


ਹੱਥ ਲਿਖਤ ਨੰ 362

ਨਾਂ: ਸ੍ਰੀ ਦਸਮ ਗ੍ਰੰਥ ਸਾਹਿਬ

ਜੇਠਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ
ਘੋ 711

ਸਮਾਂ: ਲਗ ਤੋਂ 200 ਸਾਲ ਪੁਰਾਣੀ



362 MSS.

Patru

67411

14X12

ਗੁਰਮਤਿ ਪਾਨ ਨੋ ਪਤਨਤ ਏ। ਅੰਬਿਲੇ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

	੧੬ ਸਤਿਗੁਰਪਾਸਾਇ	
੧	ਜਪੁਸੀਮੁਖਵਕਪਤਿਸਾਇ ੧੦੫੫ ੧	੫
੧	ਅਕਲਪੁਕੀਰਛਾਯੋ ੫	੧੮
੧	ਨਮਸਕਾਰਸ੍ਰੀਖੜਕੋਕ ੧੮	੨੧
੨	ਤੁਮਰੀਅਮਾਅਪਰਮ ੨੧	੨੨
੩	ਰਚਬੈਰਖੀਵਿਧਾਤੇ ੨੨	੨੩
੪	ਜਿਨੈਬੈਰਪਾਠਿਯੋਸੁਬੈਰੀ ੨੩	੨੪
੫	ਬਹੁਗਬਿਖਾਪਥਾਪਿਖ ੨੪	੨੪
੬	ਅਬੋਮੇਅਪਨੀਕਥਾਬ ੨੬	੨੭
੭	ਮੁਰਪਿਤਪੂਰਬਕੀਯਸ ੨੭	੨੮
੮	ਗੁਜਸਾਜਗਮਪਰਜਬ ੨੮	੨੮
੯	ਬਹੁਤਕਾਲਇਹਤਾਤਬਿ ੨੮	੩੦
੧੦	ਬਹੁਤਬਰਖਇਹਤਾਤਿ ੩੦	੩੧
੧੧	ਗਯੋਪਾਨਜਾਦਾਪਿਤਾ ੩੧	੩੨
੧੨	ਜੁਪਭਯੋਇਹਤਾਤਿਅ ੩੨	੩੩
੧੩	ਇਹਬਿਸਿਸੇਬਭਯੋ ੩੩	੩੩
੧੪	ਸਰਬਕਾਲਸਭਸਾਪਭਿ ੩੩	੩੪
੧੫	ਅਥਚੰਡੀਚਰਿਤਉਕਤ ੩੪	੩੬
੧	ਆਦਿਅਪਰਮਲੋਖ ੩੬	
੨	ਬਹੁਗਭਯੋਮਧਾਸੁਰ ੩੬	
੩	ਲੇਪਚੰਡਕੋਇਗਈ ੩੬	

੪	ਸੇਰਸੁਨਿਯੋਜਬਦੈਤਨਕੋਤਬ ੩੮ ੧	੩੮
੫	ਘਾਇਘਮਤਕੋਰਜਾਇਪੁਕਾ ੩੮	੪੨
੬	ਤੁਛਬਚੇਰਜਕੋਰਨਤਿਆਗਕੋ ੪੨	੪੩
੭	ਜਬਨਿਸ੍ਰਿਰਨਮਾਗਿਯੋਦੇਵੀ ੪੩	੪੫
੮	ਗੁਜਗਾਇਯਾਘਵਾਜਿਨਕੋਤ ੪੫	੪੫
੧੬	ਆਥਚੰਡੀਚਰਿਤਲਿਖਿਯਤੋ ੪੫	੪੭
੧	ਮਹਿਖਦਈਤਸੁਰਿਯੀ ੪੭	੪੭
੨	ਦੇਵਿਸਤਬਗਾਜੀਯਾ ੪੭	੪੮
੩	ਗਾਇਯਿਬਿਪਿਦੈਤਸੰਘਾਰਕਰ ੪੮	੪੮
੪	ਸੁਨੀਭੂਪਾਇਗਾਬਚੰਡਮੁੰਡਕਾ ੪੮	੫੦
੫	ਸ੍ਰਿਰਨਿਸ੍ਰਿਤਸੁਦੇਜਬੈਰਕਰਬੀ ੫੦	੫੨
੬	ਲਪੰਭਾਤਜੁਝਿਯੋਸੁਦਿਯੋਸੁ ੫੨	੫੪
੭	ਜੈਸਬਦੇਵਪੁਕਾਰਯੀ ੫੪	੫੪
੮	ਕੁਰੇਜੋਗਣੀਪਤਚਉਸਠਿਚੰਡ ੫੪	੫੮
੧	ਦਾਸੀਭੁਗੀਤੀਜੀਕੀਪਿਥਮ ੫੮	੫੮
੧	ਗਿਯਾਨਪਬੋਧਾਨਮੋਨਾਥਪੁਰੇ ੫੮	੭੦
੨	ਬਿਆਸੀਬਰਖਪਮਾਨਾ ੭੦	੭੦
੩	ਪੁਨਭੁਏਮੁਨੀਛਿਤਰਾਇ ੭੦	੭੧
੧੬	ਦਾਇਗੁਰੂਜੀਕੀਛਤੋਚੈਬੀਸਾਵਤਾ ੭੧	੭੩
੧	ਅਬੋਬੀਸਉਚੈਰੇਅਵਤਾਰਾ ੭੩	
੨	ਕਛਅਵਤਾਰਕਥਨਾ ੭੩	

੩	ਛੀਰਮਥਨਰਤਨਾ	ਪੰਨੇ ੭੩	੨੪	ਅਥਨਿਹਕਲੀਕੀਅਵਤਾ	ਪੰਨੇ ੨੮੧
੪	ਅਥਮੋਹਨੀਅਵਤਾ	ਪੰਨੇ ੭੪	੧	ਅਥਬ੍ਰਹਮਾਅਵਤਾ	ਪੰਨੇ ੨੮੨
੫	ਅਥਬੈਰਾਹਅਵਤਾ	ਪੰਨੇ ੭੪	੨	ਜੁਧਥਾਅਵਤਾਕੋਕਿ	ਪੰਨੇ ੩੦੦
੬	ਅਥਨਗਸਿਘਾਅਵਤਾ	ਪੰਨੇ ੭੫	੩	ਦੁਤੀਯਾਅਵਤਾਬ੍ਰਹਮ	ਪੰਨੇ ੩੦੦
੭	ਅਥਬਵਨਾਅਵਤਾ	ਪੰਨੇ ੭੬	੪	ਤ੍ਰਿਤੀਯਾਅਵਤਾਰਸੁਕ੍ਰਾ	ਪੰਨੇ ੩੦੦
੮	ਅਥਪਰਸਰਾਮਾਅਵਤਾ	ਪੰਨੇ ੭੮	੫	ਚਤੁਰਥਾਅਵਤਾਰਬਰੇਸ	ਪੰਨੇ ੩੦੧
੯	ਰਾਜਾਸਹਿਸਬਾਹੁਬਾਹ	ਪੰਨੇ ੭੮	੬	ਪੰਚਮਾਅਵਤਾਰਬਿਆਸ	ਪੰਨੇ ੩੦੧
੧੦	ਅਥਬ੍ਰਹਮਾਅਵਤਾਰ	ਪੰਨੇ ੭੯	੭	ਪ੍ਰਿਥਰਾਜਕੋਰਾਜਕਥਨੀ	ਪੰਨੇ ੩੦੧
੧੧	ਅਥਰੁਦ੍ਰਾਅਵਤਾਰ	ਪੰਨੇ ੭੯	੮	ਅਥਬੇਨਰਾਜਕੋਰਾਜਕ	ਪੰਨੇ ੩੦੩
੧੨	ਵਹੁਜੇਜਰੀਰੁਦ੍ਰਕੀਥਾ	ਪੰਨੇ ੮੩	੯	ਵਿਤਸਰਾਰਾਜਕਾਕਾ	ਪੰਨੇ ੩੦੪
੧੩	ਅਥਮੋਹਨੀਥਿਸਨ	ਪੰਨੇ ੮੪	੧੦	ਅਥਮਾਨਧਾਤਕੋਰਾਜਕ	ਪੰਨੇ ੩੦੪
੧੪	ਕਲਪੁਰਖਕੀਰੇਹਮੇ	ਪੰਨੇ ੮੪	੧੧	ਅਥਦਿਲੀਪਰਾਜਕੋਰਾ	ਪੰਨੇ ੩੦੪
੧੫	ਅਰਹਿਤਦੇਵ	ਪੰਨੇ ੮੪	੧੨	ਅਥਰਾਘਰਾਜਕੋਰਾਜਕ	ਪੰਨੇ ੩੦੫
੧੬	ਅਥਮਨੁਰਾਜਕੋਰਾ	ਪੰਨੇ ੮੫	੧੩	ਅਥਮਜਰਾਜਕੋਰਾਜਕ	ਪੰਨੇ ੩੦੬
੧੭	ਅਥਧਨੀਤਰਥੈਰਾ	ਪੰਨੇ ੮੫	੧੪	ਜੁਗਾਮਰਾਠੇਇਹਬਿਯਾ	ਪੰਨੇ ੩੧੦
੧੮	ਅਥਸੂਰਜਾਅਵਤਾਰ	ਪੰਨੇ ੮੬	੧	ਰੋਮਨਯੋਸੇਕਰਿਸੀਨੀਯਾ	ਪੰਨੇ ੩੫੧
੧੯	ਅਥਚੰਦਮਾਅਵਤਾਰ	ਪੰਨੇ ੮੬	੨	ਰੋਮਨਇਹਬਿਥਿਜੋਗਾ	ਪੰਨੇ ੩੫੧
੨੦	ਬੀਸਵਾਰਾਮਾਅਵਤਾਰ	ਪੰਨੇ ੮੭	੩	ਪ੍ਰਾਨੀਪਰਮਪੁਰਖਪਰਾ	ਪੰਨੇ ੩੫੧
੨੧	ਕ੍ਰਿਸ਼ਨਾਅਵਤਾਰਇਕੀਸਵਾ	ਪੰਨੇ ੧੨੧	੪	ਪਤੰਜਲੀਕਹਲਾਜਾਮਾ	ਪੰਨੇ ੩੫੧
੨੨	ਅਥਨਰਾਅਵਤਾਰਕਥਨੀ	ਪੰਨੇ ੨੦੦	੫	ਬਿਨਕਰਤਾਰਨਕਿਰਤਮ	ਪੰਨੇ ੩੫੨
੨੩	ਅਥਮੋਹਨੀਥਿਓਧਾਅਵਤ	ਪੰਨੇ ੨੮੧	੬	ਕੇਵਲਕਾਲੀਕਰਤਾਰ	ਪੰਨੇ ੩੫੩

੧	ਸਿਰਪਿਅਾਏਨਾਨਾ		੧੬	ਤੀਰਸਤਦਵਕੇਤੋ:	੫੨	੪੦੮੨
੧	ਅਖਰੁਦਰਤਾਅਵਤਾ	੫੨ ੩੧੧	੧੭	ਬੀਰਸਾਲਨਿਪਸੁਤ	੫੨	੪੧੦
੨	ਅਖਪਾਤਸਨਾਖਰੁਦਾ	੫੨ ੩੨੦	੧੮	ਕਥਾਸਤਦੀਰਾਮਕਵਿ	੫੨	੪੧੧
੧	ਸੀਮਖਵਾਕਐਏਪਾਤਿ	੫੨ ੩੬੬	੧੯	ਬੀਰਸਾਲਨਿਪਸੁਤਾ	੫੨	੪੧੧
੧	ਸਸਤਨਾਮਾਪਾਤਿਸਾਹੀ	੫੨ ੩੫੩	੨੦	ਬਹੁਬੀਰਗਿਰਾਮਾਝ	੫੨	੪੧੧
੧੬੬	ਤਿਗੁਰੂਜੀਕੀਟਤੋ: ਤਤਕਰਾ		੨੧	ਗੁਪਤੀਰਗਿਰਨਿਜਸੁਤ	੫੨	੪੧੨
੧	ਤੁਹੀਖਰੂਪਾਤੁਤੀਖ	੫੨ ੩੬੮	੨੨	ਸੁਨਤਰੇਰੇਕੋਬਚਸਵਨ	੫੨	੪੧੪
੨	ਚਿਤਵਤੀਨਗਰੀਬਿਖੇ	੫੨ ੩੬੬	੨੩	ਕੁਯੋਪਤਸਤੁਹੀਜਨਜਾਏ	੫੨	੪੧੫
੩	ਬੀਰਸਾਲਕੋਕੁਪਤਬ	੫੨ ੪੧	੨੪	ਦੀਨੇਬਹੁਰਪਠਾਇਬੀਰ	੫੨	੪੧੫
੪	ਬੀਰਸਾਲਨਿਪੁਤਪਾ	੫੨ ੪੦੧	੨੫	ਗੀਰਾਜਮਨਤੀਤਰਬਸੇ	੫੨	੪੧੭
੫	ਬੀਰਸਾਲਕੋਕੁਪਤਬ	੫੨ ੪੦੨	੨੬	ਕਥਾਸੁਨਾਉਬਨਕਕੀ	੫੨	੪੧੭
੬	ਬੀਰਸਾਲਕੋਕੁਪਤਬ	੫੨ ੪੦੨	੨੭	ਕੰਕਨਾਮਾਦਿਜਬਰਾਇਕ	੫੨	੪੧੮
੭	ਸਾਹਜਗਨਾਬਾਦਮੈ	੫੨ ੪੦੩	੨੮	ਅਨਤਕਥਾਮੀਤੀਇਕ	੫੨	੪੧੮
੮	ਸਹਰਾਮਕਬਰਬਾਦਮੈ	੫੨ ੪੦੩	੨੯	ਬੀਰਸਾਲਕੋਮਾਹਿਨਿ	੫੨	੪੧੮
੯	ਸਹਰਲੋਰੇਬਿਖੇਰੁਤੀ	੫੨ ੪੦੪	੩੦	ਚਿਤਸਿੰਘਮੀਤੀਮੇਕਾ	੫੨	੪੧੮
੧੦	ਤਵਨਲੇਡਿਯਾਮਾਹੁ	੫੨ ੪੦੪	੩੧	ਬਹੁਗਿਰਾਵੇਮੇਸੇਕਾ	੫੨	੪੨੦
੧੧	ਬਹੁਗਮੀਤਬਰਾਇ	੫੨ ੪੦੪	੩੨	ਸੁਨਹੁਨਿਪਤਇਕਕਥਾ	੫੨	੪੨੦
੧੨	ਬੀਰਬਨਬਿਖਭਾਨਕੀ	੫੨ ੪੦੫	੩੩	ਉਤਰਦੇਸਰਾਵਇਕਰ	੫੨	੪੨੨
੧੩	ਬਹੁਗਮੀਤੀਗਾਇਏ	੫੨ ੪੦੭	੩੪	ਸੁਨਹੁਨਿਪਤਇਕਕਥਾ	੫੨	੪੨੨
੧੪	ਬਹੁਗਮੀਤੀਗਾਵੇਸੇ	੫੨ ੪੦੭	੩੫	ਨਰਚਰਿਤਨਿਪਕ	੫੨	੪੨੨
੧੫	ਕਥਾਚਤਰਸਮੀਤ	੫੨ ੪੦੭	੩੬	ਜ਼ੇਰਾਜਾਇਕਕਥਾ	੫੨	੪੨੩

੩੭	ਨਗਰਿਤ੍ਰਿਪਕੋਨਿਕ	ਪੰ ੪੨੩	੫੮	ਸ਼ਾਸਮੀਰਕੋਸਰਰੋਮੇ	ਪੰ ੪੩੭
੩੮	ਬਹੁਮੰਤ੍ਰੀਕਥਾਉਚਾਰੀ	ਪੰ ੪੨੪	੫੯	ਸਰਗਨਿਕੋਰਗਥਨਿਯਾ	ਪੰ ੪੩੭
੩੯	ਚੈਨਕੁਣੀਤਸਕਰਉਠਿ	ਪੰ ੪੨੫	੬੦	ਰਾਜਰਨਬੰਬੋਰੋਕੋਜਾ	ਪੰ ੪੩੮
੪੦	ਏਕਜਾਟਜੰਗਲਥਮੇ	ਪੰ ੪੨੫	੬੧	ਬਲਿੰਗੋਗੁਰਏਰਕੋ	ਪੰ ੪੩੮
੪੧	ਸਧਜਗਪੁਰੋਮੇਉਤੀ	ਪੰ ੪੨੬	੬੨	ਮਹਾਸਿੰਘਕੋਪਰਬਿਖੇ	ਪੰ ੪੩੯
੪੨	ਏਕਪੀਠਮੁਲਤਾਨੋਮੇ	ਪੰ ੪੨੬	੬੩	ਪੁਲਲਸਿੰਘਦਫੂਨ	ਪੰ ੪੩੯
੪੩	ਕਾਗਰਕਫੂਖਰੀਦਕੋ	ਪੰ ੪੨੬	੬੪	ਮੇਗਲਸਿੰਘਰਵਾਇਕ	ਪੰ ੪੩੯
੪੪	ਬਲਿੰਘਏਕਚੁਛੇਰੋ	ਪੰ ੪੨੭	੬੫	ਰਾਇਕਰਾਬਾਠਮੋਬੋਰੋ	ਪੰ ੪੪੦
੪੫	ਏਕਜਾਟਦਿਲੀਮੇਰ	ਪੰ ੪੨੭	੬੬	ਦੁਹਤਾਏਕਵਸੀਰਕੀ	ਪੰ ੪੪੦
੪੬	ਕਾਜੀਏਕਕਸਮੀਰਮੇ	ਪੰ ੪੨੭	੬੭	ਦਫੂਨਟੇਸਬਿਚਨਨਾਗੀ	ਪੰ ੪੪੧
੪੭	ਕਥਾਏਸ੍ਵਨਨਗਮਸੁ	ਪੰ ੪੨੮	੬੮	ਸਧਏਕਗਮਰਾਤਕੋ	ਪੰ ੪੪੧
੪੮	ਜਗਰੀਰਪਤਿਸਾਯੇ	ਪੰ ੪੨੮	੬੯	ਚਪਲਸਿੰਘਰਾਜਾਬ	ਪੰ ੪੪੨
੪੯	ਅਨੰਦਪੁਰਾਇਨਰੋ	ਪੰ ੪੨੯	੭੦	ਏਕਲੋਹੀਗੁਸਰੋਰੋ	ਪੰ ੪੪੩
੫੦	ਰਾਜੀਏਕਚੁਛੇਰੋ	ਪੰ ੪੨੯	੭੧	ਨਗਰਪਾਂਦਟਾਬਹੁਬ	ਪੰ ੪੪੩
੫੧	ਮਾਰਵਾਡਾਗਇਕਸੁ	ਪੰ ੪੩੦	੭੨	ਰਾਜਏਕਪਧਾਰੋਕੋਚਿ	ਪੰ ੪੪੪
੫੨	ਉਤਰਟੇਸਪਿਪਤਇਕ	ਪੰ ੪੩੦	੭੩	ਬਜਵਾਰੋਬਲਿੰਘਚੋਕੋਵ	ਪੰ ੪੪੪
੫੩	ਰਾਜੀਠਵਰਏਕਹੀਰੋ	ਪੰ ੪੩੦	੭੪	ਏਕਚੋਰਚਤੁਰੋਰੋ	ਪੰ ੪੪੫
੫੪	ਮੰਤ੍ਰੀਕਥਾਸਤਾਇਸੀ	ਪੰ ੪੩੧	੭੫	ਮੁਗਲਏਕਗਜਾਨਰੋ	ਪੰ ੪੪੫
੫੫	ਉਤਰਟੇਸਰਾਵਇਕਾ	ਪੰ ੪੩੧	੭੬	ਪਲਿੰਘਮਿਸੇਕੋਰੋ	ਪੰ ੪੪੫
੫੬	ਚੰਦਦੇਵਕੋਥਮੇਚ	ਪੰ ੪੩੨	੭੭	ਚੰਦਪੁਰੀਭੀਤਰਹੁਤੇ	ਪੰ ੪੪੬
੫੭	ਬੰਗਮਦੇਸਬੀਰੋਮੁਰ	ਪੰ ੪੩੨	੭੮	ਏਕਤਖਾਨਉਜੈਨੋਮੇ	ਪੰ ੪੪੬

੮੦	ਬਿਦਾਬਨਗਿਰਨੰਦ	ਪੰਨੇ ੪੪੬	੧੦੨	ਅਵਧਪੁਰੀਭੀਤਰ	ਪੰਨੇ ੪੬੬
੮੧	ਨਗਰਸਿਰੋਮਨੁ	ਪੰਨੇ ੪੪੭	੧੦੩	ਅਸਟਨਦੀਜਿਭ	ਪੰਨੇ ੪੬੭
੮੨	ਜਗਰੀਰਾਮਦੁਲ	ਪੰਨੇ ੪੪੭	੧੦੪	ਇਕਅਬਲਾਈਜਾ	ਪੰਨੇ ੪੬੮
੮੩	ਗੋਜੰਗੀਕੋਦੇਸਮੇ	ਪੰਨੇ ੪੪੨	੧੦੫	ਅਲਿਮਰਦਾਕੋਸੁ	ਪੰਨੇ ੪੬੯
੮੪	ਮਹਾਸਾਸਦਕੋਦੇਸਮੇ	ਪੰਨੇ ੪੪੨	੧੦੬	ਗੁਰਗਭਾਮਿਲਮਤਾ	ਪੰਨੇ ੪੬੯
੮੫	ਉਗੀਰੀਗਉਚਸਦ	ਪੰਨੇ ੪੪੩	੧੦੭	ਜੇਧਨਦੇਵਜਾਟਇ	ਪੰਨੇ ੪੬੯
੮੬	ਚਾਮਰੀਗਕੋਦੇਸਮੇ	ਪੰਨੇ ੪੪੩	੧੦੮	ਏਕਦਿਵਸਸ੍ਰੀਕਪਲ	ਪੰਨੇ ੪੭੦
੮੭	ਰਾਜਏਕਰੁਟੰਡਕੋ	ਪੰਨੇ ੪੪੪	੧੧੦	ਯਹਰਲਖਸੁਰਜਾ	ਪੰਨੇ ੪੭੨
੮੮	ਇੰਦਰਤਗਜਾਹੁਤੇ	ਪੰਨੇ ੪੪੪	੧੧੧	ਪੂਰਬਦੇਸਕੋਦੇਸੁ	ਪੰਨੇ ੪੭੫
੮੯	ਮਾਝੇਦੇਸਜਾਟਇਕ	ਪੰਨੇ ੪੪੪	੧੧੨	ਦੁਰਜਨਸਿੰਘਰਾਜਾ	ਪੰਨੇ ੪੭੬
੯੦	ਸਹਗਇਟਵਾਮੇਹੁਤੇ	ਪੰਨੇ ੪੪੫	੧੧੩	ਸੂਰਮੈਨਰਾਜਾਹੁਤੇ	ਪੰਨੇ ੪੭੮
੯੧	ਗੁਬਿਰਚੰਦਨਰੇਸ	ਪੰਨੇ ੪੪੫	੧੧੪	ਬਿਸਨਸਿੰਘਰਾਜਾ	ਪੰਨੇ ੪੭੯
੯੨	ਦਫ਼ਨਦੇਸਬਿਚਲ	ਪੰਨੇ ੪੪੭	੧੧੫	ਏਕਮਹਾਬਨਬੀਚ	ਪੰਨੇ ੪੮੧
੯੩	ਚਲਿਯੋਜੁਲਾਹੇਸਾ	ਪੰਨੇ ੪੪੮	੧੧੬	ਰਿਖਗੋਤਮਬਨਮੇ	ਪੰਨੇ ੪੮੨
੯੪	ਚਾਂਦਨਹੁਕੋਦੇਸਮੇ	ਪੰਨੇ ੪੪੯	੧੧੭	ਬਢੇਸ੍ਰੀਦਮਪਸ਼ੀਰ	ਪੰਨੇ ੪੮੩
੯੫	ਦਹਿਤਾਏਕਜਾਟਇ	ਪੰਨੇ ੪੪੯	੧੧੮	ਦੈਤਨਗਮਲਜੁਪ	ਪੰਨੇ ੪੮੩
੯੬	ਮਰਗਜੇਯਕੋਕੇਬਿਖੇ	ਪੰਨੇ ੪੫੦	੧੧੯	ਪਛਮਦੇਸਰਾਵਸ	ਪੰਨੇ ੪੮੪
੯੭	ਸਿਖਾਯਕੋਕੇਦੇਸਮੇ	ਪੰਨੇ ੪੬੧	੧੨੦	ਬਿਰਹਤਮੇਰਿਹ	ਪੰਨੇ ੪੮੫
੯੮	ਚੰਦਗੁਰਾਸਰਤਾਨਿਕ	ਪੰਨੇ ੪੬੩	੧੨੧	ਏਕਦਿਵਸਸ੍ਰੀਇੰਦ	ਪੰਨੇ ੪੮੬
੯੯	ਪੰਡਿਤਚਨਰਇਕ	ਪੰਨੇ ੪੬੪	੧੨੨	ਜਗਰੀਰਾਜਬਰ	ਪੰਨੇ ੪੮੬
੧੦੦	ਰੇਖਰਾਵਹੁਪੇਸੁਰ	ਪੰਨੇ ੪੬੫	੧੨੩	ਅਭੈਸਾਂਤਰਾਜਾ	ਪੰਨੇ ੪੮੭
੧੦੧	ਰਾਵੀਤੀਰਜਾਟਇ	ਪੰਨੇ ੪੬੫		ਦੇਵਅਦੇਵਮਿਲ	

੧੨੪	ਸਾਹਿਬਕੋਦੇਸਮੇਂ	ਪੰਨੇ ੪੮੮	੧੪੬	ਪ੍ਰਮਾਣਕਾਮਰਹੈ ਜਾਕੇ ਰੁਪਾ	ਪੰਨੇ ੫੦੮
੧੨੫	ਲਿਕਮੇਲਿਕਸਿਸਾਹਰ	ਪੰਨੇ ੪੮੮	੧੪੭	ਖੇਰੀਨਾਮਬਲੇਚਨੀਰਹੈ	ਪੰਨੇ ੫੦੯
੧੨੬	ਦੇਸਤਪੀਸਕੋਲੇ	ਪੰਨੇ ੪੮੯	੧੪੮	ਪਰਬਤਸਿੰਘਘੋਸਤੀਰਹੈ	ਪੰਨੇ ੫੧੧
੧੨੭	ਬੀਰਤਚੰਡੀ	ਪੰਨੇ ੪੮੯	੧੪੯	ਰਾਨੀਇਕਨੀਰੋਰਹੈ	ਪੰਨੇ ੫੧੨
੧੨੮	ਮਾਠਵਾੜਕੋਦੇਸਮੇਂ	ਪੰਨੇ ੪੯੧	੧੫੦	ਕੁਪਤਸਿੰਘਰਾਜਾਰਹੈ ਰਾਜੇ	ਪੰਨੇ ੫੧੨
੧੨੯	ਰਾਵੀਨਦਰੁਪਰ	ਪੰਨੇ ੪੯੪	੧੫੧	ਜੈਸੋਧਿਕਇਨਕੀਯੋਤੈ ਸੇ	ਪੰਨੇ ੫੧੩
੧੩੦	ਸੁਮਰਕਾਮਰਗਾਨੀ	ਪੰਨੇ ੪੯੫	੧੫੨	ਨਾਜਮਤੀਆਬਲਾਜਗਕਹੈ	ਪੰਨੇ ੫੧੬
੧੩੧	ਪਰਬਤਦੇਸਰਾਜਾਇ	ਪੰਨੇ ੪੯੬	੧੫੩	ਸਿੰਘਲਕੋਟਕੋਦੇਸਮੇਂਦਰਪ	ਪੰਨੇ ੫੧੮
੧੩੨	ਏਕਪਲਾਉਦੇਸੁ	ਪੰਨੇ ੪੯੭	੧੫੪	ਸਾਧਜਾਕੀਇਕਬਰਨਾਰੀ	ਪੰਨੇ ੫੧੫
੧੩੩	ਹੁਗਲੀਬੀਰਕੋਰੋਤੈ	ਪੰਨੇ ੪੯੮	੧੫੫	ਮਦਦੇਸਰੋਪਰੀਭਟਿਜੈ	ਪੰਨੇ ੫੧੫
੧੩੪	ਸਬਕਸਿੰਘਰਾਜਾ	ਪੰਨੇ ੪੯੯	੧੫੬	ਬਿਰੁਮਦੇਸਲੀਤਰਿਰਹੈਭੀ	ਪੰਨੇ ੫੧੬
੧੩੫	ਦੁਹਿਤਸਾਧਾਫਿਰੀਰਾ	ਪੰਨੇ ੪੯੯	੧੫੭	ਚੰਡੀਰਬਸੀਨਿਆਸੀਰਹੈ	ਪੰਨੇ ੫੧੭
੧੩੬	ਧਰਮਛੇੜਕੁਰਛੇੜੇ	ਪੰਨੇ ੫੦੦	੧੫੮	ਰਾਜਸਿੰਘਰਾਜਾਇਕਰਹਈ	ਪੰਨੇ ੫੧੮
੧੩੭	ਮਛਲੀਬੀਰਕੋਰੋਤੈ	ਪੰਨੇ ੫੦੧	੧੫੯	ਬਲਵੰਤਸਿੰਘਤਿਹੁਤਕੋਰਿ	ਪੰਨੇ ੫੧੮
੧੩੮	ਆਰਾਵਤੀਭਿਭੇ	ਪੰਨੇ ੫੦੩	੧੬੦	ਨਰਵਰਕੋਰਾਜਾਬੰਦੀਰਮੈਨ	ਪੰਨੇ ੫੧੯
੧੩੯	ਮਾਨਲੇਸੁਰੀਰਾਨੀ	ਪੰਨੇ ੫੦੩	੧੬੧	ਦੇਸਤਪੀਸਕੋਰਹੈਆਠਚੋਰ	ਪੰਨੇ ੫੨੦
੧੪੦	ਹਿਜਲੀਬੀਰਕੋ	ਪੰਨੇ ੫੦੪	੧੬੨	ਗੁਰਏਰਗੁਰਮੈਰਹੈਕੁਦਮੈਨ	ਪੰਨੇ ੫੨੧
੧੪੧	ਰੁਸਮਾਂਗਾਧਰਾਵ	ਪੰਨੇ ੫੦੪	੧੬੩	ਉਦੈਪੁਰੀਖਰਗਮਕੀਨਾਰੀ	ਪੰਨੇ ੫੨੧
੧੪੨	ਸਹਰਬੇਸਹਰਕੋ	ਪੰਨੇ ੫੦੪	੧੬੪	ਹਿੰਗਲਾਜਜਗਮਾਤਕੀਰਹੈ	ਪੰਨੇ ੫੨੨
੧੪੩	ਰਾਜਮਤੀਰਾਨੀ	ਪੰਨੇ ੫੦੭	੧੬੫	ਸੁਕਤਸਿੰਘਸੁਰਬਤਸੁਰਤਕੋ	ਪੰਨੇ ੫੨੩
੧੪੪	ਬੀਕਨੇਰਗਵਥਿ	ਪੰਨੇ ੫੦੮	੧੬੬	ਬਾਂਸਬਰੇਲੀਕੋਬਿਖੇਬੀਯ	ਪੰਨੇ ੫੨੩
੧੪੫	ਸਹਰਸਿੰਘਕੋਲੇ	ਪੰਨੇ ੫੦੮	੧੬੭		ਪੰਨੇ ੫੨੪

੧੬੮	ਬਿਜਮੇਏਕਾਹੀਕਰ	ਪੰਨੇ ੫੨੫	੧੮੮	ਏਕਾਹੀਕਰ	ਪੰਨੇ ੫੩੫	੪
੧੬੯	ਪਲਦਏਕਾਹੀਕਰ	ਪੰਨੇ ੫੨੫	੧੮੯	ਤੇਜਾਸਿਧਾਨਾਥਏਕਾਹੀਕਰ	ਪੰਨੇ ੫੩੫	
੧੭੦	ਰੰਘਾਨੀਰੰਘੇਏਕਾਹੀਕਰ	ਪੰਨੇ ੫੨੫	੧੯੦	ਇੰਦਰਾਕਾਏਕਾਹੀਕਰ	ਪੰਨੇ ੫੩੬	
੧੭੧	ਐਏਕਾਹੀਕਰ	ਪੰਨੇ ੫੨੬	੧੯੧	ਦੇਵਨਾਥਏਕਾਹੀਕਰ	ਪੰਨੇ ੫੩੬	
੧੭੨	ਗਾਇਨੀਏਕਾਹੀਕਰ	ਪੰਨੇ ੫੨੬	੧੯੨	ਨੈਕਟੀਮਰਦਾਏਕਾਹੀਕਰ	ਪੰਨੇ ੫੩੬	
੧੭੩	ਮੇਕਲਗਏਕਾਹੀਕਰ	ਪੰਨੇ ੫੨੭	੧੯੩	ਚੰਦਪੁਰੀਨਗਰੀਏਕਾਹੀਕਰ	ਪੰਨੇ ੫੩੭	
੧੭੪	ਗਜਨਦੇਵਾਏਕਾਹੀਕਰ	ਪੰਨੇ ੫੨੮	੧੯੪	ਤਿਲਕਨਗਰੀਏਕਾਹੀਕਰ	ਪੰਨੇ ੫੩੮	
੧੭੫	ਜਗਬੀਰਨਾਏਕਾਹੀਕਰ	ਪੰਨੇ ੫੨੮	੧੯੫	ਰਤਨਸੈਨਾਏਕਾਹੀਕਰ	ਪੰਨੇ ੫੩੮	
੧੭੬	ਮੇਕਲਗਏਕਾਹੀਕਰ	ਪੰਨੇ ੫੨੯	੧੯੬	ਸਿਖਰਾਏਕਾਹੀਕਰ	ਪੰਨੇ ੫੩੯	
੧੭੭	ਸਾਹਬਪੁਰਮਏਕਾਹੀਕਰ	ਪੰਨੇ ੫੩੦	੧੯੭	ਤਿਲਕਨਗਰੀਏਕਾਹੀਕਰ	ਪੰਨੇ ੫੪੦	
੧੭੮	ਨੈਕਟੀਮਰਦਾਏਕਾਹੀਕਰ	ਪੰਨੇ ੫੩੦	੧੯੮	ਗੁਮਸਤਿਏਕਾਹੀਕਰ	ਪੰਨੇ ੫੪੧	
੧੭੯	ਨਿਸਿਧਿਏਕਾਹੀਕਰ	ਪੰਨੇ ੫੩੧	੨੦੦	ਉਗਾਏਕਾਹੀਕਰ	ਪੰਨੇ ੫੪੨	
੧੮੦	ਦੇਵੇਸਤਤਾਏਕਾਹੀਕਰ	ਪੰਨੇ ੫੩੧	੨੦੧	ਨਰਕਾਏਕਾਹੀਕਰ	ਪੰਨੇ ੫੪੩	
੧੮੧	ਸਾਹਬਪੁਰਮਏਕਾਹੀਕਰ	ਪੰਨੇ ੫੩੧	੨੦੨	ਏਕਾਹੀਕਰ	ਪੰਨੇ ੫੪੪	
੧੮੨	ਪਾਂਡਵਏਕਾਹੀਕਰ	ਪੰਨੇ ੫੩੨	੨੦੩	ਕੁਪਏਕਾਹੀਕਰ	ਪੰਨੇ ੫੪੫	
੧੮੩	ਏਕਾਹੀਕਰ	ਪੰਨੇ ੫੩੩	੨੦੪	ਸੁਘਾਏਕਾਹੀਕਰ	ਪੰਨੇ ੫੪੬	
੧੮੪	ਮਦੇਸਏਕਾਹੀਕਰ	ਪੰਨੇ ੫੩੩	੨੦੫	ਗਜਨਦੇਵਾਏਕਾਹੀਕਰ	ਪੰਨੇ ੫੪੭	
੧੮੫	ਕਾਮਕਲਾਕਾਮਏਕਾਹੀਕਰ	ਪੰਨੇ ੫੩੪	੨੦੬	ਏਕਾਹੀਕਰ	ਪੰਨੇ ੫੪੮	
੧੮੬	ਕੰਚਨਪੁਰਮਏਕਾਹੀਕਰ	ਪੰਨੇ ੫੩੪	੨੦੭	ਧਾਨਗਰੀਏਕਾਹੀਕਰ	ਪੰਨੇ ੫੪੯	
੧੮੭	ਰੁਪਕਲਾਕਾਮਏਕਾਹੀਕਰ	ਪੰਨੇ ੫੩੪	੨੦੮	ਮਾਧਏਕਾਹੀਕਰ	ਪੰਨੇ ੫੫੦	
੧੮੮	ਇਕਾਹੀਕਰ	ਪੰਨੇ ੫੩੫	੨੦੯	ਨੈਕਟੀਮਰਦਾਏਕਾਹੀਕਰ	ਪੰਨੇ ੫੫੧	

੨੦੯	ਸਹਿਰਬੁਖਾਰੇਮੇਰੇਏਕਰਦਮੁਰਦ	ਪੰਨੇ ੫੫੩	੨੩੦	ਸਹਿਰਵਿਚਲਮੁਰਦਸਿਖੇ	ਪੰਨੇ ੫੬੭
੨੧੦	ਰਾਜਾਖੰਡੂਏਲੋਕੇਰਦਕੇਤਤਿਯਨ	ਪੰਨੇ ੫੫੪	੨੩੧	ਸਹਿਰਏਕੋਟੇਰਾਸਿਖੇ	ਪੰਨੇ ੫੬੭
੨੧੧	ਚਾਂਦਾਂਸਹਿਰਬਸਤਜਹਛੋਰੇ॥	ਪੰਨੇ ੫੫੫	੨੩੨	ਕਰਮਸਿੰਘਰਾਜਹੁਤੋਕ	ਪੰਨੇ ੫੬੮
੨੧੨	ਦਫ਼ਰਕੋਰਾਜਾਹੁਤੇਸੰਭਾਨਮਸੁਖੀ	ਪੰਨੇ ੫੫੬	੨੩੩	ਤਿਬਤਕੋਰਾਜਸਿੰਘ	ਪੰਨੇ ੫੬੮
੨੧੩	ਜੋਗੀਏਕਗਹਬਰਬਨਗਹਿਏ	ਪੰਨੇ ੫੫੬	੨੩੪	ਪਗਟਕਮਾਊਕੇਬਿਖੇ	ਪੰਨੇ ੫੬੮
੨੧੪	ਫੈਲਕੁਸਪਤਿਸਾਹਕੇਸੁਰਸਿਕ	ਪੰਨੇ ੫੫੭	੨੩੫	ਬੀਕੇਤਰਾਜਾਇਕਨ	ਪੰਨੇ ੫੬੮
੨੧੫	ਮਸਹਰਕੋਰਾਜਾਬੋਰੇਚੰਦਕੇਤਰਦ	ਪੰਨੇ ੫੫੮	੨੩੬	ਸਹਿਰਸਿਰੋਜਸਿਖੇਹੁਤੇ	ਪੰਨੇ ੫੭੦
੨੧੬	ਪੀਰਏਕਮੁਲਤਾਨਕੇਸਰਟਦੀਨ	ਪੰਨੇ ੫੫੮	੨੩੭	ਦੇਸਕਲਿਜਕੋਨਿਕਟ	ਪੰਨੇ ੫੭੦
੨੧੭	ਅਸਫ਼ਖਾਂਓਮਹਾਦਕੋਰਹਿਤਾਨ	ਪੰਨੇ ੫੫੮	੨੩੮	ਕਿਲਾਮਾਖਨਕੇ ਦੇਸ	ਪੰਨੇ ੫੭੧
੨੧੮	ਈਸਕਮੈਯਨਮੋਰਹੈਸੀਮਨਖਾਨਪ	ਪੰਨੇ ੫੬੦	੨੩੯	ਸੁਭਟਾਵਤੀਨਗਰਇਕ	ਪੰਨੇ ੫੭੨
੨੧੯	ਕਾਬਲਮੇਅਕਬਰਗਏਏਕਬਿਲੇ	ਪੰਨੇ ੫੬੦	੨੪੦	ਸੁਘਰਵਤੀਨਗਰਇਕ	ਪੰਨੇ ੫੭੩
੨੨੦	ਰਾਧਾਵਤੀਨਗਰਇਕਭਾਰੇ॥	ਪੰਨੇ ੫੬੧	੨੪੧	ਪਦਮਸਿੰਘਰਾਜਾਇਕ	ਪੰਨੇ ੫੭੩
੨੨੧	ਬਿਸਕੇਤਰਾਜਾਏਜੂਨਗੜਕੇ	ਪੰਨੇ ੫੬੨	੨੪੨	ਪਾਚੀਦਿਸਪਗਟਾਇਕ	ਪੰਨੇ ੫੭੪
੨੨੨	ਬਾਰਾਣਸੀਨਗਰਇਕਬਿਰਾਜੇ॥	ਪੰਨੇ ੫੬੨	੨੪੩	ਪੂਰਬਦਿਸਾਇਕਾਡਿਲਕ	ਪੰਨੇ ੫੭੭
੨੨੩	ਮਾਲਨੇਰਕੇਦੇਸਮੇਮਾਲਕਓਸ	ਪੰਨੇ ੫੬੩	੨੪੪	ਬੀਰਤਿਲਕਾਇਕਸਿਖ	ਪੰਨੇ ੫੭੮
੨੨੪	ਦੇਸਮਾਲਵਕੇਬਿਖੇਮਦਨਸਿਨ	ਪੰਨੇ ੫੬੪	੨੪੫	ਨਦੀਨਗਬਦਕੋਰਹੈਨਿ	ਪੰਨੇ ੫੭੮
੨੨੫	ਉਤਰਦੇਸਨਿਪਤਇਕਰਘਣੀ॥	ਪੰਨੇ ੫੬੪	੨੪੬	ਬਤਿਸਲਫ਼ਨਗਰਇ	ਪੰਨੇ ੫੭੮
੨੨੬	ਪਲਵਲਦੇਸਫ਼ਤੀਨੀਰਹੈ॥	ਪੰਨੇ ੫੬੫	੨੪੭	ਬਿਕਟਕਨਾਇਕਹੁਤੇਨਿ	ਪੰਨੇ ੫੮੧
੨੨੭	ਮਾਲਨੇਰਮੇਮਗਰਜਪੁਰਇਕਗਾਂ	ਪੰਨੇ ੫੬੫	੨੪੮	ਹੰਸਜਨਰਾਜਾਇਕਾਤ	ਪੰਨੇ ੫੮੧
੨੨੮	ਦੇਸਬਾਵਨੀਕੋਰਹੈਮਾਲਵਨਾਮਗ	ਪੰਨੇ ੫੬੬	੨੪੯	ਫ਼ਤਹੀਨੀਇਸਤੀਇਕ	ਪੰਨੇ ੫੮੨
੨੨੯	ਇਕਰਾਜਾਮੁਲਤਾਨਕੋਬਿਰਪਛ	ਪੰਨੇ ੫੬੭	੨੫੦	ਬੇਸਾਏਕੋਰਾਇਕਸਨਾ	ਪੰਨੇ ੫੮੩

੨੫੧	ਦਿਲਕੀਸ਼ੁਜਰਤਮੈਬਸ	ਪੰਨੇ ੫੮੪	੨੭੩	ਸਹਿਰਮੁਰਾਦਮੁਰਾਦਕੀਰੀ	ਪੰਨੇ ੬੦੬	੫
੨੫੨	ਕੁਨੀਸ਼ਤਏਕਨਿਪਤਕੀ	ਪੰਨੇ ੫੮੪	੨੭੪	ਸਹਿਰਜਹਾਨਾਬਾਦਬਸਤਜਹਾ	ਪੰਨੇ ੬੦੭	
੨੫੩	ਨੀਲਕੇਤਰਾਜਾਇਕਭਾਰੇ	ਪੰਨੇ ੫੮੫	੨੭੫	ਪੇਮਾਦੁਤੀਨਗਰਇਕਰਾਜਤਾ	ਪੰਨੇ ੬੦੭	
੨੫੪	ਹੀਸਪੁਜਰਾਜਾਇਕਸੁਨਿ	ਪੰਨੇ ੫੮੭	੨੭੬	ਬਿਸ਼ਨਚੰਦਇਕਨਿਪਤਫਿਰੰਗਾ	ਪੰਨੇ ੬੦੭	
੨੫੫	ਰੁਦਕੇਤਰਾਜਾਹੁਤੇਰਾਸਰ	ਪੰਨੇ ੫੮੮	੨੭੭	ਬਿਜੈਨਗਰਇਕਰਾਇਬਖਾਨਿਯ	ਪੰਨੇ ੬੦੮	
੨੫੬	ਮਸਤਕਰਨਇਕਨਿਪਜਹ	ਪੰਨੇ ੫੮੯	੨੭੮	ਅਮੀਕਰਨਇਕਸੁਨਾਨਿਰਪਾਲ	ਪੰਨੇ ੬੦੮	
੨੫੭	ਅਹਿਸੁਜਏਕਰਪੈਰਾਜ	ਪੰਨੇ ੫੮੯	੨੭੯	ਸਹਿਰਪਲਾਹੁਏਕਨਿਰਪਾਲਾ	ਪੰਨੇ ੬੦੯	
੨੫੮	ਕਿਲਮਾਕਨਕੇਦੇਸਇਕ	ਪੰਨੇ ੫੯੦	੨੮੦	ਰਛਨਸੈਨਰਛਨੀਰਾਜਾ	ਪੰਨੇ ੬੦੯	
੨੫੯	ਅਜੈਚੰਦਪੂਰਬਕੀਰਿਸ	ਪੰਨੇ ੫੯੧	੨੮੧	ਹੁਤੇਏਕਰਾਜਪੁਜਸੈਨਨਾਮਾ	ਪੰਨੇ ੬੦੯	
੨੬੦	ਨਿਪਤਬਿਚਨਸੈਨਕੇਮਭੀ	ਪੰਨੇ ੫੯੨	੨੮੨	ਦਿਸਾਬਾਰੁਈਮੇਰਹੈਏਕਰਾਜ	ਪੰਨੇ ੬੧੦	
੨੬੧	ਪੂਰਬਦਿਸਰਥਾਚਿਤਨਰ	ਪੰਨੇ ੫੯੫	੨੮੩	ਘਾਟਮਪੂਰਬਰਹੇਬਿਖੈਏਕਮੁਰ	ਪੰਨੇ ੬੧੦	
੨੬੨	ਸੁਮਤਸੈਨਇਕਨਿਪਤਸੁ	ਪੰਨੇ ੫੯੫	੨੮੪	ਯੂਨਾਸਹਿਰਮੁਮੋਜਹਾ	ਪੰਨੇ ੬੧੧	
੨੬੩	ਰੂਪਸੈਨਇਕਨਿਪਤਸੁਲ	ਪੰਨੇ ੬੦੧	੨੮੫	ਕਮਲਕੇਤਾਇਕਸਾਹੁਬਸਤਤਿ	ਪੰਨੇ ੬੧੨	
੨੬੪	ਚੰਪਾਵਤੀਨਗਰਦਿਸਰ	ਪੰਨੇ ੬੦੨	੨੮੬		ਪੰਨੇ ੬੧੩	
੨੬੫	ਰੂਆਬਿੰਦਾਇਕਰਹਤ	ਪੰਨੇ ੬੦੨	੨੮੭	ਪਛਮਾਵਤੀਨਗਰਇਕਸੋਰੈ	ਪੰਨੇ ੬੧੪	
੨੬੬	ਮੇਰੰਗਦਿਸਾਇਕਰਹਤ	ਪੰਨੇ ੬੦੩	੨੮੮	ਉਤਰਸਿੰਘਨਿਪਤਇਕਭਾਰੇ	ਪੰਨੇ ੬੧੪	
੨੬੭	ਏਕਸੁਰੀਪਸੈਨਨਿਪਨਾ	ਪੰਨੇ ੬੦੪	੨੮੯	ਰਾਜਪੁਰੀਨਗਰੀਹੈਜਹ	ਪੰਨੇ ੬੧੫	
੨੬੮	ਸੁਕਤਸੈਨਇਕਸੁਨਨਰੇ	ਪੰਨੇ ੬੦੪	੨੯੦	ਅਨੰਦਵਤੀਨਗਰਇਕਸੁਨਾ	ਪੰਨੇ ੬੧੬	
੨੬੯	ਇਕਸਮਰਕੇਦੇਸਨਿਪ	ਪੰਨੇ ੬੦੪	੨੯੧	ਚੰਦਲਸੈਨਨਿਪਤਇਕਰਵਰਾ	ਪੰਨੇ ੬੧੭	
੨੭੦	ਬੀਰਰਬਸਤਥਾਸੀਜਹ	ਪੰਨੇ ੬੦੫	੨੯੨	ਬੀਰਸਸੈਨਬੀਰਸੀਰਾਜਾ	ਪੰਨੇ ੬੧੭	
੨੭੧	ਸਭਾਵਤੀਨਗਰਇਕਰ	ਪੰਨੇ ੬੦੬	੨੯੩	ਬਿਜੈਸੁਰਬਰੀਇਕਰਹੈ	ਪੰਨੇ ੬੧੮	

੨੬੪	ਸੁਨਿਯਤਾਇਕਸਾਧੀਦਾਸਾ ॥ ਪੰਨੇ ੬੨੨ ੩੧੫	ਸੁਨਹੁਨਿਪਤੀਭਾਖਤਕ ॥ ਪੰਨੇ ੬੩੧
੨੬੫	ਚੰਦ੍ਰਚੂੜਾਇਕਗਤਨਿਰਪਾ ॥ ਪੰਨੇ ੬੨੨ ੩੧੬	ਰੂਮਭਾਰਤੋਆਭਿਵਖਪਾ ॥ ਪੰਨੇ ੬੩੧
੨੬੬	ਸੀਸੀਸਾਰਕੋਤਾਇਕਰਾਜਾ ॥ ਪੰਨੇ ੬੨੩ ੩੧੭	ਸੁਕਾਚਾਰਜਦਾਨਵਦਾਨ ॥ ਪੰਨੇ ੬੩੨
੨੬੭	ਇਛਾਵਤੀਨਗਰਇਕਸੁਨਾ ॥ ਪੰਨੇ ੬੨੩ ੩੧੮	ਸੁਨਪੁਰਾਨੀਰਸਪਾਨ ॥ ਪੰਨੇ ੬੩੩
੨੬੮	ਸੋਗਠਿਸੈਨਏਕਭੂਪਾਲਾ ॥ ਪੰਨੇ ੬੨੪ ੩੧੯	ਭੁਦਸੈਨਰਾਜਾਇਕਅਤ ॥ ਪੰਨੇ ੬੩੪
੨੬੯	ਅਭਰਨਸਿੰਘਸੁਨਾਇਕਾ ॥ ਪੰਨੇ ੬੨੪ ੩੨੦	ਮੰਤ੍ਰੀਕਥਾਉਚਾਰਨਥਾਗ ॥ ਪੰਨੇ ੬੩੪
੩੦੦	ਬਿਧੀਸੈਨਰਾਜਾਇਕਭਾ ॥ ਪੰਨੇ ੬੨੫ ੩੨੧	ਸ੍ਰੀਸੁਲਤਾਨਸੈਨਾਇਕਰਾ ॥ ਪੰਨੇ ੬੩੫
੩੦੧	ਤ੍ਰਿਪੁਰਾਸਹਿਰਬਸਤਏਜਲਾ ॥ ਪੰਨੇ ੬੨੫ ੩੨੨	ਗਾਹਿਰਵਾਰਰਾਜਾਇਕਾ ॥ ਪੰਨੇ ੬੩੬
੩੦੨	ਬਹਰਾਇਚਕੋਦੇਸਬਸਤਏ ॥ ਪੰਨੇ ੬੨੬ ੩੨੩	ਅਚਲਾਵਤੀਨਗਰਇਕ ॥ ਪੰਨੇ ੬੩੬
੩੦੩	ਭੁੱਠੇਪਾਲਸੁਨਾਇਕਰਾਜਾ ॥ ਪੰਨੇ ੬੨੬ ੩੨੪	ਬੰਭਕਰਨਾਇਕਬੰਭਦੇਸ ॥ ਪੰਨੇ ੬੩੭
੩੦੪	ਕੋਚਬਿਹਾਰਸਯਰਜਯਥੇ ॥ ਪੰਨੇ ੬੨੬ ੩੨੫	ਬਿਜੇਆਵਤੀਨਗਰਇ ॥ ਪੰਨੇ ੬੩੭
੩੦੫	ਕਰਨਟਕੋਦੇਸਬਸਤਏ ॥ ਪੰਨੇ ੬੨੭ ੩੨੬	ਬਿਰਾਵਤੀਨਗਰਇਕ ॥ ਪੰਨੇ ੬੩੭
੩੦੬	ਪੁਨਿਮੰਤ੍ਰੀਇਛਾਤਿਉਚਾਰਾ ॥ ਪੰਨੇ ੬੨੭ ੩੨੭	ਵਲਦੇਜਕੋਏਕਸਿਪਾਲਾ ॥ ਪੰਨੇ ੬੩੮
੩੦੭	ਬਿਰਹਸੈਨਾਇਕਨਿਪਤਸੁਜਾ ॥ ਪੰਨੇ ੬੨੮ ੩੨੮	ਸਹਿਰਭੁਹਰੇਏਕਨਿਪਤ ॥ ਪੰਨੇ ੬੩੮
੩੦੮	ਜੋਗਸੈਨਰਾਜਾਇਕਅਭਿ ॥ ਪੰਨੇ ੬੨੮ ੩੨੯	ਸੁਨਹੋਰਾਜਾਕੁਅਗਇਕ ॥ ਪੰਨੇ ੬੩੯
੩੦੯	ਸੁਰਸਸੈਨਾਇਕਸੁਨਾਨਿਪਾਲਾ ॥ ਪੰਨੇ ੬੨੯ ੩੩੦	ਰਾਜਸੈਨਾਇਕਰਾਜਾਦਫ ॥ ਪੰਨੇ ੬੪੦
੩੧੦	ਦਫਨਸੈਨਸੁਦਫਨਨਿਪਾਲਾ ॥ ਪੰਨੇ ੬੨੯ ੩੩੧	ਸਹਿਰਧੋਰੇਹੀਕੋਬਿਖੇਬਿ ॥ ਪੰਨੇ ੬੪੦
੩੧੧	ਸਹਿਰਅਟਵਗੀਗਤੀਰ ॥ ਪੰਨੇ ੬੩੦ ੩੩੨	ਰਾਜਸੈਨਾਇਕਸੁਨਾਨਿਪਤ ॥ ਪੰਨੇ ੬੪੨
੩੧੨	ਸਹਿਰਸੁਨਰਗਾਵਭਿਨਿਯਤ ॥ ਪੰਨੇ ੬੩੦ ੩੩੩	ਚਮਲਸੈਨਰਾਜਾਬਲਦਾਨ ॥ ਪੰਨੇ ੬੪੨
੩੧੩	ਮੰਤ੍ਰੀਕਥਾਉਚਾਰੀਐਰੇ ॥ ਪੰਨੇ ੬੩੧ ੩੩੪	ਨਗਰਬਿਰਾਸਵਤੀਮਕ ॥ ਪੰਨੇ ੬੪੩
੩੧੪	ਮਗਰਜਸੈਨਹੁਤੇਇਕਨਿਪ ॥ ਪੰਨੇ ੬੩੧ ੩੩੫	ਸੁਨਿਯਤਾਇਕਨਗਰੀਭਿ ॥ ਪੰਨੇ ੬੪੩

੩੭੯	ਸੁਨਚਰਿਤ੍ਰਇਕਾਐਨਰੇਸਾ॥	ਪੰਨੇ ੬੬੪	੧	ਟੋਕਟਕਸਿੰਡਾਸਿਉਤ	
੩੮੦	ਘਟਾਸਿੰਘਾਇਕੁਪਮਹਾਮੁਨਿ	ਪੰਨੇ ੬੬੫		ਮਆਫਿਤਛਾਜਤਯੋ॥	ਪੰਨੇ ੬੬੯
੩੮੧	ਚਿਤ੍ਰਕੇਤਰਾਜਾਇਕਪੁਰਖ॥	ਪੰਨੇ ੬੬੫	੧	ਜਫਰਨਾਮਹਾਕਮਾਲੇ	ਪੰਨੇ ੬੭੨
੩੮੨	ਬੀਰਕੇਤਾਇਕੁਪਕੁਨਿਜੋ॥	ਪੰਨੇ ੬੬੬	੨	ਅੰਗੀਜੋਅਰੁਜੋਅਰੁਪੋ	ਪੰਨੇ ੬੭੪
੩੮੩	ਮਾਹਵਾਗਇਕੁਪਕੁਨਿਜੋ॥	ਪੰਨੇ ੬੬੬	੩	ਖੁਦਾਵੰਦਵਾਨਸਾਦੇਹੇ	ਪੰਨੇ ੬੭੬
੩੮੪	ਸਿੰਘਨਰਿਦੁਪਇਕਾਨਿਪਥਗ॥	ਪੰਨੇ ੬੬੭	੪	ਕਿਰੋਜੀਰਿਹੰਦਾਅਸਤ	ਪੰਨੇ ੬੭੮
੩੮੫	ਕੁਪਸੁਖਾਏਮੈਨਇਕਸੁਨਾ॥	ਪੰਨੇ ੬੬੭	੫	ਤੁਈਗਹਿਨੁਮਾਇਕੁਤੁਈ	ਪੰਨੇ ੭੦੧
੩੮੬	ਬਾਹਲੀਕਸੁਨੀਯਤਰਜਾਜਿਯ॥	ਪੰਨੇ ੬੬੭	੬	ਖੁਦਾਵੰਦਬਖਸਿਰਹੇ	ਪੰਨੇ ੭੦੨
੩੮੭	ਬਰਬੀਨਕੇਦੇਸਬਸਤਜਿਯ॥	ਪੰਨੇ ੬੬੮	੭	ਖੁਦਾਵੰਦਬਖਸਿਰਹੇਬੋ	ਪੰਨੇ ੭੦੩
੩੮੮	ਕੁਪਸੁਧਰਮਮੈਨਇਕਸੁਨਿਯਤ॥	ਪੰਨੇ ੬੬੮	੮	ਖੁਦਾਵੰਦਬਖਸਿਰਹੇਰਿ	ਪੰਨੇ ੭੦੩
੩੮੯	ਅਛਲਾਪੁਰਇਕੁਪਕੁਨਿਜੋ॥	ਪੰਨੇ ੬੬੯	੯	ਕਮਾਲਸਕਰਾਮਾਤਾ	ਪੰਨੇ ੭੦੪
੩੯੦	ਦੇਵਛਤ੍ਰਾਇਕੁਪਖਖਿਨਿਯਤ॥	ਪੰਨੇ ੬੬੯	੧੦	ਗਫੂਰਗਨਹਬਖਸਰਾ	ਪੰਨੇ ੭੦੫
੩੯੧	ਸਰਬਮੈਨਰਾਜਾਇਕਸੇਯੋ॥	ਪੰਨੇ ੬੭੦	੧੧	ਤੁਈਰਸਤਗੀਰਸਤਰ	ਪੰਨੇ ੭੦੮
੩੯੨	ਪ੍ਰਿਥੀਸਿੰਘਾਇਕੁਪਖਖਿਨਿਯਤ॥	ਪੰਨੇ ੬੭੧	੧੨	ਰਜਾਬਖਸ੍ਰਬਖਸਿਰ	ਪੰਨੇ ੭੧੦
੩੯੩	ਸਰਾਰਦੇਸਸੁਨੀਯਤਹੋਜਹਾ॥	ਪੰਨੇ ੬੭੧		ਤਤਕਰਾਸੀਪੁਰਨੀ॥	
੩੯੪	ਪਲਵਲਦੇਸਹਤਾਇਕਰਾਜਾ॥	ਪੰਨੇ ੬੭੨			
੩੯੫	ਘਾਟਮਪੁਰਾਇਕੁਪਕੁਨਿਜੋ॥	ਪੰਨੇ ੬੭੨			
੩੯੬	ਸੁਰਜਕਿਰਨਾਇਕੁਪਕੁਨਿਜੋ॥	ਪੰਨੇ ੬੭੨			
੩੯੭	ਪਾਤਿਸਾਹਕਾਹਾਇਕਸੁਨੀਯਤ॥	ਪੰਨੇ ੬੭੩			
੩੯੮	ਚਿੰਜੀਸਹਬਸਤਹੋਜਹਾ॥	ਪੰਨੇ ੬੭੩			
੩੯੯	ਸੁਨਿਨਿਪਅਉਰਚਰਿਤ੍ਰਬਖੇਨੋ॥	ਪੰਨੇ ੬੭੪			
੪੦੦	ਸਤਬੀਧਾਇਕੁਪਕੁਨਿਜੋ॥	ਪੰਨੇ ੬੭੫			

ਸਿਖਤਤਬਤੁਰਾਸਿਪਾਲਾ

Digitized by Panjab Digital Library | www.panjabdigilib.org

ਸੀਅਦੇਸ਼ੋ ਨਮਸਤੀ ਅਭੇਸ਼ੋ ਨਮਸਤੀ ਨਿਧਾਮੋ ਨਮਸਤੀ ਨਿਧਾਮੋ ॥ ਨਮੋ ਸਰਬਕਾਲੋ ਨਮੋ ਸਰ
 ਬਦਿਅਲੋ ਨਮੋ ਸਰਬਰੂਪੋ ਨਮੋ ਸਰਬਰੂਪੋ ॥ ਨਮੋ ਸਰਬਖਧੋ ਨਮੋ ਸਰਬਖਧੋ ਨਮੋ ਸ
 ਰਬਕਾਲੋ ਨਮੋ ਸਰਬਪਾਲੋ ॥ ੨੦ ॥ ਨਮਸਤੋ ਸਤਦੇਵੈ ਨਮਸਤੀ ਅਭੁਦੈ ਨਮਸਤੀ ਅਜਨਮੋ ਨਮ
 ਸਤੀ ਸੁਬਨਮੋ ॥ ੨੧ ॥ ਨਮੋ ਸਰਬਗਉਨੋ ਨਮੋ ਸਰਬਗਉਨੋ ਨਮੋ ਸਰਬਰੰਗੋ ਨਮੋ ਸਰਬਉਗੋ ॥ ੨੨ ॥
 ਨਮੋ ਕਾਲਕਾਲੋ ਨਮਸਤੋ ਸਤਦਿਅਲੋ ਨਮਸਤੀ ਅਬਰਨੋ ਨਮਸਤੀ ਅਮਰਨੋ ॥ ੨੩ ॥ ਨਮਸਤੀ ਜ
 ਰਾਣੋ ਨਮਸਤੀ ਹਿਤਓ ਨਮੋ ਸਰਬਧੀਧੋ ਨਮੋ ਸਤਅਬੀਧੋ ॥ ੨੪ ॥ ਨਮਸਤੀ ਨਿਸਾਕੋ ਨਮਸਤੀ ਨਿ
 ਬਕੋ ਨਮਸਤੀ ਰਹੀਮੋ ਨਮਸਤੀ ਕਰੀਮੋ ॥ ੨੫ ॥ ਨਮਸਤੀ ਅਨੰਤੋ ਨਮਸਤੀ ਮਹੰਤੋ ਨਮਸਤੀ ਸਤ
 ਰੰਗੋ ਨਮਸਤੀ ਸੁਹਰੰਗੋ ॥ ੨੬ ॥ ਨਮੋ ਸਰਬਸੇਖੀ ਨਮੋ ਸਰਬਪੇਖੀ ਨਮੋ ਸਰਬਕਰਤਾ ਨਮੋ ਸਰਬ
 ਹਰਤਾ ॥ ੨੭ ॥ ਨਮੋ ਜੋਗਜੋਗੋ ਨਮੋ ਰੁਧਰੁਧੋਗੋ ਨਮੋ ਸਰਬਦਿਅਲੋ ਨਮੋ ਸਰਬਪਾਲੋ ॥ ੨੮ ॥
 ॥ ਰੂਪਸਾਦਿ ॥ ॥ ਅਰੂਪਹੈ ॥ ਅਨੂਪਹੈ ॥ ਅਜੂਹੈ ॥ ਅਭੂਹੈ ॥ ॥ ਅਲੋਖਹੈ ॥ ਅਭੁਖਹੈ ॥
 ਨਾਮਹੈ ॥ ਅਕਾਮਹੈ ॥ ॥ ਅਧੇਹੈ ॥ ਅਭੇਹੈ ॥ ਅਜੀਤਹੈ ॥ ਅਭੀਤਹੈ ॥ ॥ ਤ੍ਰਿਮਾਨਹੈ ॥ ਨਿਧਾਨਹੈ ॥
 ਤ੍ਰਿਬਰਗਹੈ ॥ ਅਸਰਗਹੈ ॥ ੨੯ ॥ ਅਨੀਲਹੈ ॥ ਅਨਾਦਹੈ ॥ ਅਜੇਹੈ ॥ ਅਜਾਦਹੈ ॥ ੩੦ ॥ ਅਜਨਮਹੈ ॥ ਅ
 ਬਰਨਹੈ ॥ ਅਭੂਤਹੈ ॥ ਅਭਰਨਹੈ ॥ ੩੧ ॥ ਅਰੀਜਹੈ ॥ ਅਭੀਜਹੈ ॥ ਅਭੂਝਹੈ ॥ ਅਭੀਝਹੈ ॥ ੩੨ ॥ ਅਮੀ
 ਕਹੈ ॥ ਰਵੀਕਹੈ ॥ ੩੩ ॥ ਅਧੀਧਹੈ ॥ ਅਬੀਧਹੈ ॥ ਨਿਧੂਝਹੈ ॥ ਅਸੂਝਹੈ ॥ ੩੪ ॥ ਅਜਾਲਹੈ ॥ ੩੫ ॥
 ਅਲਾਹਹੈ ॥ ਅਜਾਹਹੈ ॥ ਅਨੰਤਹੈ ॥ ਅਭੂਤਹੈ ॥ ੩੬ ॥ ਅਲੀਕਹੈ ॥ ਅਸਰੀਕਹੈ ॥ ਅਲੀਕੁਹੈ ॥ ਅਸੀਭ
 ਹੈ ॥ ੩੭ ॥ ਅਰੀਮਹੈ ॥ ਅਜੀਮਹੈ ॥ ਅਭੂਤਹੈ ॥ ਅਭੂਤਹੈ ॥ ੩੮ ॥ ਅਲੋਕਹੈ ॥ ਅਸੇਕਹੈ ॥ ਅਕਰਮਹੈ ॥ ਅ
 ਭੁਕਮਹੈ ॥ ੩੯ ॥ ਅਜੀਤਹੈ ॥ ਅਭੀਤਹੈ ॥ ਅਬਾਹਹੈ ॥ ਅਗਾਹਹੈ ॥ ੪੦ ॥ ਅਮਾਨਹੈ ॥ ਨਿਧਾਨਹੈ ॥ ਅਨੇਕਹੈ ॥
 ਫਿਰਏਕਹੈ ॥ ੪੧ ॥ ਨਮੋ ਸਰਬਮਨੋ ਨਮਸਤੀ ਨਿਧਾਨੋ ਨਮੋ ਦੇਵਦੇਵੋ ਅਭੇ
 ਖੀ ਅਭੇਵੋ ॥ ੪੨ ॥ ਨਮੋ ਕਾਲਕਾਲੋ ਨਮੋ ਸਰਬਪਾਲੋ ਨਮੋ ਸਰਬਗਉਣੋ ਨਮੋ ਸਰਬਗਉਣੋ ॥ ੪੩ ॥
 ਅਨਿਗੀ ਅਨਾਥੋ ਨਿਸੰਗੀ ਪਾਮਾਥੋ ਨਮੋ ਰਾਨਭਾਨੋ ਨਮੋ ਮਾਨਭਾਨੋ ॥ ੪੪ ॥ ਨਮੋ ਰੰਦ੍ਰੰਦ੍ਰੋ ਨਮੋ ਰਾਨਭਾ
 ਨਭਾਨੋ ਨਮੋ ਰੀਰੰਗੀਤੋ ਨਮੋ ਰਾਨਭਾਨੋ ॥ ੪੫ ॥ ਨਮੋ ਨਿਤਨਿਤੋ ਨਮੋ ਨਾਦਨਾਦੋ ਨਮੋ ਪਾਨਪਾਨੋ ਨਮੋ ਬਾ

ਵਬਾਦੇ॥ ੪੮॥ ਅਨੰਗੀ ਅਨਮੋ॥ ਸਮਸਤੀ ਸਰੂਪੇ॥ ਪ੍ਰਭੂਗੀਪਮਾਥੋ॥ ਸਮਸਤੀ ਬਿਬੂਤੇ॥ ੪੯॥ ਕਲੀਕੀ ਬਿਨਾਨੇ॥
 ਕਲੀਕੀ ਸਰੂਪੇ॥ ਨਮੋ ਰਾਜਰਾਜੇ॥ ਸਰੰਪਰਮ ਰੂਪੇ॥ ੫੦॥ ਨਮੋ ਜੋਗੇ ਜੋਗੇ॥ ਸਰੰਪਰਮ ਸਿਧੇ॥ ਨਮੋ ਰਾਜਰਾਜੇ॥ ਸਰੰ
 ਪਰਮ ਸਿਧੇ॥ ੫੧॥ ਨਮੋ ਸਸਤ੍ਰਪਾਟੇ॥ ਨਮੋ ਅਸਤ੍ਰਮਾਟੇ॥ ਨਮੋ ਪਰਮਾਗਿਅਤਾ॥ ਨਮੋ ਲੋਕਮਾਤਾ॥ ੫੨॥ ਅਭੇ
 ਖੀ ਅਭੁਗੀ॥ ਅਭੁਗੀ ਅਭੁਗਤੋ॥ ਨਮੋ ਜੋਗੇ ਜੋਗੇ॥ ਸਰੰਪਰਮ ਜੁਗਤੋ॥ ੫੩॥ ਨਮੋ ਨਿਤਨਾਇਕੇ॥ ਕੂਰਕ
 ਮੋ॥ ਨਮੋ ਪ੍ਰੇਤਾਪ੍ਰੇਤਾਦੇਵੇ ਸੁਧਰਮੇ॥ ੫੪॥ ਨਮੋ ਰੋਗਹਰਤਾ॥ ਨਮੋ ਰਾਗਰੂਪੇ॥ ਨਮੋ ਸਾਹਸਰੀ॥ ਨਮੋ ਭੂਪਰੂਪੇ॥ ੫੫॥
 ਨਮੋ ਵਨਵਨੇ॥ ਨਮੋ ਮਾਨਮਨੇ॥ ਨਮੋ ਰੋਗਹਰੇ॥ ਨਮਸਤੀ ਇਸ਼ਨਾਨੇ॥ ੫੬॥ ਨਮੋ ਮੰਤ੍ਰਮੰਤ੍ਰੀ॥ ਨਮੋ ਜੀਵਜੀਵੀ॥ ਨਮੋ ਇਸ
 ਟਇਸਟੇ॥ ਨਮੋ ਤੰਤ੍ਰਤੰਤ੍ਰੀ॥ ੫੭॥ ਸਦਾ ਸਚਦਾਨੰਦਾ॥ ਸਰਬਪ੍ਰਣਾਮੀ॥ ਅਨੂਪੇ॥ ਅਰੂਪੇ॥ ਸਮਸਤੁ ਬਿਨਿਵਾਸੀ॥
 ੫੮॥ ਸਦਾ ਸਿਪਦਾ॥ ਬੁਧਦਾ॥ ਵਿਪਕਰਤਾ॥ ਅਧੇਉਰਧਅਰਧੀ॥ ਅਪੰਭਿ॥ ਹਰਤਾ॥ ਮਦੰ॥ ਪਰਮਪਰਮਾ
 ਰਮੋ॥ ਸ੍ਰੁਤੰ ਪ੍ਰਭੁਪਾਲੀ॥ ਸਦਾ ਸਰਬਦਾ॥ ਸਿਪਦਾਰਾ॥ ਇਅਲੀ॥ ੫੯॥ ਅਛੇਦੀ॥ ਅਰੁਦੀ॥ ਅਨਮੀ॥ ਅਕ
 ਮੀ॥ ਸਮਸਤੋ ਪਰਾਜੀ॥ ਸਮਸਤੋ ਸਤਪਾਮੀ॥ ੬੦॥ ਤੋਗੇ ਜੋਗੇ॥ ੬੧॥ ਜਲੇਹੀ॥ ਬਲੇਹੀ॥
 ਅਭੀਤਹੀ॥ ਅਭੇਹੀ॥ ੬੨॥ ਪ੍ਰਭੂਹੀ॥ ਅਭੁਹੀ॥ ਅਦੇਸਹੀ॥ ਅਭੇਸਹੀ॥ ੬੩॥ ਭੁਜੰਗਪ੍ਰਯਾਤਛੰਦਾ॥ ੬੪॥
 ਗਾਥੇਅਥਾਥੇ॥ ਅਨੰਦੀ ਸਰੂਪੇ॥ ਨਮੋ ਸਰਬਮਾਨੇ॥ ਸਮਸਤੀ ਨਿਧਾਨੇ॥ ੬੫॥ ਨਮਸਤ੍ਰਿਨਿਨਾਥੋ॥ ਨਮਸਤ੍ਰਿਪ੍ਰਮ
 ਮੋ॥ ਨਮਸਤ੍ਰਿਅਰੰਜਿ॥ ਨਮਸਤ੍ਰਿਅਤੰਜੇ॥ ੬੬॥ ਨਮਸਤ੍ਰਿਅਕਾਲੋ॥ ਨਮਸਤ੍ਰਿਅਪਾਲੋ॥ ਨਮੋ ਸਰਬਦੇਸੇ॥
 ਨਮੋ ਸਰਬਭੇਸੇ॥ ੬੭॥ ਨਮੋ ਰਾਜਰਾਜੇ॥ ਨਮੋ ਸਾਜਸਾਜੇ॥ ਨਮੋ ਸਾਹਸਾਹੇ॥ ਨਮੋ ਮਹਾਮਹੇ॥ ੬੮॥ ਨਮੋ ਗੀਤ
 ਗੀਤੋ॥ ਨਮੋ ਪ੍ਰੀਤਪ੍ਰੀਤੋ॥ ਨਮੋ ਰੇਖਰੇਖੇ॥ ਨਮੋ ਸੇਖਸੇਖੇ॥ ੬੯॥ ਨਮੋ ਸਰਬਰੇਗੇ॥ ਨਮੋ ਸਰਬਭੇਗੇ॥ ਨਮੋ ਸਰਬਮ
 ਤੀ॥ ਨਮੋ ਸਰਬਤੀਤੀ॥ ੭੦॥ ਨਮੋ ਸਰਬਗਿਆਨੀ॥ ਨਮੋ ਪਰਮਤਾਨੀ॥ ਨਮੋ ਸਰਬਮੰਤ੍ਰੀ॥ ਨਮੋ ਸਰਬਜੰਤ੍ਰੀ॥ ੭੧॥
 ਨਮੋ ਸਰਬਦ੍ਰਿਸੀ॥ ਨਮੋ ਸਰਬਕ੍ਰਿਸੀ॥ ਨਮੋ ਸਰਬਗੋ॥ ਤ੍ਰਿਭੰਗੀ ਅੰਗੀ॥ ੭੨॥ ਨਮੋ ਜੀਵਜੀਵੀ॥ ਨਮੋ ਖੀ
 ਜਖੀਜੇ॥ ਅਖਿਜੇ॥ ਅਭਿਜੇ॥ ਸਮਸਤਪ੍ਰਸਿਜੇ॥ ੭੩॥ ਕ੍ਰਿਪਾਲੀ ਸਰੂਪੇ॥ ਕੂਕਰਮੀ ਪ੍ਰਣਾਮੀ॥ ਸਦਾ ਸਰਬ
 ਦਾ॥ ਰਿਪਸਿਰੀ ਨਿਵਾਸੀ॥ ੭੪॥ ਚਰਪਟਛੰਦਾ॥ ੭੫॥ ਅਮ੍ਰਿਤਕਰਮੇ॥ ਅੰਬਿਤਪਰਮੇ॥
 ਅੱਖਲੋਜੋਗੇ॥ ਅਚੱਲੋਭੋਗੇ॥ ੭੬॥ ਅਚੱਲਰਾਜੇ॥ ਅਟੱਲਸਾਜੇ॥ ਅਖਧਧਰਮੀ॥ ਅਲਖਕਰਮੀ॥
 ੭੭॥ ਸਰਬੀਦਾਰਾ॥ ਸਰਬੀਗਿਆਨਾ॥ ਸਰਬੀਭਾਨੇ॥ ਸਰਬੀਮਨੇ॥ ੭੮॥ ਸਰਬੀਪ੍ਰਦੇ॥ ਸਰਬੀਤ੍ਰਦੇ॥

ਸਰਬੰਗੁਗਤਾ ਸਰਬੰਜੁਗਤਾ ॥ ੧ ॥ ਸਰਬੰ ਦੇਵੀ ਸਰਬੰ ਭੋਵੀ ਸਰਬੰ ਕਾਭੋ ਸਰਬੰ ਪਾਭੋ ॥ ੨ ॥
 ॥ ਸ੍ਰੁਪਸਾਦਿ ॥ ॥ ਆਦਿ ਰੂਪ ਅਨਾਦਿ ਮੂਰਤਿ ਅੰਜੋ ਪਦ ਪੁਆਪਾਗਾ ਸਰਬ ਮਾਨ ਰਿਮਾਨ ਦੇਵਾ
 ਭੋਵਾ ਆਦਿ ਦਾਗਾ ਸਰਬ ਪਾਲਕ ਸਰਬ ਪਾਲਕ ਸਰਬ ਕੋ ਪੁਨਿ ਕਾਣਾ ਜੰਤੁ ਤੰਤ੍ਰ ਬਿਰਾਜਹੀ ਅਵਤੁਰੁਪ
 ਰਿਸਾਣਾ ॥ ੩ ॥ ਨਾਮ ਠਾਮਨ ਜਾਤ ਜਾਕਰੁ ਪਰੰਗਨ ਰੇਖਾ ਆਦਿ ਪੁਰਖੁ ਭੋਵੀ ਮੂਰਤਿ ਅੰਜੋ ਨਾਅਲਿ ਮਥੇ
 ਖਾਦੇ ਸਾ ਅਭਿਰਨ ਭੋਸ ਜਾ ਕਰਿ ਰੂਪ ਰੇਖਾ ਨਾਗਾ ਜੰਤੁ ਤੰਤ੍ਰ ਦਿਸਾਵਿ ਸਾਇਣਿ ਫੈਲਿ ਓਅਨੁਗਾ ॥ ੪ ॥
 ਨਾਮ ਕਾਮਾ ਬਿਹੀਨ ਪੇਖਤ ਧਾਮੁ ਨਹਿ ਜਾਹਿ ਸਰਬ ਮਾਨ ਸਰਬ ਰਮਾਨ ਸਦੈਵ ਮਾਨਤਤਾਹੀ ਏਕ ਮੂਰਤਿ ਅ
 ਨੇਕ ਵਰਸਨ ਕੀਨ ਰੂਪ ਅਨੇਕਾ ਖੇਲ ਖੇਲਾ ਮਖੇਲ ਖੇਲਨਾ ਅੰਤ ਕੋ ਫਿਰਿ ਏਕਾ ॥ ੫ ॥ ਦੇਵ ਭੋਵਨ ਜਾਨਹੀ ਜਿ
 ਹਥੇ ਵਾ ਅਭਿਰਕਤੇ ਬਾਹੂ ਪਰੰਗਨ ਜਾਤ ਪਾਤ ਸੁਜਾਨਹੀ ਕਿਹ ਜੇ ਬਾਤਾਤ ਮਾਤਨ ਜਾਤ ਜਾਕਰਿ ਜਨਮ ਮਰ
 ਨ ਬਿਹੀਨਾ ਚੇਕੁ ਬੰਧੁ ਫਿਰੇ ਚੰਤੁ ਚਕਮਾਨਹੀ ਪੁਰਤੀਨਾ ॥ ੬ ॥ ਲੋਕ ਚਉਦਹ ਕੋ ਬਿਖੇ ਜਗਾ ਜਾਪਹੀ ਜਿ
 ਹਜਾਪਾ ਆਦਿ ਦੇਵਾ ਅਨਾਦਿ ਮੂਰਤਿ ਬਾਪਿ ਮਸੈ ਜਿਹ ਬਾਪਾ ਪਰਮ ਰੂਪੁ ਨੀਤ ਮੂਰਤਿ ਪੁਰਨਿ ਪੁਰਖ
 ਅਪਗਾ ਸਰਬ ਬਿਸਰਚਿ ਓ ਸੁਖੀ ਭੁਵਗਤੁ ਨ ਭੰਜਨਾਗਾ ॥ ੭ ॥ ਕਾਲਹੀਨ ਕਲਾ ਸੰਜੁਗਤਿ ਅਕਾਲ
 ਪੁਰਖ ਅਦੇਸਾ ਪਰਮ ਧਾਮ ਸੁਭਗਾ ਰਹਿਤਾ ਅਕੁਤਾ ਅਲਖਾ ਅਭੇਸਾ ਅਗਿਰਾਗਨ ਰੰਗ ਜਾਕਹੀ ਜਾਤੁ ਪਾਤ
 ਨਨਾ ਆਗਰ ਬਰੀ ਜਨ ਦੁਸਟ ਭੰਜਨ ਮੁਕਤਿ ਦਾਇਕ ਕਾਮਾ ॥ ੮ ॥ ਆਪਿ ਰੂਪ ਅਮੀਕ ਅਨਓ ਸਤੁ ਤਿਏ ਕਪੁ
 ਰਖਾ ਅਵਤੁਤਾ ਆਗਰ ਬਰੀ ਜਨ ਸਰਬ ਭੰਜਨ ਆਦਿ ਰੂਪ ਅਸੁਤਾ ਅਗਿਰੀਨਾ ਅਭੰਗਾ ਅਨਤ ਮਏ ਕਪੁਰ
 ਖਾਪਗਾ ਸਰਬ ਲਾਇਕ ਸਰਬ ਪਾਇਕ ਸਰਬ ਕੋ ਪ੍ਰਿਤਿ ਪਾਗਾ ॥ ੯ ॥ ਸਰਬ ਰੀਤਾ ਸਰਬ ਹੀਤਾ ਸਰ
 ਤੇ ਅਨਭੇਖਾ ਸਰਬ ਸਾਸਤ੍ਰ ਜਾਨਹੀ ਜਿਹ ਰੂਪ ਰੰਗ ਅਰੰਭੇਖਾ ਪਰਮ ਬੇਦ ਪੁਰਾਨ ਜਾਕਹੀ ਨੇਤੁ ਭਾਖਤ
 ਨਿਤਾ ਕੋਟਿ ਸੰਮ੍ਰਿਤ ਪੁਰਾਨ ਸਾਸਤ੍ਰ ਨਾਵਣੀ ਵਹੁ ਚਿਤਾ ॥ ੧੦ ॥ ਮਧਕਾਰ ਛੰਦਾ ॥
 ॥ ਗੁਨ ਗਨਭੇਦਾਗਾ ਮਹਿਮਾ ਅਪਗਾ ਅਸਨ ਅਭੰਗਾ ਉਪਮਾ ਅਨੰਗਾ ॥ ੧੧ ॥ ਅਨਭੁਵ ਪ੍ਰਕਾਸਾ ਅਨਿ
 ਸਾਦਿਨ ਅਨਾਸਾ ਅਜਾਨ ਬਾਹਾ ਸਾਹਾਨ ਸਾਹਾ ॥ ੧੨ ॥ ਰਾਜਾਨ ਰਾਜਾ ਭਾਨਨ ਭਾਨਾ ਦੇਵਨ ਦੇਵਾ
 ਉਪਮਾ ਮਹਾਨਾ ॥ ੧੩ ॥ ਇੰਦ੍ਰਾਨ ਇੰਦ੍ਰਾ ਬਾਞਨ ਬਾਞਾ ਰੰਕਨ ਰੰਕਾ ਕਾਲਾਨ ਕਾਲਾ ॥ ੧੪ ॥ ਅਨਭੁ
 ਤਾ ਅਗਿਰਾ ਆਗੁ ਅਭੰਗਾ ਗਤਿ ਮਿਤਿ ਅਪਗਾ ਗੁਨ ਗਨਭੇਦਾਗਾ ॥ ੧੫ ॥ ਮੁਨਿ ਗਨਿ ਪੁਨਾਮਾ ਮਿਰ

Digitized by Panjab Digital Library | www.panjabdigilib.org

ਜਾਪਯੋ ਕਿਸਰਬਤੁ ਥਾਪਯੋ ਕਿਸਰਬਤੁ ਥਾਪਯੋ ਕਿਸਰਬਤੁ ਥਾਪਯੋ ਕਿਸਰਬਤੁ ਥਾਪਯੋ ਕਿਸਰਬਤੁ
 ਕਰਦੈ ॥ ੧੧੦ ॥ ਕਿਸਰਬਤੁ ਕਰਦੈ ॥ ਕਿਸਰਬਤੁ ਕਰਦੈ ॥ ਕਿਸਰਬਤੁ ਕਰਦੈ ॥ ਕਿਸਰਬਤੁ ਕਰਦੈ ॥
 ਲਾਯੋ ॥ ੧੧੧ ॥ ਕਿਸਰਬਤੁ ਕਰਦੈ ॥ ਕਿਸਰਬਤੁ ਕਰਦੈ ॥ ਕਿਸਰਬਤੁ ਕਰਦੈ ॥ ਕਿਸਰਬਤੁ ਕਰਦੈ ॥
 ੧੧੨ ॥ ਗਾਨੀ ਮੁਲ ਸਿਕਸਤੈ ਗਾਰੀ ਬੁਲ ਪਰਸਤੈ ॥ ਬਿਥੀ ਦੁਲ ਮਕਨੈ ॥ ਜਮੀ ਰੁਲ ਜਮਨੈ ॥
 ੧੧੩ ॥ ਤਮੀ ਜੁਲ ਤਮਾਯੋ ॥ ਰਜੂ ਅਲ ਨਿਧਾਯੋ ॥ ਹਰੀ ਫੁਲ ਅਜੀਯੋ ॥ ਰਜਾਇ ਕਯਕੀਨੈ ॥
 ਅਨੇਕੁਲ ਤਰੰਗਯੋ ॥ ਅਭੇਦਯੋ ਅਭੇਦਯੋ ॥ ਅਜੀ ਜੁਲ ਨਿਵਾਜਯੋ ॥ ਗਾਨੀ ਮੁਲ ਖਿਰਾਜਯੋ ॥
 ਨਿਰੁਕਤ ਸਰੂਪਯੋ ॥ ਨਿਰੁਕਤ ਬਿਰੂਤਯੋ ॥ ਪ੍ਰਗਤ ਪ੍ਰਗਤਯੋ ॥ ਸੁਗਤ ਸੁਗਤਯੋ ॥ ੧੧੪ ॥ ਸਦੇਵ ਸਰੂਪਯੋ ॥
 ਅਭੇਦੀ ਅਨੁਪਯੋ ॥ ਸਮਸਤੋ ਪਰਾਯੋ ॥ ਸਦਾ ਸਰਬ ਸਾਧਿਯੋ ॥ ੧੧੫ ॥ ਸਮਸਤੁਲ ਸਲ
 ਮਯੋ ॥ ਸਦੇਵ ਲਾਅਕਾਯੋ ॥ ਨਿਬਾਧਿ ਸਰੂਪਯੋ ॥ ਅਗਾਧਿਯੋ ਅਨੁਪਯੋ ॥ ੧੧੬ ॥ ਓਅਕਾਰਿ ਆਦਿ
 ਰੂਪਯੋ ॥ ਅਨਾਦਿ ਸਰੂਪਯੋ ॥ ਅਨਿਗਾਯਿ ਅਨਾਯੋ ॥ ਤ੍ਰਿਭੰਗੀ ਤ੍ਰਿਕਾਯੋ ॥ ੧੧੭ ॥ ਤ੍ਰਿਬੰਗੀ ਤ੍ਰਿਬਾਧੋ ॥ ਅਗੀ
 ਜੋ ਅਗਾਧੋ ॥ ਸੁਰੰ ਸਰਬ ਰਾਗੋ ॥ ਸੁਸਰਬਾ ਅਨੁਰਾਗੋ ॥ ੧੧੮ ॥ ਤ੍ਰਿਭੰਗਤ ਸਰੂਪਯੋ ॥ ਅਭਿਜਯੋ
 ਅਭੁਤਯੋ ॥ ਕਿਨਰਕ ਪਦਾਸਯੋ ॥ ਪ੍ਰਿਥੀ ਉਲ ਪਦਾਸਯੋ ॥ ੧੧੯ ॥ ਨਿਰੁਕਤ ਪ੍ਰਗਤਯੋ ॥ ਸਦੇਵ ਸਦਯੋ ॥
 ਬਿਰੂਗਤ ਸਰੂਪਯੋ ॥ ਪ੍ਰਗਤਿ ਅਨੁਪਯੋ ॥ ੧੨੦ ॥ ਨਿਰੁਕਤ ਸਦਯੋ ॥ ਬਿਰੂਗਤ ਪ੍ਰਗਤਯੋ ॥ ਅਨਉਕ
 ਤ ਸਰੂਪਯੋ ॥ ਪ੍ਰਗਤਿ ਅਨੁਪਯੋ ॥ ੧੨੧ ॥ ਅਭੁਗਯੋ ॥ ਅਨੰਗਯੋ ॥ ਅਭੇਖਯੋ ॥ ਅ
 ਭੇਖਯੋ ॥ ੧੨੨ ॥ ਅਭੁਗਯੋ ॥ ਅਕਰਾਯੋ ॥ ਅਨਾਦਿਯੋ ॥ ਜੁਗਾਦਿਯੋ ॥ ੧੨੩ ॥ ਅਭੇਯੋ ॥ ਅਭੇਯੋ ॥
 ਅਭੁਤਯੋ ॥ ਅਭੁਤਯੋ ॥ ੧੨੪ ॥ ਅਨਾਸਯੋ ॥ ਉਦਾਸਯੋ ॥ ਅਧਿਯੋ ॥ ਅਥਿਯੋ ॥ ੧੨੫ ॥ ਅਭੁਗਤਯੋ ॥
 ਬਿਰਕਤਯੋ ॥ ਅਨਾਸਯੋ ॥ ਪ੍ਰਕਾਸਯੋ ॥ ੧੨੬ ॥ ਨਿਓਤਯੋ ॥ ਸੁਨਿਤਯੋ ॥ ਅਲਿਖਯੋ ॥ ਆਦਿਖਯੋ ॥ ਅ
 ਭੇਖਯੋ ॥ ਭੇਖਯੋ ॥ ਅਭੁਤਯੋ ॥ ਅਗਾਧਯੋ ॥ ੧੨੭ ॥ ਅਭਿਯੋ ॥ ਅਗੀਰਯੋ ॥ ਅਨੀਲਯੋ ॥ ਅਨਾਦਿਯੋ ॥
 ਅਜਾਤਯੋ ॥ ਅਜਾਦਯੋ ॥ ੧੨੮ ॥ ਚਰਪਦਯੋ ॥ ੧੨੯ ॥ ਸਰਬੰਤਾ ॥ ਸਰਬੰਗੀਤਾ ॥ ਸਰ
 ਬੰਖਿਤਾ ॥ ਸਰਬੰਗੀਤਾ ॥ ੧੩੦ ॥ ਸਰਬੰਗਤਾ ॥ ਸਰਬੰਕਰਤਾ ॥ ਸਰਬੰਪਾਣੀ ॥ ਸਰਬੰਦਾ
 ਣੀ ॥ ੧੩੧ ॥ ਸਰਬੰਕਰਮੀ ॥ ਸਰਬੰਧਰਮੀ ॥ ਸਰਬੰਜਗਤਾ ॥ ਸਰਬੰਮੁਕਤਾ ॥ ੧੩੨ ॥ ਸਰਬੰਦੁ

ਅਨੰਤਾ ਜਨਿਤਯੋ

ਵਾਹੁਪੁਸਾਇ॥ ॥ ਅੰਨਗਕਿਨਾਸੇ॥ ਸਦੈਵਪੁਕਾਸੇ॥ ਅੰਨਗਸਰੂਪੇ॥ ਅੰਨਗਬਿਭੂਤੇ॥ ॥ ੧੪੫ ॥
 ਬੰਪਾਥੇ॥ ਸਦਾਸਰਬਸਾਥੇ॥ ਅਗਾਧਿਸਰੂਪੇ॥ ਨਿਬਾਧ ਬਿਭੂਤੇ॥ ॥ ੧੪੬ ॥ ਅੰਨਗਿਅਨਾਮੇ॥ ਅੰਨਗਿ
 ਤਿਕਾਮੇ॥ ਸਿਭੰਗਿਸਰੂਪੇ॥ ਸਰਬੰਗਿਅਨੂਪੇ॥ ॥ ੧੪੭ ॥ ਨਪੇਤੈਨਪੁਰੈ॥ ਨਸਰੈਨਮਿਰੈ॥ ਨਤਤੈਨਮਤੈ॥ ਨ
 ਜਾਤੈਪੁਤੈ॥ ॥ ੧੪੮ ॥ ਸਿਸਾਕੰਸਰਕਿਰੈ॥ ਅਮਿਤੈਅਮੀਕਰੈ॥ ਸਦੈਵਪੁਕਰੈ॥ ਅਜੈਰੈਅਜਾਰੈ॥ ॥ ੧੪੯ ॥
 ਵਾਹੁਪੁਸਾਇ॥ ॥ ਕਿਜਾਹਰਜਹੂਰੈ॥ ਕਿਹਾਜਰਹਜੂਰੈ॥ ਹਮੇਸੁਲਾਸਲਾਮਹੈ॥ ਸਮ
 ਸਤੁਲਕਲਾਮਹੈ॥ ॥ ੧੫੦ ॥ ਕਿਸਾਹਿਬਾਦਿਮਾਰਹੈ॥ ਕਿਹਸਨਚਰਾਰਹੈ॥ ਕਿਕਾਮਲਕਰੀਮਹੈ॥ ਕਿ
 ਰਾਜਕਰੀਮਹੈ॥ ॥ ੧੫੧ ॥ ਕਿਰੋਜੀਦਿਹਦੈ॥ ਕਿਰਾਜਕਰੀਦੈ॥ ਕਰੀਮਲਕਮਲਹੈ॥ ਕਿਹਸਨਚ
 ਜਮਲਹੈ॥ ॥ ੧੫੨ ॥ ਗਨੀਮੁਲਖਿਰਾਜਹੈ॥ ਗਨੀਬੁਲਸਿਵਾਜਹੈ॥ ਹਰੀਦੁਲਾਸਿਕੰਨਹੈ॥ ਹਿਰਾਸੁਲਾਫਿਕੰ
 ਨਹੈ॥ ॥ ੧੫੩ ॥ ਕਲੀਕੰਪੁਟਾਸਹੈ॥ ਸਮਸਤੁਲਾਨਿਵਾਸਹੈ॥ ਅਗੀਜੁਲਗਨੀਮਹੈ॥ ਭਜਾਇਕਰੀਮਹੈ॥ ੧
 ੫੪ ॥ ਸਮਸਤੁਲਜੁਬਾਹੈ॥ ਕਿਸਾਹਿਬਾਕਿਰਾਹੈ॥ ਕਿਨਰਕੰਪੁਟਾਸਹੈ॥ ਬਹਿਸਤੁਲਾਨਿਵਾਸਹੈ॥ ੧੫੫ ॥
 ਕਿਸਰਬੁਲਗਵੰਨਹੈ॥ ਹਮੇਸੁਲਰਵੰਨਹੈ॥ ਤਮਾਮੁਲਤਮੀਜਹੈ॥ ਸਮਸਤੁਲਾਅਜੀਜਹੈ॥ ੧੫੬ ॥ ਪਰ
 ਪਰਮਣੀਸਹੈ॥ ਸਮਸਤੁਲਾਅਦੀਸਹੈ॥ ਅਦੇਸੁਲਾਅਲੇਖਹੈ॥ ਹਮੇਸੁਲਾਅਭੇਖਹੈ॥ ੧੫੭ ॥ ਸਿਮ
 ਨੁਲਜਮਹੈ॥ ਅਮੀਕੁਲਾਇਮਹੈ॥ ਕਰੀਮੁਲਕਮਲਹੈ॥ ਕਿਜੁਰਾਅਤਿਜਮਾਜਹੈ॥ ੧੫੮ ॥ ਕਿਅਚਲੰਪੁ
 ਕਾਸਹੈ॥ ਕਿਅਮਿਤੈਸੁਬਾਸਹੈ॥ ਕਿਅਜਬਸਰੂਪਹੈ॥ ਕਿਅਮਿਤੈਬਿਭੂਤਹੈ॥ ੧੫੯ ॥ ਕਿਅਮਿਤੈਪਾਸਹੈ॥
 ਕਿਅਤਮਪੁਕਾਹੈ॥ ਕਿਅਚਲਾਨੰਗਹੈ॥ ਕਿਅਮਿਤੈਅੰਗਹੈ॥ ੧੬੦ ॥ ਵਾਹੁਪੁਸਾਇ॥
 ਮੁਨਿਮਨਿਪੁਨਾਮਾ॥ ਚੁਨਗਨਮੁਦਾਮਾ॥ ਅਰਬਰਾਅਰੀਜਾ॥ ਹਰਿਨਰਪੁਰੰਜਾ॥ ੧੬੧ ॥ ਅਨਗਨਪੁਨਾਮਾ॥ ਮੁ
 ਨਮਨਸਲਾਮਾ॥ ਹਰਿਨਰਾਖੰਡਾ॥ ਬਰਨਰਾਅਮੰਡਾ॥ ੧੬੨ ॥ ਅਨਕੁਵਾਅਨਾਸਾ॥ ਮੁਨਿਮਨਪੁਕਾਸਾ॥
 ਨਗਨਪੁਨਾਮਾ॥ ਜਲਥਲਮੁਦਾਮਾ॥ ੧੬੩ ॥ ਅਨਛਿਜਾਅੰਗਾ॥ ਅਸਨਅੰਗਰਾ॥ ਉਪਮਾਅਪਾਰਾਗਤਿ
 ਮਿਤਿਉਦਰਾ॥ ੧੬੪ ॥ ਜਲਥਲਾਅਮੰਡਾ॥ ਦਿਸਵਿਸਾਅੰਡਾ॥ ਜਲਥਲਮਹੰਗਾ॥ ਦਿਸਵਿਸਾਬਿਅ
 ਤਾ॥ ੧੬੫ ॥ ਅਨਕੁਵਾਅਨਾਸਾ॥ ਪ੍ਰਿਤਧਰਪੁਰਾਸਾ॥ ਆਜਨਬਾਹਾ॥ ਏਕੈਸਦਾਹਾ॥ ੧੬੬ ॥ ਓਅੰਕਾਰੁ
 ਅਭੈਰਾਵਨੰ

ਚਰਨਾਮਾ ਅਨਛਿਜਗਤਾ ਅਜਿਨਬਾਤਾ ॥ ਅਨਛਿਜਗਤਾ ਅਨਰੰਜਬਾਤਾ ਅਨੁਟਕੁੰਤਾ
 ਰਾਅਨੁਟਾਪਰਾ ॥ ੧੧੫ ॥ ਅਛਿਛਿਪਰਮਾ ਅਛਿਛਿਛਿਕਰਮਾ ਅਨੁਟਾਮਨਤਾ ਦਾਤਾ ਮਹਿਤਾ ॥
 ੧੧੬ ॥ ਹਰਿਬੋਲਾਮਨਛਿਛਿ ॥ ੧੧੭ ॥ ਪਸਾਦਿ ॥ ਕਰੁਣਾਕਰਹੈ ॥ ਅਰਘਾਕਰਹੈ ॥ ਖਲਖਿਤੁਨਹੈ ॥ ਮਹਿ
 ਮੰਤ੍ਰਨਹੈ ॥ ੧੧੮ ॥ ਜਗਤੇਸ੍ਵਰਹੈ ॥ ਪਰਮੇਸ੍ਵਰਹੈ ॥ ਕਾਥਿਕਾਰਨਹੈ ॥ ਸਰਬਉਬਰਨਹੈ ॥ ੧੧੯ ॥ ਧ੍ਰਿਤਕੇਧਰ
 ਨਹੈ ॥ ਜਗਕੇਕਰਨਹੈ ॥ ਮਨਮਾਨਿਯਹੈ ॥ ਜਗਜਾਨਿਯਹੈ ॥ ੧੨੦ ॥ ਸਰਬੰਕਰਹੈ ॥ ਸਰਬੰਕਰਹੈ ॥ ਸਰਬ
 ਪਾਸਿਯਹੈ ॥ ਸਰਬਨਾਸਿਯਹੈ ॥ ੧੨੧ ॥ ਕਰੁਣਾਕਰਹੈ ॥ ਬਿਸੰਤਰਹੈ ॥ ਸਰਬੇਸ੍ਵਰਹੈ ॥ ਜਗਤੇਸ੍ਵਰਹੈ ॥
 ੧੨੨ ॥ ਬ੍ਰਹਮੰਤ੍ਰਸਹੈ ॥ ਖਲਖਿਤੁਸਹੈ ॥ ਪੁਰਤੇਪਰਹੈ ॥ ਕਰੁਣਾਕਰਹੈ ॥ ੧੨੩ ॥ ਅਜਪਾਜਪਹੈ ॥ ਅਥ
 ਪਾਥਪਹੈ ॥ ਅਕ੍ਰਿਤਾਕ੍ਰਿਤਹੈ ॥ ਅਮ੍ਰਿਤਾਮ੍ਰਿਤਹੈ ॥ ੧੨੪ ॥ ਅਕ੍ਰਿਤਾਮ੍ਰਿਤਹੈ ॥ ਕਰੁਣਾਕ੍ਰਿਤਹੈ ॥ ਅਕ੍ਰਿਤਾਕ੍ਰਿ
 ਤਹੈ ॥ ਪਰਦੀਧਿਤਹੈ ॥ ੧੨੫ ॥ ਅਮਿਤੇਸ੍ਵਰਹੈ ॥ ਪ੍ਰਮੇਸ੍ਵਰਹੈ ॥ ਅਕ੍ਰਿਤਾਕ੍ਰਿਤਹੈ ॥ ਅਮ੍ਰਿਤਾਮ੍ਰਿਤਹੈ ॥ ੧੨੬
 ॥ ਅਜਬਾਕ੍ਰਿਤਹੈ ॥ ਅਮ੍ਰਿਤਾਮ੍ਰਿਤਹੈ ॥ ਨਰਨਾਇਕਹੈ ॥ ਖਲਘਾਇਕਹੈ ॥ ੧੨੭ ॥ ਬਿਸੰਤਰਹੈ ॥ ਕਰੁਣਾ
 ਕਰਹੈ ॥ ਨਿਪਨਾਇਕਹੈ ॥ ਸਰਬਪਾਇਕਹੈ ॥ ੧੨੮ ॥ ਕੁਵੰਤਜਨਹੈ ॥ ਅਰਗੀਜਨਹੈ ॥ ਰਿਪਤਾਪਨਹੈ ॥ ਜਾ
 ਪਜਾਪਨਹੈ ॥ ੧੨੯ ॥ ਅਕਲੀਕ੍ਰਿਤਹੈ ॥ ਸਰਬਾਕ੍ਰਿਤਹੈ ॥ ਕਰਤਾਕਰਹੈ ॥ ਹਰਤਾਹਰਿਹੈ ॥ ੧੩੦ ॥ ਪਰਮਾ
 ਤਮਹੈ ॥ ਸਰਬਾਤਮਹੈ ॥ ਆਤਮਬਸਹੈ ॥ ਸਾਸਕੇਜਸਹੈ ॥ ੧੩੧ ॥ ਨਮੋਸੂਰਜਸੂਰਜੇ
 ਨਮੋਚੰਦ੍ਰਚੰਦ੍ਰੇ ॥ ਨਮੋਰਾਜਰਾਜੇਨਮੋਇੰਦ੍ਰਇੰਦ੍ਰੇ ॥ ਨਮੋਅੰਧਕਾਚੇਨਮੋਤੇਜਤੇਜੇ ॥ ਨਮੋਬ੍ਰਹਮਾਬ੍ਰਹਮੇ
 ਬੀਜਬੀਜੇ ॥ ੧੩੨ ॥ ਨਮੋਰਾਜਸੰਤਾਅਸਿਸਾਂਤਰੂਪੇ ॥ ਨਮੋਪਰਮਤਤੀਅਤਤੀਸ੍ਵਰੂਪੇ ॥ ਨਮੋਜੇਗੋਜੇਗੇ ॥
 ਨਮੋਗਿਆਨਗਿਆਨੇ ॥ ਨਮੋਮੰਤ੍ਰਮੰਤ੍ਰਿਨੇ ॥ ਨਮੋਧਿਆਨਧਿਆਨੇ ॥ ੧੩੩ ॥ ਨਮੋਜੁਪਜੁਪੇਨਮੋਗਿਆਨਗਿ
 ਆਨੇ ॥ ਨਮੋਭੋਜਭੋਜੇਨਮੋਪਾਨਪਾਨੇ ॥ ਨਮੋਕਲਹਕਰਨਾਨਮੋਸਾਂਤਿਰੂਪੇ ॥ ਨਮੋਇੰਦ੍ਰਇੰਦ੍ਰੇਅਨਾਦਿਥਿ
 ਬੂਤੇ ॥ ੧੩੪ ॥ ਕਲੰਕਥਰੂਪੇਅਲੰਕਾਰ ॥ ਅਲੰਕਾਰ ॥ ਨਮੋਆਸਆਸੇਨਮੋਬਾਂਕਬੰਕੇ ॥ ਅਬੰਗੀਸਰੂਪੇ
 ਅਨੰਗੀਅਨਾਮੋ ॥ ਤ੍ਰਿਭੰਗੀਤ੍ਰਿਕਾਲੇਅਨੰਗੀਅਕਾਮੋ ॥ ੧੩੫ ॥ ਅਜੇਅਜ
 ਲੋਅਭੋਅਭੇ ॥ ੧੩੬ ॥ ਅਭੂਅਜੂਅਨਾਜਾਅਕਾਸਾ ॥ ੧੩੭ ॥ ਅਗੀਜਾਅਭੰਜਾਅਭ
 ਧਾਅਭਖਾ ॥ ੧੩੮ ॥ ਅਕਾਲਾਹਦਿਆਲਾਅਲੇਖਾਅਭੇਖਾ ॥ ੧੩੯ ॥ ਅਨਾਮਾਅਕਾਮਾਅ

ਗਾਹ ਅਢਾਹੁੰਨਾਨਾਥੋ ॥ ਪੁਮਾਥੋ ਅਜੇਨੀ ॥ ਅਮੇਨੀ ॥ ੧੬ ॥ ਨਰਾਗੋ ॥ ਨਰੰਗੋ ॥ ਨਰੁਪੋ ॥ ਨਰੇਖੋ ॥
 ਅਕਰਾਜੀ ॥ ਅਕੁਰਾਜੀ ॥ ਅਗੀਜੋ ॥ ਅਲੇਖੋ ॥ ॥ ਨਮਸਤੁਲਪੁਨਾਮੇ ਸਮਸ
 ਤੁਲਪੁਨਾਮੇ ॥ ਅਗੀਜੁਲਾਨਾਮੇ ਸਮਸਤੁਲਨਿਵਾਸੋ ॥ ਨਿਕਾਮੀ ਬਿਭੂਤੇ ਸਮਸਤੁਲਸਰੂਪੋ ॥ ਕੁਕਰਮ
 ਪੁਣਾਸੀ ਸਪਰਮੀ ਬਿਭੂਤੇ ॥ ੧੭ ॥ ਸਦਾਸਚ ਦਾਨੰਦ ਸਤ੍ਰਿਪੁਣਾਸੀ ॥ ਕਰੀਮੁਲਕੁਨਿੰਦਾ ਸਮਸਤੁਲ
 ਨਿਵਾਸੀ ॥ ਅਜਾਇਬ ਬਿਭੂਤੇ ਗਜਾਇਬ ਗਨੀਮੋ ॥ ਹਰੀ ਅੰਕਰੀ ਅੰਕਰੀ ਮੁਲਰਹੀਮੋ ॥ ੧੮ ॥ ਚ
 ਰੰਚੇਕੁ ਵਰਤੀ ਚੰਦ੍ਰ ਚੰਦ੍ਰ ਗਤੋ ॥ ਸੁਯੰਕੁ ਵਸੁਤੀ ਸਰਬ ਦਾ ਸਰਬ ਜੁਗਤੋ ॥ ਦੁਕਾਲੀ ਪੁਣਾਸੀ ਦਇਆਲੀ
 ਸਰੂਪੋ ॥ ਸਦਾ ਅੰਗ ਸੰਗੋ ਅਭੰਗੀ ਬਿਭੂਤੇ ॥ ੧੯ ॥

੧੬ ॥ ਸਤਿਗੁਰ ਪ੍ਰਸਾਦਿ ॥ ॥ ਉਤਰਾਖਾਸੇ
 ਦਸਖਤਕਾ ॥ ॥ ਪਾਤਿਸਾਹੀ ॥ ੧੭ ॥ ॥ ਆਕਾਲ ਪੁਰਖ ਕੀ ਰਛਾ ਹਮਨੈ ॥ ਸਰਬ ਲੋਹ ਦੀ ਰਛਿ ਆ
 ਹਮਨੈ ॥ ਸਰਬ ਕਾਲਜੀ ਦੀ ਰਛਿ ਆਹਮਨੈ ॥ ਸਰਬ ਲੋਹ ਦੀ ਰਛਿ ਆਹਮਨੈ ॥ ॥ ਆਗੇ ਲਿਖਾਰੀ ਕੇ ਦਸ
 ਖਤ ॥ ੧੮ ॥ ਚਉਪਈ ॥ ॥ ਪੁਣੇਵੇ ਆਦਿ ਕੰਕਾਰਾ ॥ ਜਲ ਥਲ ਮਹੀ ਅਲਕੀ ਚਿਪਸਾ
 ਰਾ ॥ ਆਦਿ ਪੁਰਖ ਅਥਿਗਤ ਅਬਨਾਸੀ ॥ ਲੋਕ ਚੰਦ੍ਰ ਦਸ ਜੋਤਿ ਪ੍ਰਕਾਸੀ ॥ ੧ ॥ ਹਸਤ ਕੀ ਰਕੇਬੀ ਚਸ
 ਮਾਨਾ ॥ ਹਰੀ ਕੰਜੇ ਹਇ ਕਸਰ ਜਨਾ ॥ ਅੰਦ੍ਰ ਅਲਖ ਪੁਰਖ ਅਥਿਗਤਿ ਆਬਿਗਾਮੀ ॥ ਸਭੁ ਪਟ
 ਪਟ ਕੇ ਅੰਤਰ ਜਾਮੀ ॥ ੨ ॥ ਅਲਖ ਰੂਪ ਅਛੈ ਅੰਨ ਭੋਖਾ ॥ ਰਾਗ ਰੰਗ ਜਿਹ ਰੂਪ ਭੋਖਾ ॥ ਬਰਨ ਚਿਹਨ
 ਸਭੁ ਭੂਤੇ ਨਿਆਰਾ ॥ ਆਦਿ ਪੁਰਖ ਅਦ੍ਰ ਅਥਿਕਾਰਾ ॥ ੩ ॥ ਬਰਨ ਚਿਹਨ ਜਿਹ ਜਾਤ ਨ ਪਾਤਾ ॥ ਸੰਤ ਮਿ
 ਤ੍ਰ ਜਿਹ ਤਾਤ ਨ ਮਾਰਾ ॥ ਸਭੁ ਤੇ ਦੂਰਿ ਸਭੁ ਨ ਤੇਨੇਰਾ ॥ ਜਲ ਥਲ ਮਹੀ ਅਲ ਜਾਹ ਬਸੇਰਾ ॥ ੪ ॥ ਅਨਹ
 ਦ ਰੂਪ ਅਨਾਹ ਦ ਬਾਜੀ ॥ ਚਰਨ ਸਰਨ ਜਿਹ ਬਸਤ ਭਵਾਨੀ ॥ ਬ੍ਰਹਮਾ ਬਿਸਨ ਅੰਤੁ ਨਹੀ ਪਾਇਓ ॥ ਨੇ
 ਤੇ ਨੇਤ੍ਰ ਮੁਖ ਚਾਰ ਬਤਾਇਓ ॥ ੫ ॥ ਕੇਰਿ ਇੰਦ੍ਰ ਪਾਇੰਦ੍ਰ ਬਨਾਏ ॥ ਬ੍ਰਹਮਾ ਭੰਦ੍ਰ ਪਾਇਖ ਪਾਏ ॥ ਲੋ
 ਕ ਚਤ੍ਰ ਦਸ ਖੇਲੁ ਰਚਾਇਓ ॥ ਬਹੁਰਿ ਆਪ ਹੀ ਬੀਚ ਮਿਲਾਇਓ ॥ ੬ ॥ ਦਾਨਵ ਦੇਵ ਫਨਿੰਦਾ
 ਪਾਗਾ ॥ ਧੀਰ ਬਜਛੁ ਰਚੇ ਸੁਭ ਚਾਹਾ ॥ ਭੂਤ ਭਵਿਖ ਭਵਾਨ ਕਹਾਨੀ ॥ ਪਟ ਪਟ ਕੇ ਪਟ ਪਟ ਕੀ ਜਾ
 ਨੀ ॥ ੭ ॥ ॥

ਸਤੁੰ ਸਰਬੰ ਰਪਹਿਚਨਾ ॥ ੧ ॥ ਕਾਲਹਿਤ ਅਨਕਾਲ ਸਰੂਪ ॥ ਅਲਖ ਪੁਰਖ ਅਬਗਤ ਅਵਪੁ
 ਤਾ ਯਾਤੁ ਪਾਤਿਹਿ ਹਿਹ ਨ ਬਰਨਾ ॥ ਅਬਗਤਿ ਦੇਵ ਅਛੈ ਅਨੁਰਮਾ ॥ ੨ ॥ ਸਰੁ ਕੇ ਕਾਲ ਸਭ
 ਨ ਕੇ ਕਲਾ ॥ ਰੇ ਗੋਸੇ ਗੋਵਿੰਦ ਕੇ ਕਲਾ ॥ ਇਕ ਚਿਤਿ ਹਿਹ ਇਕ ਛਿਨ ਧਿਆਇ ॥ ਕਲਾ ਫਲ ਸਕੇ ਬੀ
 ਚਨਾ ॥ ਇਹਿ ॥ ੧ ॥ ਕਾ ਬਿਤੁ ॥ ॥ ਕਤੁੰ ਸੁਚੇਤੁ ਹੁਇ ਕੋ ਚੇਤਨ ਕੋ ਚਰੁ ਕੀ ਥਿਕਤੁੰ
 ਅਓਤੁ ਹੁਇ ਕੋ ਸੇਵਤੁ ਅਚੇਤੁ ਹੋ ॥ ਕਤੁੰ ਬਿਖਾਰੀ ਹੁਇ ਕੋ ਮਾਗਤੁ ਫਿਰਤੁ ਬੀਖ ਕੁੰ ਮਹਾਦਾਨੁ
 ਇਕੋ ਮਾਗਿ ਥਨ ਦੇਤੁ ਹੋ ॥ ਕੁੰ ਮਹਾਰਾਜਨ ਕੋ ਦੀਜਤੁ ਅਨੰਤ ਦਾਨ ਕੁੰ ਮਹਾਰਾਜਨ ਤੇ ਛੀਨ ਛੀਤੁ
 ਤੁਹੋ ॥ ਕੁੰ ਬੇਦਗੀਤ ਕੁੰ ਤਾ ਸਿਉ ਬਿਪ੍ਰੀਤ ਕੁੰ ਤ੍ਰਿਗੁਨ ਅਤੀਤ ਕੁੰ ਸੁਰਗਨ ਸਮੇਤੁ ਹੋ ॥ ੩ ॥ ਕ
 ਏ ਜਛ ਗੰਧ ਬਉਰਗ ਕੁੰ ਬਿਦਿਆ ਪਰਿਕੁੰਭੁ ਏ ਕਿਨਰ ਪਿਸਾਰ ਕੁੰ ਪੇਤੁ ਹੋ ॥ ਕੁੰ ਹੁਇ ਕੋ ਹਿੰਦੁ ਅ
 ਗਾਇਤ੍ਰੀ ਕੋ ਗੁਪਤੁ ਜਪਿ ਥਕੁੰ ਹੁਇ ਕੋ ਤੁਰਕਾ ਪੁਕਾਰੇ ਬਾਂਗ ਦੇਤੁ ਹੋ ॥ ਕੁੰ ਕੋ ਕਕਾ ਬਿਹੁਇ ਕੋ ਪੁਗਨ ਕੋ
 ਪੜਤੁ ਮਤ ਕਤੁੰ ਕੁਰਾਨ ਕੋ ਨਿਦਾਨ ਜਾਲੇਤੁ ਹੋ ॥ ਕੁੰ ਬੇਦਗੀਤ ਕੁੰ ਤਾ ਸਿਉ ਬਿਪ੍ਰੀਤ ਕੁੰ ਤ੍ਰਿਗੁਨ
 ਅਤੀਤ ਕੁੰ ਸੁਰਗਨ ਸਮੇਤੁ ਹੋ ॥ ੪ ॥ ਕੁੰ ਦੇਵਤਾਨ ਕੋ ਦੇਵ ਸਕੋ ॥ ਬਿਰਾਜ ਮਾਨ ਕੁੰ ਦਾਸ
 ਨ ਕੋ ਗੁਮਾਸਤ ਦੇਤੁ ਹੋ ॥ ਕੁੰ ਇੰਦ੍ਰਾ ਜਾਕੋ ਮਿਲਤਾ ਇੰਦ੍ਰ ਪਦਵੀ ਸੀ ਕੁੰ ਇੰਦ੍ਰ ਪਦਵੀ ਛਿਪਾਇ
 ਛੀਨ ਲੇਤੁ ਹੋ ॥ ਕਤੁੰ ਬਿਚਾਰ ਅਬਿਚਾਰ ਕੋ ॥ ਬਿਚਾਰ ਤੁਹੋ ਕੁੰ ਨਿਜ ਨਾਹ ਪਰਨਾ ਕੋ ਨਿਕੇਤੁ ਹੋ ॥ ਕੁੰ
 ਬੇਦਗੀਤ ਕੁੰ ਤਾ ਸਿਉ ਬਿਪ੍ਰੀਤ ਕੁੰ ਤ੍ਰਿਗੁਨ ਅਤੀਤ ਕੁੰ ਸੁਰਗਨ ਸਮੇਤੁ ਹੋ ॥ ੫ ॥ ਕੁੰ ਸਸਤ੍ਰ
 ਤੀ ਕੁੰ ਬਿਦਿਆ ਕੋ ਬਿਚਾਰੀ ਕੁੰ ਮਾਰਤੁ ਅਹਾਰੀ ਕੁੰ ਨਾਭ ਕੋ ਨਿਕੇਤੁ ਹੋ ॥ ਕੁੰ ਦੇਵ ਬਾਨੀ ਕੁੰ ਮਾਰਦੁ
 ਵਾਨੀ ਕੁੰ ਮੰਗਲਾ ਮਿਤ੍ਰਾਨੀ ਕੁੰ ਸਿਆਮ ਕੁੰ ਸੇਤੁ ਹੋ ॥ ਕੁੰ ਧਰਮ ਧਾਮੀ ਕੁੰ ਸਰਬਤੁ ਉਰਗਾਮੀ
 ਕੁੰ ਜਤੀ ਕੁੰ ਕਾਮੀ ਕੁੰ ਦੇਤੁ ਕੁੰ ਲੇਤੁ ਹੋ ॥ ਕੁੰ ਬੇਦਗੀਤ ਕੁੰ ਤਾ ਸਿਉ ਬਿਪ੍ਰੀਤ ਕੁੰ ਤ੍ਰਿਗੁਨ ਅਤੀ
 ਤ ਕੁੰ ਸੁਰਗਨ ਸਮੇਤੁ ਹੋ ॥ ੬ ॥ ਕੁੰ ਜਟਾਧਾਰੀ ਕੁੰ ਕੰਠੀ ਧਰੇ ਬ੍ਰਹਮਚਾਰੀ ਕੁੰ ਜੋਗਾਧੀ ਕੁੰ
 ਸਾਧਨਾ ਕਰਤੁ ਹੋ ॥ ਕੁੰ ਕਾਨਫਾਰੇ ਕੁੰ ਝੰਡੀ ਹੁਇ ਪਧਾਰੇ ਕੁੰ ਫੂਕ ਫੂਕ ਪਾਵਨ ਕੁੰ ਪ੍ਰਿਥਿ ਪਿਧਰਤ
 ਹੋ ॥ ਕਤੁੰ ਸਿਪਹੀ ਹੁਇ ਕੋ ਸਾਧਤ ਸਿਲਾਹਨ ਕੁੰ ਛਤ੍ਰੀ ਹੁਇ ਕੋ ਅਗਿ ਮਾਰਤੁ ਮਰਤੁ ਹੋ ॥ ਕੁੰ ਕੁ
 ਮਭਾਰੇ ਕੋ ਤਾਰਤੁ ਹੋ ॥ ਮਹਾਰਾਜ ਕੁੰ ਭਵਤੁ ਨ ਕੀਤਾ ਦਨਾ ਕੁਰਤੁ ਹੋ ॥ ੭ ॥ ਕੁੰ ਗੀਤ ਕੋ ਨਿਦਾ

ਨਕੋਬਤਾ ਵਤੋਹ ਕਹੂੰ ਨਿਤ ਕਾਹੀ ਚੇਤ ਕਾਹੀ ਕਿਸਿ ਪਾਨਹੋ ॥ ਕਤਹੂੰ ਪ੍ਰਯੁਖ ਹੁਇ ਕੋ ਪੀਵਤ ਪਿਵ ਵਤੋਹ ਕਤ ६
 ਹੂੰ ਮਯੁਖ ਉਖ ਕਹੂੰ ਮਦ ਪਾਨਹੋ ॥ ਕਹੂੰ ਮਯੁਖ ਹੁਇ ਕੋ ਮਾਰਤ ਮਵਾਸ ਨਕੋ ਕਹੂੰ ਮਹਾ ਦੇਵ ਦੇਵਤਾ ਨਕੋ ਸ
 ਮਾਨਹੋ ॥ ਕਹੂੰ ਮਹਾ ਦੀ ਨਕਹੂੰ ਦੁਬਕੇ ਅਪੀ ਨਕਹੂੰ ਬੀਦਿ ਅਯੋ ਪ੍ਰਬੀ ਨਕਹੂੰ ਕ੍ਰਮ ਕਹੂੰ ਕ੍ਰਮਹੋ ॥
 ੧੧ ਕਹੂੰ ਅਕਲੰਕ ਕਹੂੰ ਮਰਤ ਮਯੀ ਕਹੂੰ ਪੁਰਨ ਪ੍ਰਸੰਨ ਕਹੂੰ ਸੁਧਤਾ ਕੀ ਸਾਨਹੋ ॥ ਕਹੂੰ ਦੇਵ ਧਰਮ ਕਹੂੰ
 ਸਾਧਨ ਕੇ ਹਰਮ ਕਹੂੰ ਕੁਤ ਸਤ ਕੁਰਮ ਕਹੂੰ ਧਰਮ ਕੇ ਪ੍ਰਕਾਰਹੋ ॥ ਕਹੂੰ ਪੁੰਨ ਅਹਾਰੀ ਕਹੂੰ ਬੀਦਿ ਅਕੋ ਬੀ
 ਚਾਰੀ ਕਹੂੰ ਜੋਗੀ ਜਤੀ ਬ੍ਰਹਮ ਚਾਰੀ ਨਕਹੂੰ ਨਰਹੋ ॥ ਕਹੂੰ ਛੁੜ ਪਾਗੀ ਕਹੂੰ ਛੁਲਾ ਪਹੋ ॥ ਸਤ ਕਾਹੀ ਕਹੂੰ
 ਕਵਾਹੀ ਕਹੂੰ ਛਲ ਕੇ ਪ੍ਰਕਾਰਹੋ ॥ ੧੨ ॥ ਕਹੂੰ ਗੀਤ ਕੇ ਗਵਾਹ ਕਹੂੰ ਬੇਨ ਕੇ ਬਜਾਹ ਕਹੂੰ ਸੀਤ ਕੇ ਨਚ
 ਯਾ ਕਹੂੰ ਨਰ ਕੇ ਅਕਾਰਹੋ ॥ ਕਹੂੰ ਬੇਦ ਬਾਨੀ ਕਹੂੰ ਕੋਕ ਕੀ ਕਹਾਨੀ ਕਹੂੰ ਗਾਜ ਕਹੂੰ ਗਾਨੀ ਕਹੂੰ ਸਰ ਕੇ ਪ੍ਰਕਾਰਹੋ ॥
 ਕਹੂੰ ਬੇਨ ਕੇ ਬਜਾਹ ਕਹੂੰ ਪੈਨ ਕੇ ਚਰਯਾ ਕਹੂੰ ਲਾਖ ਨਲਵ ਯਾ ਕਹੂੰ ਸੁੰਦਰ ਕਾ ਮਰਹੋ ॥ ਸੁਧਤਾ ਕੀ ਸਾਨਹੋ
 ਕਿਸੀਤ ਨਕੇ ਪਾਨਹੋ ਕਿਦਾਤਾ ਮਹਾ ਵਾਨਹੋ ਕਿਨੀ ਦੇਖੀ ਨਿਰੰਕਾਰਹੋ ॥ ੧੩ ॥ ਨਿਜੁਗ ਨਿਰੁਪਹੋ ਕਿਸੇ
 ਰਸ ਰੂਪ ਕਿਛੁ ਪਨ ਕੇ ਰੂਪ ਹੋ ਕਿਦਾਤਾ ਮਹਾ ਵਾਨਹੋ ॥ ਪ੍ਰਾਨ ਕੇ ਬਚ ਯਾ ਵਧ ਪੁਤ ਕੇ ਦਿਵਯੋ ਗੋਸੇ ਗਕੇ ੧੪
 ਵਯਾ ਕਿਧੈ ਮਾਨੀ ਮਹਾ ਮਨਹੋ ॥ ਬੀਦਿ ਅਕੋ ਬੀਚਾਰਹੋ ਕਿਅਵ ਅਵਤਾਰਹੋ ਕਿਸਿ ਪਤਾ ਕੀ ਸੁਰਤਿ ਹੋ ਕਿ
 ਸੁਧਤਾ ਕੀ ਸਾਨਹੋ ॥ ਜੇਬ ਨਕੇ ਜਾਨਹੋ ਕਿਕਾਲ ਹੂੰ ਕੇ ਕਲਹੋ ਕਿਸਤ ਨਕੇ ਸੁਧਹੋ ਕਿਸਿ ਨਕੇ ਪਾਨਹੋ ॥
 ੧੫ ॥ ਕਹੂੰ ਬ੍ਰਹਮ ਬਾਵ ਕਹੂੰ ਬੀਦਿ ਅਕੋ ਬੀਖਵ ਕਹੂੰ ਨਾਦ ਕੋ ਨਾਦ ਕਹੂੰ ਪੁਰਨ ਕਗਤਹੋ ॥ ਕਹੂੰ ਬੇਦ
 ਹੀਤ ਕਹੂੰ ਬੀਦਿ ਅਕੀ ਪਤੀਤ ਕਹੂੰ ਨੀਤ ਅੰ ਅਨੀਤ ਕਹੂੰ ਜੁਆਲਾ ਸੀਜਗਤਹੋ ॥ ਪੁਰਨ ਪਤਾ ਪਕਹੂੰ ਇ
 ਕਾਤੀ ਕਿਜਾ ਪਕਹੂੰ ਤਾਪ ਕੇ ਅਤਾ ਪਕਹੂੰ ਜੋਗਤੋ ਰਿਗਤਹੋ ॥ ਕਹੂੰ ਬਰਦੇਤ ਕਹੂੰ ਛੁਲਾ ਸਿਉ ਛਿਨਾ ਇਥੇ ਤਸ
 ਰਬ ਕਾਲ ਸਰਬ ਠੋਰੇ ਕਸੇ ਲਗਤਹੋ ॥ ੧੬ ॥ ੧੭ ॥ ੧੮ ॥ ੧੯ ॥ ੨੦ ॥ ੨੧ ॥ ੨੨ ॥ ੨੩ ॥ ੨੪ ॥ ੨੫ ॥ ੨੬ ॥ ੨੭ ॥ ੨੮ ॥ ੨੯ ॥ ੩੦ ॥
 ਸਿਧਾਨ ਕੇ ਦੇਖਿ ਛਿਰਿ ਪਰੇ ਜੋਗ ਜਤੀ ਕੇ ॥ ਸੁਰ ਸੁਰਾਬਦਨ ਸੁਧ ਸੁਧਾ ਦਿਕਸੀਤ ਸੀਮਾ ਅਨੇਕ ਮਤੀ ਕੇ ॥
 ਸਾਰੇ ਹੀ ਦੇਸ ਕੇ ਦੇਖਿ ਗਹੀ ॥ ਮਤ ਕੇ ਉਨ ਦੇਖੀ ਅਤਿ ਪ੍ਰਾਪਤੀ ਕੇ ॥ ਸੀਭਗ ਵਾਨ ਕੀਭਾਇ ਕ੍ਰਿਪਾ ਹੁਤੇ ॥
 ਕਰਤੀ ਬਿਨੁ ਏਕਰਤੀ ਕੇ ॥ ੩੧ ॥ ਅਤੇ ਮਤੰਗ ਜਤੇ ਜਰ ਸੀਗ ਅਨੁਪ ਉਤੰਗ ਸੁਰੰਗ ਸਵਾਰੋ ॥ ਕੋਟ
 ਤੁਰੰਗ ਕੁਰੰਗ ਸੇਕੁ ਵਤ ਪਉ ਨਕੋ ਗਉ ਨਕੋ ਜਤ ਨਿਵਾਰੀ ॥ ਕੁਰੰਗ ਤੁਜਾਨ ਕੇ ਰੂਪ ਕੁਲੀ ਬਿਧਿ ਨਿਅਵ

ਤਸੀਸਨਜਾਤਾਬਿਚਾਰੇ॥ ਏਤੋਭੁਏਤੁਕਹਾਭੁਏਕੁਪਤਿਅੰਤਿਕੋਨਗੋਤੀਪਾਇਪਧਾਰੇ॥ ੧੦੦੦॥ ਜੀਤ
 ਫਿਰੈਸਬਦੇਸਾਦਿਸਾਨੇਬਾਜਤਫੋਲਾਮਿਦੰਗਨਗਾਰੇ॥ ਬੀਜਤਗੁਰਗਜਾਨਕੇਸੁੰਦਰਹੀਸਤਹਹਿਰਾਜ
 ਹਜਾਰੇ॥ ਭੂਤਭਵਿਖਭਵਨਕੇਭੂਪਤਕਉਨਗੈਨਹੀਜਾਤਾਬਿਚਾਰੇ॥ ਸੀਪਤਿਸੀਭਗਵਾਨਭਜੇ
 ਬਿਨੁਅੰਤਕੋਅੰਤਕੇਧਾਮਸਿਧਾਰੇ॥ ੧੦੦੧॥ ਤੀਰਥਨਾਨਦਾਇਆਦਮਦਾਨਸੁਸੰਜਮਨੇਮਾਅਨੇ
 ਕਾਬਿਸੇਖੇ॥ ਬੇਦਪੁਰਾਨਕਤੇਬਕੁਰਾਨਾਜੀਮੀਨਜਮਾਨਸਬਾਨਕੇਪੇਖੇ॥ ਪਉਨਅਯਾਤਜਤੀਜਤ
 ਪਾਰਸਬੈਸਾਬਿਚਾਰਹਜਾਗਕਿਦੇਖੇ॥ ਸੀਭਗਵਾਨਭਜੇਬਿਨੁਪਤਿਏਕਗੁੰਬਿਨੁਏਕਨਲੇਖੇ॥
 ੧੦੦੨॥ ਸੁੰਧਸਿਪਾਹਦੁਰੰਤਦੁਬਾਰਸੁਸਾਜਸਨਾਹਦਰਜਾਨਕਲੇਗੇ॥ ਭਾਗੀਗੁਮਾਨਭਰੇਮਨ
 ਮੇਕਰਿਪਰਬਤਪੀਖਹਕੇਨਹਲੇਗੇ॥ ਤੇਰਅਗੀਨਮੇਰੇਗਮਵਾਸਨਮਾਤੇਮਤੰਗਨਮਾਨਮਲੇਗੇ॥ ਸੀ
 ਪਤਸੀਭਗਵਾਨਕ੍ਰਿਪਾਬਿਨੁਤਿਆਗਿਜਹਾਨਨੇਦਾਨਚਲੇਗੇ॥ ੧੦੦੩॥ ਬੀਰਅਪਾਰਬਡੇਬਰਿ
 ਆਰਾਬਿਚਾਰਹੀਸਾਰਕੀਧਾਰਭਛਯਾ॥ ਤੇਰਤੇਸਮਥਿਦਮਵਾਸਨਮਾਤੇਗਜਾਨਕੇਮਾਨਮ
 ਲਾਯਾ॥ ਗਾਏਗਾਨਕੇਤੇਰਨਹਾਰਸੁਬਾਤਨਹੀਚਕਚਾਰਭਵਯਾ॥ ਸਾਹਿਬਸੀਸਭਕੋਸਿਰਨਾਇ
 ਕਜਾਚਿਕਅਨੇਕਸੁਏਕਾਇਫੁਯਾ॥ ੧੦੦੪॥ ਦਾਨਵਦੇਵਫਨਿੰਦਸਿਸਾਰਭੂਤਭਵਿਖਭਵਨ
 ਜਪੇਗੇ॥ ਜੀਵਜੇਭੇਜਥੇਥਲੇਥਲੇਪਲਹੀਪਲੇਥੇਸਭੁਥਾਪਥਪੇਗੇ॥ ਪੁਨਪ੍ਰਤਾਪਨਬਾਢਜੇਤ
 ਧੁਨਿਪਾਪਨਕੇਬਹੁਪ੍ਰਯਥਪੇਗੇ॥ ਸਾਧਸਮੂਹਪ੍ਰਸੰਨਫਿਰੈਜਗਸੰਤਸਬੈਆਵਿਭੇਕਚਪੇਗੇ॥ ੧੦੦੫॥
 ਮਾਨਵਾਇੰਦਗਜਾਇੰਦਨਰਾਪਪੇਜੇਨਾਡੇਕੋਕੋਰਾਜਕਰੇਗੇ॥ ਕੋਟਿਏੰਸਨਾਨਗਜਾਇਕਦਾ
 ਨਅਨੇਕਸੁਅੰਬਰਜਾਜਬਰੇਗੇ॥ ਬ੍ਰਹਮਮਹੇਸਗਬਿਸਨਸਚੀਪਤਿਅੰਤਫਸੇਜਮਫਾਸਪ੍ਰਰੇਗੇ॥
 ਜੇਨਰਸੀਪਤਿਕੋਪ੍ਰਸਹੈਪਗਤੇਸਫੇਰਨਦੇਹਪਰੇਗੇ॥ ੧੦੦੬॥ ਕਹਾਭੁਯੋਜੇਦੇਭੁੰਲੇਚਨਮ੍ਰਦਕੈਬੈ
 ਠਰਹਿਥੇਬਕਪਿਆਨਲਗਾਇਓ॥ ਨਾਤਫਿਰਿਭਲੀਇਸਾਤਸਮੁੰਦਨਲੋਕਗਾਇਓ॥ ਪਰਲੋਕਗਵਾ
 ਇਓ॥ ਬਾਸਕੀਓਬਿਖਿਆਨਸੇਬੈਠਕੈਐਸੇਹੀਐਸੇਸੁਬੈਸਾਬਿਤਾਇਓ॥ ਸਾਚੁਕਹੈਸੁਨਿਭੇਹ
 ਸਬੈਜਿਨਪੇਮਕੀਓਤਿਨਹੂਪ੍ਰਭਪਾਇਓ॥ ੧੦੦੭॥ ਕਹਾਭੁਯੋਪਾਹਪ੍ਰਜਧਰੇਸਿਰਕਾਹੁਲੇਭਿਯੁ
 ਗਰੇਲਟਕਾਇਓ॥ ਕਾਹੁਲਖਿਓਹਰਿਅਵਾਚੀਦਿਸਾਮਹਿਕਾਹੁਪਛਾਰਿਕੈਸੀਸਨਿਵਾਇਓ॥

ਕੋਊ ਬੁਝਨੇ ਕੋ ਪੁਜਤੈ ਪਸ ਕੋਊ ਮਿਤਾਨੇ ਕੋ ਪੁਜਨ ਪਾਇਓ ਕੁਰਕਿਆਉਗਇਓ ਸਤੁ ਹੀ ਜਗ ਸੀਭਗ ॥
 ਵਾਨੇ ਕੋਭੇ ਦੁਨ ਪਾਇਓ ॥ ੧੦੦ ॥ ੨੫ ਸਭਦਿ ॥ ੧੦੧ ॥ ੧੦੨ ॥ ੧੦੩ ॥ ੧੦੪ ॥ ੧੦੫ ॥ ੧੦੬ ॥ ੧੦੭ ॥ ੧੦੮ ॥ ੧੦੯ ॥ ੧੧੦ ॥
 ਚਾਰ ਚਾਰ ਪਈਨਾ ਅਕਲੀ ਕਹੂ ਪਾਪਾਗਾ ਅਨਛਿਜ ਤੇਜ ਉਦਾਗਾ ॥ ੧੧੧ ॥ ਅਨਛਿਜ ਰੂਪ ਤੁਰੰਤਾ ਸਾ
 ਭਜਗਤ ਭਗਤ ਮਹਿਤਾ ਅਸਤਿ ਕਕੂ ਭ੍ਰਿਤ ਭਾਨਾ ਦਸ ਚਾਰ ਚਾਰ ਨਿਪਾਨਾ ॥ ੧੧੨ ॥ ਅਕਲੀ ਕਹੂ ਪਾ
 ਪਾਗਾ ਸਭ ਲੋਕ ਸੇ ਕਉ ਦਾਗਾ ਕਲ ਕਾਲ ਕਰਮ ਬਿਹੀਨਾ ਸਤੁ ਕਰਮ ਸਰਮ ਪ੍ਰਬੀਨਾ ॥ ੧੧੩ ॥ ਅਨਛਿ
 ਰੂ ਅਤੁਲ ਪ੍ਰਤਾਪਾ ਸਭ ਬਾਪਿ ਓ ਜਿਯਾ ਪਾ ਅਨਖੇਰ ਭੇਦ ਅਛੇਦਾ ਮੁਖ ਚਾਰ ਗਵਤ ਬੇਦਾ ॥ ੧੧੪ ॥
 ॥ ਜਿਹਨੇ ਤਨਿਗ ਮਕਹੰਤਾ ਮੁਖ ਚਾਰ ਬਕਤ ਬਿਅੰਤਾ ਅਨਛਿਜ ਅਤੁਲ ਪ੍ਰਤਾਪਾ ਅਨਖੰਡ ਅਮਿਤ
 ਅਥਾਪਾ ॥ ੧੧੫ ॥ ॥ ਜਿਹ ਕੀਨ ਜਗਤ ਪਸਾਗਾ ਗਚਿਓ ਬਿਚਾਰ ਬਿਚਾਰਾ ਅਨੰਤ ਰੂਪ ਅਖੰਡਾ ਅ
 ਤੁਲ ਪ੍ਰਤਾਪ ਪ੍ਰਚੰਡਾ ॥ ੧੧੬ ॥ ॥ ਜਿਹ ਅੰਤਰੇ ਬ੍ਰਹਮੰਡਾ ਕੀਨੇ ਸੁਚੈਦ ਹਿਖੰਡਾ ਸਭ ਕੀਨ ਜਗਤ ਪ
 ਸਾਗਾ ਅਬਿਯਕਤ ਰੂਪ ਉਦਾਗਾ ॥ ੧੧੭ ॥ ॥ ਜਿਹ ਕੋਟਿ ਇੰਦ੍ਰਿਪਾਗਾ ਕਈ ਬ੍ਰਹਮਾ ਬਿਸ ਲਬਿਚਾਰ
 ਕਈ ਗਾਮ੍ਹਿ ਸਨ ਰਸੂਲਾ ਬਿਨੁ ਕੁਗਤ ਕੋ ਨ ਕਬੂਲਾ ॥ ੧੧੮ ॥ ॥ ਕਈ ਸਿੰਧ ਬਿੰਧ ਨਹੀਂ ਦਾ ਕਈ
 ਮੱਛ ਕੱਛ ਫਨਿੰਦਾ ਕਈ ਦੇਵ ਆਦਿ ਕੁਮਾਰਾ ਕਈ ਕ੍ਰਿਸ ਨ ਬਿਸਨ ਅਵਤਾਰਾ ॥ ੧੧੯ ॥ ॥ ਕਈ
 ਇੰਦ੍ਰ ਬਾਭ ਬ੍ਰਹਮਾ ਕਈ ਬੇਦੋ ਅਮੁਖ ਚਾਰਾ ਕਈ ਰੰਦੂ ਦ੍ਰਸਤੁ ਪਾ ਕਈ ਗਾਮ੍ਹਿ ਸਨ ਅਨੂ ॥ ੧੨੦ ॥ ॥
 ਕਈ ਕਿਕਾ ਬਿਭਵੰਤਾ ਕਈ ਬੇਦੋ ਦਕਰੰਤਾ ਕਈ ਸਾਸਤ੍ਰ ਸਿੰਮ੍ਰਿਤਿ ਬਖਾਨਾ ਕਹੂੰ ਕਥਤ ਹੀ ਸੁਪੁ
 ਰਾਨਾ ॥ ੧੨੧ ॥ ॥ ਕਈ ਅਗਨ ਹੋਤ ਕਰੰਤਾ ਕਈ ਉਰ ਪਤਾ ਪਦਰੰਤਾ ਕਈ ਉਰ ਪਦਾ ਹਸੀਨਿਆ ਸਾ
 ਕਹੂੰ ਜੋਗ ਭੇਸ ਉਦਾਸਾ ॥ ੧੨੨ ॥ ॥ ਕਹੂੰ ਨਿਵਲੀ ਕਰਮ ਕਰੰਤਾ ਕਹੂੰ ਪਉਨ ਮਹਾਰ ਦਰੰਤਾ ਕਹੂੰ ਤੀਰ
 ਥਵਾਨਾ ਪਾਗਾ ਕਹੂੰ ਜਗ ਕਰਮ ਉਦਾਗਾ ॥ ੧੨੩ ॥ ॥ ਕਹੂੰ ਅਗਨ ਹੋਤ ਅਨੁਪਾ ਕਹੂੰ ਨਿਆਇ ਗਜ ਬਿ
 ਰੂਤਾ ਕਹੂੰ ਸਾਸਤ੍ਰ ਸਿੰਮ੍ਰਿਤਿ ਬੀਤਾ ਕਹੂੰ ਬੇਦ ਸਿਉ ਬਿਪੀਤਿ ॥ ੧੨੪ ॥ ॥ ਕਈ ਦੇਸ ਦੇਸ ਫਿਰੰਤਾ
 ਕਈ ਇਕ ਠਉਗ ਇਸਥੀਤਾ ਕਹੂੰ ਕਲਜਲ ਮਹਿਜਾ ਪਾ ਕਹੂੰ ਸਹਤ ਨ ਪਰਤਾਪਾ ॥ ੧੨੫ ॥ ॥ ਕਾ
 ਹੂੰ ਬਸ ਬਨ ਹਿਕਰੰਤਾ ਕਹੂੰ ਤਾਪਤ ਨਹਿ ਸਹੰਤਾ ਕਹੂੰ ਗ੍ਰਿਹ ਸਤੁ ਪਰਮਾ ਅਪਾਗਾ ਕਹੂੰ ਗਜਰੀਤ ਉਦਾ
 ਗਾ ॥ ੧੨੬ ॥ ॥ ਕਹੂੰ ਰੋਗ ਰਹਿਤ ਅਭਗਾ ਕਹੂੰ ਕਰਮ ਕਰਤ ਅਕਰਮਾ ਕਹੂੰ ਸੇਖ ਬ੍ਰਹਮ ਸਰੂਪਾ

ਕਉਨੀਰਾਜਅਨੁਪਾ॥੧੭॥੪॥ਕਉਰੇਗਯੋਗਵਿਹੀਨ॥ਕਉਏਕਭਗਤਅਪੀਨਾ॥ਕਉਰੇਕਰਾਜਕੁਆ
 ਨਾ॥ਕਉਬੇਦਥੀਆਸਾਵਤਰਾ॥੧੮॥੫॥ਕਈਬ੍ਰਹਮਬੇਦਰਟਤਾ॥ਕਈਸਿਖਨਾਮਉਚਰੰਤਾ॥ਥੈ
 ਰਾਗਕਉਸੀਨਿਆਸਾ॥ਕਉਫਿਰਤਰੂਪਉਦਾਸਾ॥ਸਭਕਰਮਫੇਕਟਜਾਨਾ॥ਸਭਪਰਮਾਨਿਹਫਲਮਾਨਾ॥
 ਬਿਨੁਏਕਨਾਮਅਧਾਰਾ॥ਸਭਕਰਮਭਰਮਾਥੇਚਾਰਾ॥੧੯॥੬॥ਲਾਪਨਰਾਜਛੰਦਾ॥
 ਜਲੇਹਰੀ॥ਬਲੇਹਰੀ॥ਉਰੈਹਰੀ॥ਬਨੈਹਰੀ॥੨੦॥੭॥ਗਰੇਹਰੀ॥ਗੁਫੇਹਰੀ॥ਛਿਤੇਹਰੀ॥
 ਨਭੇਹਰੀ॥੨੧॥੮॥ਈਹਾਰੀ॥ਉਹਾਰੀ॥ਸਮੇਸ਼ਹਰੀ॥ਜਮਾਹਰੀ॥੨੨॥੯॥ਅਲੇਖਹਰੀ॥ਅਭੇ
 ਖਹਰੀ॥ਅੰਦੇਖਹਰੀ॥ਅਦੇਖਹਰੀ॥੨੩॥੧੦॥ਅਕਾਲਹਰੀ॥ਅਪਾਲਹਰੀ॥ਅਛੇਦਹਰੀ॥ਅ
 ਭੇਦਹਰੀ॥੨੪॥੧੧॥ਅਜੰਤਹਰੀ॥ਅਮੰਤਹਰੀ॥ਸੁਤੇਜਹਰੀ॥ਅਤੰਤਹਰੀ॥੨੫॥੧੨॥ਅਜਾਤਹ
 ਰੀ॥ਅਪਾਤਹਰੀ॥ਅਮਿਤ੍ਰਾਮਾਤਹਰੀ॥੨੬॥੧੩॥ਅਰੋਗਹਰੀ॥ਅਸੇਕਹਰੀ॥ਅਭ੍ਰਮਹਰੀ॥ਅ
 ਕਰਮਹਰੀ॥੨੭॥੧੪॥ਅਜੋਹਰੀ॥ਅਭੋਹਰੀ॥ਅਭੇਦਹਰੀ॥ਅਛੇਦਹਰੀ॥੨੮॥੧੫॥ਅਖੰਡ
 ਹਰੀ॥ਅਭੰਡਹਰੀ॥ਅਰੰਡਹਰੀ॥ਪ੍ਰਚੰਡਹਰੀ॥੨੯॥੧੬॥ਅਭੇਵਹਰੀ॥ਅਭੇਵਹਰੀ॥ਅਜੇਵਹ
 ਰੀ॥ਅਛੇਵਹਰੀ॥੩੦॥੧੭॥ਕੁਜੇਹਰੀ॥ਥੋਪੇਹਰੀ॥ਰੁਪੇਹਰੀ॥ਜਪੇਹਰੀ॥੩੧॥੧੮॥ਜਲਸਤੁ
 ਹੀ॥ਥਲਸਤੁਹੀ॥ਨਦਿਸਤੁਹੀ॥ਨਰਸਤੁਹੀ॥੩੨॥੧੯॥ਬ੍ਰਿਛਸਤੁਹੀ॥ਪਤਸਤੁਹੀ॥ਛਿਤਸਤੁ
 ਹੀ॥ਉਰਸਤੁਹੀ॥੩੩॥੨੦॥ਕੁਜਸਤੁਹੀ॥ਕੁਜਸਤੁਹੀ॥ਰਟਸਤੁਹੀ॥ਰਟਸਤੁਹੀ॥੩੪॥੨੧॥
 ਜਿਮਿਰਹੀ॥ਜਮਾਤੁਹੀ॥ਮਕੀਤੁਹੀ॥ਮਕਾਤੁਹੀ॥੩੫॥੨੨॥ਅਭੂਤੁਹੀ॥ਅਭੈਤੁਹੀ॥ਅਭੂਤੁਹੀ॥
 ਅਛੈਤੁਹੀ॥੩੬॥੨੩॥ਜਰੰਸਤੁਹੀ॥ਬਤਸਤੁਹੀ॥ਗਤਸਤੁਹੀ॥ਮਤਸਤੁਹੀ॥੩੭॥੨੪॥ਤੁਹੀ
 ਤੁਹੀ॥ਤੁਹੀਤੁਹੀ॥ਤੁਹੀਤੁਹੀ॥ਤੁਹੀਤੁਹੀ॥੩੮॥੨੫॥ਤੁਹੀਤੁਹੀ॥ਤੁਹੀਤੁਹੀ॥ਤੁਹੀਤੁਹੀ॥ਤੁਹੀ
 ਤੁਹੀ॥੩੯॥੨੬॥ਰੂਪਸਾਦਿ॥੪੦॥੨੭॥ਖੁਕਮਾਸਿਹਰੀ॥ਗਜਗਦਾ॥ਬਿਭੂਤਧਾਰੀ॥ਗਿਦੁਆ
 ਮਸਾਨਬਾਸੁਕਾਰਿ॥ਏਕਰਤਹੈ॥੪੧॥੨੮॥ਮਟਬਾਸੀ॥ਗੇਰੇਲਤਉਦਾਸੀ॥ਮਿਗਤਰਵਰਸਦੀਵਿ
 ਮੇਨਸਾਧੇਯੀਮਰਤਹੈ॥ਬਿਰਕੇਸਧਯਾਤਾਰਿ॥ਜਕੀਬਡਯਾਦੇਤਬੀ॥ਦਰਸਦੀਵਿਪਾਇਨਗੇ
 ਹੀ॥ਫਿਰਤਹੈ॥ਅਗਿਲਾਅਪੀਨਕਾ॥ਮੋਧੋਮੋਪ੍ਰਬੀਨਏਕਗਿਆਨਕੋਬੀਨਛੀਨਕੋਸੇਕੋਤਰਤਹੈ॥

੧ ਮੁਕਤ ਬਨ ਚਾਹੀ ਫਿਰਤੋ ਨਾ ਸਬੈ ਦੁਧਾ ਪਾਹੀ ਮਉ ਨਕੇ ਅਹਰੀ ਸੋਭੁ ਜੰਗ ਜਾਨੀ ਅਤੁਹੈ ਭਵਿਕੇ
 ਤੁਛ ਯਾ ਪਨੇਲੇ ਭੁਕੇਤ ਜਯਾ ਤੇਰੇ ਗਉ ਅਨਕੇ ਜਯਾ ਬਿਖਤ ਯਾ ਮਾਨੀ ਅਤੁਹੈ ਨਭ ਕੇ ਉਤ੍ਰ ਯਾਤਾ
 ਹਿਪੰਛੀ ਕੀ ਬਤ੍ਰ ਯਾ ਦੇਤ ਬਤ੍ਰ ਯਾ ਬਿਤ੍ਰ ਯਾ ਬਿਕ ਮਿਆਨੀ ਨਾਨੀ ਅਤੁਹੈ ਜੋ ਤੇ ਬਤ੍ਰੇ ਗਿਆਨੀ
 ਤਿਨੇ ਜਾਨੀ ਪੈ ਬਖਾਨੀ ਨਾਨੀ ਮੇਸੇ ਨਪ ਪੰਚ ਮਨ ਭੁਲਾਨੀ ਅਤੁਹੈ ॥ ੧ ॥ ਭੁਮ ਕੇ ਬਸ ਯਾਤਾ
 ਹਿਭੂ ਚਰੀ ਕੇ ਜਯਾ ਕਹੈ ਨਭ ਕੇ ਉਤ੍ਰ ਯਾ ਸੋਚਿ ਯਾ ਬਖਾਨੀ ਮੇ ॥ ਫਿਲ ਕੇ ਭਫ ਯਾ ਚਾਢਿ ਥਾਂ ਵਹੀ
 ਕੇ ਜਯਾ ਕਹੈ ਆਦਿ ਸਫਿਰ ਯਾ ਤੇ ਤੇ ਭੁਤ ਕੇ ਪੰਛਾਨੀ ਮੇ ॥ ਜਲ ਕੇ ਤਰ ਯਾ ਕੇਰੀ ਗੇਰੀ ਸੀ ਕਹਤ ਜ
 ਗਾ ਅਗ ਕੇ ਭਫ ਯਾ ਸੁਚ ਕੇ ਰਸ ਮਾਨੀ ਮੇ ॥ ਸੂਰਜ ਸਿਵ ਯਾ ਤਾ ਹਿਕੋ ਲਕੀ ਬਤ੍ਰਾਣੀ ਦੇਤ ਚੰਦ ਮਾ
 ਸਿਵ ਯਾ ਕੋ ਕਵੀ ਕੈ ਪਹਿਚਾਨੀ ਮੇ ॥ ੨ ॥ ਨਾਗਾਇਕ ਕੰਢ ਮੰਢ ਤਿੰਦੂ ਆਕਹਤ ਸਭ ਕੇ ਲਨ
 ਭੁਕ ਉਲਾਜਿਤ ਲਮੇ ਰਹਤੁਹੈ ॥ ਗੋਪੀ ਨਥ ਗੁਜਰੇ ਪਾਲ ਸਬੈ ਧੇਨ ਚਾਹੀ ਰਿਖੀ ਕੇ ਸਨਾ ॥ ਕੋ
 ਰੰਤਲ ਹੀ ਅਤੁਹੈ ॥ ਮਾਧਵ ਭਵਤੁਹੈ ਅਟੇਰੁ ਕੇ ਕਯਾਨਾ ਮਕੈ ਸਕੇ ਬਧ ਯਾ ਜਮ ਦੁਤ ਕਹੀ ਅਤੁਹੈ
 ਮੂਰ੍ਹਤ ਪੀਰਤ ਨਗੁਰੁ ਤੇ ਕੇ ਨਭੇ ਦਪਾਵੈ ਪੂਜਤ ਨਤਾ ਹਿਜਾ ਕੇ ਰਾਖੇ ਰਹੀ ਅਤੁਹੈ ॥ ੩ ॥ ਬਿਸ
 ਪਾਲ ਜਗਤ ਕਾਲ ਦੀਨੁ ਦਿਆਲ ਬੈਰੀ ਸਦਾ ਪਤਿ ਜਮ ਜਾਲ ਤੇ ਰਹਤੁਹੈ ॥ ਜੋਗੀ ਜਟਾਧਰੀ ਸ
 ਤੀ ਸਾਭੈ ਬ੍ਰਹਮ ਚਾਹੀ ਧਿਆਨ ਕਾਜ ਭੂਖਿ ਪਿਆਸ ਦੇਹ ਪੈ ਸਹਤੁਹੈ ॥ ਨਿਉ ਲੀਕਰ ਮਜਲਹੇ ਮਪਾ
 ਵਕ ਪਵਨਹੇ ਮਐ ਮੁਖ ਇਕ ਪਾਇ ਨਢੇ ਨਬਹਤੁਹੈ ॥ ਆਨਦ ਨਿਦ ਦੇਵ ਦਾਨਵ ਨ ਪਵੈ ਭੇਦ ਬੇ
 ਦਾ ਅੰਕ ਤੇ ਬਨੇ ਤੇ ਤੇ ਕੈ ਕਹਤੁਹੈ ॥ ੪ ॥ ਨਾਚਤ ਫਿਰਤ ਮੇਰ ਬਾਦਰ ਕਰਤੁ ਪੈਰ ਦਾ ਮਨੀ ਅਨੇ
 ਕ ਭਾਉ ਕਰਿ ਈ ਕਰਤੁਹੈ ॥ ਚੰਦ ਮਾਤੇ ਸੀਤਲ ਨ ਸੂਰਜ ਤੇ ਰਪਤੁਹੈ ਜਇੰਦ੍ਰ ਸੈਰਾਜਾ ਭਵਤੁ ਮਕੇ
 ਭੁਰਤੁਹੈ ॥ ਸਿਵ ਸੇਤ ਪਸੀਆ ਦਿਬ੍ਰਹਮ ਸੇਨ ਬੇਦ ਚਾਹੀ ਸਨਤ ਕੁਮਾਰੀ ਸੀਤ ਪਸਿਆਨ ਅਨਤੁਹੈ
 ॥ ਗਿਆਨ ਕੋ ਬਿਹੀ ਨਕਾਲ ਫਮਕੇ ਅਧੀਨ ਸਦਾ ਜਗ ਨਕੀ ਚੋਕਰੀ ਫਿਰਾਏ ਈ ਫਿਰਤੁਹੈ ॥ ੫ ॥
 ॥ ੬ ॥ ਏਕ ਸਿਵ ਭਏ ਏਕ ਗਏ ਏਕ ਫੇਰਿ ਭਏ ਰਾਮ ਚੰਦ੍ਰ ਕ੍ਰਿਸਨ ਕੇ ਅਵਤਾਰ ਭੀ ਅਨੇ ਕਹੈ ॥ ਬ੍ਰਹਮਾ
 ਅਰੁ ਬਿਸਨ ਕੇ ਤੇ ਬੇਦਾ ਅੰ ਪੁਰਾਨ ਕੇ ਤੇ ਸਿੰਮਿਤ ਸਮੂਹ ਨਕੈ ਹੁਇ ਹੁਇ ਬਿਭਏਹੈ ॥ ਮੇਨ ਦੀ ਮਦਾ
 ਰ ਕੇ ਤੇ ਅਸੁਨੀ ਕੁਮਾਰ ਕੇ ਤੇ ਅੰਸਾ ਅਵਤਾਰ ਕੇ ਤੇ ਕਾਲ ਬਸਭ ਏਹੈ ॥ ਪੀਰਾ ਅੰ ਪਿਕਾ ਬਕੇ ਤੇ

[illegible]

ਨਰਕਸਾਰ ਮੁਕਤਿ ਗਿਆਨ ਕੋ ਬਿਨਾ ਬਿਚਾਰਤਾ ਵਲਾ ਬਿਪੀ ਨ ਕੋ ਸੇ ਗਿਆਨ ਕੋ ਬਿਚਾਰਹੀ॥
 ਤਾਪਕਿ ਸਹੇਰੇ ਜੁਪੈ ਪਾਈਐ ਅਤਪਨਥਤ ਪਨਾ ਅਨੇਕਤਨ ਪਾਇਲਾ ਸਹਤੈ॥ ਜਾਪਕੇ ਕੀਏ ਤੇਜੈ
 ਪਾਯਤ ਅਜਾਪ ਦੇਵ ਪੂਰਨਾ ਸਦੀ ਵਤੁ ਹੀਰੁ ਹੀਰੁ ਤਰਤੈ॥ ਨਕੁ ਕੇਉ ਤੇਜੈ ਪੈਨਰਾ ਇਦਾ ਯਤਮ
 ਨਲਾਕਾ ਸਪੰਡਿ ਤਿਲ ਬਿਕਰਤੈ॥ ਆਗੇ ਜਗਤੈ ਗਾਰੁ ਰੁਕੀ ਪਰਤ ਕਰਪਤਾਲ ਕੇ ਬਾਸੀ ਕਿਉ
 ਕੁਜੀਗਨ ਤਰਤੈ॥ ੧੮॥੧੯॥॥ ਕਿਉ ਕੁਯੇ ਸੇ ਨਿਆਮੀ ਕਿਉ ਜੋਗੀ ਬੁਝਿ ਬੁਝ ਗਰੀ ਕੇਉ ਜਤੀ ਅਨਮ
 ਨ ਬੀ॥ ਹਿੰਦੂ ਰੁਕ ਕੇ ਰੁਫ ਜੀ॥ ਇਮਾਮਾ ਫੀਮਾ ਸਕੀ ਜਾਤ ਸਬੈ ਏਕੈ ਪਹਿਚਾਨ ਬੀ॥ ਕਰਤ ਕਰੀ
 ਮਸੇ ਈਰਾਜ ਕਰਹੀ ਮਥੀ ਦੂਸਰੇ ਨਭੇ ਦੁਕੈ ਵੀ ਭੂਲ ਕੁਮਾਨ ਬੀ॥ ਏਕਹੀ ਕੀ ਸੇਵ ਸਬਹੀ ਕੇ ਰੁਖ ਦੇ
 ਵ ਏਕ ਏਕਹੀ ਸਰੂਪ ਸਬੈ ਏਕੈ ਜੋਤ ਜਾਨ ਬੀ॥ ੧੯॥੨੦॥॥ ਦੇਹ ਰਾਮ ਸੀਤ ਸੇਈ ਪੂਜਾ ਐ ਨਿਵਾਜਰ
 ਈਮਾਨ ਸਸਬੈ ਏਕੈ ਅਨੇਕ ਕੇ ਕੁਮਾਵ ਹੈ॥ ਦੇਵ ਤਾ ਅਦੇਵ ਜਛਗੀ ਧਰਤ ਹਰਹੀ ਦੁਨਿਆਰੇ ਨਿਆਰੇ
 ਦੇ ਸਨ ਕੇ ਬੇ ਸਕੇ ਪੁਕਾਉ ਹੈ॥ ਏਕੈ ਨ ਏਕੈ ਗਾਨ ਏਕੈ ਦੇਹ ਏਕੈ ਬਾਨਖ ਕਥਾ ਦਾ ਅਤ ਸਮੈ ਆ ਬੇਕਰਲਾ
 ਉਹੈ॥ ਅਲਹ ਅਭੇਖ ਸੇਈ ਪੁਰਾਨਾ ਮੈ ਕਰਾਨ ਏਈ ਏਕਹੀ ਸਰੂਪ ਸਬੈ ਏਕਹੀ ਬਨਾਉ ਹੈ॥ ੨੦॥੨੧॥॥
 ਜੈਸੇ ਏਕਾ ਅਭਾਤੇ ਕਨੁ ਕਾਕੇ ਦਿਆਗ ਉਠੈ ਨਿਆਰੇ ਨਿਆਰੇ ਹੁਇ ਕੋਢੇ ਰਿਆਗ ਮੇ ਮਿਲਾਹਗੇ॥ ਜੈਸੇ
 ਏਕ ਪੁਰਤੈ ਅਨੇਕ ਪੁਰ ਪੁਰਤੈ ਪੁਰ ਕੇ ਕਨੁ ਕਾਢੇ ਸਿ ਪੁਰਹੀ ਸਮਾਹਗੇ॥ ਜੈਸੇ ਏਕ ਨਦ ਤੇਤਰ ਗੋਕਟ
 ਉਪਜਤ ਹੈ ਪਾਨ ਕੇ ਤਰੰਗ ਸਬੈ ਪਾਨ ਹੀ ਕਹਾਹਗੇ॥ ਤੈਸੇ ਬਿਸਰੂਪ ਤੇ ਅਭੂਤ ਭੂਤ ਪੁਰਾਣ ਹੁਇ ਤਹੀ
 ਤੇ ਉਪਜ ਸਬੈ ਤਹੀ ਮੈ ਸਮਾਹਗੇ॥ ੨੧॥੨੨॥॥ ਕੇਤੇ ਕੰਛ ਮਛ ਕੇਤੇ ਉਲਕ ਉਕਰਤ ਭੰਛ ਕੇਤੇ ਅਛ ਵਛ
 ਹੁਇ ਸਪੰਛ ਉਤ੍ਰ ਜਾਹਿਗੇ॥ ਕੇਤੇ ਨਭ ਬੀਚ ਅਛ ਪੰਛ ਕਉ ਕਰੈ ਗੋਭੰਛ ਕੇਤੇ ਕਪਤੰਛ ਹੁਇ ਪਚਾਇਖਾ
 ਇਜਾਹਿਗੇ॥ ਜਲ ਕਹਾ ਬਲ ਕਹਾ ਗਗਨ ਕਹਾ ਉਨਕਹਾ ਕਾ ਬਲ ਕੇ ਬਨ ਏ ਸਬੈ ਕਾ ਲਹੀ ਚਲਾਹਿਗੇ॥
 ਤੇਜ ਜਿਉ ਅਤੇ ਜੈਸੇ ਅਤੇ ਜੈਸੇ ਤੇਜ ਬੀਨਰਾ ਹੀ ਤੇ ਉਪਜ ਸਬੈ ਤਹੀ ਮੈ ਸਮਾਹਗੇ॥ ੨੨॥੨੩॥॥ ਕੁਕ
 ਤ ਫਿਰਤ ਕੇਤੇ ਰੇਵਤ ਮਰਤ ਕੇਤੇ ਜਲ ਮੈ ਰੁਬਤ ਕੇਤੇ ਆਗੇ ਮੇ ਜਰਤ ਹੈ॥ ਕੇਤੇ ਹੀਰਾ ਬਾਸੀ ਕਿਤੇ ਮਦੀਨਾ
 ਮਕਾਨਿਵਾਸੀ ਕਿਤੇ ਕਉ ਦਾਸੀ ਕੇ ਕੁਮਾਏਈ ਫਿਰਤ ਹੈ॥ ਕਰਵਤ ਸਹਤ ਕੇਤੇ ਕੁਮੈ ਗਰਤ ਕੇਤੇ ਆ
 ਮੇਚਰ ਕੇਤੇ ਦੁਖ ਕਉ ਭਰਤ ਹੈ॥ ਗੋਨ ਮੈ ਉਤ ਕੇਤੇ ਜਲ ਮੈ ਭਰਤ ਹੈ॥ ਗਿਆਨ ਕੋ ਬਿਪੀਨ

Digitized by Panjab Digital Library | www.panjabdigilib.org

[illegible]

ਕਹੂੰ ਮਸਤਾਨੀ ਕਹੂੰ ਹੋਮ ਪੂਜ ਕਹੂੰ ਦੇਵ ਮਰਚਾ ਕਹੂੰ ਪਿੰਗਲਾ ਚਾਰ ਦੀਗੀਤ ਚਰਚਾ ॥ ੧ ॥
 ਕਹੂੰ ਬੀਨਾ ਬੀਦਿਆ ਕਹੂੰ ਗਾਨ ਗੀਤੀ ਕਹੂੰ ਮਲੇ ਛੁਡਾ ਖਿਆ ਕਹੂੰ ਬੇਦ ਗੀਤੀ ਕਹੂੰ ਨਿਰਤਾ ਬੀਦਿਆ ਕਹੂੰ
 ਨਗਾ ਬਾਨੀ ਕਹੂੰ ਗਾਹ ਗੁਰੂ ਗ੍ਰੰਥ ਕੋਥੀ ਕਹਾਨੀ ॥ ੨ ॥ ੧੧੮ ॥ ਕਹੂੰ ਅਛਰਾ ਪਛਰਾ ਮਛਰਾ ਹੋ ਕਹੂੰ ਬੀਰ ਬਿ
 ਦਿਆ ਅਭੂਤ ਪ੍ਰਭ ਹੋ ਕਹੂੰ ਛੈਲ ਛੁਲਾ ਧਰੇ ਛੁਡ ਪਾਹੀ ਕਹੂੰ ਗਜ ਸਾਜੀ ਪਿਰਾਜਾ ਪਿਕਾਈ ॥ ੩ ॥ ੧੧੯ ॥
 ੧੬ ॥ ਨਮੋ ਨਾਥ ਪੂਰੇ ਸਦਾ ਸਿਧ ਦਾਤਾ ਅਛੈ ਦੀ ਅਛੈ ਆਦਿ ਅਦੈ ਬਿਧਾਤਾ ਨਰ ਸਤੰ ਨਗ ਸਤੰ ਸਮ
 ਸਤੰ ਸਰੂਪੇ ਨਾਮ ਸਤੰ ਨਾਮ ਸਤੰ ਤੁਅ ਸਤੰ ਅਭੂਤ ॥ ੩੦ ॥ ੧੨੦ ॥ ਰੂਪ ਸਾਦਿ ॥ ੩੧ ॥ ੧੨੧ ॥
 ਅਬ ਯਕਤ ਤੇਜ ਅਨਭੂਤ ਪ੍ਰਕਾਸਾ ਅਛੈ ਸਰੂਪ ਅਦੈ ਅਨਾਸਾ ਅਨੁਰਤ ਤੇਜ ਅਨਭੂਤ ਭੰਡਾ ਹਾਦਾ
 ਤਾ ਦੁਰੰਤ ਸਰਬ ਪ੍ਰਕਾਰਾ ॥ ੧ ॥ ੧੨੧ ॥ ਅਨਭੂਤ ਤੇਜ ਅਨਾਛੈ ਜਗਤਾ ਕਰਤਾ ਸਦੀਵ ਹਰਤਾ ਸਨਾਤਾ
 ਆਸਨ ਅਤ੍ਰੇਲ ਅਨਭੂਤ ਕਰਮਾ ਦਾਤਾ ਦਇਆਲਾ ਅਨਭੂਤ ਥਰਮਾ ॥ ੨ ॥ ੧੨੨ ॥ ਜਿਹ ਸਤ੍ਰਿਮਿਤ੍ਰ ਨ
 ਹੀ ਜਨਮ ਜਾਤਾ ਜਿਹ ਪੁਤ੍ਰ ਕੁਤਨ ਹੀ ਮਿਤ੍ਰ ਮਤਾ ਜਿਹ ਕਰਮ ਭੁਗਮਨ ਹੀ ਪਰਮਾਧਿਆਨਾ ਜਿਹ ਨੇਹ ਗੋ
 ਹਨ ਹੀ ਬਿਭਿਤ ਬਾਨਾ ॥ ੩ ॥ ੧੨੩ ॥ ਜਿਹ ਜਾਤ ਪਾਤਨ ਹੀ ਸਤ੍ਰਿਮਿਤ੍ਰਾ ਜਿਹ ਨੇਹ ਗੋਹਨ ਹੀ ਚਿਹਨ ਚਿਤਾ
 ਜਿਹ ਰੰਗ ਰੂਪ ਨਹੀ ਰਛਾ ਖਾ ਜਿਹ ਜਨਮ ਜਾਤ ਨਹੀ ਭੁਗਮ ਭੇਖਾ ॥ ੪ ॥ ੧੨੪ ॥ ਜਿਹ ਕਰਮ ਭੁਗਮਨ
 ਜਾਤ ਪਾਤਾ ਨਹੀ ਨੇਹ ਗੋਹਨ ਹੀ ਪਿਤ੍ਰ ਮਤਾ ਜਿਹ ਨਾਮ ਥਾਮਨੀ ਬਰਗਾ ਬਿਆਧਾ ਜਿਹ ਰੋਗ ਸੇਰਾ
 ਹੀ ਸਤ੍ਰਿਮਾਧਾ ॥ ੫ ॥ ੧੨੫ ॥ ਜਿਹ ਰਾਸ ਵਾਸਨ ਹੀ ਦੇਹਨਾਸਾ ਜਿਹ ਆਦਿ ਅੰਤ ਨਹੀ ਰੂਪ ਰਾਸਾ ਜਿਹ
 ਰੋਗ ਸੇਰਾ ਨਹੀ ਜੋਗ ਜੁਗਤਾ ਜਿਹ ਰਾਸ ਆਸਨ ਹੀ ਭੂਮ ਭੁਗਤਾ ॥ ੬ ॥ ੧੨੬ ॥ ਜਿਹ ਕਾਲਾ ਬਿਆ
 ਲ ਕਾਟਿ ਓਨ ਅੰਗਾ ਅਛੈ ਸਰੂਪ ਅਖੈ ਅਭੁਗਾ ਜਿਹ ਨੇਤ ਨੇਤ ਓਚਰੰਤ ਬੇਦਾ ਜਿਹ ਅਲਖ ਰੂਪ ਕ
 ਥਤ ਕਤੇਬਾ ॥ ੭ ॥ ੧੨੭ ॥ ਜਿਹ ਅਲਖ ਰੂਪ ਆਸਨ ਅਤ੍ਰੇਲਾ ਜਿਹ ਅਮਿਤ ਤੇਜ ਅਛੈ ਅਤ੍ਰੇਲਾ ਜਿ
 ਹ ਪਿਆਨ ਕਾਜ ਮੁਨਿ ਜਨਮ ਨੰਤਾ ਕਈ ਕਲਪ ਜੋਗ ਸਾਧਤ ਦੁਰੰਤਾ ॥ ੮ ॥ ੧੨੮ ॥ ਤਨ ਸੀਤ ਘਾਅ ਬ
 ਰਖਾ ਸਰੰਤਾ ਕਈ ਕਲਪ ਏਕ ਆਸਨ ਬਿਭੰਤਾ ਕਈ ਜਤਨ ਜੋਗਾ ਬੀਦਿਆ ਬਿਚਾਰਾ ਸਾਧੀਤਤਾ
 ਵਪਾਵਤਨ ਪਾਰਾ ॥ ੯ ॥ ੧੨੯ ॥ ਕਈ ਉਰਧ ਬਾਹ ਦੇ ਸਨ ਭਗੰਤਾ ਕਈ ਉਰਧ ਮੱਧ ਪਾਵ ਕੁਤੁਬ
 ਤਾ ਕਈ ਸਿਮ੍ਰਿਤਿ ਸਾਸਤ੍ਰ ਉਚਰੰਤ ਬੇਦਾ ਕਈ ਕੋਕ ਕਾਬਿ ਕਥਤ ਕਤੇਬਾ ॥ ੧੦ ॥ ੧੩੦ ॥ ਕਈ

[illegible]

ਗੁਰਪ੍ਰੀਤਿ ਹਰਿ ਦੇਵਨ ਭੇਦ ਨ ਛੇਦ ਛੇਦ ਮੀ॥ ੧੪੪॥ ਜਿਹ ਜਾਤਨ ਪਾਤਨ ਮਾਤ ਪਿਤਾ॥ ਜਿਹ ਰੰ
 ਰੀ ਅਛਿਤੀ ਛਿਤੀ॥ ਜਿਹ ਰੰਗ ਨ ਰੇਖ ਨ ਰੇਖਾ॥ ਜਿਹ ਦੇਖ ਨ ਦਾਸ ਨ ਦੋਖ ਗਈ॥ ੧੪੫॥
 ਜਿਹ ਅੰਤੁ ਹੋਤੇ ਬ੍ਰਹਮੰਡ ਰਚਿਓ॥ ਦਸ ਚਾਰ ਕਰੀਨ ਵਖੰਡ ਸਚਿਓ॥ ਰਜਤ ਅਸਤੇ ਜ ਅਤੇ ਜ ਕੀਓ॥
 ਅਨਭਉ ਪਦਾ ਅਪਿ ਪ੍ਰਚੰਡ ਲੀਓ॥ ੧੪੬॥ ਸਿਆਸਿ ਪਗ ਬਿੰਧ ਨਹੀਂ ਦਨੀ॥ ਸਿਅੰਜ ਛੁਰੀ
 ਪ੍ਰਬਠਾਇ ਦਭੁ ਜੀ॥ ਰਚ ਦੇਵ ਅਦੇਵ ਅਭੇਦ ਨਹੀ॥ ਸਪਾਲ ਨਿਰਪਾਲ ਕਰਾ ਲਾਗਿ॥ ੧੪੭॥
 ੧੪੮॥ ਕਈ ਕੀਟ ਪਤੰਗ ਭੁਜੰਗ ਨਹੀ॥ ਰਚ ਅੰਤੁ ਜ ਸੇਤ ਜ ਜੇਰ ਜ ਉਤ ਭੁਜੰ॥ ਕੀਏ ਦੇਵ ਅਦੇਵ
 ਸਰਾਪ ਪਿਤੀ॥ ਅਨਖੰਡ ਪਤਾ ਪ੍ਰਚੰਡ ਗਤੀ॥ ੧੪੯॥ ਪ੍ਰਭ ਜਾਤਨ ਪਤੰਜੇਤ ਜੁਤੀ॥ ਜਿਹ
 ਤਾਤਨ ਮਾਤਨ ਭ੍ਰਾਤ ਸੁਤੀ॥ ਜਿਹ ਰੰਗ ਨ ਰੇਖਾ ਨ ਰੇਖਾ॥ ਜਿਹ ਜੀ ਪਹਿ ਕਿੰਨ ਰਜ ਛੁਜੀ॥
 ੧੫੦॥ ਨਰ ਨਾਹਨ ਪ੍ਰਸੰਨ ਜਾਹਿ ਕੀਏ॥ ਗਣ ਕਿੰਨ ਰਜ ਛੁਭੁ ਜੰਗ ਦੀਏ॥ ਗਜ ਬਾਜ
 ਰਥਾ ਵਿਕ ਪਾਗਈ॥ ਭੁਵ ਭੂਤ ਭਵਿਖ ਭਵਾਨੁ॥ ੧੫੧॥ ਜਿਹ ਅੰਤੁ ਜ ਸੇਤ ਜ ਜੇ
 ਰ ਰਜੀ॥ ਹ ਚ ਭੁਮ ਅਕਾਸ ਪਤਾਲ ਜਲੀ॥ ਰਚ ਪਾਵਕ ਪਉਨ ਪ੍ਰਚੰਡ ਬਲੀ॥ ਬਨ ਜਾ ਸੁਕੀਓ
 ਛਲ ਛਲ ਕਲੀ॥ ੧੫੨॥ ੧੫੩॥ ਭੂ ਅਮੇਰ ਅਕਾਸ ਨਿਵਾਸਾ ਛਿਤੀ॥ ਚ ਚੋਰ ਜ ਇਕਾ ਦਸ
 ਚੰਦ੍ਰ ਬਿਤੀ॥ ਦੁਤ ਚੰਦ ਦਿਨੀ ਸਹਿ ਦੀਪ ਦਈ॥ ਜਿਹ ਪਾਵਕ ਪਉਨ ਪ੍ਰਚੰਡ ਮਈ॥ ੧੫੪॥
 ਜਿਹ ਅੰਤੁ ਅਖੰਡ ਪ੍ਰਚੰਡ ਕੀਏ॥ ਜਿਹ ਛਤ੍ਰ ਉਪਾਇ ਛਿਪਾਇ ਦੀਏ॥ ਜਿਹ ਲੋਕ ਚਤ੍ਰ ਦਸ
 ਚਾਰ ਹੋ॥ ਨਰ ਗ੍ਰੀ ਪ੍ਰਥ ਦੇਵ ਅਦੇਵ ਸਚੇ॥ ੧੫੫॥ ੧੫੬॥ ਅਨੁਭੂਤ ਅਭੂਤ ਅਭੂਤ ਮਤੀ॥ ਅ
 ਨਗਾ ਪਾਸੀਆ ਧਾਮ ਨ ਦਗਤੀ॥ ਅਨਖੰਦ ਅਭੇਦ ਅਛੇਦ ਨਹੀ॥ ਜਿਹ ਚਾਰ ਚਤ੍ਰ ਦਿਸ ਚਲ
 ਫਿਰੀ॥ ੧੫੭॥ ਜਿਹ ਰਚਾ ਨ ਰੇਖਾ ਨ ਰੇਖਾ॥ ਜਿਹ ਸੇਗ ਨ ਰੇਗਾ ਜੁਗੀ॥ ਭੂ ਅਭੰਜਨ
 ਰੀਜਨ ਆਦਿ ਸਿਰੀ॥ ਜਿਹ ਬੀ ਵਤ ਦੇਵ ਅਦੇਵ ਨਹੀ॥ ੧੫੮॥ ੧੫੯॥ ਗਣ ਕਿੰਨ ਰਜ ਛੁਭੁ ਜੰਗ
 ਚੋ॥ ਮਣ ਮਾਣ ਕੋਮਤੀ ਲਾਲ ਸੁਚੇ॥ ਅਨਭੀ ਜ ਪ੍ਰਭਾ ਅਨਭੀ ਜਾ ਬਿਤੀ॥ ਜਿਹ ਪਾਰਨ ਪਾਵਤ ਪੁਰ
 ਮਛੀ॥ ੧੬੦॥ ੧੬੧॥ ਅਨਖੰਡ ਸਰੂਪ ਅੰਤੁ ਪ੍ਰਭਾ॥ ਜਿਹ ਜੀ ਪਤ ਬੇਦ ਪੁਰਾਨ ਸਭਾ॥ ਜਿਹ ਕੇਦਕ
 ਤੇ ਬਾਨੀ ਤਕੀ॥ ਜਿਹ ਭੂਤ ਅਭੂਤ ਨ ਰੇਵ ਲਹੀ॥ ੧੬੨॥ ੧੬੩॥ ਜਿਹ ਬੇਦ ਪੁਰਾਨ ਕਤੇਬ ਜਪੋ॥

ਰਸਿਪਾਸੇ ਮੁਖਤਾਪਤੀ ਕਈ ਕਲਪਨੇ ਤਪਤਾਪਤੀ ਨਹੀ ਮੈ ਕਹਿ ਪਾਨਿ ਪਾਸ ਹੈ ॥ ੧੦੭ ॥
 ਜਿਹ ਫੇਰ ਪਰਮ ਸਭੈ ਤਜਿ ਹੈ ॥ ਇਕਾਚਿ ਤਹਿ ਨਿਧਿ ਕੇ ਜਪ ਹੈ ॥ ਤੇ ਉਯਾ ਭਵ ਸਾਗਰ ਕੇ ਤਰ
 ਹੈ ॥ ਕੁਵਲੁ ਨ ਦੇਹੁ ਨਰ ਪਰ ਹੈ ॥ ੧੮ ॥ ੧੫੬ ॥ ਇਕ ਨਾਮ ਬਿਨ ਨਹਿ ਕਿਟਿ ਬਿਤੀ ॥ ਇਸ ਬੇਦੁ
 ਚਾਰਤ ਸਾਰ ਸੁਤੀ ॥ ਜੇ ਉਵਾਰ ਸਕੇ ਚ ਸਕੇ ਰਸ ਹੈ ॥ ਤੇ ਉਭੁਲ ਨ ਕਾਲ ਫਾਫਾ ਸਹੈ ॥ ੧੦੮ ॥
 ਰੂਪ ਸਾਹਿ ॥ ੧੦੮ ॥ ਅਗੀ ਜਾ ॥ ਦੇਵੇ ਵੇ ॥ ਅਭਿਜਤ ਜ ਜਾਨੀ ॥ ਅਭੁਤ ਭੁਤ ਹੈ ਸਦਾ
 ਅਗੀ ਜਗੀ ਜਾਨੀ ॥ ਅਦੇਵੇ ਵੇ ॥ ਸਦਾ ਅਭੇ ਵਭੇ ਵਨਾਥ ਹੈ ॥ ਸਮ ਸਤਾ ਸਿਧਾ ਬਿਧਾ ਸਦੀ
 ਵਸ ਰਬ ਸਾਥ ਹੈ ॥ ੧ ॥ ੧੬੧ ॥ ਅਨਾਥ ਨਾਥ ਨਾਥ ਹੈ ॥ ਅਭਿਜਤ ਜ ਹੈ ਸਦਾ ॥ ਅਗੀ ਜਗੀ ਜਗੀ ਚ ਹੈ
 ਸਦੀਵ ਸਿਧਾ ਬਿਧਾ ॥ ਅਨੁਪ ਰੂਪ ਸਰੂਪ ਹੈ ॥ ਅਭਿਜਤ ਜ ਜਾਨੀ ॥ ਸਦੀਵ ਸਿਧਾ ਸੁਪਦਾ ਪ੍ਰਤਾ
 ਪ ਪ੍ਰਜਾਨੀ ॥ ੧੦੯ ॥ ਨਰ ਗਰਗਰੂਪ ਹੈ ਨਰੇ ॥ ਗਰਗਰੇਖ ਹੈ ॥ ਨੇਵੇਖ ਅਦਾਗੀ ॥ ਅਦਗੀ
 ਅਭੁਤ ਅਭਰਮ ਅਭੇਖ ਹੈ ॥ ਨਤਾਤਾ ਤਾਤ ਜਾਤ ਹੈ ਨਪਾਤ ਚਿਹਨ ਬਰਨ ਹੈ ॥ ਅਦੇਖ ਅਸੇਖ ਅਭੇਖ ਹੈ ਸ
 ਦੀਵ ਬਿਸੁਕਨ ਹੈ ॥ ੧੧੦ ॥ ਬਿਸਿਭੁ ਰਬਿਸੁ ਨਾਥ ਹੈ ਬਸੇਖ ਬਿਸੁਕਨ ਹੈ ॥ ਜਿਮੀ ਜਾਨ ਕੇ
 ਬਿਖੇ ਸਦੀ ਵਕਰ ਮਭਰਨ ਹੈ ॥ ਅਦੈਖ ਹੈ ਅਭੇਖ ਹੈ ਅਲੇਖ ਨਾਥ ਜਾਨੀ ॥ ਸਦੀਵ ਸਰਬ ਰਹਿ ਹੈ
 ਬਸੇਖ ਅਨਾਮਾਨੀ ॥ ੧੧੧ ॥ ਨਜੀਤ ਮੇਨ ਤੇ ਤੇ ਮੇਨ ਮੰਤ੍ਰ ਬਾਸਿ ਆਵਈ ॥ ਪੁਰਾਨ ਮੈ ਕੁਰਨ ਨੇਤ ਕੇ ਬਤਾ
 ਵਈ ॥ ਨਕਰ ਮੇਨ ਪੁਰਾਨ ਮੇਨ ਬਤਾਈ ॥ ਅਗੀ ਜਾ ॥ ਦੇਵੇ ਵੇ ॥ ਕੇ ਸੁਕੇ ਸੇਖਾਈ ॥ ੧੧੨ ॥
 ਜਿਮੀ ਜਾਨ ਕੇ ਬਿਖੇ ਸਮ ਸਤਾਇ ਕੇ ਜੇਤ ਹੈ ॥ ਨਪਾਟ ਹੈ ਨਬਾ ਢੁਕੈ ਨਪਾਟ ਬਾਢ ਹੈ ਤ ਹੈ ॥ ਨ
 ਹਾਨ ਹੈ ਨਬਾਨ ਹੈ ਸਮਾਨ ਰੂਪ ਜਾਨੀ ॥ ਅਕੀਨੋ ਮਿਕਾਨ ਅਪਮਨ ਤੇ ਜਾਨੀ ॥ ੧੧੩ ॥ ੧੬੬ ॥ ਨਦੇ
 ਹ ਹੈ ਨਗੇ ਹ ਹੈ ਨਜਾਤ ਹੈ ਨਪਾਤ ਹੈ ॥ ਨਮੰਤ੍ਰ ਹੈ ਨਮਿਤ੍ਰ ਹੈ ਨਤਾਤ ਹੈ ਨਮਾਤ ਹੈ ॥ ਨਮੰਗ ਹੈ ਨਰਗ ਹੈ ਨਸੰਗ
 ਹੈ ਨਸਾਥ ਹੈ ॥ ਨੇਵੇਖ ਹੈ ਨਦਾਗ ਹੈ ਨਦੈਖ ਹੈ ਨਦੇਹ ਹੈ ॥ ੧੧੪ ॥ ਨਸਿਪ ਹੈ ਨਸਿਪਾ ਰੇ ਨਗਾਉ ਹੈ
 ਨਰੀਕੋ ॥ ਨਮਾਨ ਹੈ ਨਮਉਤ ਹੈ ਨਸਾਕੋ ਨਸੀਕੋ ॥ ਨਜਛ ਹੈ ਨਗੀਖ ਹੈ ਨਨਰੂ ਹੈ ਨਨਾਰੂ ਹੈ ॥ ਨਚੇਰ ਹੈ
 ਨਸਾਕੋ ਨਸਾਕੋ ਕੁਮਾਰ ਹੈ ॥ ੧੧੫ ॥ ਨਨੇਹ ਹੈ ਨਗੇਹ ਹੈ ਨਦੇਹ ਕੋ ਬਨਾਉ ਹੈ ॥ ਨਛੁਕੈ ਹੈ ਨਛਿਕੁ
 ਹੈ ਨਛੁਕੈ ਮਿਲਾਉ ਹੈ ॥ ਨਜੀਤ ਹੈ ਨਮੰਤ੍ਰ ਹੈ ਨਮੰਤ੍ਰ ਸਰੂਪ ਹੈ ॥ ਨਗਾਗ ਹੈ ਨਗਾਗ ਹੈ ਨਰੂਪ ਹੈ ਨਰੇਖ ਹੈ ॥

ਨੇਤ

Digitized by Panjab Digital Library | www.panjabdigilib.org

[illegible]

ਇਹਾਇਓਗੋਪਥਨਾਚਾਘਾਪਾਗਾਯੋਧਸੋਧਥਕੋਮਹਾਸੁਰਪਾਇਓਨਹਿਪਾਗਾ॥੧੫੧॥
 ॥ਦੋਹਰਾ॥ ॥ਇਕਸੋਸੀਆਤਮਾਇਚਰਿਓਮਤਸਿਉਏਨਾਸਬਪਤਾਪਜਗਦੀਸ
 ਕੋਕੋਹੋਸਕਲਾਬਿਧਤੋਨਾ॥੧੫੨॥ ॥ਕੋਆਤਮਾਸਰੂਪਹੈਕਹਾਧਿਸਦਕੋਬਿਚਾਰਾਕਉ
 ਨਧਰਮੋਕੋਕਰਮਹੈਕੋਹੋਸਕਲਾਬਿਸਥਾਰਾ॥੧੫੩॥ ॥ਕਹਜੀਤਬਕਹਮਰਨਹੈਕਵਨ
 ਸੁਰਗਕਹਨਰਕਾਕੋਸੁਖਕੋਮੁਕੁਤਕਹਾਤਰਕਾਮਵਤਰਕਾ॥੧੫੪॥ ॥ਕੋਨਿਦ
 ਜਸਹੈਕਵਨਕਵਨਪਾਪਕਹਧਰਮਾ॥ਕਵਨਜੋਗੋਕੋਭੋਗਹੈਕਵਨਕਰਮਾਪਕਰਮਾ॥੧੫੫॥੨੦੪॥
 ॥ਦੋਹਰਾ॥ ॥ਕੋਹੋਸੁਖਮਕੋਸੋਕਹੈਦਮਕੋਕਹਾਕਹੀਤਾਕੋਸੁਰਾਦਾਤਾਕਵਨਕੋਹੋਤੋਭੋਕੋਮੰਤਾ॥੧੫੬॥
 ॥ਕਹਾਕੋਰਾਜਾਕਵਨਹਰਖਸੋਗਹੈਕਵਨਾਕੋਭੋਗੀਗਰੀਕਵਨਹੋਤਤਮੁਹਿਤ
 ਵਨਾ॥੧੫੭॥ ॥ਕਵਨਰਿਸਦਕੋਪੁਸਟਹੈਕਹਾਧਿਸਟਿਕੋਬਿਚਾਰਾਕਵਨੁਸਿਸਟਕੋਕੁ
 ਸਟਹੈਕੋਹੋਸਕਲਾਬਿਸਥਾਰਾ॥੧੫੮॥ ॥ਕਹਾਕਰਮੋਕੋਕਰਮਹੈਕਹਾਕੁਰਮੋਕੋਨਾਸਾ॥
 ਕਹਾਚੇਤਨਕੀਚੇਸਟਕਹਾਅਚੇਤਪ੍ਰਕਾਸਾ॥੧੫੯॥ ॥ਕਹਾਨੇਮਸੀਜਮਕਹਾਕਹਾਗਿ
 ਆਨਾਗਿਆਨਾਕੋਭੋਗੀਸਿਗੀਕਵਨਕਹਾਪਰਮਕੀਹਾਨਾ॥੧੬੦॥੨੦੫॥੨੦੬॥ ॥ਕੋਸੁਰਾਉ
 ਦਰਕਵਨਕਹਾਮੇਗੋਕੋਸਥਾਕੋਦਾਤਾਗਿਆਨੀਕਵਨਕੋਹੋਬਿਚਾਰਾਅਬਿਚਾਰਾ॥੧੬੧॥੨੦੭॥
 ॥ਦੁਰਜਨਦਲਵੰਡਣਾਅਸੁਰਬਿਹੰਤੁਵਦੁਸਟਨਿਕੰਦ
 ਆਦਿਬਿਤੋਚਛਰਾਸੁਰਮਾਰਦਪਤਤਉਧਾਰਨਰਕਨਿਵਾਰਣਗੁਨਗਤੋਅਛੇਅਥੰਭੇਤੇਜ
 ਪਚੰਦ੍ਰੇਖੰਡੇਦੰਡੇਅਲਖਮਤੋਜੈਜੈਹੋਸੀਮਹਾਸੁਰਮਰਦਨਰੀਮਕਪਦਨਛੁਡਿਤੇ॥੧॥੨੧॥
 ਅਸੁਰੀਬਿਹੰਤੁਵਦੁਸਟਨਿਕੰਦਪੁਸਟਉਦੰਟਰੂਪਅਤੋਚੰਡਾਸੁਰਚੰਡਾਮੁੰਡਾਬਿਹੰਤੁਵਦੁਸ
 ਬਿਉਸਣਮਹਾਮਥੋਦਾਨਵਪੁਰਾਨਨਰਕਨਿਵਾਰਣਾਧਮਉਧਾਰਨਉਰਧਾਧੋਜੈਜੈਹੋਸ
 ਮਹਾਸੁਰਮਰਦਨਰੀਮਕਪਦਨਆਦਿਬਿਤੋ॥੨॥੨੧॥੨॥ ਭਾਵਭੁਭਵਕੈਬਬਰਬਵਕੈਭੁਜਾਫਰ
 ਕੈਤੇਜਬਰਾਏਕੁਫੀਆਫਾਧੈਆਯੁਧਥਾਧੈਧੈਨਬਿਮਰਦਨਕਾਲਾਅਸੁਰਾਅਸਟਾਇਧਰਮ
 ਕੈਭੁਖਵਦਮਕੋਅਤਸਿਤਰਾਕੋਫੁਕਫਨੀਜੈਜੈਹੋਸੀਮਹਾਸੁਰਮਰਦਨਰੀਮਕਪਦਨਦੈਤਰੀ

बेलुसिअग

ਕਥੇ ਜੈ ਜੈ ਹੋ ਸੀ ਮਹਾ ਸੁਰਮਰਦ ਚੰਡ ਚਕਰ ਤਨੁ ਚੰਡ ਮਥਿ ॥ ੧੧ ॥ ਸਾਹਜ ਬਿਲੋਚਨ ਵਿਤਨ ੧੫
 ਬਿੰਦੋਚਨ ਸੋਚ ਬਿੰਦੋਚਨ ਕਉ ਚਕਸੇ ॥ ਦਾਮਨੀ ਪਹਾਸੇ ਸੁਕ ਸਰਨ ਸੇ ਸੁ ਵਿਤ ਸੁ ਬਾਸੇ ਦਸਟਕ
 ਸੇ ॥ ਚੰਚਲ ਪਾ ਅੰਗੀ ਬੇਦ ਪ੍ਰਸੰਗੀ ਤੇ ਜਤੁ ਭੰਗੀ ਖੰਡ ਚੁਕੀ ॥ ਜੈ ਜੈ ਹੋ ਸੀ ਮਹਾ ਸੁਰਮਰਦ ਨਾ
 ਦਾਨਾ ਦਾਮਨਾ ਪਉਰ ਧੀ ॥ ੧੨ ॥ ੨੨੨ ॥ ਪਟਕਾ ਬਿਰਜੈ ਰੁਣ ਰੁਣ ਬਾਜੈ ਕੁਮਭੰ ॥ ਜੈ ਸੁਨਤ ਸੁ
 ਰੀ ॥ ਕੋ ਕਲ ਸੁਨਤਾ ਜੈ ਕਿਲਾ ਬਿਖਭਾ ਜੈ ਸੁਖ ਉਪਰਾ ਜੈ ਮਧ ਉਰੀ ॥ ਦੁਰਜਨ ਦਲ ਦਝੈ ਮਨ ਤਨ
 ਰਿਝੈ ਸਭੈ ਨ ਕੁਜੈ ਰੋਹ ਟੀ ॥ ਜੈ ਜੈ ਹੋ ਸੀ ਮਹਾ ਸੁਰਮਰਦ ਨ ਚੰਡ ਚਕਰ ਤਨਾ ਦਗਰੀ ॥ ੧੩ ॥
 ॥ ਚਾਚਗੀ ਪੁੰਜੋ ਪਨ ਦੁਸਟ ਬਿਰੋਧ ਨੇ ਸਾ ਅਰੋਧ ਨੂ ਗ ਬਿਤੋ ॥ ਪ੍ਰਮਾਣ ਬਿਪ੍ਰਿਯੋ ਪ੍ਰਜੈ ਸਨ ਜਗ
 ਬਿਪ੍ਰਿਸਨ ਸੁਧ ਮਠੋ ॥ ਜਾਲ ਪਾਜ ਯੰਤੀ ਸਤ੍ਰ ਮਥੀ ਤੀ ਦੁਸਟ ਪਦਾਹਨ ਗਾਨੁ ਮਠੋ ॥ ਜੈ ਜੈ ਹੋ ਸੀ ਮਹਾ
 ਸੁਰਮਰਦ ਨਾ ਦਿਜੁ ਗਾਇ ਅਗਾਧ ਗਤੇ ॥ ੧੪ ॥ ੨੨੩ ॥ ॥ ਖੜੀ ਆਣ ਖਤੰਗੀ ਅਭੈ ਅਭੰਗੀ ਆਇ
 ਅਨੰਗੀ ਅਗਾਧ ਗਤੇ ॥ ਬਿਰੁਲਾਛ ਬਿਰੰਡ ਚਛਰ ਦੰਡ ਤੇ ਜਪ ਚੰਡ ਆਇ ਬਿਤੋ ॥ ਸੁਰਨ
 ਰਪਤਿ ਪਰਣ ਪਤਤ ਉਪਾਰਣ ਦੁਸਟ ਨਿਵਾਰਣ ਦੇਖਹਰੇ ॥ ਜੈ ਜੈ ਹੋ ਸੀ ਮਹਾ ਸੁਰਮਰਦ ਨ ਬਿਸੁ
 ਬਿਸੁ ਸਨ ਸਿਸਟਿ ਕਰੇ ॥ ੧੫ ॥ ੨੨੪ ॥ ॥ ਦਾਮਨੀ ਪਕਸੇ ਉਨਤਨਾਸੇ ਜੇਤੁ ਪਕਸੇ ਅਤੁਲ ਬਲੋ ॥ ਦਾਨ
 ਵੀ ਪ੍ਰਕਰਖਣ ਸਰਵਰਖਣ ਦੁਸਟ ਪ੍ਰਧਖਣ ਬਿਤਲਤਲੋ ॥ ਅਸਟਾਇ ਪਬਾਹਣ ਬੋਲ ਨਿਲ
 ਹਣ ਸੰਤ ਪਨਾਹਣ ਗੁਗਤੇ ॥ ਜੈ ਜੈ ਹੋ ਸੀ ਮਹਾ ਸੁਰਮਰਦ ਨ ਆਇ ਅਨਾਦਾ ਅਗਾਧ ਬਿਤੋ ॥ ੧੬ ॥
 ॥ ੨੨੫ ॥ ॥ ਦੁਖੋ ਦੇਖ ਪਭਛੁਣ ਸੇਵਕ ਛੁਣ ਸੰਤ ਪਤ ਛੁਣ ਸੁਧ ਸਰੇ ॥ ਸਾਹਗ ਸਨਹੇ ਦੁਸਟ ਪਦਾ
 ਹੇ ਅਰਦਾਗਾਹੇ ਦੇਖਹਰੇ ॥ ਗੀਜਨ ਗਾਨੇ ਅਤੁਲ ਪਵਨੇ ਸੰਤ ਜਮਨੇ ਆਇ ਅਤਿ ॥ ਜੈ ਜੈ ਹੋ ਸੀ
 ਮਹਾ ਸੁਰਮਰਦ ਨ ਸਾਧ ਪਦ ਛੁਣ ਦੁਸਟ ਹੀਤੋ ॥ ੧੭ ॥ ੨੨੬ ॥ ॥ ਕਾਰਣ ਕਰੀ ਲੀਗਤ ਛਗੀ ਲੀ
 ਜੋਤਿ ਜਤੀ ਲੀਤੰ ਦਸ ਬੋ ॥ ਅਸਟਾਇ ਪਚੰ ਮਕਣ ਸਸਤ੍ਰੰ ਮਕਣ ਦਾ ਮਕਣ ਆਇ ਬਿਤੋ ॥ ਸੁ
 ਕੁਕੀਦ ਮੰਕੈ ਬਾਘ ਬਥੈ ਕੈ ਭੁਜਾ ਫਰੰਕੈ ਸੁਧ ਗਤੇ ॥ ਜੈ ਜੈ ਹੋ ਸੀ ਮਹਾ ਸੁਰਮਰਦ ਨ ਆਇ ਜੁ
 ਗਾਇਨਾਨਾ ਦਮਤੇ ॥ ੧੮ ॥ ੨੨੭ ॥ ॥ ਚਛਰਾ ਸੁਰਮਾਰਣ ਨਰਕ ਨਿਵਾਰਣ ਪਤਤ ਉਪਾਰਣ ਏਕ ਭੁਟੇ
 ਪਾਪਾਨ ਬਿਰੰਡ ਦੁਸਟ ਪਦ ਚੰਡ ਚਕਰ ਅਖੰਡ ਕਾਲ ਕਟੇ ॥ ਓ ਦੁਨ ਚਰੇ ਨਰਕ ਨਿਵਾਰੇ ਪਤਤ

ਉਪਰੋਕਤ ਮਥੇ ਜੈ ਜੈ ਹੋ ਸੀ ਮਥਾ ਸੁਰ ਮਰਦਨ ਪੁਮ ਬਿਉ ਸਨ ਆਇ ਕਥੇ ॥ ੧੫੬ ॥ ਕਰਤਾ ਸੁ
 ਰਮਰਦਨ ਚੰਦ੍ਰ ਚਕ੍ਰ ਤਨ ਦਾਨਵ ਅਰਦਨ ਬਿਛਾ ਬਥਿਓ ਸਰਪਾ ਭਾਬਿ ਬਰਾਖਣ ਦੁਰਜਨ ਪਰਖਣ
 ਤੁਲਾ ਮਰਖਣ ਧਰਮ ਪੁਜੇ ॥ ਪੁਮ ਛਾਬੀ ਉਸਣ ਸੋਟਰ ਚੰ ਸਨ ਉਤਨ ਪਾਤਨ ਉਤਮ ਥੇ ਜੈ ਜੈ ਹੋ ਸੀ
 ਮਥਾ ਸੁਰ ਮਰਦਨ ਆਵਾਨੀ ਲਾ ਅਗਾਧ ਕਥੇ ॥ ੧੫੭ ॥ ੨੩੭ ॥ ਰੂਪ ਸਾਇ ॥ ੧੫੮ ॥ ੨੩੮ ॥
 ਮਕੋਰੇ ਦੇਵ ਸਰਬੀ ਬਿਚਾਰਾ ਜੇ ਮਕੀ ਆਪਿ ਕਰੇ ਪਸਾਰਾ ॥ ਜਦ ਪਾ ਅਭੂਤ ਅਨਭੈ ਮਨਿ ਤਾਤ ਉਕ
 ਹੋ ਜਥਾ ਮਤ੍ਰੇ ਟੋਤਾ ॥ ੧੫੯ ॥ ੨੩੯ ॥ ਕਰਤਾ ਕਹੀ ਮਕਾਵਰ ਕ੍ਰਿਪਾਲਾ ਅਦੈ ਅਭੂਤ ਅਨਭੈ ਦਿਆਲਾ ਦਾ
 ਤਾ ਵਰਤ ਦੁਖ ਦੇਖ ਰਹਤਾ ਜਿਹੇ ਤੇਨੇ ਤੇ ਸਭ ਬੇਦ ਕਹਤਾ ॥ ੧੬੦ ॥ ੨੪੦ ॥ ਕਈ ਉਚਨੀ ਚਕ ਨਿਬਨਾਉ
 ਸਭ ਵਰ ਪਾਸੋ ਕੇ ਪੁਰਾਉ ॥ ਸਭ ਜੀਵ ਜੰਤ ਜਾਨੰਤ ਜਥਾ ਮਨ ਮੂਕ ਕਿਉਨ ਸੇਵੈ ਤਤਾਹਿ ॥ ੧੬੧ ॥ ੨੪੧ ॥
 ਕਈ ਮੂਕ ਪ੍ਰਭੂ ਜਾ ਕਰਤਾ ਕਈ ਸਿਧ ਸਾਧ ਸੂਰਜ ਸਿਵੰਤਾ ਕਈ ਪਲਟ ਸੂਰਜ ਸਿਜ ਦਾ ਕਰਾਉ
 ਪ੍ਰਭੂ ਕੇ ਰੂਪ ਦੇ ਕੈਲਖਾਇ ॥ ੧੬੨ ॥ ੨੪੨ ॥ ਅਨਾਛਿ ਜਤੇ ਜਾ ਅਨਭੈ ਪਕਾਸਾ ਦਾਤਾ ਦਰੰਤ ਅਦੈ ਅਨਾਸਾ
 ਸਭ ਰੋਗ ਸੋਗ ਤੇਰ ਹਿਤ ਰੂਪਾ ਅਨਭੈ ਅਕਾਲ ਅਛੈ ਸਰੂਪਾ ॥ ੧੬੩ ॥ ੨੪੩ ॥ ਕਰਤਾ ਨਿਪਾਨ ਕਾਮਲਾ ਕ੍ਰਿਪਾ
 ਲਾ ਦੁਖ ਦੇਖ ਰਹਤ ਦਾਤਾ ਦਿਆਲਾ ਅੰਜਨਾ ਬਿਹੀਨ ਅਨਭੈ ਜਨਾਥਾ ॥ ਜਲ ਬਲ ਪ੍ਰਭਾਉ ਸਰਬ ਰੂਪਾਥਾ
 ॥ ੧੬੪ ॥ ੨੪੪ ॥ ਜਿਹ ਜਾਤ ਪਾਤਨ ਹੀ ਭੇਦ ਭਰਮਾ ਜਿਹ ਰੰਗ ਰੂਪ ਨਹੀ ਏਕ ਪਰਮਾ ਜਿਹ ਸੰਤ੍ਰਿਮਿਤ੍ਰੇ ਉਤੇ
 ਕਸਾਰਾ ਅਛੈ ਸਰੂਪਾ ਬਿਚਲਾ ਅਪਾਰਾ ॥ ੧੬੫ ॥ ੨੪੫ ॥ ਜਾਨੀਨ ਜਾਇ ਜਿਹ ਰੂਪ ਰੇਖਾ ਕਹਿ ਬਾਸਤਾਸ
 ਕਹਿ ਕਿਛੇ ਥਾ ਕਹਿਨਾ ਅਤਾਸ ਹੈ ਕਵਨ ਜਾਤਾ ॥ ਜਿਹ ਸੰਤ੍ਰਿਮਿਤ੍ਰਾ ਪ੍ਰਭੂ ਤਾ ॥ ੧੬੬ ॥ ੨੪੬ ॥ ਕਰਤਾ
 ਨਿਪਾਨ ਕਾਰਣ ਸਰੂਪਾ ਜਿਹ ਚਕ੍ਰ ਚਿਹਨ ਨਹੀ ਰੰਗ ਰੂਪਾ ॥ ਜਿਹ ਬੇਦ ਭੇਦ ਨਹੀ ਕਰਮ ਕਾਲਾ ॥ ਸਭ ਜੀਵ
 ਜੰਤ ਕੀ ਕਰਤ ਪਾਣਾ ॥ ੧੬੭ ॥ ੨੪੭ ॥ ਉਹ ਪੰਥਿ ਰਹਤ ਸਿਧ ਸਰੂਪਾ ਬੁਧੀ ਅਪਾਲ ਜੁਧੀ ਅਨੁਪਾ ਜਿਹ ਰੂਪ
 ਰੇਖ ਨਹੀ ਰੰਗ ਰਾਗਾ ॥ ਅਨਾਛਿ ਜਤੇ ਜਾ ਅਨਭੈ ਜਾਦਾਗਾ ॥ ੧੬੮ ॥ ੨੪੮ ॥ ਜਲ ਬਲ ਮਹੀ ਪਲਤਨ
 ਦਰੰਤਾ ਜਿਹੇ ਤੇਨੇ ਤਨਿ ਸਾਇਨ ਉਚਰੰਤਾ ॥ ਪਾਇਨ ਜਾਇ ਜਿਹ ਪੈਰ ਪਾਗਾ ਦੀਨੇ ਦੇਖ ਦਹਿਤ ਉ
 ਦਾਰਾ ॥ ੧੬੯ ॥ ੨੪੯ ॥ ਕਈ ਕਿਉਣਿ ਦ੍ਰਿਸਿਧ ਪਸਾਰਾ ਕਈ ਕਿਉਣਿ ਦ੍ਰਿਸਿਧ ਗੀਆ ਦੁਆਰਾ ਕਈ ਬੇ
 ਦਾ ਬਿਆਬੁ ਮਾਨੰਤਾ ॥ ਜਿਹੇ ਤੇਨੇ ਤਨਿ ਸਾਇਨ ਉਚਰੰਤਾ ॥ ੧੭੦ ॥ ੨੫੦ ॥ ਰੂਪ ਸਾਇ ॥ ੧੭੧ ॥

॥ ਦੀ ਨ ਨ ਕੀ ਪਤ੍ਰ ਪਾ ਲ ਕਰੈ ਨਿਤ ਸੇ ਉਥਾ ਰਗ ਸੀ ਮਨ ਰਾਹੈ ॥ ਪਛਪ ਧੁਨ ਗਾਨ ਰਸ ਰਾਗ ਪਸਰ ਬਸਮੇ ॥ ੧੬ ॥
 ਸਰ ਕੋ ਪਤਿ ਪਾਹੈ ॥ ਧੋਖ ਤੋ ਧੋਖ ਲਏ ॥ ਥਲੇ ॥ ਪਲੇ ॥ ਮੇਕਲ ਕੇ ਨਹੀ ਕਰਮ ਬਿਚਾਰੈ ॥ ਦੀ ਨ ਦਇਆ ਲ ਦਇਆ
 ਨਿਬੰਦ ਖ ਦੇਖ ਤੋ ਪਰ ਦੇ ਨਹਾਰੈ ॥ ੧੭ ॥ ੧੮ ॥ ੧੯ ॥ ੨੦ ॥ ੨੧ ॥ ੨੨ ॥ ੨੩ ॥ ੨੪ ॥ ੨੫ ॥ ੨੬ ॥ ੨੭ ॥ ੨੮ ॥ ੨੯ ॥ ੩੦ ॥
 ਭੈ ॥ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪੀਤ ਸੁਭਾਹੈ ॥ ਪਾਰਨ ਪਾਇ ਸਕੈ ਪਦਮ ਪਤਿ ਬੇਦ ਕਤੇਬ
 ਅਭੇਦ ਉਚਾਰੈ ॥ ਰੋਜੀ ਹੀਰਾ ਜ ਬਿਲੋਕਤ ਰਾਜ ਕਰੇ ਪੂਰਨ ਕੀ ਹੋ ਜੀ ਨਵਾਰੈ ॥ ੩੧ ॥ ੩੨ ॥ ੩੩ ॥ ੩੪ ॥ ੩੫ ॥ ੩੬ ॥ ੩੭ ॥ ੩੮ ॥ ੩੯ ॥ ੪੦ ॥
 ਕੁੰਗ ਭੁਜੰਗ ਮਭੂਤ ਭਵਿਖ ਭਵਨ ਬਨਾਏ ॥ ਦੇਵ ਦੇਸ ਦੇਵ ਪਦ ਅਹੀ ਮੇਵ ਨ ਬੇਵਲ ਖਿਛੁ ਮਸਿਉ ਭ
 ਰਮਾਏ ॥ ਬੇਦ ਪੁਰਾਨ ਕਤੇਬ ਕੁਰਾਨ ਸੇ ਬਥ ਕੇ ਕਰਾ ਬਨਾਏ ॥ ਪੂਰਨ ਪ੍ਰੇਮ ਪ੍ਰਭਾਉ ਬਿਨਾ ਪਤਿ ਸਿਉ
 ਕਿਨ ਸੀ ਪਦਮ ਪਤਿ ਪਾਏ ॥ ੪੧ ॥ ੪੨ ॥ ੪੩ ॥ ੪੪ ॥ ੪੫ ॥ ੪੬ ॥ ੪੭ ॥ ੪੮ ॥ ੪੯ ॥ ੫੦ ॥
 ਅੰਤਿ ਬਿਹੀ ਨ ਮਨ ਰਮਾ ਪਦਮ ਅਦਯਾ ਅਦੇਖ ਮਾਛਿ ਵਾਛੈ ॥ ਲੋਗ ਨ ਕੇ ਕਰਤਾ ਹਰਤਾ ਜਲ ਮੇਥ
 ਲ ਮੇਥ ਰਗ ਪ੍ਰਭਵੈ ॥ ਦੀ ਨ ਦਇਆ ਲ ਦਇਆ ਕਰ ਸੀ ਪਤਿ ਸੁੰਦਰ ਸ੍ਰੀ ਪਦਮ ਪਤਿ ਏਹੈ ॥ ੫੧ ॥ ੫੨ ॥ ੫੩ ॥ ੫੪ ॥ ੫੫ ॥ ੫੬ ॥ ੫੭ ॥ ੫੮ ॥ ੫੯ ॥ ੬੦ ॥
 ॥ ਕਾਮ ਨ ਕ੍ਰੋਧ ਨੋਭ ਨ ਮੋਹ ਨ ਰੋਗ ਨ ਮੇਗ ਨ ਤੇਗ ਨ ਬੈ ॥ ਦੇਹ ਬਿਹੀ ਨ ਸਨੇਹ ਸੋਭੇਤ ਨ ਨੇਗ ਬਿਰਕਤ ਅਗੇ
 ਹ ਅਛੈ ॥ ਜਾਨ ਕੇ ਦੇਤਾ ਅਜਾਨ ਕੇ ਦੇਤਾ ਜਿ ਮੀਨ ਕੇ ਦੇਤਾ ਜਮ ਨ ਕੇ ਦੇਹੈ ॥ ਕਹੇ ਕੋ ਤੇਲ ਤੋ ਪੈਤ ਮਹੀ ਸੁਪਤਿ
 ਦਰ ਸ੍ਰੀ ਪਦਮ ਪਤਿ ਲੈ ॥ ੬੧ ॥ ੬੨ ॥ ੬੩ ॥ ੬੪ ॥ ੬੫ ॥ ੬੬ ॥ ੬੭ ॥ ੬੮ ॥ ੬੯ ॥ ੭੦ ॥
 ਸੰਤ ਅਨੇਕ ਚਲਾ ਵਰਾ ਘਾਟ ਭਉ ਤਨ ਏਕ ਨ ਲਾਗਨ ਪਾਵੈ ॥ ਰਾਖ ਤੋਹੈ ਅਪਨੇ ਕਰ ਦੇ ਕਰ ਪਾਪ ਸਬੁ ਹ
 ਨ ਬੇਟ ਨ ਪਾਵੈ ॥ ਅੰਗ ਕੀ ਬਾਤ ਕਾਕ ਹੋਤੈ ਸੋ ਸੁਪੇਟ ਹੀ ਕੇ ਪਟ ਬੀਚ ਬਚਾਵੈ ॥ ੭੧ ॥ ੭੨ ॥ ੭੩ ॥ ੭੪ ॥ ੭੫ ॥ ੭੬ ॥ ੭੭ ॥ ੭੮ ॥ ੭੯ ॥ ੮੦ ॥
 ਸੁਦਾਨ ਵੇਵ ਅਭੇਦ ਤੋ ਮੇਸੁ ਹੀ ਕਿਰੀ ਪਿਆਵੈ ॥ ਭੂਮ ਅਕਾਸ ਪਤਾਲ ਰਸਾਤਲ ਜਛ ਭੂਮੀ ਗਸਭੈ
 ਸਿਰ ਨਿਆਵੈ ॥ ਪਾਇ ਸਕੈ ਨਹੀ ਪਰ ਪ੍ਰਭਾਹੂ ਕੋ ਨੇਤਾ ਹੀ ਨੇਤਾ ਹਿਭੇ ਦਬਤਾਵੈ ॥ ਖੋਜ ਥਕੇ ਸਭ ਹੀ ਖੁਸੀਆ
 ਸੁਰ ਹਾਰ ਪਰੇਹ ਰਿਹਾ ਬਨਾਵੈ ॥ ੮੧ ॥ ੮੨ ॥ ੮੩ ॥ ੮੪ ॥ ੮੫ ॥ ੮੬ ॥ ੮੭ ॥ ੮੮ ॥ ੮੯ ॥ ੯੦ ॥
 ਇਨ ਬੇਦ ਕਤੇਬ ਨ ਬੇਵਲ ਖਿਛੁ ਮਭੂਤ ਪਰੇਹ ਰਿਹਾ ਬਨਾਵੈ ॥ ਪਾਇ ਸਕੈ ਨਹੀ ਪਰ ਉਮਾ ਪ
 ਤਿ ਸਿਪ ਸਨਾਥ ਸਨੰਤ ਨ ਪਿਆਇ ॥ ਗਧਿ ਆਨ ਧੋਰੇ ਤਿਹੋ ਕੇ ਮਨ ਮੇ ਜਿਹੋ ਕੇ ਅਮਿਤੋ ਜਿ ਸਭੈ ਜਗ ਛਾਇ
 ਚ ॥ ੯੧ ॥ ੯੨ ॥ ੯੩ ॥ ੯੪ ॥ ੯੫ ॥ ੯੬ ॥ ੯੭ ॥ ੯੮ ॥ ੯੯ ॥ ੧੦੦ ॥

ਸੁਨਿਕੇਤੇਰਮੇਰਕੁਲੀਨਕੇਤੇਜਛਕਹੀਅਤੁਹੈ। ਕਰਤੇਹੈਬਿਚਾਰਪੈਨਪੁਰਨਕੇਪਾਵੈਪਾਰਤਾਹੀਤੇਅਪਾਰਨਿ ੧੭
 ਰਾਧਾਭਲੀਅਤੁਹੈ। ਪੁਰਨਾਵਤਾਹਨਿਰਾਧਾਰੈਨਪਾਰਾਵਾਪਾਣੀਮੇਨਪਾਰਪੈਅਪਾਰਕੈ
 ਬਖਸੀਐ। ਅਦੈਅਬਿਨਾਸੀਪਰਮਪੁਰਨਪ੍ਰਕਾਸੀਮਹਾਪੁਰੁਕੇਰਾਸੀਹੈਅਨਾਸਕਿਕੈਮਾਨੀਐ। ਜਿਤੁ
 ਉਨਜਾਤਜਾਕੀਬਾਪੁਨਿਮਾਇਤਾਕੀਪੁਰਨਪ੍ਰਕਾਸੀਮਹਾਪੁਰੁਕੇਰਾਸੀਹੈਅਨਾਸਕਿਕੈਮਾਨੀਐ। ਤੇਜਹੂੰਕੇਤਰਹੈਕਿਰਾਜਸੀਕਿ
 ਜਿਤੁਹੈਕਿਮੋਹਨੀਕੋਮੰਤ੍ਰਹੈਨਿਜਤ੍ਰਕੈਕੈਜਾਨੀਐ। ਤੇਜਹੂੰਕੇਤਰਹੈਕਿਰਾਜਸੀਕਿਸਰਹੈਕਿ
 ਸੁਪਤਕੇਘਰਹੈਕਿਸਿਪਤਾਕੀਸਰਹੈ। ਕਾਮਨਕੀਖਾਨਹੈਕਿਸਾਧਨਕੀਸਾਨਹੈਬਿਰਕਤਤਾਕ
 ਥਾਨਹੈਕਿਬੁਧਕੇਓਦਾਰਹੈ। ਸੁਦਰਸਰੂਪਹੈਕਿਰੂਪਨਕੇਰੂਪਹੈਕਿਰੂਪਹੈਕੇਰੂਪਹੈਕੁਮਤਕੇਪ੍ਰ
 ਰਹੈ। ਵੀਨਕੇਦਾਤਧੋਗਨੀਮਨਕੇਗਾਧਕੇਸਾਧਨਕੇਗਛਕਹੈਗੁਨਨਕੇਪਹਾਰਹੈ। ੧੭੭੫੨
 ਸਿਧਕੇਸਰੂਪਹੈਕਿਬੁਧਕੇਥਿਤੁਤਹੈਕਿਰੂਪਕੇਅਤੁਤਹੈਕਿਅਛੈਅਬਿਨਾਸੀਹੈ। ਕਾਮਕੇਕੁਲੀ
 ਦਾਹੈਕਿਬੁਧਕਿਦਿਹਦਾਹੈਗਨੀਮਨਕੇਗਾਧਦਾਹੈਕਿਤੇਜਕੇਪ੍ਰਕਾਸੀਹੈ। ਕਾਲਹੂੰਕੇਕਾਭਹੈਕਿ
 ਸਤ੍ਰਨਕੇਸਾਭਹੈਕਿਮਿਤ੍ਰਨਕੇਪਖਤਹੈਕਿਬਿਪਤਾਕੀਬਾਸੀਹੈ। ਜੋਗਹੂੰਕੇਜਤ੍ਰਹੈਕਿਤੇਜਹੂੰਕੇ
 ਤ੍ਰਹੈਕਿਮੋਹਨੀਕੋਮੰਤ੍ਰਹੈਕਿਪੁਰਨਪ੍ਰਕਾਸੀਹੈ। ੧੭੭੫੩। ਰੂਪਕੇਨਿਵਾਸਹੈਕਿਬੁਧਕੇਪ੍ਰਕਾਸ
 ਹੈਕਿਸਿਧਕੇਬਾਸਹੈਕਿਬੁਧਹੂੰਕੇਘਰਹੈ। ਦੇਵਨਕੇਦੇਵਹੈਨਿਰੰਜਨਾਅਭੇਦਹੈਅਦੇਵਨਕੇਦੇ
 ਵਹੈਕਿਸਿਧਕੇਸਰਹੈ। ਜਾਨਕੇਬਚਯਾਹੈਇਮਨਕੇਦਿਵਯਾਹੈਜਮਜਾਲਕੇਕਟਯਾਹੈਕਿਕਾਮਨ
 ਕੇਕਰਹੈ। ਤੇਜਕੇਪੁਰਹੈਅਖੰਡਕੇਖੰਡਹੈਮਹੀਪਨਕੇਮੰਤ੍ਰਹੈਕਿਇਸਤ੍ਰੀਹੈਨਨਹੈ। ੧੭੭੫੪
 ਬਿਸਕੇਕੁਲੀਹੈਕਿਅਪਦਾਕੇਹਰਹੈਕਿਸੁਖਕੇਕਲਹੈਕਿਤੇਜਕੇਪ੍ਰਕਾਸਹੈ। ਪਾਣੀਮੇਨਪਾਰਪਾਰਵਾ
 ਰਹੂੰਕੇਪਾਰਜੋਕੇਕੀਜਤਾਬਿਚਾਰਸੁਬਿਚਾਰਕੇਨਿਵਾਸਹੈ। ਹਿੰਗੁਲਾਹਿਮਾਥੈਗਾਵੇਹਸਬੀਹਲਬੀਧ
 ਧਿਆਵੈਪੁਰਬੀਲਪਾਰਪਾਵੈਆਸਾਤੇਅਨਾਸਹੈ। ਦੇਵਨਕੇਦੇਵਮਹਾਦੇਵਹੂੰਕੇਦੇਵਹੈਨਿਰੰਜਨਾਅਭੇ
 ਵਨਾਥਅਦੈਅਬਿਨਾਸਹੈ। ੧੭੭੫੫। ਅੰਜਨਾਬਿਹੀਨਹੈਨਿਰੰਜਨਪ੍ਰਬੀਨਹੈਕਿਸੇਵਕਅਧੀਨਹੈ
 ਕਟਯਾਜਮਜਾਲਕੇ। ਦੇਵਨਕੇਦੇਵਮਹਾਦੇਵਹੂੰਕੇਦੇਵਨਾਥਕੁਮਕੇਕੁਜਯਾਹੈਮੁਹੀਯਮਹਾਥਾਲਕੇ।
 ਰਾਜਨਕੇਗਜਾਮਹਾਸਾਜਹੂੰਕੇਸਾਜਾਮਹਾਜੋਗਹੂੰਕੇਜੋਗਹੈਧਰਯਾਦੁਮਛਾਲਕੇ। ਕਾਮਨਕੇਰਹੈ

ਕਿਉ ਪਤਾ ਕੋਹ ਹੈ ਕਿ ਸਿਧਤ ਕੋ ਸਾਥੀ ਪੈ ਕਿ ਕਾਲ ਪੈ ਕੁਚਾਲ ਕੇ ॥ ੧੨੩ ॥ ਛੁਰਿ ਕੈ ਸੀਛੀ
 ਰਵ ਪਛਾਛ ਕੈ ਸੀਛੀ ਨੇ ਰਵ ਪਾਕ ਕੈ ਸੀਛੀ ਬਕਾ ਲਿਛੀ ਕਿ ਕੁਲ ਕੇ ॥ ਹੀ ਸਨੀ ਸੀ ਸੀ ਹੁੰਮੇ
 ਹੀ ਸੀ ਹੁੰਮੇ ਨਾ ਬਾਦ ਗੀ ਕੈ ਸੀ ਪਾਰ ਚਲੀ ਸਾ ਤੇ ਸਿਧ ਕੁਲ ਕੇ ॥ ਪਾਸੀ ਪਲਾਉ ਗਛੁ ਪਾ ਕੈ
 ਸੀ ਰਾਮ ਪੁਰ ਸੇ ਸੀ ਸੁਰ ਗਾ ਬਾਦ ਨੀ ਕੋਹੀ ਕੁਲ ਕੇ ॥ ਚੰ ਪਾਸੀ ਚੰ ਦੇ ਗੀ ਕੇ ਦਚਾਂ ਦਨੀ ਸੀ ਚਾਂ ਦਾਗ
 ਕੁਕੀ ਰਤਿ ਤਿਹਾ ਹੀ ਰਹੀ ਮਾਲਤੀ ਸੀ ਛੁਲ ਕੇ ॥ ੧੨੪ ॥ ਛੁਟ ਕੀ ਕੋਲਾ ਸਕ ਮਾਉ ਗਛੁ ਕਾਂ
 ਸੀ ਪੁਰ ਸੀ ਸਾਸੀ ਸੁਰ ਗਾ ਬਾਦ ਨੀ ਕੈ ਸੇ ਹੀ ਅਤੁ ਹੈ ॥ ਹੀ ਮਾਸ ਮਾ ਲੈ ਹਰ ਹਰ ਸੀ ਹਲ ਬਾਨੇ ਹੀ ਸ
 ਕੈ ਸੀ ਹਾਜੀ ਪੁਰ ਦੇਖੇ ਮੇ ਹੀ ਅਤੁ ਹੈ ॥ ਚੰ ਦਨੀ ਸੀ ਚੰ ਪਾਵਤੀ ਚੰ ਦਮਾ ਸੀ ਚੰ ਦਾਗਿ ਰੁਚਾਂ ਦਨੀ ਸੀ ਚਾਂ
 ਦਾਗ ਕੁਜੇ ਨੇ ਜੇ ਹੀ ਅਤੁ ਹੈ ॥ ਹੀ ਗਾਸ ਮਗੀ ਗਾ ਰਬ ਕਾ ਸੀ ॥ ਬਿਲੀ ਦਾਵਾ ਦਕੀ ਰਤਿ ਤਿਹਾ ਰੀ ਕੀ
 ਉਜੀ ਆਰੀ ਸੇ ਹੀ ਅਤੁ ਹੈ ॥ ੧੨੫ ॥ ਛੁਰਾ ਸੀ ਛਿਰੀ ਗੀ ਛੁਰਾ ਸੀ ਸਕੇ ਦੁਰੰਗੀ ਮਕਰਾਨ ਕੇ ਮਿ
 ਦੰਗੀ ਤੇ ਰੇ ਗੀ ਤਗਾਣੀ ਅਤੁ ਹੈ ॥ ਕੁਖਰੀ ਕੀ ਪਾ ਰੀ ਗੋਰ ਗਾ ਖਰੀ ਗਰ ਦੇ ਜਾ ਚਲੀ ਪਉਨ ਕੇ ਅਹਾਗੀ
 ਤੇ ਰੇ ਨਾ ਮਧਿਆਣੀ ਅਤੁ ਹੈ ॥ ਪੁਰਖ ਪਲਾਉ ਕਾ ਮਰੂ ਪਾਐ ਕਾ ਮਾਉ ਸਰਬਤ ਉਰੇ ਮੇ ਬਿਰਜੈ ਜਹਾ ਜਹਾ
 ਜਾਣੀ ਅਤੁ ਹੈ ॥ ਪੁਰਖ ਪਤਾ ਪੀ ਜੰਤ੍ਰ ਮੰਤ੍ਰ ਤੇ ਅਤਾ ਪੀ ਨਾਥ ਕੀ ਰਤਿ ਤਿਹਾ ਰੀ ਕੋਲ ਪਾ ਰਪਾਣੀ ਅਤੁ ਹੈ ॥
 ੧੨੬ ॥ ਛੁਪ੍ਰ ਸਾਹਿ ॥ ੧੨੭ ॥ ਅਵੈ ਅਨਾਸ ਆਸ ਨਾ ਅਤੁ ਲਾ ਆਵੈ ਅਨ
 ਤਉ ਪਮਾ ਅਤੇ ਲਾ ਅਵੈ ਸਰੂਪ ਅਬਿਯਕਤ ਨਾਥਾ ਆਜਨ ਬਹੁ ਸਰਬਾ ਪੁਮਾਥਾ ॥ ੧ ॥ ੨੬
 ॥ ਜੰਹ ਤੰਹ ਮਹੀ ਪਬਨ ਤਨ ਪਛੁਲਾ ਸੇ ਬਾਬ ਸਿਤ ਜੰਹ ਤੰਹ ਪ੍ਰਭੁ ਲਾ ਬਨ ਤਨ ਦੁਰੰਤ ਖਗ ਮਿ
 ਰਾਮ ਹਸਾ ਜੰਹ ਤੰਹ ਪ੍ਰਭੁ ਲਾ ਸੁੰਦਰ ਸੁਜਾਨਾ ॥ ੧੨੮ ॥ ਛੁਲਤ ਪ੍ਰਭੁ ਲਾ ਲਹ ਲਹਿ ਤੇ ਮੇ ਗਾ ਸਿ
 ਰਦੁਹਿ ਜਾਨ ਮਨ ਮਥਹਿ ਚੋਗਾ ਕੁਦਰਤ ਕਮਾਲ ਰਾਜ ਕਰਹੀ ਮਾ ਕਰਣਾ ਨਿਧਾਨ ਕਾਮਲ ਕ
 ਰੀ ਮਾ ॥ ੩ ॥ ੨੬ ॥ ਜੰਹ ਤੰਹ ਬਿਲੋਕ ਤੰਹ ਤੰਹ ਪ੍ਰਸੇਹਾ ਆਜਨ ਬਾਹਾ ਮਿਤੋ ਜੇ ਮੇ ਹਾ ਰੇ ਮ
 ਬਿਰਹਤ ਕਰਣਾ ਨਿਧਾਨਾ ਜੰਹ ਤੰਹ ਪ੍ਰਭੁ ਲਾ ਸੁੰਦਰ ਸੁਜਾਨਾ ॥ ੧੨੯ ॥ ਬਨ ਤਨ ਮਹੀ ਪਜਲ
 ਬਲ ਮਹਾ ਜੰਹ ਤੰਹ ਪ੍ਰਸੇਹ ਕਰਣਾ ਨਿਧਾਨਾ ਜਗ ਮਗਤ ਤੇ ਜ ਪੁਰਨ ਪਤਾ ਪਾ ਅਬਰਾਜੀ ਮ
 ਨਾ ਜਿਹ ਜਪਤ ਜਾ ਪਾ ॥ ੪ ॥ ੨੭ ॥ ਸਾਭੇ ਅਕਾਸ ਸਾਭੇ ਪਤਾ ਗਾ ਬਿਥ ਰਿਓ ਦਿਸੈ ਜਿਹ

ਕਰਮਜਾਰਾ ਉਸਤਤਿ ਸਪੁਰਨੀ

੧੮

੧੬ ਸਤਿਗੁਰਪ੍ਰਸਾਦਿ ॥ ਅਥਿਬਚਿਤ੍ਰਨਟਕਗਿਥ

ਲਿਖਯਤੇ ॥ ਪ੍ਰਸਾਦਿ ॥ ਸ੍ਰੀਮੁਖਵਾਕਪਾਤਿਸਾਹੀ ॥ ੧੦ ॥ ਨਮਸਕਰਸ੍ਰੀ

ਖਡਗੋਕੋਕੋਸੁਹਿਤਚਿਤਲਾਇ ॥ ਪੂਰਨਕੋਰੀਥਇਹਤਮਪ੍ਰਹਿਕਰਹੁਸਹਾਇ ॥ ੧ ॥ ਤ੍ਰਿਭੁਗੀ

ਛੰਦਾ ॥ ਸ੍ਰੀਕਾਲਜੀਕੀਉਸਤਤਿ ॥ ਖਗਖੰਡਬਿਹੰਡਖਲਦਲਖੰਡਾਤਿਰਦਮੰਡਬਰ

ਤੰਡਾ ॥ ਭੁਜਦੰਡਅਖੰਡਤੇਜਪਚੰਡਜੋਤਿਅਮੰਡਤਾਨਪੁਰੀ ॥ ਸੁਖਸੰਤਾਕਰਣਦੁਰਮਤਿਦਰਣ

ਕਿਲਾਬਿਖਹਰਣਅਸਸਰਣੀ ॥ ਜੈਜੈਜਗਕਰਣਸ੍ਰਿਸਾਦਿਉਬਾਰਣਮਮਪਾਤਿਪਾਰਣਜੈਤੇਗੀ ॥

੧੧ ॥ ਸਦਾਇਕੋਜੋਤਯੋਅਜੋਨੀਸਰੂਪੀ ॥ ਮਹਾਦੇਵਦੇਵੀਮਹਾਭੂਪਭੂਪੀ ॥ ਨਿ

ਰੰਕਾਰਨਿਤਿਯੰਨਰੂਪੀਨਿਬਾਣੀ ॥ ਕਲੀਕਾਰਣਯੰਨੋਖਡਗਪਾਣੀ ॥ ੩ ॥ ਨਿਰੰਕਾਰਨਿਬਿਕਾਰਨਿਤਿ

ਯੰਨਿਰਾਲੀ ॥ ਨਾਥਿਧੀਬਿਸੇਖੰਤਰੁਨੰਬਲੀ ॥ ਨਰੰਕੰਨਰਯੰਨਰੂਪੰਨਰੇਖੀ ॥ ਨਰੰਗੀਨਰਾਗੀਅਪਾਰੀ

ਭੁਖੀ ॥ ੪ ॥ ਨਰੂਪੰਨਰੇਖੰਨਰੰਗੀਨਰਾਗੀ ॥ ਨਨਾਮੰਨਠਾਮੀਮਹਾਂਜੋਤਜਾਗੀ ॥ ਨਦੈਖੰਨਭੋਖੰਨਿਰੰਕਾਰ

ਨਿਤਿਯੰ ॥ ਮਹਾਂਜੋਗੋਜੋਗੀਸੁਪਰਮੀਪਾਵੀਤ੍ਰਿਯੰ ॥ ੫ ॥ ਅਜੋਯੰਅਭੁਖੰਅਨਾਮੰਅਠਾਮੀ ॥ ਮਹਾਂਜੋ

ਗੰਜੋਗੀਮਹਾਕਾਮਕਾਮੀ ॥ ਅਲੋਖੰਅਭੁਖੰਅਸੀਲੀਅਨਾਦੀ ॥ ਪਰੇਯੰਪਦਵਿਤ੍ਰਿਸਦਾਨਿਰਬਖ

ਦੀ ॥ ੬ ॥ ਸੁਆਦੈਅਨਾਦੈਅਸੀਲੀਅਨੰਤੀ ॥ ਅਦੈਖੰਅਭੁਖੰਅਰੇਸੀਅਰੰਤੀ ॥ ਨਰੇਖੰਨਸੇਖੰਨਦੈਹੰਨ

ਮੋਹੀ ॥ ਨਕਾਮੰਨਕ੍ਰੋਧੰਅਜੋਨੀਅਜੋਹੀ ॥ ੭ ॥ ਪਰੇਯੰਪਾਵਿਤ੍ਰਿਪ੍ਰਸਿਤੰਪੁਰਾਣੀ ॥ ਅਜੋਯੰਅਭੁਖੰਭਾਵੇ

ਖਿਖੰਭਵਾਣੀ ॥ ਨਰੰਗੀਨਸੋਗੀਸੁਨਿਤਿਯੰਨਵੀਨੀ ॥ ਅਜਾਯੰਸਹਾਯੰਪਰਮੰਦਰੰਪ੍ਰਬੀਨੀ ॥ ੮ ॥

ਸੁਭੁਤੰਭਵਾਣੀ ॥ ਭਵੰਨਭਵੇਯੰ ॥ ਨੋਮੰਨਿਰਬਿਕਾਰੰਨੋਮੰਨਿਰਸੁਰੇਯੰ ॥ ਨੋਮੰਦੇਵਦੇਵੰਨੋਮੰਰਾਜਰਾ

ਜੀ ॥ ਨਿਰਾਲੰਬਨਿਤਿਯੰਸੁਰਾਜਾਧਿਰਾਜੀ ॥ ੯ ॥ ਅਲੋਖੰਅਭੁਖੰਅਭੂਤੰਅਦੈਖੰਨਰੰਗੀਨਰੰਗੀ

ਨਰੂਪੰਨਰੇਖੀ ॥ ਮਹਾਦੇਵਦੇਵੀਮਹਾਂਜੋਗੋਜੋਗੀ ॥ ਮਹਾਕਾਮਕਾਮੀ ॥ ਮਹਾਂਭੋਗਭੋਗੀ ॥ ੧੦ ॥ ਕਹੂੰਗਾਜ

ਸੰਤਾਮਸੰਸਾਂਤਕੇਯੰ ॥ ਕਹੂੰਗਾਕਹੂੰਗਾ ॥ ਕਹੂੰਦੇਵੀਯੰਦੇਵਤੰਦਈਤਰੂਪੀ ॥ ਕਹੂੰਗੁਪਾਨੇ

ਕਪਰੇਅਨੁਪੀ ॥ ੧੧ ॥ ਕਹੁੰਦੁ ਲਏ ਕੈ ਭਲੇ ਰਾਜ ਫੁਲੇ ॥ ਕਹੁੰਦੁ ਵਰੁ ਕੈ ਭਲੀ ਭਾਤਿ ਭਲੇ ॥ ਕਹੁੰਦੁ
 ਨਦੈ ਕੈ ਬਰੇ ਬੇਗ ਅੰਸੇ ॥ ਕਹੇ ਮੈ ਨਾ ਆਵੈ ਕਥੈ ਤਾਹਿ ਕੋ ॥ ੧੨ ॥ ਕਹੁੰਦੁ ਨਦੈ ਕੈ ਭਲੀ ਭਾਤਿ ਬਾਜੇ ॥ ਕਹੁੰ
 ਪਾਰਧੀ ਕੈ ਪਰੇ ਬਾਜੇ ॥ ਕਹੁੰ ਮਿਰਾਉ ਕੈ ਭਲੀ ਭਾਤਿ ਮੈ ॥ ਕਹੁੰ ਕਾਮ ਕੀ ਜਿਉ ਪਰੇ ਰੂਪ ਸੋਹੇ ॥
 ੧੩ ॥ ਨਹੀ ਜਾਨ ਜਾਣੀ ਕਛੁ ਰੂਪ ਰੇਖੀ ॥ ਕਹਾ ਬਾਜ ਰੇ ਕੋ ਫਿਰੈ ਕਉ ਨ ਤੇਖੀ ॥ ਕਹਾ ਨਾਮ ਤੋ ਕੋ ਕਹਾ ਕੋ
 ਹਵੈ ॥ ਕਹੈ ਮੈ ਬਖਾਨ ਕਹੈ ਮੈ ਨਾ ਆਵੈ ॥ ੧੪ ॥ ਨ ਤੋ ਕੋ ਕੋਣੀ ਤਾਤਾ ਤਾਤਾ ਨ ਕਹਾ ॥ ਨ ਪੁਤ੍ਰ ਨ ਪੈਤ੍ਰ ਨ ਦਾ
 ਯਾਨ ਦਾ ॥ ਨ ਨੇਹ ਨ ਗੋਹ ਨ ਸੇਨ ਨ ਸਾਥੀ ॥ ਮਹਾ ਰਾਜ ਰਾਜੀ ਮਹਾ ਨਾਥ ਨਾਥੀ ॥ ੧੫ ॥ ਪਗੀ ਪੁਰਾਨੀ
 ਪਾਵਿਤ੍ਰੀ ਪਰੇਖੀ ॥ ਅਨਾਦ ਅਨੀਲੀ ਅਸੀਤ ਅਜੇਖੀ ॥ ਅਭੇਦ ਅਛੇਦ ਪਾਵਿਤ੍ਰੀ ਪਾਥੀ ॥ ਮਹਾਦੀਪ
 ਦੀਨ ਮਹਾਨਾਥ ਨਾਥੀ ॥ ੧੬ ॥ ਅਦਾਰੀ ਅਦਰੀ ਅਲੇਖੀ ਅਭੇਖੀ ॥ ਅਨੰਤ ਅਨੀਲੀ ਅਰੂਪੀ ਅਦੈ
 ਖੀ ॥ ਮਹਾਭੋਜ ਤੇਜ ਮਹਾਜੂਲ ਜੂਲੀ ॥ ਮਹਾਮੰਤ੍ਰ ਮੰਤ੍ਰ ਮਹਾਕਾਲ ਕਾਲੀ ॥ ੧੭ ॥ ਕਰੰਥਾ ਮਚਾਪੀ
 ਯੀ ਕ੍ਰਿਪਾਣੀ ਕਰਾਣੀ ॥ ਮਹਾਭੋਜ ਤੇਜ ਬਿਰਾਜੈ ਬਿਸਾਣੀ ॥ ਮਹਾਦਾਤ੍ਰਦਾਤ੍ਰ ਸੋਹੈ ਅਪਾਰੀ ॥ ਜਿ
 ਨੈਚਰ ਬੀਖੀ ਜੀਵ ਜਗਿ ਅੰਗ ਜਾਣੀ ॥ ੧੮ ॥ ਭੂਮਾ ਭੂਮਭੂਤ੍ਰਿਸਿਤਾ ਮੇਤਭ੍ਰਿਤੀ ॥ ਹਰਾਭੁਹਰਾਸੀ
 ਤ੍ਰਿਮਾਤ੍ਰ ਮਾਤ੍ਰੀ ॥ ਮਹਾਘੋਰ ਸਬਦ ਬਜੇ ਸੀਖੇ ਮੈ ਸੋ ॥ ਪੁਲੈ ਕਾਲ ਕੇ ਕਾਲ ਕੀ ਜੂਲ ਜੈ ਸੋ ॥ ੧੯ ॥
 ॥ ੨੦ ॥ ਘਟਿ ਘਟ ਬਾਜੀ ॥ ਘਟਿ ਮੇਘ ਲਾਜੀ ॥ ਭੁਯੇ ਸਦ ਏਵੀ ॥ ਹਰਿ ਚੰਨੀ ਰਪੇਵੀ ॥
 ੨੧ ॥ ਘੁੰਘੁੰਘੁ ਪਰੇਖੀ ॥ ਘਟਿ ਨੇਵ ਰੇਖੀ ॥ ਮਹਾਨਾਦ ਨਾਦੀ ॥ ਸੁਰ ਸਿਬਾਦੀ ॥ ੨੨ ॥ ਸਿਰੀ ਮਾਲਾਜੀ ॥
 ਲਖੇ ਰੇਖਾਜੀ ॥ ਸੁਭੇ ਚਰਾਚੇਤੀ ॥ ਪਰੇਖੀ ਪਾਵਿਤ੍ਰੀ ॥ ੨੩ ॥ ਮਹਾਗਰਜ ਗਰਜੀ ॥ ਸੁਟੇ ਦੂਤ ਲਗ
 ਜੀ ॥ ਸਦੈ ਸੋਹੈ ਸੋਹੀ ॥ ਮਹਾਮਨ ਮੋਹੀ ॥ ੨੪ ॥ ਭੂਜੀ ਗਯਾਤ ਛੰਦਾ ॥ ਸਿਜੇ ਸੇਤ ਜੀ ਜੇਰ ਜੀ ਉਤਤੁ
 ਜੇਵੀ ॥ ਰਚੇ ਅੰਤ੍ਰ ਜੀ ਭਯਾਮੰਤ੍ਰ ਏਵੀ ॥ ਦਿਸਾ ਬਿਦਿਸਾ ਯੀ ਜੀ ਮੀ ॥ ਸਮਾਦੀ ॥ ਚਤੁਰ ਬੇਦ ਕ
 ਬਿਖੀ ਕੁਰਾਣੀ ਪੁਰਾਣੀ ॥ ੨੫ ॥ ਰਚੈ ਗੈਰ ਵਿਵਸੈ ਪੇਸੁ ਰਚੈਵੀ ॥ ਭਟੇ ਵਣੀ ਵਦੋ ਨੇਰ ਚੇਖੀ ਰ
 ਬਿਦੀ ॥ ਕਰੀ ਭੋਹ ਕਲਾਮੀ ॥ ਲਿਖਿ ਲੇਖਾ ਥੀ ॥ ਸਭੈ ਜੇਰ ਕੀ ਨੇਬ ਲੀਕਾ ਲਹਾਈ ॥ ੨੬ ॥ ਕਈ
 ਮੇਟ ਰੂਪੇ ਉਸਰੇ ਬਨਾਏ ॥ ਉਪਾਰੇ ਗਭੇ ਫੇਰਿ ਮੇਟੇ ਉਪਾਏ ॥ ਕ੍ਰਿਪਾ ਕਾਲ ਜੂਕੀ ॥ ਕਿਨੁ ਨ ਪਛਾਣੀ ॥
 ਘਨਿਯੋ ਪੀਬਿਯੋ ਰੈ ॥ ਘਨਿਯੋ ਪੀਬਿਯੋ ਨੀ ॥ ੨੭ ॥ ਕਿਤੇ ਕ੍ਰਿਪਾ ਸੇਕੀ ॥ ਟੋਕੇ ਟੋਬਨਾਏ ॥ ਫਿਰੇ ਰਾਮ

ਜੇ ਮੇਰੇ ਉਪਾਏ ॥ ਮਹਾਦੀ ॥ ਕੋਤੇ ਪ੍ਰਿਥੀ ਮਾਤ੍ਰ ਹੁਏ ॥ ਸਮੇਂ ਅਪਨੀ ਅਪਨੀ ਅੰਤ ਮੁਏ ॥ ੨ ॥ ਜਿ ਤੇ ॥ ੧੮
 ਉਲੀਆ ਅੰਬੀ ਅੰਗੇ ॥ ਉਲੀ ਤੇ ॥ ਤਿ ਤਿਯੋ ਕਾ ਕਾਜੀ ਤਾਨ ਤੇ ਕਾ ਕਾਜੀ ਤਿ ॥ ਜਿ ਤੇ ਹਾ ਮਸੇ ਕਿ ਸਨ ਹੁਇ ਬਿਸ
 ਨਾ ਆਏ ॥ ਤਿ ਤਿਯੋ ਕਾ ਕਾਜੀ ਪਿਯੋ ਨ ਤੇ ਕਾ ਕਾਜੀ ॥ ੩ ॥ ਜਿ ਤੇ ਇੰਦ੍ਰ ਸੇਚੇ ਦ੍ਰਸੇ ਹੋਤਾ ਆਏ ॥ ਤਿ ਤਿਯੋ
 ਕਾ ਕਾਜੀ ਪਾਨ ਤੇ ਕਾ ਕਾਜੀ ॥ ਜਿ ਤੇ ਅਉਲੀਆ ਅੰਬੀ ਅੰਗੇ ਉਸ ਪ੍ਰੈ ਹੋ ॥ ਸਭੈ ਕਾ ਕਾ ਕੇ ਅੰਤ ਦਾ ਕਾ
 ਤਲੈ ਹੋ ॥ ੪ ॥ ਜਿ ਤੇ ਮਨ ਪਾਤਾ ਦਿਰਾ ਜਾ ਸੁਹਾਏ ॥ ਸਭੈ ਬਾਧਿ ਕੈ ਕਾ ਕਾ ਜੋ ਚਲਾਏ ॥ ਜਿ ਨੈ ਨਾ ਮਤ ਕੇ
 ਉਰਾਰੇ ਉਥਾਹੇ ॥ ਬਿਨਾ ਸਾਮਤ ਕੀ ਲਖੇ ਕੋਟ ਮਾਰੇ ॥ ੫ ॥ ਮਹਾਦੀ ॥ ਚਮਕਿ
 ਕ੍ਰਿਪਾਣੀ ॥ ਅਭੁਤੰਤਰ ਆਣੀ ॥ ਸੁਟਿ ਨੇ ਵਰਾਣੀ ॥ ਪੁਰ ਪੁਰ ਆਣੀ ॥ ੬ ॥ ਚਤੁਰ ਬਾਹਰ ਆਣੀ ॥ ਨਿਜੁ
 ਸੁਧਾਰੀ ॥ ਗਦਾ ਪਾਸੇ ਹੋ ॥ ਜਮੀ ਮਨ ਮੇ ਹੋ ॥ ੭ ॥ ਸੁਭੰਜੀ ਭੁਜਾ ਆਣੀ ॥ ਸੁਦਾ ਕਾ ਕਾ ਲੀ ॥ ਬਜੀ ਬੰਬ
 ਖੀ ॥ ਉਡੇ ਨ ਦਬੀ ॥ ੮ ॥ ਸੁਭੰਗੁਪ ਸਿਆਮੀ ॥ ਮਹਾ ਸੇਭ ਪਾਮੀ ॥ ਛੁਬੇ ਚਾਹ ਚੜ੍ਹੀ ॥ ਪਰੇ ਆਵੇ ਚੜ੍ਹੀ ॥
 ੯ ॥ ਭੁਜੰਗ ਪਾਤ ਛੰਦਾ ॥ ਸਿਰ ਸੇਤ ਛੁੜੀ ॥ ਸੁਭੰਜੀ ਬਿਰਾਜੀ ॥ ਲਖੇ ਛੈ ਲਛਾਇ ॥ ਅਕਰੇ ਤੇ ਜਲਾਜੀ
 ਬਿਸਾਣਾ ਲਾਨੈ ਨ ਮਹਾਰਾਜੇ ਹੋ ॥ ਛਿਰੀ ਅੰਸੁ ਮਾਲੀ ਹਸਿ ਕੋਟ ਕੋਹੀ ॥ ੧੦ ॥ ਕਹੁੰਗੁਪ ਪਾਰੇ ਮਹਾਰਾਜੇ ਹੋ ॥
 ਕਹੁੰਦੇ ਵਕੀਨੀ ॥ ਅਨ ਕੇ ਅਨ ਮੇ ਹੋ ॥ ਕਹੁੰਬੀ ਕਹੈ ਕੈ ਪਰੇ ਬਾਨ ਪਾਨੀ ॥ ਕਹੁੰਗੁਪ ਕਹੈ ਕੈ ਬਜਾਏ ਨਿਸਾਨੀ ॥ ੧੧
 ੧੨ ॥ ਮਹਾਰਾਜ ਪਾਰੇ ॥ ਛੁਕੇ ਛੈ ਲਛਾਹੋ ॥ ਲਏ ਖਗੇ ਹੋ ॥ ਮਹਾ ਬੀਰੀ ਹੋ ॥ ੧੩ ॥ ਸੁ
 ਰੇ ਜੀਗੇ ਜੀਗੇ ॥ ਕਹੇ ਜੁਧ ਪੋਰੀ ॥ ਕ੍ਰਿਪਾਨਿ ਪਦਿ ਆਲੀ ॥ ਸਦਾ ਆਵੇ ਕ੍ਰਿਪਾਣੀ ॥ ੧੪ ॥ ਸਦਾ ਆਵੇ ਕ੍ਰਿਪਾਣੀ ॥ ਸਭੈ
 ਕ੍ਰਿਪਾਣੀ ॥ ਅਜੇ ਆਵੇ ਆਵੇ ॥ ਸਗਲੀ ਸਹਾਣੀ ॥ ੧੫ ॥ ਤੇ ਪੇਖੰਗ ਪਾਨੀ ॥ ਮਹਾ ਲੋਕ ਦਾਨੀ ॥ ਦੁਵਿਖ ਅੰਗੁ
 ਵੇਖੀ ॥ ਸਮੇਂ ਜਿ ਜੁਰੇ ਆਵੇ ॥ ੧੬ ॥ ਮਧੋ ਮਨ ਮੁੰਡੀ ॥ ਸੁਭੰਗੁਪ ਮੁੰਡੀ ॥ ਸਿਰ ਸੇਤ ਛੁੜੀ ॥ ਲਖੇ ਹਾਥ ਅੰਡੀ ॥ ੧੭ ॥ ਸੁ
 ਟੇ ਸਵਰਾਗੀ ॥ ਸੇਛੁਤ ਪਾਗੀ ॥ ਦਿਸਾ ਬਸਤਰਾਜੀ ॥ ਸੁਟੇ ਦੇਖ ਭਾਜੀ ॥ ਸੁਟੇ ਗੋਦ ਸੇ ਦੀ ॥ ਅੰਤੀ ਬਿਹਟੀ
 ੧੮ ॥ ਮਹਾਰਾਜ ਸਿਆਮੀ ॥ ਦੁਤੀ ਅਭਿਰਾਮੀ ॥ ੧੯ ॥ ਚਤੁਰ ਬਾਹਰ ਆਣੀ ॥ ਕਹੀ ਟੇ ਸੁਧਾਰੀ ॥ ਗਦਾ ਸਿਖ ਚੜ੍ਹੀ ॥ ਦਿ
 ਪੇ ਕੁਰਬਾਨੀ ॥ ੨੦ ॥ ਨਰਾਜ ਛੰਦਾ ॥ ਅਨੁਪ ਰੂਪ ਰਾਜੀ ॥ ਲਿਹਾ ਕਾ ਮਲਾਜੀ ॥ ਅਲੇ ਕੋਲੇ ਕੋਲੇ
 ਆਵੇ ॥ ਬਿਲੇ ਕੋਲੇ ਕੋਲੇ ਕ੍ਰਿਪਾਣੀ ॥ ੨੧ ॥ ਚਮਕਿ ਚੜ੍ਹੀ ਸਿਖੀ ॥ ਸੁਭੰਜੀ ਜਾਇ ਚੜ੍ਹੀ ਸਿਆਮੀ ॥ ਸੁਸੇਭਾ ਕਾ
 ਖਣੀ ॥ ਅਨੇ ਕਾ ਦੁਸਟ ਰੂਪ ਆਣੀ ॥ ੨੨ ॥ ਕ੍ਰਿਪਾਣੀ ਪਾਟ ਪਾਜੀ ॥ ਕੋਰੇ ਰਪ ਪਟਾਰੀ ॥ ਗਦਾ ਗਾ ਸਿਦਿ ਪਟਿ

ਇਹੀ ਕਮਾਣ ਬਾਣਤਾਇਹੀ ॥ ੪ ॥ ਸਬਦ ਸੰਖ ਬਾਜੀ ॥ ੫ ॥ ਕਿਪੁਪੁਰਗੀ ॥ ਸਬਨਿ ਨਾ ਬਤੋਰੀ
 ਯੀ ॥ ਉਬਚਲਾ ਜੋ ਮੋਹੀ ॥ ੬ ॥ ਅਨੇਕੁ ਪਸੇਹੀ ॥ ਬਿਸੇਖ ਦੇਵੇ ਮੋਹੀ ॥ ਅਦੇਵ ਦੇਵ ਦੇਵਣੀ ॥ ਕ੍ਰਿ-
 ਪਾ ਨਿਧਾਨ ਕੇਵਣੀ ॥ ੭ ॥ ਸੁਆਦਿ ਅੰਤਿ ਏਕੀ ॥ ਸਾਰੇ ਸਰੂਪ ਅਨੇਕੀ ॥ ਕ੍ਰਿਪਾਣ ਪਾਣ ਜਾਣੀ ॥
 ਬਿਲੋਕ ਪਾਪੁ ਜਾਣੀ ॥ ੮ ॥ ਅਲੀਕ੍ਰਿਤ ਸੁਦੇਹੀ ॥ ਤੇਨੇ ਮਨੋ ਕਿ ਮੋਹੀ ॥ ਕਮਾਣ ਬਾਣ ਪਾਰੀ ॥ ਅ-
 ਨੇਕ ਸੰਤੁ ਰਹੀ ॥ ੯ ॥ ਅੰਗੀ ਕਿਪੁਪੁਰੀ ॥ ਨਵੇ ਨਾ ਦੁਪਰੀ ॥ ਪਵਜੁ ਆਲਾ ਬਿਜੁਲੀ ॥ ਘਾਵੇ ਰ-
 ਪਮ ਨਿਰਮਲੀ ॥ ੧੦ ॥ ਰੂਪ ਸਾਦੇ ॥ ਨਵੇ ਨੇਵਰਨਾ ਦਸੁਰੀ ਨਿਰਮਲੀ ॥ ਮੁਖ ਬਿਜੁਲ-
 ਜੁ ਆਲਾ ਪਟਿ ਪੁਜੁਲੀ ॥ ਅਦਰਾ ਕਰਮੰਤ ਮਹਾ ਕੁਭਕੀ ॥ ਬਨੇ ਮੇ ਬਨੇ ਬਾਪ ਬਚਾ ਬਬਕੀ ॥ ੧੧ ॥ ਬੁਢ ਬੁਤ-
 ਭਾਵਿਖ ਭਵਾਨ ਭਵੀ ॥ ਕਲਾਕਾਰ ਭਵੀ ॥ ਬਾਰਟ ਏਕੁ ਭਵੀ ॥ ਸਭੁ ਭੋਕ ਨਿਰੰਤਰਿ ਨਿਤਨੀ ॥ ਮ੍ਰਿਦੁ ਮੰਗਲੁ
 ਪਤੁ ਮੰਗਲੀ ॥ ੧੨ ॥ ਦ੍ਰਿੜ੍ਹਾ ਕੁਕਰਾਲਾ ਦੇ ਸੇਤੁ ਭੀ ॥ ਜਿਯੁ ਜਤੁ ਦਸਟ ਬਿਲੋਕ ਜੁਧੀ ॥ ਅਦਮੰਤ ਕ੍ਰਿ-
 ਪਾਣ ਕਰਾਲ ਪਰੀ ॥ ਜੈ ਸੇਦ ਸੁਗਾ ਸੁਰਖੀ ਉਚਰਖੀ ॥ ੧੩ ॥ ਨਵ ਕਿੰਕਣ ਨੇਵਰਨਾ ਦੁਪਰੀ ॥ ਚਲ ਚਾਲਾ
 ਕੁ ਚਲ ਕੀ ਪਕੂ ॥ ੧੪ ॥ ਪਟ ਪੁਪੁਰ ਪਟਿ ਪੋਰੁ ਰੁਪੀ ॥ ਚਰਚਾਰ ਚਰਾ ਚਰਖੀ ਪੁਰੀ ॥ ੧੫ ॥ ਚਲ ਚੇਦ
 ਪੁੰਚੰਕ ਨਚੇਦੁ ਫਿਰੀ ॥ ਬਛਵੀ ਪਟਵੀ ਹਰੀ ॥ ਮੁਭਰੀ ॥ ਜਗਜੀਵ ਜਿਤੇ ਜਲਖੀ ਬਲਖੀ ॥ ਅਸੇਕੇ ਸੁ-
 ਤਵਾਇ ਸੁਖੀ ਮਲਖੀ ॥ ੧੬ ॥ ਪਟ ਕੁਟਵਾ ਮਸਕੀ ਜਾਣ ਸੁਭੀ ॥ ਤਨ ਸਾਵਰੇ ਰਵੇ ਖੀ ਹੁਲਾਸੀ ॥ ਰਦ ਪੰਗ-
 ਤ ਦਾਮਨੀ ਖੀ ਦਮਕੀ ॥ ੧੭ ॥ ਪਟ ਪੁਪੁਰ ਪਟਿ ਪੁਰੀ ॥ ੧੮ ॥ ਪਟਾ ਸਾਵਣ ਜਾਣ
 ਸਿਯਾ ਮੰ ਸੁਹਾਪੀ ॥ ਅਣੀ ਨੀਲ ਨਗਿ ਖੀ ਲਖੀ ਸੀਸ ਨਿਆਪੀ ॥ ਮਹਾ ਸੁੰਦਰ ਸਿਆਮੀ ਮਹਾ ਅਭਿਰਾਮੀ ॥
 ਮਹਾ ਰੂਪ ਰੂਪੀ ਮਹਾ ਕਾਮ ਕਾਮੀ ॥ ੧੯ ॥ ਫਿਰੇ ਚੰਕੁ ਚਉਦੁ ਪੁਰੀ ॥ ਮੰ ਪਿਆਣੀ ॥ ਫਿਰੇ ਸੇਕੀ ਲਖੀ ॥ ਫਿਰੇ ਅ-
 ਟਿ ॥ ਸਾਣੀ ॥ ਕੋਰੇ ਕੋਟੇ ਕੋਟੇ ਬਿਖੇ ਭਾਜ ਬਾਢੇ ॥ ਸਭੀ ਸੀਸ ਕੇ ਸੀਗ ਸੀਕਾ ਲਨਾ ਚੇ ॥ ੨੦ ॥ ਕੋਰੇ ਕੋਟੇ ਕੋਟੇ ਪਗੇ ਕੋ-
 ਟੇ ਟੇ ॥ ਬਚੇ ਗੋਨ ਕੋਟੇ ਕੋਟੇ ਕਾਲ ਚੇ ਟੇ ॥ ਬਿਖੀ ਜੰਤ ਕੋਟੇ ਪੜੀ ਮੰ ਤੋ ਕੋਟੇ ॥ ਬਿਨਾ ਸਰਨਤ ਕੀਨੀ ਐਰ-
 ਟੇ ॥ ੨੧ ॥ ਬਿਖੀ ਜੰਤ ਕੋਟੇ ਪੜੀ ਮੰ ਤੋ ਕੋਟੇ ॥ ਕੋਟੇ ਕਲਤੇ ਅੰਤ ਲੋਕੀ ਬਿਚਰੇ ॥ ਕੋਟਿ ਤੇ ਤੇ ਸਾਧੇ ਜਨਾ ਬਿ-
 ਤਾਇ ॥ ਕੁਏ ਫੇ ਕਟੇ ਕਾਜ ਏ ਕੈਨਾ ਆਇ ॥ ੨੨ ॥ ਕਿਤੇ ਨਾ ਸੁਦੇ ਭਏ ਸੁਮਚਾਰੀ ॥ ਕਿਤੇ ਕੰਨ ਕੰਤੀ
 ਜਟਾ ਸੀਸ ਪਚੀ ॥ ਕਿਤੇ ਚੀਰ ਕਾਨੀ ਜੁਗੀ ਸੰਕਾਪੀ ॥ ਸਭੁ ਫੇ ਕਟੇ ਪਰਮ ਕਾਮੀ ਨਾਮਾਪੀ ॥ ੨੩ ॥ ਅਪੁਕੀ

ਭੰਡਾਛੇਸੇਥਲੀਯੀ ਸਮੇਆਪਨੀਕਛਾਤੇਉਥਲੀਯੀ ਭੁਏਉਭੰਡੇਸੁਭੰਡੇਤਬੀਜੀ ਭੇਉਕਾਥਕੀ २०
 ਪੁਰੇਜੇਪੁਰੇਜੀ ॥ ੧੦ ॥ ਬਲੀਪਿਥੀਅਮਨਧਾਤਾਅਹੀਧੀ ॥ ਜਿਨੇਰਥਚਕ੍ਰਕੀਇਸਤਦੀਪੀ ਭੁਜੰਭੁਮਿਭੁ
 ਥੀਜਰੀਜੀਤਰੂਭੀ ॥ ਤਿਨੈਅੰਤਕੋਅੰਤਕੋਕਾਥਕੀਭੀ ॥ ੧੧ ॥ ਜਿਨੈਦੀਪਦੀਪਦੁਹਾਈਫਿਗਾਈ ॥ ਭੁ
 ਜਾਵੰਭੁਏਛੋਟਛੁਡੀਫਿਗਾਈ ॥ ਕਰੇਜਗੋਕੇਵੰਜਸੀ ॥ ਨੇਕਲੀਤੋ ॥ ਵਹੈਬੀਰਬੰਕੇਬਲੀਕਾਥਜੀਤੋ ॥ ੧੨ ॥
 ਕਾਥਕੀਦਿਲੀਨੋਜਿਨੈਦੁਰਗਾਛਾਹੋ ॥ ਕੀਤੇਸੁਰਬੀਰਾਨਕੇਸੈਨਗਾਹੋ ॥ ਕਾਥੀਜੀਗਕੀਨੇਸੁਸਕੇਪਵਹੋ ॥ ਵਹੈ
 ਵੀਨਦੇਖੇਭੀਰੋਕਾਥਮਰੇ ॥ ੧੩ ॥ ਜਿਨੈਪਾਤਿਸਾਹੀਕਰੀਕਿਟਜੁਗਿਯੀ ॥ ਰਸੀਅਸਰਸੀਭਲੀਭੁਤਿਭੁਤਿ
 ਯੀ ॥ ਵਹੈਅੰਤਕੋਪਾਵਨਗੋਪਧਰੇ ॥ ਭੀਰੋਦੀਨਦੇਖੇਹਠੀਕਾਥਮਰੇ ॥ ੧੪ ॥ ਜਿਨੈਧੰਡੀਅੰਦ੍ਰਪਦੀਅਪ
 ਠੀ ॥ ਕਰੇਚੰਦ੍ਰਾਸੁਰਚੇਰੇਦੁਅਰੇ ॥ ਜਿਨੈਇੰਦ੍ਰਸੇਜੀਤਕੋਛੋਡੁਡਾਹੋ ॥ ਵਹੈਦੀਨਦੇਖੇਭੀਰੋਕਾਥਮਰੇ ॥ ੧੫ ॥
 ॥ ੧੬ ॥ ਜਿਤੇਰਾਮਭੁਏ ॥ ਸਭੈਅੰਤਮੁਏ ॥ ਜਿਤੇਕਿਸਕਹਾਇਹੈ ॥ ਸਭੈਅੰਤਜੈਹੈ ॥ ੧੭ ॥ ਜਿ
 ਤੇਦੇਵਹੋਸੀ ॥ ਸਭੈਅੰਤਜਾਸੀ ॥ ਜਿਤੇਬੋਧਹਾਇਹੈ ॥ ਸਭੈਅੰਤਛੈਹੈ ॥ ੧੮ ॥ ਜਿਤੇਦੇਵਰਾਖੀ ॥ ਸਭੈਅੰਤ
 ਜਾਯੀ ॥ ਜਿਤੇਦਈਤਏਸੀ ॥ ਤਿਤਿਯੋਕਾਥਲੇਸੀ ॥ ੧੯ ॥ ਨਰਸਿੰਘਅਵਤਾਰੀ ॥ ਵਹੈਕਾਥਮਰੀ ॥ ਬੁਝੇ
 ਦੰਡਧਾਰੀ ॥ ਹਟਿਓਕਾਥਭੁਗੀ ॥ ੨੦ ॥ ਦਿਜੈਬਵਨੇਯੀ ॥ ਹਟਿਓਕਾਥਭੁਯੀ ॥ ਮਹਾਂਛਮੁੰਡੀ ॥ ਫਾਪਿਯੋ
 ਕਾਥਭੁੰਡੀ ॥ ੨੧ ॥ ਜਿਤੇਹੋਇਬੀਤੋ ॥ ਤਿਤੇਕਾਥਜੀਤੋ ॥ ਜਿਤੇਸਰਨਜੈਹੈ ॥ ਤਿਤਿਭੀਰਾਖਲੈਹੈ ॥ ੨੨ ॥
 ॥ ੨੩ ॥ ਬਿਨਾਸਰਨਿਤਾਕੀਨਾ ॥ ਓਰੈਉਪਾਯੀ ॥ ਕਹਾਵੇਵਦਈਤਿਕਹਓਕਾਥਾ ॥ ਕਹਾਪਾ
 ਤਸਾਹੀਕਹਾਉਮਰਾਯੀ ॥ ਬਿਨਾਸਰਨਤਾਕੀਨੇਕੋਰੈਉਪਾਯੀ ॥ ੨੪ ॥ ਜਿਤੇਜੀਵਜੰਤਦੁਸ਼ੀਉਪਾਯੀ ॥ ਸਭੈ
 ਅੰਤਿਕਾਥਬਲੀਕਾਥਪਾਯੀ ॥ ਬਿਨਾਸਰਨਤਾਕੀਨੀਔਰਓਟੀ ॥ ਭੀਖੰਜੰਕੇਤੇਪੜੇਮੜਕੇਟੀ ॥ ੨੫ ॥
 ਨਿਰਾਜਛੰਦਾ ॥ ਜਿਤੇਕਰਾਜਰੀਕੀਯੀ ॥ ਹਨੇਸੁਕਾਲਾਬੀਕੀਯੀ ॥ ਜਿਤੇਕੋਲੋਕਪਾਥੀਯੀ ॥ ਨਿਦਾਨਕਾਥ
 ਦਾਥੀਯੀ ॥ ੨੬ ॥ ਕ੍ਰਿਪਣਪਣਜੇਜਪੋ ॥ ਅੰਤਥਾਟਤੇਥਪੋ ॥ ਜਿਤੇਕਕਾਲਪਿਆਇਹੈ ॥ ਜਗਤਜਿਤ
 ਜਾਇਹੈ ॥ ੨੭ ॥ ਬਚਿਤਚਾਰਚਿਤ੍ਰਯੀ ॥ ਪਰਮਪਵਿਤ੍ਰਯੀ ॥ ਅਲੋਕਰੂਪਰਾਜੀਯੀ ॥ ਸੁਟੇਸੁਪਾਪਭਾਜੀ
 ਯੀ ॥ ੨੮ ॥ ਬਿਸਲਾਥਲੇਚਨੀ ॥ ਬਿਅੰਤਪਾਪਮੋਚਨੀ ॥ ਚਮਕਚੰਦ੍ਰਚਾਰਿਯੀ ॥ ਅਪੀਅਨੇਕਤਾਰਿ
 ਯੀ ॥ ੨੯ ॥ ਜਿਤੇਲੋਕਪਾਥੀ ॥ ਤਿਤੇਜੇਰਕਾਥੀ ॥ ਜਿਤੇਸੁਰਚੰਦ੍ਰਾ ॥ ਕਹਾਇੰਦ੍ਰਬਿੰਦ੍ਰਾ ॥

Digitized by Panjab Digital Library | www.panjabdigilib.org

੨੧
 ਏਸੇ ਮਹਾਰਾਜੇ ਦੇ ਸੇਵਾਦਾਰ ਹੋਏ ਪਲ ਬੀਚ ਪਛਾਣੇ ਬਾਰਨ ਦਾ ਅਕਿ ਪਨ ਸੇ ਜਗ ਜਗ ਜੁਗੇ ਜਿਨ ਸੇ
 ਜਮਹਾਰੇ ਫੁੱਲ ਅਭਿਭਸੇ ਜੀਤ ਮਭੇ ਜਗ ਸਾਤ ਹੁੰ ਸਿੰਧ ਬੀਯਾ ਪਖਾਰੇ ਜੇ ਜੇ ਹੁਤੇ ਅਕਟੋ ਬਿਕਟੇ
 ਸੁਕਟੇ ਕਰਕਾ ਲਾਭਿ ਪਾਨ ਕੇ ਮਾਰੇ ॥ ੧ ॥ ਜੇ ਕਹੂੰ ਕਾਲ ਤੇ ਕਾਲ ਜੇ ਕੈ ਬਾਚੀ ਅਤੇ ਤੇ ਕਿਹੂੰ ਟਕਰੇ ਕੁਝ ਨਿਜ
 ਈਯੋ ॥ ਅਗੇ ਹੁੰ ਕਾਲ ਪਰੇ ਅਸਗ ਜਤ ਛਾ ਜਤ ਹੈ ਜਿਹ ਤੇ ਨਸਿਅ ॥ ਈਯੋ ॥ ਐਸੇ ਨਕੋ ਗਯੋ ਕੋ ਈਸੁ ਦਾ
 ਵੇਰ ਜਾਹਿ ਉਪਾਵੇ ਸੇਘਾ ਵਬਚੀਯੋ ॥ ਜਾ ਤੇ ਨਛੂਟੀਐ ਮੂੜ ਕਹੂੰ ਹਸਿਤਾ ਕੀਨ ਕਿਉ ਸਰਣਾ ਗਤਿ ਜਈ
 ਯੋ ॥ ੨ ॥ ਕਿਸਨ ਅਉ ਬਿਸਨ ਜਪੇ ਤੁਹਿ ਕੋਟ ਕਰਾ ਅਗੀ ਮਛਲੀ ਬਿਧਿ ਧਿਆਇਓ ਬਹਮ ਜਪਿ
 ਓਅਰ ਉਭਥ ਪਿਓ ਤਿਹ ਤੇ ਤੁਹਿ ਕੋ ਕਿਨ ਹੁੰ ਨਬ ਚਯੋ ॥ ਕੋਟ ਕਰੀ ਤਪਸਾ ਦੇਨ ਕੋਟ ਕਰਾ ਹੁੰ ਕੋਟੀ ਕੋਕ
 ਮਕਢ ਯੋ ॥ ਕਾ ਮਕਾਮੀ ਤਕਸੀਰੇ ਕੋਕਾ ਮਨ ਕਲ ਕੋਘਾ ਉਕਿਨ ਹੁੰ ਨਬ ਚਯੋ ॥ ੩ ॥ ਕਾਹੇ ਕੋ ਕੁਰਕ
 ਰੇਤ ਪਸਾਇ ਨਕੀ ਕੋਢੀ ਕੋਕਾ ਮਨ ਮੇਰੇ ॥ ਤੇ ਹਿਥ ਚਾਇ ਸਕੈ ਕਹੁ ਕੈ ਸੇਕੈ ਆਪ ਸਘਾ ਵਬਚਾਇਨ
 ਮੇਰੇ ॥ ਕੋਪ ਕਰਾ ਲਾਭਾ ਕੀ ਪਾਵ ਕੁੰਡ ਮੇਰੇ ਆਪ ਟੀਗੇ ਯੋ ਤਿਮ ਤੇ ਹਿਟੀ ਗੈਰੇ ॥ ਚੇਤਰੇ ਚੇਬ ਅਜੇ ਜੀ
 ਅਮੇ ਜਕ ਕਾਲ ਕ੍ਰਿਪਾ ਬਿਨੁ ਕਾਮਨੇ ਮੇਰੇ ॥ ੪ ॥ ਤਾਹਿ ਪਛਾਨ ਤੇ ਨਮਹਾ ਪਸੁ ਜਕੇ ਪਤਾ ਪਤਿ ਹੁਪੁਰ
 ਮਾਹੀ ॥ ਪੂਜਤ ਹੈ ਪਰ ਮੇਸਰ ਕੇ ਜਿਹ ਕੇ ਪਰ ਮੇ ਪਰ ਲੋਕ ਪਰਾਹੀ ॥ ਪਾਪ ਕਰੇ ਪਮਾਰ ਥਕੈ ਜਿਹ ਪਾਪ ਨਤੇ ਅ
 ਤਿਪਾਪ ਲਜਾਹੀ ॥ ਪਾਇ ਪਰੇ ਪਰ ਮੇਸਰ ਕੇ ਜਕ ਪਾਹਨੇ ਮੇ ਪਰ ਮੇਸਰ ਨਹੀ ॥ ੫ ॥ ਮੇਨ ਭੁਜੇ ਨਹੀ ਮ
 ਨ ਤੇ ਜੇ ਨਹੀ ਰੁਪ ਸਜੇ ਨਹੀ ਮੂੰਡ ਮੁਡਾਏ ॥ ਕੰਨ ਕੰਠੀ ਕਿਠੇ ਰਪੇ ਨਹੀ ਸੀ ਸਜਣ ਨਕੇ ਜੁਟ ਸੁਭਾਏ ॥ ਸਾ
 ਚੁਕਹੈ ਸੁਨਿ ਲੈ ਚਿਤਿ ਦੇ ਬਿਨੁ ਦੀਨ ਦਇਆਲ ਕੀ ਸਾਮਿ ਪਾਏ ॥ ਪ੍ਰੀਤ ਕਰੇ ਪੁਛ ਪਾਣੀ ਯਤ ਹੈ ਕ੍ਰਿ
 ਪਾਲ ਨਭੀ ਜਤ ਲਾਂਡ ਕਟਾਏ ॥ ੬ ॥ ਕਾਗਦ ਦੀ ਪਸਭੁੰ ਕਰਿ ਕੈ ਅਹੁ ਸਾਤ ਸਮੁੰਦ ਨਕੀ ਮਸਕੈ ਹੋ ॥
 ਕਾਟ ਬਨਾ ਸਪਤੀ ਸਿਗਰੀ ਲਿਖ ਬੇਧੁ ਕੇ ਲੇਖਨ ਕਾਜ ਬਨੈ ਹੋ ॥ ਸਾਰ ਸੁਤੀ ਬਕਤਾ ਕਰਿ ਕੈ ਜਾਗਿ ਕੋਟਿ
 ਗਨੇ ਸਕੈ ਹਾਥ ਲਿਖੈ ਹੋ ॥ ਕਾਲ ਕ੍ਰਿਪਾ ਨਿਬਿਨ ਬਿਨਤੀ ਨਤ ਉਤ ਮੇ ਕੇ ਪੁਛ ਨੇ ਕਰਿ ਝੋ ॥ ੭ ॥
 ਬਚਿਤ ਨਟਕ ਗੀ ਬੇਸੀ ਕਾਲ ਜੀ ਕੀ ਉਸਤਤਿ ਪ੍ਰਿਥਮ ਧਿਆਇ ਸਿਪੁਰਨ ਬੁਭ ਮਸਤ ॥ ੮ ॥ ਅਫ
 ਜੂ ॥ ੯ ॥ ॥ ਭੁਮਰੀ ਮਹਾ ਅਪਰ ਅਪਾਰ ॥ ਜਾ ਕਾਲ ਹਿਓ ਨਕਿਨ ਹੁੰ ਪਾਰਾ ਦੇਵ ਦੇਵ ਗ
 ਜਨ ਕੋਰਾ ਜਾ ਦੀਨ ਦਇਆਲ ਗਰੀਬ ਨਿਵਾਜਾ ॥ ੧੦ ॥ ਦੇਹਰਾ ॥ ਮੁਕਉ ਚਰੈ ਸਾਸਤ ਪਟਿ ਪ

ਗੰਗਿਰਿਗਿਰਿਜਾਇ॥ ਅਧਿਕਥੇਸੁਪਰੇਸੁਨੈਜਉਕਾਲਾਕ੍ਰਿਪਾਕਰਾਇ॥ ੧੨੦੦੦॥ ॥ ਕਹਾਬੁਧਪੁ
 ਤੁਛਹਮਾਰੀ॥ ਬਰਨਨਸਕੈਮਹਿਮਾਜੁਤਿਹਾਰੀ॥ ਹਮਨਸਕਤਕਰਿਸਿਫਤਿਤੁਮਾਰੀ॥ ਆਪਲੇਗੁਤੁ
 ਮਕਥਾਸੁਧਾਰੀ॥ ੩॥ ਕਹਾਬੁਧਗੋਇਛਕੀਟਬਖਾਨੈ॥ ਮਹਿਮਾਤੋਰਿਤੁਹੀਪੁਭਜਨੈ॥ ਪਿਤਾਜਨਮਜਿਮ
 ਪੂਤਨਪਾਵੈ॥ ਕਹਾਤਵਨਕਾਢੇਦਬਤਵੈ॥ ੪॥ ਤੁਮਹੀਪੁਤਾਤੁਮੈਬਨਿਆਈ॥ ਅਭਿਰਨਤੇਨਹੀਜਾਤਬ
 ਰਾਈ॥ ਤੁਮਹੀਕ੍ਰਿਅਤੁਮਹੀਪੂਤਜਾਨੈ॥ ਉਚਨਚਕਸਸਕਤਬਖਾਨੈ॥ ੫॥ ਸੇਸਨਗਸਿਰਸਹਸਬਨ
 ਈ॥ ਦ੍ਰੈਸਹਸਰਸਨਹਸੁਹਾਈ॥ ਚਟਤਅਬਲਗੇਨਮਾਪਾਗਾ॥ ਤੁਮਰੇਤਉਨਪਾਵਤਪਾਗਾ॥ ੬॥
 ਤੁਮਹੀਕ੍ਰਿਅਕਹੋਕਉਕਹੋ॥ ਸਮਾਤਤਬਤਉਰਾਤਿਰਹੈ॥ ਸੁਛਮਰੂਪਨਬਰਨਜਾਈ॥ ਬਿਰਧਸ
 ਰੂਪਕੋਬਨਿਆਈ॥ ੭॥ ਤੁਮਹੀਪੁਮਭਗਤਿਜਬਗਹਿਰੈ॥ ਛੋਰਕਥਾਸਕੁਹੀਤਬਕਹਿਰੈ॥ ਅਬਮੈ
 ਕੋਰੇਸਾਅਪੀਕਥਾਸੇਢੀਬੀਸਉਪਜਿਆਜਥਾ॥ ੮॥ ੧੨੦੦੦॥ ॥ ਪ੍ਰਿਥਮਕਥਾਸਿਛੋਪਤੋਕਹੋ
 ਬਹਿਤਚਿਤਲਾਈ॥ ਬਹੁਬਿਬੋਧੇਬਿਸਥਾਰਕੈਕਹਿਰੈਸੋਭੇਸੁਨਾਈ॥ ੯॥ ੧੨੦੦੦॥ ॥ ਪ੍ਰਿਥਮਕ
 ਲਸਬਕਥਾਪਸਾਰਾ॥ ਚੰਅਕਾਰਤੇਸਿਸਟਿਉਪਾਰਾ॥ ਕਾਲਸੈਣਪ੍ਰਿਥਮੈਕੁਯੋਭੂਪਾ॥ ਅਪਿਕਾਅਤੁਲ
 ਬਲਰੂਪਅਨੂਪਾ॥ ੧੦॥ ਕਾਲਕੇਤਵੁਸਰਭੁਅਭਯੋ॥ ਕੂਰਬਰਸਤੀਸਹਜਗਠਯੋ॥ ਕਾਲਭੁਜਚਤੁਰਥ
 ਨਿਪਸੋਹੈ॥ ਜਿਹਤੇਭਯੋਜਗਤਸਭਕੋਹੈ॥ ੧੧॥ ਸਹਸਰਾਛੁਜਾਕੇਸੁਭਸੋਹੈ॥ ਸਹਸਪਾਦਜਕੇਤਨਮੈ
 ਹੋ॥ ਸੇਖਨਯਾਪਰਸੋਇਬੋਕਹੈ॥ ਜਗਬਿਹਸੇਖਸਾਇਉਚਹੈ॥ ੧੨॥ ਏਕਸਵਦਤੇਮੈਲਨਿਕਾਰਾ॥ ਰਾਤੇ
 ਮਧੁਕੀਟਭੁਤਨਧਾਰਾ॥ ਦੁਤੀਆਕਾਲਤੇਮੈਲਨਿਕਾਰੀ॥ ਰਾਤੇਭੁਈਸਿਸਟਿਉਹਸਾਰੀ॥ ੧੩॥ ਤਿਨ
 ਕੋਕਾਲਬਹੁਰਿਬਧਕਰਾ॥ ਤਿਨਕੋਮੇਦਸਮੁੰਦਮੋਪਰਾ॥ ਚਿਕਨਤਸਜਲਪਰਰਿਹਰਹੀ॥ ਮੇਧਨਾਮਤ
 ਬੈਤਿਹਕਹੀ॥ ੧੪॥ ਸਾਧਕਰਮਜੇਪੁਰਖੁਕਮਾਵੈ॥ ਨਾਮਦੇਵਤਾਜਗਤਕਹਾਵੈ॥ ਕੁਕਿਰਤਕਰਮਜੇਜਗ
 ਮੈਕਰਹੀ॥ ਨਾਮਅਸੁਰਤਿਨਕੋਸਰੂਪਰਹੀ॥ ੧੫॥ ਬਹੁਬਿਸਥਾਰਕਾਲਗੋਬਖਾਨੀਅਤਾ॥ ਬੀਬਬ
 ਚਨਤੇਅਤਿਭੁਮਾਨੀਅਤਾ॥ ਤਿਨਤੇਹੋਤਬਹੁਤਨਿਪਾਏ॥ ਦੰਛਪਜਾਪਤਜਿਨਉਪਜਾਏ॥ ੧੬॥
 ਦਸਸਹਸੁਤਿਹਗ੍ਰਿਹਭਈਕੀਨਿਆ॥ ਜਿਹਸਮਾਨਕਹਲਗੇਨਾਨੀਨਿਆ॥ ਕਾਲਾਕ੍ਰਿਅਮੈਸੀਤਿਹਭੁ
 ਈ॥ ਤੇਸਭਬਿਆਹਿਨਰੇਸਨਦਈ॥ ੧੭॥ ੧੨੦੦੦॥ ॥ ਬਿਨਤਕਦੁਦਿਤਿਆਦਿਤਏਰਿਖਬਰੀਬ

ਨਾਇ ਨਾਗਨਗਰਿ ਪਦੇ ਸਬਦੁ ਤੀਤ ਕਉ ਉਪਜਾਇ ॥ ੧੮ ॥ ਤਾਤੇ ਸੁਰਜਰੂਪ ਕੋ ਗਾਜ ॥ ੨੨ ॥
 ਤੇ ਬੀਸ ਪੁਰੁਗਰਵ ਕਰਾ ਜੋ ਤਿਨ ਕੋ ਕਲੇ ਨਾਮੁ ਸੁਨਾਉ ॥ ਕਥਾ ਬਢਨ ਤੇ ਅਧਿਕ ਰੂਪਾਉ ॥ ੧੯ ॥ ਤਿਨ ਕੋ
 ਬੀਸ ਬਿਖੈ ਰਾਪੁ ਭੁਯੋ ॥ ਰਾਪੁ ਬੀਸ ਹੀ ਜਿਹ ਜਗ ਵਿਚ ਲਿਯੋ ॥ ਤਾਤੇ ਪੁਰੁ ਹੋਰ ਭੁਯੋ ਅਜ ਬਰਾਮ ਹਰ ਬ
 ਅਰੁ ਮਹਾ ਪੁਰੁ ਪਰਾ ॥ ੨੦ ॥ ਜਬ ਤਿਨ ਕੋ ਸੋ ਜੋਗ ਕੋ ਲਯੋ ॥ ਰਾਜ ਪਾਠ ਦਸਰ ਬੋ ਕੋ ਦਯੋ ॥ ਹੋਤ ਭੁਯੋ ਵਰ ਮਹ
 ਧਨ ਪਰਾ ॥ ਤੀਨ ਤਿਨ ਅਨ ਬਰਾ ਜਿਹ ਰਚ ਕਰਾ ॥ ੨੧ ॥ ਪ੍ਰਿਥਮ ਜੋਗੇ ਤਿਹ ਰਾਮ ਕੁਮਾਰਾ ॥ ਭੁਰ ਬਲ ਛਮ
 ਨ ਸਤ ਬਿਦਾਰਾ ॥ ਬਹੁਤ ਕਾਲ ਤਿਨ ਰਾਜ ਕਮਾਯੋ ॥ ਕਾਲ ਪਾਇ ਸੁਰ ਪੁਰੁ ਸਿਪਾਯੋ ॥ ੨੨ ॥ ਸੀਆ ਸੁਤ
 ਬਹੁ ਰਿਹੁ ਤੇ ਦੁਇ ਰਾਜਾ ॥ ਰਾਜ ਪਾਟੁ ਤਿਨੀ ਕੋ ਛੁਜਾ ॥ ਮੰਦ ਦੇਸ ਤੇ ਸੁਰਜਾ ਬਰੀ ਜਬਾ ॥ ਤਾਤੇ ਭਾਤਿ ਕੋ
 ਜਗ ਕੀਏ ਤਬਾ ॥ ੨੩ ॥ ਤਹੀ ਤਿਨੈ ਬਾਧੇ ਦੁਇ ਪੁਰੁ ॥ ਏਕ ਕੁਸੁਰੁ ਵਤੀ ਆਲਹੁ ਕਵਾ ॥ ਅਧਿਕ ਪੁਰੀ ਤੇ
 ਦੁਇ ਬਿਰਾਜੀ ॥ ਨਿਰਖਲੀ ਅਮਰਾ ਵਤ ਲਾਜੀ ॥ ੨੪ ॥ ਬਹੁਤ ਕਾਲ ਤਿਨ ਰਾਜ ਕਮਾਯੋ ॥ ਜਾਲ ਕਾਲ
 ਤੇ ਅੰਤ ਸਾਯੋ ॥ ਤਿਨ ਤੇ ਪੁਰੁ ਪੈਰੁ ਜੇ ਵਧੋ ॥ ਰਾਜ ਕਰਤ ਇਹ ਜਗ ਕੋ ਕੁਝੋ ॥ ੨੫ ॥ ਕਹਾ ਲਗੇ ਤੇ ਬਰਨ ਲ
 ਨਾਉ ॥ ਤਿਨ ਕੋ ਨਾਮ ਨ ਸੀਖਿਆ ਪਾਉ ॥ ਹੋਤ ਚਹੂੰ ਜੁਗ ਮੇ ਜੋ ਆਏ ॥ ਤਿਨ ਕੋ ਨਾਮ ਨ ਜਾਤਗਾਏ ॥ ੨੬ ॥
 ਜੋ ਅਬ ਤਉ ਕਿਹ ਪਾਬ ਲਪਾਉ ॥ ਨਾਮ ਜਬਾ ਮਤ ਭੁਖ ਸੁਨਾਉ ॥ ਕਾਲ ਕੇਤ ਅਰੁ ਕਾਲ ਰਾਇ ਭਨਾਯੋ
 ਨ ਤੇ ਭੁਝੇ ਪੁਰੁ ਪਾਇ ਅਨਗਨ ॥ ੨੭ ॥ ਕਾਲ ਕੇਤ ਭੁਯੋ ਬਲੀ ਅਪਰਾ ॥ ਕਾਲ ਰਾਇ ਜਿਨ ਨਗਰ ਨਿਕਲਾ ॥
 ਕਾਲ ਜੋਨੇ ਦੋਸ ਤੇ ਗਏ ॥ ਤਹੀ ਭੁਪ ਜਾ ਬਿਆਹਤ ਭੁਝੋ ॥ ੨੮ ॥ ਤਿਹ ਤੇ ਪੁਰੁ ਭੁਯੋ ਜੋ ਪਾਮਾ ॥ ਸੋਢੀ ਗਾਇ
 ਪਰਾ ਤਿਹ ਨਾਮਾ ॥ ਬੀਸ ਜੋਨੇ ਦੁਤਾ ਦਿਨ ਤੇ ਬੀਆ ॥ ਪਰਮ ਪਾਵਿਤ੍ਰ ਪੁਰਖ ਜੁ ਕੀਆ ॥ ੨੯ ॥ ਤਾਤੇ ਪੁਰੁ ਪੈਰੁ
 ਹਾਇ ਆਏ ॥ ਤੇ ਸੋਢੀ ਸਭ ਜਗਤ ਕਹਾਏ ॥ ਜਗ ਮੇ ਅਧਿਕ ਸੁਭ ਤੇ ਪ੍ਰਸਿਧਾ ॥ ਦਿਨ ਦਿਨ ਤਿਨ ਕੋ ਪਨ ਕੀ
 ਬਿਧਾ ॥ ੩੦ ॥ ਰਾਜ ਕਰਤ ਭੁਝੋ ਬੀਬਿਧ ਪ੍ਰਕਾਰਾ ॥ ਦੇਸ ਦੇਸ ਕੇ ਜੀਤ ਨਿਪਾਰਾ ॥ ਜਹਾਂਤ ਹਾਂਤਿ ਹਰ ਮਚ
 ਲਾਯੋ ॥ ਅੰਤੁ ਪੈਰੁ ਕਹੀ ਸਦੁ ਰਾਯੋ ॥ ੩੧ ॥ ਰਾਜ ਸੁ ਅਬ ਹੁ ਬਾਰਨ ਕੀਏ ॥ ਜੀਤ ਜੀਤ ਦੇਸੇ ਏ ਸੁਰ ਲੀਏ ॥
 ਬਾਜ ਮੇ ਪਬ ਹੁ ਬਾਰਨ ਕਰੇ ॥ ਸਕਲ ਕਲੁਖ ਨਿਜ ਕਲ ਕੇ ਹਰੇ ॥ ੩੨ ॥ ਬਹੁ ਬੀਸ ਮੇ ਬਹੁ ਬਿਖਾਧਾ ॥ ਮੇ
 ਰਨ ਸਕੋ ਕਉ ਤਿਹ ਸਾਧਾ ॥ ਬਿਚਰੇ ਬੀਰ ਬਨੈਤ ਅਖੰਡੁ ਲਾ ॥ ਗਾਹਿਗਾਹਿ ਚਲੇ ਬਿਰਨ ਰਨ ਮੰਡੁ ਲਾ ॥ ੩੩ ॥
 ਸਨਭੁ ਮਪੁਰਾਤਨ ਬੈਰਾ ॥ ਜਿਨ ਕਾ ਪੁਆ ਕਰਤ ਜਗ ਪੇਰਾ ॥ ਮੋਹ ਬਾਦ ਅਹੰਕਾਰ ਪਸਾਰਾ ॥ ੩੪ ॥ ਦੇ

੧੦੦ ॥ ਸਿਪਨਿਸਿਕੋਭਾਖੀ ॥ ਜਕਾਜਗਤਗੁਲਾਮ ॥ ਸਭੁਨਿਰਖਤਗੋਦੇ ॥ ਫਿਰੇਸਭੁਚਲਕਰਤਸ
 ਲਾਮ ॥ ੧੦੦ ॥ ॥ ਕਾਲਕੋਭਿਕਰਨਾਮਾ ॥ ਬੈਰਬਾਦਮਹਿਕਰਪਸਾਰਾ ॥ ਲੋਭੁਮੂਲਇਹਜ
 ਗੋਕਿਯਾ ॥ ਜਸੇਚਾਹਤਸਭੋਕੋਮੁਆ ॥ ੧੦੧ ॥ ॥ ਟਕਹੀਥੇਸੁਭਿਬਿਸਬਰਨਨੰਦੁ
 ਤੀਆਧਿਆਉ ॥ ੧੦੨ ॥ ॥ ੧੩੧ ॥ ॥ ਭੁਜੰਗਪਯਤਛੰਦਾ ॥ ॥ ਰਚਾਬੈਰਬਾਦਬਿਧਾ
 ਤੇਆਪਰੀ ॥ ਜਿਸੇਸਾਧਿਸਾਕਿਓਨਕੋਭਿਸੁਪਾਰੀ ॥ ਬਲੀਕਾਮਰਾਖੀ ॥ ਹਯੇਭਮੇਰਾਗਯੋਕਉਨਬੀਰ
 ਸੁਯਤੇਅਛੰਦੇ ॥ ॥ ਤਹਾਈਰਬੀਕੋਲਕੋਆਪਮਾ ॥ ਉਠੈਸਸਤਲੈਲੇਮਚਾਜੁਪਸੁਪੀ ॥ ਕਹੁਖਪਰੀ
 ਧੋਤਖੰਡੇਆਪਰੀ ॥ ਨਚੈਬੀਰਬੈਤਾਲਤੁਭਿਰਕਾਰੀ ॥ ੨ ॥ ਕਹੁਈਸਈਸਿਪੁ ॥ ਰੂਭਮਾਲੀ ॥ ਕਹੁਰੂਕ
 ਰੂਭਿਰੂਕਹੁਕੀਬੇਤਾਲੀ ॥ ਚਵੀਚਾਵਡੀਖੀਕਿਲੀਕਾਰਕੀ ॥ ਬੁਝੀਲੁਥਜੁਥੀਬਹੇਬੀਰਬੀਕੀ ॥ ੩ ॥ ੧੪
 ਰੀਕੁਟਕੁਟਕੁਲੇਤਛਮਛੀ ॥ ਰਹੇਹਾਬਰੂਰੇਭਿਭੈਭੰਪਮੁਛੀ ॥ ਕਹੁਖਪਰੀਖਿਲਖਿੰਗੀਖਤੰਗੀ ॥ ਕਹੁਖਪਰੀ
 ਖੀਖਗਖੇਤੰਨਿਖੰਗੀ ॥ ਚਵੀਚਾਵਡੀਤੁਕਨੀਤੁਕਮਾਰੀ ॥ ਕਹੁਬੈਰਵੀਤੁਤਭੈਰਉਬਕਾਰੀ ॥ ਕਹੁਬੀਰ
 ਬੈਤਾਲਬੀਕੋਬਿਹਾਰੀ ॥ ਕਹੁਭੁਤਪ੍ਰੇਤਹਮੇਸਹਾਰੀ ॥ ੪ ॥ ॥ ਮਹਾਬੀਰਗੋਜੇ ॥ ਸੁਣੇ ॥
 ਪਛੰਜੇ ॥ ਭੰਡਗਡਗਾਢੇ ॥ ਮੰਡੂਰੇਸਥਾਢੇ ॥ ਕ੍ਰਿਪਾਟੰਕਟਾਰੀ ॥ ਪਰੀਭੋਹਮਾਰੀ ॥ ੫ ॥ ਭੁਜੰਗਪਯਤ
 ਛੰਦਾ ॥ ॥ ਹਲਬੀਜਨਬੀਸੋਰਹੀਦੁਪਾਰੀ ॥ ਬਹੀਕੋਪਕਾਤੀਕ੍ਰਿਪਾਟੰਕਟਾਰੀ ॥ ਕਹੁਮੈਹਬੀਖੀਕ
 ਹੁਸੁਪਸੇਲੀ ॥ ਕਹੁਮੇਲਸਾਰੀਭੁਣੀਕੋਲਪੇਲੀ ॥ ੬ ॥ ॥ ਸੋਰਖਸੁਰਸਾਜਿਯੀ ॥ ਬਿਸਾ
 ਰਸਿਕਥਾਜਿਯੀ ॥ ਨਿਸੀਕਸਸਤਮਾਰਹੀ ॥ ਉਤਾਰਾਗਿਤਾਰਹੀ ॥ ੭ ॥ ॥ ਕਛੂਨਕਸਰਾਖਹੀ ॥ ਸੁਮ
 ਰਮਾਰਭਾਖਹੀ ॥ ਸੁਹਾਂਕਹਭਗੇਲਿਖੀ ॥ ਅਨੰਤਸਸਤ੍ਰਫੇਲਿਖੀ ॥ ੮ ॥ ॥ ਹਜਾਰਹੁਸਅੰਬਰੀ ॥ ਬਿਰਪਕੋ
 ਸੁਅੰਬਰੀ ॥ ਕਹੁਕਭਾਭੇਲੁਖੀ ॥ ਸੁਮਾਰਮਾਰਥੇਲਹੀ ॥ ੯ ॥ ॥ ਕਹੁਕਿਅੰਗੀਕਟੀਖੀ ॥ ਕਹੁਸੋਕੋਪਟੀ
 ਖੀ ॥ ਕਹੁਸੁਮਾਸਮੁਛੀਖੀ ॥ ਗਿਰੇਸੁਭੰਛਮੁਛੀਖੀ ॥ ੧੦ ॥ ॥ ਛਮਕਫੇਲਛਲਾਖੀ ॥ ਹੋਰਲਹਾਲਚਾਖ
 ਖੀ ॥ ਝਟਕਝਟਕਥਾਖੀ ॥ ਸੁਬੀਰਮੈਨਗਾਰੀਖੀ ॥ ੧੧ ॥ ॥ ਨਵੀਨਿਸਾਣਥਾਜਿਯੀ ॥ ਸੁਬੀਰਪੀਰ
 ਗਾਜਿਯੀ ॥ ਕ੍ਰਿਪਾਣਥਾਣਥਾਹੀ ॥ ਅਜਾਰਅੰਗਲਹੀ ॥ ੧੨ ॥ ॥ ਬਿਰੁਪਕੁਪਰਾਜਿਯੀ ॥ ਨਚਾਰ
 ਪੇਰਭਾਜਿਯੀ ॥ ਸੰਭਾਰਸਸਤ੍ਰਗਾਜਹੀ ॥ ਸੁਨਦਮੇਘਲਾਜਹੀ ॥ ੧੩ ॥ ॥ ਹਲੀਕਰਾਕਾ ॥ ਚਹੀ ॥ ਸਭਕ

ਸਸਤ੍ਰਾਹੀ ॥ ਭਿਰੋ ਬਿਸਾਹਿ ਸੋ ਕਿਯੀ ॥ ਸਿਧਾਹ ਦੇਵ ਲੋਕਿਯੀ ॥ ੧੭ ॥ ਰਿਸੋ ਬਿਰੁਪਕੀ ਰਿਖੀ ॥ ਸੁਮ २੩
 ਰਤ੍ਰਾਹੀ ਭਿਖੀ ॥ ਸਬਦ ਸਿਖ ਬਜਿਯੀ ॥ ਸੁਖੀ ਰਸੀ ਰਸਾਜਿਯੀ ॥ ੧੮ ॥ ਰਤ੍ਰਾਹੀ ॥ ਰਤ੍ਰਾਹੀ ॥ ਰਤ੍ਰਾਹੀ ॥
 ਲਾਜੋ ਮਹਾਬੀਰ ਸਾਜੋ ॥ ਨਚੇ ਰੁੰਦਤਾ ਜੀ ॥ ਮਚੇ ਸੁਰਗਾ ਜੀ ॥ ੧੯ ॥ ਭਿਖੀ ਤੇਲ ਤੇ ਗੀ ॥ ਮਨੋ ਬਿਜਬੇਰੀ ॥
 ਉਕੇਨਦਾ ਦੀ ॥ ਪੁਨ੍ਨਿ ਬਖਾ ਦੀ ॥ ੨੦ ॥ ਰਤ੍ਰਾਹੀ ॥ ਰਤ੍ਰਾਹੀ ॥ ਰਤ੍ਰਾਹੀ ॥ ਰਤ੍ਰਾਹੀ ॥ ਰਤ੍ਰਾਹੀ ॥ ਰਤ੍ਰਾਹੀ ॥
 ਕੀ ॥ ੨੧ ॥ ਦਲੀ ਦੀਹਾਹੀ ॥ ਰਤ੍ਰਾਹੀ ॥ ਰਤ੍ਰਾਹੀ ॥ ਰਤ੍ਰਾਹੀ ॥ ਰਤ੍ਰਾਹੀ ॥ ਰਤ੍ਰਾਹੀ ॥ ਰਤ੍ਰਾਹੀ ॥
 ਰੀ ॥ ਫਿਰੀ ਗੋਟਹੁਰੀ ॥ ਗਜੇ ਗੋਟਕਾ ਲੀ ॥ ਹਸੀਖ ਪਰਾ ਲੀ ॥ ੨੨ ॥ ਮਹਾ ਸੁਰਸੇਰੀ ॥ ਮਹਾ ਬੇਰੁਕੀ ॥
 ਮਹਾ ਗਰਬ ਗਜੇ ਯੀ ॥ ਪੁਣੀ ਮੇਘ ਲਾਜਿਯੀ ॥ ੨੩ ॥ ਰਤ੍ਰਾਹੀ ॥ ਰਤ੍ਰਾਹੀ ॥ ਰਤ੍ਰਾਹੀ ॥ ਰਤ੍ਰਾਹੀ ॥ ਰਤ੍ਰਾਹੀ ॥ ਰਤ੍ਰਾਹੀ ॥
 ਭਿਰੇ ਛਾਤ੍ਰ ਸੀਕੀ ॥ ੨੪ ॥ ਹਕੀਹਾ ਕਥਾ ਜੀ ॥ ਸਿਪਹੀ ਸੈਣ ਸਾਜੀ ॥ ਚਿਰੇ ਚਾਰ ਫੂਕੇ ॥ ਮੁਖੀ ਮਾਰ ਕੂਕੇ ॥
 २੫ ॥ ਰੁਕੇ ਸੁਰਸਾਹੀ ॥ ਮਨੋ ਸਿਧ ਗੀ ॥ ਛਹੇ ਫਾਲ ਫਕੀ ॥ ਕ੍ਰਿਪਾ ਦੇ ਕੁੰਕੀ ॥ ੨੬ ॥ ਹਕੀਹਾ ਕਥਾ ਜੀ ॥
 ਨਚੇ ਰੁੰਦਤਾ ਜੀ ॥ ਰਸੀ ਰੁੰਦ ਪਗੇ ॥ ਭਿਰੋ ਰੋਸ ਜਾਗੇ ॥ ੨੭ ॥ ਰਿਸੇ ਸੁਪਸੇਲੀ ॥ ਕੁਈ ਰੇਲ ਪੇਲੀ ॥ ਪਲੀਹਾ
 ਹਨਚੇ ॥ ਰਣੀ ਬੀਰਾਹੀ ॥ ੨੮ ॥ ਰਸੇ ਮਾਸਹਾਹੀ ॥ ਨਚੇ ਰੁੰਦਤਾ ਜੀ ॥ ਮਹਾ ਛੀਰ ਫੂਕੇ ॥ ਮੁਖੀ ਮਾਰ ਕੂਕੇ ॥
 ੨੯ ॥ ਗਜੇ ਗੋਟ ਦੇਵੀ ॥ ਮਹਾ ਅਸਰੇਵੀ ॥ ਰੁਕੇ ਰੁੰਦਤਾ ਜੀ ॥ ਰਸੀ ਰੁੰਦ ਰਾਦੀ ॥ ੩੦ ॥ ਰਿਸੇ ਬੇਰੁਕੀ ॥
 ਮਹਾ ਜੇਧ ਜੁਝੈ ॥ ਰੁੰਦਤਾ ਰੁੰਦਾ ॥ ਬਜੇ ਬੇਰੁਕਾ ਦੇ ॥ ੩੧ ॥ ਗਜੇ ਗਾਹ ਬਾਧੇ ॥ ਧਨੁਰ ਬਾਨ ਸਾਧੇ ॥ ਬ
 ਰੇਆਪ ਮਧੀ ॥ ਰਿਸੇ ਅੰਧ ਅੰਧੀ ॥ ੩੨ ॥ ਗਜੇ ਬਾਜਰੁਝੈ ॥ ਬਲੀ ਬੇਰੁਕੀ ॥ ਰਿਸੇ ਸਸਤ੍ਰਾਹੀ ॥ ਉਕੇਨ
 ਤਚਾਹੀ ॥ ੩੩ ॥ ਗਜੇ ਅਲਗਾਜੀ ॥ ਨਚੇ ਰੁੰਦਤਾ ਜੀ ॥ ਹਕੀਹਾ ਕਥਾ ਜੀ ॥ ਫਿਰੀ ਸੈਣ ਕੁਜੀ ॥ ੩੪ ॥ ਭਿ
 ਖੀ ਤੇਲ ਤੇ ਗੀ ॥ ਪਦੀ ਬਿਜਬੇਰੀ ॥ ਬਹੇ ਬਾਰ ਬੇਰੀ ॥ ਜਲੀ ਜਿਉ ਗੀ ਗੀ ॥ ੩੫ ॥ ਅਪੋਆਪ ਬਾਹੀ ॥ ਉਕੇ
 ਜੀਤ ਚਾਹੀ ॥ ਰਸੀ ਰੁੰਦ ਰਾਤੋ ॥ ਮਹਾ ਮਤਾ ਮਾਤੋ ॥ ੩੬ ॥ ਰਤ੍ਰਾਹੀ ॥ ਰਤ੍ਰਾਹੀ ॥ ਰਤ੍ਰਾਹੀ ॥ ਰਤ੍ਰਾਹੀ ॥ ਰਤ੍ਰਾਹੀ ॥ ਰਤ੍ਰਾਹੀ ॥
 ਬਜੀ ਰੇਰੁਕੀ ਰੁੰਦ ਨਿਸਾਣੀ ॥ ਨਵੇ ਨਵੀ ਸਾਣ ਗਜੇ ਗੀ ॥ ਫਿਰੇ ਰੁੰਦ ਮੁੰਦ ਨੀਤ ਫਤੀਰੀ ॥ ੩੭ ॥
 ਬਹੇ ਬਾਰ ਬੇਰੀ ॥ ਰੁਕੇ ਰੁੰਦ ਮੁੰਦ ਮਹਾ ਜੇਧ ਜੀ ॥ ਬਧੇ ਬੀਰ ਬਾਨ ਬਰੇ ॥ ਮੇਰੁ ਵਰੇ ॥ ਪੁ
 ਮਿਥੇ ਪੁਣੀ ਮਨੋ ਮਤ ਵਰੇ ॥ ੩੮ ॥ ਉਕੇ ਰੁੰਦ ਮੁੰਦ ਸਮਰ ਬਾਜਿਯੀ ॥ ਕ੍ਰਿਪਾ ਅਤ ਕੇ ਕਾਲ ਕੇ ਮੇਘ ਗੰਜਿ
 ਯੀ ॥ ਰੁਈ ਤੀਰ ਫੀਰ ਕਮਾ ਦੇ ਕੁੰਕੀ ॥ ਬਜੇ ਬੇਰੁਕੀ ਮਹਾ ਜੀ ਗਾਹਿਯੀ ॥ ੩੯ ॥ ਬਿਰਚੇ ਮਹਾ ਜੀ

ਜੇ ਪਾਜੁ ਆਣੀ ਖੁਲੇ ਖੰਗਾਖੀ ਅਭੁਤੰ ਭੁਯਾਣੀ ॥ ਬਕੀ ਜੁੜੇ ਰਸੀ ਰੁਦ੍ਰ ਤੇ ॥ ਮਿਲੇ ਹਥ ਬਖੀ ਮ
 ਹਾਤੇ ਜਤ ਤੇ ॥ ੪੨ ॥ ॥ ਭੀਮ ਤੇ ਜਤੇ ਗੰਧਰਬੀ ਪਹਾਦੀ ॥ ਰੁਲੇ ਤੰ ਭੁਯੰ ॥ ਉਠੀ ਸਸਤ੍ਰਾਣੀ ॥ ਬੰਬਕੰਤ ਬੀਰ
 ਰੁਕੁਕੰਤ ਪਾਖੀ ॥ ਮਨੇ ਜੁਪਾਇ ਦੰਜੁ ਟਿਯੋ ਬਿਤਰਾਖੀ ॥ ੪੩ ॥ ॥ ਮਹਾਜੁ ਪਮਾਦਿ ਖੀ ਮਹਾ ਭੁਰਗਾ ਜੇ ॥ ਅਪੋ
 ਅਪੋ ਸਸਤ੍ਰਾ ਸੀ ਸਸਤ੍ਰਾ ਜੇ ॥ ਉਠੇ ਭਾਰ ਸਾਧੀ ਮਚੇ ਲੋਹ ਕ੍ਰੋਹੀ ॥ ਮਨੇ ਬੇਲ ਬਾਸੀ ਤਮਾਹੀ ਤੇ ਸੋਹੀ ॥ ੪੪ ॥
 ॥ ਜਿਤੇ ਬੈਰਾਵੀ ॥ ਤਿਰੇ ਅੰਤ ਜੁੜੀ ॥ ਜਿਤੇ ਬੇਤਰਾ ਜੇ ॥ ਤਿਤੇ ਅੰਤ ਲਾਜੇ ॥ ੪੫ ॥ ॥
 ਟੇ ਦੇ ਹਥ ਗਮੀ ॥ ਛੁਟੀ ਹਥ ਚਗਮੀ ॥ ਕਹੂੰ ਬੇਤਰੇ ਲੀ ॥ ਗਿਰੇ ਸੁਰਟੇ ਲੀ ॥ ੪੬ ॥ ॥ ਕਹੂੰ ਮੁਛ ਮਖੀ ॥ ਕਹੂੰ ਸਸ
 ਤ੍ਰਾਖੀ ॥ ਕਹੂੰ ਬੇਲ ਖੰਗੀ ॥ ਕਹੂੰ ਪਰਮ ਪਰੀ ॥ ੪੭ ॥ ॥ ਗਹੇ ਮੁਛ ਬੀਕੀ ॥ ਮੰਡੇ ਅਨਹੰਕੀ ॥ ਫੁਕਾ ਫੁਕ ਫੁ
 ਲੀ ॥ ਉਠੇ ਹਲ ਚਾਲੀ ॥ ੪੮ ॥ ॥ ॥ ਖੁਲੇ ਖੰਗਾਖੀ ਮਹਾ ਖੰਗਾਖੇ ਤੰ ॥ ਨਚੇ ਬੀਰ ਬੈਤਾਲ ਰੂ
 ਤ ਪੇਤੀ ॥ ਬਜੇ ਰੰਗ ਭੂਭੂ ਉਠੇ ਨਦਿ ਸੀਖੀ ॥ ਮਨੇ ਮੱਲ ਜੁਟੇ ਮਹਾ ਹਥ ਬਖੀ ॥ ੪੯ ॥ ॥ ਛਪੇ ਛੰਦਾ ॥ ॥ ਜਿ
 ਨਿਸੁਰਨ ਸੀਗਾ ਮਸਤ੍ਰਾ ਸਾਮੁ ਹੋਏ ॥ ਮੰਡਿ ॥ ਤਿਨ ਸੁਭਟਨ ਤੇ ॥ ਏਕ ਕਾਲ ਕੋ ਉਜੀ ਅਤਨ ਛੁਡਿ ॥
 ਸਬਖੀ ਖੰਗਾਖੀ ਰੁਖੇਤਰ ਮੰਡੁ ਪਾਹੁਟੇ ॥ ਸਾਰ ਪਾਰ ਪਰਮ ਮੁਕਤ ਬਿਪਨ ਤੇ ਛੁਟੇ ॥ ਘੋਰੁ ਕਟੁਕ
 ਜੁੜੇ ਸਬੈ ਪਾਵਨ ਪਾਛੈ ਭਾਗੀ ॥ ਜੈ ਕਾਰ ਅਪਾਰ ਸੁਪਾਰਹੁ ਅੰਬਾ ਸਵੈ ਕਾ ਸਿ ਪਾਖੀ ॥ ੫੦ ॥
 ॥ ॥ ਇਹਿ ਬਿਧਿ ਮਚਾਯੋ ਰਸੀਗਾਮਾ ॥ ਸਿਧਏ ਸੁਰ ਸੁਰ ਕੋ ਪਾਮਾ ॥ ਕਹਾਲ ਗੋਵਰ ਕੋ ਬੈਲ
 ਰਾਣੀ ॥ ਅਪਨ ਪੁਤਾ ਨ ਬਰਨੀ ਜਾਣੀ ॥ ੫੧ ॥ ॥ ਕੁਜੰਗ ਪੁਯਾਤ ਛੰਦਾ ॥ ॥ ਲਵੀ ਸਰਬੰ ਜੀਤੇ ਕੁਸੀ
 ਸਰਬ ਹਾਥੇ ॥ ਬਚੇ ਜੇ ਬਲੀ ਪਾਨ ਲੋਕੋ ਸਿਧਾਏ ॥ ਚਤੁਰ ਬੇਦ ਪਠਿ ਯੰਕੀ ਭਿਕਾ ਸਿ ਬਾਸੀ ॥ ਪਨੇ ਬਰ
 ਖਕੀ ਨੇਤ ਹਾਹੀ ਨਿਵਾਸੀ ॥ ੫੨ ॥ ॥ ॥ ਗਿਰੇ ਬੇਲ ਵੀ ਕੁਸੀ ਜੁਪ ਬਰਨ ਨਾ ਮੁਰਿ
 ਤੀਆ ਪਿਆਉ ਸਾਮਾ ਪਤ ਮਸਤ੍ਰਾ ਸੁਭ ਮਤਾ ॥ ੫੩ ॥ ॥ ਅਫਜੁ ॥ ੫੪ ॥ ॥ ॥ ਕੁਜੰਗ ਪੁਯਾਤ ਛੰਦਾ
 ॥ ॥ ਜਿਨੈ ਬੇਦ ਪਠਿਯੋ ਸੁਬੇ ਦੀਕਹਾਏ ॥ ਤਿਨੈ ਪਰਮ ਕੇ ਕਰਮ ਨੀਕੇ ਚਲਾਏ ॥ ਪਰੇ ਕਾਗਦੀ ਮ
 ਦ੍ਰਾਜਾ ਸੁਪਾਥੀ ॥ ਅਪੋ ਅਪੋ ਬੈਰਾਵੀ ਬਿਸਾਥੀ ॥ ੫੫ ॥ ॥ ॥ ਨਿਪੀ ਮੁਕਤਿ ਯੰ ਦੁਤ ਸੇ ਕਾ ਸਿ ਆਖੀ ॥
 ਸਬੈ ਬੇਦਿ ਭੇਦ ਭਾਖੇ ਸੁਨਾਖੀ ॥ ਸਬੈ ਬੇਦ ਪਠੀ ਚਲੇ ਮੰਦ੍ਰੇ ਸੀ ॥ ਪਟਾ ਮੰਕੀਯੋ ਅਨ ਕੇ ਕੋਲੇ
 ਸੀ ॥ ੫੬ ॥ ॥ ॥ ਸੁਨੈ ਬੇਦ ਕੀ ਭੁਪਤ ਤੇ ਕਗਾਣੀ ॥ ਸਬੈ ਪਾਸ ਬੈਤੇ ਸਤਾ ਬੀਚ ਭਾਣੀ ॥ ਪਰੇ ਸਾਮ ਬੇਦ ਜੁਜ

28

ਨਪੁਰਾਤਨ ਦੀਆਂ ਅਮਰਦਾਸਿ ਸੁਰਪੁਰਿ ਮਗੁਲੀਆਂ ॥ ੮॥ ਸੀਨ ਨਕ ਅੰਗ ਦਕੁ ਰਿਮਨਾ ॥ ਅਮਰ
 ਦਾਸ ਅੰਗ ਦਪਹਿ ਚਨਾ ॥ ਅਮਰਦਾਸ ਰਾਮਦਾਸ ਕਹਾਏ ॥ ਸਾਧਨ ਲਖਾ ਮੂੜ ਨਹ ਪਾਏ ॥ ੯॥ ਭਿੰਨ
 ਭਿੰਨ ਸਭ ਹੁੰਕਰਿ ਜਾਨਾ ॥ ਇਕ ਰੂਪ ਕਿਨ ਹੁੰ ਪਹਿ ਚਨਾ ॥ ਜਿਨ ਜਾਨਾ ਤਿਨ ਹੀ ਸਿਧ ਪਾਈ ॥ ਬਿਨਸ
 ਮਝੇ ਸਿਧ ਹਾਥ ਨਾ ਆਈ ॥ ੧੦॥ ਰਾਮਦਾਸ ਹਰਿ ਸੀਮਾ ਲਿਖਾਏ ॥ ਗੁਰਤਾ ਦੇਤਾ ਅਰਜਨ ਹਿਉ ਏ ॥
 ਜਬ ਅਰਜਨ ਪ੍ਰਭੁ ਲੇਕ ਸਿਧਾਏ ॥ ਹਰਿਗੋਬਿੰਦ ਤਿਹ ਠਾਠ ਹਿਰਾਏ ॥ ੧੧॥ ਹਰਿਗੋਬਿੰਦ ਪ੍ਰਭੁ ਲੇਕ ਸਿ
 ਧਾਏ ॥ ਹਰੀਰਾਇ ਤਿਹ ਠਾਠ ਏ ॥ ਹਰੀਕ੍ਰਿਸਨ ਤਿਨ ਕੇ ਸੁਤ ਵਧਾਏ ॥ ਤਿਨ ਤੇ ਤੇਗ ਬਹਾਦਰ ਭਏ ॥ ੧੨॥
 ਤਿਲਕੁ ਜੰਦੂ ਰਖਾ ਪ੍ਰਭੁ ਤਾਕਾ ॥ ਕੰਨਿ ਬੰਨ੍ਹੇ ਕੁਝ ਮਹਿ ਸਾਕਾ ॥ ਸਾਧਨ ਹੇਤ ਇਤੀ ਜਿਨ ਕਹੀ ॥ ਸੀਸ ਦੀ
 ਆਪਰ ਸੀਨ ਉਚਰੀ ॥ ੧੩॥ ਪਰਮਹੇਤ ਸਾਕਾ ਜਿਨਿ ਕੀਆ ॥ ਸੀਸ ਦੀਆ ਪਰ ਸਿਰੁ ਨ ਦੀਆ ॥
 ਨਾਟਕ ਚੇਟਕ ਕੀਏ ਕੁਕਾਜਾ ॥ ਪ੍ਰਭੁ ਲੇਗ ਨਹ ਹੀ ਆਵਤ ਲਾਜਾ ॥ ੧੪॥ ਫੀਕ ਰਿੰਫੇ
 ਵਿਲੀ ਸਿਧਿ ਪ੍ਰਭੁ ਪੁਰਿ ਕੀਆ ਪਾਪਾਨਾ ॥ ਤੇਗ ਬਹਾਦਰ ਸੀ ਕ੍ਰਿਅ ਕਰੀਨ ਕਿਨ ਹੁੰਆਨਾ ॥ ੧੫॥ ਤੇਗ
 ਬਹਾਦਰ ਕੇ ਚਲਤ ਕੁਝ ਜਗਤ ਕੇ ਸੋਕਾ ਹੋਏ ਹੈ ॥ ਸਭੁ ਜਗਤ ਕੇ ਜੈ ਜੈ ਜੈ ਸੁਰ ਲੋਕਾ ॥ ੧੬॥
 ਪਾਤਿਸਾਹੀ ਬਰਨਨੈ ਨਾਮ ਪੰਚਮੇ ਧਿਆਇ ਸਮਾਪਤ ਮਸਤ ਮੁਕੁਮ ਸਤੁ ॥ ੧੭॥
 ਅਨੁਜਾ ॥ ੨੧੫॥ ॥ ਅਬ ਮੇਅਪਨੀ ਕਥਾ ਬਖਾਏ ॥ ਤਪਸਾ ਪਤ੍ਰ ਹਿਥਿ ਪਿਧੁ ਹਿ
 ਆਨੇ ॥ ਹੇਮਕੁੰਟ ਪਰਬਤ ਹੋ ਜਹਾ ॥ ਸਪਤ ਸਿੰਗੋ ਸੋਭਿਤ ਹੋਤਹਾ ॥ ੧॥ ਸਪਤ ਸਿੰਗ ਤਹ ਨਾਮ ਕਹਾ
 ਵਾ ॥ ਪੰਡੁਰਾਜ ਜਹੇ ਜੋਗ ਕਮਾਵਾ ॥ ਤਹ ਮਾਧਿਕਤ ਪਸਿਆ ਸਾਧੀ ॥ ਮਹਾਕਲ ਕਾਲ ਕੋ ਅਰਾ
 ਧੀ ॥ ੨॥ ਇਹਿ ਹਿਥਿ ਪਿਕਰਤ ਤਪਸਿਆ ਭਯੋ ॥ ਦ੍ਰੈਤੋ ਇਕ ਰੂਪ ਹੋ ਗਯੋ ॥ ਤਾਤਮਾਤ ਮੁਕਾ ਅਲਖ
 ਅਰਾਧਾ ॥ ਬਹੁ ਬਿਧਿ ਜੋਗ ਸਾਧਨਾ ਸਾਧਾ ॥ ੩॥ ਤਿਨ ਜੋਗੀ ਅਲਖ ਕੀ ਸੇਵਾ ॥ ਤਾਤੋ ਭਏ ਪ੍ਰਸੰਨ
 ਗੁਰ ਦੇਵਾ ॥ ਤਿਨ ਪ੍ਰਭੁ ਜਬ ਆਇ ਸਮੁਹਿ ਦੀਆ ॥ ਤਬ ਹਮ ਜਨਮ ਕਲਮ ਮਹਿ ਲੀਆ ॥ ੪॥ ਚਿਤ
 ਨ ਭਯੋ ਹਮੇਰਾ ਵਨ ਕਹਾ ॥ ਚੁਕੀ ਰਹੀ ਸੁਤ ਪ੍ਰਭੁ ਚਰਨ ਨਾਮਹਿ ॥ ਜਿਉ ਤਿਉ ਪ੍ਰਭੁ ਹਮੇਕੋ ਸਮਝਾਏ ॥
 ਇਮ ਕਹਿ ਕੀਏ ਹੋਲੇਕ ਪਠਾਏ ॥ ੫॥ ਮੁਕੁਮ ਪੁਰਖ ਬਾਚਾਇ ਸਕੀਟ ਪਤਿ ॥ ੬॥ ॥ ਜਬ
 ਪਹਿਲੇ ਹਮਾ ਸਿਸਟਿ ਬਨਾਈ ॥ ਵਣੀਤਰ ਚੇਵੁ ਸਟ ਦੁਖ ਵਾਈ ॥ ਤੇਭੁ ਜਬ ਲਬ ਵਹੇ ਹੋ ਗਏ ॥ ੩

ਪੁਰਖ ਪਰਮ ਪੁਰਖ ਹਿਰਾਇ ॥ ੬ ॥ ਤੇਹ ਮਤ ਮਾ ਕਿਤ ਨ ਕੋ ਖਾਧੇ ॥ ਤਿਨ ਕੀ ਠਉਰ ਦੇਵਤਾ ਖਾਧੇ ॥ ਤੇਭੀ ਬ ੨੫
 ਲੁਪਤਾ ਉਰਾਇ ॥ ਆਪ ਨਹੀ ਪਰਮੇ ਸੁਰਿ ਕਾਇ ॥ ੭ ॥ ਮਹਾ ਦੇਵ ਅਚੁਤ ਕਹਾਯੋ ॥ ਬਿਸਨ ਆਪ ਹੀ ਕਿ
 ਠਹਿਰਾਯੋ ॥ ਬ੍ਰਹਮ ਆਪ ਆਰਥ ਹਮ ਬਖਾਨਾ ॥ ਪੁਰਖ ਪੁਰਖ ਨ ਕਿਨੂੰ ਜਾਨਾ ॥ ਧਾਰਬ ਸਾਖੀ ਪੁਰਖ ਅਸ
 ਦ ਬਨਾਇ ॥ ਸਾਖ ਨ ਮਿਤ ਦੇ ਬੇਠਹਿਰਾਇ ॥ ਤੇ ਕਹੈ ਕਰੇ ਹਮਾਹੀ ਪੂਜਾ ॥ ਹਮਾਇ ਨੁ ਅਵਰ ਨ ਤੁਕਰ ਦੂਜਾ ॥
 ੮ ॥ ਪਰਮ ਤਤ ਕੇ ਜਿਨਿ ਨ ਪਛਾਨਾ ॥ ਤਿਨ ਕਹਿ ਈਸਰ ਤਿਨੀ ਕਹਮਾਨਾ ॥ ਕੇਤੇ ਚੰਦ ਸੂਰ ਕਹਮਾਨੇ ॥ ਅ
 ਗਨ ਹੋ ਕੁਈ ਮਵਲ ਪਵਾਨੇ ॥ ੯ ॥ ਕਿਨੂੰ ਪੁਰਖ ਪਾਹਨ ਪਹਿਚਾਨਾ ॥ ਨਾਤਿ ਕਿਤੇ ਜਗ ਕਰਤ ਬਿਧਾਨਾ ॥
 ਕੇਤ ਕਕਰਾ ਕਰਤ ਰੂਪਾਨਾ ॥ ਪਰਮ ਰਾਜੇ ਕੇ ਪਰਮ ਪਛਾਨਾ ॥ ੧੦ ॥ ਜੇ ਪੁਰਸਾਖਨ ਮਿਤ ਠਹਿਰਾਇ ॥ ਤੇ
 ਹਿਆ ਆਇ ਪੁਰਖ ਹਵਾਇ ॥ ਤਾ ਕੀ ਬਾਤ ਬਿਸਰ ਜਾਤੀ ਭੂਠੀ ॥ ਅਪਨੀ ਅਪਨੀ ਪਰਤ ਸੇਭ ਭੂਠੀ ॥ ੧੨ ॥
 ਜਬ ਪੁਰਖ ਨ ਤਿਨੈ ਪਹਿਚਾਨਾ ॥ ਤਬ ਹਰਿ ਇਨ ਮਨੁ ਛਨ ਠਹਿਰਾਨਾ ॥ ਤੇਭੀ ਬਾਸਿ ਮਤਾ ਹੁਇ ਗਏ ॥
 ਪਰਮੇ ਸੁਰ ਪਾਹਨ ਠਹਿਰਾਇ ॥ ੧੩ ॥ ਤਬ ਹਰਿ ਸਿਧ ਸਾਧ ਠਹਿਰਾਇ ॥ ਤਿਨ ਭੀ ਪਰਮ ਪੁਰਖ ਨ ਹੀ ਪਾਇ ॥
 ਜੇ ਕੋਈ ਹਿਤ ਛੁਪੇ ਜਗ ਸਿਆਨਾ ॥ ਤਿਨ ਤਿਨ ਅਪਨੇ ਪੰਥ ਚਲਾਨਾ ॥ ੧੪ ॥ ਪਰਮ ਪੁਰਖ ਕਿਨੂੰ ਨਹ
 ਪਾਯੋ ॥ ਬੈਰ ਬਾਦ ਹਿ ਕਾਰ ਬਢਾਯੋ ॥ ਪੇਰੁ ਪਤ ਆਪਨ ਤੇ ਜਲੈ ॥ ਪੁਰਖ ਕੇ ਪੰਥ ਨ ਕੋ ਊਚਲੈ ॥ ੧੫ ॥ ਜਿਨਿ
 ਜਿਨਿ ਤਨ ਕਿਸੇ ਪੁੰਧ ਯੋ ॥ ਤਿਨ ਤਿਨ ਅਪਨਾ ਰਹੁ ਚਲਾਯੋ ॥ ਪਰਮੇ ਸਰਨ ਕਿਨੂੰ ਪਹਿਚਾਨਾ ॥ ਅਮ
 ਉਚਾਰੇ ਕੋਯੋ ਦਿਵਾਨਾ ॥ ੧੬ ॥ ਪਰਮ ਤਤ ਕਿਨੂੰ ਨ ਪਹਿਚਾਨਾ ॥ ਆਪ ਆਪ ਭੀ ਤਰਿ ਉਰਾਨਾ ॥ ਤਬ ਜੇ
 ਜੇ ਰਿਖ ਰਾਜ ਬਨਾਇ ॥ ਤਿਨ ਆਪੁ ਨ ਪੁਨਿ ਸਿੰਘਿ ਤਿਚਲਾਇ ॥ ੧੭ ॥ ਜੇ ਸਿੰਘਿ ਤਨ ਕੇ ਭਏ ਅਨੁਗਾਹੀ ॥
 ਤਿਨ ਤਿਨ ਫਿਰ ਆਬ੍ਰਹਮ ਕੀ ਤਿ ਆਗੀ ॥ ਜਿਨ ਮਨੁ ਹਰਿ ਚਰਨ ਨ ਠਹਿਰਾਯੋ ॥ ਸੇ ਸਿੰਘਿ ਤਿਨ ਕੇ ਗਾਹਨਾ
 ਯੋ ॥ ੧੮ ॥ ਬ੍ਰਹਮ ਚਾਗੂ ਬੈਦ ਬਨਾਇ ॥ ਸਰ ਬੋਲੇ ਕਾਤਿ ਹਕਮ ਚਲਾਇ ॥ ਜਿਨ ਕੀ ਚਿਦ ਹਰਿ ਚਰਨ ਨ
 ਲਾਗੀ ॥ ਤੇ ਬੈਦ ਨ ਕੇ ਭਏ ਤਿ ਆਗੀ ॥ ੧੯ ॥ ਜਿਨ ਮਤ ਬੈਦ ਕੇ ਬਨਾਤਿ ਆਗੀ ॥ ਪਰ ਬ੍ਰਹਮ ਕੇ ਭਏ
 ਅਨੁਗਾਹੀ ॥ ਤਿਨ ਕੇ ਗੁਰਮਤਿ ਜੇ ਚਲਾਯੀ ॥ ਭਾਤਿ ਅਨੇਕ ਦੂਖ ਸੇਵਲਾਹੀ ॥ ੨੦ ॥ ਜੇ ਜੇ ਸਹਿਤ ਜਾ
 ਤਨ ਸੇਵੇ ॥ ਪੁਰਖ ਕੇ ਸਿਗਨ ਛੋਡੁ ਤੇ ਹੋ ॥ ਤੇ ਤੇ ਪਰਮ ਪੁਰਖ ਹਜਾਹੀ ॥ ਤਿਨ ਹਰਿ ਸਿਉ ਅੰਤ ਹਿ ਕਿਛੁ
 ਨਾਹੀ ॥ ੨੧ ॥ ਜੇ ਜੇ ਜੀਯ ਜਾਤਨ ਤੇ ਰੂਠੇ ॥ ਪਰਮ ਪੁਰਖ ਤ ਜਿਨਿ ਮਗਾ ਪਗੇ ॥ ਤੇ ਤੇ ਨਹ ਕਵੀ ਰੋਮੇ ਪਰ

॥ १ ॥ ਬਾਨ ਬਾਨ ਜਗਮੇ ਬਪੁ ਮਰਹੀ ॥ ੨੨ ॥ ਤਬ ਹਰਿ ਬਹੁ ਰਿਵੇਤ ਉਪਜਾਯੋ ॥ ਤਿਨ ਭੀ ਅਪਨਾ ਪੰਥੁ
 ਚਲਾਯੋ ॥ ਕਰਮੇ ਨਖ ਸਿਰਜਣ ਸਵਾਰੀ ॥ ਪੁਰਕੀ ਕ੍ਰਿਆ ਨ ਕਛੁ ਬਿਚਾਰੀ ॥ ੨੩ ॥ ਪੁਨਿ ਹਰਿ ਕੋ ਬਖਸ਼ਿ
 ਕੇ ਉਪਰਾਜਾ ॥ ਸਿਖ ਕਰੇ ਬਿਨੁ ਬੁਝਤਾ ॥ ਸਦਨ ਕਰੇ ॥ ੨੪ ॥ ਭੀ ਪ੍ਰੀਤ ਰੀਤ ਨ ਬਿਚਾਰੀ ॥
 ੨੫ ॥ ਪੁਨਿ ਹਰਿ ਰਾਮ ਨ ਦੇ ਕੇ ਕਰਾ ॥ ਭ੍ਰਮ ਬੈਰਾਗੀ ਕਿ ਜੇ ਨਿਸਰਾ ॥ ਕੰਠੀ ਕੰਠ ਕਾਠ ਕੀ ਚਾਰੀ ॥ ਪੁਰਕੀ
 ਪਰਮ ਕ੍ਰਿਆ ਨ ਕਛੁ ਬਿਚਾਰੀ ॥ ੨੬ ॥ ਜੇ ਪੁਰਖੁ ਪੁਰਖ ਉਪਜਾਏ ॥ ਤਿਨਿ ਤਿਨਿ ਆਪਨੇ ਮਾਗਿ ਚਲਾਏ ॥
 ਵੀਨ ਤਬ ਪੁਰ ਉਪਰਾਜਾ ॥ ਅਰਬ ਦੇਸ ਕੇ ਕੀਨਿ ਰਾਜਾ ॥ ੨੭ ॥ ਤਿਨ ਭੀ ਏਕ ਪੰਥੁ ਉਪਰਾਜਾ ॥ ਤਿਨੁ
 ਬਿਨ ਕੀਨੇ ਸਭ ਰਾਜਾ ॥ ਸਭ ਤੇ ਅਪਨਾ ਮੁਖ ਪਾਯੋ ॥ ਸਤਿ ਨਾਮ ਕਾ ਹੁਨ ਦ੍ਰਿੜ੍ਹ ਯੋ ॥ ੨੮ ॥ ਸਭੁ ਅਪਨੀ
 ਅਨੀ ਉਰਝਾਨਾ ॥ ਪਰਬ ਕਾ ਹੁਨ ਪਛਾਨਾ ॥ ਤਪਸਾ ਧਰਤ ਹਰਿ ਮੇ ਹਿ ਬੁਝਾਯੋ ॥ ਇਮ ਕਹਿ ਕੈ ਇਹ ਲੋਕ
 ਪਠਾਯੋ ॥ ੨੯ ॥ ਅਕਾਲ ਪੁਰਖ ਜਾਗੈ ॥ ਚੈ ਪਈ ॥ ਮੇਰੇ ਅਪਨਾ ਬੁਝਤੋ ਹਿਨਿ ਵਾਜਾ ॥ ਪੰਥੁ ਪੁਰ
 ਕਰ ਬੈਕੁ ਸਾਜਾ ॥ ਜਾਹਿ ਤਹੁ ਤੈ ਪਰਮ ਚਲਾਇ ॥ ਕਬੁ ਪਕਰਨ ਤੋ ਲੋਕ ਹਟਾਇ ॥ ੩੦ ॥ ਕਬਿ ਬਾਦ
 ॥ ੩੧ ॥ ਠਾਂਢੁ ਭੁਯੇ ਮੇਰੇ ਰਿਕ ਬਿਬਚਨ ਕਹਾ ਸਿਰ ਨਿਆਇ ॥ ਪੰਥੁ ਚਲੈ ਤਬ ਜਗਤ ਮੇਰੇ ਜਬ
 ਭੁਮ ਕਰੇ ਸਹਾਇ ॥ ੩੨ ॥ ਚੈ ਪਈ ॥ ॥ ਇਹ ਕਰਨ ਪੁਰੁ ਮੇਰੇ ਪਠਾਯੋ ॥ ਤਬ ਮੇਰੇ ਜਗਤ ਜਨਮ ਪਾਰਿਆ
 ਯੋ ॥ ਜੇ ਮਾਏ ਨ ਕਹੀ ॥ ਇਨੈ ਤਿ ਮਕਾਰੇ ॥ ਅਉਰ ਕਿਉ ਤੇ ਬੈਰਾਗੀ ਹੋ ॥ ੩੩ ॥ ਜੇਹਾ ਕੇ ਪਰਮੇਸ
 ਰ ਉਚਰਿਹੈ ॥ ਤੇ ਸਭ ਨਾਹਿ ਕੁਝ ਮਾਹਿ ਪਾਰਿਹੈ ॥ ਮੇਰੇ ਦਾਸੁ ਤਵ ਨ ਕਾਜੇ ॥ ਯਾ ਮੇਰੇ ਦੁਨਰ ਚ ਪਛਾ
 ਨੈ ॥ ੩੪ ॥ ਮੇਰੇ ਪਰਮ ਪੁਰਖ ਕੇ ਦਾਸਾ ॥ ਦੇਖ ਨਿਆਏ ਜਗਤ ਤਮਾਸਾ ॥ ਜੇ ਪੁਰਖ ਜਗਤ ਕਹਾ ਸੇ ਕਹਿ
 ਹੋ ॥ ਮਿਤ ਲੋਗ ਤੇ ਮੇਰੇ ਨ ਰਹਿਹੈ ॥ ੩੫ ॥ ਅਨਾਹਿਤ ਪੁਰਖੁ ਬਿਹੋ ॥ ਕਿਉ ਨ ਕਾਨ ਰਾਖਿ
 ਹੋ ॥ ਕਿਉ ਨ ਭੇਖ ਭੀ ਜੋਹੋ ॥ ਅਲੇਖ ਬੀ ਲੇਖੀ ਜੋਹੋ ॥ ੩੬ ॥ ਪਖਾਣੁ ਮੁਖ ਹੋ ਨਹੀ ॥ ਨ ਭੇਖ ਭੀ ਜੋਹੈ ਕਹੀ ॥
 ਅਨਿਤ ਨਾ ਮੁਗਾਹਿਹੈ ॥ ਪਰਮ ਪੁਰਖ ਪਾਇਹੈ ॥ ੩੭ ॥ ਜਟਾਨ ਸੀ ਸਧਾ ਸਿਹੀ ॥ ਨ ਮੁਦ ਕਾ ਸੁਧਾਰਹੀ ॥
 ਨ ਕਾਨ ਕਾਹੂ ਕੀ ਧੋਹੀ ॥ ਕਹਿਯੋ ਪੁਰਖੁ ਮੇਰੇ ॥ ੩੮ ॥ ਭੁਜੇ ਸੁਏ ਕਨਾ ਮਧੀ ॥ ਜੁਕਾ ਮਸਰ ਬਠਾ ਮਧੀ ॥ ਨ
 ਜਾਪ ਆਨ ਕੇ ਜੋ ॥ ਨ ਅਉਰ ਥਾਪਨਾ ਬਧੋ ॥ ੩੯ ॥ ਬਿਅਤਿ ਨਾ ਮੁਖਿਆਇਹੈ ॥ ਪਰਮ ਜੇਤਿ ਪਾਇਹੈ ॥
 ਨ ਪਿਆਨਾ ਮੇਰੇ ॥ ਨ ਨਾਮ ਆਨ ਉਚੈ ॥ ੪੦ ॥ ਤਵ ਕਨਾ ਮਰਤਿ ਯੀ ॥ ਨਾਮ ਨਾਮ ਨ ਮਾਤਿ ਯੀ ॥

ਖਰਮਿਅਨਪਾਰੀਯੀ ਅਨੰਤਪਾਪਦਾਰੀਯੀ ॥ ੩੯ ॥ ਤੁਮੇਵਰੁਪਗਾਰੇਯੀ ਨਾਮਨਦਾਨਮਾਰਿਯੀ ॥ ੪੦ ॥
 ਦਵੰਕਨਾਮਉਚਾਰੀਯੀ ਅਨੰਤਦੁਖਦਾਰੀਯੀ ॥ ੪੧ ॥ ਜਿਨਾਜਿਨਾਮੁਤਿਹਰੇਪਿਆਰਿ ॥
 ਆਪੁਖਪਾਪਹਿਨਿਕਟਿਨਾਇਆ ਜੇਜੇਅਉਗਪਿਆਨਕੋਪਰਹੀ ॥ ਬਹਿਸਬਹਿਸਬਾਦ
 ਨਤੇਮਰਹੀ ॥ ੪੨ ॥ ਗਮਇਹਕਾਜਜਗਤਮੇਯਾਇ ॥ ਧਰਮਹੇਤਗੁਰਦੇਵਪਠਾਇ ॥ ਜਗਤਹਾਂਤੁਮਪ
 ਰਮਾਥਿਥੋਰੇ ॥ ਦੁਸਟਦੇਖੀਅਨਿਪਕਰਪਛੋਰੇ ॥ ੪੩ ॥ ਇਹੋਕਾਜਪਰਾਹਮਜਨਮੀ ॥ ਜਮਾਭਿਲੇਹੁ
 ਸਾਧੂਸਭਮਨਮੀ ॥ ਧਰਮਚਲਾਵਨਸੀਤਉਥਾਰਨਾ ॥ ਦੁਸਟਸਭਨਕੋਮੂਲਉਪਾਰਨਾ ॥ ੪੪ ॥ ਜੇਜੇਗੁ
 ਏਪਹਿਲਾਅਵਤਾਰਾ ॥ ਆਪੁਆਪੁਤਿਨਜਾਪੁਉਚਾਰਾ ॥ ਪ੍ਰਭੁਦੇਖੀਕੋਈਨਬਿਦਾਰਾ ॥ ਧਰਮਕਰ
 ਨਕੋਰਹੁਨਗਾਰਾ ॥ ੪੫ ॥ ਜੇਜੇਗਉਸਅੰਬੀਯਾਭਾਏ ॥ ਮੇਕਰਤਜਗਤੁਰੇਗਏ ॥ ਮਹਾਪੁਰਖਾਕਿ
 ਨਹੂੰਨਪਹਿਚਾਨਾ ॥ ਕਰਮਧਰਮਕੋਕਛੂਨਜਾਨਾ ॥ ੪੬ ॥ ਅਵਰਨਕੀਆਸਾਕਿਛੂਨਹੀ ॥ ਏਕੈਆ
 ਸਧਰੇਮਨਮਾਰੀ ॥ ਆਨਾਸਭਿਪਜਤਕਛੂਨਹੀ ॥ ਏਕੈਆਸਧਰੇਮਨਮਾਰੀ ॥ ੪੭ ॥
 ਕੋਈਪੜਤਕਰਨਕੋਕੋਈਪੜਤਪੁਰਾਨਾ ॥ ਕਾਲਸਕਤਬਚਾਇਕੋਟੋਕਟਧਰਮਨਿਦਾਨਾ ॥ ੪੮ ॥
 ਚੋਪਈ ॥ ॥ ਕਈਕੋਟਿਮਿਲਿਪੜਤਕਰਨਾ ॥ ਬਾਚਤਕਿਤੇਪੁਰਾਨਾਜਾਨਾ ॥ ਅੰਤਕਾਲਕੋਈ
 ਕਾਮਿਨਾਵਾ ॥ ਵਾਵਕਾਲਕਾਹੁਨਬਚਾਵਾ ॥ ੪੯ ॥ ਕਿਉਨਜੋਪਤਾਕੋਤੁਮਭਾਈ ॥ ਅੰਤਿਕਾਲੇ
 ਰੇਇਸਹਾਈ ॥ ਟੋਕਟਧਰਮਲੇਖਕਰਕੁਰਮਾ ॥ ਇਨਤੇਸਹਤਨਕੋਈਕਰਮਾ ॥ ੫੦ ॥ ਇਕਿਕਰਨ
 ਪ੍ਰਭੁਮੇਸਨਾਯੋ ॥ ਭੇਦਗੁਣਾਇਹਿਭੇਦਪਠਾਯੋ ॥ ਜੋਤਿਨਕਹਾਸੁਸਭਨਉਚੋਰੇ ॥ ਗੁੰਭਵਿਭੁਕ
 ਛੁਨੈਕੁਨਕੋਰੇ ॥ ੫੧ ॥ ਨਜਣਪ੍ਰੰਤੁਧਾਰੇ ॥ ਨਹੁੰਦਕਾਸੁਧਾਰੇ ॥ ਜੋਪਤਾਸਨਮੀ
 ਸਰੋਸਰਬਕਾਮੀ ॥ ਨੈਨੈਨਿਮਿਚਾਉ ॥ ਨਹੂੰਭਾਵਿਖਾਉ ॥ ਨਕੁਕਰਮੀਕਮਾਉ ॥ ਨਭੇਖੀਕਹਾਉ ॥ ੫੨ ॥
 ਚੋਪਈ ॥ ॥ ਜੇਜੇਭੇਖਭੁਤਨਮੇਧਾਰੇ ॥ ਤੇਪ੍ਰਭੁਜਨਕਛੂਕੋਨਬਿਚਾਰੇ ॥ ਸਮਝਲੇਹੁਸਭਜਨਮਨ
 ਮਾਰੀ ॥ ਗੁੰਭਨਮੇਪਰਮੇਸੁਰਨਹੀ ॥ ੫੩ ॥ ਜੇਜੇਕਰਮਕਰਗੁੰਭਾਵਿਖਾਹੀ ॥ ਤਿਨਪ੍ਰਭੁਭੋਗਨਮੇਗ
 ਤਿਨਹੀ ॥ ਜੀਵਤਚਲਤਜਗਤਕੋਕਾਜਾ ॥ ਧਰਮਦੇਖਿਕਰਿਪੁਜਤਰਾਜਾ ॥ ੫੪ ॥ ਸੁਆਗਨਮੇ
 ਪਰਮੇਸਰਨਹੀ ॥ ਖੋਜਿਫਿਭੇਸਭੁਯੋਕੋਕਾਹੀ ॥ ਅਪਨੇਮਨਕਰਮੇਸਿਹਾਨਾ ॥ ਪਾਰਥਹਮਕੋਰਿ

ਨਹਿਪਛਾਨਾ ॥ ੧੦੦ ॥ ॥ ਕੁਖਦਿਖਾਇਜਗਤਕੋਲੋਗਨਕੋਬਸਿਕੀਨਾ ॥ ਅਤਿਕਾਲਕ
 ਤੀਕਦਿਖੇਬਾਸੁਨਰਕੋਮੋਲੀਨਾ ॥ ੫੬ ॥ ਚੋਪਈ ॥ ॥ ਜੇਜੇਜਗਕੋਭਿੰਡਾਦਿਖਾਵੈ ॥ ਲੋਗਨ
 ਮੂੰਹੁਅਧਿਕਸੁਖਪਾਵੈ ॥ ਨਾਸਮੂੰਹਕਰੈਪੁਣਾ ॥ ਨਿਛੋਕਟਪਰਮਨੋਕੋਭੀਕਾਮੀ ॥ ੫੭ ॥ ਛੋਕ
 ਟਪਰਮਜਿਤੇਜਗਕਰਹੀ ॥ ਨਰਕਿਕੰਡੂਤੀਤਿਤੇਪਰਹੀ ॥ ਹਾਥਿਹਲਾਏਸੁਰਗਨਾਜਾਹੀ ॥
 ਜੇਮਨਿਜੀਤਸਿਕਾਨਹੀਕਾਹੀ ॥ ੫੮ ॥ ॥ ਜੇਨਿਜਪ੍ਰਭਮੋਸੋਕਹਾ
 ਜੋਰਹਿਹੋਜਬਾਮਾਹਿ ॥ ਜੇਤਿਹਪ੍ਰਭਕੋਪਿਆਇਹੈਅੰਤਸੁਰਗਕੋਜਾਹਿ ॥ ੫੯ ॥ ਦੇਹਰਾ ॥
 ਹਰਿਹਰਿਜਨਦੁਈਏਕਹੈਬਿਬਿਬਿਚਾਰਕਛੁਨਾਹਿ ॥ ਜਲਤੇਉਪਜਤਰੰਗਜਿਉਜ
 ਲਹੀਬਿਖੈਸਮਾਹਿ ॥ ੬੦ ॥ ਚੋਪਈ ॥ ॥ ਜੇਜੇਬਾਦਕਰਤਾਅਹੰਕਾਰਾ ॥ ਤਿਨਤੇਕਿੰਨਰ
 ਹਿਤਕਰਤਾਰਾ ॥ ਬੇਦਕਤੇਬਾਬਿਖੈਹਰਿਨਾਹੀ ॥ ਜਾਨਿਲੇਹੁਹਰਿਜਨਮਨਮਾਹੀ ॥ ੬੧ ॥ ਅ
 ਖਮੂੰਦਕੋਭਿੰਡਾਦਿਖਾਵੈ ॥ ਆਂਧਰਕੀਪਦਵੀਕਹਪਾਵੈ ॥ ਆਂਖਿਮੀਚਮਗਸੂਨਜਾਹੀ ॥
 ਤਾਹਿਅਨੰਤਮਿਲੈਕਿਮਭਾਈ ॥ ੬੨ ॥ ਬਹੁਬਿਸਥਾਰਕਹਾਲਉਕੋਈਕਹੈ ॥ ਸਮਝਤ
 ਬਾਤਥਕਭਿਹੁਇਕਹੈ ॥ ਰਸਨਾਪਰੈਕੋਈਜਉਕੋਟਾ ॥ ਤਦਪਗਨਤਤਿਹਪਰਤਸੁਤੇਟਾ ॥
 ੬੩ ॥ ॥ ਜਬਆਇਸੁਪਭਕੋਭੁਯੋਜਨਮਧਰਾਜਗਆਇ ॥ ਅਬਮੋਕਥਾਸਿਛੋਪ
 ਤੇਸਬਹੁੰਕਹਤਸੁਨਾਇ ॥ ੬੪ ॥ ॥ ਨਾਟਕਗਿਥੇਆਗਿਆਕਾਲਜਗਪਵੈ
 ਸਕਰਨੀਨਾਮਖਸਟਮੋਪਿਆਇਸਮਾਪਤਮਸਤਸੁਭਮਸਤੁ ॥ ੬੫ ॥ ॥ ੨੭
 ੯ ॥ ॥ ਅਧਿਕਬਜਨਮਕਥਨਾ ॥ ਚੋਪਈ ॥ ॥ ਮੁਰਪਿਤਪੁਰਬਕੀਅਸਪਅ
 ਨਾ ॥ ਭਾਂਤਿਭਾਂਤਿਕੋਤੀਰਥਨਾਨਾ ॥ ਜਬਹੀਜਾਤਤ੍ਰਿਖੇਈਭਏ ॥ ਪੁਨਦਨਾਦਿਨਕਰਤਬਿ
 ਤਏ ॥ ੧ ॥ ਭਹੀਪਕਾਸਹਮਾਰਾਭੁਯੋ ॥ ਪਟਨਾਸਹਿਰਬਿਖੈਭੁਵਲੋਯੋ ॥ ਮੰਦ੍ਰੇਸਹਮਕੋਲੋ
 ਆਏ ॥ ਭਾਂਤਿਭਾਂਤਿਦਾਈਅਨਦੁਲਰਾਏ ॥ ੨ ॥ ਕੀਨੀਅਨਿਕਭਾਂਤਿਤਨਰਛਾ ॥ ਦੀਨੀ
 ਭਾਂਤਿਭਾਂਤਿਕੀਸਿਛਾ ॥ ਜਬਹਮਧਰਮਕਰਮੋਆਏ ॥ ਦੇਵਲੋਕਤਬਪਿਤਾਸਿਪਏ ॥
 ੩ ॥ ਇਤਿਸੀਬਚਿਤ੍ਰਨਟਕਗਿਥੇਨਾਮਖਸਟਮੋਪਿਆਇਸਮਾਪਤਮਸਤਸੁਭਮਸਤੁ

Digitized by Panjab Digital Library | www.panjabdigilib.org

ਟੋਕੁਪਛਾਈ ॥ ੧੪ ॥ ਤਥੈ ਜੀਤਮਲੀ ਹਰੀ ਚੰਦਰਾ ਭੀ ਦੋ ਐਰਿ ਮਾਰਿਯੋ ॥ ਸੁਖੇ ਤਉ ਤਹਿ
 ॥ ੧੫ ॥ ਲਗੇ ਬੀਰ ਬਾਣੀ ॥ ਰਿਸਿਯੋ ਤੇਜ ਮਾਣੀ ॥ ਸਮੁਹ ਬਾਜਰੂ ਹੋ ॥ ਸੁਰਗੀ ਸਿਪਾਹੀ ॥ ੧੬ ॥
 ਭੁਜੰਗ ਪ੍ਰਯਾਤ ਛੰਦਾ ॥ ॥ ਖੁਲੋ ਖਨ ਖੂਨੀ ਖੁਰਾਸਾਨ ਖਰੀ ॥ ਪਗੀ ਸਸਤ੍ਰ ਪਾਰਿ ਉਠੀ ॥ ਲਾਅ
 ਠੀ ॥ ਭੁਈ ਤੀਰਭੀਰ ਕਮਾਣ ਕੜਕੇ ॥ ਗਿਰੇ ਬਾਜਤਾ ਜੀ ਲਗੇ ਪੀਰ ਪਕੇ ॥ ਬਜੀ ਭਿਰਤੀ ਕਾਰ
 ਪੁਕੇਨ ਗਾਰੇ ॥ ਦੁਹਰਿ ਤੇ ਬੀਰ ਬੀਕੇ ਬਕਾਰੇ ॥ ਕਰੇ ਬਾਹੁ ਆਪਾਤ ਸਸਤ੍ਰ ਪਹਾਰੀ ॥ ਭੁਗੀ ਭੁਗ
 ਦੀ ਚਾਵੜੀ ਚੀਤ ਕਾਰੀ ॥ ੧੭ ॥ ਛੰਦਾ ॥ ॥ ਕਹਾ ਲਗੇ ਬਰਨ ਨ ਕਰੇ ਮਾਚਿਯੋ ਜੁਧ ਮਾਪਾਰਾ ॥ ਜੇ
 ਭੁਝੈ ਭੁਝੈ ਸਭੈ ਭੁਝੈ ਸੁਰਹ ਜਾਰਾ ॥ ੧੮ ॥ ਭੁਜੰਗ ਪ੍ਰਯਾਤ ਛੰਦਾ ॥ ॥ ਭੁਜਿਯੋ ਸਾਹ ਪਾਹ ਫੂਤਾ ਜੀ
 ਰਿਖਾ ॥ ਚਲਿਯੋ ਬੀਰੀ ਯਾਤੀ ਗੀਯਾਨ ਚਲਾ ॥ ਜੇ ਸੇ ਰੁਝਵਾਲੀ ਮਪੁਕਰ ਸੁਸਾਰੀ ॥ ਭੁਝੈ
 ਸੰਗ ਲੋਕੈ ਸੁਸਾਰੀ ਸਿਪਾਰੀ ॥ ੧੯ ॥ ਚਕ੍ਰ ਤੇਰੇ ਪਿਯੋ ਚੰਦਰਾ ਜੀ ਚੰਦੇਲੀ ॥ ਹਠੀ ਹਰੀ ਚੰਦੇਰਾ ਹੋਰਾ
 ਬਸੇਲੀ ॥ ਕਰਿਯੋ ਸੁਆਮ ਪਗੀ ਮਹਾਰੇ ਸਾਹੁ ॥ ਭਿਰਿਯੋ ਟੁਕ ਟੁਕ ਧੁੰਦੁ ॥ ਭਿਰਿਯੋ ॥ ੨੦ ॥
 ਹਾਖਾਨ ਨੈਜਾਬ ਤੇ ਆਨ ਕੋ ਕੋ ॥ ਹਨਿਰਿ ਸਾਹ ਸੀਰਾ ਮਕੇ ਸਸਤ੍ਰ ਲੋਕੋ ॥ ਕਿਤੇ ਖਨ ਬਾਜੀ ਨਹੀ ਅਸ
 ਰੁਝਾਰੇ ॥ ਸਹੀ ਸਾਹ ਸੀਰਾ ਮਸੁਰਗੀ ਸਿਪਾਰੇ ॥ ੨੧ ॥ ਛੰਦਾ ॥ ॥ ਮਾਰ ਨਿਜਾ ਬਤ ਖਨ ਕੇ ਸੰਗੇ ਜੁ
 ਤੇ ਜੁਝਾਰਾ ॥ ਹਾਇ ਹੋ ਕਹ ਭੁਝੈ ਸੁਰਗੀ ਬੇਰਾ ਜੈ ਕਾਰਾ ॥ ੨੨ ॥ ਭੁਜੰਗ ਛੰਦਾ ॥ ॥ ਲਖੇ ਸਾਹ
 ਸੀਰਾ ਮਜੁਝੈ ਜੁਝਾਰੀ ॥ ਤਵ ਕੀਟ ਬਾਣੀ ਕਮਾਣ ਸੰਭਾਰੀ ॥ ਹਨਿਯੋ ਏਕ ਖਨਿ ਖਿਅਲੀ ਖਤੀਰੀ
 ਭੁਸਿਯੋ ਸੰਤ ਕੇ ਜਾਨ ਸਿਆਮੀ ਭੁਜੰਗੀ ॥ ੨੩ ॥ ਗਿਰਿਯੋ ਭੁਮ ਸੇਬ ਦਵੁ ਜੇ ਸੰਭਾਰੇ ॥ ਮੁਖੰਭੀ ਖਨ
 ਖਾਨ ਕੇਤਾਨ ਮਾਰਿਯੋ ॥ ਭੁਜਿਯੋ ਖਨ ਖੂਨੀ ਗਹੈ ਯੇ ਖੇਤਤਾ ਜੀ ॥ ਤਜੇ ਪਾਟਤੀ ਜੇ ਲਗੇ ਬਾਣ ਬ
 ਜੀ ॥ ੨੪ ॥ ਛੁਟੀ ਪੂਰ ਛੁਟਾ ਹਰੀ ਚੰਦੀ ਸੰਭਾਰੇ ॥ ਗਹੇ ਬਾਣ ਕਮਾਣ ਭੁਝੈ ਐਰਿ ਮਾਰੇ ॥ ਲਗੇ ਮਿ
 ਜਾ ਕੇਰੇ ਨ ਸੰਭਾਰੀ ॥ ਤਨਿ ਤਿਆਗ ਕੇ ਦੇਵ ਲੋਕ ਪਧਾਰੀ ॥ ੨੫ ॥ ਦੁਖਿ ਬਾਣ ਖੇਚੇ ਇਕ ਬਾਗਮ
 ਰੇ ॥ ਬਣੀ ਬੀਰ ਬਾਜੀ ਨਤਾ ਜੀ ਬਿਦਾਰੇ ॥ ਜਿਸੇ ਬਨ ਲਗੇ ਰਹੈ ਨ ਸੰਭਾਰੀ ॥ ਤਨਿ ਬੋਧਿ ਕੈ ਤਹਿ
 ਪਾਈ ਸਿਪਾਰੀ ॥ ੨੬ ॥ ਸਥੈ ਸੁਮ ਪਗੀ ਸੁਖੀਰ ਸਭਾਰੇ ॥ ਭੁਕੀ ਭਾਕਟੀ ਭੁਤ ਪੇਤੀ ਬਕਾਰੇ ॥ ਹ
 ਸੇ ਬੀਰ ਬੇਤਾਲ ਮੋ ਪੁਪ ਸਿਧੀ ॥ ਚਵੀ ਚਾਵੜੀ ਯਿਉ ਤੀ ॥ ਗਿਯੋ ਬਿਧੀ ॥ ੨੭ ॥ ਹਰੀ ਚੰਦੇਰੇ

ਉਸੇ ਸੁਰ

[illegible]

ਆਪੀ। ਹਨੁਮਾਨ ਕੇ ਮੰਤ੍ਰ ਕੇ ਮੁਖ ਜਪਾ। ਸਬੈ ਬੀਰ ਬਲੇ ਹਮੇਰੀ ਬੁਲਾਯੀ। ਤਬੋਂ ਫੇਰ ਕੈ ਕੈ ਸੁਨਿ ਕੈ ਸਿ
ਧਾਯੀ। ੬। ਸਬੈ ਕੋ ਪਕੈ ਕੈ ਮਹਾ ਬੀਰ ਫੁਕੈ। ਚਲੇ ਬਾਰ ਬੇ ਬਾਰ ਕਉ ਜਿਉ ਤੂ ਕੋ। ਤਹਾ ਬਿਹੁਰਿ
ਆਲਹ ਭਿਯੋ ਬੀਰ ਦਿਆਲੀ। ਓਹਿ ਭਿਯੋ ਸੈਨੇ ਸੇਰਾ ਸਾਰੀ ਕ੍ਰਿਪਾ ਲੀ। ੭। ਸੁਭਾ ਚਰਣੇ ਦਾ।
ਕ੍ਰਿਪਿਯੋ ਕ੍ਰਿਪਾ ਲੀ। ਨਚੇ ਮਹਾ ਲੀ। ਬਜੇ ਬਜੰਤਾ। ਕੂਰਮ ਨੀਤਾ। ੮। ਸੁਭਾ ਤਨੁ ਆਲਾ। ਬਹੈ ਕ੍ਰਿਪਾ
ਲਾਜੀ। ਆਪਾ ਰਿਕੋ ਪਾਛੁ ਤੇ ਸੋਰੇ ਪਾ। ੯। ਸੁਭਾ ਨਿਦਾਨਾ। ਤਜੰਤ ਪਦਾ। ਗਿਰ ਪਰਤ ਕੂਮ।
ਜਣ ਮੇਘ ਭੂਮ। ੧੦। ਰਸਾਵਲ ਛੰਦ। ੧। ਕ੍ਰਿਪਾ ਭਕੋ ਪਿਯੀ। ਹਠੀ ਪਵਰੇ ਪਿਯੀ। ਸੋਰੇ ਪਚ
ਲਾਇ। ਬਡੇ ਬੀਰ ਪਾਇ। ੨। ਹਟੇ ਛਤ੍ਰ ਪਾਰੀ। ਲਿਟੇ ਛੁਪ ਭਾਗੀ। ਮਹਾਨ ਦਬਾਜੇ। ਬੁਲੇ ਸੁਰ
ਗਾਜੇ। ੩। ਕ੍ਰਿਪਾ ਲਕ੍ਰਪੀ। ਕੀਯੋ ਜੁੱਪ ਸੁੱਪੀ। ਮਹਾ ਬੀਰ ਗੱਜੇ। ਮਹਾ ਸਾਰ ਬੱਜੇ। ੪। ਕਰੇ
ਜੁੱਪ ਚੰਡੀ। ਸੁਟਿਯੋ ਨਵ ਖੰਡੀ। ਚਲਿਯੋ ਸਸਤ੍ਰ ਬਾਹੀ। ਰੋਜੀ ਤੀਨ ਬਾਹੀ। ੫। ਕੇ
ਪਭਰੇ ਰਾਜਾ ਸਬੈ ਕੀਨੇ ਜੁਪ ਉਪਾਇ। ਐਨ ਕਟੇ ਚਨ ਕੀਤ ਬੈਯੋ ਰਿਲਈ ਅਰਾਇ। ੬। ਭੁਜ
ਗਛੰਦ। ੭। ਚਲੇ ਨਾਂਗ ਭੂਪਾਂਗ। ਭੂਵੇਦੇ ਰੋਲੀ। ਜਸ ਵਾਰੇ ਗੁਲੇਰੇ ਚਲੇ ਬਾਧੇ ਲੀ। ਤਹਾਏ
ਕਸਾਜੇਯੋ ਮਹਾ ਬੀਰ ਦਿਆਲੀ। ਰਖੀਲਾ ਜੋਜੈ ਨੈ ਸਬੈ ਬਿਹੁਰੇ ਲੀ। ੮। ਤਵ ਕੀਟੇ ਤੋ
ਲੇਤ ਫੰਗੀ ਸੁਭਾਹੀ। ਪਿਦੇ ਏਕ ਰਾਵੰਤ ਕੇਤ ਕਮਾਰੀ। ਗਿਰਿਯੋ ਮੁਖ ਮੁਖੀ ਕਰਿਯੋ ਜੁਪ ਸੁਧੀ। ਤਉ
ਮਾਰੇ ਬਲਿਯੋ ਮਹਾ ਮਾਨਿ ਕ੍ਰਿਪੀ। ੯। ਤਾਜਿਯੋ ਤੁਪ ਕੀ ਬਾਨੀ ਸਭਾਹੀ। ਚਤੁਰ ਬਾਨੀ ਲੈ ਸੁਸ
ਬਿਯੀ ਪਾਰੀ। ਗੜ੍ਹਿਯੋ ਬਾਟ ਲੈ ਬਾਧਾ ਫੰਚ ਲਾਇ। ਲਗੇ ਰਾਣਾ ਲਗੇ ਨਕ ਛੁਜਾਨ ਪਾਇ। ੧੦।
ਸੁਤ ਉਲਛਿਦਈ ਵਹੁਪ ਕੀਨੇ ਉਤ੍ਰਾਹੀ। ਤਿਨੈ ਪੇਦ ਕੈ ਬਾਹ ਕੇ ਬੀਚ ਚਾਹੀ। ਪਰੀ ਮਾਹਿ ਗ੍ਰੀਹੁ
ਟੀਬਾ ਵਗੇ ਲੀ। ਮਨੇ ਸੁਰ ਬੈਠੇ ਕੁਲੀ ਖੇਲੇ ਹੇ ਲੀ। ੧੧। ਗਿਰੇ ਬੀਰ ਭੂਮੀ ਸਰੀ ਸਾਰਾ ਪੇਲੀ। ਓ
ਰੇ ਸੇਣ ਬਸੰਤ ਮਨੇ ਫਗ ਖੇਲੀ। ਲੀਯੋ ਜੀਤ ਬੈਰੀ ਕੀ ਯਾਅ ਨਰੇਹੀ। ਤੇਉ ਜਾਇ ਪਾਰ ਹਰੇ ਬਾ
ਹ ਕੇਹੀ। ੧੨। ਭੁਈਰਾ ਤਿਗੁ ਬਾਹ ਕੇ ਅਰਧ ਜਾਮੀ। ਤਬੋਂ ਛੇਰ ਗੋਬਾਰ ਦੇਵੈ ਦਮਾਮੀ। ਸਬੈ ਰਾ
ਤ੍ਰਿਬੀਤੀ ਉਦਿਯੋ ਵਿਵਸਾਣੀ। ਚਲੇ ਬੀਰ ਚਾਲਾ ਕਖੰਗੀ ਖਿਲਾਣੀ। ੧੩। ਭੁਜਿਯੋ
ਅਲਛਖਾਨੇ ਨਖਾਨਾ ਸੀਰਿਯੋ। ਭੁਜੇ ਅਹਿਰ ਬੀਰ ਨਪੀਰੀ। ਬਿਚਾਰਿਯੋ ਨਦੀ ਪੈਦੇ ਨੀ ਅਸਰ
ਭੁ

ਕੀਨੇਖੁਕਾਮੀ। ਭੁਭੀਭਾਤਿ ਦੇਖੇਸਬੈਰਾਜਧਾਮੀ। ੨੨੦ ॥ ੨੨੦ ॥ ॥ ਇਤਹਮਹੇਇਬਿਦਾ ੨੪
 ਘਰਿਆਇ। ਸੁਲਹਨਮਿਤਵੈਉਤੈਸਿਪਏ। ਸੀਧਿਇਨੈਉਨਕੇਸੀਗਕਈ। ਚੇਤਕਥਾਪ੍ਰਕ
 ਇਤਭਈ। ੨੩ ॥ ੨੩ ॥ ॥ ਆਲਾਸੁਨਕਹਿਮਾਰਕੋਇਹਦਿਸਕੀਯੋਪਯਾਨਾ। ਭਾਤਿਅਨੇਕ
 ਨਕੇਕਰੇਪੁਰਾਮਨੰਦਸੁਖਾਸਾ। ੨੪ ॥ ੨੪ ॥ ॥ ਚਿਤ੍ਰਨਾਮਕਹਿਯੋ। ੨੪ ॥ ੨੪ ॥ ॥
 ਨੋਮੋਧਿਆਇਸਾਮਪਤਮਸਤਸੁਭਮਸਤੁ। ੨੫ ॥ ੨੫ ॥ ॥ ਅਫਜੂ। ੩੪੪ ॥ ਚੋਪਈ। ॥
 ਬਹੁਤਬਰਖਇਹਭਾਤਿਬਿਭਾਏ। ਚੁਨਿਚੁਨਿਚੇਰਸਬੈਗਹਿਘਾਏ। ਕੇਤਕਭਾਜਿਸਾਹਿਰਤੇ
 ਗਏ। ਰੂਖਮਰਤਫਿਰਾਵਰਭਏ। ੧ ॥ ੧ ॥ ॥ ਤਬਲੇਖਾਨਦਿਲਵਰਾਏ। ਪੂਤਾਪਨਹਮਓ
 ਰਪਠਏ। ਦੁਇਕਪਰੀਬੀਤੀਨਿਸਜਏ। ਚਤੁਰਕਰੀਖਾਨਨਮਿਲਤਏ। ੨ ॥ ੨ ॥ ॥ ਜਬਦਲਪ
 ਰਨਦੀਕੇਯੋ। ਆਨਾਲਮੇਹੋਮੇਜਗਾਯੋ। ਸੇਰਪਰਾਸਭੁਹੀਨਰਜਾਗੋ। ਗਹਿਗਹਿਸਸ
 ਤਬੀਗਹਿਸਪਗੋ। ੩ ॥ ੩ ॥ ॥ ਫੂਟਨਲਗੀਤੁਫਗੈਤਬਹੀ। ਗਹਿਗਹਿਸਸਤ੍ਰਿਸਾਨੇਸਬਹੀ।
 ਕੂਰਭਾਤਿਤਿਨਕਰੀਪੁਕਾਰਾ। ਸੇਰਸੁਨਾਸਰਤਾਕੇਪਾਰਾ। ੪ ॥ ੪ ॥ ॥ ਬਜ
 ਕੋਰਭੁਕਾਰਏਕੇਨਗਾਗੇ। ਮਹਾਬੀਰਬਾਨੈਤਬੀਕੇਬਕਾਰੇ। ਕਰੇਬਾਹੁਆਪਾਤਨਚੇਮਰਾਏ।
 ਕ੍ਰਿਪਾਸਿਪਕਾਛੀਗਰਜੀਕਰਾਛੀ। ਨਦੀਪੰਨਖਿਯੋਕਾਲਰਾਤ੍ਰਿਸਮਾਨੀ। ਕਰੇਸੁਗਾਮੀ
 ਤਪਿੰਗੀਪਮਾਨੀ। ਇਤੇਬੀਰਗੋਜੇਭਏਨਾਦਭਾਰੇ। ਭੁਜੇਖਾਨਖੁਨੀਬਿਨਸਸਤ੍ਰਫਾਰੇ। ੬ ॥
 ਨਗਜਛੰਦਾ। ॥ ਨਿਓਜਖਾਨਭੁਜਿਯੋ। ਕਿਸੀਨਸਸਤ੍ਰਸੁਜਿਯੋ। ਸੁਤਿਆਗਥੇਤੋਕੋਚਲੇ।
 ਸੁਬੀਰਬੀਰਹਾਭਲੇ। ॥ ਚਲੇਤੁਰੇਤੁਰਾਇਕੈ। ਸਕੈਨਸਸਤ੍ਰਉਠਾਇਕੈ। ਨਲੈਹਥਿਆਰ
 ਗਜੰਗੀ। ਨਿਹਾਰਨਾਰਿਲੋਜਹੀ। ੭ ॥ ੭ ॥ ॥ ਬਰਵਾਗਾਉਓਜਾਰਕੈਕਰੇਮੁਕਾਮਭੁਲਾ
 ਨਾਪ੍ਰਭੁਬਲਹੇਮੇਨਛੈਸਕੈਭਾਜਤਭਏਨਿਦਾਨ। ੮ ॥ ੮ ॥ ॥ ਤਵਬਲਈਹੰਨਪਰਸਕੇਬਰਵਾਹ
 ਨਾਰਿਸਾਇ। ਆਲਨਰਸਜਿਮਬਾਧੀਯੋਰੋਰਨਖਤਬਨਾਇ। ੧ ॥ ੧ ॥ ॥ ਇਤਿਸ੍ਰੀਬਚਿਤ੍ਰ
 ਨਾਟਕਥੀਥੇਖਨਜਾਵੇਕੋਆਗਮਨਤਾਸਤਉਤਿਜੈਬੋਬਰਨਨੰਨਮਦਸਮੋਧਿਆਇਸ
 ਮਾਪਤਮਸਤਸੁਭਮਸਤੁ। ੧੦ ॥ ੧੦ ॥ ॥ ੩੪੪ ॥ ਹੁਸੈਨੀਜੁਧਕਢਨੀ।

ਭੁਜੀਗਪਯਾਤਛੰਦਾ॥ ॥ ਗਯੋਖਨਜਾਦਾਪਿਤਾਪਾਸਕੁਜੀ॥ ਸਕੋਨ੍ਹਾਬਦੈਨਾਹਨੇਸੁਰਲਜੀ॥ ਤਹੇਹਿਕਥਾ ੨॥
 ਹਾਹੁਸੈਨੀਗਰਾਜਿਯੀ॥ ਸਭੈਸੁਰਲੈਕੋਮਿਲਾਸਾਜਸਾਜਿਯੀ॥ ॥ ਕਹਿਯੋਜੇਰਸੈਨਹੁਸੈਨੀਪਯਾਨੀ॥ ਪ
 ਥਮਕੂਟਕੋਲੁਟਲਿਨਿਅਵਾਨੀ॥ ਪੁਨਰਤੁੰਢਵਾਲੀਕੀਜੇਤਜੇਰੀ॥ ਕਹੈਬਦਿਕੋਗਜਪੁਰਾਨਚੇਰੀ॥ ੨॥
 ਪੁਨਰਵੁਨਕੋਲੁਟਲਿਨਿਸੁਧਾਰੀ॥ ਕੋਈਸਾਮੁਹਿਧੈਪਕਿਯੋਨਗਵਾਰੀ॥ ਲੀਯੋਛੀਨਅੰਨਦਲੀਥਾਂਦੀ
 ਯੀ॥ ਮਹਾਮੂੜਿਅੰਕੁਤਸਤੰਕਾਜਕੀਯੀ॥ ੩॥ ੨੨੨॥ ॥ ਕਿਤਕਦਿਵਸਈਤਤਭੁਏਕਰਤਉਮੈਉਤ
 ਪਾਤਾ॥ ਗੁਲੇਰੀਅਨਕੀਪਰਤਭੀਅਨਮਿਲਨਕੀਬਾਤੁ॥ ੪॥ ਚੋਪਈ॥ ॥ ਗੁਲੇਰੀਅਮਿਲ
 ਨਕਹਾਇ॥ ਰਾਮਸਿੰਘਭੀਸੀਗਸਿੰਘਇ॥ ਚਤੁਰਥਅਨਮਿਲਤਭੁਏਜਾਮੀ॥ ਫੂਟਗਈਲਖਿ
 ਨਜਰਗੁਲਾਮੀ॥ ੫॥ ੨੨੩॥ ॥ ਜੈਸੇਗਵਿਕੋਤੇਜਤੇਹੇਤਅਧਿਕਤਪਤਾਇ॥ ਗਵਿਥਲਛੁਦਨਾ
 ਨਈਅਪੁੰਗੀਗਰਬਾਇ॥ ੬॥ ੨੨੪॥ ॥ ਤੈਸੇਹੀਫੂਲਗੁਲਾਮ॥ ਜਾਤਿਭੁਯੋ॥ ਤਿਨੈਨਦਿਸਦਿ
 ਤਰੇਅਨਤਭੁਯੋ॥ ਕਹਲੂਗੀਆਕਟੋਚਸੀਗਲਾਹਿ॥ ਜਾਨਾਨਮੇਸਾਗਿਮਹਿਮਹਿ॥ ੭॥ ਤਿਨਜੋਧ
 ਨਅਨੇਥੋਸਾਥਾ॥ ਤੇਰੇਹੇਹੁਮੈਲੀਹਾਥਾ॥ ਦੇਤਲੇਤੁਆਪਨਕੁੰਭਰਨੇ॥ ਤੇਪਨਿਲੈਨਿਜਧਾਮਸਿਧ
 ਨੇ॥ ੮॥ ਚੋਰੇਤਥੈਤੇਜਤਨਤਯੋ॥ ਭੁਲਾਬੁਰਾਕਛੁਲਖਤਨਕੁਯੋ॥ ਛੰਦਬੰਦਨਹਿਨੈਕਾਬਿਚਾਰਾ॥
 ਜਾਤਕੁਯੋਦੇਤਬਕਿਨਗਾਥਾ॥ ੯॥ ੨੨੫॥ ॥ ਦਾਵਘਾਵਤਿਨੈਕੁਨਕਰਾ॥ ਸਿੰਘਹਿਧੇਰਿਸਸਾਕਹੁਗੁਰਾ॥
 ਪੰਦਰਪਹਿਰਗਿਰਦਤਿਹਕੀਯੋ॥ ਖਾਨਪਨਤਿਨਜਾਨਦੀਯੋ॥ ੧੧॥ ਖਾਨਪਨਬਿਨੁਸੁਰਹਿਸਾ
 ਏ॥ ਸਾਮਕਰਨਧਿਤਵੂਤਪਠਾਏ॥ ਦਾਸਨਿਰਖਸੀਗਿਸੈਨਪਠਾਨੀ॥ ਫੂਲਗਯੋਤਿਨਕੀਨਹੀਅਨੀ॥
 ੧੨॥ ਦਸਸਹਿਸਾਅਬਹੀਕੋਦੈਧਾ॥ ਨਾਤਰਮੀਚਮ੍ਹੰਡਪਰਲੈਧਾ॥ ਸਿੰਘਸੰਗਤੀਆਤਹਾਪਠਾਏ॥
 ਗੋਪਲੈਸੋਧਰਮਦੋਲਿਅਏ॥ ੧੩॥ ਤਿਨਕੇਸੀਗਿਨਉਨਕੀਬਨੀ॥ ਤਥਕ੍ਰਿਪਾਲਾਚੇਤਮੋਉ
 ਹਗਾਨੀ॥ ਜੇਮੇਸਿੰਘਤਿਫਿਰਿਥਾਥਨੇਮੇਧੀ॥ ਸਬੁਠੁਫੇਰਿਸਮੇਛਾਭਿਜੈਧੀ॥ ੧੪॥ ਗੋਪਲੈਸੋਅ
 ਬੋਗਹਿਲੀਜੈ॥ ਕੋਦਕੀਜੀਅੰਕੋਬਧਕੀਜੈ॥ ਤਨਕਭਨਕਜਬਤਿਨਸੁਨਿਧਾਈ॥ ਨਿਜਦਲ
 ਜਾਤਕੁਯੋਛੁਟਰਾਈ॥ ੧੫॥ ੨੨੬॥ ॥ ਜਬਗਯੋਗੁਪਾਲਾ॥ ਰੁਪਿਯੋਕ੍ਰਿਪਾਲਾ॥ ਹਿ
 ਮਤਹੁਸੈਨਾਜੁਮੈਭੁਝੈਨਾ॥ ੧੬॥ ਕਰਕੋਗੁਮਾਨਾ॥ ਜੁਮੈਜਾਨਾ॥ ਬਜੇਤਬੱਲਾ॥ ਏਦਭਦੱਬਲਾ॥

ਸਦੈਸੇਜਾਨੇਮਿਲਤਤਬਅਤਤਮਰਾਇ॥
 ਲਲਾਜੈਨੇਪਾਗਿਸੈਭੀਕਲਾਬਨੀ॥

ਬੰਜੇ ਨਿਸਾਣਾ ਨਚੇ ਕਿਧਾਣਾ ਬਾਧੇ ਤਰ੍ਹਾ ਭੁੰਨੇ ਕੁਕਾ ॥ ੧੦ ॥ ਬੰਜੇ ਨਿਸੀਰਾ ਗੰਜੇ ਨਿਹੰਗਾ ॥
 ਛੁਟੇ ਕ੍ਰਿਪਾਨਾ ਗਲਿ ਦੇ ਜੁਆਨਾ ॥ ੧੧ ॥ ਤੁਪਕਤੁ ਰਕਾ ਕੋ ਬਰਕਤੁ ਕਾ ਸੋਹ ਕੀ ਸੰਦਰਾ ॥ ਛੁਟੀ ਛੁ
 ਰਾਕਾ ॥ ੨੦ ॥ ਗਾਨੇ ਸੁਣੀਯਾ ਬੰਜੇ ਗਾਹੀਰਾ ਗਲਿ ਚਰੇ ਨਿਰੰਗਾ ਜੋ ਸੋ ਪੀਰੀਗਾ ॥ ੨੧ ॥ ਹੁਕੇ ਕਿਕਾਣਾ
 ਸੁੰਕੇ ਨਿਸਾਣਾ ਬਾਧੇ ਤਰ੍ਹਾ ਭੁੰਨੇ ਕੁਕਾ ॥ ੨੨ ॥ ਜੁਏ ਨਿਹੰਗਾ ਦਿਟੇ ਮਲੀਰਾ ਖੁਲੋ ਕਿਸਰਾ
 ਜਲਜਟਾਧਰਾ ॥ ੨੩ ॥ ਸਜੇ ਰਜਿੰਦਾ ਗਾਜੇ ਗਾਜਿੰਦਾ ਉਤਰੇ ਖਾਨਾ ਲੈ ਲੈ ਕਮਾਨਾ ॥ ੨੪ ॥
 ॥ ਕੁੰਪਿਯੋ ਕ੍ਰਿਪਾ ਲੀਸ ਜਮਰਾਣੀ ਬਾਹ ਬਿਸਾ ਲੀ ਪਰਿਛਾਣੀ ॥ ਸਾਏ ਸਬ ਸੁਰੰਗੁ ਪਕਰੁ
 ਰੰਚਾ ਕਤਨੁ ਰੰਮੁਖਲਾਣੀ ਲੈ ਲੈ ਸੁਕ੍ਰਿਪਾ ਠੰਢਾ ਟਕਾਇ ਸੰਜੇ ਜੁਆਨ ਤਨਤਤੀ ॥ ਰਵਰੰਗ ਕ
 ਲੇ ਲੀ ਮਾਗੀ ਬਿਲੇ ਜਨੁ ਗਾਜੇ ਟੇ ਬਨਮਤੀ ॥ ੨੫ ॥ ॥ ਤੁਏ ਕੋ ਪੀਯੋ ਕਾਗੇ ਸੋ ਕੋਟੇ
 ਟੇ ॥ ਮੁਖੰਗ ਕਤਨੇ ਟੇ ਤਜੇ ਸ ਰਬ ਸੋਚੀ ॥ ਉਤੈ ਉਡੀਯੋ ਪਾਨ ਖੇਤੀ ਖਤੰਗੀ ॥ ਮਨੇ ਬਿਹਰੇ ਮਾਸੁ ਹੇਤ
 ਪਿਲੀਗੀ ॥ ੨੬ ॥ ਬਜੀ ਭੇਡੁ ਕਾ ਰਤੀ ਰਿਤ ਕੋ ॥ ਮਿਲੇ ਹਥ ਬੰਧੀ ਕ੍ਰਿਪਾ ਟੇ ਕੜਕੇ ॥ ਬਜੇ ਜੀਗਨੀ ਸਾਣ
 ਕਥੇ ਕਥੀਰੀ ॥ ਫਿਰੇ ਰੰਗੁ ਮੁੰਡਤਨ ਤਛਤੀਗੀ ॥ ੨੭ ॥ ਉਠੈ ਪਟਕ ਗੁਰ ਜੈ ਪਹਾਰੇ ॥ ਰੁਲੇ ਭੁੱਖ ਜੁੱਥੀ
 ਗਿਰੇ ਬੀਗਾਰੇ ॥ ਪਰੇ ਕਤੀਯੋ ਪਾਤ ਨਿਰਪਾਤ ਬੀਰੀ ॥ ਫਿਰੇ ਰੰਗੁ ਮੁੰਡਤਨ ਤਛਤੀਗੀ ॥ ੨੮ ॥ ਬਗ
 ਬਾਹੁਆ ਪਾਤ ਨਿਪਾਤ ਬਾਣੀ ॥ ਉਠੇ ਨਦਨਾ ਦੇ ਕੜਕੇ ਕ੍ਰਿਪਾਣੀ ॥ ਛੁਕੇ ਛੁਕੇ ਰੀਤ ਜੈ ਬਾਣਗੀ ॥
 ਬਹੇ ਜਾਹਿ ਖਾਲੀ ਫਿਰੇ ਛੁਛਤਾਜੀ ॥ ੨੯ ॥ ਜੁਟੇ ਆਪੋ ਬੀਰ ਬੀਰ ਜੁਏ ਮਨੇ ਗਜ ਜੁਟੇ ਦੇਤਾ
 ਰੇ ਦੇਤਾਗੇ ॥ ਕੋਪੋ ਸਿੰਘ ਸੈ ਸਾਹੁ ਟੁਲੀ ਅਰੁਏ ॥ ਤਿਸੀ ਭਾਂਤਿ ਕ੍ਰਿਪਾ ਪ੍ਰਾਪਾਲ ਸੂਧੇ ॥ ੩੦ ॥ ਹਰੀ ਸਿੰਘ
 ਪਾਯੇ ਤਹਾ ਏਕ ਬੀਰੀ ॥ ਸਹੇ ਦੇਹ ਆਪੰ ਭੁਲੀ ਭਾਂਤਿ ਤੀਰੀ ॥ ਮਹਾ ਕੋਪ ਕੋ ਬੀਰ ਬੀਰ ਸਿੰਘ ਗੇ ॥ ਬਰੇ ਰੁ
 ਪ ਕੋ ਦੇਵ ਕੋ ਪਧਾਰੇ ॥ ੩੧ ॥ ਹਰਿਯੋ ਹਿਮਤੀ ਕ੍ਰਿਮਤੀ ਲੋ ਕ੍ਰਿਪਾਨੀ ॥ ਲਾਏ ਗੁਰ ਜਚਲੇ ਸੁਜਲਾ ਲਖ
 ਨੀ ॥ ਹਏ ਸੂਰਮਾ ਮਰੇ ਜੇਧ ਜੁਏ ਗੀ ॥ ਪਰੀ ਕੁਟਕੁ ਏ ਉਡੀ ਸਸਤੁ ਝਾਰੀ ॥ ੩੨ ॥ ॥ ਜ
 ਸੀਵਾਲ ਪਾਏ ॥ ਤੁਰੰਗੀ ਨਚਾਏ ॥ ਲਯੋ ਪੇਹੁ ਸੈਨੀ ॥ ਹਨਿਯੋ ਸਾਗ ਪੈਨੀ ॥ ੩੩ ॥ ਅਤਿ ਨੁਬਾਣ ਬਾਹੇ
 ਬਰੇ ਮੈਨ ਗਾਰੇ ॥ ਜੇ ਸੈ ਅੰਗਲਾ ਗਿਯੋ ॥ ਤਿਸੈ ਪਾਣਤਿ ਆਗਿਯੋ ॥ ੩੪ ॥ ਜਥੇ ਪਾਵਲ ਗਿਯੋ ॥
 ਤਥੇ ਕੋਪ ਜਾਗਿਯੋ ॥ ਸੀਭਾਰੀ ਕਮਾਣੀ ॥ ਹਨੇ ਬੀਰ ਬਾਣੀ ॥ ੩੫ ॥ ਚੁੰਛੇ ਛੁਕੇ ॥ ਮੁਖੀ ਮਾਰੁ ਕੋ ॥

ਨਿਰੋਸਸਤਰਾਹੀ ਦੇਉ ਜੀਤ ਚਾਹੀ ॥ ੨੦ ॥ ਫਿਸੇਖਨਜਦੋ ਮਹਾਂਮੰਦਮਾਦੇ ਮਹਾਂਬਾਣਬਰਖੇ ॥ ੨੧ ॥
 ਸਭੈਸੁਰਹਰਖੇ ॥ ੨੨ ॥ ਘਰੈਬਾਣਅਰਚਾ ਘਨੁਰਬੇਦਚਰਚਾ ਸੁਸਾਂਗੀਸਮਾਲੀ ਕਰੈਤਉਨਰਾਮ ॥
 ੨੩ ॥ ਬਲੀਬੀਰਹੁੰਏ ਸਮੁਹਸਸਤਰੁਏ ਲਕੀਪੀਰਪਕੀ ॥ ਕ੍ਰਿਪਾਦਿਤਨਕੇ ॥ ੨੪ ॥ ਕਰੁਕੈਕਮਾ
 ਨਾ ॥ ਤੁੰਦਕੇਕ੍ਰਿਪਾਣੀ ਕਰੁਕਾਰਛੁਟੈ ॥ ਤੁੰਦਕਾਰਛੁਟੈ ॥ ੨੫ ॥ ਗਠੀਸਸਤਰਾਹੀ ਨਸੀਕਾਬਿਚਾਹੀ ॥
 ਕਰੈਤੀਗਮਾਹੀ ॥ ਫਿਰੈਲੋਹਧਾਰੀ ॥ ੨੬ ॥ ਨਦੀਸੇਣਪੂਰੀ ॥ ਫਿਰੈਗੈਦਹੂਰੀ ॥ ਉਭੇਪੇਤਪਾਲੀ ॥ ਬਕੇਬਿਕ
 ਹਾਲੀ ॥ ੨੭ ॥ ੨੮ ॥ ੨੯ ॥ ੩੦ ॥ ਤਹਰਹਰੁਇਹਸੇਮਸਾਣਾ ॥ ਲਿਟੇਗਜਿੰਦੁਛੁਟੇਕਿਕਾਣਾ ॥ ਜੁਟੇਸੁ
 ਬੀਰਤੋਹਕਰੁਕਜੀਗਾ ॥ ਛੁਟੀਕ੍ਰਿਪਾਣਬੁਠੇਖਤੰਗਾ ॥ ੩੧ ॥ ਤਾਕਨਡਹਕਿਚਾਵਡਾਚਿਕਾਗਾ ॥ ਕਕੀਕ
 ਹੱਕਬਜੇਦੁਧਾਗਾ ॥ ਬਲੀਪਰੋਕਿਤਪਕਤਰਕਾ ॥ ਸੈਬੀਸਰੁਕਿਪਕੀਪਹਾਕੀ ॥ ੩੨ ॥ ੩੩ ॥ ੩੪ ॥
 ਹਾਅਪਕੀਨੇਹੁਸੈਨੀਉਤਾਰੀ ॥ ਸਭੁਹਾਥਬਾਣਕਮਾਣੀਸੰਤਾਰੀ ॥ ਰੁਪੇਖਾਨਪੁਸੀਕਰੈਲਾਗਜੁਧੀ ॥ ੩੫ ॥
 ਰਕਤਨੈਣਕੁਰੇਸੁਰਕੁਧੀ ॥ ੩੬ ॥ ੩੭ ॥ ਜਗਿਯੋਜੰਗਜਾਲਾਮੁਜੇਧਾਜੁਧਾਹੀ ॥ ਬਹੇਬਾਣਬਾਕੇਬਰਛੀ
 ਦੁਧਾਹੀ ॥ ਮਿਲੇਬੀਰਬੀਰਮਹਾਧੀਰਬੀਕੋ ॥ ਪਕਾਪਕਿਸੈਬੀਕ੍ਰਿਪਾਣਤੁੰਦਕੇ ॥ ੩੮ ॥ ਕੁਝੈਛੋਲ
 ਛੋਕਾਰਨਦਨਫੀਰੀ ॥ ਉਠੈਬਾਹੁਪਾਤਗਜੈਸੁਬੀਰੀ ॥ ਨਵੰਨਵਨੀਸਾਣਬੰਜੇਅਪਾਰੀ ॥ ਉਠੈਤੰਛੁਛੁ
 ਉਠੀਸਸਤਰਾਹੀ ॥ ੩੯ ॥ ੪੦ ॥ ੪੧ ॥ ੪੨ ॥ ੪੩ ॥ ੪੪ ॥ ੪੫ ॥ ੪੬ ॥ ੪੭ ॥ ੪੮ ॥ ੪੯ ॥ ੫੦ ॥
 ਰਬੈਤਾਣਪੰਛੁਤਪੇਤੀ ॥ ਨਚੀਨਾਕਦੀਜੇਗਣੀਉਹਪਰੇਤੀ ॥ ੫੧ ॥ ਛੁਟੀਜੇਗਤਾਰੀਮਹਾਰੁਦਜਾਗੀ ॥
 ਰੁਗਿਯੋਪਿਆਨਬੁਹਮਸਬੈਸਿੰਧਕੁਗੀ ॥ ਹਸੇਕਿਨਰੰਜਛੁਥੀਦਿਆਧਰੇਧੀ ॥ ਨਚੀਅੰਛਰਾਪੰਛ
 ਰਾਚਾਰਟੇਧੀ ॥ ੫੨ ॥ ੫੩ ॥ ੫੪ ॥ ੫੫ ॥ ੫੬ ॥ ੫੭ ॥ ੫੮ ॥ ੫੯ ॥ ੬੦ ॥ ਪਰਿਯੋਯੋਰਜੁਧੀਸੁਮੈਨਾਪਰੰਨੀ ॥ ਤਹਾਂਖਾਂਹੁਸੈਨੀਮੀਰੁਯੋਬੀਰਬਾਨੀ ॥ ਉ
 ਤੇਬੀਰਪਾਏਸੁਬੀਰਜਸਵੀ ॥ ਮਬੈਬਿਉਤਰੁਗੋਬਿਗਾਸੇਅਧਰੀ ॥ ੬੧ ॥ ੬੨ ॥ ੬੩ ॥ ੬੪ ॥ ੬੫ ॥ ੬੬ ॥ ੬੭ ॥ ੬੮ ॥ ੬੯ ॥ ੭੦ ॥
 ਤੁਕਣਾਛੀ ॥ ਮਨੇਜੁਧਖੰਤਰਣਕੁਮਗਾਡੀ ॥ ਜਿਸੈਕੋਪਕੈਕੋਹਠੀਬਾਣਮਾਰਿਯੋ ॥ ਤਿਸੈਛੋਦਕੈਪੈਲਾ
 ਪਾਰੇਪਧਾਰਿਯੋ ॥ ੭੧ ॥ ੭੨ ॥ ੭੩ ॥ ੭੪ ॥ ੭੫ ॥ ੭੬ ॥ ੭੭ ॥ ੭੮ ॥ ੭੯ ॥ ੮੦ ॥ ਸਚੇਦੇਹਬਾਣਸਬੈਆਣਛੁਕੋ ॥ ਚਹੂੰਛਰਤੇਮਾਰੀਮਾਰੁਕੁਕੋ ॥ ਛਲੀਛਲੀ
 ਸੈਅਸਤੁਸੈਸਸਤਰਾਹੀ ॥ ਗਿਰੇਛਿਸਤਕੀਖਾਂਹੁਸੈਨੀਸਿਧਾਰੇ ॥ ੮੧ ॥ ੮੨ ॥ ੮੩ ॥ ੮੪ ॥ ੮੫ ॥ ੮੬ ॥ ੮੭ ॥ ੮੮ ॥ ੮੯ ॥ ੯੦ ॥
 ਯੇਕੁਯੋਸੁਰਮਨਰੇਸਾਛਾਜਚਲੇਅਵਰੈਸਤੈਉਠੈਯੋਕਟੇਚਨਜੇਸਾ ॥ ੯੧ ॥ ੯੨ ॥ ੯੩ ॥ ੯੪ ॥ ੯੫ ॥ ੯੬ ॥ ੯੭ ॥ ੯੮ ॥ ੯੯ ॥ ੧੦੦ ॥

[illegible]

੨॥ ਉਤੋਂ ਜੁਝਾਰ ਸਿੰਘ ਭਯੋ ਅਤ੍ਰਾ ॥ ਜਿਸ ਰਸ ਮੰਤ੍ਰ ਮਗਨ ਰਾਗ ॥ ਗਾਢਾ ਚਲੈ ਨਹਾ ਚਲੇ ॥ ਸਾਮੁ ਹਿਸੇ ੨੨
 ਸਾਮੁ ਹਿਸੇ ॥ ੩॥ ਬਾਇਚੋਂ ਦੋ ਦਲੇ ਦੇਉ ਜੁਝਾਰਾ ॥ ਉਤੋਂ ਚੰਦੇ ਲਾਇ ਤੇ ਜਸ ਵਾਰਾ ॥ ਮੀਰੋ ਪੀਰ ਖੇਤੋ ਮੇਜੁ ॥
 ਉਪਰਿ ਮੇਸਰ ਸੁਰ ਮਨੁ ਸਾ ॥ ੪॥ ਕੋਪ ਭਰੇ ਦੁਹੀ ਦੇ ਸਭ ਟੁਕਾਰੇ ॥ ਉਤੋਂ ਚੰਦੇ ਲਾਇ ਤੇ ਜਸ ਵਾਰੇ ॥ ਦੋਲ
 ਨਗਾਰੇ ਬਜੇ ਅਪਾਰਾ ॥ ਭੀਮ ਰੂਪ ਭੋਰੇ ਭੁਭਕਾਰਾ ॥ ੫॥ ਯਦੁ ਦੇ ਲਖ ਜੋ ਮਹਾ ਸੂਰ
 ਹਾਜੇ ॥ ਕਰੇ ਸਸਤਾ ਵੀ ॥ ਚੜ੍ਹੇ ਚਿਤ ਚਾਵੇ ॥ ੬॥ ਨਿਭੈ ਬਾਜਰੂ ਬੈ ॥ ਪ੍ਰਧੇ ਪ੍ਰਧਾ ॥ ਕਰੇ ਤੇਗ ਘਾਟੀ ॥ ਚੜ੍ਹੇ
 ਚਿਤ ਚਾਵੀ ॥ ੭॥ ਬਕੋ ਮਾਹਮਾ ॥ ਨਸੀਕਾ ਬਿਚਾਰੀ ॥ ਚੜ੍ਹੇ ਤੋਂ ਛੁੱਟੇ ॥ ਕਰੇ ਸੁਰਗਾਇ ॥ ੮॥
 ਨੇਕ ਨ ਕਨ ਤੇ ਮੁਰਿ ਚਲੇ ਕਰੇ ਨਿਰੂਹਾਇ ॥ ਆਇ ਗਿਰੀਰ ਪਰੇ ॥ ਅਵਗਤੇ ਬਰੇ ਬਰੰਗ ਨ ਜਾਇ ॥ ੯॥ ਜੋ
 ਪਾਈ ॥ ੧੦॥ ਇਹ ਬਿਧਿ ਹੋਤ ਭਯੋ ਸੰਗਾ ॥ ਆਜੂ ਚੰਦ ਨ ਰਾਸ ਇਨ ਨਾਮਾ ॥ ਤੁਝ ਜੁਝਾਰੇ ਕਥਾ ਹੀ ਧੋਯੋ ॥ ਭੀਰ
 ਨ ਪੋਰਿ ਦੇਸੇ ਦਿਸ ਲੋਯੋ ॥ ੧੧॥ ਯਦੁ ਦੇ ਲਖ ॥ ੧੨॥ ਸਿੰਘੇ ਕਟਕ ਮੇ ॥ ਵਟ ਕਦੈ ਕਛੂ ॥ ਨਸੀਕਾ ਬਿਚਾਰਾ ॥ ਗਾਹਤ ਭਯੋ ॥
 ਭੁਟਨ ਬਡੇ ਬਾਹਤ ਭਯੋ ਥੀਆ ॥ ੧੩॥ ਜੋ ਪਾਈ ॥ ੧੪॥ ਇਹਿ ਬਿਧਿ ਧਿਯੋ ॥ ਘਰਨ ਕੇ ਗਾਰਾ ॥ ਭਾਤਿ ਭਾਤਿ
 ਕੇ ਕਰਹ ਥੀਆ ॥ ਚੁਨਿ ਚੁਨਿ ਬੀਰ ਪੰਥੀਆ ॥ ਮਾਰੇ ਅਤ ਦੇਵ ਪੁਰਾ ॥ ਪਾਪ ਪਾਰੇ ॥ ੧੫॥
 ੨॥ ਅਫਜੂ ॥ ੩॥ ॥ ਸਹਜਾ ਵੇਕੋ ਆਗਮ ਨੀਵ ਦੇਸ ॥ ੪॥ ॥ ਇਹਿ ਬਿਧਿ ਪਿਥੇ ਬ
 ਪਭਯੋ ਜੁਝਾਰਾ ॥ ਅਨ ਬਸੇ ਤਬ ਪਾ ॥ ਲੁਝਾਰਾ ॥ ਉਤ ਅਉਰੰਗ ਮਨ ਮਾਰਿ ਸਾਵਾ ॥ ਮੰਦ ਦੇਸ ਕੋ ਪੁਤ ਪ
 ਠਵਾ ॥ ੫॥ ਤਿਹ ਆਵਤ ਸਭ ਕੇ ਕਰੂਰੇ ॥ ਬਡੇ ਬਡੇ ਗਿਰੇ ਰਣ ਕਨੋ ॥ ਹਮੁ ਲੋਗ ਨਾਪਿ ਕਰੂਰਾਇ ॥
 ਕਲਕਰ ਮਕੋ ਮਗ ਮੁਨ ਪਾਇ ॥ ੬॥ ਕਿਤ ਕਲੇਕਤ ਜੇ ਸੰਗਾ ਸਿਧਾਰੇ ॥ ਜਾਇ ਬਸੇ ਗਿਰ ਵਹ ਜਿਹ ਰੂਰੇ ॥
 ਚਿਤ ਮੁਜੀ ਘਨ ਕੋ ਅਪਿ ਕਰੂਰਾ ॥ ਤਿਨੈ ਉਬਾਰਨ ਅਪਨ ਜਾਨਾ ॥ ੭॥ ਤਬ ਅਉਰੰਗ ਜੀਯਾ ਮਾਇ ਗਿਰ
 ਏ ॥ ਏਕ ਅਹਿ ਵੀਆ ॥ ਈਹ ਪਠਾਏ ॥ ਹਮ ਤੇ ਭਾਜਾ ਬਿਮੁਖ ਜੋਗਏ ॥ ਤਿਨ ਕੋ ਪਾਮਾ ਗਿਰਾਵਤ ਰੂਏ ॥ ੮॥ ਜੋ
 ਅਪੁਨੇ ਗਾਰ ਤੇ ਮੁਖ ਫਿਰੇ ॥ ਈਹ ਉਗਤਿ ਕੋ ॥ ਜਿਹ ਗਿਰਿ ਹੋ ॥ ਜਿਹ ਉਪਰਾਸ ਨ ਸੁਰ ਪੁਰ ਬਾਸਾ ॥ ਸਭ ਬ
 ਤਨ ਤੇ ਰਹੈ ਨਿਰਾਸ ॥ ੯॥ ਦੁਖ ਭੁਖ ਤਿਨ ਕੋ ਰਹੈ ਲਾਗੀ ॥ ਸੀਤ ਮੇਵ ਤੋ ਜੋ ਰਹੈ ॥ ਕਿੰ ਆਗੀ ॥ ਜਗਤ ਬਿਖੇ ਕੋਈ
 ਕਾਮ ਨ ਸਭ ਹੀ ॥ ਅੰਤ ਹਿ ਕੰਡ ਨ ਰਕ ਕੀ ਪਰ ਹੀ ॥ ੧੦॥ ਤਿਨ ਕੋ ਸਦਾ ਜਗਤ ਉਪਰਾਸਾ ॥ ਅੰਤ ਹਿ ਕੰਡ ਨ

ਕਕੀਬਾਸਾ ਗੁਰਪਰਤੋ ਜੇਬੇ ਮੁਖ ਸਿਧਾਰੇ ॥ ੧ ॥ ਹੁੰਦਾ ਤਿਨ ਕੇ ਮੁਖ ਕਰੇ ॥ ੨ ॥ ਪੁਰਖ ਤਿਨ ਕੋ ਨਹੀ
 ਫਿਰੇ ॥ ਦੁਖ ਦੈ ਮਾਤ ਪਿਤਾ ਕਉ ਮਰੇ ॥ ਗੁਰ ਦੇਖਿ ਸਗ ਕੀ ਮੁਤ ਪਾਵੈ ॥ ਸਰ ਕਿ ਕੁੰਡ ਕੇ ਪਛੁਤਾਵੈ ॥ ੩ ॥
 ਬੇਕੇ ਬਾਬਰ ਕੇ ਦੇਉ ॥ ਆਪ ਕਰੇ ਪਰਮੇ ਸਰਸੇਉ ॥ ਵੀਨ ਸਾਹਿਨ ਕੇ ਪਹਿਚਾਨੇ ॥ ਦੁਨੀ ਪਤਿ ਉਨ ਕੇ ਅਨ
 ਮਨ ॥ ੪ ॥ ਜੇ ਬਾਬੇ ਕੇ ਦਮਨ ਦੇ ਹੈ ॥ ਤਿਨ ਕੇ ਗਹਿ ਬਾਬਰ ਕੇ ਲੈ ਹੈ ॥ ਦੇਵੇ ਤਿਨ ਕੇ ਬੜੀ ਸਜਾਇ ॥ ਪੁ
 ਨਿਲੈ ਤੈ ਗ੍ਰਿਹੁ ਟਿਬਨਾਇ ॥ ੧ ॥ ਜਬ ਹੁੰਦੈ ਬੇ ਮੁਖ ਬਿਨਾ ਪਨਾ ॥ ਤੁਬ ਚੜ੍ਹੈ ਸਿਖ ਨ ਕਹਿ ਮਾਗਨਾ ॥
 ਜੇ ਜੇ ਸਿਖ ਤਿਨੈ ਪਨ ਦੇ ਹੈ ॥ ਲੂਟਿ ਮਲੇ ਛੁਤਿ ਨੂ ਕੇ ਲੈ ਹੈ ॥ ੧ ॥ ਜਬ ਹੁੰਦੈ ਤਿਨ ਦਰਬ ਬਿਨਾ ਸਾ ॥ ਤੁਬ
 ਰਿਹੈ ਨਿਜ ਗੁਰ ਕੀ ਆਸਾ ॥ ਸਬ ਤੇ ਗੁਰ ਦਰਸਨ ਕਉ ਮੇ ਹੈ ॥ ਤੁਬ ਤਿਨ ਕੇ ਗੁਰ ਮੁਖ ਨ ਲਗੈ ਹੈ ॥ ੧ ॥
 ਦਾ ਬਿਨ ਜੈ ਹੈ ਤਵ ਪਾਮੀ ॥ ਸਰਿ ਹੈ ਨ ਕੋਈ ਤਿਨ ਕੇ ਕਾਮੀ ॥ ਗੁਰ ਦਰਿ ਦੇਈ ਨ ਪ੍ਰਗ ਪੁਰਵਾਸਾ ॥ ਦੁਹੁ
 ਉਰ ਤੇ ਰਹੈ ਨਿਰਾਸਾ ॥ ੧੩ ॥ ਜੇ ਜੇ ਗੁਰ ਚਰਨ ਨਗ ਤਿਉ ਪੈ ॥ ਤਿਨ ਕੇ ਕਸਟ ਨ ਦੇਖ ਨ ਪੈ ਹੈ ॥ ਰਿਪ ਸਿਧ
 ਤਿਨ ਕੇ ਸਿਹਮਾ ਹੀ ॥ ਪਾਪ ਤਾਪ ਛੁੱਟੈ ਸਕੈ ਨ ਛਾਹੀ ॥ ੨੪ ॥ ਤਿਹ ਮਲੇ ਛੁੱਟੈ ਪੈ ਨਹੀ ਛਾਹਾ ॥ ਅਸਟ ਸਿ
 ਪ ਦੈ ਪੈ ਪਰਮਾਹਾ ॥ ਹਾਸ ਕਰਤੋ ਜੇ ਉਦਮ ਉਰੈ ਹੈ ॥ ਨਵ ਨਿਧਿ ਤਿਨ ਕੇ ਪਾਰਿ ਮੇ ਹੈ ॥ ੧੫ ॥ ਮਿਰਜਾ ਬੇਗੁ
 ਤੇ ਤਿਹ ਨ ਮੀ ॥ ਜਿਨ ਦੁਹੇ ਬੇ ਮੁਖ ਨ ਕੇ ਪਾਮੀ ॥ ਸਬ ਸਨ ਮੁਖ ਗੁਰ ਮਾ ॥ ਪਿਬ ਚਾਏ ॥ ਤਿਨ ਕੇ ਬਾਰਨ ਬਾਂਕਨ
 ਪਾਏ ॥ ੧੬ ॥ ਉਤਾ ਅਉਰੰਗ ਜੀਆ ॥ ਧਿਕ ਰਿਸਾਯੋ ॥ ਚਾਰ ਅਹ ਦੀ ਯਨ ਅਉਰ ਪਠਾਯੋ ॥ ਜੇ ਬੇ ਮੁਖ ਤਾ
 ਤੇ ਬਚਿ ਆਏ ॥ ਤਿਨ ਕੇ ਸਿਹ ਪੁਨਿ ਤਿਨੈ ਗਿਰਾਏ ॥ ੧ ॥ ਜੇ ਤਜਿ ਬਜੇ ਹੁਤੇ ਗੁਰ ਮਾਨਾ ॥ ਤਿਨ ਪੁਨਿ ਗੁ
 ਰੂ ਅਹਿ ਦੀ ਅਹਿ ਜਨਾ ॥ ਮੁਰਤੂ ਰਿਸੀ ਸਮੁਤਾਏ ॥ ਪਾਹਿ ਜਾਨਾ ਕੀਹ ਲੈ ਆਏ ॥ ੧੮ ॥ ਜੇ ਜੇ ਬਜੇ
 ਹੁਤੇ ਬਿਨਾ ॥ ਇਸਾ ਕਹਿਯੋ ਅਹਿ ਦੀ ਅਹਿ ਕਿਨੈ ਬਤਾਇਸਾ ॥ ਮੁੰਡ ਮੁੰਡ ਕਰਿ ਸਹਿ ਗਫਿਰਾਏ ॥ ਕਾਰ
 ਭੇਟ ਜਨ ਲੈ ਸਿਧਿ ਪਾਏ ॥ ੧੯ ॥ ਪਛੈ ਲਾਗਿ ਲਗ ਕਵਾਚ ਲੈ ॥ ਜਨੁ ਕਸਿਖ ਸਖਾਹੇ ਭਲੇ ॥ ਫਿਰੇ ਤੇ
 ਬਰਾਬਰ ਨ ਚੜ੍ਹਾਏ ॥ ਜਨੁ ਗ੍ਰਿਹ ਪਾਨ ਮਲੀ ਦਾ ਆਏ ॥ ੨੦ ॥ ਮਸਤ ਕਸੁ ਬੇ ਪਨ ਹੀ ਯਨ ਪਾਇ ॥
 ਜਨੁ ਕਹਿ ਟੀਕਾ ਦੇ ਬਨਾਇ ॥ ਸੀਸ ਟੀਕੇ ਪਾਇ ਕਰੇ ਗੀ ॥ ਜਨੁ ਤਿਨ ਭੇਟ ਪੁਰਾਤਨ ॥ ਦੇਹੀ ॥
 ॥ ੨੧ ॥ ॥ ਕਬ ਭੁੰਗਣ ਭੁੰਗਣੀ ਨਹੀ ਕਛੁ ਦੈ ਜਸੁ ਨਹੀ ਲੀਨਾ ॥ ਗਾਂਵ ਬਸਤਾ ਲਿਓ ਨਹੀ ਜਮ
 ਸਿਉ ਕਿਨ ਕਹਿ ਦੀਨਾ ॥ ੨੨ ॥ ਚੋਪਣੀ ॥ ॥ ਇਹ ਬਿਧਿ ਤੇ ਨੇਭੇ ਉਪਾਸਾ ॥ ਸਬ ਸੰਤ ਨ ਮਿਲਿ

233

ਨਾਮੋਰੇਵਸੋਮੇਪਿਆਇਸਮਾਪਤਮਸਤੁਮੁਭਮਸਤੁ॥੧੪॥ ਅਫਜੁ॥ ੪੭੧॥

੧੬॥ ਵਾਹਿਗੁਰੂਜੀਕੀਫੁਤੇ॥ ॥ਅਥਿਚੰਡੀਚਰਿਤ੍ਰਕ੍ਰਿਤਿਬਿਲਾਸ॥ ॥ਅਫਜੁ॥
ਆਦਿਅਪਰਾਅਲੋਖਾਨਿਤਮਕਾਲਾਅਭਿਖਅਲਖਅਨਾਸਾਕੋਸਿਵਸਕਤਦਏਸੁਤਚਾਰ
ਜੋਤਮਸਤਤਿਉਪੁਰਬਾਸਾ॥ਦਿਉਸਨਿਸਾਸਾਸਿਸੂਰਕੈਦੀਪਸੁਸਿਸਟਿਰਚੀਪੰਚਤਤਪ੍ਰਕਾਸਾ॥
ਬੈਰਬਢਾਇਲਗਾਇਸੁਰਾਸੁਰਾਪਾਰਿਦੇਖਤਬੈਰਤਮਾਸਾ॥ ॥ਅਫਜੁ॥ ॥ਕ੍ਰਿਪਾਸਿਧਤਮਗੀ
ਕ੍ਰਿਪਾਜੋਕਛੁਮੇਪਰੋਹੇਇ॥ਰੋਚੈਚੰਡਕਾਕੀਕਥਾਬਾਣੀਸੁਭਸਰੋਹੇਇ॥੨॥ ਜੋਤਜਗਮਗੋਜਗਤੋਮੇ
ਚੰਡਚਮੁੰਡਪ੍ਰਚੰਡ॥ਭੁਜਦੰਡਨਦੰਡਨਾਸੁਰਮੰਡੁਨਭੂਇਨਵਖੰਡ॥ ॥ਅਫਜੁ॥ ॥ਤਾਰਨਲੋਕਉ
ਧਾਰਨਭੂਮਹਿਦੈਤਸਿੰਘਾਰਨਚੰਡਤੁਹੀਐ॥ਕਾਰਨਈਸਕਲਾਕਮਲਾਹਰਿਅੰਦੁਸਤਜਹਦੇਖਉਉ
ਹੀਐ॥ਤਾਮਸਤਾਮਮਤਾਨਮਤਾਕਵਿਤਾਕਾਵਿਕੇਮਨਮਾਧਿਗੁਹੀਐ॥ਕੀਨੋਚੈਕੰਚਨਲੋਹਜਗਤਮੇ
ਪਾਰਸਮੂਹਤਿਜਾਹਿਛੁਹੀਐ॥੪॥ਦੋਹਰਾ॥ ॥ਪਰਮੁਦਕਰਨਸਭਭੈਹਰਨਨਾਮਚੰਡਕਾਜਾਸੁ॥
ਰੋਚੈਚਰਿਤ੍ਰਬਚਿਤ੍ਰਤੁਅਕੋਰੇਸਬੁਧਪ੍ਰਕਾਸ॥ ॥ਅਫਜੁ॥ ॥ਆਇਸਾਅਬੋਜੋਹੇਇਗੀਬਤਉ
ਮੇਰੋਚੈ॥ਹਤਨਪ੍ਰਮੁਦਕਰਿਬਚਨਚੀਨਤਮੇਗਚੈ॥ਕੁਖਾਸੁਭਸਭਕਰੋਪਰੋਹੇਕ੍ਰਿਤਮੇ॥ਅਤਿਉ
ਤਕਥਾਅਪਾਰਸਮਝਕਰਿਚਿਤਮੇ॥੬॥ਮੈਯਾ॥ ॥ਤ੍ਰਾਸਕੁਟੰਬਕੋਹੇਇਕੋਉਦਾਸਅਵਾਸੋਕੋ
ਤਿਆਗਥਾਸਿਭਿਬਨਾਣੀ॥ਨਾਮੁਸੁਰਬਾਮੁਨੀਸਰਬੋਖਸਮੇਤਸਮਾਧਸਮਾਵਲਗਾਈ॥ਚੰਡ
ਅਖੰਡਖੰਡੋਕਰਿਕੋਪਭੁਈਸੁਰਭਛਲੇਸਮੁਧਾਈ॥ਬੂਝਹੁਜਾਇਤਿਨੈਤਮਸਾਧਾਅਗਾਧਕ
ਥਾਕਿਹਭਾਤਿਸੁਨਾਈ॥ ॥ਅਫਜੁ॥ ॥ਮੁਨੀਸੋਵਾਰਾ॥ ॥ਹਰਿਸੋਇਹੇਸਜਮੈਨਤ
ਹਾ॥ਜਲਜਲਕਰਾਲਾਬਿਸਾਲਜਹਾ॥ਭੁਯੋਨਾਭੁਸੋਰੇਜਤੇਬਿਸੁਕਰਤਾ॥ਸੂਤਮੇਲਤੇਦੈਤਰੋ
ਜੁਗਤਾ॥ਅਪਕੋਟੁਭੁਨਾਮਪਰੋਤਿਨਕੋ॥ਅਤਿਦੀਰਘਦੇਹਭਏਜਿਨਕੋ॥ਤਿਨਦੇਖਿਲੁਕੇਸਭ
ਚਿੰਮੇਹੀਮਮੇ॥ਜਗਮਾਤੋਕੋਪਿਆਨੁਧਰਿਯੋਜੀਅਮੇ॥੮॥ਦੋਹਰਾ॥ ॥ਫੁਟੀਚੰਡਜਗੋਬ੍ਰਹਮ

ਕਹਿਯੋ ਜੁ ਪੋਕੇ ਸਾਧਾ ਵੈਤ ਸਭੈ ਪਟਸਾਹਿ ਜਿਉ ਲਛੇ ਦੇਵਤ ਨਰਾਜਾ ॥੧੦॥ ॥ ਜੁ ਪਕਰਿ ਭਿਤਿ ੩੪
 ਜੋ ਕੁਛ ਵੈਤ ਨਾ ਸਕੈ ਅਤਿ ਵੈਤ ਬਲੀਯੋ ॥ ਸਾਲਕੁ ਤੇ ਬਿਨ ਪਿਚਹ ਜਾਹੁ ਹੁੰਦੁ ਰਹੇ ਨਹਿ ਬਹਿਰਿ ਟਲ
 ਯੋ ॥ ਵੈਤ ਨਹੀ ਝਕਹਿ ਯੋ ਬਰਮਾ ਗਕਹਿ ਯੋ ਹਰਿ ਸੀਸਨ ਦੇਹ ਭਲੀਯੋ ॥ ਧਾਰਿ ਉਪਰ ਚਕ੍ਰ ਸੈਕਾ ਰਿਕੇ
 ਜੋ ਤਲੈ ਆਪਨ ਅੰਗ ਮਲੀਯੋ ॥੧੧॥ ॥ ਸੋ ਰਹਾ ॥ ॥ ਦੇਵਨ ਥਾਪਿ ਭਗਤ ਮਥ ਕੇਟਕੋ ਮਾਰਿ ਕੈ ॥ ੧੨ ॥
 ਨੇ ਸਕਲ ਸਮਾਜ ਬੈਠ ਗਾਮੀ ਹਰਿ ਭਯੋ ॥ ੧੩ ॥ ॥ ਰਨੇ ਸੀਚੰਡੀ ਚਰਿਤ੍ਰ ਉਕਤ ਭਿ
 ਲਾ ਸਮਧ ਕੇਟਕ ਬਧ ਪਿਥ ਮਾਧਿ ਆਇ ॥੧॥ ॥ ਪੁਨਹਾ ॥ ॥ ਬਹੁ ਰਿਭਯੋ ਮਹਾ ਸੁਗਤਿ ਨੇਤੋ
 ਕਿਆ ਕੀਆ ॥ ਭੁਜ ਜੋਰ ਕਰਿ ਜੁਪ ਜੀਤ ਸਭ ਜਗਣੀਆ ॥ ਸੁਰ ਸਮੂਹ ਸਿੰਘ ਰੇ ਰਣਹਿ ਪਚਾੜ ਕੈ
 ਟੁਕ ਟੁਕ ਕਰਿ ਰੁਹੇ ਆਯੁ ਧਾਰਿ ਕੈ ॥੧੩॥ ॥ ॥ ਜੁ ਪਕਰਿ ਯੋ ਮਹਿ ਪਾਸੁਰ ਦਾਨ ਵਮਾਸ
 ਭੈ ਸੁਰ ਸੈਨਾ ਗਿਰਾਇ ॥ ਕੈ ਕੈ ਟੁਕ ਦਏ ਅਰੁ ਖੇਤ ਮਹਾ ਬਰ ਬੰਡੁ ਮਹਾਰਨ ਪਾਇ ॥ ਸੁਭਿ ਦਤਰ
 ਗਸ ਨਿਭਿ ਸਰਿ ਭਜੁਇ ਆਛਾ ਬੈਠੇ ਮਨ ਮੋਇ ਹਿ ਮਾਇ ॥ ਮਾਰਿ ਕੈ ਛਤਨ ਕੁੰਡ ਕੈ ਛੇਤ੍ਰ ਮੇਮਾਨ
 ਹੁਪੈ ਠਕੈ ਰਾਮ ਜੂਨਾਇ ॥੧੪॥ ॥ ਸੋ ਯਾ ॥ ॥ ਲੈ ਮਹਾ ਸੁਰਾਸ ਸੋਤ੍ਰੁ ਸੁਸਸਤ੍ਰੁ ਸਬੈ ਕਲਵਤ੍ਰ ਜਿਉ ਰ
 ਰਕੈ ਰੁਹੇ ॥ ਲੁਕ ਪੈਲੁ ਬਰਹੀ ਗੁਥ ਜੁ ਬਾਗਿ ਰੇ ਗਿਰ ਸੇਰ ਬਸੇ ਪਵਤ੍ਰ ਰੇ ॥ ਗੁਦ ਸਨੇ ਸਿਤਲੇ ਹੁਮੇਲ
 ਲਕਰ ਲਖ ਰੇ ਰਨ ਮੇਗ ਜਕਰੇ ॥ ਜਿਉ ਦਰਜੀ ਜਾਮਿ ਤਕੇ ਸੀਤ ਮੇ ਬਾਗੇ ਅਨੇ ਕਕਤਾ ਕਰਿ ਰੁਹੇ ॥
 ॥੧੫॥ ॥ ॥ ਲੈ ਸੁਰ ਸੰਗ ਸਬੈ ਸੁਰ ਪਾਲ ਸੁਕੇ ਪਕੇ ਸਤ੍ਰਕੀ ਮੈਨ ਪੈਧਾਇ ॥ ਵੈ ਮੁਖ ਢਾਹ ਲੀਏ ਕ
 ਰਵਾਰ ਕਰ ਪਚਾਰ ਪਹਾਰ ਲਗਾਇ ॥ ਸੁਭਿ ਨੇ ਵੈਤ ਸੁਰ ਗਭੁ ਏਕ ਬਿਨੇ ਮਨ ਭਾਉ ਇਹੈ ਛਾਬਿ ਪਾਇ
 ਰਾਮ ਮੇਨੇ ਰਨ ਜੀਤ ਕੈ ਕੁਲ ਕਦੇ ਸਿਰ ਪਾਉ ਸਬੈ ਪਹਾਰਾਇ ॥੧੬॥ ॥ ਆਇਲ ਪ੍ਰਮਤ੍ਰ ਹੋਰਨ ਮੇ ਇਕ
 ਭੇਟ ਤੋ ਪਰਨਾ ਬਿਲ ਲਾਤੇ ॥ ਵਉਰਤ ਬੀਚ ਕਬੀ ਪਫਿਰੈ ਸਿਹ ਦੇਖਤ ਕਾਇ ਹੋ ॥ ਰੁਪਾਰੇ
 ਇਯੋ ਮਹਾ ਸੁਰ ਜੁ ਪੁਕੀਯੋ ਤਬ ਜੋ ਬੁਕਾਰੀ ਝੁਝਾਏ ਗਰਾਤੇ ॥ ਸੁਭਿ ਨ ਪਵਾਰੇ ਮੇ ਪਾਇ ਪਸਾਰੇ
 ਸੋਇ ਹੈ ਸੁਰ ਮੇਨੇ ਮਦ ਮਾਤੇ ॥੧੭॥ ॥ ॥ ਜੁ ਪੁਕੀਯੋ ਮਹਾ ਸੁਰ ਦਾਨ ਵ ਦੇਖਤ ਭਾਨ ਚਲੇ ਨਹੀ
 ਪੀਥਾ ॥ ਸੁਭਿ ਨ ਸਮੂਹ ਚਾਢਿਯੋ ਲਖਿ ਕੈ ਚਤੁਰਾਨ ਨ ਛੁਲਗਾਏ ਸਭੁ ਗੀਥਾ ॥ ਮਾਸ ਨਿਹਾਰ ਕੈ ਗੀਤ
 ਰੁਕੈ ਚਟਸਾਰ ਪੜੈ ਜਿ ਮਥਾ ਰਿਕ ਸੀਥਾ ॥ ਸਾਹੁ ਸੁਤੀ ਤਟ ਲੈ ਭਟ ਲੈ ਥਾ ਸਿੰਗ ਲਾਕਿ ਸਿੰਧ ਬਨ ਵ

ਤਕੀਥਾ ॥ ੧੮ ॥ ਦੋਹਰਾ ॥ ॥ ਅਗਨਤ ਮਹਿਗਨੈ ਕੋ ਭੁਭੇ ਸੁਹਕ ਬਿਤਾਸਾ ॥ ਧਰਿਧਿ ਆਨਮਨ ਸਿਵਾ
 ਕੋਤਕੀ ਪੁਰ ਕਿਲਾਸਾ ॥ ੧੮ ॥ ਦੋਹਰਾ ॥ ॥ ਦੇਵ ਨੇ ਕੋਪਨ ਧਾਮ ਸਭ ਦੇ ਤਨ ਲੀਓ ਛਿਨਾਇ ਕੋ ॥ ਦੁਇਕ
 ਦੁਸੁਰ ਧਾਮ ਤੇ ਬਸੇ ਸਿਵ ਪੁਰੀ ਜਾਇ ॥ ੨੦ ॥ ਦੋਹਰਾ ॥ ॥ ਕਿਤਕਿ ਦਿਵਸ ਬੀਤੇ ਤਹਾਨ ਵਨ ਨਿ
 ਕਸੀ ਦੇਵਾ ॥ ਬਿਧ ਪੂਰ ਬਿਸਭ ਦੇਵ ਤਨ ਕਰੀ ਦੇਵ ਕੀ ਸੇਵਾ ॥ ੨੧ ॥ ਦੋਹਰਾ ॥ ॥ ਕਰੀ ਹੋ ਕੀ ਕਤਮ
 ਲੁਮ ਖੁਦ ਦੇਵੀ ਸੇਤੀ ਲੀਆ ਮਹਾ ਸੁਰਹ ਮਹੇ ਛੀਨ ਪਾਮਹੈ ॥ ਕੀਜੈ ਸੇਤੀ ਬਾਤ ਮਾਤੁ ਮਕੇ ਸੁਹ
 ਤ ਸਥ ਸੇਵਕ ਕਰੀ ਮਤਾ ਕਿਆ ਏਤੋਰੀ ਸਾਮਹੈ ॥ ਦੀਜੈ ਬਾਜ ਦੇ ਸਹਾਏ ਮੇਟੀ ਐਕ ਬੇਸੇਲੇ ਸਕੀਜੀ
 ਐਅਭਿਸਭਿ ਨੈ ਬਡੇ ਯਹ ਕਾਮਹੈ ॥ ਕੂਕਰ ਕੋ ਮਾਰਤ ਨ ਕੋਊ ਨਾਮ ਲੈ ਕੋਤਾ ਹਿਮਾਤ ਏਤੋ ਕੋਲੇ ਕੋਖ
 ਵੀ ਦੇ ਕੋਨਾ ਮਹੈ ॥ ੨੨ ॥ ਦੋਹਰਾ ॥ ॥ ਸੁਨਤ ਬਚਨ ਯਹਿ ਚੰਡਕਾਮਨ ਮਹਿ ਉਰੀ ਰਿਸਾਇ ॥ ਸਭ ਦੇ ਤ
 ਨ ਕੋ ਛੈ ਕੋਰੇ ਬਸੇ ਦੇਵ ਪੁਰੀ ਜਾਇ ॥ ੨੩ ॥ ਦੋਤ ਕੇ ਬਪੋਕੋ ਜਬੈ ਚੰਡੀ ਕੀਯੋ ਪਕਾਸਾ ॥ ਸਿੰਘ ਸਿੰਘ
 ਅਉ ਅਸੈ ਸਭ ਸਸਤਾ ਅਇਗਏ ਪਾਸਾ ॥ ੨੪ ॥ ਦੋਤ ਸੰਘਾਤ ਕੋਨ ਮਿਤ ਕਾਲ ਜਨਮਾਇ ਹਿਲੀ
 ਨਾ ਸਿੰਘ ਚੰਡ ਬਾਹਨ ਭੁਭੇ ਸੁਨ ਕੋ ਦੁਖ ਦੀਨਾ ॥ ੨੫ ॥ ਦੋਹਰਾ ॥ ॥ ਦਾਰੁਨ ਦੀਰਘਾ ਦਿਗ ਜਸੇ ਬਲ
 ਸਿੰਘਾ ਹਿਕੇ ਬਲ ਸਿੰਘ ਪਰੇਹੈ ॥ ਰੋਮ ਮਨੇ ਸਰਕਾਲ ਹਿਕੇ ਜਪਾਹਨ ਪੀਤ ਪੋਥਿ ਛਹਰੇਹੈ ॥ ਮੇਰ ਕੋ ਮ
 ਪਿਮਨੇ ਜਮਨਾਲ ਰਕੇਤ ਕੀ ਪ੍ਰਿਯ ਪੋਥਿ ਗਢਰੇਹੈ ॥ ਮਨੇ ਮਹਾ ਪਿਥ ਲੋਕੋ ਕਾਮਨ ਸੁਭੁ ਪਰੁ ਮਤੇ ਨ
 ਅਰੇ ਕਰੇਹੈ ॥ ੨੬ ॥ ਦੋਹਰਾ ॥ ॥ ਘਟ ਗਦਾ ਤ੍ਰਿਸੁਲਾ ਅਸਿ ਸੀਖ ਸਰਾਸਨ ਬਾਨਾ ॥ ਚੰਡ ਕੋ ਕਰੀ ਮੇ
 ਲੀਏ ਜਨਗੀਖ ਮਹਿਤ ਭਾਨਾ ॥ ੨੭ ॥ ਚੰਡ ਕੋ ਪਕਰਿ ਚੰਡਕਾ ਏਆ ॥ ਯੁਧ ਕਰਿ ਲੀਨਾ ਨਿਕਟੀ ਬਿਕ
 ਟਿ ਪੁਰ ਦੇਤ ਕੋ ਘਟਾ ਕੀ ਧੁਨਿ ਕੀਨਾ ॥ ੨੮ ॥ ਦੋਹਰਾ ॥ ॥ ਸੁਨਿ ਘਟਾ ਕੋ ਹਰਿ ਸਬਦਾ ਅਸੁਰ ਨਾ ਅਸੁ
 ਰ ਨਲੀਨਾ ॥ ਚੰਡ ਕੋ ਪਕੈ ਜੂਥਹਾਇ ਜਤਨ ਜੁਧ ਕੋ ਕੀਨਾ ॥ ੨੯ ॥ ਪੇਤ ਲੀਸ ਪਦਮ ਅਸੁਰ ਸਾਜਿਯੋ
 ਕਟਕੁ ਚਤੁਰੰਗਾ ॥ ਕਛੁ ਬਾਂਝੇ ਕਛੁ ਦਾਹਨੇ ਕਛੁ ਭਟ ਨਿਪਕੇ ਸੰਗਾ ॥ ੩੦ ॥ ਕੁਏ ਏਕ ਰੇਦਲ ਪਦਮ
 ਵਸ ਪਦ੍ਮਿ ਅਰੁ ਬੀਸਾ ॥ ਪਦ੍ਮਿ ਕੀਨੇ ਦਾਹਨੇ ਦਸ ਬਾਂਝੇ ਸੰਗ ਬੀਸਾ ॥ ੩੧ ॥ ਦੋਹਰਾ ॥ ॥ ਦਊਰ ਸ
 ਬੋਇ ਕਬਾਰਹੀ ਦੇਤ ਸੁਆਏਹੈ ਚੰਡ ਕੋ ਸਾਮ੍ਹਿਕਾਹੈ ॥ ਲੋਕ ਰਿਬਨ ਕਾਮਨ ਤਨ ਘਨੇ ॥ ਅਰਿਕੋ
 ਪਸੈ ਸਿੰਘ ਪਹਾਰੈ ॥ ਚੰਡ ਸੰਭਾਰਤ ਬੈਕਰ ਵਾਹਰ ਕਾਰ ਕੇ ਸਤੁ ਸਮੁਹ ਨਿਵਾਤੇ ॥ ਸੰਭਵ ਜਾਨ ਕੋ

ਅਗਲੀਤਿ ਹਪਾਰਸਨੇ ਜਨਮੇ ਪਾਇ ਰੂਪੇ ॥੩੨॥ ਦੇਹਰਾ ॥ ਦੇ ਤੋ ਕੇ ਪਾਇ ਕਸਾ ਮੁਹੇ ਗਏ ਤੁਰੰਗ ਮਝਾ ॥੩੫॥
 ਰਿਸਨ ਮੁਖ ਦੇ ਵੀ ਕਿਉ ਯੋ ਸਲਭ ਦੀ ਪਾਨੁ ਹਰਾ ॥੩੬॥ ॥ ਬੀਰ ਬਲੀ ਸਿਰ ਦਾਰ ਵਈਤ
 ਸੁਕੋ ਪਕੈ ਮਿਆਨ ਤੇ ਖੰਗ ਨਿਕਾਰਿ ॥ ਇਕ ਦਇਓ ਤਨ ਚੰਡ ਪ੍ਰਚੰਡ ਕੇ ਦੂਸਰੇ ਹਰਿ ਕੇ ਤਨ ਝਾਗਿਯੋ ॥
 ਚੰਡ ਸੰਕੁਸਤ ਬੈਥ ਲੁਧਾ ਲਾਇ ਓਗ ਨਿਰਪਥਾ ਪਰਮਾਰਿਓ ॥ ਜੇ ਉਪੁ ਬੀਆ ਸਰਤਾ ਤਟ ਜਾ
 ਇਕੋ ਲੈ ਪਟੋ ਪਟ ਸਾਥ ਪਛਾਰਿਓ ॥੩੭॥ ॥ ਦੇਵੀ ਮਾਰਿਓ ਤੇ ਤਇਉ ਲਾਰਿਓ ਜੁ ਸਨਮੁ
 ਖਆਇ ॥ ਪੁਨ ਸੇਤਨ ਕੀ ਸੈਨੇ ਮੇਧ ਸੀ ਸੁ ਸੰਖ ਬਜਾਇ ॥੩੮॥ ॥ ਸੈਯਾ ॥ ॥ ਲੈ ਕਰਿ ਚੰਡ ਕੁਵੰਡ ਪ੍ਰ
 ਚੰਡ ਮਹਾ ਬਰਬਤ ਬੈ ਇਕ ਕੀਨੇ ॥ ਇਕ ਹੀ ਬਾਰ ਨਿਹਾਰਿ ਕਾਰ ਸੁ ਪਾਰ ਬਿਦਰਸ ਬੈ ਦਲ ਦੀਨੇ ॥
 ਦੇਤ ਪਨੇਰ ਨ ਮਾਹਿ ਹਨੇ ਲਖਿ ਸੈਨ ਸਨੇ ਕਾਵਿ ਇਉ ਮਨ ਚੀਨੇ ॥ ਜਿਉ ਖੰਗ ਰਾਜ ਬਡੇ ਅਹਿਰਾ
 ਜ ਸਮਾਜ ਕੈ ਕਾਟਿ ਕੁਤ ਕਰਿ ਸੀਨੇ ॥੩੯॥ ॥ ਦੇਵੀ ਮਾਰੇ ਦੇਤ ਬਹੁ ਪੁਬਲ ਨਿਬਲ ਸੇ ਕੀਨ
 ਸਸਤ ਪਚ ਕਰਿ ਕਰਨੇ ਮੇਰ ਮੁੰਚਾਲ ਕਰਿ ਦੀਨਾ ॥੪੦॥ ॥ ਕੁਜੀ ਚਮੁ ਮਹਾ ਸੁਰੀਤ ਕੀ ਸਰ ਨਿਨਿ
 ਜਣੀ ਸਾਧਾਇ ਜਾਇ ਤਿਨ ਇਉ ਕਰਿਓ ਹਨਿਓ ਪਦਮ ਕੁਟ ਬੀਸਾ ॥੪੧॥ ॥ ਸੁਨਿ ਮਹਾ ਬਹੁ ਮੁਕੁ
 ਮਤਿ ਮਨ ਮੇਉ ਨਿਯੋਗਿ ਸਾਇਆ ॥ ਅਗਿਆਨੀ ਸੈਨੇ ਕੇ ਘੋਰੇ ਦੇਵੀ ਜਾਇ ॥੪੨॥ ॥
 ਬਾਤ ਸੁਨੀ ਪੁਕੀ ਸਭ ਸੈਨ ਹਿਊਗ ਮਿਲੇ ਇਕ ਮੜਕ ਹਿਓ ॥ ਜਾਇ ਪਰੋ ਚੰਡ ਓਰ ਤੇ ਧਾਇ ਕੈਰ
 ਟਾਇ ਜੈ ਮਨ ਮੋਧਿ ਕਰਿਓ ॥ ਮਾਰੀ ਮਾਰ ਪੁਕਾਰ ਪਰੇ ਅਸਿਲੈ ਕਰਿ ਮੇਦਲ ਇਉ ਬਿਹਰਿਓ ॥
 ਘੋਰਿ ਲਈ ਚੰਡ ਓਰ ਤੇ ਚੰਡ ਸੁਚੰਦ ਮਨੇ ਪਰ ਵੇਖ ਪਾਰਿਓ ॥੪੩॥ ॥ ਸੈਯਾ ॥ ॥ ਦੇਖਿ ਚਮੁ ਮਹ
 ਧਾ ਸੁਰ ਕੀ ਕਰਿ ਚੰਡ ਕੁਵੰਡ ਪ੍ਰਚੰਡ ਪਾਰਿਓ ॥ ਦਛਨ ਬਾਂਹ ਚਲਾਇ ਪਨੇ ਸਰੋ ਕੇ ਪਭਾਇਆਨ ਕ
 ਜੁ ਪੁਕਾਰਿਓ ॥ ਬਿਜਨ ਭੇਅ ਰਿਕੇਤਨ ਤੇ ਛੁਟ ਸਉਨ ਸਮੂਹ ਪਰਾਨ ਪਾਰਿਓ ॥ ਆਰੁ ਵੇ ਸਿੰਧ ਪਚਾ
 ਇਹੁ ਤੇ ਮਨੇ ਯਬਨੇ ਮੇਥਿ ਪਨੇ ਉਗਾਰਿਓ ॥੪੪॥ ॥ ॥ ਕੋ ਪਕੁਣੀ ਅਹਿ ਦਲਾ ਬੈਥੇ ਚੰਡੀ ਚੰ
 ਕੁ ਸੰਭਾਰਾ ॥ ਇਕ ਮਾਰ ਕੇ ਦੈ ਕੀ ਏ ਦੈ ਤੇ ਕੀਨੇ ਚਾਗਾ ॥੪੫॥ ॥ ਸੈਯਾ ॥ ॥ ਇਹਿ ਭਾਤਿ ਕੇ ਜੁ ਪੁਕਾਰਿਓ
 ਸੁਨਿ ਕੈ ਕਵਲਾ ਸਮੇਧਿਆਨ ਛੁਟਿਓ ਹਰਿ ਕਾ ॥ ਪੁਨਿ ਚੰਡ ਸੰਭਾਰ ਓਭਾਰ ਗਵਾਪੁਨਿ ਸੰਖ ਬਜਾ
 ਇਕ ਰਿਓ ਪਰਕਾ ॥ ਸਿਰ ਸਤਨ ਕੇ ਪਰਚ ਕਪਾਰਿਓ ਛੁਟੇ ਅਸੇ ਬਰਿਓ ਕਰ ਕੇ ਬਰਕਾ ॥ ਜਨੁ ਖੇਲਨ

ਕੇਸਰਤਾਤਰਜਾਇਚਲਾਵਰਹੈ॥ ਛੇਛੁਲੀਲਰਕਾ॥ ੪੩੬੭॥ ॥ ਦੇਖਿਚਮੀਅਰਿਖਾਸੁਰੀਦੇਵੀ
 ਬਲਹਿਸੰਤਯਾਕਛੁਸਿਘਹਿਕਛੁਚੰਕ੍ਰਮੇਨ੍ਰੁਸੁਸਕੈਸੰਘਾਰਾ॥ ੪੪॥ ॥ ਇਕਭਾਜੇਨਿਪਪੈਗਏਕ
 ਰਿਓਹਤੀਸਕ੍ਰਮੇਨਾ॥ ਇਉਸੁਨਿਕੋਕੋਪਿਓਅਸੁਰਚਕ੍ਰਿਆਇਓਰਨੇਮੇਨਾ॥ ੪੫॥ ॥ ॥ ਸੁ
 ਵਪਰੀਸਕ੍ਰਮੇਨਲਖੀਜਬੋਤਮਹਾਸੁਰਖੇਗਾਸਿਭਾਰਿਓ॥ ਚੰਦ੍ਰਚੰਦ੍ਰਕੇਸਾਮੁਹਿਜਾਇਭਾਇਆ
 ਨਕਭਾਲਕਜਿਉਭਭਕਾਰਿਓ॥ ਮੁਗਦਹੁਲੈਅਪਨੇਕਰਚੰਦ੍ਰਕੇਸਰਤਾਤਨਉਪਰਿਤਾਰਿਓ॥
 ਜਿਉਹਨੁਮਾਨਉਖਰਪਹਾਰੋਕੇਰਵਨਕੇਉਰਿਭੀਤਰਿਮਾਰਿਓ॥ ੪੬॥ ॥ ਫੇਰਿਸਰਾਸਨੋਕੇਗਹਿਕੋਕ
 ਰਬੀਰਹੇਤਿਨਪਾਨਨਮੀਰੋ॥ ਘਾਇਲਾਘੁਮਪਰੇਰਨਮਾਹਿਕਰਹਤਹੈਰਿਗਸੇਗਜਲੀਗੇ॥ ਸੁ
 ਰਨਕੇਤਨਕਉਚਨਸਾਥਪਰੇਪਰਿਭਾਉਉਠੇਤਹਚਗੇ॥ ਜਾਨੇਦਵਾਬਨਮਾਝਲਗੇਤਨਕੀਰਨਭੰਛ
 ਕੇਦਉਰੇਭੁਜੀਗੇ॥ ੪੭॥ ॥ ॥ ਕੇਪਰੰਨਚੰਦ੍ਰਚੰਦ੍ਰਸੁਪੇਰਿਕੋਸਿਘਪਸੀਰਨੇਮੇ॥ ਕਰਵਾਰਲੈ
 ਲਾਲਕੀਏਅਹਿਖੇਤਲਗੀਬੜਵਾਨਲਾਜਿਉਬਨੇਮੇ॥ ਤਬਘੋਰਿਲਈਚਹੁਓਹਤੇਦੈਤਨਇਉ
 ਉਪਮਾਉਪਜੀਮਨੇਮੇ॥ ਮਨਤੇਤਨਤੇਜੁਚਾਲਿਓਜਗਮਾਰੋਕੇਦਾਮਨਜਾਨਚਲੇਘਨੇਮੇ॥ ੪੮॥ ॥
 ਫੂਟਗਈਥੁਜਨੀਸਗਰੀਅਸਿਚੰਦ੍ਰਚੰਦ੍ਰਜਬੋਕਖਿਲੀਨੇ॥ ਦੈਤਮਰੈਨਹਬੇਖਕਰੋਬਹੁਤਉ
 ਬਰਬੰਡਮਹਾਬਲਕੀਨੇ॥ ਚੰਕ੍ਰਚਲਾਇਦਯੋਕਰਤੇਸਿਰਸੰਤਕੋਮਾਰਿਜੁਦਾਕਰਿਦੀਨੇ॥ ਸੁਭਿਨ
 ਤਪਾਰਚਲੀਨਭੋਕੇਜਨਸੁਰੋਕੋਰਾਮਜਲਾਜਲਦੀਨੇ॥ ੪੯॥ ॥ ॥ ਸਬਸੁਰਸੀਘਰਦਏ
 ਤਿਹਖੇਤਮਹਾਂਬਰਬੰਡਪਾਕ੍ਰਮਕੋ॥ ਤਹਸੁਭਿਨਤਸਿਧਭਾਇਓਧਰਨੀਪਰਪੁੰਜਗਿਰੇਅਸਿਕੋਧ
 ਮਕੋ॥ ਜਗਮਾਤਪਤਾਪਹਨੇਸੁਰਤਾਪਸੁਦਾਨਵਸੈਨਗਈਜਮਕੋ॥ ਬਹੁਰੋਅਹਿਸਿਧਰਕੇਲਪੇ
 ਠਕੈਦਾਮਨਜਿਉਦੁਰਗਾਦਮਕੋ॥ ੫੦॥ ॥ ॥ ਜਬਮਹਿਖਾਸੁਰਮਾਰਿਓਸਬਦੈਤਨਕੋਰਾਜਾ
 ਤਬਕਾਇਰਭਾਜੇਸਬੋਛਾਰਿਓਸਕਲਸਮਾਜਾ॥ ੫੧॥ ॥ ॥ ਮਹਾਬੀਰਕਹਰੀਦੁਪਧਿ
 ਕੋਛਾਨਮਾਨੇਦੇਵਨਕੇਕਾਜਦੇਵੀਰਾਰਿਓਦੈਤਮਾਰਿਕੋ॥ ਅਹਿਰਦਲਭਾਜਿਓਜੇਸੇਪਉਨਹੁਤੇ
 ਭਾਜੇਮੇਘਾਇਦਵੀਨੇਗਜਬਭਾਅਪਨੇਸੁਧਰਕੋ॥ ਦੇਸਦੇਸਕੇਨਰੇਸਤਾਰੇਹੈਸੁਰੇਸਪਾਇਕੀ
 ਨੇ॥ ਅਰਿਖੇਕਸੁਰਮੰਤੁਲਾਬਿਚਾਰਕੋ॥ ਈਹਾਭਈਗੁਪਤਪਗਦਜਾਇਤਹਾਭਈਜਹਾਬੈਰੋਹ

Digitized by Panjab Digital Library | www.panjabdigilib.org

ਨਚਲੀ ॥ ਰਨਮੇਤ ਬਾਸਿ ਇਕਤੁ ਏਲਖਿਸ਼ਕੀ ॥ ਪਤਾਜਿਉ ਸੈਨਹਤੀ ॥ ਦੁਮਦੀਰਘਜਿਉ
 ਫਾਜਬਾਜਲੋਰਥਪਾਇਕਜਿਉਫਲਫੁਲਕਲੀ ॥ ਦਲਏਭੋਕੇਮੇਘਫਿਡਾਰਨਕੋਨਿਕਸਿਉ
 ਮਘਵਾਮਨੇਪਉਨਥਲੀ ॥ ੬੪ ॥ ਇਤੋਕੇਪਪੁਤੀਦੇਵਚਕੇਉਤਜੁਧਕੇਬੁਭਚਕੇਰਨਮੇ ॥ ਕਰਬਾ
 ਨਕਮਾਨਕ੍ਰਿਪਾਨਗਦਾਪਾਹਿਰੇਤਨਤਥੈਤਨਮੇ ॥ ਤਬਮਾਗਮਚੀਦੁਹਿਭਨਤੇਨਗਹਿਭ੍ਰਮਸੁ
 ਰਨਕੇਮਨਮੇ ॥ ਬਹੁਜੰਬੁਕਗੀੜਚਲੇਸੁਨਿਕੈ ॥ ਅਤਿਮੇਦਬਾਫਿਓਸਿਵਕੇਗਨਮੇ ॥ ੬੫ ॥ ਰਾਜ
 ਪੁਰੰਦਰਕੇਪਕੀਓਇਤਜੁਧਕੇਦੈਤਜੁਹੇਉਤਕੈਸੇ ॥ ਸਿਆਮਘਟਾਪੁਖਟੀਘਨਘੋਰਕੈਘੋਰ
 ਈਓਹਰਿਕੋਗਵਿਤੈਸੇ ॥ ਸਕਕਮਾਨਕੇਬਾਨਲਗੇਸਵਫੇਕਲਮੈ ॥ ਅਰਿਕੇਓਰਮੇਸੇ ॥ ਮਾਨੇਪਾ
 ਰਕਰਾਗੇਚੋਚਪਸਾਰਗੇਸਿਸੁਸਾਰਕਜੈਸੇ ॥ ੬੬ ॥ ॥ ਬਾਨਲਗੇਲਖਿਉਭਦਇਤਪ
 ਸੇਰਨਲੇਕਰਵਾਰਨਕਉ ॥ ਰਗਭੂਮਮੇਸੰਤ੍ਰਿਗਿਰਾਇਦਏਬਹੁਸਉਨਬਹਿਓਅਸੁਰਾਬਨਕਉ ॥ ਪੁ
 ਰਾਟੇਗਨਜੰਬੁਕਗੀੜਪਿਸਾਚਸੁਯੋਰਨਭਾਤਿਪਕਾਰਨਕੋ ॥ ਸੁਮਨੇਤਟਸਾਰਸੁਤੀਤਟਨਤੁਹੇ
 ਪੁਰਬਪਾਪਉਤਾਰਨਕੋ ॥ ੬੭ ॥ ਜੁਪਾਨਿਉਕੁਭਾਇਆਨਗਚਿਓਅਸਆਗੇਨਦਾਨਵਕਾਹੁਕਾਰਿ
 ਓਹੈ ॥ ਲੋਥਨਉਪਰਿਲੋਥਪਗੀਤਹਗੀਧਸਿਗਾਲਨਮਾਸਚਰਿਓਹੈ ॥ ਗੁਦਬਹੇਸਿਰਕੇਸਨਤੇ
 ਸਿਤਪੁੰਜਪਵਾਹਧਰਾਨਪਰਿਓਹੈ ॥ ਮਾਨਹੁਜਟਾਪਗਕੀਜਟਤੇਜਨਰੇਸਕੈਰੀਗਕੋਨੀਰਫਰਿ
 ਓਹੈ ॥ ੬੮ ॥ ॥ ਬਾਰਸਿਵਾਰਤਏਤਿਹਠਉਹਸੁਫੇਨਜਿਉਫੁਡਫਿਰੇਤਰਤਾ ॥ ਕਰਮੰਗੁਲਕਾਸ
 ਫੁਰੀਤਲਫੈਰੁਜਕਾਟਕੁਜੰਗਕਰੇਕਰਤਾ ॥ ਹਯਨਕੁਪੁਜਾਦੁਮਸਉਨਤਨੀਗੇਚਕ੍ਰਜਿਉਚਕਾਫੇ
 ਰੇਗਰਤਾ ॥ ਤਬਸੁੰਭਨਿਸੁੰਭਦੁਹੀਮਿਲਿਦਾਨਵਮਾਰਕਕੀਰਨਮੇਸਰਤਾ ॥ ੬੯ ॥ ॥ ਸੁ
 ਰਹਾਰੇਜੀਤਿਅਸੁਰਲੀਨੇਸਕਲਸਮਾਜਾ ॥ ਦੀਨੇਇੰਦੁਭਜਾਇਕੈਮਹਾਪ੍ਰਬਲਦਲਸਾਜਾ ॥ ੭੦ ॥
 ॥ ਛੀਨਕੰਡਾਰਲਾਇਓਹੇਕੁਥੇਰਤੇਸੇਸਹੁਤੇਮਨਮਾਲਫੁਰਾਈ ॥ ਜੀਤਏਕੇਸਦਿਨੇਸਨਿ
 ਸੇਸਗਨੇਸਜਲੇਸਦੀਓਹੇਭੁਜਾਈ ॥ ਲੋਕਕੀਏਤਿਨਤੀਨਹਾਮਪਨੇਦੈਤਪਠੈਤਹਵੈਠਕੁਰਾਈ ॥
 ਜਾਇਬਸੇਸੁਰਧਾਮਤੇਉਤਿਨਸੁੰਭਨਿਸੁੰਭਕੀਫੇਰਿਹਾਈ ॥ ੭੧ ॥ ॥ ਖੇਤਜੀਤਦੈਤਨਲ
 ਓਗਏਦੇਵਤੇਭਾਜਾ ॥ ਇਹੈਬਿਚਾਰਿਓਮਨਬਿਖੈਲੇਹੁਸਿਵਾਤੇਰਾਜ ॥ ੭੨ ॥ ॥ ਦੇਵਸੁਰੇਸ

ਵਿਨੇਸਥਿਸੇਸਮਹਿਸਪੁਰੀਮਹਿਤਾਇਬਸੇਭੈ॥ ਭੋਜਲੁਤੇਤਰਜਾਇਵੁਏਸਿਰਕੇਸਚਰੇਰਨਤੇਜੁੜੇਭੈ॥ ੩੭
 ਹੋ॥ ਬਾਹੀਸਚਪੁਕਾਰਕਰੀਅਤਿਅਰੁਤਵੰਤਦਰਨਿਪਸੇਭੈ॥ ੭੩॥ ਕਾਨਸੁਨੀਪੁਨਿਦੇਵਨਕੀਸ
 ਬਦਾਨਵਮਾਰਨਕੇਪੁਨਕੀਨੇ॥ ਯਾਇਕੈਪਤਛਮਾਬਰਚੰਡੁਲੁਪਏਜੁਪਬਿਖੈਮਨਦੀਨੇ॥ ਯਾਏਕ
 ਫਰਕੈਕਾਈਕੁਈਲਖਿਤਛਾਬਿਕੈਕਾਬਿਕੈਮਨਭੀਨੇ॥ ਵੈਤਸਮੂਹਾਬਿਨਾਸਨਕੇਜਮਰਾਜਤੇ॥
 ਤਮਨੇਭੁਵਣੀਨੇ॥ ੭੪॥ **੭੫॥** ਪਾਨਕਿਪਾਨਥਰੇਬਲਵਾਸਕੋਪਕੋਈਜੁਲਾਜਿਉਗਰਜੀਹੋ॥
 ਮੇਰਸਮੇਤਯਥੇਗੁਣੇਗਿਰਸੇਸਕੇਸੀਸਪਰਲਾਰਜੀਹੋ॥ ਯੁਹਮਪਨੇਸਾਦਿਸੇਸਤੁਰਿਓਨਿਕੋ
 ਹਰਿਕੀਛੁਡੀਆਤਰਜੀਹੋ॥ ਚੰਡੁਪਚੰਡੁਅਖੰਡੁਲੀਇਕਰਕਾਲਕਾਕਾਲਗੀਜਿਉਅਰਜੀਹੋ॥
 ੭੫॥ **੭੬॥** ਨਿਰਖਚੰਡਕਤਾਸਕੋਤਬੈਬਚਨਇਹਕੀਨਾ॥ ਹੋਪੁੰਡੀਤੁੰਕਾਲਕੋਹੋਹੁਜੁਪੁੜ
 ਮੇਲੀਨਾ॥ ੭੬॥ ਸੁਨਤਬਚਨਯਹਿਚੰਡਕੋਤਮੇਗਈਸਮਾਇ॥ ਜੇਉਗੀਗਾਕੀਧਾਰੇਮੇਜਮਲਾ
 ਪੈਠੀਧਾਇ॥ ੭੭॥ **੭੮॥** ਬੈਠਤਬੈਗਿਰਜਾਅਰਦੇਵਨਬੁਧਿਉਹੈਮਨਮਾਧਿਬਿਚਾਰੀ॥ ਜੁ
 ਧਕੀਏਬਿਨੁਫੇਰਿਫਿਰੈਨਹਿਕੂਮਸਭੈ॥ ਅਪਨੀਅਵਿਧਾਰੀ॥ ਇੰਦਕਹਿਓਅਬਫੀਲਬਨੇਨ
 ਹਿਮਾਤਸੁਨੇਯਹਿਬਾਤਹਮਾਰੀ॥ ਵੈਤਨਕੇਬਧਕਾਜਚਲੀਰਨਚੰਡੁਪਚੰਡੁਜੰਗਨਕਾਚੀ॥ ੭੮॥
 ਸੈਯਾ॥ ੭੯॥ ਕੰਚਨਸੇਤਨਖੰਜਨਸੇਦਿਗਕੰਜਨਕੀਸੁਖਮਾਸਕੁਚੀਹੈ॥ ਲੈਕਰਤਾਰਸੁਪਾਕਰੇ॥
 ਮਧਮੂਰਤਸੀਅੰਗਅੰਗਾਰਚੀ॥ ਆਨਨਕੀਸਰਕੇਸਸਨਾਹਨਿਅਉਰਕਛੁਉਪਮਾਨਬਚੀਹੈ॥
 ਸਿੰਗਸੁਮੇਰਕੇਚੰਡੁਬਿਰਾਜਤਮਨੇਸਿੰਘਾਸਨਬੈਠੀਸਚੀਹੈ॥ ੭੯॥ **੮੦॥** ਜੇਮੇਸੇਸਿੰਗਸੁਮੇ
 ਰਕੇਸੇਭੁਤਚੰਡੁਪਚੰਡੁ॥ ਚੰਦ੍ਰਾਸਕਹਿਬਰਧਰੇਜਨਮਲੀਨੇਡੰਡੁ॥ ੮੦॥ ਕਿਸੀਕਾਜਕੋਦੈਤਾਇ
 ਕੁਆਇਉਚੈਤਿਹਨਾਇ॥ ਨਿਰਖਰੂਪਬਰਚੰਡਕੋਗਿਰਿਓਮੂਰਛਾਧਾਇ॥ ੮੧॥ ਉਠਿਸੰਤਾਹਕਰਿ
 ਜੇਰਿਕਰਿਕਹੀਚੰਡੁਸੇਬਾਤਾ॥ ਮਿਖਤਸੁਭਕੇਭਾਤਹੋਕਹੀਬਚਨਸੁਕਚਾਤਾ॥ ੮੨॥ ਤੀਨਥੇਕਜਿਨ
 ਬਾਸਿਕੀਏਅਤਿਬਲਛੁਜਾਅਖੰਡੁ॥ ਮੇਧੇਭੂਪਤਿਸੁਭਹੈਤਾਹਿਬਰੇਬਰਚੰਡੁ॥ ੮੩॥ ਸੁਨਿਰਾਕ
 ਸਕੀਬਤਕੋਦੇਵੀਉਤਰਿਦੀਨਾ॥ ਜੁਧਕਰੇਬਿਨੁਨਹਿਬਰੇਸੁਨਹੁਦੈਤਮਤਿਹੀਨਾ॥ ੮੪॥
 ਇਹਸੁਨਿਦਾਨਵਚਪਯਗਤਗਯੇ॥ ਸੁਭਕੇਪਾਸਾਧਰਪਾਇਨਕਰਿਜੇਰਿਕੋਕਹੀਇਕਅਰਦਾ

ਹਰਿਗੋਬਿੰਦਰਾਮਚਰਿਤਾਮ੍ਰਿਤਮੰਜਰੀਅੰਕੁਸਾਰੀ

੧੫॥ ੫॥ ਅਉਰਤ ਨਨਿਪਧਾਮਤੁ ਮਾਤਿ ਆਰਤ ਨਤੇਹੀਨਾ ਬਹੁ ਏਕ ਬਨ ਮੇਥੈ ਤਿਹੁ ਮਖਰਹੁ ਪੁ
 ਬੀਨਾ ॥ ੧੬॥ ੬॥ ੧੧॥ ਮਨੋਹਰਿ ਬਾਤ ਨਿਪਧਾਤਿ ਚਿਤ੍ਰ ਨਿਤਾ ਹਿਕੈ ਮੇਥੈ ਕਹੀ ਏਕੁ ਤਿਬਕ
 ਨਤਾ ਹਿਸਰੀ ਕੋ ॥ ੧੭॥ ੭॥ ੧੧॥ ਮੈਯਾ ॥ ੧੧॥ ਹਰਿ ਸੋ ਮੁਖ ਹੋਹਿ ਤੀਵੁ ਪੁਰੈ ਆਲਿਕੈ ਹਰਿ ਹਰਿ ਪ੍ਰਭਾਹਰ
 ਨੀਹੈ ॥ ਲੋਚਨ ਤੇਹਰਿ ਸੇਸ ਸੇਹਰਿ ਸੀਤਰੁ ਦੇਹਰਿ ਸੀਬਰ ਨੀਹੈ ॥ ਕੇਹਰਿ ਸੋ ਕਰਹਾ ਚਲੈ ਬਹਿ ਪੈ
 ਹਰਿ ਕੀ ਹਰਿ ਨੀਤਰ ਨੀਹੈ ॥ ਕੇਕਰ ਮੇਹਰਿ ਪੈ ਹਰਿ ਸੋਹਰਿ ਰੂਪ ਕੀ ਏਹਰਿ ਕੀ ਪਰ ਨੀਹੈ ॥ ੧੮॥ ੮॥ ੧੧॥
 ੧੧॥ ਮੀਨ ਮੁਰਤ ਨੇਕ ਜਬ ਜਨ ਪਿਸਾਨੇ ਆਲਿ ਫਿਰਤਿ ਦੇਵ ਨੇ ਬਨ ਰੂਲੈ ਜਿਤ ਤਿਤਹੀ ॥ ਕੀ
 ਰਾਏ ਕੋ ਪਤ ਬਿਬਕੈ ਕਲਾ ਕਲਾ ਪੀਬਨ ਲੂਏ ਫੂਟੈ ਫਿਰੈ ਮਨ ਚੈ ਨਹੂੰ ਨ ਕਿਤਹੀ ॥ ਦਾਰ ਮਦਰ ਕਗ
 ਏਓ ਪੇਖਦ ਸਨ ਪਾਤਰੁ ਪ੍ਰਕੀਰਤਿ ਜਗ ਫੈਲ ਰਹੀ ਸਿਤਹੀ ॥ ਮੇਸੀ ਗੁਨ ਸਾਗਰ ਉਜਾਗਰ
 ਸੁਨਾਗਰ ਹੋਈ ਨੇਮਨ ਮੇਰੇ ਹਰਿ ਨੈ ਨਕੋਗ ਚੇਤਹੀ ॥ ੧੯॥ ੯॥ ੧੧॥ ॥ ਬਾਤ ਦੇਤ ਕੀ ਸੁਭ ਸੁਨਿ ਬੋ
 ਲਿਓ ਕਛੁ ਮੁਸਕਤਾ ਚਤੁਰ ਦੂਤ ਕੋਤੇ ਜੀ ਏਲਾਖਿ ਆਵੈ ਤਿਹ ਪਾਤਰ ॥ ੨੦॥ ੧੦॥ ੧੧॥ ॥ ਬਹੁ
 ਕਹੀ ਉਨਿ ਦੇਤ ਅਥਿਕੀ ਜੈ ਏਕ ਬਿਚਾਰਾ ਜੇਲਾ ਇਕ ਭਟ ਸੈਨ ਮੇਥੈ ਜਹੁ ਦੈ ਅਥਿਕਾਰਾ ॥ ੨੧॥
 ੨੧॥ ੧॥ ॥ ਬੈਠੇ ਹੁਤੇ ਨਿਪ ਮਾਧਿ ਸਭਾ ਉਠਿ ਕੋਕਰਿ ਜੋ ਰਿਕ ਹਿਮ ਮਜਾ ਉਠਾ ਬਾਤ ਨਤੇ ਰਿਝਵਾਇ
 ਮਿਲਾ ਏਹੈ ਨਤ ਰਿਕੇ ਸਨ ਤੇਗ ਹਿਲਿਆ ਉਠਾ ਕੂਪ ਕਰੈ ਤਬ ਜੁਪ ਕੋਰੇ ਰਣ ਸੈਣ ਤਕੀ ਸਰਤਾਨ ਬ
 ਹਾਉ ॥ ਲੋਚਨ ਧੁਮਕੈ ਬਲਾ ਆਪੇ ਨੇਸੁ ਸਨ ਸਾਥਿ ਪਹਾਰ ਉਡਾਉ ॥ ੨੨॥ ੧੧॥ ੧੧॥ ॥ ਉਠੇ ਬੀਰ ਕੋ ਦੇ
 ਖਿਕੈ ਸੁਭ ਕਹੀ ਤੁਮ ਜਾਹਾ ਗੀਏ ਆਵੈ ਆਨੀ ਓਖੀਏ ਜੁਧ ਕਰਹਾ ॥ ੨੩॥ ੧੧॥ ੧੧॥ ॥ ਤੁਹਾ ਧੁਮ ਲੋਚਨ ਚਲੇ ਚ
 ਤੁਰੀ ਗਨ ਰਲ ਸਾਜਾ ॥ ਹਰਿ ਰਿਪੇ ਰਿਘ ਨਘਟਾ ਜੇ ਉਰ ਸਰਜਗਰ ਜਗ ਜਗਾ ॥ ੨੪॥ ੧੧॥ ੧੧॥ ॥ ਸੁਮਨੈ ਨ
 ਗਿਰਾ ਜਤ ਏਹੈ ਕਹੀ ਪੁਕਾਰਾ ॥ ਕੈ ਬਹੁ ਸੁਭ ਨਿਪ ਲੋਕੈ ਲੋਕੈ ਚੰਡ ਸੀਭਾਗਾ ॥ ੨੫॥ ੧੧॥ ੧੧॥ ॥ ਰਿਪ ਕੇ ਬਚ
 ਨ ਸੁਨਤਹੀ ਸਿਘ ਬੁਝੀ ਅਸਵਾਰਾ ॥ ਹਰਿ ਰਤੇ ਉਤਰੀ ਬੇਗ ਦੇ ਕਰਿ ਆਯੁ ਪਸਭਿ ਪਾਸਿ ॥ ੨੬॥ ੧੧॥ ੧੧॥ ॥
 ੧੧॥ ॥ ਕੋਪ ਕੈ ਚੰਡ ਪਚੰਡ ਚਤੀ ਏਤ ਕੂਪ ਕੈ ਪੂਰੁ ਚੜ੍ਹੈ ਉਤ ਸੈਨੀ ॥ ਬਾਨ ਨਿਪਾਨ ਨ ਮਾਗ ਮਚੀਤ
 ਬਦੇ ਵੀਲਾਈ ਬਰਛੀ ਕਰਿ ਪੈਨੀ ॥ ਏਹਿ ਰਣੀ ਮਹਿ ਕੋ ਮੁਖ ਮੇਕ ਏਹਿ ਦਏ ਜਿ ਮਲੇ ਹਿਕੈ ਫੈਨੀ
 ਦਾਂਤਿ ਗੀਗਾ ਜਮੁ ਨਾਤਨ ਸਿਆਮ ਸੁਲੇਹੁ ਬਹਿ ਓਤਿ ਹਮਾ ਹਿਝੈ ਬੈਨੀ ॥ ੨੭॥ ੧੧॥ ੧੧॥ ॥ ਉਲਹੈ ਰਿਸ

Digitized by Panjab Digital Library | www.panjabdigilib.org

Digitized by Panjab Digital Library | www.panjabdigilib.org

ਕੇਤਨਾਇਪੁਕਾਰੇਉਤਪੈ॥ ਮਾਏਦੇਵੀਘੋਟਸੁਭਟਕਟਕਕੇਥਿਕਟਮਥਿ॥ ੧੦੬੦॥ ॥ ਰਾਜਾ ੨੯
 ਰਾਤਕੇਬਾਤਿਇਹਕਹੀਜਤਹੀਠਿ॥ ਮਾਰਿਹੋਜੀਅਤਿਨਛਾਡਿਹੋਕਹਿਓਸਤਿਨਹਿਅਉਗਾ॥
 ਤੰਤੂਉਕੇਚੰਤੂਕਾਜਦਿਓਲੀਇਹਭਾਉ॥ ਮਾਨੋਅਪਨੀਮਿਤਕੋਲੀਨੇਅਸੁਰਬੁਠਾਉ॥ ੧੧੬॥
 ਦੇਹਰਾ॥ ॥ ਸੁੰਤਨਿਉਤਪੈਮਿਲਿਥੈਠਾਤ੍ਰਿਤਬਕੀਨਾਸੈਨਾਸਕਲਬੁਠਾਉਕੈਸੁਭਟਬੀਰਜੁਨਿਲ
 ਨਾ॥ ੧੨॥ ॥ ਰਕਤਬੀਜਕੋਭੋਜੀਏਮੰਤਨਕਹੀਬਿਚਾਰਾ॥ ਪਾਥਗਜਿਉਗਿਰਨਾਕਿਕੈਚੰਤੂਹਿਹੋਲੇ
 ਕਾਰਾ॥ ੧੩॥ ॥ ਭੋਜੋਕੋਏਵਤਗਹਿਤੇਲਿਆਵੈਤਾਹਿਕੋ॥ ਜੀਤਿਓਜਿਨਪੁਰਹੁਤੁਭੁਜ
 ਬਲਜਾਕੇਅਮਿਤਭੈ॥ ੧੨੨॥ ੧੦੬੦॥ ॥ ਸੇਵਤਤਬਿਦਪੈਦੈਤੁਇਕਗਾਇਕਰੀਅਰਦਾਸਿ॥
 ਰਾਜਬੁਠਾਵਤਸਭਾਮੈਬੇਗਚਲੇਤਿਹਪਾਸਿ॥ ੧੨੩॥ ॥ ਰਕਤਬੀਜਨਿਪਉਕੋਕੀਨੇਅਨਿਪਨ
 ਮਾਅਸੁਰਸਭਾਮਪਿਭਾਉਕਹਿਕਹਿਕਹਮਮਕਾ॥ ੧੨੪॥ ੧੦੬੦॥ ॥ ਸੁੰਤਨਤਬਿਦ
 ਕੇਸੁੰਤਨਿਉਕੁਬੁਠਾਉਥੈਠਾਉਕੈਆਦਰਕੀਨੇ॥ ਦੋਸਿਰਤਾਜਬਡੇਗਜਗਜਸੁਬਾਜਦਏਹੀ
 ਝਵਾਉਕੈਲੀਨੇ॥ ਪਾਨਲੈਦੈਤਕਹੀਇਹਚੰਤੂਕੋਚੰਤੂਕੋਬਿਨੁਮੰਤੂਬਿਹੀਨੇ॥ ਮੈਸੇਕਹਿਓਨ
 ਮਪਿਸਭਾਮਿਰੀਝਕੈਮੇਅਅਭੰਬਰਦੀਨੇ॥ ੧੨੫॥ ॥ ਸੁੰਤਨਤਬਿਦਕੇਸੁੰਤਨਿਉਕੁਕਹਿਓਤਮ
 ਜਾਹਮਹਾਦਭਲੈਕੈ॥ ਛਾਰਕੋਗਹੁਏਗਿਰਗਜਹਿਚੰਤੂਪਚਾਰਹੋਨੇਬਲਕੈਕੈ॥ ਕਲਨਮੈਸਿਪਕ
 ਸੁਨੀਬਤਸਿਸਾਤਚਾਓਚਰਿਉਪਹਿਰੈਕੈ॥ ਮਾਨੋਪਤਛਹੁਇਅੰਤਕਟੰਤੂਕੋਲੈਕੈਚਲਿਓਨ
 ਹੇਤਜੁਛੈਕੈ॥ ੧੨੬॥ ॥ ਬੀਜਰਕਤਬੁਠੀਬਬਜਾਉਕੈਆਗੇਕੀਇਗਜਬਾਜਰਬਈਆ॥
 ਏਕਤੇਏਕਮਾਥਲਦਾਨਵਮੋਹਕੋਪਾਇਨਸਾਥਮਸ਼ਈਆ॥ ਦੇਖਿਤਿਨੈਸੁਭਾਅੰਗਸੁਦੀਰਾਪਕ
 ਉਚਸਜੇਕਟਿਬਾਪਿਭਬਈਆ॥ ਲੀਨੇਕਮਾਨਨਥਾਨ੍ਰਿਪਾਨਸਮਯਕੈਸਾਥਲਏਜੁਸਥਈਆ॥
 ੧੦੬੦॥ ॥ ਰਕਤਬੀਜਦਲਸਾਜਿਕੈਉਤਰੇਤਟਗਿਰਗਜਾਸੁਵਨਕੁਲਾਹਲਸੁਨਿਸਿ
 ਵਾਕਹਿਓਪਕੇਸਾਜ॥ ੧੧੮॥ ੧੦੬੦॥ ॥ ਹੁਇਸਿੰਘਹਿਅਸਵਾਰਗਾਜਿਗਾਜਿਕੈਚੰਤੂਕਾ
 ਚਲੀਪ੍ਰਬਲਦਲਧਾਰਕਤਿਬੀਜਕੋਬਪਨਮਿਤ॥ ੧੨੭॥ ੧੦੬੦॥ ॥ ਆਵਤਦੇਖਿਕੈਚੰਤੂ
 ਪਚੰਤੂਕੋਸੁੰਤਨਤਬਿਦਮਹਾਰਖਿਓ॥ ਆਗੇਏਸੰਤ੍ਰਪਸੇਰਨਮਪਿਸੁਰੂਪਕੈਜੁਪਹਿਕੋਸਰ

ਲੁਭਿ ਮਨਿ ਕੇ ਲਭਾ ਵਲ ਕੇ ਕਵਿ ਨੇ ਜਸੁ ਇਆ ਛੁਬਿ ਕੇ ਪਰ ਖਿਓ।
 ਖਿਓ ਤੀਰ ਚਲੋ ਇਮ ਬੀਰਨ ਕੇ ਬਹੁ ਮੇਘ ਮਨੇ ਬਲ ਕੇ ਬਰ ਖਿਓ॥੧੩੩॥ ਸ੍ਰੋਯ॥ ॥ ਬੀਰਨ ਕੇ ਕ
 ਰ ਤੇ ਛੁਟ ਤੀਰ ਸਰੀਰ ਨ ਚੀਕੇ ਪਾਰ ਪਰਾਨੇ॥ ਤੇਰ ਸਰਾਸਨੇ ਫਿਕੈ ਕਉ ਚਨ ਮੀਨ ਨ ਕੇ ਰਿਪ ਜਿਉ ਬਹਿ
 ਰਾਨੇ॥ ਪਾਉ ਲਗੈ ਤਨ ਚੰਡ ਅਨੇ ਕਸੂ ਮੁਓ ਨ ਚਾਲਿ ਓ ਬਹਿ ਕੈ ਸਰ ਤਾਨੇ॥ ਮਾਨ ਹੁਫਾ ਰਪ ਹਾਰ ਹੁਕੈ ਸੁਤੰਤ
 ਛਕ ਕੇ ਨਿਕ ਸੇਕ ਰਿਥਾਨੇ॥੧੩੪॥ ਸ੍ਰੋਯ॥ ॥ ਬੀਰਨ ਕੇ ਕਰ ਤੇ ਛੁਟ ਤੀਰ ਸੁਚੰਡ ਕਾ ਸਿੰਘ ਨ ਜਿਉ ਭ
 ਰੁ ਕਈ॥ ਲੈ ਕਰਿ ਬਾਨ ਕਮਾਨ ਕ੍ਰਿਪਾਨ ਗਦਾ ਗਹਿ ਚੰਕੁ ਛੁਗੀ ਅਉ ਕਟਾਰੀ॥ ਕਟ ਕੈ ਦਾਮ ਨ ਛੇ
 ਦ ਕੈ ਰੇ ਦਕੈ ਸਿੰਧੁ ਰਕੀ ਕਰੀ ਭਿੰਨਾ ਮੀ ਬਾਗੀ॥ ਮਾਨ ਹੁਆ ਗਲਗਾ ਇਹੁ ਗਤੁ ਲੰਕਾ ਅਵਾਸ ਕ
 ਰਾਗੀ ਅਟਾਗੀ॥੧੩੫॥ ਸ੍ਰੋਯ॥ ॥ ਤੇਰੇ ਮੇਰ ਕੈ ਦੈ ਤਨ ਕੇ ਮੁਖ ਘੋਰ ਕੈ ਚੰਡ ਮਹਾ ਅਸਿ ਲੀਨੇ॥ ਜੇਰ ਕੈ ਕੋਰ
 ਕੈ ਠੇਰ ਕੈ ਬੀਰ ਸੁਰਾ ਛਸ ਕੇ ਹਤਿ ਕੈ ਰਿਹ ਦੀਨੇ॥ ਘੋਰ ਕੈ ਤੇਰ ਕੈ ਬੋਰ ਕੈ ਦਾਨ ਵਲੈ ਤਿਨ ਕੇ ਕਰੇ ਹਾ
 ਰ ਬੀਨੇ॥ ਸੁਓ ਦੋ ਕੇ ਪਾਨ ਕਰਿ ਓ ਜਿਉ ਦਵਾਹ ਰਿਸਾਗ ਰੋਕੇ ਜਲਾ ਜਿਉ ਰਿਖ ਪੀਨੇ॥੧੩੬॥ ਸ੍ਰੋਯ॥
 ਯਾ॥ ॥ ਚੰਡ ਪਚੰਡ ਕੁਢ ਕੁਢ ਕਰਿ ਗਹਿ ਜੁਧ ਕਰਿ ਓ ਨਗ ਨੇ ਭਟ ਅਨੇ॥ ਮਾਰ ਦਈ ਸਭ ਦੈ ਤਚ
 ਮੁੰਤ ਹਸਉ ਦਤ ਜੇ ਬੁਕ ਗਿਐ ਅਘਾਨੇ॥ ਭਾਲ ਭਾਇਆ ਨ ਕਦੇ ਖਿਓ ਵਾਨੀ ਕੋ ਦਾਨ ਵਇ ਓਰ ਨ
 ਰਿਪ ਰਾਨੇ॥ ਪਉ ਨ ਕੇਗ ਉਨ ਕੇ ਤੇਜ ਪਤਾ ਪਤੇ ਪੀਪਰ ਕੋ ਜਿਮ ਪਾਤ ਉਤਾਨੇ॥੧੩੭॥ ਸ੍ਰੋਯ॥ ॥
 ਮਾਹਵੇ ਮੇਖਿ ਕੈ ਬਰ ਚੰਡ ਕਰ ਪਰ ਕੈ ਹਰਿ ਪੈ ਅਗਿ ਮਾਹੇ॥ ਏਕ ਨ ਤੀਰ ਨ ਚੰਡ ਗਦਾ ਹਤਿ ਏਕ
 ਨ ਕੇ ਤਨ ਕੇ ਹਰਿ ਫਾਹੇ॥ ਹੋ ਦਲ ਗੋਦ ਲਪੇ ਦਲਾ ਪਾਇ ਕੈ ਮਾਰ ਰਈ ਬਿਰਥੀ ਕਰਿ ਨਾਹੇ॥ ਸਿੰਧੁ ਰ
 ਮੇ ਸੇ ਪਰੇ ਤਿਹ ਠਉ ਗਿਉ ਭੂਮੇ॥ ਭੂਮ ਗਿਰੇ ਗਿਰ ਭਾਹੇ॥੧੩੮॥ ਸ੍ਰੋਯ॥ ॥ ਰਕਤ ਬੀਜ ਕੀ
 ਚਮੁ ਸੋ ਕੁਝ ਗੀ॥ ਲਗਾ ਤਿਹ ਤੁਸਾ॥ ਕਹਿ ਓ ਦੈ ਤਪੁ ਨਿਘੋਰਿ ਕੈ ਕੋਰ ਚੰਡ ਕੋ ਨਾਸ॥੧੩੯॥
 ਸ੍ਰੋਯ॥ ॥ ਕਾਨ ਨ ਮੇ ਸੁਨਿ ਕੋ ਇਹ ਬਾਤ ਸੁ ਬੀਰ ਫਿਰੇ ਕਰੇ ਮੇ ਅਸਿ ਲੈ ਕੈ॥ ਚੰਡ ਪਚੰਡ ਸੇ ਜੁਧ
 ਕੀ ਓ ਬਲਿ ਕੈ ਅਤਿ ਹੀ ਮਨ ਕੂਪਤ ਪੈ ਕੈ॥ ਪਾਉ ਲਗੈ ਤਿਹ ਕੇ ਤਨ ਮੇ॥ ਇਮ ਸੁਓ ਦਗਿ ਰਿਓ
 ਰਨੀ ਪਰ ਚੁਕੈ॥ ਮਾਗ ਲਗੇ ਜਿਮ ਕਾਨ ਨ ਮੇ॥ ਤਨ ਤਿਉ ਰਹੀ ਬਾਨ ਨ ਕੀ ਪੁਨਿ ਪੈ ਕੈ॥੧੪੦॥ ਸ੍ਰੋਯ॥
 ਯਾ॥ ॥ ਮਾਇ ਸਪਾਇ ਕੈ ਦਾਨ ਵੇ ਕੇ ਦਲ ਚੰਡ ਕੇ ਸਾਮੁ ਹਿਆਇ ਅਰਿ ਓ॥ ਫਾਰ ਅਉ ਸ
 ਗਾ ਰਿਪਾਨ ਨਿਲੈ ਕਰੀ ਮੇ ਬਰ ਬੀਰ ਨ ਜੁਧ ਕਰਿ ਓ॥ ਫੇਰਿ ਫੇਰੇ ਨ ਹਿਆ ਹਵੇ ਤੇ ਮਨ ਮੇ ਤਿਹ

ਪੀਰਜਗਾਏ ਪਰਿਓਗੇ ਕਲਾਈ ਚੰਦ੍ਰ ਚੰਦ੍ਰ ਸੁਭਾਨ ਅਨੇ ਪਰਵੇਖ ਪਰਿਓਗੇ ॥ ੧੩ ॥ ਆਕੇ ਪ ੪੦
 ਕੈ ਚੰਦ੍ਰ ਪਚੰਦ੍ਰ ਭਵੰਦ੍ਰ ਮਹਾਬਲ ਕੈ ਬਲਵੰਦ੍ਰ ਸੰਭਾਰਿਓ ਗਦਾ ਮਨ ਜਿਉ ਪਾਨ ਸੇਵਲ ਪੈਠ ਕੈ ਕੈ ਪੁਰ
 ਜੇ ਪੁਰ ਜੇ ਦਲਾ ਮਾਰਿਓ ਥਾਨ ਨ ਸਾਥਿ ਬਿਦਾਰ ਦੇ ਅਰਿਤਾ ਛਾ ਬਿਕੇ ਕਾ ਵਿਭਾਉ ਬਿਚਾਰਿਓ
 ਸੂਰਜ ਕੀ ਕਿਰਨੇ ਸਗਮਾ ਸਹਿਰੇ ਨ ਅਨੇ ਕਰਹਾ ਕਰਿਤਾਰਿਓ ॥ ੧੩ ॥ ਆਕੇ ਪ ੪੦ ॥ ਚੰਦ੍ਰ ਚੰਦ੍ਰ
 ਦੇ ਤਨ ਕੀ ਗਤਿ ਦੇ ਰਿਪ ਚੰਦ੍ਰ ਕਵੰਦ੍ਰ ਸੰਭਾਰਿਓ ਥਾਨ ਨ ਸੇਵਲ ਦੇ ਰਿਦ ਇਓ ਬਲ ਕੈ ਬਰਸਿਓ
 ਮਹਾਕੁਭਕਾਰਿਓ ਮਾਰਿ ਦੇ ਸਿਰ ਦਾਰ ਬਡੇ ਪਰ ਸਉ ਨ ਬਹਾਇ ਬਡੇ ਰਨ ਪਾਰਿਓ ਏਕ ਕੇ ਸੀਸ
 ਦ ਇਓ ਪਨ ਜਿਉ ਜਨੇ ਕੈ ਪਕੈ ਗਾਜ ਨੇ ਮੰਦ੍ਰ ਪਮਾਰਿਓ ॥ ੧੪ ॥ ਆਕੇ ਪ ੪੦ ॥ ਚੰਦ੍ਰ ਚੰਦ੍ਰ ਸਭ ਦੇ ਤਨ ਕੀ
 ਅੰਸੇ ਦਈ ਸਿਧਾ ਧਾਪ ਉਨ ਪੁਤ ਜਿ ਮਲਿਕ ਕੇ ਰੂਪਿ ਬਾਗ ਉਖਾਰ ॥ ੧੪ ॥ ਆਕੇ ਪ ੪੦ ॥ ਆ
 ਜ ਕੈ ਚੰਦ੍ਰ ਮਹਾਬਲ ਮੇ ਪਸੀ ਬੁੰਦਨ ਜਿਉ ਅਰਿਪੇ ਸਰ ਰੂਹੇ ਗਦਾ ਮਨ ਸੇਖੰਗ ਲੋਕ ਰਿਮੇ ਬਹੁ ਬ
 ਰ ਅਪਿ ਪਰ ਕੈ ਪਰ ਮਾਰੇ ਘਾਇਲ ਪੁਮ ਪਰੇ ਤਿਹ ਇਉ ਉਪਮਾ ਮਨ ਮੇ ਕਾਵਿ ਨੇ ਅਨੁ ਸਾਰੇ ॥ ਸ੍ਰਉ
 ਨ ਪਵਾਹ ਮਨੇ ਸਰਤਾ ਤਿਹ ਮੰਧਿ ਪਸੀ ਕਰਿ ਲੋਥ ਕਰਾਰੇ ॥ ੧੪ ॥ ਆਕੇ ਪ ੪੦ ॥ ਪਰ ਬੀਰ ਸੁ
 ਕੈ ਕੈ ਦੁਖੰਦ੍ਰ ਜਚੰਦ੍ਰ ਰਿਤਾਰੇ ਲੋਥ ਨ ਉਪਰਿ ਲੋਥ ਗਿਰੀ ਬਹਿਸ ਉਣਚ ਲਿਓ ਜਨੁ ਕੋਟ ਪਨਾਰੇ ॥ ਲੋ
 ਕ ਰਿਬਿਯਾਲੋ ਸੇ ਬਿਯਾਲ ਬਜਾਵ ਤੇ ਸਉ ਪਮਾ ਕਾਵਿਓ ਮਨ ਪਾਰੇ ॥ ਅਨੇ ਮਹਾ ਪਲੇ ਬਹੇ ਪ ਉਨ ਸੇ
 ਆਪ ਸਮੇ ਭਿਰੇ ਹੋ ਗਿਰ ਬਾਰੇ ॥ ੧੪ ॥ ਆਕੇ ਪ ੪੦ ॥ ਲੋਕ ਰਿਮੇ ਅਸਿਦਾ ਹਨ ਕਾ ਮਕਰੇ ਨ ਮੇ ਅਰੇ ਸੇ ਅ
 ਰਣੀ ਹੈ ॥ ਸੂਰਹ ਨੇ ਬਲਿ ਕੈ ਬਲ ਵਾਨ ਸੁਸਉ ਨ ਚਲਿਓ ਬਹਿ ਬੇਤਰ ਟੀ ਹੈ ॥ ਬਾਂਹ ਕਟੀ ਅਧ ਬੀਚ ਤੇ
 ਚੰਦ੍ਰ ਸੀਸੇ ਉਪਮਾ ਕਾਵਿ ਨੇ ਬਰਨੀ ਹੈ ॥ ਆਪ ਸਮੇ ਲਰ ਕੈ ਸੁਮਨੇ ਗਿਰ ਤੇ ਗਿਰੀ ਸਰਪ ਕੀ ਦੁਇ ਪਰ
 ਨੀ ਹੈ ॥ ੧੪ ॥ ਆਕੇ ਪ ੪੦ ॥ ਸਕਲ ਪ੍ਰਬਲ ਦਲ ਦੇ ਤੇ ਕੈ ਚੰਦ੍ਰੀ ਦ ਇਓ ਭੁਜਾਇ ਆਪ ਤਾ ਪਹਿ
 ਜਾਪ ਤੇ ਜੈ ਸੇ ਜਾਤ ਪਰਾਇ ॥ ੧੪ ॥ ਆਕੇ ਪ ੪੦ ॥ ਕੁਨ ਤੇ ਜਿਉ ਤਮ ਪਉਨ ਤੇ ਜਿਉ ਪਨ ਮੇ ਰਤੇ ਜਿ
 ਉਛ ਨ ਤਿਉ ਸਕੁ ਚਾਨੇ ॥ ਸੂਰਹ ਨੇ ਕਾਤਰੁ ਕੁਰਤੇ ਚਾਤਰ ਸਿਧ ਤੇ ਸਾਤਰੁ ਦੇ ਟਿ ਰੂਹ ਨੇ ॥ ਸੂਮ ਤੇ ਜਿਉ
 ਜਸਾ ਬਿਗਤੇ ਜਿਉ ਸਪੁਤ ਕਪੂਤ ਤੇ ਜਿਉ ਬਿਸੁਹਾਨੇ ॥ ਧਰਮਾ ਜਿਉ ਕੂਪ ਤੇ ਭਰਮ ਸੁਖ ਪਤੇ ਚੰਦ੍ਰ
 ਕੇ ਜੁਪ ਤੇ ਦੇਤ ਪਰਾਨੇ ॥ ੧੪ ॥ ਆਕੇ ਪ ੪੦ ॥ ਟਿ ਰਿਫਿਰੇ ਸਬ ਜੁਪ ਕੇ ਕਾਰ ਲੋਕ ਰਵਾਨ ਕੂਪ ਹੁਇ ਪਾਏ ॥ ਏਕ

ਲੈਬਾਨਕਮਾਨਤਨਕੈਰੂਰਨਤੇਜਤਰੀਗਤਰਾਏ। ਪੁਰਿਉਤੀਪੁਰਪੁਰਨਤੇਪਬਉਰਧਹਉਗਵਿਮ
 ਰੂਲਛਾਏ। ਮਾਨਹੁਫੇਰਿਚੇਬਿਪਿਲੋਕਧਰਾਖਣਅਠਅਕਾਸਬਨਾਏ॥੧੪੭॥ਸ੍ਰੈਯਾ॥ ਅਚੰਡ
 ਪਚੰਡਕਵੰਡਲੈਬਾਨਨਦੇਤਸਿਕੇਤਨਤੁਲਨਿਉਤ੍ਰਿਥੈ॥ ਮਾਰਗਇਦਦਏਕਰਵਰੁਲੈਦਾਨਵਮਾਨਗ
 ਇਉਉਤ੍ਰਪੁੰਥੈ॥ ਬੀਰਨਕੋਸਿਰਕੀਸਿਤਪਾਗਚਲਾਥਹਿਸਉਨਤਉਪਰਿਉਤ੍ਰਿਥੈ॥ ਮਾਨਹੁਸਾਰਸੁਤੀ
 ਕੇਪਵਹਮੇਸੂਰਨਕੇਜਸਕੇਉਠੈਥੁਥੈ॥ ੧੪੮॥ਸ੍ਰੈਯਾ॥ ਅਦੈਤਨਸਾਥਗਦਗਹਿਹਾਥਸੁਖੁਪਦੈਜੁਪ
 ਨਿਸੰਗਕਰਿਓ॥ ਪਾਨਰਿਪਾਨਲਏਬਲਵਾਨਸੁਮਾਰਤਥੈਦਲਛਾਡਕਰਿਓ॥ ਪਾਗਸਮੇਤਗਿ
 ਰਿਓਸਿਰਏਕੋਕੁਓਇਹੈਕਾਬਿਤਕੋਪਰਿਓ॥ ਪੁਰਨਪੁਨਭਏਨਕੁਤੇਸੁਮੇਨਕੁਅਟੁਟਨਿਛੜਪ
 ਰਿਓ॥ ੧੪੯॥ ਬਾਹਨਬਾਰਦਾਜਿਉਨਿਰਵਾਰਮਹਾਬਲਧਾਰਤਥੈਇਹਕੀਆ॥ ਪਾਨਲੈਬਾਨਕ
 ਨਕੋਤਨਸਿਪਾਹਸਨੇਹਤੇਸਉਨਤਪੀਆ॥ ਇਕਗਏਕੁਮਲਾਇਪਰਾਇਕੈਏਕਨਕੇਧਰਕਿਓਤਨਹੀ
 ਆ॥ ਚੰਡਕੇਬਾਨਕਿਧੋਕਰਿਤਾਨਹਿਦੇਖਿਕੈਦੈਤਗਈਦੁਤਿਦੀਆ॥ ੧੫੦॥ ਲੈਕਰਮੇਅਸਿਕੇਪ
 ਭਈਅਤਿਧਾਰਮਹਾਂਬਲਕੋਰਨਪਾਰਿਓ॥ ਦਉਰਕੈਠਉਗਤੇਬਹੁਦਾਨਵਏਕਗਾਇਦਬਡੋਰਨਮ
 ਰਿਓ॥ ਕਉਤਕਿਤਾਛਾਬਿਕੋਰਨਪੇਖਤਥੈਕਾਵੇਇਉਮਨਮਧਾਬਿਚਾਰਿਓ॥ ਸਾਹਰਬਾਪਨਕੇ
 ਸਮਏਨਥਾਮੋਨਪਹਾਰਉਪਾਰਕੈਠਾਰਿਓ॥ ੧੫੧॥ਸ੍ਰੈਯਾ॥ ਮਾਰਜਥੈਸੈਨਾਲਈਤਥੈਦੈਤਇ
 ਹਕੀਨਾਸਸਤ੍ਰਧਾਰਕਰਿਚੰਡਕੇਬਧਥੈਕੋਮਨਦੀਨ॥ ੧੫੨॥ਸ੍ਰੈਯਾ॥ ਬਾਹਨਸਿਪਭਾਇਆ
 ਨਕਰੂਪਲਾਖਿਓਸਭੁਦੈਤਮਾਰੂਰਪਾਇਓ॥ ਸਿਪਲੀਏਕਰਿਚੰਕਾਅਉਬੰਕਸਰਾਸਨਪੰਡਬਾਰਿਤਬ
 ਨਾਇਓ॥ ਪਾਇਉਜਾਬਲਾਪਾਨਦੈਹਮੇਸੋਤਿਨਯੋਅਤਿਜੁਮਚਾਇਓ॥ ਕੂਪਕੈਸਨਉਨਤਉ
 ਦਕਰੋਰਨਯਾਹੀਤੇਚੰਡਕਾਨਮਕਰਾਇਓ॥ ੧੫੩॥ਸ੍ਰੈਯਾ॥ ਮਾਰਿਲਾਇਓਦਲਅਉਰਕੁਜਿਓ
 ਤਬਕੋਪਕੋਆਪਨਹੀਜੁਭਿਓ॥ ਚੰਡਪਚੰਡਸੋਜੁਪਕਰਿਓਅਸਹਾਥਛੁਰਿਓਮਨਨਾਹਿਰਿ
 ਰਿਓ॥ ਲੈਕੋਕਵੰਡਕਰਿਬਲਧਾਰਿਕੈਸਉਨਸਮੁਹਮੇਅਸੇਤਰਿਓ॥ ਦੇਵਅਦੇਵਸਮੁਦਮ
 ਬਿਓਮੋਨਮੇਰਕੋਮਪਿਧਰਿਓਸੁਫਿਰਿਓ॥ ੧੫੪॥ ਕੂਪਕੈਜੁਪਕੈਦੈਤਬਲੀਨਦੈਸੈਨਕੋਪ
 ਰਕੋਪਾਰਿਧਾਰਿਓ॥ ਲੈਕਰਵਾਰਅਉਫਾਰਸਿਤਾਰਕੋਸਿਪਕੋਦਉਰਕੈਜਾਇਹਕਾਰਿਓ॥ ਅਵ ੫

ਤਪੇਖਕੋਚੰਡਕਵੰਡਤੇਬਾਨਲਾਗਿਓਤਨਮੂਰਛਪਸਿਓਸਰਾਮਕੋਕ੍ਰਾਤਨਸਿਉਹਨੁਮਾਨਕੋਸੈਲਸਮੇਤ ੪੧
 ਧਰਾਪਰਤਾਰਿਓ ॥੧੫੫॥ ॥ ॥ ਫੇਰਿਓਇਓਕੋਕੋਵਾਰੋਕੋਚੰਡਪਚੰਡਸਿਉਚੁਪਕਰਿਓਹੈ ॥ ਕਰਕੇ
 ਘਾਇਲਕੋਤਨਕੋਹਰਿਤੇਬਹਿਸੁਓਨਸਮੁਹਧਰਪ੍ਰਪਰਿਓਹੈ ॥ ਜੋਉਪਮਾਕਬਿਨੇਬਰਨੀਮਨਕੀਹ
 ਰਨੀਤਿਹਨਉਪਰਿਓਹੈ ॥ ਗੋਰੁਨਗਪਰਕੋਬਰਖਾਪਰਨੀਪਰਮਾਨਹਰੰਗਫਰਿਓਹੈ ॥ ੧੫੬ ॥
 ਵਡਬਿੰਦਸੋਚੰਡਪਚੰਡਸੁਕਰਿਓਰਨਮਪਿਹੁਹੋਈ ॥ ਪੇਪਲਮੇਦਲਮੀਜਦਇਓਤਿਲਤੇਜਿਮ
 ਤੇਲਨਿਕਾਰਤਤੇਈ ॥ ਸੁਓਣਪਰਿਓਧਰਨੀਪਰਚੈਰੰਗਰੋਜਕੀਰੋਨੀਜਿਉਫੂਟਕੋਟੇਈ ॥ ੧੫੭ ॥
 ਉਲਸੈਤਨਦੋਤਨਕੋਯੋਜਨਦੀਪਕਮਪਿਫੂਨੁਸਕੀਥੋਈ ॥ ੧੫੮ ॥ ਸੁਓਨਤਬਿੰਦੂਸੁਓਨਪਰਿਓ
 ਪਰਿਸੁਓਨਤਬਿੰਦਅਨੇਕਭਏਹੈ ॥ ਚੰਡਪਚੰਡਕਵੰਡਸੰਭਾਰਕੋਬਾਨਨਸਾਥਿਸੰਘਰਦਏਹੈ ॥
 ਸੁਓਨਸਮੁਹਸਮਾਇਗਏਬਹੁਰੇਸੁਭਏਹਤਿਫੇਰਿਲਏਹੈ ॥ ਬਾਰਦਧਾਰਪਰੋਧਰਨੀਪਰਮਾਨਹਰਿ
 ਬਰਹੁਇਮਿਦਿਕੋਜੁਗਏਹੈ ॥ ੧੫੯ ॥ ॥ ਜੇਤਕਸੁਓਨਕੀਚੁੰਦਗਿਰੋਰਨਤੇਤਕਿਸੁਓਨਤ
 ਬਿੰਦਹੁਇਆਈ ॥ ਮਾਰਗੀਮਾਰਪੁਕਹਹਕਾਰਕੋਚੰਡਪਚੰਡਕੋਸਾਮੁਹਿਧਾਈ ॥ ਪੇਖਿਕੋਕਉਤ
 ਕਿਤਾਫਿਨੋਮੇਕਫਿੰਮੂਨੋਮੇਉਪਮਾਓਹਿਰਾਈ ॥ ਮਾਨਹੁਸੀਸਮਚਿਲਕੋਈਚਸੁਮੁਹਤਿਏਕਅਨੇਕ
 ਕੀਤਾਈ ॥ ੧੬੦ ॥ ਸੁਓਨਤਬਿੰਦਅਨੇਕਉਠੇਰਨਕੁਧਕੋਜੁਪੋਕੋਫੇਰਜੁਟੇਹੈ ॥ ਚੰਡਪਚੰਡਕਮਾਨ
 ਤੇਬਾਨਸੁਭਾਨਕੀਅੰਸਸਮਾਨਛੁਟੇਹੈ ॥ ਮਾਰਬਿਦਾਰਦਏਸੁਭਏਫਿਰਿਲੋਮੁੰਗਰਾਜਿਮਧਾਨਕੁ
 ਟੇਹੈ ॥ ਚੰਡਦਏਸਿਰਖੰਡਜੁਦੇਕਰਿਬੋਲਨਤੇਜਨਬਿਲਤੁਟੇਹੈ ॥ ੧੬੧ ॥ ਸੁਓਨਤਬਿੰਦਅਨੇਕਭਏ
 ਅਸਿਲੋਕਰਿਚੰਡਭੁਮੇਸੇਉਠੇਹੈ ॥ ਚੁੰਦਨਤੇਉਠਿਕੋਬਹੁਦਾਨਵਬਾਨਨਬਾਰਦਜਨਵੁਟੇਹੈ ॥ ਫੇਰਿਕੁ
 ਵੰਡਪਚੰਡਸੰਭਾਰਸੁਬਾਨਪਹਾਰਸੰਘਰਜੁਟੇਹੈ ॥ ਮੇਸੇਉਠੇਫਿਰਸੁਓਨਤੇਦੋਤਸਮਾਨਹੁਸੀਤਤੇਹੈ
 ਮਉਠੇ ॥ ੧੬੨ ॥ ॥ ਸੈਯਾ ॥ ॥ ਸੁਓਨਤਬਿੰਦਭਏਇਕਭੇਬਰਚੰਡਪਚੰਡਕੋਪੇਰਿਲਇਓਹੈ ॥ ਚੰਡਅਉ
 ਸਿੰਘਦੁਹੰਮਿਲਿਕੋਸਭਦੋਤਨਕੋਦਲਮਾਰਿਦਇਓਹੈ ॥ ਫੇਰਿਓਏਪੁਸਿਕੋਕਰਿਓਸਿਕੋਮਨਿਕੋਛੁਟਿ
 ਸਿਅਸੁਗਾਇਓਹੈ ॥ ਭੁਲਗਏਸੁਭਕੋਅਵਸਾਨਹੁਮਾਨਨਿਸੁਓਨਤਬਿੰਦਗਇਓਹੈ ॥ ੧੬੩ ॥
 ॥ ਰਕਤਬੀਜੋਸੋਚੰਡਕਾਇਉਕੀਨੋਬਰਜੁਪਾ ॥ ਅਗਨਤਭਏਦਾਨਵਤਬੈਕਛੁਨਬਸਾਇਓ

ਕ੍ਰਮਾ ॥ १०॥ ॥ ਘੋਖੇ ਸੋ ਦਿਸਤੋ ਬਹੁ ਦਾਨ ਵਚੰਤੁ ਪਚੰਤੁ ਤਚੀ ਅਖੀਆਂ ॥ ਤਬ ਲੇਕੋ ਕ੍ਰਿਪਾ ਨ
 ਜੁਕਾਇ ਦਏ ॥ ਸਹੁ ਫੁਲ ਗੁਲਾਬ ਕੀ ਜਿਉ ਪਾਖੀਆਂ ॥ ਸੁਭਿਨ ਕੀ ਛੀਟ ਪਰੀਤੰਤ ਚੰਤ ਕੇ ਸੋ ਉਪਮਾ ਕਹੈ ਨੇ
 ਲਖੀਆਂ ॥ ਜਨੁ ਕੰਚਨ ਮੰਦਰ ਮੇਜਣੀ ॥ ਜਗਲਾਲ ਮਨੀ ਜਿਉ ਬਨ ਰਖੀਆਂ ॥ ११॥ ॥ ਕ੍ਰਮ ਕੇ ਜੁਪਕ
 ਬਿਬਹੁ ਚੰਤੁ ਨੇ ਏਤੋ ਕਹਿਓ ਮਧੋਸੋ ਅਬਿਨਾਸੀ ॥ ਏਤਨ ਕੇ ਬਧਕਾਰਨ ਕੋ ਨਿਜੁ ਭਾਲਤੇ ਜੁਆਲ ਕੀਲ
 ਟੰਨਿਕਾ ਸੀ ॥ ਕਾਲੀ ਪੁੱਛੁ ਭੁਈ ਤਿਹ ਤੇਰਨ ਫੈਲਹੀ ਭੁੰਯਭੀ ਰਪੁ ਭਾਸੀ ॥ ਅਨਹੁ ਸਿੰਗਾ ਬੁਮੇਰ ਕੇ
 ਫਰਿਕੈ ਪਾਰ ਪਰੀਧਰੇ ਪੇਜ ਮੁਨਾਸੀ ॥ १२॥ ॥ ॥ ਮੇਹ ਹਲਿਓ ਦਹਲਿਓ ਸੁਖ ਲੋਕ ਦੇ ਸੋ ਦਿਸ
 ਕੁਪਰ ਭਾਜਤ ਭਾਹੀ ॥ ਚਾਲਿ ਪਾਰਿਓ ਤਿਹ ਚਉਦਹ ਲੋਕ ਮੇ ॥ ਕੁਮਭਾਇਓ ਮਨ ਮੇ ਕੁਮਭਾਹੀ ॥ ਧਿਆ
 ਨਹਿਓ ਨਜਟੀ ਸੁਫਟੀ ਪਥਿਓ ਬਲ ਕੈਰਨ ਮੇ ਕਿਲਕਾਰੀ ॥ ਏਤਨ ਕੇ ਬਧਿਕਾਰਨਿ ਕੋ ਕਹਿਕਾ ਲੀਸੀ
 ਕਾਲ ਕ੍ਰਿਪਾ ਨ ਸੰਭਾਹੀ ॥ १३॥ ॥ ॥ ਚੰਡੀ ਕਾਲੀ ਦੁਹੰ ਮਿਲਿਕੀ ਨੇ ਇਹੈ ਬਿਚਾਰਾ ॥ ਚਉਹਨਿ
 ਹੋਤੁ ਸੁਭਿਨ ਪੀਅਰ ਦਲ ਭਾਹਿ ਮਾਹਾ ॥ १४॥ ॥ ਸ੍ਰੈਯਾ ॥ ॥ ਕਾਲੀ ਅਉਕੇ ਹਰਿ ਸੰਗ ਲੈ ਚੰਤੁ ਸੁਪੇਰੇ ਸ
 ਬੈਬਨ ਜੈ ਸੇਵੇ ਪੋ ॥ ਚੰਡ ਕੇ ਬਾਨ ਤੇਜ ਪੁਭਾਤੇ ਏਤ ਜਹੇ ਜੈ ਸੇਈ ਦਾ ਅਵਾਪੋ ॥ ਕਾਲ ਕਾ ਸੁਭਿਨ ਪੀਓ
 ਤਿਨ ਕੋ ਕਾਵੇ ਨੇ ਮਨ ਲੋਲੀ ਭਿਓ ਉਭਵਾਪੋ ॥ ਅਨਹੁ ਸਿੰਧ ਕੋ ਨੀਰ ਸਬੈ ਮਿਲਿਯਾਇ ਕੋ ਜਾਇ ਪਰੇ ਪੈਤ
 ਵਾਪੋ ॥ १५॥ ॥ ਚੰਡ ਹਨੇ ਅਰੁ ਕਾਲ ਕੋ ਕੇ ਪਕੈ ਸੁਭਿਨ ਤਬਿ ਦਸੇ ਇਹ ਕੀਨੇ ॥ ਖਗ ਸਿੰਗਾ ਹਰ ਕਾਰਤ ਬੈ
 ਕਿਲਕਾਰ ਬਿਦਾਰ ਸਹੈ ਦਲ ਦੀਨੇ ॥ ਅਮਿਖ ਸੁਭਿਨ ਆਚਿ ਬਹੁ ਕਾਲ ਕਾਤਾ ਫੁਬਿ ਮੇ ਕਾਵੇ ਇਉ
 ਮਨ ਚੀਨੇ ॥ ਮਨੇ ਫੁਪਾਤ ਰਹੁਇ ਕੋ ਮਨੁ ਫੁਸਾ ਲਨ ਲਾਸ ਹਿਸੇ ਬਹੁ ਪੀਨੇ ॥ १६॥ ॥ ॥ ਜੁਪਰ
 ਕਤਖੀ ਜਕਰਿਓ ਪਰਨੀ ਪਰੇਯੋ ਸੁਰ ਦੇਖ ਤਸਾਰੇ ॥ ਜੇ ਤਕ ਸੁਭਿਨ ਕੀ ਬੂੰਦਾ ਗਿਰੈ ਉਠਿ ਤੇਤੁ ਕਿਰੁਪਾ ਮਨੇ
 ਕਹਿਯਾਹੇ ॥ ਜੁਗਨਿਆ ਨਿਫਿਰੀ ਚਉਓਰ ਤੇ ਸੀਸ ਜਟਾ ਕਰਖ ਪਰਭਾਹੇ ॥ ਜੇ ਨਤ ਬੁੰਦ ਪਰੈ ਅਚਵੈ ਸ
 ਕੁਖਗ ਲੈ ਚੰਡ ਪੁਚੰਤੁ ਸੰਘਾਰੇ ॥ १७॥ ॥ ਕਾਲੀ ਅਉਚੰਡ ਕੁਵੰਤੁ ਮਿਭਾਰ ਕੋ ਏਤ ਮੇ ਜੁਪਾਨਿ ਸੰਗ ਸਜਿਓ
 ਹੈ ॥ ਅਗਮ ਹੰਗਨ ਮਾਪਿਭਈ ਪਹਰੇ ਕਲਉ ਮਾਹੇ ਸੋ ਸਚ ਬਾਜਿਓ ॥ ਸੁਭਿਨ ਤਬਿ ਦਗਿਰਿਓ ਪਰਨੀ ਪ
 ॥ ਇਉ ਅਸੋ ਸੋ ਅਰਸੀ ਸਭ ਜਿਓ ॥ ਅਨਹੁ ਅਤੀਤ ਕਰਿਓ ਚਿਤ ਕੋ ਪਨਵੰਤ ਸਭੈ ਸਿੰਜ ਮਾਭਤ ਜਿਓ
 ਹੈ ॥ १८॥ ॥ ॥ ਚੰਡੀ ਦਇਓ ਬਿਦਾਰੇ ਸਿੰਘਾਨ ਕਾਲੀ ਕਹਿਓ ॥ ਫੁਨ ਮੇਵਾਇਓ ਬਿਦਾਰ ਸ

ਉਨਤਾਈਦਾਨਦਮਹਾ ॥ ੧੦੦ ॥ ਏਸੇ ਸੁਭਾਵਿਓ ਪੁਰਾਨੇ ਮੰਦਰੀਓ ਚਿਉ ਉਕਤ ਬਿਲਾਸ ਰਕਤ ਬੀਜ ੪੨
 ਬਾਧਿਨਾਮੀ ਚਮੋਧਿਅਇ ॥ ੫ ॥ ਸੈਯਾ ॥ ॥ ਤੁਛ ਬਚੇਤਨ ਕੋਰਨ ਤਿਆਗ ਕੈ ਸੁਭਾਨਿ ਸੁ
 ਕੁਪੈ ਜਾਇ ਪੁਕਾਰੇ ॥ ਸੁਉਨਤ ਬੀਜ ਹਨਿ ਚਿਦੁ ਹਨੇ ਮਾਇਅ ਉਗਮ ਹਾਤੁ ਮਾਗ ਬਿਦਾਰੇ ॥ ਇਉਂ ਸੁਨਿ
 ਕੈ ਉਨਿ ਕੇ ਮੁਖ ਤੇਤ ਬੰਬਾ ਲਿਉ ਠਿਓ ਕਰਿ ਖੰਗ ਸੀਤਾਰੇ ॥ ਇਉਂ ਹਨਿ ਹੋ ਬਰਚੰਡ ਪ੍ਰਚੰਡ ਅਜਾਬਨ
 ਮੀਜੀ ਮਸਿਘ ਮਛਾਰੇ ॥ ੧੦੧ ॥ ਏਹੁ ॥ ॥ ਸਕਲ ਕਰਕ ਕੇ ਭੁਟ ਨੇ ਕੇ ਦਇਓ ਜੁਧ ਕੇ ਸਾਜਾ ਸਸਤੁ ਪ
 ਹਰਿ ਕੈ ਇਉਂ ਕਹਿਓ ਹਨਿ ਹੋ ਚੰਡ ਹਿਆਜਾ ॥ ੧੦੨ ॥ ਸੈਯਾ ॥ ॥ ਕੋਪ ਕੈ ਸੁਭਾਨਿ ਸੁਭਾ ਚਢੇ ਪੁਨਿਦੇ
 ਦਭਕੀ ਦਸਹੀ ਦਿਸਧਾਣੀ ॥ ਪਾਇਕ ਅਗੁਰੁ ਏ ਮਾਧਿ ਬਾਜਰ ਬੀਰਥ ਸਾਜਿ ਕੈ ਪਾਂਡਿ ਬਨਾਈ ॥ ਮਾ
 ਤੇ ਮਤੰਗ ਕੇ ਪੁੰਜਨ ਉਪਰਿ ਸੁੰਦਰ ਤੰਗ ਪੁੰਜਾ ਫਹਰਾਈ ॥ ਸਹੁ ਸੇਜੁ ਪਕੇ ਹੇਤ ਮਨੇ ਪਰਛਾਰੁ ਸਪੰਛ
 ਉਡੇ ਗਿਰਾਈ ॥ ੧੦੩ ॥ ਏਹੁ ॥ ॥ ਸੁਭਾਨਿ ਸੁਭਾ ਬਨਾਇ ਦਲੁ ਪੇਰਿ ਲਾਇ ਯੋਗਿਰਾਜਾ ਕਵਚ
 ਅੰਗਕ ਸਿਕੋ ਪਕਰਿ ਉਠੇ ਸਿਘਾ ਜਿਉ ਗਾਜਾ ॥ ੧੦੪ ॥ ਏਹੁ ॥ ॥ ਸੁਭਾਨਿ ਸੁਭਾ ਬੀਰ ਬਲੀਸਨ
 ਕੋਪ ਕਰੇ ਨਭੁ ਮਹਿ ਆਏ ॥ ਦੇਖਨੇ ਮੇਸੁਕਾ ਅੰਗ ਉਤੰਗ ਤੁਰਾਕ ਰਿਤੇ ਜਧਾ ਪਰਿਧਾਏ ॥ ਧੁਰਿ
 ਉਤੰਗ ਬਰਾਛ ਨੇ ਮੇਤਿ ਹਕੇ ਕਨਤਾ ਪਗੇ ਲਪਟਾਏ ॥ ਠਉਰ ਅਤੰਗ ਨੇ ਕੈ ਕਹਿ ਬੇਕਹਤੇ ਜਮੇਨੇ
 ਨਸੀਖਨ ਆਏ ॥ ੧੦੫ ॥ ਏਹੁ ॥ ॥ ਚੰਡੀ ਕਾਲਕਾਸਵਨੇ ਮੇਤਨ ਕੁਤਨ ਕਸੁਨਿ ਲੀਨਾ ਉਤਰਿ ਸਿ
 ਗਗਿਰਾਜ ਤੇ ਮਹਾ ਕੁਲਾਹਲ ਕੀਨਾ ॥ ੧੦੬ ॥ ਸੈਯਾ ॥ ॥ ਆਵਤ ਦੇਖਿ ਕੈ ਚੰਡ ਪ੍ਰਚੰਡ ਕੋ ਕੋਪਕਰਿ
 ਓਮਨੇ ਮੇਅਤਿ ਦੋਨੇ ॥ ਨਾਸਕੋ ਇਹੋ ਕੋਛ ਨੇ ਕਰਿ ਬਾਸ ਸੀਤਾਰ ਬੁਝੇ ਪਨਤਨੇ ॥ ਕਾਲੀ ਕੇ ਬਕਾ ਬੇਲ
 ਕਨਤੇ ਸੁਉਠਿ ਓਮਨੇ ਮੇਕੁ ਮਾਧਿ ਉਜਮ ਜਾਨੇ ॥ ਬਾਨਸ ਮੂਹਿ ਚਲਾਇ ਦਏ ਕਿਲਕਾਰ ਉਠਿਓ ਜੁਪੁਲੇ
 ਘਨਮੋਨੇ ॥ ੧੦੭ ॥ ਬੈਰਨ ਕੇ ਘਨਸੇ ਦਲ ਪੈਠਲਾਇ ਓਕਰੇ ਮੇਧਤ ਸਾਇਕੇ ਮੇਸੇ ॥ ਸਿਆਮ ਪਹਾਰ
 ਸੇਦੈ ਤਹੇਤ ਮਜੈ ਸੇਹਰੇ ਗਵਿਰੀ ਕਿਰੈ ਸੋਭਾ ਜਗਾਈ ॥ ਪੁੰਜਨੀ ਤੁਰਿ ਕੈ ਕਾਬੈ ਕੋ ਉਕਹੇਤਿ ਹਕੀਛਾ ਬਿ
 ਕੈ ਸੋਭਾ ਮਿਕੇ ਸੁਉਨਤੁ ਰਿਓ ਮੁਖ ਦੇਖਿ ਕੈ ਛਾਰਿ ਚਲੇ ਰਨ ਕਉਰ ਉਜੈ ਸੋਭਾ ॥ ੧੦੮ ॥ ਏਹੁ ॥ ॥ ਅਮ
 ਰਿਅ ਪਾਇ ਉਤਰੀ ਸੁਮਾਹ ਬੀਰ ਪੀਰ ਜੇਧੇ ਆਏ ਚੰਡ ਉਪਰਿ ਉਹੇ ਪਕੈ ਬਨੀਠਨੀ ॥ ਚੰਡ ਲੇ
 ਬਾਨ ਮਉਕ ਮਾਨ ਕਾਲੀ ਪ੍ਰਿਧਾਨਾ ਛਿਨ ਮਾਧਿ ਕੈ ਕੈ ਬਲੁ ਉਤਰੀ ਹਨੀਅਨੀ ॥ ਚੁਰਿਤ ਜਿਖੇਤ ਮਹਾਪੇ

ਤਕੀਨੇ ਬਾਨ ਸੀ ਬਿਚਲਾ ਬਿਥਰੇ ਮੇਰਾ ਜਗੀ ਮਨੀ ਕਨੀ ਜੈ ਸੇ ਬਾਹੁ ਥਲੇ ਮੇਰਾ ਬਹੁ ਬਹੁ ਪਉਨੁ
 ਕੇ ਪੂਰਿ ਉਡਿ ਚਲੇ ਮਨੇ ਕੋਟਕ ਕਨੀ ਕਨੀ ॥੧੮੧॥ ਸੈਯਾ ॥ ਖਗਲੈ ਕਾਲੀ ਅਉਚੈ ਰੁਕਵੈ ਰਿਥਿ
 ਲੋਕ ਕੇ ਦਾਨ ਵਾਇਓ ਦਬਟੇ ਹੈ ॥ ਕੇਤਾ ਕਿਚਾ ਬਿਗਈ ਮੁਖ ਕਾਲ ਕੇਤਾ ਨਿਕੇ ਸਿਰ ਚੰਡ ਕੇ ਹੈ ॥ ਸਉ
 ਨਤ ਸਿਧ ਕੁਇ ਓਧਰੇ ਮੇਰਨ ਛੁਡਿ ਗਏ ਇਕ ਵੈ ਤਠਟੇ ਹੈ ॥ ਉਛੁਪੇ ਜਾਇ ਕਹੀ ਤਿਨਾਇ ਮੇਰਾ ਬਹੁ
 ਰਮਾ ਤਿਹਨ ਉਰਲਟੇ ਹੈ ॥੧੮੨॥ ਸੈਯਾ ॥ ਦੇਖਿ ਭਇਆ ਨਕਜੁ ਧੋਕੇ ਕੀਨੇ ਬਿਸਨ ਬਿਚਾਰ
 ਸਕਤ ਸਹਾਇ ਜੇਨ ਮਿਤ ਭੇਜੀ ਹਨ ਮੰਤ੍ਰਾਰ ॥੧੮੩॥ ਸੈਯਾ ॥ ਆਇ ਸਯਾਇ ਸਬੈ ਸਕਤੀ ਚ
 ਲਿਕੈ ਤਹ ਚੰਡਿ ਪੁਚੈ ਰਿਪੇ ਆਈ ॥ ਦੇਵੀ ਕਹਿਓ ਤੇਨ ਕੋ ਕਰਿਆ ਦੁਆਈ ਭੁਯੇ ਜਨੁ ਬੇਲ ਪਠ
 ਈ ॥ ਤਾਛੁ ਬਿਕੀ ਉਪਮਾ ਅਤਿ ਹੀ ਕਵਿਨੇ ਅਪਨੇ ਮਨ ਮੇਲ ਖਿਪਾਈ ॥ ਮਾਨਹੁ ਸਾਵਨ ਮਾਸ ਨਦੀ ਚ
 ਲਿਕੈ ਜਲਗਾਮੇ ਆਨਿ ਸਮਾਈ ॥੧੮੪॥ ਸੈਯਾ ॥ ਦੇਖਿ ਮਹਾਦਭੁ ਦੇਵਨ ਕੋ ਬਰ ਬਿਗੁਸ
 ਮੁਹੇ ਜੁਧ ਕੋ ਪਾਏ ॥ ਬਾਨਿਸਾ ਬਿਹਨੇ ਬਲ ਕੋਰਨੇ ਮੇਰਾ ਆਵਤ ਧੀਰ ਗਿਰਾਏ ॥ ਦਾੜ੍ਹਨ ਸਾਥਿ
 ਚਬਾਇ ਗਈ ਕਾਲਿ ਅਉਰ ਗਹੇ ਚੁਓ ਰਿਬ ਗਾਏ ॥ ਗਵਨੇ ਸੇਰਿ ਸਕੈਰਨੇ ਮੇਰੇ ਰੁਲ ਕਜਿਉ
 ਗਿਰਾ ਜਚਲਾਏ ॥੧੮੫॥ ਸੈਯਾ ॥ ਟੋਰਿ ਲੈ ਪਾਨ ਕ੍ਰਿਪਾਨ ਸੰਭਾਰ ਕੇ ਦੇਤਨ ਸੇ ਬਹੁ ਜੁਧ ਕਰਿਓ ॥ ਆਰ ਬਿ
 ਦਾਰ ਸੰਪਾਰ ਦੇ ਬਹੁ ਭੂਮ ਪਰਿਓ ਭੂਟ ਸਉਨ ਤ੍ਰਿਓ ਹੈ ॥ ਗੁਰ ਬਹਿਓ ਅਰਿ ਸੀਸ ਨ ਤੋਕਵਿਨੇ ਤਿਹ
 ਕੇ ਇਹ ਭਾਉ ਪਰਿਓ ਹੈ ॥ ਮਨੇ ਪਹਾਰ ਕੇ ਸਿੰਗੁ ਤੇ ਪਰਨੀ ਪਰ ਆਨਿ ਤੁਸਾਰ ਪਰਿਓ ਹੈ ॥੧੮੬॥ ਸੈਯਾ
 ॥ ਭਾਜਿ ਗਈ ਧੁਜਨੀ ਸਬੈ ਰਹਿਓ ਨਕ ਛੁਓ ਪਾਇ ॥ ਸੁਭ ਨਿਉ ਭੁਹਿ ਸੇਕਹਿਓ ਦਲੁ ਲੈ ਭੁਮ
 ਹੁੰ ਜਹਾ ॥੧੮੭॥ ਸੈਯਾ ॥ ਆਨਿ ਕੋ ਉਠ ਕੋ ਬੋਲ ਸਿਉ ਤੁਚਾ ਲਿਓ ਦਲੁ ਮਾਜ ਮਹਾ ਬਲਾ ਮੇਰਾ ਭ
 ਰਥ ਜਿਉਰਨੇ ਮੇਰਿ ਸਪਾਰ ਬਕੂ ਪਕੈ ਜੁਧ ਕਰਿਓ ਕਰਨੇ ਸੇ ॥ ਚੰਡ ਕੇ ਬਾਨ ਲਗੇ ਬਹੁ ਦੇਤ ਕਉ ਫੋਰਿ ਕੇ
 ਪਾਰ ਭਏ ਤਨ ਕੇ ਸੇ ॥ ਸਾਵਨ ਮਾਸ ਕ੍ਰਿਸਾਨ ਕੇ ਖੇਤ ਉਗੇ ਮਨੇ ਪਾਨ ਕੇ ਅੰਕੁਰ ਜੈ ਸੇ ॥੧੮੮॥ ਸੈਯਾ
 ॥ ਬਾਨਿਸਾ ਬਿਗਿਰਾਇ ਦੇ ਬਹੁ ਹੈ ਅਸਿਲੈ ਕਹਿਓ ਉਰਨ ਕੀਨੇ ॥ ਮਾਰ ਬਿਦਾਰ ਵਈ ਧੁਜ
 ਨੀ ਸਬਦਾ ਦੇ ਕੋ ਬਲ ਹੋਇ ਗਾਇਓ ਛੀਨੇ ॥ ਸਉਨ ਸਮੁਹ ਪਰਿਓ ਰਿਹਤ ਉਰਤ ਹਾਂ ਕਵਿਨੇ ਜਸਾਇ
 ਉਮਨ ਚੀਨੇ ॥ ਸਾਤ ਹੁੰ ਸਾਗਰ ਕੇ ਗਚੈ ਕੋ ਬਿਧ ਆਨੁ ਵੇ ਸਿਧ ਕਰਿਓ ਨਵੀਨੇ ॥੧੮੯॥ ਲੋਕ ਰਿ

○

Digitized by Panjab Digital Library | www.panjabdigilib.org

ਅਉਰਸ ਬੈਠੇ ਰਮੇ ਖਤ ਸੇ ਉਥੇ ਚਕੇ ਮੁੰਡੇ ਵਣੀ ਕਰ ਵਾਹ ਕੀ ਏਕੋ ਕੋ ਮਾਰਿ ਕੀ ਏਤ ਬੈਠੇ ਸੁੰਭੁ ਦੁਹ ੪੫
 ਕਉ ਰੁਮ ਪਰਿ ਓਤ ਨ ਜਿਉ ਕਲ ਵਰਾ ਸਿਉ ਚੀਰਤ ਕਉ ॥ ੨੨ ॥ ਏਹੋ ॥ ਸੁੰਭੁ ਮਾਏ ਚੰਦ੍ਰਕਾਉ ਨ
 ਸੁਖੀ ਬਥ ਜਾਇ ॥ ਤਬ ਸੁਨਿ ਪਾਟਾ ਕੀ ਕਹੀ ਮਹਾ ਮੇਦ ਮਨ ਪਾਇ ॥ ੨੩ ॥ ਏਤ ਗਾਜ ਛਿਨ ਮੇਹ ਨਿ
 ਓਦੇ ਵੀ ਇਹ ਪ੍ਰਕਾਰਾ ਅਸਟ ਕਰਨ ਮਹਿ ਸਸਤ੍ਰ ਗਹਿ ਸੈਨਾ ਵਣੀ ਸਿਪਾਹੀ ॥ ੨੪ ॥ ਏਹੋ ॥ ਸੁੰਭੁ
 ਰੁਕੇ ਕੋ ਪਨ ਓਪਰੀ ਰਨ ਮੇਅ ਸਿਧਾਰ ਭਈ ਸਮੁਹਾਈ ॥ ਮਾਰਿ ਬਿਦਾ ਰਿਸਿ ਪਾਰਿ ਦਏ ਤਬ ਭੁ
 ਪਾ ਬਿਨ ਕਰੇ ਕਉ ਨ ਲਗਾਈ ॥ ਕਾਪ ਉਠੇ ਅਰਤ੍ਰਾ ਸਹੀ ਏਧ ਬਿਛਾ ਰਿਦਈ ਸਭ ਪਉਰਖ ਤਾਈ ॥
 ਦੇਤ ਚਲੇ ਤਜਿ ਖੇਤ ਏਉ ਜੈ ਸੇ ਬਡੇ ਗਨ ਲੋਕੁ ਤੇ ਜਾਤ ਪਗਾਈ ॥ ੨੫ ॥ ਏਹੋ ॥ ਸੁੰਭੁ ਮਾਏ
 ਰਾਨੇ ਸੀ ਚੰਡੀ ਚਰਿਤ੍ਰ ਉਕਤਿ ਬਿਲਾਸ ॥ ੨੬ ॥ ਏਹੋ ॥ ਸੁੰਭੁ ਮਾਏ ॥ ਧਿਆਇ ਪੂਰਨਾ ॥ ੨੭ ॥
 ੦੦ ॥ ਏਹੋ ॥ ॥ ਰੂਪ ਨਿਗਾਇ ਓਮ ਪਵਾਜਿ ਨ ਕੇਤੁ ਰਬੁ ਹਤੇ ਆਦਿ ਸਭੈ ਭੈ ਭੀਤੋ ॥ ਤੇਏ
 ਵੈਦੇਤ ਪਰਾਇ ਗਇ ਰਨ ਹਾਰ ਨਿਹਾਰ ਭੁਏ ਬਲ ਰੀਤੋ ॥ ਜੰਬੁਕ ਗਿਰ੍ਹ ਨਿਗਮ ਭੁਏ ਬਨ ਬਾਸਗ
 ਏਜੁ ਗਜਾ ਮਨ ਬੀਤੋ ॥ ਸਿਤ ਸਹਾਇ ਸਦਾ ਜਗਾ ਮਾਇ ਸੁੰਭੁ ਨਿਸੁੰਭੁ ਬਡੇ ਅਰਿਜੀਤੋ ॥ ੨੮ ॥
 ਦੇਵ ਸਭੈ ਮਿਲਿ ਕੋਇ ਕਠ ਉਰਸੁ ਅਛੁਤ ਕੁੰਕਮ ਚੰਦਨ ਲੀਨੋ ॥ ਤਛੁਨ ਲਛੁਨ ਦੇ ਕੈ ਪਦ ਛੁਨਟੀ
 ਕਾ ਸੁਚੰਦ੍ਰ ਕੋ ਰਾ ਲੋਮੇ ਦੀਨੋ ॥ ਤਾਛੁ ਬਿਕੋ ਪੁਨਿ ਜਿਯੋ ਤਹ ਰੁਵਾਇ ਪੈ ਕਾਵਿਨੋ ਮਨ ਮੇਲਾ ਖਿਲੀਨੋ ॥
 ਮਾਨ ਹਰਿ ਦੇ ਕੇ ਮੰਡੁ ਲਮੇ ਸੁਭ ਮੰਗਲ ਆਨਿ ਪਵੇ ਸਹਿ ਕੀਨੋ ॥ ੨੯ ॥ ਏਹੋ ॥ ਸੁੰਭੁ ਮਾਏ
 ਵਨ ਬਡਾਈ ਕਰੀ ਕਾਲ ਕੀ ਏਹੋ ਜਗਾ ਮਾਤ ਤੋ ਤੋ ਕਟਿ ਓਬਡੇ ਪਾਪ ਹੋ ॥ ਦੇਤ ਨ ਕੋ ਮਾਰਿ ਗਾਜ ਦੀਨੋ
 ਤੇ ਸੁਰੇ ਸੁਹਿ ਕੋ ਬਡੇ ਜਸੁ ਲੀਨਿ ਜਗਤੋ ਰਈ ਪ੍ਰਤਾਪ ਹੋ ॥ ਦੇਤ ਹੋ ਅਸੀ ਸਾਦਿ ਜਗ ਜਰਿਖ ਬਾਰ ਬਾ
 ਰਤ ਹਾਰੀ ਪੜਿਓ ਪੈਥ ਮਕਉ ਚੰਦ੍ਰ ਕੋ ਜਾਪ ਹੋ ॥ ਮੇਸੇ ਜਸ ਪੁਰਿ ਗਹਿ ਓਚੰਦ੍ਰ ਕੋ ਕੇਤੀ ਨ ਲੋਕ ਜੈ ਸੇ
 ਪਾਰ ਸਾਰ ਮੇਰੀ ਗਾਜੀ ਕੋ ਆਪ ਹੋ ॥ ੩੦ ॥ ਏਹੋ ॥ ॥ ਏਹੋ ॥ ਅਸੀ ਸਸਭੈ ਸੁਰ ਨਾਰ ਸੁਧਾ
 ਰ ਕੋ ਆਰਤੀ ਦੀਪ ਜਾਇ ॥ ਛੂਲ ਸੁਗੰਧ ਸੁਮੰਛੁਤ ਦੇਛੁਨ ਜਛੁਨ ਜੀਤ ਕੋ ਗੀਤ ਸੁਗਾਇ ॥
 ਪੂਪ ਜਗਾਇ ਕੋ ਸੀਖ ਬਜਾਇ ਕੋ ਸੀਸ ਨਿਵਾਇ ਕੋ ਬੈਨ ਸੁਨਾਇ ॥ ਹੋ ਜਗਾ ਮਾਇ ਸਦਾ ਸੁਖ ਦ
 ਏਤੈ ਸੁੰਭੁ ਕੋ ਪਾਇ ਬਡੇ ਜਸੁ ਪਾਇ ॥ ੩੧ ॥ ਸਕੁ ਹਿਸਾਜ ਸਮਾਜ ਫੈਰੰਡੁ ਸੁਮੇਦ ਮਹਾ ਮਨ ਮ

ਹਿਰਣੀਏ ਸੂਰਸਸੀਨਭਥਾਪਕੋਤੇਜਦੋਆਖਤਹਤੇਸੁੱਲੇਪੁਛਣੀਏ। ਬੀਚਅਕਾਸਪ੍ਰਕਾਸਕ
 ਦਿਯੋਤਿਹਕੀਉਪਮਾਮਨਤੇਨਗਈਏ। ਪੂਰਕੋਪੂਰਮਲੀਨਹੋਰੇਗਵਿਮਾਨਹੁਚੰਡਕਾਓਪਦਣੀਏ।
 ੨੨੨ ॥ ੧੫ ॥ ਪਥਮਾਪਕੋਟੇਮਦਮਥਨਮਹਖਾਸੁਰੇਮਾਨਮਰਦਨਕਰਨਤਰਨਬਰਬੀਡਕਾ
 ਪੂਮਾਦਿਗਪਰਨਪਰਪੂਰਪਾਨੀਕਰਨਚੰਡਾਅਰੁਮੁੰਡਕੇਮੁੰਡਖੰਡਕਾ। ਠਕਬੀਜਹਰਨਰਕਭ
 ਭੰਡਨਕਰਨਦਰਨਅਨਉਕੁਰਨਰਹਿਸਮੰਡਕਾ। ਸੁੰਡਬਲਪਾਰਸਿਭਾਧਕਰਵਠਕਰਸਕਲ
 ਖਲਾਅਸੁਰਦਲਜੈਤਜੈਚੰਡਕਾ ॥ ੨੩ ॥ ਸ੍ਰੇਯਾ ॥ ॥ ਦੇਹਿਸਿਵਾਬਰਮੋਹਿਇਹੈਸੁਪੁਤਕਰ
 ਮਨਤੇਕਬਹੁਨਟੋਰੀ। ਨਰੁਰੇਅਰਿਸੋਜਬਜਾਇਲੋਰੇਨਿਸਚੈਕਰਿਅਪਨੀਜੀਤਕੋਰੇ। ਅਰੁ
 ਸਿਖਰੇਆਪਨੇਹੀਮਨੋਰੇਇਹਲਾਲਚਹੋਗੁਨਤਉਉਚੋਰੇ। ਜਬਆਵਕੀਅਉਪਨਿਦਾਨ
 ਬਨੈਅਤਿਹੀਰਨਮੇਤਬਜੂਝਮੋਰੇ ॥ ੨੪ ॥ ਚੰਡਚਰਿਤ੍ਰਕਾਵਿਤਨਬਰਨਿਓਸਕੁਹੀਰਸਭਦ੍ਰੁਮ
 ਣੀਏ। ਇਕਤੇਇਕਹਿਸਾਲਭੁਇਓਨਖਤੇਸਿਖਲਉਉਪਮਾਸੁਨਣੀਏ। ਕਉਤਕਹੇਤਕਹੀਕ
 ਵਿਨੇਸੁਤਿਸੈਕੀਕਥਾਇਹਪੂਰੀਭੁਣੀਏ। ਜਾਹਿਨਮਿਤਪੜੈਸੁਨਿਹੈਨਰੋਸੇਨਿਸਚੈਕਰਿਤਾ
 ਹਿਦਣੀਏ ॥ ੨੫ ॥ ॥ ੧੬ ॥ ॥ ਗੀਥਸਤਿਸੈਇਓਕੋਕਰਿਓਜਨਸਮਅਵਰੁਨਕੋਇ। ਜਿ
 ਹਿਨਮਿਤਕਵਿਨੇਕਹਿਓਸੁਦੇਹਿਚੰਡਕਾਸੋਇ ॥ ੨੬ ॥
 " " " "
 " " " " ॥ ੧੬ ॥ ॥ ਵਾਹਿਗੁਰੂਜੀਕੀਫਤੇ ॥ ॥
 ਅਥਿਚੰਡੀਚਰਿਤ੍ਰਭਿਖਯਤੇ ॥ ੧੭ ॥ ॥ ਮਹਿਖਦਣੀਤਸੁਰਿਖੀਬਛਿਯੋ
 ਸੁੱਲੇਹਿਪੂਰਖੀ। ਸੁਦੇਵਰਾਜਜੀਤਖੀ। ਗਿਲੋਕਰਾਜਕੀਤਖੀ ॥ ੧ ॥ ਰੁਜੇਸੁਦੇਵਤਾਤਥੈ। ਇਕ
 ਰੋਹੇਇਕੋਸਥੈ। ਅਹੇਸੁਰਾਚਲੇਬਸੇ। ਬਿਸੇਖਚਿਤਮੇੜਸੇ ॥ ੨ ॥ ਜੁਗੋਸਭੇਸਪਾਰਕੋ। ਭੁਜੇ
 ਹਥਿਯਾਰਭਾਰਕੋ। ਪੁਕਾਰਾਅਰਤੀਚਲੇ। ਬਿਸੁਰਸੁਰਮਾਭੁਲੇ ॥ ੩ ॥ ਬਰਖਕਿਤੇਤਹਾਰਹੇ। ਸੁ
 ਦੁਖਦੇਹੋਸਹੇ। ਜਗਤਮਾਤਾਧਿਆਖੀ। ਸੁਜੈਤਪੜਪਾਇਖੀ ॥ ੪ ॥ ਪ੍ਰਥਿਨਦੇਵਤਾਭੁਯੋ। ਚੰ
 ਨਪੂਜਬੋਧਯੋ। ਸਨਿਮੁਖਾਨਭਫੀਖੀ। ਪੁਣਾਮਪਾਨਪਛੀਖੀ ॥ ੫ ॥ ॥ ੧੮ ॥ ॥ ਤਥੈਦੇ

ਵਧਾਏ ਸਭੇ ਸੀਸ ਨਿਅਏ ॥ ਸੁਖ ਸਭ ਸਭ ਖੋ ਸਭੈ ਸਾਧਰ ਖੋ ॥ ਕਰੀ ਦੇ ਬਿਅਰ ਚਾ ॥ ੪੬ ॥
 ਹਮ ਬੇਰ ਚਰਚਾ ॥ ਕੋਈ ਪਾਇ ਲਭੇ ॥ ਤਥੈ ਸੋਗ ਭਰੇ ॥ ੧ ॥ ਬਿਨੀਤੀ ਭਨਾਈ ॥ ਭਵਾਨੀ ਚਿਤਾਈ ॥
 ਸਭੈ ਸਸਤ ਪਾਈ ॥ ਕਰੀ ਸਿੰਘ ਸੁਆਈ ॥ ਕਰੇ ਪਟਿ ਨਾਈ ॥ ਧੁਨ ਨਿਬ ਖਾਈ ॥ ਸੁਟੇ ਦਈ ਜ
 ਰਾਜੀ ॥ ਸਜਿਯੋ ਜੁੱਧ ਸਾਜੀ ॥ ੮ ॥ ਚਕਿਓ ਰਾਜ ਸੇਸੀ ॥ ਰਚੇ ਚਾਹ ਅਨੇਸੀ ॥ ਬਲੀ ਚਾਂ ਮਰੇ ਵੀ ॥ ਘਰ
 ਚਿਛੁਰੇ ਵੀ ॥ ੧੦ ॥ ਬਿਰਲੇ ਛੁਬੀਰੀ ॥ ਵਡੇ ਬੀਰ ਪੀਰੀ ॥ ਬਡੇ ਇਖ ਧਾਡੀ ॥ ਪਟਾ ਜਾਨ ਕਾਡੀ ॥ ੧੧ ॥
 ਦੇਹਾ ॥ ॥ ਬਾਣ ਜਿਤੇ ਰਾਜ ਸਨਿ ॥ ਮਿਲਿਛਾ ਤੁਤ ਬਏ ਅਪਰਾ ॥ ਦੁਲ ਮਾਲ ਹੁਐ ਪਾਤ ਉਹੋ ਸੇਭੇ ਸ
 ਭੇ ਸੁਧਾ ॥ ੧੨ ॥ ਭੁਨਗਾ ਪੁਰਾਤਨ ॥ ॥ ਜਿਤੇ ਦਾਨ ਵੇਖਾਨ ਪਾਨੀ ਰਲਾਏ ॥ ਤਿਤੇ ਦੇਵਤਾ ਆਪਿ
 ਕਾਟੇ ਖਰਾਏ ॥ ਕਿਤੇ ਛਾਡ ਦੁਹੇ ਕਿਤੇ ਪਾਸ ਪੇਲੇ ॥ ਕੁਰੇ ਬਸ ਕੇਲੇ ਹੁਜੇ ਨੇਛ ਗਾਖੇਲੇ ॥ ੧੩ ॥ ਦੁਗਾ
 ਪੁੰਡੀ ਖੇਤ ਪੁੰਡੀ ਕੇ ਨਗਾਰੇ ॥ ਕਰੀ ਪਟਿ ਸਿੰਘ ਪਾਸੀ ਸੀਭਾਰੇ ॥ ਤਹਾਰੇ ਫਨੇ ਗੁਰ ਜਗੇਲੇ ਸੀਭਾਰੇ ॥
 ਹਠੀ ਮਾਰਹੀ ਮਾਰ ਕੈ ਕੈ ਪੁਕਾਰੇ ॥ ੧੪ ॥ ਤਥੈ ਅਸਟ ਅਸਟਾ ਬਹ ਬਿਖਾਰੀ ਸੀਭਾਰੇ ॥ ਸਿਰੀ ਦਾਨ ਵੇਦ ਨ
 ਕੇਤਾ ਕਵਾਰੇ ॥ ਬਬ ਕਿਯੋ ਬਲੀ ਸਿੰਘ ਜੁਧੀ ਮਝਾਰੀ ॥ ਕਰੇ ਖੰਡ ਖੰਡ ਸੁਜੇ ਪਾਅ ਪਾਰੀ ॥ ੧੫ ॥
 ਰਕਛੰਦਾ ॥ ॥ ਤਬ ਦਾਨ ਵੇਰੇ ਸਭੁਰੇ ਸਬਹੀ ॥ ਜਗਾ ਆਤਿ ਕੇ ਬਾਣ ਲਗੇ ਜਬਹੀ ॥ ਬਿਬਧ ਯੁਧ
 ਲੈ ਸੁਬਲੀ ਹਰਖੇ ॥ ਘਨ ਬੂਦਨ ਜਿਯੋ ਬਿਸਖੰ ਬਰਖੇ ॥ ੧੬ ॥ ਜਨੁ ਘੋਰ ਕੈ ਸਿਯਾ ਮਘ ਧਾਪੁ ਮ
 ਧੂੀ ॥ ਅਸੁਰੇ ਸਾਮਨੀ ਕਨਤਿ ਉਮਰੀ ॥ ਜਗਾ ਆਤ ਬਿਰਥ ਨੋ ਪਾਸਿ ਕੈ ॥ ਪਨੁ ਸਾਇਕਾ ਬਗਾਹਿ
 ਯੋਹ ਸਿਕੈ ॥ ੧੭ ॥ ਰਣ ਕੰਜਰ ਪੁੰਡ ਗਿਰਾਇ ਦੀਏ ॥ ਇਕ ਖੰਡੁ ਅਖੰਡੁ ਦੁਖੰਡੁ ਕੀਏ ॥ ਸਿਰੇ ਏਕ
 ਚੇਟ ਨਿਛੋਟਿ ਬਹੀ ॥ ਤਰਵਾ ਤਰਹੁ ਇਤਰਵਾ ਧਰਹੀ ॥ ੧੮ ॥ ਤਨ ਝੰਝਰਹੁ ਮੇਰੇ ਭੂਮ ਗਿਰੇ ॥ ਇ
 ਕ ਭਾਜ ਚਲੇ ਫਿਰ ਕੇ ਨ ਫਿਰੇ ॥ ਇਕਿ ਹਾਥ ਹਾਥਿ ਆਲੈ ॥ ਅਨਿਬਰੇ ॥ ਲਰਿਕੈ ਮਰਿਕੈ ਗਿਰਿ ਖੇਤ
 ਰੇ ॥ ੧੯ ॥ ਭੁਟੇ ਤਹਾ ਜਿਯੀ ॥ ਸਜੇ ਸੁਸਰ ਬਸਾ ਜਿਯੀ ॥ ਤਰੀਰਾ ਆਪ ਥਾ
 ਹੀ ॥ ਬਹੀ ਸੁਮਾਤ ਚਾਹੀ ॥ ੨੦ ॥ ਤਥੈ ਦੁਗਾ ਬਕਾਰ ਕੈ ॥ ਕਮਾਣ ਬਾਣ ਪਾਰਿਕੈ ॥ ਸੁਘਾ ਵਚਾ
 ਮਰੀ ਕੀਯੋ ॥ ਉਤਾਰਹ ਸਤ ਤੇ ਦੀਯੋ ॥ ੨੧ ॥ ਭੁਜੀ ਗਪ ਭਾਤ ਛੰਦਾ ॥ ॥ ਤਥੈ ਬੀਰ ਕੇ ਪੀ ਬਿਜਲਾ ਛ
 ਨਾਮ ॥ ਸਜੇ ਸਸਤ ਦੇਹ ਚਲੇ ਜੁਧ ਪਾਸੀ ॥ ਸਿਰੀ ਸਿੰਘ ਕੇ ਆਨ ਘਾਪਿ ਪਾਰੀ ॥ ਬਲੀ ਸਿੰਘ ਸੋਹਾ

ਸੀਮਾਰੂਹੀ॥੨੪॥ ਅਬਿਕਾਛਾਛਮਹਿਸੁਪਿਗਾਛਪਛੇ॥ ਦੁਗਾਸਾਮੁਹੋਬੋਲਬਾਂਕੇਸੁਨਛੇ॥ ਕਰੀ
 ਅੰਕੁਜਿਉਗਰਜਕੈਬਾਣਬਰਖੀ॥ ਮਹਾਸੂਰਬੀਰੰਭਰੇਜੁਪਧਰਖੀ॥੨੫॥ ਤਬੈਦੇਵੀਖੀਪਣਬਾ
 ਣੀਭਾਗੀ॥ ਹਨਿਯੋਦੁਸਰਕੇਘਾਇਸੀਸੀਮਝਾਰੀ॥ ਗਿਰਿਯੋਤੁਮਭੂਮਿਗਏਪਾਣਛੁਟੀ॥ ਮੇਨਮੇਰੋਕੇ
 ਸਾਭਵੈਸ੍ਰਿਗਟੀ॥੨੬॥ ਗਿਰੇਬੀਰਪਿੰਗਾਛੁਦੇਬੀਸੀਘਾਰੇ॥ ਚਲੇਅਉਰਬੀਰੰਭਬਿਖਾਏਉਘ
 ਰੇ॥ ਤਬੈਰੋਸਦੇਬਿਖੀਸੋਰੋਪਚਿਲਾਏ॥ ਬਿਨਾਪਾਣਕੈਜੁਧਮਧੀਗਿਰਏ॥੨੭॥ ਮੇਜੇ
 ਮੰਤ੍ਰਸਾਮੁਹੋਆਏ॥ ਸਬੈਦੇਵਤਾਮਾਰਿਗਿਰਏ॥ ਮੈਨਾਸਕਲਜਬੈਹਨਿਤ੍ਰਾਰੀ॥ ਆਸਰੇਸਕੇਪਾ
 ਅਰੰਕਾਰੀ॥੨੮॥ ਆਪਜੁੱਪਤਬਕੀਆਕੁਵਾਨੀ॥ ਚੁਨਚੁਨਯਤੇਪਖਰੀਆਬਾਨੀ॥ ਕ੍ਰੋਧਜੁਆਲਾ
 ਮਸਤਕਤੇਬਿਗਸੀ॥ ਤਾਤੇਆਪਕਾਲਕਾਨਿਕਸੀ॥੨੯॥ ਮੁਖਬੰਮਤਜੁਆ
 ਲਾਨਿਕਸੀਕਪਾਲਾ॥ ਮਾਰੇਗਜੇਸਾਛੁਟੇਹੈਏਸਾ॥੩੦॥ ਛੁਟਤਬਾਣਾ॥ ਝਮਕਤਕ੍ਰਿਪਾਣਾ॥ ਸਾ
 ਰੀਪਹਾਗਾ॥ ਬੇਲਤਧਮਾਰਾ॥੩੧॥ ਬਾਹੋਨਿਸੰਗਾ॥ ਉਠੈਤ੍ਰੰਗਾ॥ ਤੁਪਕਤਤ੍ਰਾਕਾ॥ ਉਠਤਕਤ੍ਰਾਕਾ॥
 ੩੨॥ ਬਬਕੰਤਮਾਇ॥ ਬੁਕਕੰਤਘਾਇ॥ ਜੁਏਜੁਆਣਾ॥ ਨਚੇਕਿਕਾਣਾ॥੩੩॥ ਰੂਆਮਲਛੰਦਾ
 ॥ ਪਾਣੀਯੋਅਸੁਰੋਦਤਹਨਿਜੋਕੇਪਛਿਪਬਛਾਇ॥ ਸੀਗਲੈਚਤੁਰੰਗਮੈਨਾਸੁੱਧਸਸਤ੍ਰਚਾ
 ਇ॥ ਦੇਬਿਸਸਤ੍ਰਲਗੋਰਿਰੋਰਟਹੁੰਝਿਜੁਝਿਜੁਆਣਾ॥ ਪੀਲਗਜਾਫਿਰੇਕਹੂੰਰਣਮੁੱਛਛੁਛਕਿ
 ਕਾਣਾ॥੩੪॥ ਚੀਰਚਾਮਰਪੁੰਜਹੰਜਰਬਾਜਰਾਜਾਨੇਕਾ॥ ਸਸੰਤ੍ਰਅਸੰਤ੍ਰਸੁਭੇਕਹੂੰਸਰਦਾਰਸੁਆਰਾ
 ਰੇਕਾ॥ ਤੇਗਤੀਰਤੁਫੰਗਤਬਰਕੁਯਕਬਾਣਾਨੰਤਾ॥ ਬੇਧਿਬੇਧਿਗਿਰੇਬਰਛੁਨਸੁਚੇਸੇਭਾਵੰਤਾ॥੩੫॥
 ਗਿੱਧੋਧਿਧੰਝੇਤਗਾਫਿਕਰੰਤਸੁਆਨਸਿੰਗਾਲਾ॥ ਮੰਤ੍ਰਦੰਤਸਪੰਛਪਬੈਕੰਕਬੀਕਰਿਸਾਲਾ॥ ਛੁ
 ਦਮੀਨਛੁਰੁਧਕਾ॥ ਅਰੁਚਰਮਕਛੰਪਾਨੰਤਾ॥ ਯੰਕੁਬੰਕੁਸੁਬਰਮੋਸੇਭਿਤੇਸੇਣਨੀਰਦੁਰੰਤਾ॥੩੬॥
 ਨਵਸੂਰਨਵਕਾਸੇਰਬੀਅਤਰਬੀਜਨਜਹਾਜਾ॥ ਲਾਦਿਲਾਦਿਮੇਨਚਲੇਧਨਪੀਰਬੀਰਸਲਾਜਾ॥
 ਮੇਲਬੀਚਫਿਰੈਦੁਕਾਤਦਲਾਲਖੇਤਖਤੰਗਾ॥ ਗਾਰਿਗਾਰਿਫਿਰੇਫਵਜਨਵਾਰਿਦਿਰਬਨਿਪੰਗਾ॥
 ੩੭॥ ਅੰਗਕੁੰਗਸਿਰੇਕਹੂੰਬ॥ ਤੁਰੰਗਰੰਗਤਬੋਸਤਾ॥ ਚਰਮਬਰਮਸੁਭੇਕਹੂੰਰਣਛੁਮਸਸਤ੍ਰਾਅਸੰ
 ਤਾ॥ ਮੰਤ੍ਰਤੰਤ੍ਰਪੁਜਾਪਤਾਕਾਟੁਕਟਾਕਾਅਰੇਕਾ॥ ਜੂਝਜੂਝਪਰੇਸਬੈਅਰਿਬਾ॥ ਚਿਯੋਨਹੀਏਕਾ॥੩੮॥

52

ਰੀ॥ ਜਲੰਭਿਉਗੀਗੋਗੀ॥ ੧੬॥੫੪॥ ਭੁਜੀਗਪਯਾਤਛੰਦਾ॥ ॥ ਕੋਰੇਧਤਸਟਾਖਿਉਤੇਸਿੰਘਧਯੋ॥
 ਉਤੇਸਿਖਲੈਹਾਥਦੇਵੀਬਜਾਯੋ॥ ਪੁਰੀਚਉਦਹੁਖਰਹਿਯੋਨਦਪੁਰੀ॥ ਚਮਕਿਯੋਮੁਖੀਜੁਪਕੇਮ
 ਧਿਨੁਗੀ॥ ੧੭॥੫੫॥ ਤਥੈਪੁਮਨੈਨਮਾਚਿਯੋਜੁਪੁਰੀ॥ ਲਏਸੰਗਜੇਧਾਬਜੇਬੀਰਭਾਗੀ॥ ਲਇ
 ਯੇਬੇਕ੍ਰਿਖੀਬਕਿਯੋਨਦਉਚੀ॥ ਸੁਟੇਗਰਭੁਣੀਅਨਕੇਗਰਭੁਚੀ॥ ੧੮॥੫੬॥ ਸੁਟੇਨਦਸਵਣ
 ਕੀਯੋਦੇਵੁਕੀ॥ ਸਜੇਚਰਮਥਗਮਪਰੇਸੀਸਦੇਪੀ॥ ਭੁਣੀਸਿੰਘਸੁਅਰੀਕੀਯੋਨਦਉਚੀ॥ ਸੁਟੇ
 ਦੀਹਦਾਨਵਾਨਕੇਮਾਨਮੁਚੀ॥ ੧੯॥੫੭॥ ਅਹਾਕੋਪਦੇਵੀਧਸੀਸੈਣਮੰਧੀ॥ ਕਰੇਬੀਰਬੀਕੇਤਹ
 ਅੱਧਅਧੀ॥ ਜਿਸੈਬਾਇਕੈਸੂਲਸੈਥੀਪੁਰਾਰਿਯੋ॥ ਤਿਨੈਫੇਰਿਪਾਣਨਬਾਣੀਸੰਭਾਰਿਯੋ॥
 ੨੦॥੫੮॥ ਜਿਸੈਬਾਣਮਾਰਿਯੋ॥ ਤਿਸੈਮਾਰਿਭਾਰਿਯੋ॥ ਜਿਤੋਸਿੰਘਧਯੋ॥
 ਤਿਤੋਸੈਨਧਯੋ॥ ੨੧॥੫੯॥ ਜਿਤੋਘਾਇਭੁਲੋ॥ ਤਿਤੋਘਾਰਿਘਲੋ॥ ਸਮੁਹਿਸੰਭੁਆਯੋ॥
 ਭੁਜਾਨੈਨਧਯੋ॥ ੨੨॥੬੦॥ ਜਿਤੋਜੁਝੁਝੇ॥ ਤਿਤੋਅੰਤਿਜੁਝੇ॥ ਜਿਨੈਸਸਰਘਲੋ॥ ਤਿਤੋਮਾ
 ਰੁਲੋ॥ ੨੩॥੬੧॥ ਤਥੈਮਾਤਕਾਣੀ॥ ਤਪੀਤੇਜਜੁਆਲੀ॥ ਜਿਸੈਘਾਵਰੁਰਿਯੋ॥ ਜੁਸੁਰਗੀਸੁ
 ਧਾਰਿਯੋ॥ ੨੪॥੬੨॥ ਘਰੀਅੱਧਮੰਧੀ॥ ਹਨਿਯੋਸੈਣਸੁਧੀ॥ ਹਨਿਯੋਪੁਮਨੈਦੀ॥ ਸੁਨਿਯੋਦੇਵਗੋ
 ਣੀ॥ ੨੫॥੬੩॥ ਭੁਜੀਬਿਰੁਥਨਦਾਨਵੀਗਣੀ॥ ਭੂਪਕੇਪਾਸਾ॥ ਪੁਮਨੈਣਕਾਣੀਹਨਿਯੋ
 ਭੁਜੀਯੋਸੈਨਨਿਰਾਸਾ॥ ੨੬॥੬੪॥ ਚੰਡੀਚਰਿਤ੍ਰੇਪੁਮਨੈਣਬਧਯੋ
 ਤੀਅਧਿਅਧਿਸੰਪੂਰਣਮਸਤਸੁਭਮਸਤੁ॥ ੨॥੨੭॥ ॥ ਅਧਿਚੰਡਮੁੰਡਜੁਪੁਕ
 ਥਨ॥ ॥ ਦੋਹਰਾ॥ ॥ ਇਹਿਬਿਧਿਦੈਤਸੰਘਾਰਕਰਿਧਵਲਾਚਲੀਅਵਾਸਾਜੇਪਹਕਥਾਪ
 ਰੈਸੁਨੈਰਿਧਿਸਿਧਿਰਿਹਤਾਸ॥ ੧॥੨੮॥ ॥ ਪੁਮਨੈਣਜਬਸੁਟੇਸੰਘਾਰੇ॥ ਚੰਡਮੁੰਡ
 ਬਰੁਪਹਕਚੋ॥ ਬਹੁਬਿਧਿਕਰਿਪਠਾਏਸਨਮਾਨਾ॥ ਹੋਗੋਪਤਿਦਏਰਥਨਾ॥ ੨॥੨੯॥ ਪ੍ਰਿਥਮਿ
 ਨਿਰਖਿਦੇਬੀਅਧਿਜੇਅਏ॥ ਤੇਧਵਲਾਗਿਰਥਰਪਠਾਏ॥ ਤਿਨਕੀਤਨਕਭਨਕਸੁਨਿਪਾਣੀ॥ ਨਿਸ
 ਚੀਸਸੇਤਅੰਸਤਲੈਮਾਣੀ॥ ੩॥੩੦॥ ॥ ਰੂਆਲਛੰਦਾ॥ ॥ ਸਾਜਿਸਾਜਿਚਲੇਤਹਬਟਹੁਸੈਦਅਨੇ
 ਕਾ॥ ਅਰਧਮੁੰਡਤੰਡਤੇਕਜਟਾਧਰੋਅਨੇਕਾ॥ ਕੋਪਥਿਪਦੈਸਥੈਕਰਸਸੇਤਅੰਸਤਨਚਾਇ॥ ਧਾ

ਇਧਾਇਕੋਪਹਾਨਤਿਛੁਤੇਗਕਪਾਇ॥ ੩੦੪ ॥ ਸਸੇਤਾਸਿਤਲਗੋਜਿਤੇਸਬਦੁਲਮਾਲਹੁਐ ੪੮
 ਗਾਏਕੋਪਥਿਪਿਬੋਲਕਿਅਤਿਕੁਤਦਾਨਵਬਿਸਮੇਕੁਏ॥ ਦਉਰਦਉਰਅਨੇਕਆਯੁਪਫੇਰਿਫੇਰਿ
 ਪਹਾਰਹੀ॥ ਜੁਝਿਜੁਝਿਗਿਰੇਅਰੇਕਸੁਮਾਨਮਾਰਪੁਕਾਰਹੀ॥ ੩੦੫ ॥ ਰੇਲਹੇਲਚਲੇਹਏਦਨਪੇਲ
 ਪੇਲਗਜੇਦਾਏਲਏਲਅਨਿਤਾਯੁਪਯੋਲਹੇਲਰਿਪੈਦਾ॥ ਗਾਹਿਗਾਹਿਫਿਰੇਫੁਵਜਨਬਾਹਿਬਾਹਿ
 ਖਤੰਗਾ॥ ਅਗਭੰਗਾਗਿਰੇਕਹੂੰਰਣਰੰਗਸੂਰਉਤੰਗਾ॥ ੩੦੬ ॥ ਝਾਰਝਾਰਫਿਰੇਸੋਰਤਮਰੂਰਿਝਾਝਿ
 ਕ੍ਰਿਪਨਾ॥ ਸੇਲਸੇਰਣਪੁੰਜਕੰਜਰਸੂਰਸੀਸਪਖਾਨਾ॥ ਬੈਕੁਨਕੁਤੁਜਾਸੁਸੇਭਤਚਕ੍ਰਸੇਰਥਚੈਕ੍ਰਾਥੇਸ
 ਪਾਸਿਸਿਬਾਲੇਸੇਰਤਅਸਥਉਰਸੇਰਕਾ॥ ੩੦੭ ॥ ਸੰਜੀਸੰਜਿਚਲੇਹਥਿਆਰਨਗੰਜਿਗੰਜਿਗੰਜੇ
 ਦਾ॥ ਬੰਜਿਬੰਜਿਸਬੰਜਬਾਜਨਕੁੰਜਿਕੁੰਜਿਹਏਦਾ॥ ਮਾਰਮਾਰਪੁਕਾਰਕੈਹਥੀਆਰਹਾਥਸੰਭਾਥਾ॥
 ਪਾਇਪਾਇਪਰੇਨਿਸਾਚਰਬਾਇਸੇਖਅਪਥਾ॥ ੩੦੮ ॥ ਸੀਖਗੋਇਮਾਜੀਖੀਅਰਸਜੀਖੀਰਿ
 ਪਰਾਜਾ॥ ਭਾਜਿਭਾਜਿਚਲੇਕਿਤੇਤਜਲਾਜਬੀਗਨਿਭਾਜਾ॥ ਭੀਮਭੇਰੀਭੁੰਕੀਖੀਅਰਪੁਕੀਖੀਸੁਨਿਸਾ
 ਣਾ॥ ਗਾਹਿਗਾਹਿਫਿਰੇਫੁਵਜਨਬਾਹਿਬਾਹਿਗਦਾਣਾ॥ ੩੦੯ ॥ ਬੀਰਕੰਗਨੇਬਧਹੀਅਰੁਮਫੈਸਿ
 ਰਤੇਲਾ॥ ਬੀਨਿਬੀਨਿਬਰੇਬਰੰਗਨਿਭੂਰਿਭੂਰਿਫੁਲੇਲਾ॥ ਘਾਲਿਘਾਲਿਬਿਵਾਨਲੇਗੀਫੇਰਿਫੇਰਿ
 ਰਿਸੁਬੀਗਾ॥ ਕਾਦਿਕਾਦਿਪਰੇਤਹਾਤੇਝਾਗਿਝਾਗਿਸੁਤੀਰਾ॥ ੩੧੦ ॥ ਹੰਕਿਹੰਕਿਲਹੇਤਹੰਗਣ
 ਹੀਝਿਗੀਝਿਭਟੇਦਾ॥ ਜੀਤਿਜੀਤਿਲੋਯੋਜਿਨੈਕਝੀਬਾਹਿਝਿਝਿਪੈਦਾ॥ ਕਾਟਿਕਾਟਿਦਏਕਪਾਲਾਬੰ
 ਟਿਬੰਟਿਦਿਸਾਨਾ॥ ਝੂਟਿਝੂਟਿਕਰਦਲਸੁਪੁੰਗਪਬੰਪਿਸਾਨਾ॥ ੩੧੧ ॥ ਪਾਇਪਾਇਸੇਘਾਗੀਅ
 ਰਿਖਰਾਜਬਾਜਅਨੰਤਾਸੇਣਕੀਸਰਤਉਠੀਰਣਮੰਧਿਰੁਪਦਰੰਤਾ॥ ਬਾਣਅਉਰਕਮਾਣਸੈਥੀਸੁਲ
 ਤਿਛੁਕੁਠਾ॥ ਚੰਡਮੁੰਡਹਟੇਦਉਕਰਿਕੋਪਕਾਲਕ੍ਰਿਵਾ॥ ੩੧੨ ॥ ਚੰਡਮੁੰਡਮਾਰੇਦਉ
 ਕਾਲਕੋਪਕਰੁਵਾ॥ ਅਉਰਜਿਤੀਸੈਨਹੁਰੀਛਿਨੇਮੇਦਈਸੁਘਾ॥ ੩੧੩ ॥ ਇਤਿਬਾਚਿਤਨਾ
 ਟਕੇਚੰਡੀਰਕਿਚੰਡਮੁੰਡਬਧਹਿਤੀਯੋਧਿਆਇਸਾ॥ ਘਤਮਸਤੁਸੁਰਮਤੁ॥ ੩੧੪ ॥
 ॥ ੩੧੫ ॥ ਘਟੇਹਰਾ॥ ॥ ਸੁਨੀਕੁਪਇੰਗਾਬਚੰਡਮੁੰਡਕਾਲੀਹਨੇ॥
 ਬੈਠਕੁਤੋਕੁਤਮੰਡਕਰਤਿਹਬਿਭਏ॥ ੧ ॥ ਚੈਪਣੀ॥ ॥ ਰੁਕਤਬੀਜਤਬਰੂਪਬੁਲਯੋਅ

ਮਿਤਰਬਏਤਹਾਪਠਾਯੋ। ਬਹੁਬਿਧਿਦੀਬਿਰੁਥਨਸੰਗਾ। ਏਕੋਰਬਪੋਦਲਚਤੁਰੰਗਾ॥੨॥੭੬॥
 ਰਕਤਬੀਜਦੋਚਲੇਨਗਾਯਾ। ਦੇਵਲੋਗਲਉਸੁਨਾਪੁਕਾਰਾ। ਕੀਪੀਕੁਮਗਗਨਬਹਰਨਾ। ਦੇਵਨਜੁ
 ਤਦਿਵਗਜਰੁਗਨਾ॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਸੁਨਕੁਲਾਹਲਕਾਨਾ। ਉਤਰੀਸਸੇਰੁ। ਸੇਰੁ। ਲੈਨਾਨਾ॥੧੦੧॥੧੦੨॥੧੦੩॥੧੦੪॥੧੦੫॥੧੦੬॥੧੦੭॥੧੦੮॥੧੦੯॥੧੧੦॥੧੧੧॥੧੧੨॥੧੧੩॥੧੧੪॥੧੧੫॥੧੧੬॥੧੧੭॥੧੧੮॥੧੧੯॥੧੨੦॥
 ਵੀ। ਬਾਜਰਾਜਾਮਹਾਗਿਰੇਕਿਕਾਣੀ। ਢਹਿਛਹਿਪਰੇਸੁਕੁਟਸਿਰਦਾਰਾ। ਜਨੁਕਰਿਕਟੇਬਿਰਛਸੰਗ
 ਆਯਾ॥੧੨੧॥੧੨੨॥੧੨੩॥੧੨੪॥੧੨੫॥੧੨੬॥੧੨੭॥੧੨੮॥੧੨੯॥੧੩੦॥੧੩੧॥੧੩੨॥੧੩੩॥੧੩੪॥੧੩੫॥੧੩੬॥੧੩੭॥੧੩੮॥੧੩੯॥੧੪੦॥੧੪੧॥੧੪੨॥੧੪੩॥੧੪੪॥੧੪੫॥੧੪੬॥੧੪੭॥੧੪੮॥੧੪੯॥੧੫੦॥
 ਤੀਤਰਵਾਰਾ। ਇਕਿਇਕਤੇਕੁਏਦੋਦੋਚਾਰਾ॥੧੫੧॥੧੫੨॥੧੫੩॥੧੫੪॥੧੫੫॥੧੫੬॥੧੫੭॥੧੫੮॥੧੫੯॥੧੬੦॥੧੬੧॥੧੬੨॥੧੬੩॥੧੬੪॥੧੬੫॥੧੬੬॥੧੬੭॥੧੬੮॥੧੬੯॥੧੭੦॥੧੭੧॥੧੭੨॥੧੭੩॥੧੭੪॥੧੭੫॥੧੭੬॥੧੭੭॥੧੭੮॥੧੭੯॥੧੮੦॥
 ਰੇਸਿਪਹਾਰੀ। ਖਿਮੀਦਾਮਨੀਜਾਣਕੁਦੋਮਝਾਭਾ। ਉਠੇਨੰਦਨੰਦਕ। ਕੁਕੇਕਮਾਣੀ। ਮਾਚੇਯੋਲੋਯੋਕੋਰ
 ਅਕੂਤੰਕੁਯਾਣੀ॥੧੮੧॥੧੮੨॥੧੮੩॥੧੮੪॥੧੮੫॥੧੮੬॥੧੮੭॥੧੮੮॥੧੮੯॥੧੯੦॥੧੯੧॥੧੯੨॥੧੯੩॥੧੯੪॥੧੯੫॥੧੯੬॥੧੯੭॥੧੯੮॥੧੯੯॥੨੦੦॥
 ਵੀਚਾਵਡੀਪੰਨਫੀਰੰਗਟੀਕੀ। ਮਨੋਬਿਚਰੰਬਾ। ਪਬੀਕੋਬੋਬਕੀ॥੨੦੧॥੨੦੨॥੨੦੩॥੨੦੪॥੨੦੫॥੨੦੬॥੨੦੭॥੨੦੮॥੨੦੯॥੨੧੦॥੨੧੧॥੨੧੨॥੨੧੩॥੨੧੪॥੨੧੫॥੨੧੬॥੨੧੭॥੨੧੮॥੨੧੯॥੨੨੦॥
 ਦੰਸੁਬੀਰੀ। ਪਹਰੇਕੁਲੀਭਾਤੇਸੈ। ਅਨਿਤੀਗੀ। ਉਤੇਦਉਰਦੇਵੀਕੋਰੋਖੰਗਪਾਤੀ। ਗਿਰਿਯੋਮੂਰਛਨ
 ਹੋਯੋਕੁਯੋਜਨੁਪਾਤੀ॥੨੨੧॥੨੨੨॥੨੨੩॥੨੨੪॥੨੨੫॥੨੨੬॥੨੨੭॥੨੨੮॥੨੨੯॥੨੩੦॥੨੩੧॥੨੩੨॥੨੩੩॥੨੩੪॥੨੩੫॥੨੩੬॥੨੩੭॥੨੩੮॥੨੩੯॥੨੪੦॥੨੪੧॥੨੪੨॥੨੪੩॥੨੪੪॥੨੪੫॥੨੪੬॥੨੪੭॥੨੪੮॥੨੪੯॥੨੫੦॥
 ਰਬਜੀਯੀ। ਲਗੋਬਾਦਸੇਣੀਗਿਰਿਯੋਕੁਯੋਮਜੁਪੀ। ਉਠੇਬੀਰਤੇਤੇਕੀਏਨਦਕੁਪੀ॥੨੫੧॥੨੫੨॥੨੫੩॥੨੫੪॥੨੫੫॥੨੫੬॥੨੫੭॥੨੫੮॥੨੫੯॥੨੬੦॥੨੬੧॥੨੬੨॥੨੬੩॥੨੬੪॥੨੬੫॥੨੬੬॥੨੬੭॥੨੬੮॥੨੬੯॥੨੭੦॥
 ਬੀਰਜੇਤੇਤੇਕੇਲਕੂਟੋ। ਪਰੇਚਰਮਬਰਮੰਕਹੁੰਗਾਤੁਟੋ। ਜਿਤੀਭੁਮੰਧੀਪਰੀਸੇਣਪਥੀ। ਜ
 ਗੇਸੁਰਤੇਤੇਕੀਏਮਥਮਾਥੀ॥੨੭੧॥੨੭੨॥੨੭੩॥੨੭੪॥੨੭੫॥੨੭੬॥੨੭੭॥੨੭੮॥੨੭੯॥੨੮੦॥੨੮੧॥੨੮੨॥੨੮੩॥੨੮੪॥੨੮੫॥੨੮੬॥੨੮੭॥੨੮੮॥੨੮੯॥੨੯੦॥੨੯੧॥੨੯੨॥੨੯੩॥੨੯੪॥੨੯੫॥੨੯੬॥੨੯੭॥੨੯੮॥੨੯੯॥੩੦੦॥
 ਕੁਯੋਚਰਸੈਕੋਸਲਉਬੀਰਖੇਰੀ। ਬੀਦਸੋਪਰੇਬੀਗਬੰਦੀਬਿਚੇਤੀ॥੩੦੧॥੩੦੨॥੩੦੩॥੩੦੪॥੩੦੫॥੩੦੬॥੩੦੭॥੩੦੮॥੩੦੯॥੩੧੦॥੩੧੧॥੩੧੨॥੩੧੩॥੩੧੪॥੩੧੫॥੩੧੬॥੩੧੭॥੩੧੮॥੩੧੯॥੩੨੦॥
 ॥ਚਹੁੰਰਿਛੁਕੋ। ਮੁਖੀਮਾਰਕੁਕੋ। ਝੰਡਾਗਡਗਾਢੋ। ਮਚੋਰੇਸਥਾਢੋ॥੩੨੧॥੩੨੨॥੩੨੩॥੩੨੪॥੩੨੫॥੩੨੬॥੩੨੭॥੩੨੮॥੩੨੯॥੩੩੦॥੩੩੧॥੩੩੨॥੩੩੩॥੩੩੪॥੩੩੫॥੩੩੬॥੩੩੭॥੩੩੮॥੩੩੯॥੩੪੦॥੩੪੧॥੩੪੨॥੩੪੩॥੩੪੪॥੩੪੫॥੩੪੬॥੩੪੭॥੩੪੮॥੩੪੯॥੩੫੦॥
 ਰਖੀ। ਕਰੀਬਾਣਬਰਖੀ। ਚਵੰਚਾਰਢੁਕੋ। ਪਛੇਅਹੁਰੁਕੋ॥੩੫੧॥੩੫੨॥੩੫੩॥੩੫੪॥੩੫੫॥੩੫੬॥੩੫੭॥੩੫੮॥੩੫੯॥੩੬੦॥੩੬੧॥੩੬੨॥੩੬੩॥੩੬੪॥੩੬੫॥੩੬੬॥੩੬੭॥੩੬੮॥੩੬੯॥੩੭੦॥੩੭੧॥੩੭੨॥੩੭੩॥੩੭੪॥੩੭੫॥੩੭੬॥੩੭੭॥੩੭੮॥੩੭੯॥੩੮੦॥
 ਲੀਸੇਣਪਥੀ। ਉਠੇਬੀਰਮਾਨੀ। ਪਰੇਬਾਨਪਾਨੀ॥੩੮੧॥੩੮੨॥੩੮੩॥੩੮੪॥੩੮੫॥੩੮੬॥੩੮੭॥੩੮੮॥੩੮੯॥੩੯੦॥੩੯੧॥੩੯੨॥੩੯੩॥੩੯੪॥੩੯੫॥੩੯੬॥੩੯੭॥੩੯੮॥੩੯੯॥੪੦੦॥
 ਕੁਰੇਰੇਸਥਾਰੀ। ਮਚੇਢੁੰਤਪਥੀ॥੪੦੧॥੪੦੨॥੪੦੩॥੪੦੪॥੪੦੫॥੪੦੬॥੪੦੭॥੪੦੮॥੪੦੯॥੪੧੦॥੪੧੧॥੪੧੨॥੪੧੩॥੪੧੪॥੪੧੫॥੪੧੬॥੪੧੭॥੪੧੮॥੪੧੯॥੪੨੦॥੪੨੧॥੪੨੨॥੪੨੩॥੪੨੪॥੪੨੫॥੪੨੬॥੪੨੭॥੪੨੮॥੪੨੯॥੪੩੦॥
 ਛਕੇਸੁਰਸੇਠੀ॥੪੩੧॥੪੩੨॥੪੩੩॥੪੩੪॥੪੩੫॥੪੩੬॥੪੩੭॥੪੩੮॥੪੩੯॥੪੪੦॥੪੪੧॥੪੪੨॥੪੪੩॥੪੪੪॥੪੪੫॥੪੪੬॥੪੪੭॥੪੪੮॥੪੪੯॥੪੫੦॥੪੫੧॥੪੫੨॥੪੫੩॥੪੫੪॥੪੫੫॥੪੫੬॥੪੫੭॥੪੫੮॥੪੫੯॥੪੬੦॥੪੬੧॥੪੬੨॥੪੬੩॥੪੬੪॥੪੬੫॥੪੬੬॥੪੬੭॥੪੬੮॥੪੬੯॥੪੭੦॥੪੭੧॥੪੭੨॥੪੭੩॥੪੭੪॥੪੭੫॥੪੭੬॥੪੭੭॥੪੭੮॥੪੭੯॥੪੮੦॥੪੮੧॥੪੮੨॥੪੮੩॥੪੮੪॥੪੮੫॥੪੮੬॥੪੮੭॥੪੮੮॥੪੮੯॥੪੯੦॥੪੯੧॥੪੯੨॥੪੯੩॥੪੯੪॥੪੯੫॥੪੯੬॥੪੯੭॥੪੯੮॥੪੯੯॥੫੦੦॥

Digitized by Panjab Digital Library | www.panjabdigilib.org

ਗਤੀਰੰਤ੍ਰਪਕਤਕੋ॥ ੩੫॥੧੧੨॥ ਸਾਗਰਦੰਗਸੁਰੰਕਾਗਰਦੰਗੋਕੋਪੀ॥ ੧੫॥੧੧੩॥ ਸਾਗਰਦੰਗਪਰਮੰਰਣਪਵੇਰੋਪੀ॥
 ਸਾਗਰਦੰਗਸਸਤੰਤਾਗਰਦੰਗਾਭੈ॥ ਬਾਗਰਦੰਗਬੀਰੰਡਾਗਰਦੰਗਭੁਕਾਰੈ॥ ੩੬॥੧੧੪॥ ਚਾ
 ਗਰਦੰਗਚਉਪੇਬਾਗਰਦੰਗਬੀਰੀ॥ ਮਾਗਰਦੰਗਮਾਰੇਤਨੀਤਿਛੁਤੀਗੀ॥ ਗਾਗਰਦੰਗਗਾਜੇਠਥੇ॥
 ਜੈਗਹੀਰੈ॥ ਕਾਗਰਦੰਗਕਵਿਖਾਨਕਥੇਕਥੀਰੈ॥ ੩੭॥੧੧੫॥ ਦਾਗਰਦੰਗਦੋਨੇਭਾਗਰਦੰਗਭਾ
 ਜੇ॥ ਗਾਗਰਦੰਗਗਾਜੀਜਾਗਰਦੰਗਗਾਜੇ॥ ਛਾਗਰਦੰਗਛੋਧੀਛੁਰੇਪੇਛੁਕਕੇ॥ ਤਾਗਰਦੰਗਤੀਰੰ
 ਤ੍ਰਪਕਤਕੋ॥ ੩੮॥੧੧੬॥ ਗਾਗਰਦੰਗਗੋਮਾਖਗੰਜੇਗਹੀਰੀ॥ ਸਾਗਰਦੰਗਸੀਖੰਤਾਗਰਦੰਗ
 ਨਠੀਰੀ॥ ਬਾਗਰਦੰਗਬਾਜੇਬਜੇਬੀਰਪੇਤੀ॥ ਨਾਗਰਦੰਗਨਾਚੇਸੁਰੂਤਪ੍ਰੇਤੀ॥ ੩੯॥੧੧੭॥ ਰਾਗਰ
 ਦੰਗਤੀਰੰਬਾਗਰਦੰਗਬਾਣੀ॥ ਕਾਗਰਦੰਗਕਤੀਕਟਾਰੀਕੁਪਟੀ॥ ਨਾਗਰਦੰਗਨਾਦੰਬਾਗਰ
 ਦੰਗਬਾਜੇ॥ ਸਾਗਰਦੰਗਸੁਰੰਬਾਗਰਦੰਗਬਾਜੇ॥ ੪੦॥੧੧੮॥ ਸਾਗਰਦੰਗਸੀਖੰਨਾਗਰਦੰਗਸ
 ਠੀਰੀ॥ ਗਾਗਰਦੰਗਗੋਮਾਖਗੰਜੇਗਹੀਰੀ॥ ਨਾਗਰਦੰਗਨਾਗਾਰੇਬਾਗਰਦੰਗਬਾਜੇ॥ ਜਾਗਰਦੰ
 ਗਾਜੇਧਾਗਾਗਰਦੰਗਗਾਜੇ॥ ੪੧॥੧੧੯॥ ਨਾਗਜਛੰਦਾ॥ ॥ ਜਿਤੇਕਰੂਪਧਾਰੀਯੀ॥ ਤਿਤੇਕਦੇ
 ਬਿਮਾਰੀਯੀ॥ ਜਿਤੇਕਰੂਪਧਾਰੀ॥ ਤਿਤਿਯੋਦ੍ਰੁਗਾਸੀਘਾਰੀ॥ ੪੨॥੧੨੦॥ ਜਿਤੇਕਸਸਤੰਵ
 ਰੰਗੇ॥ ਪ੍ਰਵਾਹਸੁਭਿਨਕੋਪਰੇ॥ ਜਿਤੀਕਾਬਿਦਕਾਗਿਰੈ॥ ਸੁਪਾਨਕਾਲਕਾਕਰੈ॥ ੪੩॥੧੨੧॥ ਰਾਗਰਦੰ
 ਗਛੰਦਾ॥ ॥ ਹੁਓਸੋਦਹੀਨੀ॥ ਭਾਇਯੋਅਗਛਾਨੀ॥ ਗਿਰਿਯੋਅੰਤ੍ਰਾਮੀ॥ ਮਨੇਮੇਘਛੁਮੀ॥ ੪੪॥੧੨੨॥
 ੪੫॥ ਸਬੈਦੇਵਹਰਖੇ॥ ਸੁਮਨਧਾਰਬਰਖੇ॥ ਰਕਤਬਿਦਮਾਰੇ॥ ਸਬੈਸਿਤਉਬਾਰੇ॥ ੪੬॥੧੨੩॥
 ਇਤਿਸੀਥਾਚਿਨਟਕੋਚੰਡੀ॥ ਗੋਰੰਕਭੁਜੰਰਜਭਯ॥ ੪੭॥ ਚੰਡੂਥੈਪਿਆਇਸਮਾਪਤਮਸਤੁ
 ਸੁਭਮਸਤੁ॥ ੪੮॥ ॥ ਅਛੁਜੂ॥ ॥ ਅਥਿਨਿਸੁੰਤ੍ਰਜੁਪਕਥਨੀ॥ ॥ ੪੯॥ ॥ ਸੁੰਭਾਨ
 ਸੁੰਭਸੁੰਦੇਜਬੈਰਕਤਬੀਰਜੋਕੇਨਾਮ॥ ਆਪਚੜਤੁਭੇਜੋਰਦਲਸਜੇਪਰਸਾਅਰੁਪਾਸਾ॥ ੧॥੧
 ੨੩॥ ਭੁਜੰਗਪਯਾਤਛੰਦਾ॥ ॥ ਚੜ੍ਹੈਉਭਨੈਸੁੰਭਸੁਰਾਅਪਾਰੀ॥ ਉਠੈਨੰਦਨਾਦੇਸੁਧਉਸਾਧੁ
 ਕਾਰੀ॥ ਭੁਝੀਅਸਟਮੈਕੋਸਥਉਛੁਕਛਾਯੀ॥ ਭੁਜੇਚੰਦਸੁਰੰਭਗਿਯੋਦੇਵਰਾਯੀ॥ ੨॥੧੨੪॥

Digitized by Panjab Digital Library | www.panjabdigilib.org

ਵਡਾ ਰੂਹੇ ॥ ੨੦ ॥ ੧੪੩ ॥ ਅਪੁਰਾ ਛੰਦਾ ॥ ॥ ਕੀਪਿਯੋ ਸੁਰੇਸਾ ਬੁਝਿਯੋ ਮਹਿਸਾ ਕਿਨੇ ਬਿਚਾਰਾ ਪੁਛੇ
 ਜੁਝਾਰਾ ॥ ੨੧ ॥ ੧੪੩ ॥ ਕੀਜੈ ਸੁਖਿ ਤੋ ਕਉ ਨੇਚਰਿ ਤਾ ਜਾਤੇ ਸਹਾਇ ॥ ਜੀਤੈ ਬਨਾਇ ॥ ੨੨ ॥ ੧੪੩ ॥
 ਸਕਤੋ ਨਿਕਾਰਾ ਭੁਯੋ ਅਪਾਰਾ ਸਤੁ ਨਾਇ ॥ ਹਨਿਹੈ ਰਿਸਾਇ ॥ ੨੩ ॥ ੧੪੪ ॥ ਸੇਈ ਕਾਮ ਕੀਨਾ ਦੇ
 ਵਲ ਪਈਨਾ ਸਕਤੋ ਨਿਕਾਰਾ ਭੁਯੋ ਅਪਾਰਾ ॥ ੨੪ ॥ ੧੪੬ ॥ ਬ੍ਰਿਧ ਨਿਰਾਜ ਛੰਦਾ ॥ ਚਲੀ ਸੁਕੰ
 ਤ ਸੀਪੁ ਸੀਧਿ ਪਾਣ ਪਾਇ ਪਾਰਿ ਕੈ ॥ ਉਤੇ ਸੁਭਿਯੋ ਪਾਇ ਪਉਰਨਾ ਕਟੀ ਡਕਾਰ ਕੈ ॥ ਸੇ ਸੁਕੰ ਕਈ ਕਿ
 ਪੀ ਕਬੇ ਪਾਪ ਉਠੀ ॥ ਬਸੇਖ ਦੇਵਤਾ ਬੀਰ ਬਾਣ ਪਾਰ ਬੁਠੀ ॥ ੨੫ ॥ ੧੪੭ ॥ ਰੂਪਾ ਛੰਦਾ ॥
 ਸਥੈ ਸਕਤੋ ਅਕੈ ਚਲੀ ਸੀਸ ਨਿਯੋ ਕੈ ॥ ਮਹਾ ਅਸਤੁ ਪਾਰੇ ॥ ਮਹਾ ਬੀਰ ਮਾਰੇ ॥ ੨੬ ॥ ੧੪੮ ॥ ਮੁਖੀ
 ਰਕਤ ਮੈਣੀ ॥ ਬੰਕੇ ਬੀਰ ਬੈਣੀ ॥ ਪਰੇ ਅਸਤੁ ਪਾਣੀ ਕਟੀ ਕੀਪਾਣੀ ॥ ੨੭ ॥ ੧੪੯ ॥ ਉਤੈ ਦੇਤਗਾ ਜੋ
 ਰੁਹੀ ਨਦ ਬਾਜੇ ॥ ਪਰੇ ਚਾਰ ਚਰਮੀ ॥ ਸੁਜੇ ਕੂਰ ਬਰਮੀ ॥ ੨੮ ॥ ੧੫੦ ॥ ਚਹੂੰ ਓਰ ਗੰਗਾ ਜੋ ॥ ਸਥੈ ਦੇਵ
 ਲ ਰਜੇ ॥ ਛੁਟੇ ਤਿਛਤੀ ਗਾ ਕਟੇ ਚਉਰੀ ਗੀ ॥ ੨੯ ॥ ੧੫੧ ॥ ਰਸੀਉ ਦਰਤੋ ॥ ਮਹਾ ਤੇਜ ਤਤੋ ॥ ਕਰੀ
 ਬਾਣ ਬਰਖੀ ॥ ਭਰੀ ਦੇ ਬਿਰਖੀ ॥ ੩੦ ॥ ੧੫੨ ॥ ਉਤੈ ਦੇ ਬਿਮਾਰੇ ॥ ਉਤੈ ਸੀਪੁ ਫਰੇ ॥ ਗਣ ਗੁਰੂ ਗ
 ਰਜੇ ॥ ਸਥੈ ਦੇਤ ਲਗੇ ॥ ੩੧ ॥ ੧੫੩ ॥ ਕੁਈ ਬਾਣ ਬਰਖਾ ॥ ਗਏ ਜੀਤ ਕਰਖਾ ॥ ਸਥੈ ਦੁਸਟ ਮਾਰੇ ॥
 ਮਈਯਾ ਸਿਤ ਉਬਾਰੇ ॥ ੩੨ ॥ ੧੫੩ ॥ ਨਿਸੁਭੀ ਸੀਪਾ ਭਿਯੋ ॥ ਦਠੀ ਦੇਤ ਮਾਰਿਯੋ ॥ ਸਥੈ ਦੁਸਟ ਭਾਜੇ ॥
 ਉਤੈ ਸੀਪੁ ਗਾਜੇ ॥ ੩੩ ॥ ੧੫੩ ॥ ਕੁਈ ਪੁਰ ਪਬਰਖਾ ॥ ਗਏ ਜੀਤ ਕਰਖਾ ॥ ਜਪੀ ਸਿਤ ਜੀਪੇ ॥ ਤਸੇ ਦੇਤ
 ਕੀਪੇ ॥ ੩੪ ॥ ੧੫੪ ॥ ਉਤਿ ਸੀਬਾ ਚਿਤ ਨਟ ਕੇ ॥ ਚਉਰੀ ਨਿਯੋ ਨਿਯੋ ॥ ਸੁਭਿਯੋ ॥ ੩੫ ॥ ੧੫੫ ॥ ਰਿਸ ਮਾਪਤ
 ਸਮਤੁ ਸੁਭ ਮਸਤੁ ॥ ੪ ॥ ॥ ਅਥਿ ਸੁੰਭ ਜੁਪ ਕਬਨੀ ॥ ॥ ਭੁਜੀ ਗਪ ਯਾਤ ਛੰਦਾ ॥
 ॥ ਬਾਪੁ ਕਾਤ ਜੁਝਿਯੋ ਸੁਭਿਯੋ ਸੁੰਭ ਰਾਖੀ ॥ ਸਜੇ ਸਸਤੁ ਅਸਤੁ ਚਰਿਯੋ ਚਉ ਪਚਾਖੀ ॥ ਭੁਯੋ ਨਾ
 ਦਉ ਚਰਹਿਯੋ ਪੁਰ ਗੋਣੀ ॥ ਤਸੇ ਦੇਵਤਾ ਦੇਤ ਕੀਪਿਯੋ ਤਿਨੈਣੀ ॥ ੧ ॥ ੧੫੬ ॥ ਚਉਰਿਯੋ ਚਾਰ ਬਕਤ
 ਰਿਯੋ ਦੇਵ ਰਾਜੀ ॥ ਚਉਰੀ ਪੰਬ ਸਰਬੀ ਸਜੇ ਸੁਭ ਸਾਜੀ ॥ ਪਰੈ ਹੁਰ ਦੇ ਕੈ ਭਰੇ ਲੋਹ ਕੀ ॥ ਅਨੇ ਮੇਰੇ ਸਾ
 ਤੇਵੇ ਸਿੰਗ ਸੇਰੀ ॥ ੨ ॥ ੧੫੭ ॥ ਜਿਯੋ ਸੇਣ ਸੁੰਭ ਕੀਯੋ ਨਦਉ ਚੀ ॥ ਸੁਣੀ ਗਾਰ ਭਟੀ ॥ ਅਨ ਕੇ ਗਾਰ
 ਮੁਚੀ ॥ ਪਰਿਯੋ ਲੋਹ ਕੈ ਚਉਰੀ ਸਸਤੁ ਰਾਖੀ ॥ ਚਵੀ ਚਾਵਡਾ ਡਾਕਟੀ ਪੀਤ ਕਾਤੀ ॥ ੩ ॥ ੧੫੮ ॥ ਬ

॥ लिखी पिसटी ॥ २० ॥ ११७६ ॥ किंते सें चट ॥ किंते सी सट ॥ कहुं गुरु टी ॥ कहुं बीरु टी ॥
 २१ ॥ ११७७ ॥ कहुं गुरु टी ॥ किंते मारुं टी ॥ कुंते जस बट ॥ किंते पेट ट ॥ २२ ॥ ११७८ ॥ कहुं जे
 विष टी ॥ किंते धुल पं टी ॥ किंते दस ट ट टी ॥ किंते जे जे हट ॥ २३ ॥ ११७९ ॥ सजे सुग सगे ॥
 मरिष आस गगे ॥ लखे धं गगे ॥ मरुं गगे ॥ २४ ॥ ११८० ॥ सगीं पक गगे ॥ मने सिध
 पगे ॥ कही बाग गगे ॥ सुभां उंच गगे ॥ २५ ॥ ११८१ ॥ कहुं नी पट गगे ॥ जद जे मि जगे ॥
 बट्टे जी जग गगे ॥ कुंते जे गी अट गगे ॥ २६ ॥ ११८२ ॥ गिंते बाग ट गगे ॥ मने कट गगे ॥ बल
 गगे ॥ कहुं मके ट गगे ॥ २७ ॥ ११८३ ॥ बगे बाग ट गगे ॥ किंते ती गट गगे ॥ लखे बाग
 गगे ॥ गिंते नै विट गगे ॥ २८ ॥ ११८४ ॥ गट्टे मि पगे ॥ किंते सि पट गगे ॥ किंते आपु गगे ॥
 ॥ जे ते दै ट गगे ॥ २९ ॥ ११८५ ॥ किंते अट गगे ॥ बट्टे जी अट गगे ॥ बगे जी बट गगे ॥
 कहुं कट गगे ॥ ३० ॥ ११८६ ॥ लपके लल गगे ॥ अगीं अगि गगे ॥ गट्टे कल गगे ॥ कुंते
 गट्टे गगे ॥ ३१ ॥ ११८७ ॥ ॥ गिंते सि विट सट पजा गगे ॥ सस गगे ॥ सस गगे ॥
 बाटा बूट पिस म बग ध सि पना ट पुनि कीन ॥ ३२ ॥ ११८८ ॥ गसा वल हं टी ॥ गस
 टिंते सुं गगी ॥ चडिंते चडि पचा टी ॥ सजे सस पटी ॥ चडिंते गज आटी ॥ ३३ ॥ ११८९ ॥
 लगे टल हं को ॥ कभा ट कहुं को ॥ कुंते नं ट टी ॥ पुनं निर बग टी ॥ ३४ ॥ ११९० ॥ चमं की
 कि पटी ॥ गट्टे ते जग टी ॥ महुं बीरु हं को ॥ सुनी सट हं को ॥ ३५ ॥ ११९१ ॥ कहुं उर गगे ॥
 सगे दै उर गगे ॥ सगे पग बग ध ॥ मही पा पट पगे ॥ ३६ ॥ ११९२ ॥ ॥ जे
 लखे सस गगे ॥ गट्टे निर न कहुं पा पट गगे ॥ महुं महुं जी अस न की पग ॥ कुंते
 कहुं गहुं गहुं गहुं गहुं ॥ ३७ ॥ ११९३ ॥ गट्टे गहुं ॥ गट्टे गहुं पेट लखे बगिंते नजी वट
 कहुं ॥ गट्टे गहुं पेट लखे बगिंते नजी वट ॥ ३८ ॥ ११९४ ॥ कहुं पटी ॥ गट्टे
 गहुं ॥ गट्टे गहुं ॥ कहुं गहुं ॥ कहुं गहुं ॥ गट्टे गहुं ॥ गट्टे गहुं ॥ गट्टे गहुं ॥
 गट्टे गहुं ॥ गट्टे गहुं ॥ गट्टे गहुं ॥ गट्टे गहुं ॥ गट्टे गहुं ॥ गट्टे गहुं ॥ गट्टे गहुं ॥

ਉਤੇ ਪਠਾਵਾ ਸਿਵ ਦੂਤੀ ਤਾ ਤੇ ਭਯੋਨ ਮਾਜਾਨ ਤ ਸਕਲ ਪੁਰਖ ਅਰੁ ਬਾਮਾ ॥ ੪੦ ॥ ੧੯੬ ॥ ਸਿਵ ਕ ੫੨
 ਯੀ ਦੇ ਤਰਾਜ ਸੁਨਿ ਪਾਤਾ ॥ ਇਹੋ ਬਿਧਿ ਕੇਰੇ ਤੁਮੇ ਜਗਾ ਮਾਤਾ ॥ ਦੇਵ ਨ ਕੇ ਕੇ ਦੇ ਨ ਕੁਰਾਣੀ ॥ ਕੇ ਮੇਰੇ ਗੁਮ
 ਸਿਰ ਲਗਾਈ ॥ ੪੧ ॥ ੧੯੭ ॥ ਦੇ ਤਰਾਜਾ ਇਹ ਬਾਤ ਨ ਮਾਸੀ ॥ ਆਪ ਚਥੇ ਜੂਨ ਮਾਤਿ ਮਾਸੀ ॥ ਗੁਰ
 ਨਾਗ ਰਜ ਤਕ ॥ ਕਿ ਕਾਇ ਜਿਯੋ ਜਗਾ ॥ ਪਾਪ ਤਿਭੁ ਯੋ ਮਾਸੁ ਰਪ ਤਿਤਰਾ ॥ ੪੨ ॥ ੧੯੮ ॥ ਚੰਮ ਕੀ
 ਤਰਾ ਅਸਨ ਕੀ ਪਥਾ ॥ ਨਾ ਦੇ ਕੂਤ ਪੇਤ ਬੈਤਾਰਾ ॥ ਫੁਲ ਕੇ ਅੰਧ ਕਮੰ ਪਾਚੇਤਾ ॥ ਭਿਭੁ ਰੇ ਬੁਝੀ ਰਵੁ ਭੀ
 ਮਾਨੇ ਕਾ ॥ ੪੩ ॥ ੧੯੯ ॥ ਤੁਰਹੀ ਫਿਲ ਨਗਾਰੇ ਬਾਜੇ ॥ ਬੁਰਕੁ ਤੇ ਜੇ ਪਚਣ ਗਾਜੇ ॥ ਢਾਢਿ ਰੁਫੁ ਰੁਮ
 ਰੁਗੁ ਰੁਗੀ ਪਾਸੀ ॥ ਨਾ ਇਨ ਫੀਰੀ ਜਾਤ ਨ ਗਾਸੀ ॥ ੪੪ ॥ ੨੦੦ ॥ ਭੁਜੀ ਗੁਰੂ ॥ ਹੀ ਕੇ ਕਿ ਕਾਦਾ ॥
 ਪੁੰਕੇ ਨਿਸਾਣਾ ॥ ਸਜੇ ਸੁਬੀਰਾ ॥ ਬਾਜੇ ਗਾਹੀਰਾ ॥ ੪੫ ॥ ੨੦੧ ॥ ਸੁੰਕੇ ਨਿਝੰਕਾ ॥ ਬਜੇ ਉਬੰਕਾ ॥ ਸੰਜੇ ਸੁਬਾ
 ਹਾ ਅੰਝੈ ਉਛਾਹਾ ॥ ੪੬ ॥ ੨੦੨ ॥ ਕਟੋ ਕੀ ਕਾਦਾ ॥ ਫੁਟੇ ਚਵਾਦਾ ॥ ਸੁਲੀ ਸੜਕਾ ॥ ਉਠੇ ਕੜਕਾ ॥ ੪੭ ॥
 ੨੦੩ ॥ ਗਾਜੇ ਜੁਆਣਾ ॥ ਬੰਜੇ ਨਿਸਾਣਾ ॥ ਸਜੇ ਰਸੀਦਾ ॥ ਗਾਜੇ ਗਾਜੇ ਦਾ ॥ ੪੮ ॥ ੨੦੪ ॥ ਭੁਜੀ ਗਾਪ ਯਾਤ ਛੰ
 ਦਾ ॥ ਅਫਿਰੇ ਬਾਜੀ ਯੀ ਤਾਜੀ ਯੀ ਇਤ ਉਤੀ ॥ ਗਾਜੇ ਬਾਰੁਣ ਦਾਰੁਣ ਗਾਜ ਪੁੰਡੀ ॥ ਬਜੇ ਸਿਖਰੇ ਹੀ ਉਠੀ
 ਸਿਖਰਾਦੀ ॥ ਰਣ ਕੋ ਨ ਫੀਰੀ ਪੁਣੀ ਨਿਬਖਾਦੀ ॥ ੪੯ ॥ ੨੦੫ ॥ ਕੜਕੇ ਕੀ ਪਾਣੀ ਸੜਕਾ ਰਸੇਲੀ ॥ ਉਠੀ
 ਕੁਰਜੁ ਹੀ ਭਈ ਰੇਲ ਪੇਲੀ ॥ ਰੁਲੇ ਤੋਛ ਮੁਛੀ ਗਿਰੇ ਚਉਰਚੀਰੀ ॥ ਕਹੂੰ ਹਥ ਬਥੀ ਕਹੂੰ ਬਰਮਬੀਰੀ ॥ ੫੦ ॥
 ੫੧ ॥ ਰਸਾਵਲ ਛੰਦਾ ॥ ਬਲੀ ਬੈਰਹੁੰਝੇ ॥ ਸਮੁਹ ਸਬਜੁੰਝੇ ॥ ਸਿਕਾਰੇ ਹਥਿ ਪਾਈ ॥ ਬਕੋ ਮਾਰ ਮਾਰੀ ॥
 ੫੨ ॥ ੨੦੬ ॥ ਸਬੈ ਸਸੜ ਸੇਜੇ ॥ ਮਹਾਣੀ ਰਗੰਜੇ ॥ ਸਰੰਝਿ ਘੁਟੋ ॥ ਕੜਕਾਰ ਉਠੇ ॥ ੫੩ ॥ ੨੦੭ ॥ ਜਾ ਬੈ
 ਬਾਦਿ ਤੇ ਯੀ ਹਮੇਗਾ ਪਥੇ ਯੀ ॥ ਸੁੰਡ ਗਾਂਗਿ ਜੁਟੇ ॥ ਸਰੰਝਿ ਜੁਟੇ ॥ ੫੪ ॥ ੨੦੮ ॥ ਚਹੂੰ ਚਹੂੰ ਠੇ ॥ ਸਰੰ
 ਬਿਸਟ ਸੁਠੇ ॥ ਕੋਰੇ ਪੀਕਰਾ ਲੀ ॥ ਬਕੋ ਬਿਕਰਾ ਲੀ ॥ ੫੫ ॥ ੨੦੯ ॥ ਭੁਜੀ ਗਾਪ ਯਾਤ ਛੰਦਾ ॥ ਅਫਿਰੇ
 ਕੁਠੀ ਯੀ ਬੁਠੀ ਯੀ ਬਿਸਟ ਬਾਦੀ ॥ ਰਣੀ ਰੁਲੀ ਅੰਬਾ ਜਖਾਣੀ ਪਲਾਣੀ ॥ ਜੁਝੰ ਜੇ ਪਥੀ ਬੀਰ ਦੇਵਾ ਦੇਵਾ
 ਸੁਭੇ ਸਮੰਤ ਸਜਾ ਮੇਸਾ ਤੇਵੀ ॥ ੫੬ ॥ ੨੧੦ ॥ ਗਾਜੇ ਗਾਂਗੀ ਯੀ ਸਰਬ ਸਜੇ ਪਵੰਗੀ ॥ ਜੁਪੀ ਜੁਰੀ ਯੀ ਜੇ ਪ
 ਛੁਟੇ ਮਤੀ ॥ ਤੇਰੁ ਕੇਤ ਬਲੀ ਸੁੰਕੇ ਕੀ ਪਾਣੀ ॥ ਸੜਕਾਰ ਸੇਲੀ ਰਣੀ ਕੋ ਨਿਸਾਣੀ ॥ ੫੭ ॥ ੨੧੧ ॥ ਛੰਮਾ
 ਛਮੇ ਢੇਲੀ ਢੁਲਾ ਢੁਕ ਢਾਲੀ ॥ ਗਾਗਾ ਜੁਗਾਜੇ ਹਯੀ ਹਲ ਚਾਲੀ ॥ ਸਟਾ ਸਟਾ ਸੇਲੀ ਖਹਾ ਖੁਨ ਖੰਗੀ ॥

ਤੁਏਚਰਮਬਰਮਉਠੇਨਲਅਰੀ॥੫੭॥੨੧੩॥ਉਠੇਅੱਗਨਲੀਖਹੋਖੋਖਪੜੀ॥ਨਿਸਾਮਾਵਸੀਜਾਵ
 ਮਾਸਾਣਜਹੀ॥ਭੁਕੀਡਾਕਦੀਡਾਮਹੁਡਉਰਨੁਕੀ॥ਨਰੇਬੀਰਬੈਤਲਾਭੂਤੰਭੁਕੁਕੀ॥੫੮॥੨੧੪॥ਉ
 ਠੇਖੋਖਪੜੀ॥ਸਬਸੰਤਰਾਵਤੁੰਜੇਤੋਸਬੁਕਾਦਿਦੀਨਦੁਗਾਤਿਤੇਮਾਮਰਿਅਉਰਜੇਤਿਕ
 ਭਾਗੀਖੀ॥ਤੇਉਕਾਦਿਕੁਮਉਤਾਹੀਖੀ॥੫੯॥੨੧੫॥ਸਰਅਪਕਾਲੀਛੰਡੀਖੀ॥ਸਰਬਾਸੰਤੁਇ
 ਹੰਡੀਖੀ॥ਸਸਤ੍ਰਹੀਨਜਬੈਸਿਹਾਰਿਯੋ॥ਜੈਸਬਦਦੇਵਨਉਚਾਰਿਯੋ॥੬੦॥੨੧੬॥ਨਭਿਮਵਿਖ
 ਜਨਬਾਜਹੀ॥ਅਵਿਲੋਕਦੇਵਾਗਾਜਹੀ॥ਲਖਿਦੇਵਬਾਬਾਹੀ॥ਜੈਸਬਦਸਰਬਪੁਕਾਹੀ॥
 ੬੧॥੨੧੭॥ਰਣਕੋਪਕਾਲਕਰਾਲੀਖੀ॥ਖਟਅੰਗਪਾਣਉਛਾਲੀਖੀ॥ਸਿਰਉਭਹਥਿਦੁਛੰਡੀ
 ਖੀ॥ਇਕੋਚੇਟਦੁਸਟਬਿਹੰਡੀਖੀ॥੬੨॥੨੧੮॥ਦੋਹਰਾ॥॥ਜਿਮਉਭਾਸਰਕੋਹਨਾਅਧਿਕੋਕੋ
 ਪਕਰਿਕਾਲਾ॥ਤਿਯੋਸਾਪਨਕੋਸੰਤ੍ਰਸਬਚਾਬਤਜਾਹਿਕਹਾਲਾ॥੬੩॥੨੧੯॥ਇਤਿਸ੍ਰੀਭਗੋ
 ॥੨੨੦॥੨੨੦॥ਸ੍ਰੀਭਗਵਤਸ੍ਰੀਮਦਭਗਵਤਸ੍ਰੀਮਦਭਗਵਤਸ੍ਰੀਮਦਭਗਵਤਸ੍ਰੀਮਦਭਗਵਤਸ੍ਰੀਮਦਭਗਵਤ
 ਜੂ॥॥ਅਥਿਜੈਕਾਰਸਬਦਕਥਨੀ॥॥ਬੋਲੀਬਿਦਮਛੰਦਾ॥॥ਜੈਸਬਦਦੇਵਪੁਕਾ
 ਰਹੀ॥ਸਬਛੁਲਛੁਲਨਡਾਰਹੀ॥ਪਨਸਾਰਛੰਕਮਾਭਿਆਇਕੋ॥ਦੀਕਾਦੀਯੋਹਰਖਾਇਕੋ॥
 ॥੨੨੧॥੨੨੧॥ਉਸਤਤਿਸਬਹੰਕਰੀਅਪਾਰਾ॥ਬ੍ਰਹਮਕਵਚੋਕੋਜਾਪਉਚਾਰਾ॥ਸਤ
 ਸ੍ਰੁਹਪੁਛਲਤਭਏ॥ਵਸਟਅਰਿਸਟਨਾਸਹੁਮੇਗਏ॥ਸਾਪਨਕੋਸੁਖਬਫੇਅਨੇਕਾ॥ਦਾਨਵਦ
 ਸਟਨਬਾਚਾਏਕਾ॥ਸੀਤਸਹਾਇਸਦਾਜਗਮਾਈ॥ਜੋਹਤੋਹਸਾਪਨਹੋਹਿਸਹਾਈ॥੨੨੨॥੨੨੨॥
 ॥ਦੇਵੀਜੁਕੀਉਸਤਤਿ॥॥ਭੁਜੰਗਪਯਾਤਛੰਦਾ॥॥ਨਮੋਜੋਗਜੂਲੀਧਰੀਖੀਜੂਲੀ॥ਨੋਮੋ
 ਸ੍ਰੀਭਗਤੀਨੋਕੂਰਕਾਲੀ॥ਨੋਮੋਬੈਟਬੀਰਜਚਦਰਨੀਪੁਮਹਿਤੀ॥ਨੋਮੋਕਾਲਕਾਭੂਪਜੁਅਲਾਜਖੀ
 ਤੀ॥੨੨੩॥੨੨੩॥ਨੋਮੋਅਬਕਾਜੀਭੁਹਾਜੇਤਿਰੂਪਾ॥ਨੋਮੋਚੰਡਮੁੰਡਰਦਨੀਭੂਪਰੂਪਾ॥ਨੋਮੋਚਮਰੀ
 ਚੀਰਟੀਚਿਤ੍ਰਪੀ॥ਨੋਮੋਪਰਮਪ੍ਰਸਿਧਾਬਿਰਾਜੈਅੰਨੁਪੀ॥੨੨੪॥੨੨੪॥ਨੋਮੋਪਰਮਰੂਪਾਨੋਕੂਰਕ
 ਰਮਾ॥ਨੋਮੋਗਜਸਾਮਾਤਕਾਪਰਮਬਰਮਾ॥ਨੋਮੋਮਹਿਦਈਤੋਕੋਅਤਿਕਰਦੀ॥ਨੋਮੋਭੋਖਣੀਸੋ
 ਖਣੀਸਰਬਰਦੀ॥੨੨੫॥੨੨੫॥ਬਿਰੂਲਾਛੰਡੀਕਰੂਰਾਛੰਡਾਯਾਯਾ॥ਦਿਜਗਦਿਆਦਰਨੀ

॥ ਨਮੋ ਜੋਗਮਾਤਾ ॥ ਨਮੋ ਭਵੀ ਭਾਰਗਵੀ ਅਭਿਵਾਨੀ ॥ ਨਮੋ ਜੋਗਜੂਲੀ ਪਰੀ ਸਰਬਮਾਨੀ ॥ ੪੩ ॥
 ੨੨੬ ॥ ਅਪੀਓ ਭਵੀਆ ਪਰੁਪਾ ਅਪਾਰੀ ॥ ਰਮਥ ਸਟਰੀਕਾ ਮਰੁਪ ਕੁਮਾਰੀ ॥ ਭਵੀ ਭਾਰਗਵੀ ਭਵੀ
 ਭਵੀ ਭਾਰਗਵੀ ॥ ਨਮੋ ਹਿੰਗੁਲਾ ਪਿੰਗੁਲਾ ਯੀ ਮਨੁਪਾ ॥ ੨੨੭ ॥ ਨਮੋ ਜੁੰਪਨੀ ਕੂਪਨੀ ਕੂਰਕਗਮਾ
 ਮਹਾਬੁਪਨੀ ਸਿਪਨੀ ਸੁਪਕਗਮਾ ॥ ਪਰੀ ਪਦਮਨੀ ਪਰਸਿਤੀ ਪਰਮਰੂਪਾ ॥ ਸਿਵੀ ਬਾ ਸਿਵੀ ਬਾ
 ਹਮੀ ਰਿਪਕੁਪਾ ॥ ੨੨੮ ॥ ਨਮੋ ਮਰੂਮਾਰਜਨੀ ਸੁਰਤਵੀ ਮੋਹਿਕਰਤਾ ॥ ਪਰਾਪਓ ਸਟਰੀ ਪਰਾ
 ਬਤੀ ਵਸਟਰਤਾ ॥ ਨਮੋ ਹਿੰਗੁਲਾ ਪਿੰਗੁਲਾ ਤੇਤਲਾ ਯੀ ॥ ਨਮੋ ਕਰਤਕਿਆਨੀ ਸਿਵਾਸੀ ਤਲਾ
 ਯੀ ॥ ੨੨੯ ॥ ਭਵੀ ਭਾਰਗਵੀ ਯੀ ਨਮੋ ਸਸਤਪਾਣੀ ॥ ਨਮੋ ਅਸਤਪਰਤ ਨਮੋ ਤੇਜਮਾਣੀ ॥ ਜੁ
 ਯਾ ਅਜਯਾ ਚਰਮਣੀ ਚਾਵਤਾ ਯੀ ॥ ਰ੍ਹਿਪਾ ਕਲਕਾ ਯੀ ਨਯੀ ਨਿਤਿ ਨਿਯਾ ਯੀ ॥ ੨੩੦ ॥ ਨਮੋ ਰਾਪ
 ਟੀ ਰਗਮਣੀ ਪੜਗਪਾਣੀ ਗਰਾਪਾ ਟਿਣੀ ਚੋਕੁਣੀ ਚਿਤ੍ਰਮਾਣੀ ॥ ਨਮੋ ਮੂਲਣੀ ਸੋਧਣੀ ਰ੍ਹਿਪਾ
 ਟਮਾਤਾ ॥ ਨਮੋ ਗਿਆਨ ਬਿਗਿਆਨ ਕਾਗਿਆਨ ਗਿਆਤਾ ॥ ੨੩੧ ॥ ਨਮੋ ਪੋਖਣੀ ਸੋਖ
 ਟੀ ਅੰਮ੍ਰਿਤਾਲੀ ॥ ਨਮੋ ਵਸਟਰੇਖਦਰਟੀ ਰੂਪਕਾਲੀ ॥ ਨਮੋ ਜੋਗਜੂਆਲਾ ਨਮੋ ਕਾਰਤਕਿਆਨੀ ॥
 ਨਮੋ ਅੰਬਕਾ ਤੇਤਲਾ ਮ੍ਰਿਭਵਾਨੀ ॥ ੨੩੨ ॥ ਨਮੋ ਵੇਖਦਾਹੀ ਨਮੋ ਵੇਖਿਯਗਰਤਾ ॥ ਨਮੋ ਸਸ
 ਤਣੀ ਅਸਤਕਰਮਕਰਤਾ ॥ ਨਮੋ ਰਿਸਟਣੀ ਪਸਟਣੀ ਪਰਮਜੂਆਲਾ ॥ ਨਮੋ ਤਾਰਟੀ ਅੰਨ
 ਮੋ ਬਿਪਬਾਲਾ ॥ ੨੩੩ ॥ ਨਮੋ ਸਿਪਬਾਹੀ ਨਮੋ ਦੜਗਾੜੀ ॥ ਨਮੋ ਬੰਗਾ ਅਵੰਗਾ ਤੁੰਮਾ ਤੁੰਮਾ
 ਬਾੜੀ ॥ ਨਮੋ ਰੂੜਗੁੜੀ ਨਮੋ ਸਰਬਬਿਆਪੀ ॥ ਨਮੋ ਨਿਤਨਾਹ ਇਣੀ ਵਸਟਪਾਪੀ ॥ ੨੩੪ ॥
 ਨਮੋ ਰਿਪਰੂਪ ਨਮੋ ਸਿਪਕਰਟੀ ॥ ਨਮੋ ਪੋਖਣੀ ਸੋਖਣੀ ਸਰਬਕੁਰਟੀ ॥ ਨਮੋ ਅਰਜਨੀ ਮਰਜਨੀ
 ਕਾਲਰਾੜੀ ॥ ਨਮੋ ਜੋਗਜੂਲੀ ਪਰੀ ਸਰਬਦਾੜੀ ॥ ੨੩੫ ॥ ਨਮੋ ਪਰਮਪਰਮੇਸ੍ਵਰੀ ਪਰਮ
 ਕਰਟੀ ਨਈ ਨਿਤਨਾਹ ਇਣੀ ਵਸਟਦਰਟੀ ॥ ਛੁਲਾ ਛੁਲਾ ਈ ਸੁਰੀ ਜੋਗਜੂਆਲੀ ॥
 ਨਮੋ ਬਰਮਣੀ ਰਗਮਣੀ ਕੂਰਕਾਲੀ ॥ ੨੩੬ ॥ ਨਮੋ ਰੇਰਕਾ ਪੂਰਕਾ ਪਾਤਮੀ ਪਿਆ ॥ ਜੋ
 ਨਮੋ ਰਿਕੇ ਚਉਦਹੁ ਲੋਕ ਬੀਪਿਆ ॥ ਨਮੋ ਅੰਜਨੀ ਗੰਜਨੀ ਸਰਬਅਸਤਾ ॥ ਨਮੋ ਧਾਰਟੀ ਉਬਾ
 ਰਟੀ ਸਰਬਾਸਤਾ ॥ ੨੩੭ ॥ ਨਮੋ ਅੰਜਨੀ ਗੰਜਨੀ ਵਸਟਗਰਬਾ ॥ ਨਮੋ ਤੇਖਣੀ ਸੋਖ

ਖਣੀ ਸੀਤ ਸਰਬਾ ਨਮੋ ਸਕਤ ਦੀ ਖੁਲ ਦੀ ਮੜਗ ਪਾਣੀ ਨਮੋ ਰਾਹ ਦੀ ਕਰਣੀ ਅੰਗ ਪਾਣੀ
 ੧੬ ॥ ੨੩ ॥ ਨਮੋ ਰੂਪ ਕਾਲੀ ਕਪਾਲੀ ਅਨੰਦੀ ਨਮੋ ਚੰਦ ਦੀ ਭਾਨ ਦੀ ਯੋਗ ਬੰਦੀ ਨਮੋ ਛੇ
 ਭਰੂ ਪਾਨਮੋ ਦੁਸਟ ਦਰਣੀ ਨਮੋ ਕਰਣੀ ਤਪਣੀ ਸਿਸਟਿਕਰਣੀ ॥ ੨੦ ॥ ੨੨ ॥ ਨਮੋ ਹਰਖ
 ਣੀ ਬਰਖਣੀ ਸਸਤ ਪਾਗ ਨਮੋ ਤਾਰਣੀ ਕਾਰਣੀ ਅੰਗ ਪਾਗ ਨਮੋ ਜੋਗ ਣੀ ਭੋਗ ਣੀ ਪਰਮ
 ਪੁਰੀਆ ਨਮੋ ਦੇਵ ਦਈ ਤਿਆਨੀ ਦੇਵ ਦੁਰਗਿਆ ॥ ੨੧ ॥ ੨੪ ॥ ਨਮੋ ਪੋਰ ਰੂਪ ਨਮੋ ਚਰ
 ਨੈਣਾ ਨਮੋ ਸੂਕਣੀ ਸੋਥਣੀ ਬਕੁ ਬੈਠਾ ਨਮੋ ਬਿਪ ਬੁਧ ਕਰੀ ਜੋਗ ਨੁਮਾਲਾ ਨਮੋ ਚੰਡ
 ਪੁੰਡੀ ਮਿਤ੍ਰ ਕੂਰਕਾਣਾ ॥ ੨੨ ॥ ੨੪ ॥ ਨਮੋ ਦੁਸਟ ਪੁਸਟ ਰਣੀ ਛੇ ਮਕਰਣੀ ਨਮੋ ਦਾਤ੍ਰ
 ਕ੍ਰਾਪਰੀ ਦਿਖਿ ਹਰਣੀ ਨਮੋ ਸਸਤ ਬੇਤਾ ਨਮੋ ਸਸਤ ਗਾਮੀ ਨਮੋ ਜੋਛ ਬਿਦਿਆ ਪਰੀ ਪੁਰ
 ਣਕਾਮੀ ॥ ੨੩ ॥ ੨੪ ॥ ॥ ਰਿਪ ਤਾਪ ਣੀ ਜਾਪ ਣੀ ਸਰਬ ਲੋਗਾ ਥਪੇ ਥਾਪ ਣੀ ਥਾਪ ਣੀ ਸਰ
 ਬ ਸੋਗਾ ਨਮੋ ਲੋਕੁ ਜੋਸੀ ਨਮੋ ਸਕਤ ਪਾਣੀ ਨਮੋ ਕਾਲ ਕਾਖ ਰੂਪ ਣੀ ਕ੍ਰਿਪਾ ਣੀ ॥ ੨੪ ॥
 ੨੪ ॥ ਨਮੋ ਲੋਕੁ ਜੋਸਾ ਨਮੋ ਨਾਗ ਕੋਟੀ ਨਮੋ ਕਾਮ ਰੂਪ ਕੁਮੰਡਿ ਆਕੋਟੀ ਨਮੋ ਕਾਲ ਰਤ੍ਨ
 ਕਪਰ ਦੀ ਕਲਿਆਣੀ ਮਹਾਂ ਰਿਪ ਣੀ ਸਿਧ ਣੀ ਕ੍ਰਿਪਾ ਣੀ ॥ ੨੫ ॥ ੨੪ ॥ ਨਮੋ ਚਤੁਰ ਬ
 ਹੀ ਨਮੋ ਅਸਟ ਬਾਗ ਨਮੋ ਪੋਖ ਣੀ ਸਰਬ ਆਲਾਮ ਪਨਾਹਾ ਨਮੋ ਅੰਬ ਕਾਜ ਬਹਾ ਕਾਰਤ
 ਕਿਆਨੀ ਮਿਤ੍ਰਾਣੀ ਕਪਰ ਦੀ ਨਮੋ ਸੀਤ ਵਾਨੀ ॥ ੨੬ ॥ ੨੪ ॥ ਨਮੋ ਦੇਵ ਅਗਨਿ ਅਰਦ
 ਨੀ ਦੁਸਟ ਣੀ ਸਿਤਾ ਅਸਿਤਾ ਰਜ ਕਾਤੀ ਅਨੰਤੀ ਜੁਆਲਾ ਜਪ ਣੀ ਅਲਾਸੀ ਅਨੰ
 ਦੀ ਨਮੋ ਪਾਰ ਬ੍ਰਹਮੀ ਹਰੀ ਸੀ ਮੁਕੀ ਦੀ ॥ ੨੭ ॥ ੨੪ ॥ ॥ ਜਪ ਣੀ ਨਮੋ ਮੰਗਲਾ ਕਾ ਲਕਿ
 ਯਾ ਣੀ ਕਪਾਲੀ ਨਮੋ ਭੰਦ ਕਾਲੀ ਸਿਵ ਣੀ ਦੁਗਾ ਣੀ ਛੇ ਮਾਯੀ ਨਮੋ ਪਤ੍ਰੀ ਣੀ ਸੁਆਹ
 ਸੁਧਾ ਣੀ ਨਮੋ ਸੀਤ ਲੇਖੀ ॥ ੨੮ ॥ ੨੨ ॥ ਨਮੋ ਚਰਬ ਣੀ ਸਰਬ ਪਰਮ ਪੁਜਾ ਣੀ ਨਮੋ ਹਿੰਗੁਲ
 ਪਿੰਗੁਲਾ ਣੀ ਬਕਾ ਣੀ ਨਮੋ ਦੀਰਘ ਦਾਤ ਨਮੋ ਸਿਆਮ ਬਰਣੀ ਨਮੋ ਅੰਮ੍ਰਿਤੀ ਗੰਜ ਨੀ ਦੇ
 ਤਰਣੀ ॥ ੨੯ ॥ ੨੪ ॥ ਨਮੋ ਅਰਧ ਚੰਦਾਇਣੀ ਚੰਦ ਚੂੜੀ ਨਮੋ ਉਦਯੋਗ ਨਮੋ ਦਾਤ੍ਰ
 ਗੁਣੀ ਸਸਿ ਸੋਧ ਗੀ ਚੰਦ ਭਾ ਲਾਭ ਵਾਨੀ ਕੁਵੀ ਭੋਹਰੀ ਰੂਤਰਾਣੀ ਕ੍ਰਿਪਾ ਨੀ ॥ ੩੦ ॥ ੨੪ ॥

ਕਾਦੀਕਰਤੀਕਰਮਕਰਤਾਕਮਾਇਆਪਰਿਪਦਮਨੀਪੁਰਣੀਸਰਬਇਤਿਆਜਾਜੋਗਵੀਜੋਗ ੫੪
 ਕਰਤਾਜਪਤੀ। ਸੁਭਾਸੁਆਮਦੀਸਿਸਦਿਸਾਸਤ੍ਰਤੀ ॥ ੨੧ ॥ ੨੨ ॥ ਪਵਿਤ੍ਰੀਪੁਨੀਤਾਪੁਰਾਣ
 ਪਰੇਖੀ। ਪੁਰੀਪੁਰਣੀਪਾਰਬਰਮੀਅਜੇਖੀ। ਅਰੂਪੀਅਰੂਪਅਨਾਮੀਅਠਮੀ। ਅਜੀਤੀਅਭੀਤੀ
 ਮਹਾਧਰਮਧਾਮੀ ॥ ੨੨ ॥ ੨੪ ॥ ਅਭੇਦੀਅਭੇਦੀਅਕਰਮੀਅਧਰਮੀ। ਨਮੋਬਾਣਪਦੀਪਰੇਚਰ
 ਮਬਰਮੀ। ਅਜੇਖੀਅਭੇਖੀਨਿਰੰਕਾਰਨਿਤਿਖੀ। ਨਿਰੂਪੀਨਿਰਾਣਨਮਿਤਿਖੀਅਕਿਤਿਖੀ ॥ ੨੩ ॥
 ॥ ੨੪ ॥ ॥ ਗੁਰੀਗੁਰਿਜਾਕਾਮਗਾਮੀਗੁਪਾਲੀ। ਬਣੀਬੀਰਣੀਬਾਵਨਜਗਿਯਾਗੁਆਲੀ। ਨ
 ਮੋਸਤ੍ਰਚਰਬਾਇਣੀਗਰਬਹਰਣੀ। ਨਮੋਤੋਖਣੀਸੇਖਣੀਸਰਬਕੁਰਣੀ ॥ ੨੪ ॥ ੨੫ ॥ ਪਿਲੀ
 ਰੀਪਵੰਗੀਨਮੋਚਰਚਿਤੰਗੀ। ਨਮੋਕੁਵਣੀਕੁਤੰਤਾਕੁਰੰਗੀ। ਨਮੋਕੁਮਰੂਪਾਨਮੋਲੋਕਮਾਤਾ ॥
 ३੫ ॥ ੨੫ ॥ ਪੁਰੀਪੁਰਣੀਪਰਮਰੂਪੀਪਵਿਤ੍ਰੀ।
 ਰੀਪੇਖਣੀਪਾਰਬਰਮੀਗਇਤ੍ਰੀ। ਅਣੀਜੁਅਣਪਚੰਡੀਚੰਡੀ। ਬਰੰਦਾਇਣੀਦਸਦਖੰ
 ਤੀਅਖੰਡੀ ॥ ੨੬ ॥ ੨੬ ॥ ॥ ਸਬੈਸਤਉਬਾਹੀਬਰੰਬਿਯੁਹਦਾਤਾ। ਨਮੋਤਾਰਣੀਕਾਰਣੀਲੋ
 ਕਮਾਤਾ। ਸਮਸਤਿਖੀਨਮਸਤਿਖੀਨਮਸਤਿਖੀ। ਸਦਾਰਥਲੋਮੋਕ੍ਸ਼ਿਪਾਕੋਕ੍ਸ਼ਿਪਾਨੀ ॥
 ੨੭ ॥ ੨੭ ॥ ॥ ਚਿਤੰਗੀਚਿਤੰਗੀ। ਚਰਿਤ੍ਰੇਦੇਬੀਜੂਕੀਉਸਤਤਿਬਰਨਨੇਸਪਤੰਮੋਧਿ
 ਆਇਸੀਪੁਰਣਮਸਤੁਸੁਕੁਮਸਤੁ ॥ ੧ ॥ ॥ ਅਠਰੂ ॥ ॥ ਚਰੰਗੀਚਰੰਗੀ। ਸਤਤਿਬਰ
 ਨਨੀ ॥ ॥ ਸੁਜੰਗਪੁਯਾਤਛੰਦਾ ॥ ॥ ਕੁਰੰਗੀਪੌਤ੍ਰਚਉਸਠਚਾਹੀ। ਚਲੀਠਾਮਠਮੰਰੂਕਾ
 ਰੰਰੂਕਾਹੀ। ਕੁਰੰਗੀਹਰੰਗੀ। ਏਕੰਕਬੰਕੀ। ਰੁਲੇਸੁਰਬੀਤੀਅਹਾਵੀਨਿਸੀਕੀ ॥ ੧ ॥ ੨੪ ॥ ਚਲੇਨਰ
 ਦਉਹਾਬਬੀਨਾਸੁਹਾਏ। ਬਨੇਬਚਦੀਡੰਕਡਉਰੂਬਜਾਏ। ਗਿਰੇਬਾਜਗਾਜੀਗਾਜੀਬੀਰਬੇਤੀ
 ਰੁਲੇਡੰਡਉਂਡੰਨਚੇਕੁਤਪੇਤੀ ॥ ੨ ॥ ੨੪ ॥ ਨਚੇਬੀਗਬੈਤਾਲਾਅੰਧਕਮੇਧੀ। ਬੰਧੇਬੰਧੋਗੋਪਗੁਲਿ
 ਤਾਣਬਧੀ। ਕੁਏਸਾਧਸਮੁਹੁਤੀਤੀਅਭੀਤੀ। ਨਮੋਲੋਕਮਾਤਾਕੁਲੇਸਤ੍ਰਜੀਤੀ ॥ ੩ ॥ ੨੪ ॥ ॥ ਪ੍ਰੇਮ
 ਰੂਪਕੋਪਨਧਾਮਬਾਢੇ। ਸੁਨੈਸੁਮੇਫੀਲਰੇਜੁਧਗਾਢੇ। ਜਗੈਰੈਣਿਜੋਗੀਜਪੇਜਾਪਯਾਕੇ।
 ਸਬੈਪਰਮਜੋਗੀਲੋਸਿਪਤੋਕੇ ॥ ੪ ॥ ੨੬ ॥ ॥ ਪ੍ਰੇਮਯਾਨਿਬਿਦਿਆਰਥੀਬਿਦਿਅਹੇਤੀ। ਲਹੇਸ

[illegible]

44

ਰਾਕਸਹੋਟੇਨਭੁਜਸਭੇਹੋਹੋਹਲੇ। ਸੀਹਾਂਵਾਹੁਗੋਜਨਸਭੇਸੁਰਮੇ। ਤਦਿਤਾਇਕੈਬਹਛੁਡਨਦੁਰਗਾ
 ਸਾਮਣੇ॥੧੨॥ਪਉੜੀ॥ ॥ਘੁਰੇਨਗਾਰੇਦੋਹਰੇਰਣਸੰਗਲੀਆਲੇ॥ਪੁਕਿਲਪੇਦੇਪੂਰੇਸਿਰ
 ਦਰਜਟਲੇ॥ਉਖਲੀਆਂਨਾਸਾਜਿਨਾਮੁਤਿਜਾਪਨਾਲੇ॥ਪਾਏਦੇਵੀਸਾਮਣੇਬੀਰਮੁਛਲੀਆ
 ਲੇ॥ਸੁਰਪਤਿਜੇਹੇਲਕਿਹਦੇਬੀਰਦਲੇਨਟਲੇ॥ਗਜੇਦੁਰਗਾਘੇਰਿਕੈਜਣੁਪਾਣੀਅਰਕਲੇ॥
 ੧੩॥ਪਉੜੀ॥ ॥ਚੇਟਪਣੀਖਰਚਾਂਮੀਦਲਾਂਮੁਕਾਬਲਾ॥ਘੇਰਲਈਵਰਿਆਮੀਦੁਰਗਾਆ
 ਇਕੈ॥ਰਾਕਸਿਵਰੂਅਲਾਮੀਭੁਜਿਨਜਾਣਦੇ॥ਅੰਤਹੋਏਸੁਰਗਾਮੀਮਧੇਦੇਵਤਾ॥੧੪॥ਪਉ
 ਝੀ॥ ॥ਅਗਣਤਘੁਰੇਨਗਾਰੇਦਲਾਂਭਿੜੀਦਿਆਪਾਏਮਹਾਖਲਭਰੇਦੇਵਾਦਾਨਵਾ॥ਵਾਹੁ
 ਫਟਕਰੇਰਾਕਸਿਹੋਹਲੇ॥ਜਾਪਨਤੇਗੀਅਗੇਮਿਅਨੇਪੁਰੀਆਂਜੇਧੇਵਰੂਮੁਨਹੋਜਪਨਖੇਤ
 ਵਿਚਿ॥ਦੇਵੀਆਪਸਵਾਰੇਪੰਬਾਜਵੇਯੋ॥ਕਦੇਨਆਖਨਹਾਰੇਧਵਨਸਾਮਣੇ॥ਦੁਰਗਾਸਭਮੀ
 ਪਾਰੇਰਾਕਸਿਖੜਗਲੇ॥੧੫॥ਪਉੜੀ॥ ॥ਉਮਲਲਥੇਜੇਧੇਮਾਰੂਬਜਿਆਸਵਲਜਿਉਮਹਿ
 ਖਾਸੁਰਗਣਵਿਰਿਗਾਜਿਆ॥ਇੰਦ੍ਰਜੇਯੋਧਾਮੇਥਉਭੁਜਿਆਕਉਣਵਿਚਾਰੀਦੁਰਗਾਜਿ
 ਨਿਰਣਸਜਿਆ॥੧੬॥ਵਜੇਦੋਲਨਗਾਰੇਦਲਾਂਮੁਕਾਬਲਾ॥ਤੀਰਫਿਰੈਰੈਬਾਰੇਆਮੇਸਾਮਣੇ॥
 ਅਗਣਤਬੀਰਸੰਘਾਰੇਲਗਦੀਕੈਬਰੀ॥ਭੁਗੇਜਣਮੁਨਹੋਮਾਰੇਬਿਜੁਦੇ॥ਖੁਲੀਵਲੀਦੈਤਾ
 ਹਾੜੇਸਭੇਸੁਰਮੇ॥ਸੁਤੇਜਣਜਣਾਲੇਭੁਗਾਂਖਾਇਕੈ॥੧੭॥ਪਉੜੀ॥ ॥ਦੁਹਾਂਕਧਾਰਾਮੁਹਿਜੁਰੇਨ
 ਲਿਪਉਸਭਾਰੀ॥ਕੰਡਕਉਣਿਆਫਉਜਤੇਵਤਾਅਹੰਕਾਰੀ॥ਲੇਕੈਚਲਿਆਸੁਰਮੇਨਾਲਿਵਰੇਹਜਾ
 ਰੀ॥ਮਿਅਨੇਖੰਡਾਸੂਰਿਆਮਹਾਸੁਰਭਾਰੀ॥ਉਮਲਲਥੇਮਾਰਮਚੀਕਰਾਰੀ॥ਜਾਪੇਚਲੇਰਤੇ
 ਸਲਕੇਜਣਧਰੀ॥੧੮॥ਪਉੜੀ॥ ॥ਸਟਪਣੀਜਮਧਾਣੀਦਲਾਂਮੁਕਾਬਲਾ॥ਪੁਰਿਕ੍ਰਿਪਾਣੀਦੁਰ
 ਗਾਮਿਅਨਤੋ॥ਚੰਡੀਰਾਕਸਿਖਾਣੀਵਾਹੀਦੈਤਨੁ॥ਕੋਪਰਭੂਰਚਵਾਣੀਲਥੀਕਰਗਲੇ॥ਪਖਰ
 ਤੁਰਾਪਲਾਣੀਰੜਕੀਧਰਤਜਾਇ॥ਲੇਵੀਆਪਾਸਿਧਾਣੀਸਿੰਗਾਂਪਉਲਦਿਆ॥ਕੂਰਮਸਿਰਲ
 ਹਿਲਾਣੀਦੁਸਮਨਮਾਰਿਕੈ॥ਵਫੇਗਨਤਿਖਾਣੀਮੁਏਖੇਤਾਵਿਚਿ॥ਬਣਵਿਚਿਪਤੀਪਾਣੀਲੇ
 ਹੂਮਿਜਦੀ॥ਚਾਰੇਜੁਗਕਾਣੀਚਲਗਤੇਗਦੀ॥ਬਿਧਣਖੇਤਵਿਗਾਣੀਮਹਧੇਦੈਤਨੁ॥੧੯॥ਪਉ

ਤੀਮਹਥਾਸੁਰਵੈਤਮਾਰੇਦਰਗਾਮਾਇਆਚਉਦਹਿਲੋਕਰਾਈਸਿਪੁਨਚਾਇਆਮਾਹੇਵੀਰ ੫੬
 ਜਟਾਣੀਦਲਾਵਿਚਿਅਗਥੇਮੰਗਨਿਨਹੀਪਾਣੀਦਲੀਹੰਕਾਰਕੋਜਟਕਰੀਸਮਾਇਪਠਾਣੀ
 ਸੁਟਿਕੈਰਾਗਨਾਰਤੁਦੇਹੜਵਾਣੀਚਲੇਬੀਰਥੇਤਾਪੀਤਾਫੁਲਾਇਆਣੀਪੁਮਨਸੂਰਮੇ॥੨੦॥
 ਹੋਈਅਲੇਪਭਵਾਨੀਦੇਵੰਨੁਰਾਜਦੋ॥ਈਸਰਦੀਬਰਦਾਨੀਹੋਈਜਿਤਦਿਨਾਉਭੁਨਿਉਭੁ
 ਮਾਨੀਜਨਮੇਸੂਰਮੇ॥ਇੰਦਦੀਰਜਧਾਨੀਤਕੀਜਿਤਨੀ॥੨੧॥ਇੰਦਪੁਰੀਤੇਪਵਦਾਵਡੁਜੇ
 ਧੀਮਤਾਪਕਾਇਆਸੀਜਪਰੇਲਾਪਾਖਰਭੇੜਸੀਦਾਸਾਜੁਬਣਾਇਆਜਮੇਕਟਕਅਛੁ
 ਹਣੀਅਸਮਾਨਰਸਦੀਛਾਇਆਹੋਰਹਉਭੁਨਿਉਭੁਸਿਧਾਇਆ॥੨੨॥ਪਉੜੀ॥ ॥ਉਭੁ
 ਨਿਉਭੁਅਲਾਇਆਵਡੁਜੇਧੀਸਿਧਰਵਾਏ॥ਹੋਰਿਦਿਖਾਈਦਿਤੀਆਵਰਿਆਮੀਤੁਰੇਨਚਾ
 ਏ॥ਪੁਰੇਦਮਾਮੇਦੋਹਰੇਜਮਥਾਹਣਾਜਿਉਅਰੁਏ॥ਦੇਉਦਾਨੇਲੁਝਟਿਆਏ॥੨੩॥ਪਉੜੀ॥
 ॥ਦੋਨੇਦੇਉਅਨਾਗੀਸਿਧਰਗਚਿਆਫੁਲਾਖਿੜੇਜਟਬਾਗੀਥਾਏਜੋਧਿਆਭੂਤਾਇ
 ਲਾਂਕਾਗੀਰੋਸਤੁਭਾਖਿਆ॥ਹੁਮੜਧਮੜਜਾਗੀਘਰੀਸੂਰਿਆ॥੨੪॥ਸਟਪਣੀਨਗਾਰੇਦ
 ਲਾਮੁਕਾਬਲਾ॥ਦਿਤੇਦੇਉਭਗਾਈਮਿਲਿਕੈਰਾਕਸੀ॥ਲੋਕੀਤਿਹੀਫਿਰਾਈਦੋਹੀਆਪਦ
 ਦਰਗਾਦੀਸਾਮਤਕਾਈਦੇਵੰਨੁਰਾਇਆਆਦੀਚੰਡਚੜਾਈਉਤੇਰਾਕਸਾਂ॥੨੫॥ਪਉੜੀ॥
 ॥ਆਈਫੇਰਿਭੁਵਾਨੀਖਬਰੀਪਾਈਆ॥ਦੈਤਵਡੇਅਭੁਮਾਨੀਏਏਕਠੇ॥ਲੋਚਨਪੁਮਹਾ
 ਮਾਨੀਰਾਇਬੁਲਾਇਆਜਗਾਵਿਚਿਵਡਾਦੋਨੇਆਪਕਹਾਇਆ॥ਸਟਪਣੀਖਰਚਾਮੀਦੁ
 ਰਗਾਥਿਆਵਣੀ॥੨੬॥ਪਉੜੀ॥ ॥ਕੜਕਉਠੀਰਣਚੰਡੀਫਿਉਜਾਦੇਖਕੋ॥ਪੁਹਿਮਿਆ
 ਨੇਖੰਡਹੋਈਸਾਮਏ॥ਸਭੇਬੀਰਸਿਧਰੇਪੁਮਨੈਦੋ॥ਜਟਲੋਕਦੇਆਰੇਦਰਖਤਥਾਫੀਆਂ॥
 ੨੭॥ਪਉੜੀ॥ ॥ਚੋਬੀਧਉਸਥਜਾਈਦਲਾਂਮੁਕਾਬਲਾ॥ਹੋਰਭੁਵਾਨੀਆਈਉਤੇਰਾਕਸਾਂ॥
 ਪਥੋਦਸਤਨਚਾਈਸੀਹਣਸਾਰਦੀ॥ਬਹੁਰਿਆਦੇਤਨਲਾਈਕੀਤੀਰੰਗਲੀ॥ਭਾਈਆ
 ਮਾਰਨਭਾਈਦੁਰਗਾਜਟਕੋ॥ਹੋਰਿਹੋਇਚਲਾਈਰਾਕਸਿਰਾਉਨਾ॥ਜਮਪੁਰਿਦੀਆਪਠਾ
 ਏਲੋਚਨਪੁਮਨਾਜਾਪੇਦਿਤੀਸਾਈਮਾਰਨਉਭੁਦੀ॥੨੮॥ਪਉੜੀ॥ ॥ਉਨੇਦੈਤਪੁਕਾਰੇ

ਰਾਜੇ ਸੁਭਾਈ ਲੋਚਨ ਪ੍ਰਮਾਣੀ ਪਾਰੇ ਸਟੇ ਸਿਪਾਹੀਆਂ ਚੁਣ ਚੁਣ ਜੋ ਪੇਸ਼ਾਹੀ ਅੰਦਰਿ ਖੇਤਰੈ ਯਾ
 ਨ ਅੰਬਰਤ ਹੋ ਭਿਗਨ ਸੁਗਮੇ ਗਿਰੇ ਪਰਬਤ ਭਾਰੇ ਮਾਰੇ ਬਿਜੁ ਦੇ। ਵੇਤਾ ਦੇ ਵਲ ਹਰੇ ਵਹਸਤ
 ਖਾਇ ਕੋ ਬਚੇ ਸੁਮਾਰੇ ਮਾਰੇ ਹਰਿ ਦੇ ਗਇਓ। ੨੮॥ ਪਉੜੀ॥ ਯਹ ਹੋਰੇ ਬੁਲਾਏ ਰਾਕਸ
 ਰਾਇਨੈ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ। ਚੰਡ ਮਰੂ ਪੁੰਡ ਪਠਾਏ ਬਹੁਤਾ ਕਟਕਟੇ
 ਯਾ ਜਪੇ ਛੁਪਰ ਛਾਏ ਬਣੀਆ ਕੇ ਜਮਾ ਜੇ ਤੇਰਾ ਇਬੁਲਾਏ ਚਲੇ ਜੁਝੇਨੈ। ਜਟ ਜਮ ਪੁਰਪ
 ਕਾੜੇ ਚਲਾਏ ਸਭੇ ਮਾਰਨੇ। ੨੯॥ ਪਉੜੀ॥ ਯਹੁ ਲਨਗਾ ਬੇਵਾਏ ਦਲਾਂ ਮੁਕਬਲਾ ਯਹੁ ਹੁਰੇ
 ਲੇਆਏ ਉਤੇਰਾ ਕਸਾ ਸਭ ਨੀਹੁ ਰੇਨ ਚਾਏ ਬਰਛੇ ਪਕੜਿ ਕੋ ਬਹੁਤੇ ਮਾਰਿ ਗਿਰਾਏ ਅੰਦ
 ਰਿ ਖੇਤਰੈ ਤੀਰੀਛੁ ਹਿਬਰਲਾਈ ਬੁਠੀ ਦੇ ਵਤਾ। ੩੦॥ ਭੋਰੀ ਸਿਖ ਵਜਾਏ ਸੰਘੁ ਗਿਰਾਏ
 ਯਾ ਤਟਿ ਤਟਿ ਤੀਰ ਚਲਾਏ ਦੁਰਗਾ ਪਲ ਖਲੈ। ਜਿਨੀ ਦਸਤ ਉਠਾਏ ਹੋ ਜੀਵਿ ਦੋ। ਚੰ
 ਡ ਮਰੂ ਪੁੰਡ ਪਾਏ ਦੋਨੇ ਦੇ ਵਤਾ। ੩੧॥ ਸੁਭ ਨਿਸ਼ਭ ਰਿਸਾਏ ਮਾਰੇ ਦੈਤ ਸੁਣਿ ਜੇ ਪੇਸ਼ ਬੁਲਾ
 ਏਆ ਪਟੇ ਮਜਲਾ ਸੀ। ਜਿਨੀ ਦੇ ਉਕੁਜਾਏ ਇੰਦ੍ਰ ਜੇਯੇ। ਤੇਈ ਮਾਰਿ ਗਿਰਾਏ ਪਲ ਵਿਚਿ
 ਦੇ ਵਤਾ। ਓਨੀ ਦਸਤੀ ਦਸਤ ਵਜਾਏ ਤਿਨਾ ਚਿਤਿ ਕਰਿ। ਫਿਰਿ ਸਟ ਵਤ ਬੀਜ ਚਲਾਏ ਬੀ
 ਕੇਰਾਇ ਦੋ। ਸੀਜ ਪਟੇ ਲਾਪਾਏ ਚਿਲਕ ਤੋਟੇ ਪੀਆ। ਲੁਝੁਣੇ ਅਰੜਾਏ ਰਾਕਸਿ ਰੇਹਲੇ। ਕ
 ਦੇਨ ਕਿਨੈ ਘਟਾਏ ਜੁਝ ਮਚਾਇ ਕੋ। ਮਲਿ ਤੇ ਉਦੋਨੇ ਆਏ ਹੁਣਿ ਸੰਘਰ ਦੇਖਣਾ। ੩੨॥ ਪਉ
 ਝੀ॥ ਯਾ ਦੈਤੀ ਭੰਡ ਉਭਾਰੀ ਨੇੜੇ ਆਇ ਕੋ। ਸਿੰਘ ਕਰੀ ਅਸਵਾਰੀ ਦੁਰਗਾ ਜੋਰ ਸੁਣਿ। ਖਬੈ ਦ
 ਸਤ ਉਭਾਰੀ ਗਦਾ ਫਿਰਾਇ ਕੋ। ਸੈਨ ਸਰੂਪ ਸੰਘਾਰੀ ਸਟ ਵਤ ਬੀਜ ਦੀ। ਜਟ ਮਦਖਾਇ ਮਦਖੀ
 ਪ੍ਰਮਾਣ ਸੁਗਮੇ। ਅਗਣਤ ਪਾਉ ਪਸਾਰੀ ਹੁਕੇ ਅਹੜਾ ਵਿਚਿ। ਜਾਪੇ ਖੇਡੁ ਖਿਡਾਰੀ ਸੁਤੇ ਫਗਨ
 ੩੩॥ ਸਟ ਵਤ ਬੀਜ ਹੋ ਕਰੇ ਹਰਿ ਦੇ ਸੁਗਮੇ। ਜੇ ਪੇਜੇ ਰੂਪ ਨਹੇ ਦਿਸਨ ਖੇਤ ਵਿਚਿ। ਸਭ ਨੀ ਦਸਤ ਉਭ
 ਰੇ ਤੇਰਾ ਸੁਭਿ ਕੋ। ਮਾਰੇ ਮਾਰ ਪੁਕਾਰੇ ਆਏ ਸਾਮਣੇ। ਸੀਜ ਤੇ ਠਟਕਾਰੇ ਤੇਰੀ ਉਭਾਰੇ। ਪਾਟ ਪੜਨ
 ਠਠਿ ਆਰੇ ਜਾਣ ਬਣਾਇ ਕੋ। ੩੪॥ ਸਟ ਪਈ ਜਮ ਪਾਟੀ ਦਲਾ ਮੁਕਬਲਾ। ਪ੍ਰਮਾਣ ਬਰਗਸਤ
 ਟੀ ਦਲਾ ਵਿਚਿ ਘਤੀਓ। ਸਟੇ ਤੁਰਾ ਪਲਾਟੀ ਭਿਗਨ ਸੁਗਮੇ। ਉਠਿ ਉਠਿ ਮਿਗਨੀ ਪਾਟੀ ਘਾਇ

Digitized by Panjab Digital Library | www.panjabdigilib.org

Digitized by Panjab Digital Library | www.panjabdigilib.org

ਪੜ੍ਹ ਬਾਹਾਗਲੇ ਫੁਲੇ ਜੇਹੇ ਬਾਹੀ ਜਾਪੇ ਕਢੇ ਬਾਹੀ ਆਖੁ ਚੰਦਨ ਆਹੀ ॥ ੪੮ ॥ ਪਉੜੀ ॥ ੪੮ ॥
 ਹਾਫੀ ਪਾਗਾ ਮੁਹਿ ਜੁੜੇ ਜਾਸਟ ਪਈ ਖਰਵਾਰ ਕਉ ॥ ਤਕਤ ਕਕੈ ਬਰਦੁਰ ਗਾਸਾਹਤ ਕਮਰੇ ਕਉ ਜੁੜਾ
 ਰਕਉ ॥ ਪੇਦਲ ਮਾਰੇ ਹਾਥੀ ਆਸੀ ਗਰਥ ਰਿਹੇ ਅਸ੍ਰਾਰ ਕਉ ॥ ਸੋਹਨ ਸੀਜਾ ਬਾਗੜਾ ਜਟਲ ਗੋਰੁ
 ਲਾਨਾਰ ਕਉ ॥ ਗੁਸੇ ਆਈ ਕਾਲਕ ਹਥ ਸਜੇ ਲੈਤ ਰਵਾਰ ਕਉ ॥ ਏਵੁ ਪਾਰਉ ਓਤ ਪਾਰਗਰਨ ਖਸ
 ਕਣੀ ਹਜਾਰ ਕਉ ॥ ਜੇਣ ਇਕਾਹੀ ਕੀ ਪਾਰ ਕਉ ॥ ਸਦਰ ਹਮਤ ਤੇਰੇ ਵਾਰ ਕਉ ॥ ੪੯ ॥ ਪਉੜੀ ॥ ੪੯ ॥
 ਦੁਹਾਕੀ ਪਾਗਾ ਮੁਹਿ ਜੁੜੇ ਸਟ ਪਈ ਜਮ ਪਾਟ ਕਉ ॥ ਤਦ ਖਿੰਗ ਨਿਉ ਭੁਨਚਾਇ ਆਡੂ ਲਉ ਪਰਿ
 ਬਰਗ ਸਤਾਟ ਕਉ ॥ ਫੜੀ ਬਿਲੀ ਦਮੰਗਾਇ ਸਕੁਰ ਮਾਇ ਸਕਰਿ ਮੁਲ ਤਾਨ ਕਉ ॥ ਗੁਸੇ ਆ
 ਈ ਸਾਮਟੇਰਣ ਮਾਰਿ ਪਤਨ ਪਾਟ ਕਉ ॥ ਅਰੈ ਤੇਗ ਵਗਾਈ ਦੁਰਗਾ ਸਾਹਬ ਫਉ ਭੁਨਬ
 ਹੀ ਪਲਾਟ ਕਉ ॥ ਰੜਕੀ ਜਾਇ ਕੈ ਪਰਤ ਕਉ ਬਢਾ ਪਰਬ ਫਉ ਕਿਕਾਟ ਕਉ ॥ ਬਿਗਿ ਪਲਾਟੇ
 ਰਿਗਿ ਆਕਰਿ ਸਿਜ ਦਾਉ ਭੁਸੁਟਾਟ ਕਉ ॥ ਸਾਬਾਸ ਸਲੋਟੇ ਖਾਨ ਕਉ ॥ ਸਦਾਸ ਬਾਸ ਤੇ
 ਤਾਟ ਕਉ ॥ ਤਰੀਫ ਪਾਨ ਚਬਾਨ ਕਉ ॥ ਸਦਰ ਹਿਮਤ ਕੈ ਫਾਂਖਾਨ ਕਉ ॥ ਸਦਰ ਹਮਤ ਤੁਰੇ ਨਚਾ
 ਟ ਕਉ ॥ ੫੦ ॥ ਪਉੜੀ ॥ ੫੦ ॥ ਦੁਹਾਗਾ ਅਤੇ ਦਾਨਵੀ ਗਹਿ ਸਿਘਰ ਕਥੇ ॥ ਓਰੜ ਉਠੇ ਸੂਰਮੇ ਆਡੂ ਹੇ
 ਮਥੇ ॥ ਕਟਕਤੁ ਫੰਗੀ ਕੈ ਬਰੀਦ ਲਗਾਹਨ ਕਥੇ ॥ ਦੇਖਨ ਜੀਗਫਰੇ ਸਤੇ ਅਸਮੇਲੇ ਲਥੇ ॥ ੫੧ ॥
 ਪਉੜੀ ॥ ੫੧ ॥ ਦੁਹਾਕੀ ਪਾਗਾ ਮੁਹਿ ਜੁੜੇ ਦਲ ਪੁਰੇ ਨਗਾਰੇ ॥ ਓਰੜ ਆਏ ਸੂਰਮੇ ਸਿਰਦਾਰ ਗਟੇ
 ਆਰੇ ॥ ਲੋਕੈ ਤੇਗਾਂ ਬਰਛੀ ਆਹ ਬਿਆਰ ਉਭਾਰੇ ॥ ਟੋਪ ਪਟੇ ਲਾਂਪਾ ਖਰਚਾ ਲਿਸੀ ਜਸ ਵਾਰੇ ॥
 ਲੋਕੈ ਬਰਛੀ ਦੁਰਗਾ ਸਾਹਬ ਦਾਨਵ ਮਥੇ ॥ ਚੜ੍ਹੇ ਰਥੀ ਗਜ ਪੈੜ ਵੀ ਮਾਰ ਭੁਇ ਤੇ ਰੂਹੇ ॥ ਜਾ
 ਟਹਲ ਵਾਈ ਸੀਖਨਾ ਲਿਵਿਨ ਵੜੇ ਉਭਾਰੇ ॥ ੫੨ ॥ ਪਉੜੀ ॥ ੫੨ ॥ ਦੁਹਾਕੀ ਪਾਗਾ ਮੁਹਿ ਜੁੜੇ ਨਾਲਿ
 ਪਉ ਸਾਭਾਰੀ ॥ ਲਾਈ ਭੁਗਉਤੀ ਦੁਰਗਾ ਸਾਹਬ ਦੁਰਜਾ ਨਿਭਾਰੀ ॥ ਲਾਈ ਗਜੇ ਸੁੰਝੇ ਨੇਰਤ ਪੀ
 ਐ ਪਿਆਰੀ ॥ ਸੁੰਝ ਪਲਾਟੇ ਰਿਗਿ ਆਉ ਪਾਖੀ ਚਰੀ ॥ ਫੂ ਬਿਰਤੁ ਨਾਲਹੁ ਨਿਕਲੀ ਬਰਛੀ
 ਦੁਹਾਰੀ ॥ ਜਾਣਰ ਜਾਈ ਉਤਰੀ ਪੈਨ ਸੂਹੀ ਸਾਰੀ ॥ ੫੩ ॥ ਪਉੜੀ ॥ ੫੩ ॥ ਦੁਹਾਗਾ ਅਤੇ ਦਾਨਵੀ
 ਕੇੜ ਪਾਇ ਆਸ ਬਹੀ ॥ ਸਸੜ ਪਜੂ ਤੇ ਦੁਰਗਾ ਸਾਹਿਬ ਗਹਿ ਸਭ ਨੀਬਾਹੀ ॥ ਸੁੰਝ ਨਿਉ ਭੁਸੀ ਪਾ

ਰਿਆਵਥਜੇਹੇਸਾਹੀ॥ਛੁੰਨਾਂਰਾਕਸਿਆਰੀਆਦਿਖਿਰੇਵਨਪਹੀ॥ਮੁਖਿਕਰੂਚੇਪਾਹਿਦੇਛੁੰਨਿ
ਘੇਰੇਹਾਹੀ॥ਭੁਜਦੇਹੇਏਮਾਹੀਅਨਿਮੁਕਿਵਾਕਨਿਨਹੀ॥੫੪॥੫੫॥੫੬॥॥ਸ੍ਰੀਭੁਨਿਉਭਪਣਾਇ
ਆਜਮਦੇਧਾਮਨੇ॥ਇੰਦ੍ਰਸਦਬੁਲਾਇਆਰਾਜਅਭਿਖੇਖੇਨੇ॥ਸਿਰਪਰਛਤ੍ਰਫਿਰਾਇਆਰਜੇ
ਇੰਦ੍ਰਦੇ॥ਚਉਦਹਲੇਕਾਛਾਇਆਜਸੁਜਗਮਾਤਦਾ॥ਦੁਰਗਾਪਾਠਬਣਾਇਆਸਭੇਪਉਤੀ
ਆ॥ਦੇਰਿਨਜੁਲੀਆਇਆਜਿਨਿਇਹਗਾਇਆ॥੫੫॥

॥ ॥ ॥ ॥ ॥ ॥
॥ ॥ ॥ ॥ ॥ ॥ ॥੧੬॥ਸਤਿਗੁਰਪ੍ਰਸਾਦਿ॥॥ਸ੍ਰੀ

ਕੁਗਉਤੀਜੀਸਹਾਇ॥॥ਅਥਿਗਿਆਨਪ੍ਰਬੋਧਗੀਬਲਿਖਯਤੇ॥੫੭॥੫੮॥੫੯॥॥
ਭੁਜੰਗਪ੍ਰਯਾਤਛੰਦ॥॥ਰੂਪਸਾਦਿ॥॥ਨਮੋਨਾਥਪੁਰੇਸਦਾਸਿਧਕਰਮੀ॥ਅਛੇਦੀਅਭੇਦੀਸ
ਦਾਇਕਧਰਮੀ॥ਕਲੀਕਬਿਨਾਨਿਹਕਲੀਕੀਸਰੂਪੇ॥ਅਛੇਦੀਅਭੇਦੀਅਖੇਦੀਅਨੂਪੇ॥੧॥ਨਮੋਲੋਕ
ਕੋਕੇਸੁਰਲੋਕਨਾਥੇ॥ਸਦੈਵੰਸਦਾਸਰਬਸਾਥੀਅਨਾਥੇ॥ਨਮੋਏਕਰੂਪੰਅਨੇਕਸਰੂਪੇ॥ਸਦਾਸਰ
ਬਸਾਹੰਸਦਾਸਰਬਰੂਪੇ॥੨॥ਅਛੇਦੀਅਭੇਦੀਅਨਾਮੀਅਠਾਮੀ॥ਸਦਾਸਰਬਦਾਸਿਧਦਾਬੁਧਵਾ
ਮੀ॥ਅਜੰਤੀਅਮੀਤ੍ਰੀਅਕੰਤ੍ਰੀਅਭੰਤ੍ਰੀ॥ਅਖੇਦੀਅਭੇਦੀਅਛੇਦੀਅਕਰਮੀ॥੩॥ਅਗਾਧੇਅਥਾਧੇਅਗੀਤ੍ਰੀ
ਅਨੰਤੀ॥ਅਲੇਖੀਅਭੇਖੀਅਭੂਤੀਅਗੀਤ੍ਰੀ॥ਨਤ੍ਰੀਨਰੂਪੰਨਜਾਤੰਨਪਾਤੰ॥ਨਸਰੋਨਮਿਤ੍ਰੰਨਪੁਤ੍ਰੰਨਮਾ
ਤ੍ਰੀ॥੪॥ਅਭੂਤੀਅਭੁੰਗੀਅਭਿਖੰਡਵਾਨੀ॥ਪਰੇਖੀਪੁਨੀਤ੍ਰੀਪਵਿਤ੍ਰੀਪਧਾਨੀ॥ਅਗੀਜੇਅਭੰਜੇਅਕਾਮੀ
ਅਕਰਮੀ॥ਅਨੰਤੋਬਿਅਤਿਅਭੂਮੇਅਭਗਮੀ॥੫॥॥ਨਹੀਜਨਜਾਣੀਕਛੂਰੂਪਰੇਖੀਕਹਾਬਾਸੁ
ਤਕੋਫਿਰੇਕਉਨਭੇਖੀਕਹਾਨਾਮਤਕੋਕਹਾਕੋਕਹਾਵੇ॥ਕਹਾਮੇਖਖੋਲੇਕਹੇਮੰਨਆਵੇ॥੬॥ਅਜੇ
ਨੀਅਜੇਪਰਮਰੂਪੀਪਧਾਨੇ॥ਅਛੇਦੀਅਭੇਦੀਅਰੂਪੀਮਹਾਨੇ॥ਅਸਾਧੇਅਗਾਧੇਅਗੀਜੁਲਗ
ਨੀਮੇ॥ਅਰੰਜੁਲਅਗਾਧੇਰਹਾਕੁਲਰਹੀਮੇ॥੭॥॥ਸਦਾਸਰਬਦਾਸਿਧਦਾਬੁਧਦਾਤ੍ਰਾ॥ਨਮੋਲੋ
ਕੋਕੋਕੇਸੁਵਰਲੋਕਗਿਆਤਾ॥ਅਛੇਦੀਅਭੇਦੀਅਰੂਪੀਅਨੰਤੀ॥ਅਛੇਦੀਅਭੇਦੀਅਦੈਵ
ਰੰਤੀ॥੮॥ਨਰਾਜਛੰਦ॥॥ਅਨੰਤਆਦਿਦੇਵਹੋ॥ਬਿਅੰਤਭਗਮਭੇਵਹੋ॥ਅਗਾਧਿਬਿਅ

42

ਗਤੀ ਅਨੰਦ ਸਰੂਪੀ ਅਨਹਦ ਰੂਪੀ ਅਲਖ ਬਿਰੂਤੀ ਭਵਤਰਣੀ ॥ ਅਨਾਧ ਅਥਾਪੀ ਜਗਤ ਪ੍ਰਸਾ
 ਪੀ ਸਰਬ ਅਥਾਪੀਤ ਵਸਰਣੀ ॥ ੧੧੨੩ ॥ ਅਕਲੰਕ ਅਥਾਪੀ ਬਿਸੁਪ ਸਾਪੀ ਜਗਤ ਅਥਾਪੀ ਭਵਨ
 ਸੀ ॥ ਬਿਸੀ ਅਭਿਰਭਰਣੀ ਕਿਲਾ ਵਿਖਹਰਣੀ ਪਤਿਤਿ ਉਪਰਣੀ ਸਬ ਸਾਖੀ ॥ ਅਨਾਥ ਨਾਥੇ ਅਕ੍ਰਿਤ
 ਅਗਾਥੇ ਅਮਿਤ ਅਨਾਥੇ ਦੁਖਹਰਣੀ ॥ ਅਗੀਜ ਅਥਿਨਾ ਸੀ ਜੋਤਿ ਪ੍ਰਕਾਸੀ ਜਗਤ ਪ੍ਰਣਾਸੀ ਰੂਪ
 ਸਰਣੀ ॥ ੧੧੨੪ ॥ ॥ ਅਮਿਤ ਤੇਜ ਜਗੋ ਜੋਤਿ ਪ੍ਰਕਾਸੀ ॥ ਅਧਿ ਅਛੇਦ ਅਭੈ ਅਥਿਨਾ
 ਸੀ ॥ ਪਰਮਤਤ ਪ੍ਰਮਾਰਥ ਪ੍ਰਕਾਸੀ ॥ ਅਧਿ ਸਰੂਪ ਅਖੰਡ ਉਦਾਸੀ ॥ ੧੧੨੫ ॥ ਤ੍ਰਿਭੰਗੀ ਛੰਦ ॥
 ਅਖੰਡ ਉਦਾਸੀ ਪ੍ਰਮਪ੍ਰਕਾਸੀ ਅਧਿ ਅਨਾਸੀ ॥ ਬਿਸ੍ਵਕਰਾ ਜਗਤ ਵਲਕਰਤਾ ਜਗਤ ਪ੍ਰਹਰਤਾ
 ਸਭ ਜਗਤ ਕਰਤਾ ਸਿਧਕਰਾ ॥ ਅਛੇ ਅਥਿਨਾ ਸੀ ਤੇਜ ਪ੍ਰਕਾਸੀ ਰੂਪ ਸੁਰਾਸੀ ਸਰਬਾਛਿਤੀ ॥ ਅਨੰਦ
 ਸਰੂਪੀ ਅਨਹਦ ਰੂਪੀ ਅਲਖ ਬਿਰੂਤੀ ਅਮਿਤਗਤੀ ॥ ੧੧੨੬ ॥ ॥ ਅਧਿ ਅਭੈ ਅਨਾਥ
 ਸਰੂਪੀ ਚਾਰੰਗ ਜਿਹਰੇਖ ਨਰੂਪੀ ॥ ਰੰਕਰੂਯੋਗ ਵਤ ਕਹੂੰ ਰੂਪੀ ॥ ਕਹੂੰ ਸਮੁੰਦ ਸਰਤ ਕਹੂੰ ਰੂਪੀ
 ॥ ੧੧੨੭ ॥ ਤ੍ਰਿਭੰਗੀ ਛੰਦ ॥ ॥ ਸਰਤ ਕਹੂੰ ਰੂਪੀ ਸਮੁੰਦ ਸਰੂਪੀ ਅਲਖ ਬਿਰੂਤੀ ਅਮਿਤਗਤੀ ॥
 ਦੈਅਥਿਨਾ ਸੀ ਪਰਮ ਪ੍ਰਕਾਸੀ ਤੇਜ ਸੁਰਾਸੀ ਅਕ੍ਰਿਤ ਕ੍ਰਿਤੀ ॥ ਜਿਹ ਰੂਪ ਨਰੇਖ ਅਭੇਖ ਅਭੇਖ ਅਮਿਤ
 ਅਦੈਖੀ ਸਰਬ ਮਣੀ ॥ ਸਭ ਕਿਲਾ ਵਿਖਹਰਣੀ ਪਤਿਤਿ ਉਪਰਣੀ ਅਸਰਣ ਸਰਣੀ ਏਕ ਦਈ ॥ ੧੧੨੮
 ॥ ॥ ਕਰੁਣਾ ॥ ॥ ਅਜਨਾ ਬਹੁੰ ਸਾਰੰਗ ਕਰਪਰਣੀ ॥ ਅਮਿਤ ਜੋਤਿ ਜਗੋ ਜੋਤਿ ਪ੍ਰਕਰਣੀ ॥ ਖੜਗ
 ਪਾਣਖਲ ਦਲਬਲਹਰਣੀ ॥ ਮਹਾਬਹੁ ਬਿਸ੍ਵਕਰਣੀ ॥ ੧੧੨੯ ॥ ਤ੍ਰਿਭੰਗੀ ਛੰਦ ॥ ॥ ਖਲ
 ਦਲਬਲਹਰਣੀ ਦੁਸਟ ਬਿਰੂਤੀ ਅਸਰਣ ਸਰਣੀ ਅਮਿਤਗਤੀ ॥ ਚੰਦਲ ਚਖਚਾਰਣ ਮੰਛ ਬਿਰੂ
 ਰਣ ਪਾਪ ਪ੍ਰਹਾਰਣ ਅਮਿਤ ਮਤੀ ॥ ਅਜਨਾ ਸੁਬਾਹੀ ਸਾਹਨ ਸਾਹੀ ਮਹਾਹੀ ਸਰਬ ਮਣੀ ॥ ਜਲਥ
 ਲਬਨ ਰੁਤਾ ਬਨ ਤ੍ਰਿਨਕਰਤਾ ਖਲ ਦਲ ਦਹਿਤਾ ਸੁਨਰ ਸਹੀ ॥ ੧੧੩੦ ॥ ਕਰੁਣਾ ॥ ॥ ਅਤਿ ਬਿਲ
 ਸਾਣ ਦਲ ਦੁਸਟ ਨਿਰੰਦਨਾ ॥ ਅੰਤਿ ਪ੍ਰਤਾਪ ਸਗਲ ਜਗ ਬੰਦਨਾ ਸੋਹਤ ਚਾਰ ਚਿਤ੍ਰ ਕਰਿ ਚੰਦਨਾ ਪਾਪ
 ਹਾਰਨ ਦੁਸਟ ਦਲ ਦੰਡੂਨਾ ॥ ੧੧੩੧ ॥ ਕਰੁਣਾ ॥ ॥ ਬੇਦਭੇਦ ਨਹੀਲ ਖੇਧ ਮਥੁਨ ਅਨਹੀ ਬੁਝੈ
 ਬਿਆਸੁ ਪਰਾਸੁਰ ਸੁਕਸਨਾਦਿ ਸਿਅੰਤ ਸੁਝੈ ॥ ਸਨਤਕੁ ਆਰਸਨ ਕਾਦਿ ਸਰਬ ਜਥੈ ਸਮਾਨ ਪਾ

ਵਹਿ। ਲਖਲਖਮੀਲਖਾਇਸਨ ਕਿਸਨ ਕਈਨੇ ਤਬਤਾ ਵਹਿ। ਅਖੰਡ ਰੂਪ ਅਨਭੈ ਪ੍ਰਭਾ ਅਤਿ ਬਾਣੀ ६੦
 ਸਤਿਜਾਇ ਬਾਣਿਕਰਣਾ। ਅਚੁਤਾ ਅਨੰਤ ਅਦੈ ਅਮਿਤ ਨਥਾਨਿ ਰੰਜਨ ਤਵ ਸਰਣਾ। ੧॥੩੨॥ ਅਚੁ
 ਤ ਅਭੈ ਅਭੇਦਾ ਅਮਿਤ ਅਖੰਡਾ ਅਚੁਤ ਬਲਾ। ਅਟਲ ਅਨੰਤ ਅਨਾਦਿ ਅਖੇ ਅਖੰਡ ਪ੍ਰਬਲ ਦਲਾ। ਅ
 ਮਿਤ ਅਮਿਤ ਅਨੰਤ ਲਾ ਅਭੂ ਅਨਭੇਦਾ ਅਭੰਜਨਾ। ਅਨਾਥਿਕਾਰਾ ਤਮ ਸਰੂਪ ਸੁਰਨਗ ਮੁਨਰੰਜ
 ਨਾ। ਅਥਿਕਾਰ ਰੂਪ ਅਨਭੈ ਸਦਾ ਮੁਨ ਜਨਗ ਨਬੰਦਤ ਚਰਨਾ। ਬੁਵ ਬੁਰਨ ਕਰਨ ਦੁਖ ਦੇਖ ਹਰਨ
 ਅਤਿ ਪ੍ਰਤਾਪ ਕ੍ਰਮ ਭੈ ਹਰਨਾ। ੨॥੩੩॥ ਛੁਪੇ ਛੰਦਾ। ॥ ਮੁਖ ਮੰਡਲ ਪਰਲ ਸਤੋ ਜੋਤਿ
 ਉਦੇਤ ਅਮਿਤ ਗਤਿ। ਜਟ ਤੋ ਜੋਤਿ ਜਗ ਮਗ ਤਲੋ ਜਤ ਲਖ ਕੇਟਿ ਨਿਖਤਿ ਪਤਿ। ਚਕ੍ਰ ਵਰਤੀ ਚ
 ਕ੍ਰਵੈ ਚਕ੍ਰਤ ਚਉ ਚੋਕ੍ਰ ਕਰਾ। ਪਦ ਮਨਾਥ ਪਦ ਮਾਛੁ ਨ ਦਲ ਨਗ। ਇਨ੍ਹਰ ਹਰਿ। ਕਾਲਖਾ ਬਿਹੰਡ ਲਖਿ
 ਲਾ ਵਿਖਰਣ ਸੁਰਨਗ ਮੁਨਬੰਦਤ ਚਰਨਾ। ਖੰਡੁਣਾ ਅਖੰਡ ਮੰਡੁਣਾ ਭੈ ਨੋ ਮੋਨਾ ਥਉ ਉਭੈ ਹਰਣਾ। ੩
 ॥੩੪॥ ਛੁਪੇ ਛੰਦਾ। ॥ ਨੋ ਮੋਨਾ ਥਨਿ ਦਾਇਕ ਨੋ ਮੋਨਿ ਮਰੂਪ ਨਿਰੰਜਨ। ਅਗੀ ਜਣਾ ਅਗੀ ਜਣਾ ਅਭੰਜ
 ਨ ਅਨਭੇਦਾ ਅਭੰਜਨਾ। ਅਛੈ ਅਖੇ ਅਥਿਕਾਰ ਅਭੈ ਅਨਭੰਜ ਅਭੇਦਨਾ। ਅਖੇਦਾ ਨਖੇਦਾ ਅਧਿਜਾਨ
 ਛਿਦਾ ਅਛੇਦਨਾ। ਆਜਾਨ ਬਾਹਸਾਰੰਗ ਪਰਖ ਰੂਗ ਪਾਟ ਦੁਸਜਨ ਦਲਣਾ। ਨਰ ਵਰਨ ਰੇਸਨਾ ਇਕ ਨਿ
 ਪਾਣਿ ਨੋ ਮੋਨ ਦਲ ਜਲ ਥਲ ਰਵਣਿ। ੪॥੩੫॥ ॥ ਦੀਨ ਦਇਆਲ ਦੁਖ ਹਰਣ ਦੁਰਮਤ ਹੰਤਾ ਦੁਖ ਖ
 ਰੂਣਾ। ਮਹਾ ਮੋਨ ਮਨ ਹਰਨ ਮਦਨ ਮੂਰਤਿ ਮਹਾ ਮੰਡੁਨਾ। ਅਮਿਤ ਤੇਜਾ ਅਥਿਕਾਰ ਅਖੇ ਅਭੰਜ ਅਮਿਤ
 ਬਲਾ। ਨਿਰਭੰਜ ਨਿਰਭਉ ਨਿਰਵੈਰ ਨਿਰਜੁਰ ਨਿਪ ਜਲ ਥਲਾ। ਅਛੈ ਸਰੂਪ ਅਛਿਤ ਅਛੈ ਮਛਾਨਾ
 ਅਛਗਾ। ਅਦੈ ਸਰੂਪ ਅਦਿਅ ਅਮਰ ਅਥਿਬੰਦਤ ਸੁਰਨਗ ਅਸੁਰਾ। ੫॥੩੬॥ ਕੁਲ ਕਲੰਕ ਕਾਰਿ
 ਹੀਨ ਕ੍ਰਿਪਾ ਕੀਸਾ ਗਰ ਕਰੁਣਾ ਕਾਰਿ। ਕਰਣ ਕਰਣ ਸਮਰਥ ਕ੍ਰਿਪਾ ਕੀ ਸੁਰਤ ਕ੍ਰਿਤ ਪਰਿ। ਕਾਲ ਕਗ
 ਕਰਗੀ ਨਕਿਅ ਜਿਹੋ ਕੋਇ ਨ ਬੁਝੈ। ਕਹਾ ਕਹੈ ਕਹੈ ਕਹਾ ਕਹੈ ਕਹਾ ਕਾਲ ਕੈ ਸੁਝੈ। ਕੰਜ ਲਕਨੈ ਨਕ
 ਬੂਗੀ ਵਹਿ ਕਟਿ ਕੋਹਰ ਕੁੰਜ ਰਗ ਵਨਾ। ਕਦਲੀ ਕੁੰਡ ਕਪੂਰ ਗਤਿ ਬਿਨੁ ਅਕਾਲ ਦੂਜੇ ਕਵਨਾ। ੬
 ॥੩੭॥ ਛੁਪੇ ਛੰਦਾ। ॥ ਅਲਖ ਰੂਪ ਅਲੇਖ ਅਖੈ ਅਨਭੂਤ ਅਭੰਜਨਾ। ਆਦਿ ਪੁਰਖ ਅਥਿਕਾਰ ਅਭੈ
 ਅਨਗਾ। ਅਗੀ ਜਨਾ। ਨਿਗ ਬਿਕਾਰ ਨਿਰਜੁਰ ਸਰੂਪ ਨਿਰਦੁਖ ਨਿਰੰਜਨਾ। ਅਭੰਜਨਾ ਅਭੰਜਨਾ ਅਨਭੇ

ਵਾਅਨੁਤੁਤ ਅਭਿਜਨਾਸਾਹਾਨਸਾਹਿਸੁੰਦਰਸੁਮਤਬਡੁ ਸਰੂਪਬਡੁਵੈਬਖਤਾ ਕੋਟਿਕਪਤਾਪਭੂਅਭੂਨ
 ਜਿਮਤਪਤਤੇਜਇਸਥਿਤਤਖਤਾ ॥ ੧੧੬੬ ॥ **ਕਾਘੁਤੁ** ॥ ਚਕਤਚਾਰਚਕੁਵੈ
 ਚਕਤਚਕੁੰਟਚਵਗਨਾ ਕੋਟਸੁਰਸਮਤੇਜਤੇਜਨਹੀਦੁਨਚਵਗਨਾ ਕੋਟਿਚਦਚਕਪਰੈਤੁਲਿਨਹੀ
 ਤੇਜਾਥਿਚਾਰਤਾਥਿਅਸੁਪਰਾਸੁਰਬ੍ਰਹਮਡੇਵਨਹੀਥਿਦ ਉਚਾਰਤਾਸਾਹਾਨਸਾਹਸਾਹਿਬਸੁਪਰ
 ਅਤਿਪ੍ਰਤਾਪਸੁੰਦਰਸਬਲਾਹਾਜਾਨਰਾਜਸਾਹਿਬਸਬਲਾਅਮਿਤਤੇਜਅਛੈਅਛਲਾ ॥ ੧੧੬੭ ॥
ਕਾਘੁਤੁ ॥ ਗਹਿਓਜੇਜਾਇਸੋਅਗਾਹਿਕੋਕੋਗਾਹੀਅਤੁ ॥ ਛੇਦਿਓਜੇਨਜਾਇਸੋਅਛੇਦਕੋਪ
 ਛਾਨੀਓ ॥ ਚੀਜਿਓਜੇਨਜਾਇਸੋਅਗੀਜਕੋਕੋਜਾਨੀਅਤੁ ॥ ਭੀਜਿਓਜੇਨਜਾਇਸੋਅਭੀਜਕੋਕੋ
 ਮਾਨੀਓ ॥ ਸਾਹਿਓਜੇਨਜਾਇਸੋਅਸਾਪਕੋਕੋਸਾਪਕਗਾ ॥ ਛੁਲਿਓਜੇਨਜਾਇਸੋਅਛੁਲਕੋਪਮਾ
 ਨੀਓ ॥ ਮੰਤ੍ਰਮੇਨਾਵੈਸੋਅਮੰਤ੍ਰਕੋਕੋਮਾਮਨੁਜੰਤ੍ਰਮੇਨਾਵੈਸੋਅਜੰਤ੍ਰਕੋਕੋਜਾਨੀਓ ॥ ੧੧੬੮ ॥
 ਕਾਥਿਤੁ ॥ ਚਪਸਾਦਿ ॥ ਜਾਤਮੇਨਾਵੈਸੋਅਜਾਤਕੋਕੋਜਾਨਜੀਅਪਾਤਮੇਨਾਵੈਸੋਅਪਾਤ
 ਕੋਕੋਬੁਲਾਣੀਓ ॥ ਬ੍ਰੇਦਮੇਨਾਵੈਸੋਅਬ੍ਰੇਦਕੋਕੋਬੁਖਾਅਤੁਛੇਦਿਓਜੇਨਜਾਇਸੋਅਛੇਦਕੋਸੁਨਾ
 ਣੀਓ ॥ ਖੀਡਿਓਜੇਨਜਾਇਸੋਅਖੀਡਜੁਕੋਖਿਆਲਕੀਜੈਖਿਆਲਮੋਰੈਮੁਤਕੋਸਦਾਪਾਣੀਓ ॥
 ਜੰਤ੍ਰਮੇਨਾਵੈਸੋਅਜੰਤ੍ਰਕੋਕੋਜਾਪੀਅਤੁਪਿਆਨਮੇਨਾਵੈਤੋਕੋਪਿਆਨਕੀਜੈਪਿਆਣੀਓ ॥ ੧੧੬੯ ॥
ਕਾਘੁਤੁ ॥ ਛਤ੍ਰਪਚੀਛਤ੍ਰੀਪਤਿਛੈਲਰੂਪਛਿਤਨਾਥੋਛੋਟੀਕਛਾਣਿਆਬਰਛਤ੍ਰੀਪਤਿ
 ਗਾਣੀਓ ॥ ਬਿਸੁਨਾਥਬਿਸਅਭਰਬੇਦਨਾਥਬਾਲਾਕਰਿਬਾਜੀਗਰਬੰਧਨਬਤਾਣੀਓ ॥ ਨਿਉਲ
 ਕਰਮਦੁਧਾਧਾਗੀਥਿਦਿਆਪਰਬ੍ਰਹਮਚਾਰੀਪਿਆਨਕੋਲਗਾਵੈਨੈਕਾਪਿਆਨਹੁੰਨਪਾਣੀਓ ॥ ਰਾ
 ਜਨਕੋਰਾਜਾਮਹਾਰਾਜਨਕੋਮਹਾਰਾਜਾਐਸੋਰਾਜਿਛੋਰੈਅਉਰਦੂਜਾਕਉਨਪਿਆਣੀਓ ॥ ੧੧੭੦ ॥
 ਕਾਥਿਤੁ ॥ ਚਪਸਾਦਿ ॥ ਜੁੱਧਕੇਜਿਤਣੀਯਾਰੰਗਭੂਮਕੋਭਵਣੀਯਾਰਭੂਮਕੋਮਿਰਣੀਯਾਨਾ
 ਥਤੀਨਲੋਕਗਾਣੀਓ ॥ ਕਾਹੁਕੋਤਨਣੀਯਾਰੰਨਮਣੀਯਾਜਾਕੋਭਣੀਓਕੋਊਛੋਨੀਹੁੰਕੋਛਣੀਯਾਛੋਰੈ
 ਕਾਸਿਉਪੀਤਲਾਣੀਓ ॥ ਸਾਪਨਾਸਪਣੀਯਾਪੁਲਾਪਾਨੀਕੋਪੁਜਣੀਓਧੋਮਪਾਰਕੋਪਰਯਾਪਿਆ
 ਨਤੋਕੋਸਦਾਲਾਣੀਓ ॥ ਆਉਕੋਬਛਯਾਏਕਨਾਮਕੋਜਪਣੀਯਾਅਉਰਕਾਮਕੋਕਰਣੀਯਾਛੋਰੈ

٤٩

ਅਭੇਦਸਾਹਿਕਿਅਭੇਦਸਾ॥ ੬॥੫॥੩॥ਕਿਅਸੇਅਸਾ॥ਕਿਅਪੇਅਸਾ॥ਕਿਅਗੇਜਸਾ॥ਕਿਇਕੰਜਸਾ॥
 ੭॥੫॥੬॥ਕਿਉਕਾਰਸਾ॥ਕਿਨਿਕਾਰਸਾ॥ਕਿਅਖੰਸਾ॥ਕਿਅਤੰਜਸਾ॥ ੮॥੫॥੭॥ਕਿਅਪਾਤਸਾ॥ਕਿਅਉ
 ਅਤਸਾ॥ਕਿਅਚਲਸਾ॥ਕਿਅਛਲਸਾ॥ ੯॥੫॥੮॥ਕਿਅਜਾਤਸਾ॥ਕਿਅਤਾਤਸਾ॥ਕਿਅਛਲ
 ਸਾ॥ਕਿਅਟਲਸਾ॥ ੧੦॥੫॥੯॥ਬਿਰਤਵੀਲਾਖਸਚਮੀ॥ ੧੧॥੫॥੧੦॥ਅਟਾਟਸਚਾ॥ਅਤੁ
 ਟਸਚਾ॥ਅਟੰਗਸਚਾ॥ਅਟੰਗਸਚਾ॥ ੧੨॥੫॥੧੧॥ਅਤਨਸਚਾ॥ਅਥਨਸਚਾ॥ਅਟੰਗਸਚਾ॥
 ਅਨੰਗਸਚਾ॥ ੧੩॥੫॥੧੨॥ਅਪਰਸਚਾ॥ਅਫਰਸਚਾ॥ਅਥੇਅਸਤੁ॥ਅਭੇਅਸਤੁ॥ ੧੪॥੫॥੧੩॥
 ਅਮਨਸਚਾ॥ਅਹਨਸਚਾ॥ਅਤੰਗਸਚਾ॥ਅਤੰਗਸਚਾ॥ ੧੫॥੫॥੧੪॥ਅਰਾਮਸਚਾ॥ਅ
 ਲਾਮਸਚਾ॥ਅਜੇਧਸਚਾ॥ਅਵੇਜਸਚਾ॥ ੧੬॥੫॥੧੫॥ਪਸਚਮੀ॥ ੧੭॥੫॥੧੬॥ਅਸੇਅਸਤੁ॥ਅਭੇਅਸ
 ਤੁ॥ਅਅੰਗਸਤੁ॥ਇਅੰਗਸਤੁ॥ ੧੮॥੫॥੧੭॥ਉਕਾਰਸਤੁ॥ਅਕਾਰਸਤੁ॥ਅਖੰਡਸਤੁ॥ਅਤੰਗ
 ਸਤੁ॥ ੧੯॥੫॥੧੮॥ਕਿਅਤਾਪਹਿ॥ਕਿਅਥਾਪਹਿ॥ਕਿਅਦੰਗਹਾ॥ਕਿਅਨੰਗਹਾ॥ ੨੦॥੫॥੧੯॥
 ਕਿਅਤਾਪਹਿ॥ਕਿਅਥਾਪਹਿ॥ਕਿਅਨੀਲਹਿ॥ਕਿਸੁਨੀਲਹਿ॥ ੨੧॥੫॥੨੦॥ਅਰੰਘਸਤੁ॥ਅਛੰਡ
 ਰੂਪਸਾਦਿ॥ ੨੨॥੫॥੨੧॥ਸਜਸਤੁਅੰ॥ਧਜਸਤੁਅੰ॥ਅਲਸਤੁਅੰ॥ਇਕਸਤੁਅੰ॥ ੨੩॥੫॥੨੨॥ਜਲਸ
 ਤੁਅੰ॥ਬਲਸਤੁਅੰ॥ਪੁਰਸਤੁਅੰ॥ਬਨਸਤੁਅੰ॥ ੨੪॥੫॥੨੩॥ਗੁਰਸਤੁਅੰ॥ਗੁਫਸਤੁਅੰ॥ਨਿਰਸ
 ਤੁਅੰ॥ਨਿਦਸਤੁਅੰ॥ ੨੫॥੫॥੨੪॥ਰਵਸਤੁਅੰ॥ਸਸਸਤੁਅੰ॥ਰਜਸਤੁਅੰ॥ਤਮਸਤੁਅੰ॥ ੨੬॥੫॥੨੫॥ਧਨ
 ਸਤੁਅੰ॥ਮਨਸਤੁਅੰ॥ਬਿਛਸਤੁਅੰ॥ਬਨਸਤੁਅੰ॥ ੨੭॥੫॥੨੬॥ਮਤਸਤੁਅੰ॥ਗਤਸਤੁਅੰ॥ਥਤਸਤੁ
 ਅੰ॥ਚਿਤਸਤੁਅੰ॥ ੨੮॥੫॥੨੭॥ਪਿਤਸਤੁਅੰ॥ਸੁਤਸਤੁਅੰ॥ਮਤਸਤੁਅੰ॥ਗਤਸਤੁਅੰ॥ ੨੯॥੫॥੨੮॥ਨਰ
 ਸਤੁਅੰ॥ਤ੍ਰਿਯਸਤੁਅੰ॥ਪਿਤਸਤੁਅੰ॥ਬ੍ਰਿਦਸਤੁਅੰ॥ ੩੦॥੫॥੨੯॥ਧਰਿਸਤੁਅੰ॥ਕਰਸਤੁਅੰ॥ਛਲ
 ਸਤੁਅੰ॥ਬਲਸਤੁਅੰ॥ ੩੧॥੫॥੩੦॥ਉਤੁਸਤੁਅੰ॥ਪੁਤੁਸਤੁਅੰ॥ਗਤੁਸਤੁਅੰ॥ਦਧਸਤੁਅੰ॥ ੩੨॥੫॥੩੧॥
 ਰਵਸਤੁਅੰ॥ਛਪਸਤੁਅੰ॥ਗਰਬਸਤੁਅੰ॥ਦਿਰਬਸਤੁਅੰ॥ ੩੩॥੫॥੩੨॥ਜੇਅਸਤੁਅੰ॥ਖੇਅਸ
 ਤੁਅੰ॥ਖੇਅਸਤੁਅੰ॥ਭੇਅਸਤੁਅੰ॥ ੩੪॥੫॥੩੩॥ਸੇਗਜਛੰਡਾ॥ ੩੫॥੫॥੩੪॥ਰੂਪਸਾਦਿ॥ ੩੬॥੫॥੩੫॥ਚਕੰਤੁਚਾਰੰ
 ਵਕਾ॥ਸੁਭੰਤਰਾਜਸੁਪਭਾ॥ਦਵੰਤਦੁਸਟਮੰਤੁਲੀ॥ਸੁਭੰਤਰਾਜਸੁਥਲੀ॥ ੩੭॥੫॥੩੬॥ਚਲੰਤਚੰ

ਭੂਮਿ ਰੁਕਾ ਅਖੰਡ ਖੰਡੁ ਦੁਪਤਾ ਅਖਿਵੰਤ ਬਿਜੁ ਜੁ ਲਕਾ ਅਨੰਤ ਗਦ ਬਿਦੇਸਾ ॥ ੨ ॥ ੮ ॥ ਲਸੀਤ ੬੨
 ਭਾਵ ਉਜਲੀ ਦਲੀਤ ਦੁਖ ਦੁਵਲੀ ॥ ਪਵੰਗ ਪਤੰ ਸੇਹੀ ਘੀ ॥ ਸਮੁੰਦ ਬਜਲੇ ਘੀ ॥ ੬ ॥ ੨ ॥ ਨਿਨੰਦ
 ਗੋਦ ਬਿਦਲੀ ॥ ਅਖੇਦ ਨਵ ਦੁਪਤੀ ॥ ਅਨੁਬਰ ਬਰਕੀ ॥ ਅਪਨਟ ਸੁਖਲੀ ॥ ੪ ॥ ੨ ॥ ਅਖੁਰਤ
 ਟ ਬਿਦਕੀ ॥ ਅਜੁਰ ਛੁਟ ਸੁਛਕੀ ॥ ਅਪੁਰਤੁ ਟਾਸਨੀ ॥ ਅਲੇਖ ਭੇਖ ਨਾਸਨੀ ॥ ੫ ॥ ੨ ॥ ਸੁਭੰਤ ਦੁਤ
 ਪਵਲੀ ॥ ਜਲੀਰ ਸਮੁਪਟੀ ॥ ਸੁਭੰਤ ਦੁਪਟਕਾ ॥ ਜਲੀਤ ਭੁਚਕ ਛੁਟਾ ॥ ੬ ॥ ੨ ॥ ਸਿਰੀ ਸੁਸੀਸ
 ਸੁਭੀਘੀ ॥ ਅਟਕ ਬਾਨ ਉਤੀਘੀ ॥ ਸੁਭੰਤ ਸੀਸ ਸਿਧਰੀ ॥ ਜਲੀਤ ਸਿਧਰੀ ਨਰੀ ॥ ੭ ॥ ੨ ॥ ਚਲੀਤ ਦੁ
 ਤਪਵਕੀ ॥ ਭੁਜੰਤ ਦੇਖਿ ਦੁਵਲੀ ॥ ਤੁਜੰਤ ਸੁਸਤ ਅਸਤਕੀ ॥ ਚਲੀਤ ਚੱਲ ਚਉਦਿਸੀ ॥ ੮ ॥ ੨ ॥ ਅਰੀ ਮਤੇ
 ਜੋਸੇਭੀਘੀ ॥ ਗਿਖੀਸਣੀ ਜੋਲੇਭੀਘੀ ॥ ਅਨੇਕ ਬਾਹਿਅ ਵਹੀ ॥ ਨਤੰਤ ਪਾਰ ਪਾਵਣੀ ॥ ੯ ॥ ੨ ॥
 ਅਯੋਜੋਯੋ ਮਧੁਮਹੀ ॥ ਅਪੁਰਨੇਤ੍ਰ ਪੂਮਹੀ ॥ ਸੁਪੰਚ ਅਗਨਿ ਸਾਧੀਘੀ ॥ ਨਤਾ ਮਪਾਰ ਲਾਧੀਘੀ ॥ ੧੦ ॥
 ੮ ॥ ਨਿਵਲ ਆਦਿ ਕਰਮਣੀ ॥ ਅਨੰਤ ਦਾਨ ਪਰਮਣੀ ॥ ਅਨੰਤ ਤੀਰਥ ਬਾਸਨੀ ॥ ਨਏਕ ਨਾਮ ਕੇਸਾਮੀ ॥
 ੧੧ ॥ ੮ ॥ ਅਨੰਤ ਜਗਤ ਕਰਮਣੀ ॥ ਚਾਜਾ ਦਿਆਦਿ ਪਰਮਣੀ ॥ ਅਨੇਕ ਦੇਸ ਭੁਗਮਣੀ ॥ ਨਏਕ ਨਾ
 ਮ ਕੇਸਾਮੀ ॥ ੧੨ ॥ ੮ ॥ ਇਕੰਤ ਭੁਟ ਬਾਸਨੀ ॥ ਕ੍ਰਮੰਤ ਕੇਵ ਕੰਬਨੀ ॥ ਉਚਾਟ ਨਾਦ ਕਰਮਣੀ ॥ ਅਨੇਕ
 ਉਦਾਸ ਭੁਗਮਣੀ ॥ ੧੩ ॥ ੮ ॥ ਅਨੇਕ ਭੇਖ ਅਸਨੀ ॥ ਕੋਰੇ ਕੋਰ ਕੋਰ ਕੁਤੀ ॥ ਦਿਸਾਦਿ ਸਾਧੂ ਮੇਸਨੀ ॥
 ਅਨੇਕ ਭੇਖ ਪੇਖਨੀ ॥ ੧੪ ॥ ੮ ॥ ਕੋਰੇ ਕੋਰ ਦਸ ਕੀ ॥ ਅਨੇਕ ਜਗਤ ਕੂਤ ਬਿਘੀ ॥ ਸਨਿਆਸ ਆ
 ਦਿ ਪਰਮਣੀ ॥ ਉਦਾਸ ਨਾਮ ਕਰਮਣੀ ॥ ੧੫ ॥ ੮ ॥ ਅਨੇਕ ਪਾਠ ਪਾਠਨੀ ॥ ਅਨੰਤ ਠਾਟ ਠਾਟਨੀ ॥ ਨਏ
 ਕ ਨਾਮ ਕੇਸਾਮੀ ॥ ਸਮਸਤ ਸਿਸਟ ਕੇਭੂਮੀ ॥ ੧੬ ॥ ੮ ॥ ਜਗਾਦਿਆਦਿ ਪਰਮਣੀ ॥ ਬੈਰਾਗ ਆਦਿ ਕਰ
 ਮਣੀ ॥ ਦੇਆਦਿ ਆਦਿ ਕਾਮਣੀ ॥ ਅਨਾਦ ਸੰਜਾਮੀ ਬ੍ਰਿਤੀ ॥ ੧੭ ॥ ੮ ॥ ਅਨੇਕ ਦੇਸ ਭੂਮਣੀ ॥ ਕੋਰੇ ਦਾ
 ਨ ਸੰਜਾਮੀ ॥ ਅਨੇਕ ਗਿਆਨ ਗਿਆਸਨੀ ॥ ਅਨੰਤ ਗਿਆਨ ਪਿਆਨਨੀ ॥ ੧੮ ॥ ੮ ॥ ਅਨੰਤ ਗਿਆਨ ਸੁ
 ਤਮੀ ॥ ਅਨੇਕ ਕ੍ਰਿਤ ਸਾਥਿਤੀ ॥ ਬਿਆਸ ਨਾਦ ਆਦਿ ਕੀ ॥ ਸੁਭੰਤ ਮਰਮ ਨਹਿ ਲਹੀ ॥ ੧੯ ॥ ੮ ॥ ਕੋਰੇ
 ਰਜੰਤ ਮੰਤ੍ਰਣੀ ॥ ਅਨੰਤ ਤੰਤ੍ਰ ਟੰਬਣੀ ॥ ਬੁਝੇਖ ਬਿਖਾਸ ਨਾਸਨੀ ॥ ਅਨੰਤ ਨਿਆਸ ਪਾਸਨੀ ॥ ੨੦ ॥ ੮ ॥
 ਜਪੰਤ ਦੇਵ ਦੇਤਨੀ ॥ ਥਪੰਤ ਜਛੁਗਿ ਪ੍ਰਥੀ ॥ ਬਦੰਤ ਬਿਦੇਵ ਪਰੀ ॥ ਚਾਣੰਤ ਸੇਸ ਉਰਗਣੀ ॥ ੨੧ ॥ ੮ ॥

ਜਪਤਿਪਦਵਾਰਿਯੀ ਸਮੁੰਦ੍ਰਸਪਤਧਾਰਿਯੀ ਜਟੰਤਰਚਰਕਣੀ ਸਮੁੰਤਚਕੁਬਕਣੀ ॥ ੨੨ ॥ ੧੦੭ ॥
 ਜਪਤਿਪਨਗੀਨਕੀ ਬਰੰਨਰੰਬਨਸਪਤੀ ਅਕਾਸਹਿਰਬੀਖੀਜਲੀ ਜਪਤਿਜੀਵਜਲਥਲੀ ॥ ੨੩ ॥ ੧੦੮ ॥
 ੧ ॥ ਸੁਕੋਟਚੱਕੁਬੱਕੁਤਣੀ ਬਦੰਤਬੈਚੁਕੀ ਅਸੰਭਾਅਸੰਭਾਮਾਨੀਐ ਕੋਰੋਹਬਿਸਨਾਨੀਐ ॥
 ੨ ॥ ੧੦੯ ॥ ਅਨੰਤਸੁਰਸੁਤੀਸਤੀ ਬਦੰਤਕ੍ਰਿਤਣੀਸੁਰੀ ਅਨੰਤਅਨੰਤਗੁ ਖੀਐ ॥ ਅਨੰਤ
 ਨੰਤਲਾਖੀਐ ॥ ੩ ॥ ੧੧੦ ॥ ਆਨੰਦਾਦਿਅਗਾਧਿਬਿਆਪਅਦਿਅਨਾਦਿ
 ਕੇਮਨਾਣੀਐ ॥ ਅਗੀਜਅਭੰਜਅਰੰਜਅਗੀਜਗੀਜਕਉਧਿਆਣੀਐ ॥ ਅਲੇਖਅਭੇਖਅਦੈ
 ਖਅਰੇਖਅਸੇਖਕੋਪਛਾਨੀਐ ॥ ਨਕੂਲਜੰਤੂਤੰਤ੍ਰਮੰਤ੍ਰਕੁਰਮਭੇਖਰਾਨੀਐ ॥ ੧ ॥ ੧੦੮ ॥ ਕ੍ਰਿਪ
 ਲਾਗਾ ਬਾਅਕਾਲਾਪਾਲਦਿਆਲਕੋਉਚਾਰੀਐ ॥ ਅਧਰੰਕਰਮਧਰਮਕੁਰਮਕਰਮਮੇਉ
 ਚਾਰੀਐ ॥ ਅਨੰਤਦਾਨਧਿਆਨਗਿਆਨਧਿਆਨਵਾਨਪੇਖੀਐ ॥ ਅਧਰਮਕਰਮਕੋਬਿਨਾਸੁਧ
 ਰਮਕਰਮਲੇਖੀਐ ॥ ੨ ॥ ੧੦੯ ॥ ਬੁਭਾਦਿਦਾਨਸੰਜਮਾਦਿਤੀਰਥਦੇਵਕਰਮਣੀ ॥ ਹੋਆਦਿਕੁ
 ਜਮੇਵਰਜਸੁਇਬਿਨਾਨਕੁਰਮਣੀ ॥ ਨਿਵਲਾਅਦਿਕਰਮਭੇਖਅਨੇਕਭੇਖਮਾਨੀਐ ॥ ਅਦੇਖ
 ਭੇਖਕੋਬਿਨਾਸੁਕਰਮਕੁਰਮਜਾਨੀਐ ॥ ੩ ॥ ੧੦੯ ॥ ਅਜਾਤਪਤਅਮਾਤਤਾਤਅਜਾਤਿਸਿਧਰੇ
 ਸਦਾ ॥ ਅਸਤ੍ਰਮਿਤ੍ਰਪ੍ਰਤ੍ਰਪਤ੍ਰਿਤ੍ਰਜੰਤ੍ਰਤ੍ਰਸਰਬਦਾ ॥ ਅਖੰਡਮੰਤ੍ਰਚੰਤ੍ਰਉਦੰਤ੍ਰਅਖੰਡਖੰਡੁਭਾਖੀ
 ਐ ॥ ਨਰੁਪਰੇਖਅਲੇਖਭੇਖਮੇਨਰਾਖੀਐ ॥ ੪ ॥ ੧੧੦ ॥ ਅਨੰਤਤੀਰਥਆਦਿਅਸਨਾਦਿਨਾਰਦ
 ਆਸਨੀ ਬੈਰਾਗਾਉਸੀਨਿਆਸਅਉਅਨਾਦਿਜੋਗਪਾਸਨੀ ॥ ਅਨਾਦਿਤੀਰਥਸੰਜਮਾਦਿਬਰ
 ਤਨੇਮਪੇਖੀਐ ॥ ਅਨਾਦਿਅਗਾਧਿਕੋਬਿਨਾਸਮਸੰਭੁਗਮਲੇਖੀਐ ॥ ੫ ॥ ੧੦੯ ॥ ਰੁਮਾਵਰੁਭੁਵ
 ਦਇਆਦਿਆਦਿਧਰਮੀ ॥ ਸੰਨਿਆਸਆਦਿਕਰਮੀ ॥ ਗਜਾਦਿਆਦਿਦਾਨੀ ॥ ਹੋਆਦਿਆਦਿ
 ਥਾਨੀ ॥ ੧ ॥ ੧੦੯ ॥ ਸੁਵਰਨਆਦਿਦਾਨੀ ॥ ਸਮੁੰਦ੍ਰਆਦਿਉਸਨੀ ॥ ਬਿਸੁਵਾਦਿਆਦਿਕੁਰਮੀ ॥
 ਬਰਕਤਾਦਿਕਰਮੀ ॥ ੨ ॥ ੧੧੦ ॥ ਨਿਵਲਾਅਦਿਕਰਣੀ ॥ ਸੁਨੀਲਾਅਦਿਬਰਣੀ ॥ ਅਨੀਲਆ
 ਦਿਧਿਆਨੀ ॥ ਜਪਤਤਤਪਧਾਨੀ ॥ ੩ ॥ ੧੧੧ ॥ ਅਮਿਕਤਾਦਿਭਗਤੀ ॥ ਆਵਿਕਤਾਦਿਬੁਕਤੀ ॥
 ਪੁਛਸਤੁਆਪ੍ਰਜਾਪੀ ॥ ਪੁਛਗਤਾਅਥਾਪੀ ॥ ੪ ॥ ੧੧੨ ॥ ਸੁਭਗਤਾਦਿਕਰਣੀ ॥ ਅਜੰਗਰੁਆ

ਤੁਗ

Er

ਸਤੁਸਹਸਰਸਤਿਸਤਿਪਾਪਾਇਯਾਛੁਜੈਨੈਕਖੰਡਿਓਨਜਾਇਯਾਨਹੀਜਹੈਨੈਕਪਾਵਕਾਇਯਾਬੋਰੈਨ
 ਸਿਧਸੇਖੈਨਕਿਆਗਾ॥ ੫॥ ੧੩੦॥ ਇਕਕਰਿਯੋਪ੍ਰਸੰਨਾਨਤਮਾਦੇਵਾਅਨਭੰਗੁਪਾਅਨਿਕੁਓਅਕੁਏ
 ਜਹਿਚਤੁਰਵਰਗਸੀਮਾਰਦਾਨਾਕਿਹਚਤੁਰਵਰਗਕਿਜੈਵਖਿਆਨ॥ ੬॥ ੧੩੧॥ ਇਕਰਾਜਪਰਮ
 ਇਕਦਾਨਥਰਾ॥ ੭॥ ਇਕਭੋਗਪਰਮਾਇਕਮੋਛਕਰਮਾਇਕਚਤੁਰਵਰਗਸਭਜਗਤੁਦੰਤਾ॥
 ਸੇਆਤਮਾਹਿਪਰਮਾਤਮਾਪੁਛੰਤਾ॥ ੮॥ ੧੩੨॥ ਇਕਰਾਜਪਰਮਾਇਕਪਰਮਦਾਨਾਇਕਭੋਗਧਰਮ
 ਇਕਮੋਛਵਨਾਤੁਮਕੋਹੋਚਤੁਚਤ੍ਰੇਬਿਚਾਰਾਜੇਤ੍ਰਕਾਲਕੁਏਜੁਗਾਪਾਰਾ॥ ੯॥ ੧੩੩॥ ਬਰਨਨੈਕ
 ਰੇਤੁਮਾਪਿਥਮਦਾਨਾਜਿਮਪਰਮਦਾਨਕਿਨੇਸ਼ਿਪਨਾਸਤਿਜੁਗਕਰਮਸੁਰਦਾਨਦੰਤਾਭੂਮਾਦੇਵਨ
 ਕੀਨੇਅਕੰਥ॥ ੧੦॥ ੧੩੪॥ ਤ੍ਰੈਜੁਗਮਹੀਪਬਰਨੇਨਜਾਤਾਗਾਥਾਅਨੰਤਉਪਮਾਯਗਾਤਾਜੇਕੀ
 ਤ੍ਰੇਜਗਤਮੇਜਗਪਰਮਾਬਰਨੇਨਜਾਹਿਤੇਅਮਿਤਕਰਮਾ॥ ੧੧॥ ੧੩੫॥ ਕਲਜੁਗਤੇਆਦਿਜੇਭ
 ਤੇਮਹੀਪਾਇਹਿਭਰਥਖੰਡਮਹਿਜੰਬੂਦੀਪਾਦ੍ਵਬਲਪਤਾਪਬਰਦੇਸੁਤੇਦਾਰਾਜਾਦਦਿਸਰ
 ਭੂਭਰਥਏਣਾ॥ ੧੨॥ ੧੩੬॥ ਖੰਡੇਅਖੰਡਜਿਹਚਤੁਰਥੰਡਾਕੋਰੈਕਰਖੇਤ੍ਰਮਾਰੇਪ੍ਰਚੰਡਾਜਿਹਚ
 ਤੁਰਕੁੰਡਾਜਿਹਚਦੁਬਾਰਾਅਰਜਨਭੀਮਾਦਿਕ੍ਰਾਤਾਜੁਤ੍ਰਾਗਾ॥ ੧੩॥ ੧੩੭॥ ਅਰਜਨਪਇਯੋਉਤ੍ਰ
 ਦਿਸਾਨਾਭੀਮਹਿਕਰਾਇਪੁਰਬਪਿਯਾਨਾਸਹਿਦੇਪਇਯੋਦਛੁਟਸੁਦੇਸਾਨੁਕਲਹਿਪਰਾਇਪ
 ਛਮਪਦੇਸਾ॥ ੧੪॥ ੧੩੮॥ ਅੰਡੇਮਹੀਪਖੰਡਿਯੋਖਡਾਦਾਜਿਤੇਅਜੀਤਮੰਡੇਮਹਾਨਾਖੰਡਿਯੋਸੁ
 ਉਤ੍ਰਪੁਰਾਸਾਨਦੇਸਾਦਛੁਟਪੁਰਬਜੀਤਨੇਸਾ॥ ੧੫॥ ੧੩੯॥ ਖਗਖੰਡਖੰਡਜੀਤੇਮਹੀਪਾਬ
 ਜਿਯੋਨਿਸਾਨਾਇਹਜੰਬੂਦੀਪਾਇਕਠਉਰਕੀਤੇਸਬਦੇਸਰਾਉ॥ ੧੬॥ ੧੪੦॥ ਇਕੋਕੀਓਚਾਉ॥
 ੧੭॥ ੧੪੧॥ ਸਬਦੇਸਦੇਸਪਠੇਸੁਪੰਡਾਜਿਤਜਿਤਗੁਨਾਛਕੀਏਇਕਤਾਅਖਰਾਜਸੁਅਕੇ
 ਕੀਯੋਅਰੰਭਾਨਿਪਬਹੁਬਲਾਇਜਿਤੇਅਸੰਭ॥ ੧੮॥ ੧੪੨॥ ਏਸਾਛੁਟਦਾ॥ ੧੯॥ ੧੪੩॥ ਏਕੋਟਿਕੋਟਿਬ
 ਲਾਇਹਿਖਜੁਜੋਕੋਟਿਬਹਮਬੁਲਾਏਕੋਟਿਕੋਟਿਬਨਾਇਖਿਜਸਭੇਗੀਅਹਿਬਹੁਭਾਉਸ੍ਰੀ
 ਤਤੰਤ੍ਰਸਮਗ੍ਰਕਾਕੁੰਡਲਾਗਹੈਨਿਪਰਾਇਰਾਜਸੁਇਕਹਹਿਲਗੇਸਭਪਰਮਕੋਚਿਤਚਾਇ
 ੧੭॥ ੧੪੪॥ ਏਕੋਟਿਕੋਟਿਬਹਮਬੁਲਾਏਕੋਟਿਕੋਟਿਬਨਾਇਖਿਜਸਭੇਗੀਅਹਿਬਹੁਭਾਉਸ੍ਰੀ

ਤੁਖਾਸੀਸਚਤੁਰਸਵਰਨਸਿਰਮਿਖਿਦਾਨਾਪਾਗਾਇਕਇਕਹਿਦੀਜੀਮੇਸੁਨਰਾਜਗਾਮ ੬੪
 ਉਤਰਾਗਾ ੨ ॥ ੧੪੩ ॥ ਸੁਵਰਨਦਾਨਸੁਰਕਮਦਾਨਸੁਤਾਬਦਾਨਅਨੰਤਾ ॥ ਅਨੰਦਾਨਅਨੰਤਦੀਜਤਦੇ
 ਖਿਦੀਨਦੁਰੰਤਾਬਸਤਦਾਨਪਟੇਬਦਾਨਸੁਸਸਤਦਾਨਦੇਜੰਤਾ ॥ ਭੂਪਤਿਛਕਹੁਇਗਇਸਬਦੇ
 ਸਦੇਸਦਰੰਤਾ ॥ ੩ ॥ ੧੪੪ ॥ ਚਤੁਰਕੋਸਬਾਇਕੁਰਕਸਹੀਸਲਾਇਪਨਾਗਾਸਹੀਸਹੇਮਕਰੈਲਗੇ
 ਦਿਜਬੇਦਾਬਿਆਸਅਉਤਰਾਗਾਹਸਤਉਤਪੁਮਨਪ੍ਰਤਕੀਪਰਤਪਾਗਾਪਾਗਾਹੇਤਭੁਸਮਅਨੇ
 ਕਬਿਜਨਲਪਟਪਟਕਰਾਗਾ ॥ ੪ ॥ ੧੪੫ ॥ ਮਿਤਕਾਸਭਤੀਰਥਕੀਸਭਤੀਰਥਕੋਲੈਬਾਗਾਕਾ
 ਸਟਕਾਸਭਦੇਸਕੀਸਭਦੇਸਕੀਜਿਉਨਾਗਾਭਾਂਤਭਾਂਤਨਕੇਮਹਾਰਸਹੇਮੀਐਤਿਹਮਾਗਾਦੇਖ
 ਚਕੁਰਹੈਦਿਜਬਰੀਝਹੀਨਰਨਾਗਾ ॥ ੫ ॥ ੧੪੬ ॥ ਭਾਂਤਿਭਾਂਤਿਅਨੇਕਬਿਜਨਹੇਮੀਐਤਿਹਮਾ
 ਨਿਚਤੁਬੇਦਪਰੈਸਥੈਸਭੁਬਿਪਾਬਿਪਾਸਮਾਨਾਭਾਂਤਭਾਂਤਅਨੇਕਭੂਪਤਦੇਤਦਾਨਅਨੰਤਾ ॥
 ਮਭੂਹਉਠੀਜੈਇਉਨਜੇਤੁਤੁਰੰਤਾ ॥ ੬ ॥ ੧੪੭ ॥ ਜੀਤਜੀਤਮਵਾਸਾਸਨਅਰਬਖਰਬ
 ਛਿਨਾਇਆਨਿਆਨਿਦੀਇਦਿਜਨਜਗਮੇਕਰਗਾਇਭਾਂਤਭਾਂਤਅਨੇਕਧੂਪਸੁਧੂਪੀ
 ਐਤਿਹਆਨਿਭਾਤਿਭਾਤਿਉਠੀਜੈਪੁਨਿਜੇਤੁਤੁਰੰਤਾ ॥ ੭ ॥ ੧੪੮ ॥ ਜਗਾਸਿਧਹ
 ਮਾਰਿਕੈਪੁਨਿਕੈਰਵਾਹਥਿਪਾਇਰਾਜਸੁਇਕਐਬੋਭੇਮੁਖਿਕਿਸਨਕੇਮਤਿਭਾਇਰਾਜ
 ਸੁਇਕਰੈਕਿਤੋਦਿਨਜੀਤਸਤੁਅਨੰਤਾਬਾਜਮੇਧਅਰੰਭਕੀਨੇਬੇਦਾਬਿਆਸਮਤੰਤਾ ॥
 ੮ ॥ ੧੪੯ ॥ ਮੁਖਿਭਾਜਗਾਸਮਪਤਾ ॥ ॥ ਸ੍ਰੀਬਰਣਬਧਾ ॥ ॥ ਚੰਦਬਰਣਸੁਕਰਣਸਿਆ
 ਮਸੁਵਰਨਪੁਛਸਮਾਨਾਰਤਨਤੁੰਗਉਤੰਗਬਾਜਤਉਚੰਗਸੁਵਾਹਿਸਮਾਨਾਨਿਰਤਕਰਤ
 ਚਲੈਧਰਾਪਰਿਕਾਮਭੂਪਪ੍ਰਭਾਇਦੇਖਿਦੇਖਿਛਕੈਸਭੈਨਿਪਰੀਝਇਉਨਿਪਗਾਇ ॥ ੯ ॥
 ੧੫੦ ॥ ਬੀਣਬੈਣਮੁਦੰਗਬਾਜਤਬਾਸੁਰੀਸੁਰਿਨਾਇਮੁਰਚਤੁਰਮੁਚੰਗਮੰਦਲਚੰਗਬੰ
 ਗਸਨਾਇਫੋਲਫੋਲਕਖੀਜਕਾਰੂਫੁਝਾਝਕੇਰਿਬਜੰਤਾਜੀਗਾਪੁਪ੍ਰਤਕਾਉਪਜੀ
 ਤਰਾਗਾਅਨੰਤਾ ॥ ੧੦ ॥ ੧੫੧ ॥ ਅਮਿਤਸਬਦਬਜੀਤਭੇਰੰਤਬਾਜਾਪਾਗਾਜਾਤਜਉਨ
 ਦਿਸਾਨਕਉਪਛਲਾਗਹੀਸਿਰਦਾਗਾਜਉਨਬਾਧਤੁੰਗਜੂਝਤਜੀਤੀਐਕਰਿਜੁਧਾ

ਆਨਿਜੋਨਮਿਲੇਬਚੇਨਹਿਮਾਗੀਐਕਰਿਕੂਧਾ॥ ੧੫॥ ੧੫੨॥ ਚੋਛੇਰਿਚਰਾਦਿਸਨਮੇਸਭੁਜੀ
 ਤਕੋਛਿਤਪਲਾਥਾਜਮੇਧਕਰਿਯੋਸਪੁਰਨਅਮਿਤਜਗਰਿਸਾਲਾਥਾਂਤਭਾਂਤਅਨੇਕਦ
 ਨਸੁਦੀਜੀਅਹਿਦਿਜਗਾਥਾਂਤਭਾਂਤਪਟੰਬਰਾਦਿਕਬਾਜੋਯੋਗਜਰਾਜਾ॥ ੧੬॥ ੧੫੩॥
 ਅਨੇਕਦਾਨਦੀਏਦਿਜਾਨਨਅਮਿਤਦਰਬਅਪਗਾਹੀਰਚੀਰਪਟੰਬਰਾਦਿਕਸੁਵਰਨ
 ਕੇਬਹੁਭਾਗਾਦਸਟਪੁਸਟਤ੍ਰਸੇਸਥੈਬਹਰਿਓਸੁਨਿਗਿਰਾਇਕਾਟਿਕਾਟਿਨਦੋਦਿਸੈ
 ਨਿਪਬਾਟਿਬਾਟਿਭੁਟਾਇ॥ ੧੭॥ ੧੫੪॥ ਛੇਰਕੋਸਬਦੇਸਮੇਹੋਮਾਰਿਓਮਖਜਾਇ॥
 ਕਾਟਿਕੋਤਿਹਕੋਤਬੈਪਲਕੋਕੋਚਤੁਕਾਇ॥ ਏਕਬਿਪਨਏਕਇਛੁਤਨਏਕਇਸਤ੍ਰਨਦੀ
 ਨਾਚਤ੍ਰਅੰਸਬਾਚਿਓਜਤਮੇਹੋਮੇਵਹੁਕੀਨ॥ ੧੮॥ ੧੫੫॥ ਪੀਚਸੈਬਰਖਪਮਨਸੁਰਾਜ
 ਕੋਇਹਦੀਪਾਅੰਤਜਾਇਗਿਰੇਰਸਤਲਪੰਡੁਪੁੰਤ੍ਰਮਹੀਪਾਭੂਮਭਰਥਰੁਏਪਰਿਛਿਤਪ
 ਰਮਰੂਪਮਹਨਾਅਮਿਤਰੂਪਉਦਾਰਦਾਨਅਛਿਜਤੇਜਨਿਧਨ॥ ੧੯॥ ੧੫੬॥ ਜੁਹਿਤੋਮਾ
 ਪੁੰਡਰੀਕੀਤੀ॥ ਜਗਸਮਾਪਤੀ॥ ॥ ਅਥਿਗਾਜਾਪੀਛਿਤਕੋਰਾਜਕਥਨੀ॥ ॥ ਰੂਪ
 ਲਛੰਦਾ॥ ॥ ਏਕਦਿਸਪਰਿਛਿਤਹਿਮਿਲਿਕੀਯੋਮੰਤ੍ਰਮਹਨਾਗਾਜਾਮੇਧਸੁਜਗੋਕੇਕਿਵਕੀ
 ਜੀਐਸਵਾਧਾਨਾਬੋਲਿਬੋਲਿਸੁਮਿੰਤ੍ਰਮੰਤ੍ਰਨਮੰਤ੍ਰਕੀਓਬਿਚਾਰਾਸੇਤਦੰਤਮੰਗਾਇਕੋਬ
 ਹੁਜਗਤੋਸੀਅਬਿਚਾਰਾ॥ ੨੦॥ ੧੫੭॥ ਜਗਮੰਤ੍ਰਲਕੋਰਚਿਯੋਤਹਿਕੋਸਅਸਟਪਮਾਨਾ॥
 ਸਟਸਹਿਸਬੁਲਾਇਬਿਤੁਜਾਅਸਟਲੱਛਾਦਿਜਨਾਥਾਂਤਿਭਾਂਤਿਬਨਾਇਕੋਤਹਾਅਸਟਸਹਿ
 ਸਪਰਨਾਗਾਹਸਤਸੁੰਡਪਮਨਤਮਹਿਹੋਮੀਐਪ੍ਰਤਧਾਰਾ॥ ੨੧॥ ੧੫੮॥ ਦੇਸਦੇਸਬੁ
 ਲਾਇਕੋਬਹੁਭਾਂਤਭਾਂਤਨਿਪਾਲਾਭਾਂਤਭਾਂਤਨਕੇਦੀਏਬਹੁਦਾਨਮਾਨੁਰਸਾਲ॥
 ॥ ਹੀਰਚੀਰਪਟੰਬਰਾਦਿਕਬਾਜਾਓਗਜਰਾਜਾਸਾਜਸਾਜਦੀਏਬਹੁਰਾ
 ਜੋਕੋਨਿਪਰਾਜਾ॥ ੨੨॥ ੧੫੯॥ ਮੇਸੀਭਾਂਤਕੀਓਤਹਾਂਬਹੁਬੈਰਖੋਲੋਤਿਹਰਾਜ॥
 ਕਰਨਦੇਵਪਮਾਨਓਅਰਿਜੀਤਕੋਬਹੁਸਾਜਾਏਕਦਿਵਸਚਕ੍ਰਿਐਸਿਪਬਰਮੇਲਕਾਜਾਅਖੇਟਾ॥
 ਦੇਖਿਮਿਗਭੁਇਓਤਹਾਮੁਨਿਗਾਜਸਿਓਭੇਟਾ॥ ੨੩॥ ੧੬੦॥ ਪੈਰੁਯਾਹਿਗਯੋਨਹੀਮਿਗਰੇਰਖੀ॥

ਸਰਬੋਲਾਉਤ੍ਰਪਹਿਨਾਦੀਓਮੁਨਿਆਂਖਿਭੀਇਕੋਲਾਸੰਤਕਸੁਪਨਿਹਾਰਿਕੈਜਿਹਾਗੁ ੬੫
 ਤਾਹਿਉਠਾਇਤਉਨਕੇਗਰੁਰਕੈਨਿਪਜਾਤਭੋਯੋਨਿਪਰਾਇ॥ ੧੧੧੬ ॥ ਅੰਖਉਪਪਾਗਲ
 ਖੇਕਾਮੁਨਿਸਰਪਦੇਖਿਰੁਨਾਕੋਧਕਰਤਭੋਯੋਤਹਾਦਿਸਰਕਤਨੇਤ੍ਰਚਰਨਾਜੈਨਮੋਗ
 ਰਿਭੂਗਿਰਿਭੋਯੋਤਿਹਕਾਟਿਪੈਅਹਿਗਾਇ॥ ਸਪਤਰਿਵਸਨਮੈਮਰੈਯਹਿਸੰਤਸ੍ਰਾਪਸਦਾਇ॥
 ੬॥ ੧੬੨॥ ਸਪਕੋਯੁਨਿਕੈਤ੍ਰਰਿਯੋਨਿਪਮੰਦਰਿਏਕਉਸਾਗਮਧਿਗੀਗਰਚਿਯਉਲ
 ਹਰਿਛੁਐਸਕੋਨਾਬਿਯਾਗਸਪਕੀਤਹੀਮਤੋਕੇਕਾਟਿਪੈਤਿਹਜਾਇ॥ ਕਾਲਪਾਇਕਾਟਿ
 ਓਤਥੈਤਹਿਅਨਕੈਅਹਿਗਾਇ॥ ੧੧੧੭ ॥ ਸਾਠਬਰਖਪੁਮਾਨਲਉਦੁਇਮਾਸਅਉਦ
 ਨਚਾਗਾਜੋਤਿਜੋਤਿਬਿਖੇਰਲੀਨਿਪਰਾਜਕੀਕਰਤਾਗਾਭੂਮਭੂਰਭੁਵੇਤਥੈਜਨਮੇਜਰਾ
 ਜਮਹਾਨਾਸੂਰਬੀਰਹਠੀਤਪੀਦਸਚਾਰਚਾਨਿਧਾਨ॥ ੧੧੧੮ ॥ ਏਉਤਿਸਾਜਪਾਭੂਤਾ
 ਮਾਪਉ॥ ੧॥ ਰਾਜਾਜਨਮੇਜਰਾਜਪਾਵਤਭੁਏ॥ ੧॥ ਰੂਆਲਛੰਦਾ॥ ੧॥ ਰਾਜੋਕੋਗਿਹਪਾ
 ਇਕੋਜਨਮੇਜਰਾਜਮਹਾਨਾਸੂਰਬੀਰਹਠੀਤਪੀਦਸਚਾਰਿਚਾਰਿਨਿਧਾਨਾਪਿਤਰਕੋਬ
 ਧਕੋਪਤੇਸਬਖਿਪਲੀਨਬੁਲਾਇ॥ ਸਰਪਮੇਧਕਰਿਯੋਲਗੋਮਖਪਰਮਕੋਚਿਤਚਾ
 ਇ॥ ੧॥ ੧੬੫॥ ਏਕੋਕੋਸਪੁਮਾਨਲਉਮਖਕੀਨਕੁੰਡਾਬਨਾਇ॥ ਮਤ੍ਰਿਸਕਤਕਰਨੇਲਗੋ
 ਤਹੋਮਾਬਿਪੁਬਨਾਇ॥ ਆਨਆਨਗਿਰੋਭਗੋਤਹਸਪਕੋਟਅਪਾਗਾਜਤ੍ਰਤੇਤ੍ਰਉਠੀਮੈਤਪੁ
 ਨਿਭੂਮਭੂਰਉਦਾਗਾ॥ ੧੧੧੯ ॥ ਹਸਤਏਕਦੁਹਸਤਤੀਨਹਸਤਪੰਚਪਮਾਨਾਬੀਸਹਾਥ ੮੦੬
 ਇਕੀਸਹਾਥਪਚੀਸਹਾਥਸਮਾਨਾਤੀਸਹਾਥਬਤੀਸਹਾਥਛਤੀਸਹਾਥਗਿਰਾਹਾ॥ ਆਨ
 ਆਨਗਿਰੈਤਹਾਸਭੁਭੁਸਮਭੂਤਹੋਇਜਾਇ॥ ੩॥ ੧੬੭॥ ਏਕਹਸਤਪੁਮਾਨਦੋਸੈਹਸਤਪੁਮਾ
 ਨਾਤੀਨੇਸੈਹਸਤਪੁਮਾਨਚਤ੍ਰਸੈਸੁਸਮਾਨਾਪਾਂਚਸੈਖਟਸੈਲਗੋਤਹਬੀਚਾਨਗਿਰੰਤਾਸ
 ਰਸਹਸਤਪੁਮਾਨਲਉਸਭੁਹੋਮੋਹੇਤਅਨੰਤਾ॥ ੧੧੨੦ ॥ ਜਗਾਪੁਰਾਣਕੋਦਾ॥ ੧॥ ਰਹਿ
 ਯੋਸਰਪਮੇਧਿਬੋਭੋਜਗਾਭਾਜੀ॥ ਕਰੋਬਿਪਹੋਮੈਸਰਬਕਾਜੀ॥ ਦਹੇਸਰਬਸਰਪੀਅਨੰਤੀਪ੍ਰਕਾ
 ਰੀ॥ ਭੁਜੋਭੋਗਅਨੰਤੀਭੁਗੋਗਾਜਦੁਆਰੀ॥ ੫॥ ੧੬੮॥ ਕਿਤੇਅਸਟਹਸਤੀਸਤੀਪਾਇਨਾਹੀ॥
 ਸੋ

ਭਾਗਿ ਸਿੰਘੁ ਕਰਤਾਰੁ ਚਰਿਤ੍ਰ ਸਿੰਘੀ ਹਰਨਾਮ ਸਤ੍ਰਪਾਨੀ
 ਦੁਇ ਚੰਦ੍ਰਿਕਾ ਇੰਦ੍ਰਾ ਗੋਸੁਣਾ ਗੁਣ ਸਿੰਘੀ ਪ੍ਰਭੂ ਸਿੰਘੀ ਭਾਗਿ ਸਿੰਘੀ

ਕਿਤੇ ਦੁਆਦਸੇ ਹਸਤ ਲੇਖ ਮਥੁਰਾ ਕਿਤੇ ਦੁਆਦਸੇ ਸਾ ਕਿਤੇ ਜੋ ਜਨੇ ਕੀ ਗਿਰੇ ਹੋਮ ਕੁੰਡੀਆਪਾ
 ਰੀ ਬਿਚੇਤੀ ॥ ੨ ॥ ੧੭੦ ॥ ਕਿਤੇ ਜੋ ਜਨੇ ਦੁਇ ਕਿਤੇ ਤੀਨ ਜੋ ਜਨਾ ਕਿਤੇ ਚਾਰ ਜੋ ਜਨਾ ਦੋਹੂ ਮਥੁਰਾ
 ਨਾ ਕਿਤੇ ਮੁਸਟ ਅੰਗੁਸਟ ਗਿਸਟ ਪਮਾਨੀ ਕਿਤੇ ਛੇ ਛਾ ਗਿਸਟੇ ਅੰਗੁਸਟੀ ਅਰਧਾਨੀ ॥ ੩ ॥ ੧੭੧ ॥
 ਕਿਤੇ ਚਾਰ ਜੋ ਜਨ ਲਉ ਚਾਰ ਕੋ ਸੀ ਛੁਏ ਪਿਤ ਜੋ ਸੇ ਕਰੇ ਅਗਨ ਹੋਮੀ ਛੁਟੇ ਛੁਟੇ ਕੋਟੇ ਦਕਾ
 ਫੰਤ ਕਾਰੀ ਛੁਟੇ ਲਪਟ ਜੁਆਲਾ ਬਸੈ ਬਿਖ ਪਾਰੀ ॥ ੪ ॥ ੧੭੨ ॥ ਕਿਤੇ ਸਪਤ ਜੋ ਜਨ ਲੋਕੋ ਸਾ
 ਸਟੀ ਕਿਤੇ ਅਸਟ ਜੋ ਜਨ ਮਹਾਪਰਮਪੁਸਟੀ ਛੁਏ ਪ੍ਰੋਰ ਬੰਧੀ ਜਰੇ ਕੋਟ ਨਾਹੀ ਭੁਜਿਯੋ ਤੱਛ ਕ
 ਭੁੱਛ ਕੋ ਜੋ ਮਕਾਰੀ ॥ ੫ ॥ ੧੭੩ ॥ ਕੁਲੀ ਕੋਟ ਹੋਮੋ ਬਿਖੇ ਵਹਿਟ ਕੁੰਡੀ ਬਚੇ ਬਾਧਿਯੋ ਪਨੇ ਕੁੰਡ
 ਝੁੰਡੀ ਭੁਜਿਯੋ ਨਗਰਾ ਜੀਤ ਕਿਓ ਇੰਦ੍ਰ ਲੋਕੀ ਜਹਿਯੋ ਬੇਦਮੰਤ੍ਰ ਭਰਿਯੋ ਸਕੋ ਸੋਕੀ ॥ ੬ ॥ ੧੭੪ ॥
 ਬਾਧਿਯੋ ਮੰਤ੍ਰ ਜੰਤ੍ਰ ਗਿਰਿਯੋ ਭੂਮਾਂਧੀ ਆਰ੍ਥਿਯੋ ਆਸਤੀ ਕੀ ਮਹਾ ਬਿਪ੍ਰਸਿਧੀ ਭੁਜਿਯੋ ਚੇਕੁ ਭੂਪ
 ਇੰਦ੍ਰਿਯੋ ਤੇਰ੍ਹ ਤਾੜੀ ਮਹਾਰ੍ਥੇ ਪਓਠਿਯੋ ਤਣੀ ਤੇਰ੍ਹ ਤਾੜੀ ॥ ੭ ॥ ੧੭੫ ॥ ਤਜਿਯੋ ਸਰਪ ਮੇਧੀ ਭੁ
 ਜਿਯੋ ਏਕ ਨਾਥੀ ਕ੍ਰਿਪਾ ਮੰਤ੍ਰ ਸੁਝੈ ਸਬੋ ਸਿਸਾਟੀ ਸਾਜੀ ਸੁਨਹੁਰਾ ਜਸਰ ਦੁਲਾ ਬਿਦਿਆ ਨਿਪਾ
 ਨੀ ਤਪੇ ਤੇਜ ਸਾਵੰਤ ਜੁਆਲਾ ਸਮਾਨੀ ॥ ੮ ॥ ੧੭੬ ॥ ਮਹੀ ਮਾਹਰੂਪ ਤਪੇ ਤੇਜ ਭਾਨੀ ਦਸੰਚਾਰ
 ਚਉਦਾਹ ਬਿਦਿਆ ਨਿਪਾਨੀ ਸੁਨਹੁਰਾ ਜਸਾ ਸਤ੍ਰਗਾ ਸਾਰੰਗ ਪਾਨੀ ਤਜਹੁ ਸਰਪ ਮੇਧੀ ਦੀਜੈ
 ਮੋਹਿਦਾਨੀ ॥ ੯ ॥ ੧੭੭ ॥ ਤਜਹੁ ਜੋ ਨਸਰਪ ਜੋਰੇ ਅਗਨ ਆਪੀ ਕਰੇ ਦਗਧ ਤੋਕੋ ਦੈ ਅਸਥਾ
 ਪੀ ਗਟਿਯੋ ਪੇਟ ਮਧੀ ਛੁਹੀ ਜਮਦਾੜੀ ਲਗੋ ਪਾਪੇ ਤੋਕੋ ਸੁਨਹੁਰਾ ਜਗਾੜੀ ॥ ੧੦ ॥ ੧੭੮ ॥ ਸੁਨੇ
 ਬਿਖੇ ਬੋਲਿਓ ਠਿਯੋ ਆਪਰਾਜੀ ਤਜਿਯੋ ਸਰਪ ਮੇਧੀ ਪਿਤਾ ਬੋਰ ਕਾਜੀ ਬੁਢਿਯੋ ਬਿਖਾਸ ਪਾਸੀ
 ਕਰਿਯੋ ਮੰਤ੍ਰ ਚਾਰੀ ਮਹਾ ਬੇਦ ਬਿਆਕਰਣ ਬਿਦਿਆ ਬਿਚਾਰੀ ॥ ੧੧ ॥ ੧੭੯ ॥ ਸੁਨੀ ਪ੍ਰਤ੍ਰ
 ਕਾਦੁ ਇਗਿਰੀ ਕਾਂਸਰਾਜੀ ਮਹਾ ਸੁੰਦਰੀ ਰੂਪ ਸੋਕੁ ਸਮਾਜੀ ਜੋਇ ਟਿਯੋ ਇਤ ਕੋਹ ਟੇਦੁ ਸਾ
 ਟਪੁਸਟੀ ਕਰਿਯੋ ਪਿਆਨ ਤਨੇ ਕਾਦੇ ਭੁਭਉ ਸਟੀ ॥ ੧੨ ॥ ੧੮੦ ॥ ਮਾਰਿਯੋ ਜੁਧ ਸੁਧੀ ਬਹੇ ਸਸ
 ਤ੍ਰਪਾਤੀ ਗਹਿਰੇ ਅਧਵਧੀ ਸਨਧੀ ਬਿਪਾਤੀ ਗਹਿਰੇ ਹੀਰ ਚੀਰੀ ਸੁਬੀਰੀ ਰਜਾਣੀ ਕਰੇ ਅੱਧਾਂਧੀ
 ਛੁਟੇ ਛੁਟੀ ਸਾਨੀ ॥ ੧੩ ॥ ੧੮੧ ॥ ਕਿਤੇ ਪ੍ਰਭੂ ਪ੍ਰਭੂ ਪ੍ਰਭੂ ਪ੍ਰਭੂ ਪ੍ਰਭੂ ਪ੍ਰਭੂ ਪ੍ਰਭੂ ਪ੍ਰਭੂ ਪ੍ਰਭੂ ਪ੍ਰਭੂ

ਅਨਿਸਾਣੀ ਕਰੋ ਪੰਜਵਰੰ ਪਰਹੈ ਸੁਖੀ ਹੀ ਧਰਿ ਰੋ ਰੰਗੁ ਮੰਤਰੰ ਤੰਤੁ ਛੁਡੀ ਹੀ ॥ ੧੫ ॥ ੧੫ ॥ ਬਿ
 ਭੇਦੰਤਵਰੰ ਪੁਛੈ ਦੋਤਨੀ ਕਰੋ ਮਰਦਨੀ ਮਰਦਨੀ ਮਰਦਮਨੀ ਕਰੇ ਚਰਮਬਰੰ ਛੁਟੇ ਚਉਰ
 ਚਾਰੀ ਗਿਰੇ ਬੀਰਪੀਰ ਛੁਟੇ ਸਸਤ੍ਰਧਾਰੀ ॥ ੧੬ ॥ ੧੬ ॥ ਜਿਥੇ ਕਾਸਕੀ ਸੀ ਹਥਿਯੇ ਸਰਬ
 ਸੇਨਾ ਬਰੀ ਪੁੰਡਰੀਕ ਤਹਿ ਕੀ ਪਿਯੋ ਰਿਨੈਨਾ ਭੁਇਓ ਮੇਲਗੇ ਲੀ ਮਿਲੇ ਰਾਜ ਰਾਜੀ ਭੁਈ ਮਿਤ੍ਰ
 ਰੰ ਸਰੇ ਸਰਬ ਕਾਜੀ ॥ ੧੭ ॥ ੧੭ ॥ ਮਿਲੀ ਰਾਜ ਦਾਜੀ ਦਾਸੀ ਅਨੂਪੀ ਮਹਾ ਬਿਦਵੰਤੀ ਅਪ
 ਰੰ ਸਰੂਪੀ ਮਿਲੇ ਹੀਰ ਚੀਰੀ ਕਿਤੇ ਸਿਆਉ ਕਰਨੀ ਮਿਲੇ ਮੰਤਵੰਤੀ ਕਿਤੇ ਸੇਤ ਬਰਨੀ ॥ ੧੮ ॥ ੧
 ੮ ॥ ਕਰਿਯੋ ਬਿਅਹਰਾਜਾ ਭੁਯੋ ਸੁਪਸਿਨਾ ਭੁਲੀ ਭਾਂਤਿ ਪੋਖੇ ਦਿਜੀ ਸਰਬ ਅੰਨੀ ਕਰੇ ਭਾਂਤ
 ਭਾਂਤੀ ਮਹਾਰਾਜ ਦਾਨੀ ਭੁਏ ਦੋਇ ਪੁਤ੍ਰੀ ਮਹਾਰੂਪਵਾਨੀ ॥ ੧੯ ॥ ੧੯ ॥ ਲਖੀ ਰੂਪਵੰਤੀ ਮਹਾਰਾਜ
 ਦਾਸੀ ਅਨੇ ਚੀਰ ਕੇ ਚਾਰ ਚੰਦ੍ਰ ਨਿਕਾਸੀ ਲਹੈ ਚੰਚਲ ਚਾਰ ਬਿਦਿਆਲ ਲਤਾਸੀ ਕਰਿਯੋ
 ਕੰਜ ਕੀ ਮਾਤ੍ਰ ਸੇਤ੍ਰਾ ਪਕਾਸੀ ॥ ੨੦ ॥ ੨੦ ॥ ਕਿਧੈ ਫੂਲ ਮਾਲ ਲਖੇ ਚੰਦ੍ਰ ਮਾਸੀ ਕਿਧੈ ਪਦਮ
 ਨੀ ਮੇਥਨੀ ਮੰਝਤੀ ਸੀ ਕਿਧੈ ਪੁਰ ਪੀਨਿਆ ਫੂਲੀ ਰਾਇ ਬੇਲੀ ਤਜੇ ਅੰਗ ਤੇ ਬਾਸ ਚੰਦ੍ਰ
 ਫੁਲੇਲੀ ॥ ੨੧ ॥ ੨੧ ॥ ਕਿਧੈ ਦੇਵ ਕੀਆ ਪਿਥੀ ਲੋਕ ਰੂਲੇ ਕਿਧੈ ਜੰਛਨੀ ਕਿਨੀ ਸਿਉਕ
 ਲੇਲੇ ਕਿਧੈ ਹੁਦ ਬੀਜੀ ਫਿਰੇ ਮਧਿ ਬਾਲੀ ਕਿਧੈ ਪੰਡ੍ਰਪਨੀ ਨਚੈ ਕਉਲ ਨਾਲੀ ॥ ੨੨ ॥ ੨੨ ॥
 ਕਿਧੈ ਰਚਾ ਮਾਲੰ ਰਚੀ ਰੰਗ ਰੂਪੀ ਕਿਧੈ ਇਸਤ੍ਰ ਰਾਜ ਚਚੀ ਰੂਪ ਰੂਪੀ ਕਿਧੈ ਨਾਗ ਕੀਆ
 ਕਿਧੈ ਬਾਸਵੀ ਹੋ ਕਿਧੈ ਸੰਖ ਨੀ ਚੜ੍ਹਨੀ ਪਦਮ ਨੀ ॥ ੨੩ ॥ ੨੩ ॥ ਲਖ ਸੋਚਿ ਰੂਪ ਬ
 ਚਿਤ੍ਰ ਅਪਾਰੀ ਮਹਾਰੂਪਵੰਤੀ ਮਹਾ ਜੋਬਨਾਰੀ ਮਹਾਰਿਗਾਨਵੰਤੀ ਸੁਬਿਗਿਆਨ ਕਰਮੀ ਪੜ੍ਹੇ
 ਕੀ ਠਿਬਿਦਿਆ ਸੁਬਿਦਿਆ ਦਿਧਰਮੀ ॥ ੨੪ ॥ ੨੪ ॥ ਲਖੀ ਰਾਜ ਕੀਨਿਆਨ ਤੇ ਰੂਪਵੰਤੀ
 ਲਖੈ ਜੋਤਿਜੁਆਣਾ ਅਪਾਰ ਅੰਨੀਤੀ ਲਖਿਯੋ ਤਾਹਿ ਜਨ ਮੇਜੇ ਆਪ ਰਾਜੀ ਕਰੇ ਪਰਮ ਭੇ
 ਰੀ ਦੀਏ ਸਰਬ ਸਾਜੀ ॥ ੨੫ ॥ ੨੫ ॥ ਬਾਛਿਯੋ ਰੇਹੁ ਤੇ ਸੇਤ ਜੀ ਰਾਜ ਕੀਨਿਆ ਹੁਤੀ ਸਿਸਦਿ
 ਕੀ ਦਿਸਨ ਮਹਿ ਪਸਰ ਪੀਨਿਆ ਭੁਇਓ ਕਉ ਪੁਤ੍ਰੀ ਮਹਾ ਸਸਤ੍ਰਧਾਰੀ ਦਾਸੀ ਚਾਰ ਚਉਦਾ
 ਹ ਬਿਦਿਆ ਬਿਚਾਰੀ ॥ ੨੬ ॥ ੨੬ ॥ ਪਰਿਓ ਅਸਮੇਧ ਪ੍ਰਥਮ ਪੁਤ੍ਰ ਨਾਮੀ ਭੁਇਓ ਅਸੁਮੇ

ਪਾ ਨਦੂਜੇ ਪੁਧਾਨੀ ਅਜੋ ਸਿੰਘ ਰਾਖਿ ਓਰ ਜੀ ਪੁਰ ਸੁਹੀ ਮਹਾ ਜੀ ਗੋਜੇ ਧਾ ਮਹਾ ਜਸ ਪੁਰੀ ॥ ੨੧ ॥ ੧
 ੯੫ ॥ ਕੁਇ ਓਤ ਨਦਰ ਸਤਿ ਬਲਿ ਸਟੀ ਮਹਾਨੀ ਮਹਾ ਜੀ ਗੋਜੇ ਧਾ ਮੁਸ ਸਤ੍ਰ ਪਧਾਨੀ ਹਟੈ ਦੁਸ
 ਟ ਪੁਸਟੀ ਮਹਾ ਸਸਤ੍ਰ ਧਾਰੀ ਬਡੇ ਸਤ੍ਰ ਜੀ ਰੇ ਜੇ ਵੇਰਾ ਵਟਾਰੀ ॥ ੨੨ ॥ ੧੯੬ ॥ ਚੜ੍ਹਿਯੋ ਏਕਾਦਿ
 ਵਸੀ ਅਖੋਂ ਏਨਰੇ ਸੀ ਲਖੇ ਮਿਗਾਧਾਯੇ ਗਯੋ ਅਉਰ ਦੇਸੀ ਸਮਿਓ ਪਰਮ ਬਾਟੀ ਤਕਿ ਓਇ ਕ
 ਤਾਲੀ ਤਹਾ ਦਾ ਉਰ ਕੈ ਪੀਨ ਪਾਨੀ ਉਤਾਲੀ ॥ ੨੩ ॥ ੧੯੭ ॥ ਕਰਿਓ ਰਾਜ ਸੇਨੇ ਕਾ ਫਿਓ ਬਾਰ
 ਬਾਜੀ ਤਕੀ ਬਾਜਨੀ ਰੂਪ ਰਾਜ ਸਮਾਜੀ ਲਗਿਓ ਅਨਤ ਕੋਹ ਹਿਓ ਤਾ ਹਿਗਰੁਭੀ ਕੁਇ
 ਯੋ ਸਿਆਮ ਕਰਣ ਸੁਬਜੀ ਅਦਰਈ ॥ ੨੪ ॥ ੧੯੮ ॥ ਕਰਿਯੋ ਬਾਜ ਮੇਧ ਬਡੇ ਜਗਰਾਜਾ
 ਜਿਏ ਸਰਬ ਰੂਪ ਸਰੇ ਸਰਬ ਕਾਜਾ ਗਾਠਿਯੋ ਜਗਾਥੀ ਤਕਿ ਰਿਯੋ ਮਕੁੰਨੀ ਕੁਲੀ ਰਾਤੋ ਪ
 ਖੇਬਣੀ ਬਿਪੁਤੁੰਨੀ ॥ ੨੫ ॥ ੧੯੯ ॥ ਵਏ ਕੋਟ ਦਾਨੀ ਪਕੇ ਪਰਮ ਪਾਕੀ ਕਲੁ ਮਧਿਕੀ ਨੇ ਬਡੇ
 ਪਰਮ ਪਾਕੀ ਲਗੀ ਦੇਖਨੇ ਆਪਾ ਜਿਉਰਾ ਜਬਾਲਾ ਮਹਾਰੂਪ ਵੰਤੀ ਮਹਾਜੁਆਲਾ ਲਾ
 ॥ ੨੬ ॥ ੨੦੦ ॥ ਉਠਿਯੋ ਪਉਨ ਕੇ ਬੇਗਾ ਸਿਉ ਅੰਗ ਪਤ੍ਰੀ ਹਸੇ ਦੇਖਨ ਗਨੀ ਤੀਯੀ ਬਿਪੁਛੁਤੀ
 ਕੁਇ ਓਕ ਪਰਾਜਾਗਹੇ ਬਿਪੁਸਰਈ ਵਹੇ ਖੀਰ ਖੰਡ ਬਡੇ ਪਰਮ ਗਰਈ ॥ ੨੭ ॥ ੨੦੧ ॥ ਪਖ
 ਮ ਬਾਧਿਕੈ ਸਰਬ ਮੂਰੇ ਮੁਰਾਏ ਪੁਨਰਏ ਰੂਆ ਸੀ ਸਤਾ ਕੇਟਿਕਾਏ ਪੁਨਰਤਪਤ ਕੇ ਖੀਰ ਕੇ ਮ
 ਧਿਤਾ ਰਿਯੋ ਗੁਮ ਸਰਬਾ ਬਿਪੁਨ ਕੋ ਜਾਹਿ ਮਾਰਿਯੋ ॥ ੨੮ ॥ ੨੦੨ ॥ ਕਿਤੇ ਬਾਂਧਿਕੈ ਬਿਪੁਬਾ
 ਚੇਦਿ ਵਾਰੀ ਕਿਤੇ ਬਾਂਧਿਕੈ ਸੀਦੀਏ ਬਿਪੁਕੁਰੀ ਕਿਤੇ ਬਾਂਧਿਕੈ ਕਿਤੇ ਅਗਨ ਜਗੇ ਕਿ
 ਧੇ ਅਧਚੀਰੇ ਕਿਤੇ ਬਾਂਧਿਕੈ ॥ ੨੯ ॥ ੨੦੩ ॥ ਲਗਿਯੋ ਦੇਖ ਰੂਪ ਬਾਢਿਯੋ ਕੁਸਟ ਦੇਹੀ ਸ
 ਬੇ ਬਿਪੁਬੇਲੇ ਕਰਿਯੋ ਰਾਜ ਸਨੇਹੀ ਕੋਹ ਕਉਨ ਸੇ ਬੈਠ ਕੀਜੈ ਬਿਚਾਰੀ ਵਹੇ ਦੇਹ ਦੇਖੀ ਮਿਟੈ ਪ
 ਪਕੁਰੀ ॥ ੩੦ ॥ ੨੦੪ ॥ ਬੋਲੈ ਰਾਜ ਦੁਆਰ ਸਬੈ ਬਿਪੁਆਏ ਬਡੇ ਬਿਆਸ ਤੇ ਆਦਿ ਲੋਕੈ ਬੁ
 ਝਾਏ ਦੇਖੇ ਲਾਗਿ ਸਾਸਤ੍ਰ ਬੋਲੋ ਬਿਪੁਸਰਈ ਕਰਿਯੋ ਬਿਪੁ ਮੇਧ ਬਾਢਿਓ ਰੂਪ ਗਰਈ ॥ ੩੧ ॥
 ੨੦੫ ॥ ਸੁਨਹਰਾ ਜਸਰ ਦੁਲਾ ਬਿਦਿਆ ਨਿਪਨੀ ਕਰਿਯੋ ਬਿਪੁ ਮੇਧ ਸਜਗੀ ਪਮਾਨੀ ਕੁਇ ਓ
 ਮਾਕਸਾ ਮਿਸਰਿ ਮਿਸਰਿ ਮਿਸਰਿ ਮਿਸਰਿ ਮਿਸਰਿ ਮਿਸਰਿ ਮਿਸਰਿ ਮਿਸਰਿ ਮਿਸਰਿ ਮਿਸਰਿ ॥ ੩੨ ॥ ੨੦੬ ॥ ਸੁਨਹ

ਬਿਆਸਤੋਪਰਬਾਸਟੇਟਸਨੀਦਰੇਹੋਤੇਕੁਸਟਸਰਬੰਧਿਪਾਨੀਬੋਲੋਬਿਪ੍ਰਬਿਆਸੀਸੁਨੇਲਾ ੬੭
 ਗਿਪਰਬੀਪਰਿਯੋਭੂਪਯਾਇਨਤ੍ਰੇਸ਼ੁਰਬਗਰਬੀ ੨੬ ॥੨੦॥ਸੁਨਹੁਸਰਦੁਲੁਬਿਦਿਆ
 ਨਿਧਾਨੀਹੁਭੁਰੁਥਕੇਬੀਸੋਮੇਰਪੁਰੁਨੀਕੁਇਭਿਤਾਹਿਕੇਬੀਸੋਮੇਰਮਰਾਜਾਦੀਜੈਛਰਦਾਨੀ
 ਨਿਧਾਨੀਬਿਰਾਜਾ ੨੭ ॥੨੧॥ਕੁਇਭਿਤਉਨਕੀਜਵਮੇਜਦੁਰਾਜੀਦਸੀਚਾਰੋਚੇਦਾਹਬਿ
 ਦਿਆਸਮਾਜੀਕੁਇਭਿਤਾਹਿਕੇਬੀਸੋਮੇਸਤਨੇਨੀਕੁਇਤਾਹਿਕੇਕਉਰੰਭਿਪਾਨੁਦੇਖੀ ੪੧ ॥
 ੨੦੬॥ਕੁਇਭਿਤਾਹਿਤੇਬੀਸੋਮੇਸਿਤਰਾਸਟਰੀਮਹਾਜੀਗਜੇਧਾਪ੍ਰਬੇਧਾਮਹਾਅਸਤੀਕੁਇਤਉ
 ਨਕੇਕਉਰਵੰਕੂਰਕਰਮੀਕੀਭਿਛੁਰਦੈਜੈਟਕੁਲਛੈਕੁਕਰਮੀ ੪੨ ॥੨੧॥ਕੀਭਿਛੁਰੀਖਮੇਅਗ
 ਸੋਨਾਸਮਾਜੀਕੁਇਭਿਜੁਪਸੁਧੀਸਮੁਹਿਪੰਡਰਾਜੀਤਹਾਗਰਜਿਯੋਅਰਜਨੀਪਰਮਬੀਰੀਧਨੁ
 ਰਬੇਦਗਿਆਤਾਤਜੇਪਰਮਤੀਰੀ ੪੩ ॥੨੧॥ਤਜੀਬੀਰਬਨਵਰੀਬੀਰਖੇਤੀਹਟਿਭੁਰੀਖ
 ਮੰਸਭੈਸੋਨਾਸਮੇਤੀਦਈਬਾਣਸਿਜਗਰੇਭੁਰੀਖਮੇਟੀਜਯਪੰਤ੍ਰਪਾਇਭਿਸੁਖੀਪਾਨੁਦੇਖੀ ੪
 ੪ ॥੨੧॥ਕੁਇਦੇਟਸੋਨਪਤੀਸੋਨਪਾਲੀਕੁਇਭਿਯੋਰਜੁਪਤਹਾਤਉਨਕਾਲੀਹਨਿਭਿਧਿਸ
 ਟਦੇਨਤਜੈਦੇਟਪਾਣੀਕਰਿਭਿਜੁਪਤੇਦੇਵੇਲੇਕਪਯਾਣੀ ੪੫ ॥੨੧॥ਕੁਇਕਰਦਸੋਨਪਤੀਛੁਰ
 ਪਾਲੀਮਾਰਿਭਿਜੁਪਕੂਧੀਮਹਾਬਿਕਾਲੀਹਟਿਭਿਤਾਹਿਪੰਥੀਜਦੀਸੀਸਕਪਿਭੀਗਿਰਿਭਿਤਉ
 ਟਜਿਧੁਸਟਰੀਰਾਜਥਪਿਭੀ ੪੬ ॥੨੧॥ਕੁਇਸੋਟਪਾਲੀਬਲੀਸੁਲਸਲਿਖੀਕੁਲੀਕੁਤਿ
 ਕੁਇਯੋਬਲੀਪੰਡਦਾਲਿਖੀਪੁਨਰਹਸਤਜੁਪਿਸਟਰੀਸਕਤਬੇਦੀਗਿਰਿਯੋਜੁਪਤੁਮੰਬਲੀਕੁ
 ਪਬੇਦੀ ੪੭ ॥੨੧॥ਚਉਪਈ ॥ਸਲ੍ਹਰਾਜਾਜਉਨੈਦਿਨਜੁਝਾਕਉਰੰਭਿਹਾਰਤਵਨਤੇ
 ਸੂਝਾਜੁਝਰੁਸਲ੍ਹਕੁਇਭਿਅਸਤਾਮਾਕੁਇਯੋਕੋਟਕਰਕੁਇਕਜਾਮਾ ੪੮ ॥੨੧॥ਧਿਸ
 ਟਦੇਨਮਾਰਿਭਿਅਤਿਰਥੀਪਾਂਡਵਸੋਨਕੁਲੇਕਰਿਮਥੀਪਾਂਡਵਕੋਧੋਚੇਸੁਤਮਾਰੇਦਾਆਪੁਰ
 ਮੇਬਡਕੀਨਅਖਾਰੇ ੨ ॥੨੧॥ਕਉਰਉਰਾਜਕੀਯੋਤਬਜੁੱਧਾਕੁਮੀਮਸੀਗਹੁਇਕੋਅਤਿਕੁਧਾ
 ਜੁਪਕਰਤਕਬਉਨਹੀਹਰਾਕਾਲਬਲੀਤਿਹਆਨਿਸੰਘਾਰਾ ੨ ॥੨੧॥ਕੁਜੀਗਪਯਾਤ
 ਛੰਦਾ ॥ਜਹਾਂਕੀਮਕਰਗਾਧਿਭਿਜੁਧਮਚਿਯੋਛੁਟੀਥਹਮਤਾਗੀਮਹਾਰੁਦਨਰਿਯੋਉਰੰਭ

Digitized by Panjab Digital Library | www.panjabdigilib.org

ਹਕਾਏ ਚਕ ਹਕ ਲਾਗੀ ਪਨੀ ਪਨੀ ਪਿਯੋ ਚਕਿਯੋ ਜਫਰ ਜੀ ਪ੍ਰੀ ਲੋਕ ਕੀ ਪਿਯੋ ॥ ੧੫ ॥ ੨੩ ॥ ਹਨਿਯੋ ੬੮
 ਜਵਰੇ ਜੇ ਪਨੀ ਜੁਪਰੁ ਮੀ ਭੁਜੇ ਸਤੋ ਜੇ ਪਾ ਚਲੀ ਪਾ ਮਧੁਮੀ ਕਰਿਯੋ ਜਸਿ ਹਕ ਵਕਿਉ ਰਪਾਲੀ ॥ ਪੁਨਰੁ
 ਜਾਇਕੈ ਮੀ ਭਿ ਸਿਝੇ ਚਿਵਾਲੀ ॥ ੧੬ ॥ ੨੩ ॥ ਤਹਾ ਏਕ ਕੀ ਪ੍ਰਥਾ ਸਿਉ ਜੁਪਾ ਮਚਿਕੀ ਤਹਾ ਕੁਰਪਾਲੀ ਪੁਰਾ
 ਰੰਗ ਰਚਿਕੀ ਤਹਾ ਸਤ ਕੇ ਭੀ ਮਹਸਤੀ ਚਲਾਏ ॥ ਫਿਰੈ ਮਧਿਗੋਟੀ ਅਜਲ ਉਨਾਏ ॥ ੧੭ ॥ ੨੩ ॥ ਸੁ
 ਨੇ ਬੈਨ ਕਉ ਰੂਪਾਇਉ ਮੇ ਡਿਨ ਕੀ ਕਸਿਯੋ ਹਾਸ ਮੈ ਦੇ ਬੁਲਿਯੋ ਏ ਮਬਾਕੀ ਚਹਿਯੋ ਨ ਕੇ ਮੇ ਕੁਸਰ ਛੁੜੀ ਸਵਾ
 ਨੀ ਭੁਈ ਤਉ ਨਹੀ ਰੇ ਗਤੇ ਭੁਪਹਾਨੀ ॥ ੧੮ ॥ ੨੩ ॥ ॥ ਇਮ ਚਉਗ ਸੀ ਬਦਖ ਪਮਾਨੀ ਸੁ
 ਪਤਮਾ ਹਿ ਚਉਥੀ ਸ ਦਿਨ ਨੀ ॥ ਰਾ ਕੀ ਚਿਜ ਨ ਮੇ ਜੇ ਰਜਾ ਕਾਲ ਨੀ ਸਾਨੁ ਬਹੁ ਰਿਸਿ ਰਿਗਾ ਜਾ ॥ ੧ ॥
 ੨੩ ॥ ॥ ਏਤਿ ਮਨੋ ਜਾ ਮਾ ਪਤ ਭੁਇਨਾ ॥ ਚਉਪਈ ॥ ਅਸੁ ਮੇ ਧਮ ਰੁਮ ਸਮੇ ਦਹਾਰਾ ਮ
 ਹਾ ਸੁਰ ਸਤ ਵਾਨ ਅਪਥਾ ਮਹਾ ਬੀਰ ਬਹਿ ਆਧ ਪਨ ਪਧਰਾ ਗਾਵਤ ਕੀ ਰਤਿ ਦੇ ਸਸਕੁ ਪਰਘਰਾ ॥
 ੧ ॥ ੨੩ ॥ ਮਹਾ ਬੀਰ ਅਰਮਾ ਧਨ ਪਧਰਾ ਕਾ ਪਤਤੀ ਨ ਲੋਕ ਜਾ ਕੇ ਰੁਹਾ ਬਰੁ ਮਹੀ ਪਅਰ ਅਖ
 ਰੂਪਤਾ ਪਾ ਅਮਿਤ ਤੇਜ ਜਗ ਜਾ ਪਤ ਜਾ ਪਾ ॥ ੨ ॥ ੨੩ ॥ ਅਜੇ ਸਿੰਘ ਉਤ ਸੁਰ ਮਹਾਨਾ ਬਰੁ ਮਹੀ
 ਪਦ ਸਚ ਧਨਿ ਪਾਨਾ ਅਨ ਬਿਕਾਰ ਅਨ ਤੋਲਾ ਅਤੁਲ ਬਲਾ ਅਰਿ ਅਨੇਕ ਜੀ ਤੇ ਜਿਨ ਦਲ ਮਲਾ ॥
 ੩ ॥ ੨੪ ॥ ਜਿਨ ਜੀ ਤੇ ਸੰਗਾ ਮਾਨੇ ਕਾ ਸਸਤ ਅਸਤ ਪਰਿਛਾ ਰੂਨ ਏਕਾ ਮਹਾ ਸੁਰ ਗੁਨ ਵਾਨ ਮਹਾ
 ਨਾ ਮਨੁ ਤੋਲੇ ਕਸਕ ਲਾਜਿ ਹਾਨਾ ॥ ੪ ॥ ੨੪ ॥ ਮਹਨ ਕਾਲ ਜਨ ਮੇ ਜੇ ਰਜਾ ਮੰਤ੍ਰ ਕੀ ਚਿੰਤੀ ਨ
 ਸਮਾਜਾ ਰਾਜ ਤਿਲ ਕੁਪਤਿ ਅਭਿਖੇਖਾ ਨਿਰਖਤ ਕੁਏ ਸਿਪਤ ਕੀ ਰੇਖਾ ॥ ੫ ॥ ੨੪ ॥ ਇਨ ਮਹਿ
 ਰਾਜ ਕਵਨ ਕਉ ਦੀਜੈ ਕਉ ਨਿਪਤਿ ਸੁਤ ਕਉ ਨਿਪਕੀ ਜੋ ਚਰੀਆ ਪੁਤ ਨਰਾਜ ਕੀ ਜੇਗਾ ਯਹਿ ਕੋ
 ਜੇਗਾ ਨਰਾਜ ਕੇ ਭੁਗਾ ॥ ੬ ॥ ੨੪ ॥ ਅਸੁ ਮੇ ਪਕੇ ਦੀਨੇ ਰਾਜਾ ਜੇ ਪਤਿ ਭਾਖਿਯੋ ਸਕਲ ਸਮਾਜਾ ਜ
 ਨ ਮੇ ਜਾ ਕੀ ਸੁਰਤਿ ਕਰਾਈ ॥ ਅਸੁ ਮੇ ਪਕੇ ਵਜੀ ਵਪਾਈ ॥ ੭ ॥ ੨੪ ॥ ਦੂਸਰ ਭਾਇ ਹੁਤੇ ਜੇ ਏਕਾ
 ਰਤਨ ਦੀਏ ਤਿਹ ਦਰਬਾਨੇ ਕਾ ਮੰਤ੍ਰੀ ਕੋ ਅਪਲਾਹਿ ਰਾਇ ਭਾ ਦੂਸਰ ਭਾਇ ਹੁਤਿ ਮੈ ਬੈਠਾਇ ॥ ੮ ॥
 ੨੪ ॥ ਤੀਸਰੇ ਜੇ ਰਜਾ ਆਸੁ ਰਹਾ ਮੈਨ ਪਾਲਤ ਕੇ ਪੁਨ ਕਹਾ ਬਖਸੀ ਕਰਿਤ ਕੇ ਰਹਿ ਰਾਯੋ ॥
 ਸਬਦ ਲੋਕੇ ਤਿਹ ਕਾ ਮਚਲਾਇ ॥ ੯ ॥ ੨੪ ॥ ਚਾਜ ਪਾਇ ਸਬਹੁ ਸੁਖ ਪਾਇ ॥ ਭੂਪਤਿ ਕੇ ਨ

੨ ਬਸੁਖਾਅਯੋਗਤੇਗਹਿਚੋਸਤਿਮਿਦਗਾ। ਬਾਜਤਹੋਕਈਕਿਦਿਉਪੰਗਾ॥ ੧੦॥ ੨੪॥ ਦੂਸਰਭਾਇਕੁ
 ਮਦਅੰਧਾਦੇਖਤਨਚਤਲਾਇਸੁਗੰਧਾ॥ ਚਯਸਾਜਦੁਹੰਤੋਕੂਲਾ॥ ਵਾਹੀਕੋਜਾਇਛੁੜਸਿਰਝੂਲਾ॥
 ੨੫॥ ੨੫॥ ਕਰਤਕਰਤਥਹਦਿਨਅਸਰਜਾ॥ ਉਨਦੁਹੰਤੂਥਿਓਰਾਜਸਮਾਜਾ॥ ਮਦਕਹਿਅੰਧਭੁਏ
 ਦੇਉਕ੍ਰਾਤਾ॥ ਹਾਜਕਰਨਕੀ॥ ਬਿਸਰੀਥਾਤਾ॥ ੧੨॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥
 ਚੇਇ॥ ਜਿਹਰਖੇਸੇਈਰਹੈ॥ ਜਿਹਜਾਨੈ॥ ਤਿਹਦੇਇ॥ ੧੩॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥
 ਨੇਇਹਜਬਾਹੀ॥ ਪ੍ਰਜਾਏਕਸਭਬਸਿਕੁਏਤਬਹੀ॥ ਅਉਖਸਿਹੋਇਗਏਨੇਬਖਵਾਸਾ॥ ਜੇਰਾਖਤ
 ਥੇਸਿਪਕੀਆਸਾ॥ ੧੪॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥
 ਉਸੇਮੇਕਛੁਰਿਸਕਬਿਚਾਰਿਯੋ॥ ਅਜੈਸੁਨਤਇਹਭਾਂਤਿਉਚਾਰਿਯੋ॥ ੧੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥
 ਰੈਵਾਕਘਰੈਕਹਯਹਬਧੈਸੂਤਾ॥ ਕਹਾਸਤ੍ਰਯਾਤੇਮਰੈਜੋਰਜੀਆਕਾਪੂਤਾ॥ ੨॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥
 ਯਹੈਆਜੁਹਮਖੇਲਾਬਿਚਾਰੀ॥ ਸੋਰਾਖਤਹੈਪਰਟਪੁਕਰੀ॥ ਏਕਹਿਰਤਨਰਾਜਧਨੁਲੀਨਾ॥ ਦੁਤੀ
 ਐਅਸੁਉਸਟਗਜਲੀਨਾ॥ ੧॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥
 ਆਪਾਸਾਢਾਹਧਰੈਕਸਵਾਵਾ॥ ਕਹਾਖੇਲੋਧੈਕਰੈਕਰਾਵਾ॥ ੩॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥
 ਹਾਦੇਖਤਉਚਨੀਚਨਰਨਹਾ॥ ਜੁਵਲਾਹੂਪਸੁਦਰਪਾਬਾਢੀ॥ ਭੂਪਨਫਿਰਤਸਿੰਘਾਰਕਾਢੀ॥ ੩
 ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥
 ਬਹੁਲਾਯੋ॥ ਬਸਤ੍ਰਬਾਜਗਜਬਹੁਤਹਰਾਇਯੋ॥ ੪॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥
 ਦਿਸਉਠੇਸੁਭਟਅਸਿਕਾਢਾ॥ ਚਮੱਕਹਿਕਹੂੰਅਸਨਕੀਪਰਾ॥ ਬਿਛੁਗਈਲੇਖਾਨੇਕਾਪਰਾ॥
 ੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥
 ਜੁਗਨਦੈਤਫਿਰਹਿਹਰਖਾਨੇ॥ ਗੀੜ੍ਹਸਿਵੋਬੇਲਹਿਅਪਮਨੇ॥ ਭੂਤਪ੍ਰੇਤਨਚਹਿਗਵਹਿ॥ ਕਹੁਕਹੁ
 ਸਬਦਬੈਤਲਸੁਨਾਵਹਿ॥ ੬॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥
 ਰਾ॥ ਬਿਸੰਤਕਹੂੰਗਿਰੇਗਜਮਾਤੇ॥ ਸੇਵਤਕਹੂੰਸੁਭਟਰਣਤਾਤੇ॥ ੭॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥
 ਏਜੇਵਤਕੁਰਮਲੇਕਪਠਾਏ॥ ਕਟਿਗਏਕਹੂੰਕਉਰਅਰੁਭਰਮਾ॥ ਕਟਿਗਏਗਜਬਾਜਨਕੇਬਰਮਾ॥
 ੮॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥ ੨੫॥

ਰਾਜਾ ਬਾਜਤਾ ਰੂਪਾ ਗਾਇਏ ॥ ੧॥ ੨੬੨ ॥ ਰੂਪਾ ਅਸਕਾਲ ਜਲ ਦੁਜਿ ਮਹਾਜਾ ॥ ਭੂਤ ਪਿਸਾਚ ਭੀ ਹੋ ॥ ੨੬੩ ॥
 ਰੂਪਾ ॥ ਰੂਪਾ ਰੂਪਾ ਇਹ ਵਿਸਤਾਰ ਜਿਓ ॥ ਕਾਇਰ ਹੁਤੇ ਸੇਭੀ ਨਹੀ ਭਾਜਿਓ ॥ ੨੬੪ ॥ ਰਹਿਗਈ ਸੁਰਜਿ
 ਖਗ ਕੀਟੇ ਕਾ ॥ ਕਟਿ ਗਏ ਸੁਰੁ ਸੁੰਦਰ ਅਨੇਕਾ ॥ ਨਾਚ ਤੇ ਜੋਗ ਨ ਕਹੀ ਬਿਭਾ ॥ ਪਾਵਤ ਭੂਤ ਪੇਤਾ ਬਿਕਰਾ
 ਰਾ ॥ ੧੧ ॥ ੨੬੪ ॥ ਪਾਵਤ ਅਪੋਕ ਮਧੋ ਅਨੇਕਾ ॥ ਮਾਂਡਿ ਹੋਰਾ ਵਡ ਗਾਇ ਹੋਰੇ ਕਾ ॥ ਅਨਹਰ ਬਾਅਸ
 ਹਰ ਬਾਜਾ ॥ ਕਾਇਰ ਹੁਤਾ ਵੇਨ ਹੀ ਰਾਜਾ ॥ ੧੨ ॥ ੨੬੫ ॥ ਮੰਦਲ ਤੁਰਕ ਰੁਕ ਰੋਰਾ ॥ ਗਾਜ ਸਰਾਵਤ ਰਾ
 ਗਾ ਸਿੰਦੋਰਾ ॥ ਮੰਕ ਸਿਦਾ ਮਨ ਜਿਓ ਕਰਵਾਰਾ ॥ ਬਰਸਤ ਬਾਨ ਨ ਮੇਘ ਅਪਾਰਾ ॥ ੧੩ ॥ ੨੬੬ ॥ ਪ੍ਰਮਿ
 ਪਾਇ ਲੋਲੇ ਹਰੁ ਚਾਤੇ ॥ ਖੇਲ ਬਸੰਤ ਮੇਨ ਮਦ ਮਾਤੇ ॥ ਗਿਰ ਗਏ ਕਹੂ ਜਿਹ ਰਾਮ ਰੁਜਾ ਅਨਾ ਬਾਰਜਤ
 ਗਿਪ ਪਕਾਰਤ ਸੁਆਨਾ ॥ ੧੪ ॥ ੨੬੭ ॥ ਉਨ ਦਲ ਦੁਹੀ ਰਾਇ ਨ ਕੋ ਭਾਜਾ ॥ ਠਾਂਦਿ ਨ ਸਕਿਓ ਹੀ ਕਾ ਅਰੁ
 ਜਾ ॥ ਤਕਿਓ ਭੰਡ ਵੇਸ ਬਿਚ ਛਨਾ ॥ ਰਾਜਾ ਸਿਪਤਿ ਤਿਲ ਕਸੁ ਭਲ ਛਨਾ ॥ ੧੫ ॥ ੨੬੮ ॥ ਮਦ ਕਹਿ ਮੰਤ
 ਰੁਏ ਜੋਰਾ ਜਾ ॥ ਤਿਨ ਕੋ ਗਏ ਮੇਸੁ ਹੀ ਕਾਜਾ ॥ ਛੀਨ ਛਾਨ ਛਿਤ ਛਤ ਛਿਰਾਏ ॥ ਮਹਾਰਾਜਾ ਪਹੀ ਕਹਾਏ ॥
 ੧੬ ॥ ੨੬੯ ॥ ਆਗੇ ਚਲੇ ਅਸ ਮੇਦਾਰਾ ॥ ਪਾਵਹਿ ਪਛੇ ਛੁਏ ਜਾਪਾਰਾ ॥ ਗੋਜ ਹਿ ਸਿਪਤਿ ਤਿਲ ਕਮ
 ਹਾਰਾ ਜਾ ॥ ਰਾਜ ਪਾਟ ਵਾਹੁ ਕਓ ਛਾਜਾ ॥ ੧੭ ॥ ੨੭੦ ॥ ਰੂਪਾ ਇਕ ਆਹਿ ਸਨ ਉਛੀ ਬ੍ਰਹਮਨਾ ਪੰਡਤ ਬੰਦੋਮ
 ਹਾ ਬਰੁਨ ਜਨ ॥ ਭੂਪਤਿ ਕੋ ਗੁਰ ਸਰੁ ਰੁਕੀ ਪੂਜਾ ॥ ਤਿਹ ਬਿਨੁ ਅਵਰਨ ਮਾਨ ਹਿੰਦੂ ਜਾ ॥ ੧੮ ॥ ੨੭੧ ॥ ਰੂ
 ਜੋਗ ਪਯਾਤ ਛੰਦਾ ॥ ਕਹੂ ਬ੍ਰਹਮ ਬਾਨੀ ਕਹਿ ਬੇਦ ਚਰਚਾ ॥ ਕਹੂ ਬਿਪ੍ਰਬੈਰੇ ਕਰਹਿ ਬ੍ਰਹਮ ਅਰਚਾ
 ॥ ਰੂਪਾ ਬਿਪ੍ਰਸਨਾ ਛਤੇ ਏਕਲ ਛਨਾ ॥ ਕਰੈ ਬਕਲ ਬਸੰਤ ਫਿਰੈ ਬਾਇਓ ਛਨਾ ॥ ੧੯ ॥ ੨੭੨ ॥ ਕਹੂ ਬੇਦ ਸਿ
 ਆਮੀ ਸੁਰੰਸਾ ਬਗਾਵੈ ॥ ਕਹੂ ਜੁਜਰ ਬੇਦ ਪੜੈ ਮਾਨ ਪਾਵੈ ॥ ਕਹੂ ਰਿਗ ਬਾਜੈ ਮਹਾ ਅਰਥ ਬੇਦੀ ॥ ਕਹੂ ਬ੍ਰਹ
 ਮ ਸਰਾ ਕਹੂ ਬਿਸਨ ਕੇਦੀ ॥ ੨੦ ॥ ੨੭੩ ॥ ਕਹੂ ਅਸਟ ਵੇਐ ਅਵਤਾਰ ਕਥੈ ਕਥਾਣੀ ॥ ਦਸੀ ਚਾਰ ਚਉਦਾਹ
 ਬਿਦਿਆ ਨਿਧਾਨੀ ॥ ਤਹ ਪੰਡਤੀ ਬਿਪ੍ਰ ਪਰਮ ਪੁਖੀਨੀ ॥ ਚਹੇ ਏਕਾ ਸੀਨਿ ਰਾਸੀ ਬਿਧੀਨੀ ॥ ੨੧ ॥ ੨੭੪ ॥ ਕ
 ਹੂ ਕੋ ਕਥਾ ਪੜੈ ਨੀਤ ਧਰਮੀ ॥ ਕਹੂ ਨਿਆਇ ਸਾਸਤ੍ਰ ਪੜੈ ਛਤ ਕਰਮੀ ॥ ਕਹੂ ਬ੍ਰਹਮ ਬਿਦਿਆ ਪੜੈ ਬਿਭਮ
 ਬਾਨੀ ॥ ਕਹੂ ਪ੍ਰੇਮ ਸਿਓ ਪਾਠਿ ਪਾਠਿਐ ਪਿੜਾਨੀ ॥ ੨੨ ॥ ੨੭੫ ॥ ਕਹੂ ਪ੍ਰਾਕਰਤ ਨਾਗ ਭਾਖਾ ਉਚਾਰਹੀ ॥ ਕਹੂ
 ਸਹਸਰਿ ਰਾਜ ਬਿਭਮ ਬਾਨੀ ਬਿਜਾਏ ॥ ਕਹੀ ਯਾਧ ਰੁਧੀ ॥ ਕਹੀ ਤਨਾਏ ॥ ਕਹੀ ਕੰਦਰੀਧ ਸਿਦਿਆ

ਆਬਤਾਵੈ॥ ੫॥੨੭੬॥ ਕਹੂੰ ਨਿਆਇਮੀ ਮਾਸਕਾਤਰਕਸਾਸਤੀ॥ ਕਹੂੰ ਅਗਨਿਬਾਦੀ ਪਰੈ ਕ੍ਰਮ
 ਅਸਤੀ॥ ਕਹੂੰ ਬੇਦਪਾਤੈ ਜਲੈ ਸੇਖ ਕਰਨੀ॥ ਪਕੈ ਚਕੁਚਵ ਵਹਿ ਬਿਦਿਆ ਨਿਧਨੀ॥ ੬॥੨੭੭॥ ਕਹੂੰ ਬੁ
 ਖਬਾਚੈ ਕਹੂੰ ਕੋਮਦੀਅੀ॥ ਕਹੂੰ ਸਿਧਕਾਸਸਤੀ॥ ਸਸਤੀ॥ ਕਹੂੰ ਬਿਆਕਰਣੈ ਬੈਸਕਾਥਾਪਕ
 ਬੈ॥ ਕਹੂੰ ਪਾਰਿਆਕਾਸਕਾਸਥਮਥੈ॥ ੭॥੨੭੮॥ ਕਹੂੰ ਬੈਠਮਨੇਰਮਾਚੀਥਬਾਚੈ॥ ਕਹੂੰ ਗਾਇਸ
 ਗੀਤਮੇਗੀਤਨਾਚੈ॥ ਕਹੂੰ ਸਸਤੀ ਸਰਬ ਬਿਦਿਆ ਬਿਚਾਰੈ॥ ਕਹੂੰ ਅਸਤੀ ਬਿਦਿਆ ਬਾਚੈ ਸੇ
 ਕਟਾਰੈ॥ ੮॥੨੭੯॥ ਕਹੂੰ ਗਜਕੇਜੁਪਕੈ ਕੋਦਿਖਾਵੈ॥ ਕਹੂੰ ਪੜਗਾਬਿਦਿਆ ਜੁਝੈ ਮਨੁਪਾਵੈ॥ ਕ
 ਹੂੰ ਬਾਕਾਬਿਦਿਆ ਛੋਰਪਖਾਨੀ॥ ਕਹੂੰ ਜਲਤੁਰੰਬਾਕਾਬਿਦਿਆ ਬਖਾਨੀ॥ ੯॥੨੮੦॥ ਕਹੂੰ ਬੈਠਕੈ
 ਗਾਰੀਗੀਥਬਾਚੈ॥ ਕਹੂੰ ਸਾਭਵੀਰਾਸਭਾਖਾਸੁਰਾਚੈ॥ ਕਹੂੰ ਜਾਮਨੀਤੋਰਕੀਬੀਰਬਿਦਿਆ॥ ਕ
 ਹੂੰ ਪਾਰਸੀਕੋਚਾਬਿਦਿਆ ਮਛਿਦਿਆ॥ ੧੦॥੨੮੧॥ ਕਹੂੰ ਸਸਤੀ ਪਾਉ ਬਿਦਿਆ ਬਤੋਗੇ॥
 ਕਹੂੰ ਅਸਤੀ ਪਾਤਕਪੈ ਚਲੈ ਗੋ॥ ਕਹੂੰ ਚਰਮਕੀਚਾਰਾਬਿਦਿਆ ਬਤਾਵੈ॥ ਕਹੂੰ ਬ੍ਰਹਮਾਬਿਦਿ
 ਆਕਰੈ ਵਰਬਪਾਵੈ॥ ੧੧॥੨੮੨॥ ਕਹੂੰ ਨਿਤ ਬਿਦਿਆ ਕਹੂੰ ਨਾਦ ਬੈਦੀ॥ ਕਹੂੰ ਪਰਮੇਸਰਾਨਕਬੈ
 ਕਤੇਬੀ॥ ਸਭੈ ਅਛੰਗਾਬਿਦਿਆ ਕਹੂੰ ਦੇਸਬਾਨੀ॥ ਸਬੈ ਦੇਸਪੁਜਾਸਮਸਤੈ ਪਧਨੀ॥ ੧੨॥੨੮੩॥
 ਕਹੂੰ ਸਿੰਘਨੀ ਦੁਪਬਛੇਚੁਪਾਵੈ॥ ਕਹੂੰ ਸਿੰਘਲੈ ਸੀਗਗਉ ਆਚਰਾਵੈ॥ ਛਿਹੈ ਸਪੁਨਿਕੂਪੋਤੈ ਨਿਸ
 ਲਬਾਨੀ॥ ਕਹੂੰ ਸਸਤੀ ਸਤਕਥੈ ਕਥਾਨੀ॥ ੧੩॥੨੮੪॥ ਤਥਾਸੋਤਮਿਤ੍ਰਿਥਮਿਤ੍ਰਿਸਤੀ॥ ਜਥਾਏਕਛਤੀ
 ਤਥਾਪਰਮਛਤੀ॥ ਤਹਾਗਯੋਅਜੈ ਸਿੰਘਾਸੁਰਾਸੁਕੁਪੀ॥ ਹਨਿਯੋਅਮੁਮੇਧਕਰਿਯੋਪਰਮਜੁਧੀ॥ ੧
 ੪॥੨੮੫॥ ਰਜੀਆਪੁਤ੍ਰਾਦਿਖਿਯੋਰੂਰੇਦੁਇਕੁਤੀ॥ ਗਹੀਸਰਦਾਬਿਪੁਲਿਯੋਇਵਬਾਤੀ॥ ਗਹੈਸ
 ਰਬਮਿਲੈਪਾਨਦਾਨੀ॥ ਸਰਨੀਸਰਨੀਗੁਰਨੀ॥ ੧੫॥੨੮੬॥ ਕਹੂੰ ਪਾਣੀ॥ ਤਥਾਪਤਤਹਾਦੁਤਪਠਾਏ
 ਤ੍ਰਿਪਤਿਸਕਲਾਦਿਜਕੀਤ੍ਰਿਥਾਏ॥ ਅਸਮੇਦਾਅਰੁਅਸਮੇਵਰਾਥਾ॥ ਬੁਜਪਰੇਪਰਿਤਾਕਿਤਿ
 ਹਰਾ॥ ੧॥੨੮੭॥ ਸਕੈਦਿਜਬਾਪਿਦੇਹੁਦੁਅੰਮੋਹਾ॥ ਨਾਤਰਧਰੇਦੁਰਜਨਵਤੇਹੁ॥ ਕਰਉਨਪੁਜਾਦੇਉ
 ਨਦਾਨਾ॥ ਤੋਕੋਦੁਖਦੇਵੈਦਿਜਨਨਾ॥ ੨॥੨੮੮॥ ਕਹਾਮਿਰਤਕਵੁਇਕੁਨਲਗਾਏ॥ ਦੇਹੁਮੇਤ੍ਰਮ
 ਕਹਾਲੰਜਾਏ॥ ਜਉਦੁਅੰਮੋਤ੍ਰਮਦੇਹੁਨਮੋਹਾ॥ ਤਉਹਮਸਿਖਲਹੈਇਹੈਤੋਊ॥ ੩॥੨੮੯॥ ਤਥਾਦਿ

ਸਰਨ

ਜਉ ਪ੍ਰਕਾਤ ਕੀਯੋ ਇਸਨਾ ਦੇਵ ਪਿਤ੍ਰ ਤੇ ਬੀਧਿ ਨਾਨਾ ਚੰਦਨ ਕੁੰਕਮ ਖੋਰ ਲਗਾਏ। ਚਲਕ ਰਿਹਾਜ ੭੦
 ਸਕੁ ਮੇਰਾ ਏ॥ ੧॥੪੨੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥
 ਤੂਠ ਕਹਿਯੋ ਜਿਨ ਤੇ ਰਿਸੁ ਨਾਈ॥ ਮਹਾਰਾਜ ਰਾਜਨ ਕੇਰਾਈ॥ ੧॥੨੬੧॥ ਮਹਾਰਾਜ ਰਾਜਨ ਕੇਰਾਜਾਨਾ
 ਇਕ ਅਲਖ ਧਰਣ ਸਿਰਤਾਜਾ॥ ਹਮ ਬੈਠੇ ਤੁਮ ਦੇਹ ਅਸੀਸਾ॥ ਤੁਮ ਰਾਜ ਰਾਜਨ ਕੇਰਾਈਸਾ॥ ੨॥੧੬੧॥
 ਰਾਜ ਰਾਜਾ॥ ੧॥੧੬੧॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥
 ਨਕਾਤੂ ਜਾ॥ ਤੁਮ ਰੀਕੋਰੀ ਪਿਤਾ ਜਿਉ ਪੂਜਾ॥ ੩॥੨੬੧॥ ਜੇਨ ਪਰੇਵੈ ਰੂਪ ਜੀਤਿ ਹਰੇ॥ ਕਹੇ ਲਗੇ ਤੁਮਾ
 ਜੁ ਹਮਾਰੇ॥ ਹਮ ਤੁਮ ਕੋ ਬਿਜਨਾ ਦਿਬ ਨਵੈ॥ ਹਮ ਤੁਮ ਵੇਤੀ ਨੇ ਮਿਲਿਖਾਵੈ॥ ੪॥੨੬੧॥ ੧੧੬੧੦੦੦॥
 ਤਚਲੇ ਸਭ ਧਾਮਾ॥ ਪੁਛੈ ਬਾਤ ਕ੍ਰਤ ਪ੍ਰਤ ਪਿਤਾ ਮਾ॥ ਬਾਧਿ ਦੇਹ ਤਉ ਛੂਟੇ ਧਰਮਾ॥ ਭੋਜ ਤੁਜੇ ਤਉ ਛੂਟੇ ਕ
 ਰਮਾ॥ ੫॥੨੬੧॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥
 ਪਨ ਬਲ ਲੀਨਾ॥ ਇਨ ਕੋ ਕਾਢਿ ਧਰ ਤੇ ਦੀਨਾ॥ ੬॥੨੬੧॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥
 ਸੁਨੀਯੀ॥ ਗ੍ਰਹਿ ਬੈਠ ਸਥੈ ਦੇਜ ਮੰਤ੍ਰ ਕੀਯੀ॥ ਅਜੇ ਸੈਨ ਅਜੇ ਕੁਟ ਦਾਸ ਸੁਤੀ॥ ਅਤਿ ਦੁਕਰ ਦੁਤ ਸਿਤੁ
 ਕ੍ਰਮਤੀ॥ ੭॥੨੬੧॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥
 ਤਸੁ ਕੀਜੈ ਕਉਨ ਮਤੀ॥ ਜਿਹ ਰਾਤਿ ਰਹੇ ਜਗਾ॥ ਜਪਤੀ॥ ੮॥੨੬੧॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥
 ਅਨਭੀਤ ਅਜੀਤ ਸਮ ਸਤ ਛਿਤੀ॥ ਅਨਗਾਹ ਅਬਾਹ ਅਨਤ ਦਲੀ॥ ਅਨਭੀਜਾ ਅਨਰੀਜ ਮਹਾ ਪ੍ਰ
 ਬਲੀ॥ ੯॥੨੬੧॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥
 ਉਉਠਿ ਜਾਤ ਕੁਏ॥ ਵੈਆ ਜਿਸੁ ਸਬਤਾ ਇਦਏ॥ ੧੦॥੨੦੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥
 ਰਿਕੋ ਪਚਮ ਚਤੁਰੰਗ ਚਦੀ॥ ਭਹਾ ਜਾਇ ਪਰੀ ਜਹਾ ਚਰ ਬਰੀ॥ ਬਹੁ ਕ੍ਰਾਦਿ ਪਰੇ ਦਿਜ ਸਾਮ ਪਰੀ॥ ੧੧॥
 ੧੦੧॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥
 ਉਮਰੇ॥ ੧੨॥੨੦੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥
 ਜੇ ਸੇਈ ਲੇਤ ਰਏ॥ ਤੇਉ ਬੈਸਹੁ ਇਬਾਨ ਜਕਰ ਤਭਏ॥ ੧੩॥੨੦੦॥ ੧੧੬੧੦੦੦॥ ੧੧੬੧੦੦੦॥ ੧੧੬੧੦੦੦॥

ਹਮਏ ਦੇ ਉਕਤ ਚਲੇ ਇਕਠੇ ॥ ੧੬ ॥ ੩੦੬ ॥ ਹਨ ਕੀਨ ਦਿਜੈ ਤਿਨ ਕੀਨ ਸੁਖਾ ॥ ਅਤਿ ਰੂਪ ਮਹਾ ਛਬਿਧ
 ਰਮ ਪ੍ਰਭਾ ॥ ਤਿਯੇ ਪੇਟ ਸੋਨੇ ਛਤੇ ਪੁੰਭਏ ॥ ਵਹਿ ਜਾਤ ਸੋਨੇ ਛਕਾਤ ਕੁਏ ॥ ੧੭ ॥ ੩੦੭ ॥ ਚੁਰਾ ਅਉਰਨ ਜੇ
 ਉਹ ਠਾਜ ਅਹੇ ॥ ਉਤਛੜੀ ਅਜਾਤ ਅਨੇ ਕਰਏ ॥ ਨਿਪਕੇ ਸੀਗੇ ਜੇ ਮਿਲਿ ਜਾਤ ਕੁਏ ॥ ਨਰ ਸੋਰਜ ਪ੍ਰਤਕ
 ਹਾਤ ਕੁਏ ॥ ੧੮ ॥ ੩੦੮ ॥ ਤਿਨ ਜੀਤਾ ਬੀਜੇ ਕਹੁ ਹਾਉ ਚਾੜ੍ਹੇ ॥ ਅਤਿ ਤੇਜ ਪ੍ਰਚੰਡ ਪਤਾ ਪਥਾ ਦਿਏ ॥
 ਜੇ ਉਆਨਿ ਮਿਲੇ ਅਰੁ ਸਾਕ ਦਏ ॥ ਨਰ ਤੇਰ ਜਪੁਤ ਕਾ ਹਾਤ ਕੁਏ ॥ ੧੯ ॥ ੩੦੯ ॥ ਜਿਨ ਸਾਕ ਦਏ ਨਹਿ
 ਰਾਗ ਬਢੀ ॥ ਤਿਨ ਕੀ ਇਨ ਲੈ ਜਤ ਪੁਲਕ ਢੀ ॥ ਦਲ ਤੇ ਬਲ ਤੇ ਪਨਟੁ ਰਿਗਏ ॥ ਵਹਿ ਲਾਗ ਤਿ ਬਨ
 ਜਕਰ ਤਕੁਏ ॥ ੨੦ ॥ ੩੧੦ ॥ ਜੇ ਆਨਿ ਮਿਲੇ ਨਹਿ ਜੇ ਰਿਲਰੇ ॥ ਵਹਿ ਬਾਂਧਿ ਮਹਾ ਰਹਿ ਹੋ ਮਕਰੇ ॥ ਅਨ
 ਰੀਧ ਜਰੇ ਮਹਾ ਭੰਡ ਅਨਲੀ ॥ ਭਯੇ ਛੜੀ ਅਮੇ ਪੁਮਹਾ ਪ੍ਰਬਲੀ ॥ ੨੧ ॥ ੩੧੧ ॥ **ਉਤੀਅਜੈ ਚਿਪਕ**
ਚੰਦ੍ਰਸੰਪੂਰਨ ਭੁਇਅਨ ॥ ॥ ਗਜਰਾਜ ॥ **ਭੰਮਰ ਛੰਦ ॥** ॥ ਰੂਪ ਸਾਦਿ ॥ ॥ ਬਿਆਸੀ ਬਰਖਪ
 ਮਾਨ ॥ ਦਿਨ ਦੇ ਇਮਾਸ ਅਸਟਾਂ ਨਾ ਬਹੁਰਾ ਜਭਾ ਰਾਕਮਾਇ ॥ ਪੁਨਿ ਨਿਪੋਕੇ ਨਿਪਰਾਇ ॥ ੧ ॥ ੩੧੨ ॥
 ਉਨਿ ਰਾਜ ਰਾਜ ਮਹਾਨਾ ॥ ਦਸ ਚਾਰਿ ਚਾਰਿ ਨਿਧਾਨਾ ॥ ਵਸੋ ਦੇ ਦੁਆ ਦਸ ਮਤਿ ॥ ਧਰਨੀ ਪਰਾਨ ਮਹੰਤ ॥
 ੨ ॥ ੩੧੩ ॥ ਪੁਨਿ ਭਇਓ ਉਦੈਤ ਨਿਪਾਲਾ ॥ ਰਸਗੀ ਤਿਰੂਪਰਸਾਲਾ ॥ ਅਤਿ ਭਾਨ ਤੇਜ ਅਖੰਡਾ ॥ ਅਨਖ
 ਰੁਤੇ ਜਪ ਚੰਡਾ ॥ ੩ ॥ ੩੧੪ ॥ ਤਿਨ ਕੀ ਬਿਥਿ ਪ੍ਰਮਾਨਾ ॥ ਪਸੁ ਮੇਧ ਜਗਕਾਨਾ ॥ ਦੇ ਜਪ ਗੋਜੇ ਰਿਬੁ
 ਲਾਇ ॥ ਆਪਕਾ ਮਰੂਪ ਕਹਾਇ ॥ ੪ ॥ ੩੧੫ ॥ ਦਿਨ ਕਾ ਮਰੂਪ ਅਨੇਕਾ ॥ ਨਿਪੋਕੇ ਬਿਲੀਨ ਬਿਸੇਖ ॥
 ਸਭ ਜੀਅ ਜਗਾ ਅਪਾਰਾ ॥ ਮਯੋਹੇ ਮਕੀਨ ਅਬਿਚਰਾ ॥ ੫ ॥ ੩੧੬ ॥ ਪਸੁ ਏਕੋ ਪੇਦਸ ਬਾਗ ॥ ਪ੍ਰਿਥੇ
 ਦਮੰਤ ਅਬਿਚਾਰਾ ॥ ਅਬਿਮੰਧਿ ਹੋ ਮਕਰਾਇ ॥ ਧਨੁ ਰੂਪ ਤੇ ਬਹੁ ਪਾਇ ॥ ੬ ॥ ੩੧੭ ॥ ਪਸੁ ਮੇਧ ਜ
 ਗਕਰਾਇ ॥ ਬਹੁ ਭਾਤਿ ਰਾਜ ਸੁਹਾਇ ॥ ਬਰਖ ਅਸੀਹ ਅਸਟ ਪ੍ਰਮਾਨਾ ॥ ਦੁਇਮਾਸ ਰਾਜ ਕਮਾਨਾ ॥
 ੭ ॥ ੩੧੮ ॥ ਪੁਨਿ ਕਠਨ ਕਾਲ ਕਰਵਾਲਾ ॥ ਜਗਜਗੀ ਅਯੋਗ ਜੁਆਲਾ ॥ ਵਹਿ ਖੰਡੀ ਅਨਖੰਡਾ ॥
 ਅਨਖੰਡ ਰਾਜ ਪ੍ਰਚੰਡਾ ॥ ੮ ॥ ੩੧੯ ॥ **ਅਥ ਚੰਦ੍ਰਸੰਪੂਰਨ ਰਾਜ ਸਮਾਪਤ ਮਸਤੁ ਸੁਭ ਮਸਤੁ ॥** ॥ ਤੇਮ
 ਮਰਛੰਦਾ ॥ ॥ ਰੂਪ ਸਾਦਿ ॥ ॥ ਪੁਨਿ ਭਏ ਮੁਨੀ ਛਿਤਰਾਇ ॥ ਏਹੋ ਭੋਕੇ ਕੋਰ ਰਿਗਾਇ ॥ ਅਰਿਜੀ
 ਤ ਜੀਤ ਪ੍ਰਚੰਡਾ ॥ ਮਹਿ ਕੀਨ ਰਾਜ ਪ੍ਰਚੰਡਾ ॥ ੧ ॥ ੩੨੦ ॥ ਅਰਿਪਾਇ ਪਾਇ ਅਨੇਕਾ ॥ ਰਿਪੁ ਛਾੜੀ

ਯੋਨੀਇਕਾ ਅਨਖੰਡਰਾਜਕਮਾਇਆ ਛਿਤ ਛੀਨਛੁਤ ਛਿਤਾਇ ॥ ੨ ॥ ੩੨੧ ॥ ਅਨਖੰਡਰੂਪ ਅਪਾਰਾ ॥
ਅਨਖੰਡਰਾਜ ਰੂਪਾ ਅਥਿਕਾਰੂਪ ਪ੍ਰਚੰਡਾ ਅਨਖੰਡਰਾਜ ਅਖੰਡਾ ॥ ੩ ॥ ੩੨੨ ॥ ਬਹੁਜੀਤੀਤੀਤੀ
ਨਿਪਾਲਾ ਬਹੁਛਾਨਿਕੋ ਸਰਜਾਲਾ ਅਰਿਮਾਰਿਮਾਰਿ ਅਨੰਤਾ ਛਿਤ ਛੀਨਰਾਜ ਦਰੰਤਾ ॥ ੪ ॥ ੩੨੩ ॥
ਬਹੁਰਾਜ ਰਾਗੁਕਮਾਇਆ ਇਮੋਲੀਯੋ ਨਿਪਰਾਇਆ ਇਕਿਕੀਜੀਐ ਮਖਸਾਲਾ ਗਦੇ ਜੋਬੋਲਿਲੇ
ਹੁੰਤਾ ॥ ੫ ॥ ੩੨੪ ॥ ਗਦੇ ਜੋਬੋਲ ਲੀਨ ਅਨੇਕਾ ਗਿਹਛਾ ਛੀਨਹੀਇਕਾ ਗੀਲਿਮਤ੍ਰਕੀਨ ਬਿਚ
ਗਾਮਤਿ ਮਿਤ੍ਰਮ੍ਰਉਚਾਰਾ ॥ ੬ ॥ ੩੨੫ ॥ ਤਬੋਲੀਯੋ ਨਿਪਰਾਇਆ ਕਰਿਜਗੋਕੋਚਿਤਚਾਇਆ ਕਿਵ
ਕੀਜੀਐ ਮਖਸਾਲਾ ਕਹਮ੍ਰਿਮ੍ਰਉਤਾ ॥ ੭ ॥ ੩੨੬ ॥ ਤਬਮ੍ਰਿਮ੍ਰਿਤਨਕੀਨਾ ਨਿਪਸੀਗਿਯਉ
ਕਹਿਦੀਨਾ ਸੁਨਿਰਾਜ ਰਾਜਉਦਾਰਾ ਦਸਚਰਿਚਾਰਿਅਪਾਰਾ ॥ ੮ ॥ ੩੨੭ ॥ ਸਤਿਜੁਗੋਮੇ ਸੁਨਿਰਾ
ਇਆ ਮਖਕੀਨਚੰਡ ਬਨਾਇਆ ਅਰਿਮਾਰਿਕੋ ਮਹਿਖੇਸਾ ਬਹੁਤੋਖਕੀਨਪਸੇਸਾ ॥ ੯ ॥ ੩੨੮ ॥ ਮ
ਹਿਖੇਸਕਉਰਣਘਾਇਆ ਸਿਰਿਉਦੁਛੁਤ ਛਿਰਾਇਆ ਕਰਿਤੋਖਜੇਗਾਨਿਸਰਬਾ ਕਰਿਦੁਰਿਦਾ
ਨਦਗਰਬਾ ॥ ੧੦ ॥ ੩੨੯ ॥ ਮਹਿਖੇਸਕਉਰਣਜੀਤੀ ਗਦਿਜਦੇਵਕੀਨ ਅਭੀਤਾ ਰਿਤਸੇਸਲੀ
ਨਬੁਲਾਇਆ ਛਿਤ ਛੀਨਛੁਤ ਛਿਰਾਇਆ ॥ ੧੧ ॥ ੩੩੦ ॥ ਮੁਖਚਾਰਲੀਨ ਬੁਲਾਇਆ ਚਿਤਚਉਪਸਿ
ਉਜਗਾਮਾਇਆ ਕਰਿਜਗੋਕੋ ਅਰੰਭਾ ਅਨਖੰਡਤੇਜਪ੍ਰਚੰਡਾ ॥ ੧੨ ॥ ੩੩੧ ॥ ਤਬੋਲੀਯੋ ਮੁਖਚਾ
ਰਾ ਸੁਨਿਚੰਡਚੰਡਜੁਗਾ ਗਿਮੋਹੇਇਆ ਇਸੋਮੋਹਿਅਤਿਮਭਾਖਉਮਤਿਤੋਹਿ ॥ ੧੩ ॥ ੩੩੨ ॥
ਜਗਜੀਅਜੀਤ ਅਪਾਰਾ ਨਿਜਲੀਨਦੇਵਹਕਾ ਅਰਿਕਾਇਕੋਪਲਖੰਡਾ ਪਾਤ੍ਰਿਬੋਦਮ੍ਰਉਦੰਡਾ
॥ ੧੪ ॥ ੩੩੩ ॥ ਰੂਪਾਲਛੰਦਾ ॥ ਰੂਪਾਲਛੰਦਾ ॥ ਬੋਲਿਬਿਪਨਮ੍ਰਿਮ੍ਰਿਤਨਜਗਕੀਨ ਅਪਾਰਾ ॥
ਉਦਅਉਉਪਾਇਦੇਕੋਬੋਲਿਕੋ ਮੁਖਚਾਰਾ ਕਉਨਭਾਂਤਨਕੀਜੀਐ ਅਬਿਜਗੋਕੋ ਅਰੰਭਾ ॥
ਆਜੁਮੇਹਿਉਚਾਰੀਐ ਸੁਨਿਮਿਤ੍ਰਮ੍ਰਿਤ ਅਖੰਡਾ ॥ ੧੫ ॥ ੩੩੪ ॥ ਮਾਸਕੋਪਲਕਾਇਕੋ ਪਾਤ੍ਰਿਬੋਦਮ੍ਰ
ਤਅਪਾਰਾ ਅਗਨਿਭੀਤਹਿਹੋਮੀਐ ਸੁਨਿਰਾਜ ਰਾਜਾ ਬਿਚਾਰਾ ਛੋਦਿਚਿਛੁਗਬਿਰਾਰਾਸੁ
ਰਪੁਲਿਕਰਣਘਾਇਆ ਮਾਰਿਦਨਵੇਕੋਕਰਿਯੋ ਮਖਦੇਤਮੋਧਬਨਾਇਆ ॥ ੧੬ ॥ ੩੩੫ ॥ ਤੈਸਹੀਮ
ਖਕੀਜੀਐ ਸੁਨਿਰਾਜ ਰਾਜਪ੍ਰਚੰਡਾ ਜੀਤਦਾਨਦੇਸਕੋਬਲਵਾਨਪੁਰਖ ਅਖੰਡਾ ਤੈਸਹੀ

ਮਖਮਾਰਿਕੈਸਿਰਿਇਵਛੰਤਾਫਿਰਾਇ॥ਜੈਸਸੁਰਮੁਖਪਾਇਓਤਿਵਸੀਤੇਏਇਸਹਾਇ॥੩॥੩੩
੬॥ ॥ ॥ ॥ ॥ ॥ ॥ ॥ ॥

੧੬॥ਵਾਹਿਗੁਰੂਜੀਕੀਫਤੇ॥ ॥ਪਾਤਿਸਾਹੀ॥੧੦॥**ਹੈਥੀਸਾਅਉਤਰਾ** ॥ਚ
ਉਪਣੀ॥ ॥ਅਬੋਚੈਬੀਸਉਚੋਰੋਅਵਤਰਾ॥ਜਿਹਿਬਿਧਿਤਿਨਕਾਲਖਾਅਖਾਰਾ॥ਸੁਨੀਯਹੁ
ਸੀਤਸਬੈਚਿਤਲਾਣੀ॥ਬਰਨਤਸਿਆਮਜਬਾਮਾਤਿਭਾਣੀ॥੧੭ਚੋਪਣੀ॥ ॥ਜਬਜਬੋਤਅਹਿ
ਸਟਅਪਾਰਾ॥ਤਬਤਬਦੇਹਿਪਰਤਾਅਵਤਰਾ॥ਕਾਲਸਬਨਕੋਪੇਖਤਮਾਸਾ॥ਅਤਿਹਿਕਾਲਕਰਤ
ਹੈਨਾਸਾ॥੨੦**ਚਉਪਣੀ**॥ ॥ਕਾਲਸਬਨਕਾਕਰਤਪਸਾਰਾ॥ਅਤਿਕਾਲਸੋਣੀਖਾਪਨਹਾਰਾ॥
ਪਨਰੂਪਅਨੰਤਨਧਰੀ॥ਅਪਹਿਮਧਲੀਨਪੁਨਕਰੀ॥੩॥ਚਉਪਣੀ॥ ॥ਇਨਮਹਿਸਿਸ
ਇਸੁਦਸਾਅਵਤਰਾ॥ਜਿਨਮਹਿਰਮਿਆਰਾਮਹਮਾਰਾ॥ਅਨਤਚਤੁਰਦਸਗਨਾਅਵਤਾਰਾ॥ਕ
ਹੋਜੁਤਿਨਤਿਨਕੀਏਅਖਾਰਾ॥੪॥**ਚਉਪਣੀ**॥ ॥ਕਾਲਆਪੋਨਾਮੁਛੁਪਾਣੀ॥ਅਵਰਨਕੈਸਿਰ
ਦੈਬੁਰਿਆਣੀ॥ਆਪਨਿਰਹਿਤਨਿਰਾਲਮਜਗਤੇ॥ਜਾਨਲਏਜਾਨਮੇਤਬਤੇ॥੫॥ਚੋਪਣੀ॥
ਆਪਰਚੋਆਪੋਕਲਘਾਏ॥ਅਵਰਨਕੈਦੈਮੂਰੁਹਤਾਏ॥ਆਪਨਿਰਾਲਮਰਹਾਨਪਾਯਾ॥ਤਾਤੇਨ
ਮਾਥਿਅਤਕਹਾਯਾ॥੬॥**ਚਉਪਣੀ**॥ ॥ਜੇਚਉਬੀਸਾਅਉਤਰਕਹਾਏ॥ਤਿਨਗੁਤਿਮਪ੍ਰਭਤਨਕਲਪ
ਏ॥ਸਭਹੀਜਗਰੁਮੇਭਵਰਾਯੀ॥ਤਾਤੇਨਮਾਥਿਅਤਕਹਾਯੀ॥੭॥ਚਉਪਣੀ॥ ॥ਸਭਹੀਛੁਲ
ਤਨਆਪਛੁਲਾਯਾ॥ਤਾਤੇਛੁਲੀਆਆਪਕਹਾਯਾ॥ਸੀਤਨਦੁਖੀਨਿਰਖਾਕੁਲਾਵੈ॥ਦੀਨਬੰਧਤ
ਤੇਕਹਲਾਵੈ॥੮॥**ਚਉਪਣੀ**॥ ॥ਅਤਿਕਰਤਸਭਜਗੋਕੋਕਾਲਾ॥ਨਾਮਕਾਲਤਾਤੇਜਗਰਾਲਾ॥
ਸੋਮੇਸੀਤਪਰੋਤਸਹਾਣੀ॥ਤਾਤੇਸੀਖਿਯਾਸੀਤਸੁਨਾਣੀ॥੯॥ਚਉਪਣੀ॥ ॥ਨਿਰਖਦੀਨਪਰੋਤ
ਦਇਆਰਾ॥ਦੀਨਬੰਧਮਤਬੈਬਿਚਾਰਾ॥ਸੀਤਨਪਰਕੁਟਾਰਸਫਰਾਣੀ॥ਕੁਟਾਰਨਿਧਿਜ
ਗਤਬੈਉਚਰਾਣੀ॥੧੦॥**ਚਉਪਣੀ**॥ ॥ਸੀਕਟਹਰਤਸਾਧਵਨਸਦਾ॥ਸੀਕਟਹਰਣਨਾਮਭੁਯੋਤਦਾ॥
ਦੁਖਦਾਹਤਸੀਤਨਕੋਆਯੋ॥ਦੁਖਦਾਹਨਪ੍ਰਭਤਾਦਿਨਕਹਾਯੋ॥੧੧॥**ਚਉਪਣੀ**॥ ॥ਰਹਾਅਨੰ

ਤਨੀਤਨੀਪਾਧੋਯਾਤੋਨਾਮਾਥਿਅੰਤਕਯੋਜਗਮੋਤੁਪਸਭਨਕੇਪਰਤਾਯਾਤੋਨਾਮਥਿਖਾਨੀਯਤੁ ਨ੨ਕਰਤਾ
 ੧੨੧ ਚੌਪਈ ॥ ਅਕਿਨਹੁੰਕਹੁੰਨਤਾਹਿਲਖਯੋਯਾਇਹਕਰਨਾਮਾਅਲਖਕਹਯੋਯੋਜੇਨਜਗਤਮੇਕਬਹੁੰਨ
 ਆਯਾਯਾਤੋਸਭੇਅਜੇਨਬਤਾਯਾ ੧੩ ਚੌਪਈ ॥ ਅਥਹਮਾਦਿਕਸਬਹੀਪਚਹਯੋਯਥਿਸਨ
 ਮਹੇਸ਼ਕਉਨਾਬਿਚਯੋਚੇਦਸੂਰਜਜਿਨਿਕਰੋਬਿਚਾਰਾਤਾਤੋਜਾਨੀਯਤਹੈਕਰਤਾਯਾ ੧੪ ਚੌਪਈ
 ੨੧ ॥ ਸਦਾਅਭੇਖਅਭੇਖਹੁੰਨਤਾਤੋਜਗਤਅਭੇਖੀਕਰਿਕਹਣੀਅਲਖਹੁਪਕਿਨਹੁੰਨਹਿ
 ਜਾਨਾਤਿਹਕਰਿਜਾਤਅਲੇਖਬਖਾਨਾ ੧੫ ਚੌਪਈ ॥ ਭੂਪਅਨੂਪਸਰੂਪਅਪਾਰਾਭੇਖਅਭੇਖ
 ਸਭਨਤੇਨਿਆਰਾਦਾਇਕਸਭੇਅਜਾਚੀਸਭਤੇਜਨਲਯੋਕਰਤਾਹਮਤਬਤੇ ੧੬ ਚੌਪਈ ॥
 ਲਗਨਸਗਨਤੇਰਹਿਤਮਿਰਾਲਮਾਹੋਯਹਿਕਥਾਜਗਤਮੇਮਾਲਮਾਜੀਤਮੰਤ੍ਰਤੰਤ੍ਰਨਹੀਵਾਯਾਭੇਖਕ
 ਰਤਕਿਨਹੁੰਨਹੀ ੧੭ ਚੌਪਈ ॥ ਜਗਆਪਨਅਪਨਉਰਝਾਨਾਅਥਥਹਮਕਹੁੰਨਪਛਾਨਾਯੇ
 ਕਮੜੀਅਨਕਬਰਨਵੇਜਾਹੀਵੁਹੁੰਅਨੇਮੇਪਰਮੇਸੁਰਿਨਹੀ ੧੮ ਚੌਪਈ ॥ ਏਏਉਮੋਹਬਾਲੇਮੇ
 ਪਚੇਯਾਇਨੇਨਬਨਿਰਾਲੇਬਚੇਜਾਤੇਛੂਟਗਯੋਭਰਮਉਰਕਾਤਿਹਆਗੇਧਿਵੁਕਿਆਤੁਰਕਾ ੧੯
 ਚੌਪਈ ॥ ਇਕਤਸਥੀਇਕਮਾਲਾਪਰਹੀਏਕਕੁਰਾਨਪੁਰਾਨਉਚਰਹੀਕਰਤਾਬਿਹੁੰਪ
 ਗਏਮਰਮੂੜਾਪ੍ਰਭਕੋਰੰਗਨਲਾਗਾਗੁੜਾ ੨੦ ਚੌਪਈ ॥ ਜੇਜੇਰੰਗਏਕਕੇਰਾਚੇਤੇਤੇਲੋਕਲਾ
 ਜਿਤਜਿਨਾਚੇਆਦਿਪੁਰਖਜਿਨਏਕਪਛਾਨਾਵਤੀਆਭਾਵਨਮਨਮਹਿਆਨਾ ੨੧ ਚੌਪਈ ॥
 ਜੇਜੇਭਾਵਦੁਤੀਆਮਹਿਰਾਚੇਤੇਤੇਮੀਤਮਿਲਨਤੇਬਾਚੇਏਕਪੁਰਖਜਿਨਨੋਕਪਛਾਨਾਤਿਨਹੀ
 ਪਰਮਤਤੁਕਹਿਜਾਨਾ ੨੨ ਚੌਪਈ ॥ ਜੇਰੀਸਿਨਿਆਸੀਹੈਜੇਤੇਮੁੰਡੀਆਮੁਸਲਮਾਨਗਨਕੇਤੇ
 ਭੇਖਧਰੇਲੂਟਤਸੀਸਾਰਾਛਪਤਸਾਪਜਿਹਨਾਮਅਧਾਰਾ ੨੩ ਚੌਪਈ ॥ ਘੋਟਹੇਤਨਰਤ੍ਰਿਭਾਦਿਖਾ
 ਹੀਯਤ੍ਰਿਭਕਰੋਬਿਨੁਪਾਯਤਨਹੀਜੇਨਨਰਏਕਪੁਰਖਕੋਹਧਿਆਯੋਤਿਨਕਹਿਤ੍ਰਿਭੁੰਕਿਸੁਦਿ
 ਯਾਯੋ ੨੪ ਚੌਪਈ ॥ ਯਤ੍ਰਿਭਕਰੋਬਿਨੁਗਥਿਨਾਵੈਕੋਊਨਕਹੁੰਸੀਸਨਿਵਾਵੈਜੇਇਹਪੇਟਨ
 ਕਾਹੁੰਹੇਤਾਯਾਵਤੀਕਕਾਹੁੰਕੇਕਹਤਾ ੨੫ ਚੌਪਈ ॥ ਜਿਨਪ੍ਰਭਏਕਵਹੇਰਹਿਰਾਯੋਤਿਨਕਹਿਤ੍ਰਿ
 ਭਨਿਕਿਸੁਦਿਖਾਯੋਸੀਸਦੀਯੋਊਨਮਿਰਨਦੀਨਾਰੰਚਸਮਾਨਦੇਹਕਰਿਚੀਨਾ ੨੬ ਚੌਪਈ ॥

Digitized by Panjab Digital Library | www.panjabdigilib.org

ਯੋਬਲੀਸੀਖਈਭੀਧਰੇਸਸਤ੍ਰਾਸਤ੍ਰੀਸਜੇਲੋਹਚੀਰੀਚਤੁਰਬੇਦਪਤੀਕੀਯੋਧਿਧਮੰਧੀ। ਤ੍ਰਿਸਿਯੋਧ
 ਸਟਨੈਣਕਰਿਯੋਜੁਧਸੁਧੀ॥੪੧॥ ਭੁਜੰਗਪ੍ਰਯਾਤਛੰਦਾ॥ ॥ਤਬੈਸੰਭਰੇਦੀਨਚੇਤੰਦਿਆਲੀਧਰੇਲੋਹੜੇ
 ਹੀਕੁਪਕੋਕੁਪਾਲੀਅਹਾਸਤ੍ਰਪਤੀਕਰੇਸਤ੍ਰਪਤੀ। ਵਰੇਦੇਵਸਰਬੀਰਿਹੇਲੋਕਸਤੀ॥੪੨॥ ਭੁਜੰਗਪ੍ਰਯਾਤਛੰਦਾ॥
 ॥੪੩॥ ਭੁਜੰਗਪ੍ਰਯਾਤਛੰਦਾ॥ ॥ਭੁਜੰਗਪ੍ਰਯਾਤਛੰਦਾ॥ ॥ਭੁਜੰਗਪ੍ਰਯਾਤਛੰਦਾ॥ ॥ਭੁਜੰਗਪ੍ਰਯਾਤਛੰਦਾ॥
 ਭੀਮਰੂਪੀਅਨੇਖੇਲਪਉਦੋਹਨੀਛਾਗਜੂਪੀ॥੪੩॥ ਭੁਜੰਗਪ੍ਰਯਾਤਛੰਦਾ॥ ॥ਬਹੇਖਗਾਖੇਤਖਰੀ
 ਸੁਧੀਭੀਸੁਭੈਸਸਤ੍ਰਸੀਜਨੇਸੇਸੁਰਬੀਭੀਭੀਰੇਗਉਰਗਾਜੀਖੁਲੇਹਥਬੰਧੀਨਚਿਯੋਰੁਦਰਦੰਨਚੇ
 ਮਛਮਥੀ॥੪੪॥ ਰਸਾਵਲਛੰਦਾ॥ ॥ਮਹਾਬੀਰਗੋਜੇਸਭੰਸਸਤ੍ਰਸੇਜੇਬਧੇਗੋਜਗਾਭੀਸੁਹੁਰ
 ਉਛਾਹੀ॥੪੫॥ ਰਸਾਵਲਛੰਦਾ॥ ॥ਫੁਲਾਫੁਕਛਾਲੀਭੀਮੀਤੇਗਕਾਲੀਕਟਾਕਟਬਾਹੀਉਭੈਜ
 ਤਚਹੀ॥੪੬॥ ਰਸਾਵਲਛੰਦਾ॥ ॥ਮੁਖੀਮੁਛਬੰਕੀਤਮੰਤੇਗਮਤੀਕੀਫਿਰੇਗਉਰਗਾਜੀਨਚੇ
 ਤੰਦਤਾਜੀ॥੪੭॥ ਭੁਜੰਗਪ੍ਰਯਾਤਛੰਦਾ॥ ॥ਭੁਰਿਯੋਰੇਸਸੀਖਾਸੁਰੰਦੇਖਿਸੈਣੀਤਪੇਖੀਰਬਕੜੀਏਰਕਤ
 ਨੈਣੀਭੁਜੰਗਕਰੂਪਕਰਿਯੋਨਵਉਚੀਸੁਟੇਗਰਭੁਤੀਅਨਕੇਗਰਭੁਮੁਚੀ॥੪੮॥ ਭੁਜੰਗਪ੍ਰਯਾਤਛੰਦਾ॥ ॥ਲ
 ਗੋਠਮਠਮੰਦਮਾਮੰਦਮੰਕੀਖੁਲੇਖੇਤੰਮੇਖਗਧੁਨੀਖਿਮੰਕੀਭੁਏਕੂਰਤਾਤੰਕਮਾਣਕਵੰਕੋਨ
 ਚੇਬੀਰਬੈਤਲਭੁਤੰਭੜਕੇ॥੪੯॥ ਭੁਜੰਗਪ੍ਰਯਾਤਛੰਦਾ॥ ॥ਗਿਰਿਯੋਅਛਾਪੰਸਾਧੁਪੀਬੀਰਖੇਤੀਨਚੇਕੰਧ
 ਹੀਣਕੰਧੀਅਚੇਤੀਖੁਲੇਖਗਧੁਨੀਖਿਆਲਿਖਤੰਗੀਭੁਜੇਕਾਤਰੰਸੁਰਬਜੇਨਿਹੰਗੀ॥੫੦॥ ਭੁਜੰਗਪ੍ਰਯਾਤਛੰਦਾ॥
 ॥੫੧॥ ਭੁਜੰਗਪ੍ਰਯਾਤਛੰਦਾ॥ ॥ਕਰੇਰਗਮਬਗਮੀਗਿਰਿਯੋਸਤ੍ਰਸਸਤ੍ਰੀਭੁਕੇਭੈਭਰੇਭੁਤਭੂਮੀਨਿਸਤ੍ਰੀਅਰਣੰਗਰਤੇਸਭੀਰ
 ਗਭੂਮੀਗਿਰਿਯੋਧਮਪੀਬਲੀਭੂਮਭੂਮੀ॥੫੧॥ ਭੁਜੰਗਪ੍ਰਯਾਤਛੰਦਾ॥ ॥ਭੁਯੋਦੰਦਜੁਪਰਣੀਸੀਖਮਛੀਅਨੇਦੇ
 ਗਿਰਿਯੋਧਜੁਟੇਸਪਛੀਕਟੇਮਾਸਟਕੰਭਖੇਗਿਧਿਥਿਧੀਹਮੀਜੇਗਣੀਚਉਸਠਾਸੁਰਸੁਧੀ॥੫੨॥ ਭੁਜੰਗਪ੍ਰਯਾਤਛੰਦਾ॥
 ॥੫੩॥ ਭੁਜੰਗਪ੍ਰਯਾਤਛੰਦਾ॥ ॥ਕਰਿਯੋਉਧਭਬੇਦੰਹਤੇਸੀਖਈਭੀਤਜਿਯੋਮਛਰੂਪਸੁਜਿਯੋਸੁੰਦਰਚੀਭੀਸਬੈਦੇਵਥਾ
 ਪੇਕੀਯੋਦੁਸਟਨਾਸੀਵਰੇਸਰਬਦਾਨੇਭਰੇਜੀਵਤਾਸੀ॥੫੩॥ ਭੁਜੰਗਪ੍ਰਯਾਤਛੰਦਾ॥ ॥ਸੀਖਾਸੁਰਮਾਰੇਬੇਦ
 ਉਧਾਰੇਸਤ੍ਰਸੀਧਾਰੇਜਸੁਲੀਨੋਦੇਵੇਸੁਬਲਯੋਗਜਾਬਿਠਯੋਛਤ੍ਰਫਿਰਯੋਸੁਖਦੀਨੋਕੋਟਿਬਜੇ
 ਬਾਜੇਅਮੁਰੇਸੁਰਗਾਜੇਸੁਭਘਰਿਸਾਜੇਸੇਕਹੇਗੇਦੇਕੋਟਕਦਛਲੇਰਪਦਛਲਾਅਨਿਸੁਮਛਕੇ

ਪਾਇਪਰੇ ॥ ੫੪ ॥ ॥ ਇਤਿ ਸੀਥਾ ਚਿਤ੍ਰਨ ਦਕੇ ਮੰਦੁ ਅਵਤਾਰ ਕਥਨੀ ॥ ॥ ਸ੍ਰੀ ਖਾਸੁ ਰਬ ਪਹਾ ॥
 ਅਥ ਕਛੁ ਅਵਤਾਰ ਕਥਨੀ ॥ ॥ ਭੁਜੰਗ ਪ੍ਰਯਾਤ ਛੰਦਾ ॥ ॥ ਕਿਰਿਯੋ ਕਲਬੀਤਿ ਯੋਕ ਹਿਯੋ ਦੇਵਗਾ
 ਜਾ ਭੁਰੇਗਾ ਜਪਾ ਮਿਸਰੇ ਸਰਬ ਸਾਜੀ ॥ ਗਾਜੀ ਬਾਜਹੀ ਟੀਬਿ ਨਗਤਨ ਭੂਪੀ ॥ ਕਹਿਯੋ ਬਿਸਨ ਬੀਚਾਰ ਬਿ
 ਤੀਅਨੁ ਪੀ ॥ ੧ ॥ ਭੁਜੰਗ ਪ੍ਰਯਾਤ ਛੰਦਾ ॥ ॥ ਸਬੋ ਦੇਵ ਇਕਤ੍ਰ ਕਨਿ ਪੁਰਿੰਦਾ ॥ ਸ ਸੀ ਸੂਰਜੀਆ ॥ ਦਿਲੋ ਕੋਊ
 ਪਿੰਦਾ ॥ ਹੁਤੇ ਵਈਤ ਜੋ ਲੋਕ ਮਪੀ ਹੋ ਕਾਹੀ ॥ ਭੁਏ ਏਕ ਠੇਕੁ ਤਭਾ ਵੇ ਬਿਚਾਰੀ ॥ ੨ ॥ ਭੁਜੰਗ ॥ ॥ ਬਾਦਿਯੋ
 ਅਭਧ ਅਰਪੀ ਦੁਹੁ ਬਾਦਿ ਲੀਕੀ ॥ ਸੁਬੋ ਬਾਤ ਮਾਨੀ ਯਹੈ ਕਾ ਮਕੀਬੀ ॥ ਕਰੋ ਮਥਨੀ ਕੂਟ ਸਮੁੰਦਾ ਚਲੇ ਯੀ ॥
 ਤੁਕਿਯੋ ਛੀਰ ਸਾਮੁੰਦ ਦੇ ਅੰਦੇ ਅੰ ॥ ੩ ॥ ਭੁਜੰਗ ॥ ॥ ਕਹੀ ਮਥਕਾ ਸਕੀ ਸਿਧ ਮਪੀ ॥ ਮਥੋ ਲਾਗੇ ਦੇਉ
 ਭੁਏ ਅਧ ਅਪੀ ॥ ਸਿਰੀ ਵੈਤ ਲਾਗੇ ਗਾਹੀ ਪੁਛ ਦੇਵੀ ॥ ਮਥਿਯੋ ਛੀਰ ਸਿਧੋ ਮੁੰਦ ਕੇਵੀ ॥ ੪ ॥ ਭੁਜੰਗ ॥ ॥
 ਇਸੇ ਕਉਣ ਬੀਯੋ ਪਰੇਤ ਪੋਬੀ ॥ ਓਠੇ ਕਾ ਪਬੀਰੀ ਵੈਤਿ ਯਾਦਿ ਤਿਸੰਬੀ ॥ ਤਬੋ ਆਪਹੀ ਬਿਸਨ ਮੰਤ੍ਰ
 ਬਿਚਾਰਿਯੋ ॥ ਤਰੇ ਪਰਬਤ ਕਛੁ ਪ੍ਰਭੁ ਪਾਗਿਯੋ ॥ ੫ ॥ ॥ ਇਤਿ ਸੀਥਾ ਚਿਤ੍ਰਨ ਦਕੇ ਮੰਦੁ ਅਵਤਾਰ ਕਥਨੀ ॥ ॥ ਸ੍ਰੀ ਖਾਸੁ ਰਬ ਪਹਾ ॥
 ਰਪੂਰਨ ਮਸਤੁ ॥ ੨ ॥ ॥ ਅਥ ਛੀਰ ਸਮੁੰਦ ਮਥਨੀ ਚਉਦਹ ਰਤਨ ਕਥਨੀ ॥ ॥ ਸ੍ਰੀ ਭੁਗਉਤੀ ਜੀਸ
 ਹਾਇ ॥ ॥ ਭੁਜੰਗ ਛੰਦਾ ॥ ॥ ਮਿਲਿ ਦੇਵ ਅਦੇਵ ਨ ਸਿਧ ਮਥਿਯੋ ॥ ਕਾ ਬਿਸਿਅ ਮਕ ਵਿਤਨ ਬੀਚਕ
 ਥਿਯੋ ॥ ਤਬ ਰਤਨ ਚਤ੍ਰਦਸ ਯੋ ਨਿਕਸੋ ॥ ਅਸਤਾ ਨਿਸੋ ਸਸਿਸੋ ਬਿਗਸੋ ॥ ੧ ॥ ਤੇਟ ਕਛੰਦਾ ॥ ॥ ਅਸ
 ਰਾਂਤ ਕਸੀ ਸਕੀ ਓਰੁ ਅੰ ॥ ਮਿਲਿ ਪੁਛ ਗਾਹੀ ॥ ਦਿਸ ਦੇਵੁ ਅੰ ॥ ਰਤਨ ਨਿਕਸੋ ਬਿਗਸੋ ਸਸਿਸੋ ॥ ਜਨ ਪ੍ਰਾ
 ਟਨ ਲੋਤ ਅਮੀਰ ਸਕੇ ॥ ੨ ॥ ਤੇਟ ਕਾ ॥ ॥ ਨਿਕਸਿਯੋ ਪਨੁ ਸਾਇਕ ਸੁਧ ਸਿਤੀ ॥ ਮਧੁ ਪਾਨ ਕਾਢਿਯੋ ਮੰਦੁ
 ਮਤੀ ॥ ਗਾਜ ਬਾਜਗਾ ਲਛਮੀ ਨਿਕਸੀ ॥ ਘਨ ਮੋਮੋ ਨੋ ਬਿਦੁਲਤਾ ਬਿਗਸੀ ॥ ੩ ॥ ਤੇਟ ਕਛੰਦਾ ॥ ॥ ਕ
 ਲਪਾ ਦੁਮ ਮਾਹੁਰ ਅਉਰੀ ਕੁਆ ॥ ਜਿਹੋ ਮੋਹਰੇ ਲਖਿ ਇੰਦੁ ਸਤਾ ॥ ਮਨੋ ਕੇ ਸਤੰਭੁ ਰੂਪ ਸੁਭੀ ॥ ਜਿਹੁ ਤੇਜੰਤ
 ਵੈਤਾ ਬੋਲੋ ਕਜੁ ਪੀ ॥ ੪ ॥ ਤੇਟ ਕਛੰਦਾ ॥ ॥ ਨਿਕਸੀ ਗਵਰਾਜ ਸੁਪੇਨ ਭੁਲੀ ॥ ਜਿਹੁ ਛੀਨ ਲੋਮੋ ਸਹਸਾ ਸੰਤ
 ਬਲੀ ॥ ਗਾਜਤਨ ਗਾਨ ਉਪਰਤਨ ਅਥੈ ॥ ਸਭੁ ਸਿਤ ਸੁਨੇ ਰਿਤੁ ਲਾਇ ਸਬੈ ॥ ੫ ॥ ਤੇਟ ਕਛੰਦਾ ॥ ॥ ਗਾਨ
 ਜੋ ਕਹੀ ਤਕੀ ਓਰ ਮਪੀ ॥ ਸਸ ਬੋਲ ਬਜਿਯਾ ਅਰੁ ਚਕ੍ਰ ਗਦਾ ॥ ਜੁਵਰਾਜ ਬਿਰਾਜਤ ਪਾਨ ਸਦਾ ॥ ੬ ॥ ਤੇ
 ਟਕਾ ॥ ॥ ਪਨ ਸਾਰੰਗ ਨੀਵ ਗਾਂਗ ਭਟੀ ॥ ਜਿਨ ਪੰਡੁ ਕਰੇਗਾ ਨਦੀ ਰਹਈ ॥ ਸਿਵ ਸੁਲਬ ਛਵਲ ਲਕ

॥ ਜਨ ਚਿਤ੍ਰਨ ਮਾਨਸੀ ਬਿਸਨੀ ॥

ਗੁਰਮਤਿ ਸਬਦੇ ਦੇਵਨੀ

ਚਿਤਨਾਟਕੋਗੀਬੇਨਰਨਇਨਾਵਤਾਰਚਤੁਰਥਸੀਪੂਰਨੀ॥ ॥ ਅਵਤਾਰਕਥਨੀ॥
॥ ਸ੍ਰੀਗੁਰਾਉਤੀਜੀਸਧਾਇ॥ ॥ ਭੁਜੰਗਛੰਦ॥ ॥ ਮਹਾਂਮੋਹਨੀਰੂਪਯਗੁਰੋਅਪਾਰੀਚੋਮੋਹਿ
ਕੋਦਿਤਾਅਦਿਤਿਯਕੁਮਾਰੀ॥ ਛੁਕੇਪ੍ਰੇਮਜੋਗੀਰਹੇਰੀਤਸਰਬੀ॥ ਤਜੇਸਸਤ੍ਰਅੰਸਤ੍ਰਦੀਪਿਛੋਗਗਤਬੀ॥
१॥ ਭੁਜੰਗਛੰਦ॥ ॥ ਛੁਕੇਪ੍ਰੇਮਯਯੋਕੁਪਯੀਣੀ॥ ਲਗੇਨੈਨਬੈਨਯੋਯਪਨਪੀਣੀ॥ ਗਿਰੇਤ੍ਰਮਭੁਮ
ਛੁਟੇਜਾਨਪਾਣੀ॥ ਸੁਭੇਚੇਤਹੀਣੀਲਗੇਜਨਬਾਣੀ॥ २॥ ਭੁਜੰਗਪ੍ਰਯਾਤਛੰਦ॥ ॥ ਲਖੇਚੇਤਹੀਣੀਕੁ
ਸੁਰਸਰਬੀ॥ ਛੁਟੇਸਸਤ੍ਰਅੰਸਤ੍ਰਸੁਭੇਅਰਬਖਰਬੀ॥ ਭੁਯੋਪ੍ਰੇਮਜੋਗੀਲਗੇਨੈਨਮੇਸੋ॥ ਮਨੇਨਾਪਛਾਯੋ
ਮਿਰੀਗਜਜੇਸੋ॥ ३॥ ਭੁਜੰਗਪ੍ਰਯਾਤਛੰਦ॥ ॥ ਜਿਨੈਰਤਨਬਾਂਦੇਤੁਮਉਤਾਹਿਜਨੇ॥ ਕਥਾਬਿਪਤੋ
ਬਾਂਤੋਬੇਰੇਬਖੋਨੇ॥ ਸਬੈਪਾਂਤਿਪਾਂਤਿਬਹਿਨੇਸੁਬੀਗੀ॥ ਕਟਿਪੇਚਛੋਰੇਤਜੇਰੇਗਤੀਗੀ॥ ४॥ ਭੁਜੰਗ
॥ ਸਭਜਗਕੋਧਨੰਤਰਦੀਆ॥ ਕਲਪਬਿਰਛਲਛਮੀਕਰਿਲੀਆ॥ ਸਿਵਮਹਾਰੰਭਾਸਭੁਕੇ
ਕਨਾ॥ ਮੁਖਕਰਤਾਹਰਤਾਸੁਭੋਸੇਕਨਾ॥ ५॥ ਦੇਹਗਾ॥ ॥ ਸਾਸਿਕ੍ਰਿਸ਼੍ਣਕ੍ਰਿਬੇਨਮਿਤਮਨਲਛਮੀ
ਕਰਲੀਨਾ॥ ਉਰਗਾਖੀਤਿਹਤੇਰੰਮਕਪ੍ਰਗਟਿਦਿਖਾਈਦੀਨਾ॥ ६॥ ਭੁਜੰਗਪ੍ਰਯਾਤਛੰਦ॥ ॥ ਗਾਂਇਰਖੀਸਨਕਉ
ਦਈਕਹਲੋਕਰਉਬਿਚਾਰਾ॥ ਸਾਸਤ੍ਰਸੇਧਕਬੀਅਨਮੁਖਨਲੀਜਹੁਪੂਛਸੁਧਾਗਾ॥ ७॥ ਭੁਜੰਗ॥
ਰਹੇਗੀਤ੍ਰਮੇਸੇਸਬੈਦੇਵਦਾਨਾ॥ ਮਿਰੀਗਜਜੇਸੋਸੁਨੇਨਾਦਕਾਨੀ॥ ਬਟੇਰਤਨਸਰਬੀਗਈਛੁਰਗਾ
ਠੀ॥ ਧਰਿਯੋਮੇਸਸ੍ਰੀਬਿਸਨਪੰਚਮਵਤਾਰਾ॥ ८॥ ਭੁਜੰਗਪ੍ਰਯਾਤਛੰਦ॥ ॥ ਭੁਜੰਗਪ੍ਰਯਾਤਛੰਦ॥ ॥
ਤਾਰਪੰਚਮਸੀਪੂਰਨੀ॥ ५॥ ॥ ਅਥਿਬੈਰਾਹਅਵਤਾਰਕਥਨੀ॥ ॥ ਭੁਜੰਗਪ੍ਰਯਾਤਛੰਦ॥ ॥
ਦਇਯੋਬਾਟਿਮਾਦਿਯੋਅਮਦਿਯੋਭਗਵਾਨੀ॥ ਪੁਨਰਦੇਹਬਾਢਿਯੋਸੁਆਪਮਿਤਾਹੀ॥ ਭੁਜੇਦੇਵਤਾ
ਦਈਤਾਜਿਤੇਜੁਤਾਹੀ॥ १॥ ਭੁਜੰਗ॥ ॥ ਹਿਰਿਸਿਯੋਹਿਗਨਾਛਸੀਦੇਇਬੀਗੀ॥ ਸਬੈਲੋਗਕੋਜੀਤ
ਲੀਨੇਗਹੀਗੀ॥ ਜਲੰਬਾਥਲੋਯਕੀਯੋਗਸਰਬੀ॥ ਭੁਜਾਦੇਖਿਭੁਗੀਬਾਢਿਯੋਤਾਹਿਗਰਬੀ॥ २॥
ਭੁਜੰਗ॥ ॥ ਚਹੇਜੁਯੋਮੇਸੋਕਰੇਅਨਕਉ॥ ਬਲੀਹੇਇਵਾਸੋਭਿਰੇਅਨਸੋਭਿ॥ ਚਕ੍ਰਿਯੋਮੇਗਸਿ
ਰੀਪਗੀਗੁਸਟਸੀਗੀ॥ ਬਨਬੇਦਭੂਮੀਕੀਏਸਰਬਭੁਗੀ॥ ੩॥ ਭੁਜੰਗਪ੍ਰਯਾਤਛੰਦ॥ ॥ ਪਤਾਠੀਯ
ਠਿਯੋਬਿਸਨਦਾਰੁਗਾਕ੍ਰਾਵਤਾਰਾ॥ ਬਸਿਯੋਨੀਗਮਧੀਕੀਯੋਉਚਾਦੀ॥ ਰਹੀਪੁਰਪੁਰਚੁਨਨਿਬਖ

ਦੀ॥੪॥ਭੁਜੰਗ॥ ॥ਬਜੇਡਾਂਕਡਉਡੇਦੁਈਰਜਗੇ॥ਸੁਟੇਨਦਬਕੇਮਹਾਭੀਰਭਾਗੇ॥ਮੀਤੇਗਤੇ॥੫
 ਜੀਸੁਰੇਸੀਪ੍ਰਹਾਰੀ॥ਖਿਵੀਦਮਨੀਜਾਣਗੇਮਝਾਡੀ॥੫॥ਭੁਜੰਗ॥ ॥ਮੁਖੀਮੁਛਬੀਕੀਬਕੈਸੁਰਬੀਰੀ
 ਤਰੀਕਾਰਤੇ॥ਰੀਸਰੀਕਾਰਤੀਰੀ॥ਧੰਮਕਾਰਸਾਂਗੀਖੜਕਾਰਖੰਗੀ॥ਵੁਟੇਵੁਕੋਟੇਪੰਉਟੇਨਾਭਅੱਗੀ॥੬
 ਭੁਜੰਗ॥ ॥ਉਟੇਨਦਨਦੰਫਮਕਾਰਢੇਲੀ॥ਫੁਲੀਕਾਰਢੇਲੀਮੁਖੀਮਾਰਥੇਲੀ॥ਖਹੇਖਗਾਖੁਨੀਖੁਲੇ
 ਬੀਰਥੇਤੀ॥ਨਚੇਕੀਧਿਹੀਟਕਮਧੀਨਿਚੇਤੀ॥੭॥ਭੁਜੰਗ॥ ॥ਭੁਰੇਜੇਗਾਦੀਪੰਚਰਉਸਠਿਚਾਗੀ॥ਨਚੀ
 ਖੇਲਸੀਸੀਬਕੀ॥ਬਿਕਰਾਰੀ॥ਸਸੇਕੂਤਪ੍ਰੇਤੀਮਹਾਬਿਕਰਾਲੀ॥ਬਜੇਡਾਂਕਡਉਡੇਕੁਡੰਕਰਾਲੀ॥੮॥
 ਭੁਜੰਗ॥ ॥ਪ੍ਰਹਾਰੀਤਮੁਸਟੀਕਰੇਪਾਵਘਾਤੀ॥ਮਨੇਸਿਘਸਿਘੰਡਹੇਗਜਮਾਤੀ॥ਛੁਟੀਈਸ
 ਤਾਰੀ॥ਡਿਗਿਯੋਬਹਮਾਧਿਆਨੀ॥ਭੁਜਿਯੋਚੰਦਮਾਕੰਪਭਾਨੀਮਾਧਿਆਨੀ॥੯॥ਭੁਜੰਗ॥ ॥ਜਲੇਬ
 ਥਲੇਖੀਥਲੇਤਬਨੀਰੀ॥ਕਿੱਧੇਸੀਧਿਯੰਬਾਂਦਰਪ੍ਰਾਇਵਬੀਰੀ॥ਕਰੇਦੈਤਮਾਘਾਤਮੁਸਟੀਪ੍ਰਹਾਰੀ॥
 ਮਨੇਚੋਟਬਾਹੈਘਰਿਆਰੀ॥ਘਰਿਆਰੀ॥੧੦॥ਬੰਜੇਡਾਂਕਡਉਡੇਕੁਡੰਕਰਾਰੇ॥ਮਨੇਗਜਜੁਟੇਦੰਤਾਰੇ
 ਦੰਤਾਰੇ॥ਫਮਕਾਰਢੇਲੀਰਣਕੋਨਫੀਰੀ॥ਸੰਕਾਰਸਾਗੀਤੰਕਾਰਤੀਰੀ॥੧੧॥ਭੁਜੰਗ॥ ॥
 ਦਿਨਅਸਟਜੁਪੀਕੁਯੋਅਸਟਭੇਣੀ॥ਡੁਗੀਭੂਮਸਰਬਉਠਿਯੋਕਾਂਪਗੇਣੀ॥ਰਣੰਗਰਤੇਸਭੇਰ
 ਗਭੂਮੀ॥ਹਨਿਯੋਬਿਸਨਸਤ੍ਰੀਗਿਰਿਯੋਅੰਤਭੂਮੀ॥੧੨॥ਭੁਜੰਗ॥ ॥ਧਰੇਦਾਕੁਅਗੀਚਤੁਬੇਦ
 ਤਾਬਿਯੀ॥ਹਠੀਦੁਸਟਜਿਤੇਭਜਦੈਤਸਰਬੀ॥ਦਈਬਹਮਾਗਿਆਪੁਨਰਬੇਦਕੀਯੀ॥ਸਥੈ
 ਸੀਤਨਤਸੋਕੇਸੁਖਦੀਯੀ॥੧੩॥ਭੁਜੰਗ॥ ॥ਧਰਿਯੋਖਸਟਮੀਬਿਸਨਯੋਸਾਵਤਾਰੀ॥ਸਥੈਦੁਸ
 ਟਜਿਤੇਕੀਯੋਬੇਦਉਪਾਰੀ॥ਬਟਿਯੋਧਗਮਰਾਜੀਜਿਤੇਦੇਵਸਰਬੀ॥ਉਤਾਰਿਯੋਭਲੀਭੂਤਿਸੇ
 ਤਾਹਿਗਰਬੀ॥੧੪॥ਭੁਜੰਗ॥ ॥ਭੁਜੰਗਭੁਜੰਗਭੁਜੰਗ॥ਅਵਤਾਰਬੋਰਾਹਾ॥੧॥ ॥ਅਥਿਨਰ
 ਸਿਘਅਵਤਾਰਕਥਨੀ॥ ॥ਸੀਭੁਗਉਤੀਜੀਸਹਾਇ॥ ॥੧੫॥ਭੁਜੰਗ॥ ॥ਇਹਭੁਗਤਿ
 ਕੀਯੋਦਿਵਰਾਜਰਾਜਾ॥ਭੰਡਾਰਭੁਰੇਸੁਭਸਰਬਸਾਜਾ॥ਜਬਦੇਵਤਾਨਬਾਦਿਯੋਗਹੁਗਾ॥ਬਲਵੰਤ
 ਦੈਤਉਠੇਕਹੂਗਾ॥੧॥ਪਾਧਰੀਛੁਟਾ॥ ॥ਲਿਨੋਛੁਨਾਇਦਿਵਰਾਜਰਾਜਾ॥ਬਾਦਿਰੇਣਕਉਠੇਸੁ
 ਬਾਜਾ॥ਇਹਭੁਗਤਿਜਗਤਦੇਹੀਛੁਗਾਇ॥ਜਲਬਾਥਲੇਖੀਹਿਰਨਾਛੁਗਾਇ॥੨॥ਪਾਧਰੀ

ਛੰਦਾ ॥ ਇਕਾਦਿਯੋ ਸਗਯੋ ਨਿਜਨਾਰਿਤੀਗਾ ॥ ਸਾਜਿ ਸੁਪਸਾਜਿ ਨਿਜਾ ਮੰਗਲੀਗਾ ॥ ਕਿਛੁ ਭਾਤਿ ਸਾ
 ਰੁਮੇਭਯੋ ਨਿਰਕਤਾ ॥ ਭਯੋ ਦੁਸਟਕੇ ਬੀਰਜ ਮੁਕਤਾ ॥ ੩ ॥ ਪਾਪਕੀਛੁ ॥ ਪਰਿਵਾਦ ਭਗਤਿ ਲਿੰਨੇ
 ਵਤਾਰਾ ॥ ਸਬਕਰਨਾ ਜਮੀਤ ਨ ਉਧਾਰਾ ॥ ਚਟਸਾ ਰਪੜ ਨ ਸੈ ਪਿਯੋ ਨਿਰਪਾਲਾ ॥ ਪਟੀ ॥ ਕਿਹਿ ਹਿੰਜੋ
 ਖਦੇਹੁ ਗੁਪਾਲਾ ॥ ੪ ॥ ਤੇਟਕ ਛੰਦਾ ॥ ਇਕਾਦਿਯੋ ਸਗਯੋ ਚਟਸਾ ਰਪੜੀ ॥ ਚਿਤੋ ਬੀਰ ਹਿੰਜੋ ਸੁਭਦੇ
 ਪਸੁਤੀ ॥ ਜੁਪਕੀਯੋ ਦਿਜਤੇ ਸੁਅਤਾ ਹਿਰੋ ॥ ਨਿਭੈ ਸਿਸੁ ਨ ਮਹਾਪਾਲ ਪੜੇ ॥ ੫ ॥ ਤੇਟਕ ॥ ਸੁਨਿ ਨ ਮੁਹ
 ਪਾਲ ਗਿਸੇਯੋ ਅਸੁਰੀ ॥ ਬਿਨੁ ਮੋਹਿ ਸੁਕਉ ਨ ਭਯੋ ਦੁਸਰੀ ॥ ਜੀਅਮਾਹਿ ਧਰਿ ਸਿਸਯਾ ਹਿਰੋ ॥ ਜੜਕਿ
 ਉਭਰਾਵਾ ਨ ਕੋ ਨ ਮਭਨਾ ॥ ੬ ॥ ਤੇਟਕ ॥ ਜਲਾ ਅਉਰ ਬਲੀ ਇਕ ਬੀਰ ਮਨੀ ॥ ਇਹ ਕਾਹਿ ਗੁਪਾਲ ਕੋ
 ਨਾਮ ਭੁਨੀ ॥ ਅਬ ਹੀ ਇਹ ਬਾਪਤ ਬੀਰ ਭਯੋ ॥ ਸੁਨ ਸਵਨ ਨ ਵੇਨ ਵਧੈ ਨ ਪਏ ॥ ੭ ॥ ਤੇਟਕ ॥ ਗਾਹਿ ਮੁ
 ਰਚਲੇ ਸਿਸਮਾਰਨ ਕੋ ॥ ਨਿਕੋ ਸੇ ਬਹੁ ਪਾਲ ਉਥਾਹ ਨ ਕੋ ॥ ਚੱਕਰ ਉਪਰ ਹੋ ਜਨ ਦੇਖਿ ਸਥੈ ॥ ਨਿਕ
 ਸਿਯੋ ਹਰਿ ਫਾਰਿ ਕਿਵਾਰ ਤਥੈ ॥ ੮ ॥ ਤੇਟਕ ॥ ਲਖਿ ਦੇਵ ਦਿਵਾਰ ਸਥੈ ਬਹਰੇ ॥ ਆਵੈ ਲੋਕ ਚਰ
 ਚਰ ਹੂਹਿ ਹਿਰੀ ॥ ਗਾਰਜੇ ਨਰ ਸਿੰਘ ਨਰਾਤ ਕਰੀ ॥ ਦਿਗਰ ਕਤ ਕੀਏ ਮੁਖ ਸੇਵ ਭਰੀ ॥ ੯ ॥ ਤੇਟਕ ॥
 ਲਖ ਦਾਨ ਵੇਤਾ ਜਿ ਚਲੇ ਸਬ ਹੀ ॥ ਗਾਰ ਜਿਯੋ ਨਰ ਸਿੰਘ ਰਣ ਜਬ ਹੀ ॥ ਇਕ ਭੂਪਤਿ ਫਾਰਿ
 ਯੋਰਣੇ ॥ ਗਾਹਿ ਥਗਦਾ ਨਿਰਭੈ ਮਨ ਮੇ ॥ ੧੦ ॥ ਤੇਟਕ ॥ ਲਖ ਰਜੇ ਸੁਥ ਸੁਰ ਨਿਪ ਗਾਰਜੇ ॥ ਸਮੁਹਾਤ ਭ
 ਏਕਾਦਿਕੇ ਹਰਿ ਕੋ ॥ ਜੁਗਾਏ ਸਮੁਹੇ ਛਿਤ ਤੈ ਪਟਕੇ ॥ ਰਣ ਭੇਰਣ ਪੀਰ ਬਟਾਨਟਕੇ ॥ ੧੧ ॥ ਤੇਟਕ ॥ ਬੰ
 ਬਕੇ ਰਣ ਪੀਰ ਸੁਬੀਰ ਘਟੇ ॥ ਰਹਿ ਗੇ ਮਨੇ ਕਿਸ ਕਸ ਉਣ ਸਟੇ ॥ ਉਮਗੇ ਚੰਦੁ ਚਰਨ ਛੇਰਿ ਪਯੋ ॥
 ਬਰਸਾਰ ਬਹਾਰਨ ਅਭੁਨਾ ਜਿਯੋ ॥ ੧੨ ॥ ਤੇਟਕ ॥ ਬਰਖੇ ਸਰਸੁਪ ਸਿਲਾ ਸਿਤਯੀ ॥ ਉਮਰੇ ਬਰ
 ਬੀਰ ਦੇਸੇ ਦਿਸਯੀ ॥ ਚਮਕੈ ਤਕੀ ਪਾਣ ਸੁਬਾਣ ਜੁਪੀ ॥ ਫਹਰੀਤ ਪੁਜਾ ਜਨ ਬੀਰ ਕੁਪੀ ॥ ੧੩ ॥ ਤੇਟਕ
 ॥ ਹਰੀਤ ਹਰੀ ਬਰਖੀਤ ਸਹੀ ॥ ਜਨੁ ਸਾਵਨ ਮੇਘ ਬਹਿਯੋ ਦੁਸਰੀ ॥ ਫਹਰੀਤ ਪੁਜਾ ਹਰੀਤ ਹਯੀ ॥
 ਉਪਾਜਿਯੋ ਜੀਅ ਦਾਨ ਵਰਾਇ ਭਯੀ ॥ ੧੪ ॥ ਤੇਟਕ ॥ ਹਰਨਾਤ ਹਰੀ ਗਰਜੀਤ ਗਜੀ ॥ ਭੁਟ ਬਾਹ
 ਕਟੀ ਜਨੁ ਏਕੁ ਜੀ ॥ ਤਰਫੰਤ ਭੁਟੰਗ ਗਰਜੀਤ ਗਜੀ ॥ ਸੁਟਿ ਕੈ ਪੁਨਿ ਸਾਵਨ ਮੇਘ ਲਜੀ ॥ ੧੫ ॥ ਤੇ
 ਟਕ ॥ ਬਿਚਾ ਲਿਯੋ ਪਗਾਏਂ ॥ ਫਿਰਿਯੋ ਪੁਨਿਯੋ ॥ ਕਰ ਪੁੰਛ ਲਗੇ ਅਹਿ ਕੁਪਤ ਜਿਯੋ ॥ ਰਣਰ

ਗਸਮੇਮੁਖਿਯੋਰਮਕਿਯੋ॥ ਲਖਸੁਗਸਿਰਰਹਿਸੇਵੰਮਕਿਯੋ॥ ੧੬॥ ਤੋਟਕਾ॥ ॥ ਰਣਰੰਗਤਰੰਗਨ ੨੬
 ਮੇਸਕੁਯੋ॥ ਸੇਵਾਧਿਆਨਛੁਟਿਯੋਥਹਮੰਡਗਿਰਿਯੋ॥ ਸਰਸੇਲਸਿਲਾਸਿਤਮੇਸਥਹੇ॥ ਨਕੁਭਿਰ
 ਪਰਦੇਉਪਤਿਗੇ॥ ੧੭॥ ਤੋਟਕਾ॥ ॥ ਗਨਗੀਪ੍ਰਥਦੇਖੰਦੇਉਹਰਥੇ॥ ਪੁਰਪਾਵਲਦੇਵਸਬੈਥਰਥੇ॥
 ਮਿਲਗੇਭਟਬਿਖੰਦੇਉਯੋ॥ ਸਿਸਖੇਲਤਰੇ॥ ਟਿਹਤੁਹਤੁਜਿਯੋ॥ ੧੮॥ ਬੇਲੀਬਿੰਦਮਛੰਦਾ॥ ॥ ਰ
 ਟਪੀਰਬੀਰਸੁਗਜਹੀ॥ ਲਖਿਦੇਵਅਦੇਵਸੁਲੰਜਹੀ॥ ਇਕਸੁਰਘਾਇਲਪੁਮਹੀ॥ ਜਨਪੁਮ
 ਅਧੇਮੁਖਪੁਮਹੀ॥ ੧੯॥ ਬੇਲੀਬਿੰਦਮਛੰਦਾ॥ ॥ ਕੁਟਏਕਅਨੇਕਪ੍ਰਕਾਰਹੀ॥ ਜੁਝੇਅਜੁਝਜੁਝਾ
 ਰਹੀ॥ ਫੁਹਰੰਤਬੈਰਕਥਾਇਪੀ॥ ਬਹਰੰਤਜੇਧਕਿਕਾਇਪੀ॥ ੨੦॥ ਤੋਟਕਾ॥ ॥ ਹਿਰਦਾਤੋਕੇ
 ਕਿਕਾਣਾ॥ ਬਰਖੰਤਸੇਲਜੁਆਨਾ॥ ਫੁਰਕੰਤਸਾਇਕਸੁਧਾ॥ ਮਚਿਯੋਅਨੁਪਮਜੁਧਾ॥ ੨੧॥ ਤੋਟਕਾ
 ਦਾ॥ ॥ ਕੁਟਏਕਅਨੇਕਪ੍ਰਕਾਰਾ॥ ਜੁਝੇਅਨੰਤਸੁਧਾ॥ ਬਾਹੇਕ੍ਰਿਪਾਣਨਿਸੀਰਾ॥ ਮਚਿਯੋਅਪੂਰਬਜੀ
 ਰਾ॥ ੨੨॥ ਤੋਟਕਾ॥ ॥ ਬਾਹਕ੍ਰਿਪਾਣਸੁਥਾਣਕੁਟਗਣਾ॥ ਅੰਤਗਿਰੇਭੁਟਜੁਝਮਹਾਰਣਾ॥ ਘ
 ਇਲਗੀਇਕਘਾਇਲਝੁਲੈ॥ ਫਾਗਨਅੰਤਬਸੰਤਸੇਫੁਲੈ॥ ੨੩॥ ਤੋਟਕਾ॥ ॥ ਬਾਹਿਕ
 ਟੀਕੁਟਏਕਨਮੋਸੀ॥ ਸ੍ਰਿਭਮਨੇਗਜਹਾਜਨਜੇਸੀ॥ ਸੇਹਤਏਕਅਨੇਕਪ੍ਰਕਾਰੀ॥ ਫੁਲਗਿਰੇਜਨਮ
 ਧਿਫੁਲਵਾਹੀ॥ ੨੪॥ ਤੋਟਕਾ॥ ॥ ਸੇਣਰੰਗੇਅਰਿਏਕਅਨੇਕੀ॥ ਫੁਲਰਹੇਜਨਕਿਸਕਨੇਕੀ॥ ਪਾਵੰਤ
 ਘਾਵਕ੍ਰਿਪਾਣਪ੍ਰਹਾਰੀ॥ ਜਨਕੁਕੇਪਪ੍ਰੰਤਛਾਇਖਾਰੀ॥ ੨੫॥ ਤੋਟਕਾ॥ ॥ ਜੁਝਗਿਰੇਅਰਏਕਅਨੇ
 ਕੀ॥ ਘਾਇਲਗੇਬਿਸੰਕਾਰਬਿਸੇਖੀ॥ ਕਾਟਿਗਿਰਿਭੁਟਿਏਕਕਰਾਹੀ॥ ਸਾਬਨਜਲਗਈਬਹਿਤਾਰੀ॥
 ੨੬॥ ਤੋਟਕਾ॥ ॥ ਪੂਰਪਰੇਕੁਝੇਚੂਰਸਿਪਾਹੀ॥ ਸੁਯਾਮਕੇਕਾਜਕੀਲਾਜਨਿਬਾਹੀ॥ ਬਾਹਿਕ੍ਰਿਪਾਣ
 ਨਬਣਸੁਬੀਰੀ॥ ਅੰਤਭੁਜੇਭੁਯਮਾਨਅਪੀਰੀ॥ ੨੭॥ ਤੋਟਕਾ॥ ॥ ਤਿਯਾਗਚਲੇਰਣਕੇਸਬਥੀਰਾ
 ਲਾਜਾਬਿਸਰਿਗਈਭੁਝੇਅਪੀਰਾ॥ ਹਿਰਨਛਸਤਬਾਮਪਰਿਸਾਨਾ॥ ਬਾਹਿਚਥਿਯੋਰਣਕੇਕ
 ਰਗਾਨਾ॥ ੨੮॥ ਤੋਟਕਾ॥ ॥ ਕੁਰਿਯੋਰੇਸਨਰਸਿੰਘਸੁਰੂਪੀ॥ ਆਵਤਦੇਖਿਸਮੁਹਿਰਣਭੂਪੀ॥ ਨਿ
 ਜਘਾਵਨੇਕੇਰੇਸਨਮਾਨਾ॥ ਨਿਥੇਵਕਰਿਵਪ੍ਰੀਤਿਸਾਨਾ॥ ੨੯॥ ਕੁਰਿਯੋਰੇਸਨਮਾਨਾ॥ ਕੀ
 ਪਾਣੀਸਣਸਿੰਘਗਰਜਿਯੋਕਰੂਹੀ॥ ਉਠਿਯੋਹੇਰਿਬੀਰਨਕੇਮੁਖੁਰੀ॥ ਉਠਿਯੋਨਦਬੈਛੇਛੁਹੀਰੀ॥

Digitized by Panjab Digital Library | www.panjabdigilib.org

ਵਿਦਸਕੇਤੇਨਗਸਿਪਾਵਤੀ॥ਪੁਨਰੁਮੁਖਪਥਾਢਿਯੋਅਪਾਰੀ॥ਕਰੇਲਾਗਜੰਗੀਪੁਨਰਦੇਤਦਾਨੀ॥ਬ
 ਲਗਜਕੀਦੇਹਬਾਢਿਯੋਗੁਮਾਨੀ॥੧॥ਬੁਜੰਗਛੰਦਾ॥॥ਨਪਾਵੈਬਲਦੇਵਤਾਜਗਥਾਸੀ॥ਭੁਈਇਦ
 ਕੀਰਾਜਪਾਨੀਬਿਨਾਸੀ॥ਕਰੀਜੇਗਾਅਰਧਨਸਰਬਦੇਵੀ॥ਪਸੰਨੇਭੁਏਕਾਲਪੁਰਖੰਅਭੇਵੀ॥੨॥
 ॥ਦੀਯੋਆਇਸੀਕਾਲਪੁਰਖੰਅਪਾਰੀ॥ਧੋਰੇਬਾਵਨਾਬਿਸਨਾਮਸਟਮਾਵਤਾਰੀ॥ਲਈਬਿ
 ਸਨਆਗਿਆਚਾਢਿਯੋਪਾਇਐਸੋਲਾਹਿਯੋਦਾਹਦੀਭੂਮਭੰਡਾਰਜੈਸੋ॥੩॥ਨਿਰਾਜਛੰਦਾ॥॥ਸ
 ਰੂਪਛੋਟਪਾਰਿਕੋ॥ਚਾਢਿਯੋਤਹਾਬਿਚਾਰਿਕੋ॥ਸਭਾਨਰੇਸਜਾਨਿਯੋ॥ਤਹੀਸੁਪਵਠਾਨਿਯੋ॥੪॥
 ॥ਸੁਬੇਦਚਾਰਉਚਾਰਕੋ॥ਜਾਵਿਯੋਨਿਪੰਸੁਪਾਰਕੋ॥ਬੁਲਾਇਬਿਪਕੇਲਯੋ॥ਮ
 ਲਿਖਾਗਮੁਕਾਦਯੋ॥੫॥ਨਰਾਜ॥॥ਪਦਾਰਘਦੀਪਦਾਨਕੋ॥ਪਦਛਨਾਮਲੇਕਕੋ॥ਕੋਰੇਰਿ
 ਦਛਨਾਦਈ॥ਨਹਾਥਾਬਿਪਨੈਲਈ॥੬॥ਨਰਾਜਛੰਦਾ॥॥ਕਹਿਯੋਨਮੋਰਕਾਜਹੈ॥ਮਿਥਿਆਹ
 ਤੇਰਿਸਾਜਹੈ॥ਅਢਾਇਪਾਵਤੂਮਦੈ॥ਬਸੇਖਕੂਪਕੀਰਤਲੈ॥੭॥ਰੂਪਛੰਦਾ॥॥ਜਬਦਿਜਐਸ
 ਬਖਾਨੀਬਾਨੀ॥ਕੂਪਤਸਹਿਤਨਜਾਨਿਯੋਗਾਨੀ॥ਪੈਗਾਅਢਾਇਕੂਮਦੈਕਹੀ॥ਦਿਕੁਕਰਿਥਾਤ
 ਦਿਜੇਤਮਗਹੀ॥੮॥ਦਿਜਬਰਸੁਕੁਹੋਤੇਨਿਪਤੀਰਾ॥ਜਾਨਗਯੋਸਭਭੇਦਵਜੀਰਾ॥ਜਿਯੋਜਿ
 ਯੋਦੋਨਪਿਥਵੀਨਿਪਕਹੈ॥ਤਿਮੁਤਿਮਨਾਹਿਪੋਹਤਗਹੈ॥੯॥ਰੂਪਛੰਦਾ॥॥ਜਬਸਿਪਦੇਨਧਰਾਮਨਕੀ
 ਨਾ॥ਤਬਹੀਉਤਰਸੁਕੁਇਮਦੀਨਾ॥ਲਘਾਦਿਜਯਾਹਿਨਕੂਪਪਛੋਨੇ॥ਬਿਸਨਾਅਵਤਾਰਇਸੀਕਰ
 ਮਾਨੇ॥੧੦॥ਚੈਪਈ॥॥ਸੁਨਤਬਚਨਦਾਨਵਸਤਹਸੇ॥ਉਚਰਤਸੁਕੁਕਹਾਪਰਥਸੇ॥ਸਸਿਕਸ
 ਮਾਨਨਦਿਜਮਹਿਥਾਸਾ॥ਕਸਕਹਿਯੋਇਹਜੰਗਬਿਨਾਸਾ॥੧੧॥ਦੋਹਰਾ॥॥ਜਿ
 ਮਾਰਿਨਗਾਰੀਅਗਨਕੀਗਿਰਤਸਘਨਬੰਨਮਾਹਿ॥ਅਧਿਕਤਨਕਤੇਹੋਤਹੈਤਿਆਦਿਜਬਰਨਰਨਾ
 ਹਿ॥੧੨॥ਚੈਪਈ॥॥ਹਸਿਕੂਪਤਿਇਹਬਾਤਬਖਾਨੀ॥ਸੁਨਹੁਸੁਕੁਤਮਬਾਤਨਜਾਨੀ॥ਛਨਿਇ
 ਹਸਮੇਸਭੇਛਲਜੋਹੈ॥ਹਰਿਸੇਫੇਰਿਨਕਿਛਕਐਹੈ॥੧੩॥ਚੈਪਈ॥॥ਅਨਮੇਥਾਤਇਹੈਠਹਿਰਾਣ
 ਮਨਮਹਿਧਰੀਨਕਿਸੁਬਤਈ॥ਕੁਤਤੇਮੰਗਕਮੰਡਲਐਸਾ॥ਲਗਿਯੋਦਾਨਤਿਹਦੇਨਨਰੇਸਾ॥
 ੧੪॥ਚੈਪਈ॥॥ਸੁਕੁਬਾਤਮਨਮੇਪਹਿਚਾਨੀ॥ਭੇਦੁਲਹਿਤਕੂਪਅਗਿਆਨੀ॥ਧਾਰਮਕਕਰੇ

362 MSS

ਸਰਾਮਅਵਤਾਰਕਥਨੀ॥ ੧੧॥ ਭੁਜੰਗੁ ਤੇ ਨੀਸਰਾਇ॥ ੧੨॥ ਚੈਪਈ॥ ੧੩॥ ਪੁਨਿਕੋਤਕਦਿਨਭੁ ੨੮
 ਏਬਿਤੀਤਾ॥ ਛੁੜਨਸਕਲਧਰਾ॥ ਕਹੁਜੀਤਾ॥ ਅਪਿਕਜਗਤਮਹਿਉਚਜਨਾਯੋਬਾਸਵ
 ਬਲਿਕਹੂੰਲੇਨਪਾਯੋ॥ ੧੪॥ ਚੈਪਈ॥ ੧੫॥ ਬਿਆਭੁਲਸਕਲਦੇਵਤਬਏ॥ ਮਿਲਿਕਰਿਸ
 ਭੁਬਾਸਵਪੈਗਏ॥ ਛੁੜੀਭੁਪਧਰੇਸਭਾਅਸੁਰਨਾ॥ ਅਵਤਕਹਾਭੁਪਤੁਮਰੇਮਨਾ॥ ੧੬॥ ਤਬਦੇ
 ਵਨਮਿਲਿਕਰਿਯੋਬਿਚਾਰਾ॥ ਛੁੜਿਰਸਮੁੰਦਕਹੁਚਲੇਸੁਧਾਰਾ॥ ਕਾਲਪੁਰਖਕੀਕਰੀਬਹਿ
 ਆਈ॥ ੧੭॥ ਇਮਆਗਿਆਤਹਤੇਤਿਨਆਈ॥ ੧੮॥ ਚੈਪਈ॥ ੧੯॥ ਦਿਜਜਮਦਗਨਜਗਤਮੇ
 ਸੇਹਤਾ॥ ਨਿਤਉਠਿਕਰਤਾਅਘਨਯਘਨੇਹਤਾ॥ ਤਹਤੁਮਧਰੇਬਿਸਨਅਵਤਾਰਾ॥ ਹਨਹੁਸਕ੍ਰਕੇ
 ਸਤ੍ਰਸੁਧਾਰਾ॥ ੨੦॥ ਭੁਜੰਗਪਯਾਤਛੰਦਾ॥ ੨੧॥ ਜਯੋਜਾਮਦਗਨੀਦਿਜੀਅਵਤਾਰੀ॥ ਭਯੋਰੇਦ
 ਕਾਤੇਕਵਾਚੀਕੁਠਾਰੀ॥ ਪਰਿਯੋਛੁੜੀਆਂਪਾਤਕੋਕਾਲਭੂਪੀ॥ ਹਨਿਯੋਜਾਇਜਉਨੇਸਹੰਸਾਸ
 ਤ੍ਰਭੂਪੀ॥ ੨੨॥ ਭੁਜੰਗ॥ ੨੩॥ ਕਹਾਰੀਮਏਤੀਕਥਾਸਰਬਭਾਖੋ॥ ਕਥਾਬਿਪਤੇਥੋਰੀਐਥਾਤ
 ਰਾਖਉ॥ ਭੁਰੇਗਰਬਛੁੜੀਨਰੇਸੀਅਪਾਰੀ॥ ਤਿਨਨਾਸਕੋਪਾਣਪਾਧਿਯੋਕੁਠਾਰੀ॥ ੨੪॥ ਭੁਜੰਗ
 ੨੫॥ ਹੁਤੀਨਿਦਨੀਸਿਧਜਕੀਸੁਪੁੰਤੀ॥ ਤਿਸੇਮਾਂਗਿਹਾਰਿਯੋਸਹੰਸਾਸਤ੍ਰਛੁੜੀ॥ ਲੀਯੋ
 ਛੀਨਗਾਯੰਹਤਿਯੋਰਾਮਤਾਤੀ॥ ਤਿਸੀਬੈਰਕੀਨੇਸਬੈਭੂਪਪਾਤੀ॥ ੨੬॥ ਭੁਜੰਗ॥ ੨੭॥ ਗਈਬਾਲ
 ਤਾਤੇਲੀਯੋਸੇਧਤਾਕੋ॥ ਹਨਿਯੋਤਾਤਮੇਰੇਕਹੇਨਾਮਵੈਕੋ॥ ਸਹੰਸਾਸਤ੍ਰਭੂਪੀਸੁਦਿਯੋਸਉਦ
 ਨਾਮੀ॥ ਗਹੇਸਸਤ੍ਰਅਸੇਤ੍ਰਿਚਲਿਯੋਤੈਨਠਾਮੀ॥ ੨੮॥ ਭੁਜੰਗ॥ ੨੯॥ ਕਹੇਰਾਜਮੇਰੇਹਨਿਯੋਤਾਤ
 ਕੇਸੇ॥ ਅਬੈਜੁਪਜੀਤੇਹਨੇਤੇਹਿਤੇਸੇ॥ ਕਹਾਮੂੜਬੈਠੇਸੁਅੰਸਤ੍ਰਿਸਭਾਰੇ॥ ਚਲੇਕੁਜਨਾਤੇਸਥੈ
 ਸਸਤ੍ਰਭਾਰੇ॥ ੩੦॥ ਭੁਜੰਗ॥ ੩੧॥ ਸੁਟੇਬੋਲਬਕੇਭੁਰਿਯੋਭੁਪਕੋਪੀ॥ ਉਠਿਯੋਰਾਜਸਰਦੂਲਲੈਪ
 ਟਾਪੋਪੀ॥ ਹਨਿਯੋਖੇਤਭੂਨੀਦਿਜਖੇਤ੍ਰਯੋ॥ ਚਹੇਆਜਹੀਜੁਪੁਮੇਸੇਮਚਾਯੋ॥ ੩੨॥ ਭੁਜੰਗ॥
 ੩੩॥ ਪਏਸੂਰਸਰਬੀਸੁਨੇਬੈਨਰਾਜੀ॥ ਚਾੜ੍ਹਿਯੋਕੁਪਜੁੰਪੀਸਜੇਸਰਬਸਾਜੀ॥ ਗਦਾਸੈਹਥੀਸੁਲਸੇ
 ਲੀਸੀਭਾਰੀ॥ ਚਲੇਜੁਪਕਾਜੀਬਡੇਛੁੜਪਾਰੀ॥ ੩੪॥ ਨਰਾਜਛੰਦਾ॥ ੩੫॥ ਕ੍ਰਿਪਾਣਪਾਣਪਾਰਿ
 ਕੋ॥ ਚਲੇਬਲੀਪੁਕਾਰਕੋ॥ ਸੁਮਾਰਿਮਾਰਿਭਾਖਹੀ॥ ਸਰੇਘਸੇਣਚਾਖਹੀ॥ ੩੬॥ ਨਰਾਜ॥

ਸਿਜੋਇਸੈਹਥੀਨਲੈ॥ਚੜ੍ਹੇਸੁਬੀਰੇਸਕੈ॥ਚਰਾਕਚਾਬਕਉਨੇ॥ਸਹੀਸਸਾਇਕਉਨੇ॥੧੩॥
 ਰਸਾਵਲਛੰਦਾ॥॥ਭੁਏਏਕਠਉਰੇ॥ਸਏਸੁਰਦਉਰੇ॥ਲੋਯੋਪੋਰਰਾਮੀ॥ਘਟਾਸੁਰਸਿਆ
 ਮੀ॥੧੪॥ਰਸਾਵਲ॥॥ਕਮਾਣਕੰਡਕੋ॥ਭੁਏਨਾਦਬਕੋ॥ਘਟਾਜਾਣਸਿਆਹੀ॥
 ਚੜ੍ਹਿਯੋਤਿਉਸਿਪਾਹੀ॥੧੫॥ਰਸਾਵਲ॥॥ਭੁਏਨਾਦਬਕੋ॥ਸੁਸੇਲੀਧਮਕੋ॥ਗਜਾਜੂਹ
 ਗਜੀ॥ਸਤ੍ਰੀਸੀਜਸੱਜੀ॥੧੬॥ਰਸਾਵਲ॥॥ਚਹੂੰਓਰਦੂਕੋ॥ਗਜੀਜੂਹਦੂਕੋ॥ਸਰੀਬਿਯੂਹ
 ਛੂਟੇ॥ਗਿਪੀਸੀਸਫੂਟੇ॥੧੭॥ਰਸਾਵਲ॥॥ਉਠੇਨਾਦਭਾਗੀ॥ਗਿਸੇਛੁਤ੍ਰਧਾਗੀ॥ਘ
 ਰਿਯੋਰਾਮਸੈਨਾ॥ਸਿਵਜੇਮੇਮੇਨੀ॥੧੮॥ਰਸਾਵਲ॥॥ਰਟੀਰੰਗਰਤੇ॥ਤ੍ਰਸੇਤੇਜਤਤੇ॥ਉਠੀ
 ਸੇਣਪੂਰੀ॥ਰਹਿਯੋਗੋਣਪੂਰੀ॥੧੯॥ਰਸਾਵਲ॥॥ਪਟੇਦੋਲਬੱਜੋ॥ਮਹਾਬੀਰਗਜੋ॥ਮ
 ਨੇਸਿਘਛੂਟੇ॥ਇਮੰਬੀਰਜੂਟੇ॥੨੦॥ਰਸਾਵਲ॥॥ਕਰੇਮਾਰਮਾਰੀ॥ਬਕੈਬਿਕਰਾਰੀ॥ਗਿ
 ਰੇਅੰਗਭੰਗੀ॥ਦਵੰਜਾਨਦੰਗੀ॥੨੧॥ਰਸਾਵਲ॥॥ਗਏਛੂਟਾਅਸਰੀ॥ਭੁਜੇਹੁਯੇਨਿਸਰੀ॥
 ਖਿਲੇਸਾਰਬਾਜੀ॥ਤੁਰੇਤੰਦਤਾਜੀ॥੨੨॥ਰਸਾਵਲ॥॥ਭੁਜੇਠੇਕਬੀਰੀ॥ਕਰੇਘਾਇਤੀ
 ਰੀ॥ਨੇਜੇਗਰੁਗਾਢੇ॥ਮਚੇਬੈਰਬਾਢੇ॥੨੩॥ਰਸਾਵਲ॥॥ਘਟੇਘਾਇਪੇਲੋ॥ਮਨੇਫਗਾਖੇ
 ਲੋ॥ਕਰੇਬਾਣਬਰਖਾ॥ਭੁਏਜੀਤਕਰਖਾ॥੨੪॥ਰਸਾਵਲ॥॥ਗਿਰੇਅੰਤਪ੍ਰਮੀ॥ਮਨੇਏਛੁ
 ਤ੍ਰਮੀ॥ਦੁਏਸੱਸਤ੍ਰਅਸੱਤ੍ਰੀ॥ਭੁਜੇਹੁਯੇਨਿਸਰੀ॥੨੫॥ਰਸਾਵਲ॥॥ਜਿਤੇਸਤ੍ਰਾਏ॥ਤਿਤੇ
 ਰਾਮਘਾਏ॥ਚਲੇਭਾਜਸਰਬੀ॥ਭੁਯੋਦੁਰਗਰਬੀ॥੨੬॥ਰਸਾਵਲ॥॥ਮਹਾਸਸਤ੍ਰਧਾਰੇਚਲਿ
 ਯੋ॥ਆਪਹੂਪੀ॥ਲਏਸਰਬਸੈਨਕੀਏ॥ਆਪਹੂਪੀ॥ਅਨੰਤਾਅਸਤ੍ਰਛੇਰੇਭੁਗਿਯੋਜੁਧਮਾਨੀ॥ਪਾ
 ਤਕਾਲਮਾਨੇਸੁਭੋਰਸਮਭਾਨੀ॥੨੭॥ਭੁਜੰਗਾ॥॥ਭੁਜੇਠੇਕਭੂਪਕੀਯੋਜੁਧਯੋਸੋ॥ਮਨੇਬੀਰ
 ਬਿਤਰਾਸੁਰਇਵਜੈਸੋ॥ਸਬੈਕਦਰਾਮੰਕੀਯੋਬਾਹਿਰੀਨੀ॥ਹਤੀਸਰਬਸੈਨਾਭੁਯੋਗਰਬਛੰ
 ਨੀ॥੨੮॥ਭੁਜੰਗਾ॥॥ਗਾਹਿਯੋਰਾਮਪਾਟੰਕੁਠਰੰਕਰਾਲੀ॥ਕਟੀਧੰਡਮੀਰਾਜਬਾਹੀਬਿਸਾਲੀ॥
 ਭੁਏਅੰਗਭੰਗੀ॥ਕਰੰਕਲਾਹੀਣੀ॥ਗਯੋਗਰਬਸਰਬੀਭਈਸੈਣਛੀਣੀ॥੨੯॥ਭੁਜੰਗਾ॥॥
 ਰਹਿਯੋਅੰਤਖੇਤੀਅਚੇਤੰਨਰੇਸੀ॥ਬਚੇਬੀਰਜੇਤੇਗਏਭਾਜਦੇਸੀ॥ਲਈਛੀਨਛੁਓਨੀਕਰੇ

Digitized by Panjab Digital Library | www.panjabdigilib.org

ਉਏਕੀਬਾਣਹਏਤ੍ਰਿਪੁਰੀਸੋਊਨਾਸਕਰੈਤਿਹਦੇਤਦੁਰੀਅਸਕੇਪ੍ਰਗਟਿਯੋਕਬਿਤਾਹਿਗ
 ਨੈ॥ਇਕਬਾਣਹੀਸੋਪੁਰਤੀਨਹਨੈ॥੧੦॥ਤੇਟਕ॥ਅਸਿਵਪਾਇਚਲਿਯੋਤਿਹਮਰਨਕੋ॥
 ਜਗਕੇਸਭਜੀਵਉਧਾਰਨਕੋਕਰਿਕੋਪਤਜਿਯੋਸਿਤਸੁੱਧਸਰੀ॥ਇਕਬਾਹੀਨਾਸਕੀ
 ਯੋਤ੍ਰਿਪੁਰੀ॥੧੧॥ਤੇਟਕ॥ਲਾਖਿਕੋਤਕਸਾਪਸਬੈਹਰਖੋਸੁਮਨਬਰਖਨਬੁਤੇਬਰਖੋ॥
 ਪੁਨਿਪੁਰਿਰਹੀਜਯਸਦਹੂਅੰਗਿਰਹੇਮਹਲਾਚਲਕੀਪਭੂਅੰ॥੧੨॥ਤੇਟਕ॥ਦਿਨਕੋ
 ਤਕਥੀਤਗਏਜਬਹੀਅਸੁਰੰਪਦਥੀਰਥੀਯੋਤਬਹੀਤਬਥੈਲਚਰਿਯੋਗਹਿਸੁਲਾ
 ਵੀਅਸੁਰਚਉਕਚਲੇਹਰਿਕੋਪਾਕਿਵੀ॥੧੩॥ਤੇਟਕ॥ਗਾਣਗੀਪਬਜਛਸਬੈਉਰਗੀਬ
 ਰਦਨਦਯੋਸਿਵਕੋਦੁਰੀ॥ਹਨਿਰੋਨਿਰਖੰਤਮੁਰਾਰਸੁਰੀਤ੍ਰਿਪੁਰਾਰਿਹਨਿਯੋਜਿਮਕੋਤ੍ਰਿਪੁ
 ਰੀ॥੧੪॥ਤੇਟਕ॥ਓਹਉਰਚੜੇਦਲੁਲੇਦੁਜਨੀਇਹਓਰਿਰਿਸਿਓਗਹਿਸੁਲਾਸਿਵੀ॥
 ਰਣਗੰਗਰੰਗੋਰਣਪੀਰਰਣੀਜਨਸੋਭਤਪਾਵਕਜੁਆਲਬਣੀ॥੧੫॥ਤੇਟਕ॥ਦਾਨਵ
 ਦੇਵਦੇਉਰਣਗੰਗਰਚੋਗਹਿਸਸਤ੍ਰਸਬੈਰਸਰੰਦਮਚੋਸਰਛਤੁਤਬੀਰਦੇਉਹਰਖੋਜ
 ਨਅੰਤਪੁਲੈਘਨਸੋਬਰਖੋ॥੧੬॥ਰੂਆਮਲਛੰਦਾ॥ਘਾਇਖਾਇਭੁਜੇਸੁਰਾਰਦਨਕੋ
 ਪਓਪਮਿਣਾਇਅੰਧਕੀਧਿਫਿਰਿਯੋਤਬੈਜਯਦੁੰਦਗੀਨਬਜਾਇਸੁਲਸੈਹਥੀਪਰ
 ਘਪਟਸਿਬਾਣਓਘਪ੍ਰਹਾਰਘੇਲਪੇਲਕਿਰੇਸੁਬੀਰਨਖੇਲਜਨਧਮਾਰ॥੧੭॥ਰੂਆ
 ॥ਸੇਲਰੇਲਕੁਈਤਹਅਰੁਤੇਗਤੀਰਪ੍ਰਹਾਰਗਾਹਿਗਾਹਿਫਿਰੇਫਵਜਨਬਾਹਿ
 ਬਾਹਿਭਯਾਨਾਅੰਗਭੰਗਪਰੇਕਹੂੰਸਰਬੀਰਸੰਨਤਪੁਰਾਇਕਏਕਬਰੀਅਨੇਕਨਹੇਰਿ
 ਹੇਰਿਸੁਹੁਰਾ॥੧੮॥ਰੂਆਮਲਾ॥ਚਉਰਚੀਰਰਥੀਰਥੇਤੁਮਬਾਜਰਾਜਅਨੰਤਾਸੇਟਕੀ
 ਸਰਤਾਉਠੀਸੁਾਬਿਅੰਤਰੁਪਾਵਰੰਤਾਸਾਜਬਾਜਕਦੇਕਹੂੰਗਜਰਾਜਤਾਜਅਨੇਕਾਉਸ
 ਟਪਸਟਗਿਰੇਕਹੂੰਰਿਪਬਾਚੀਖੰਨਹੀਏਕਾ॥੧੯॥ਰੂਆਮਲਛੰਦਾ॥ਛਾਡਿਛਾਡਿਚਲੇ
 ਤਹਾਨਿਪਸਾਜਬਾਜਅਨੰਤਾਗਾਜਗਾਜਹੇਸਦਾਸਿਵਸੁਰਬੀਰਦਰੰਤਾਭਾਜਭਾਜ
 ਚਲੇਯੋਥਿਯਾਰਹਾਥਬਿਸਾਰਾਬਾਣਪਾਟਕਮਾਣਛਾਡਿਸੁਚਰੰਬਰਾਥਿਸਾਰਾ॥੨੦॥

ਨਰਾਜਛੰਦਾ ॥ ਜਿਤੇਕਸੁਰਧਾਈਯੀ ॥ ਤਿਤੇਕਹੁੰਦੁਪਾਈਯੀ ॥ ਜਿਤੇਕਅਉਰਧਾਵਹੀ ॥
 ਤਿਤਿਯੋਮਹੇਸਾਪਵਹੀ ॥ ੨੧ ॥ ਰਸਾਵਲਛੰਦਾ ॥ ਕਮੰਧਅੰਧਉਰਹੀ ॥ ਬਸੇਖਬਣਬੁਠਹੀ ॥ ਪਿ
 ਨਕਪਾਣਤੇਹਨੇ ॥ ਅਨੰਤਸੁਰਮਾਬਣੇ ॥ ੨੨ ॥ ਰਸਾਵਲਛੰਦਾ ॥ ਸਿਲਹਸੰਜਸੰਜੇ ॥ ਬ
 ਹੁੰਓਗਜੇ ॥ ਮਹਾਬੀਰਬੰਕੇ ॥ ਮਿਟੈਨਾਹਿਤੰਕੇ ॥ ੨੩ ॥ ਰਸਾਵਲਛੰਦਾ ॥ ਬੁਜੇਘੋਰਬਾਜੇ ॥ ਸਜੇ
 ਸੁਰਸਾਜੀ ॥ ਘਟਿਜੇਮਗੰਜੇ ॥ ਮਹਿਖੁਆਸਸੰਜੇ ॥ ੨੪ ॥ ਰਸਾਵਲਛੰਦਾ ॥ ਅਹਿਖੁਆਸਪਹੀ ॥
 ਚਲੇਬਿਯੋਮਚਾਰੀ ॥ ਸੁਭੰਸੁਰਹਰਖੇ ॥ ਸਰੰਧਾਰਬਰਖੇ ॥ ੨੫ ॥ ਰਸਾਵਲਛੰਦਾ ॥ ਧਰੇਬਾਣਪ
 ਣੀ ॥ ਚੜ੍ਹੇਤੇਜਮਾਣੀ ॥ ਕਟਾਕਟਬਾਧੈ ॥ ਅਧੋਅੰਗਲਾਧੈ ॥ ੨੬ ॥ ਰਸਾਵਲਛੰਦਾ ॥ ਰਿਸੇਰੇਸਰੰ
 ਦੀ ॥ ਚਲੇਭੁਜਛੰਦੀ ॥ ਮਹਾਬੀਰਗੰਜੇ ॥ ਸਿਲਹਿਸੰਜਿਸੰਜੇ ॥ ੨੭ ॥ ਰਸਾਵਲਛੰਦਾ ॥ ਲਏਸ
 ਕਤਪਾਣੀ ॥ ਚੜ੍ਹੇਤੇਜਮਾਣੀ ॥ ਗਣਿਗਾੜਗੰਜੇ ॥ ਰਸੰਭੰਦੁਰਾਚੇ ॥ ੨੮ ॥ ਰਸਾਵਲਛੰਦਾ ॥ ਭੁਭੰਕੇਤਪਾਣੀ ॥ ਲ
 ਗੇਚਉਪਚਾਯੀ ॥ ਭੁਕੀਭੁਕਣੀਯੀ ॥ ਰਣਿਕਾਕਣੀਯੀ ॥ ੨੯ ॥ ਰਸਾਵਲਛੰਦਾ ॥ ਭੁਭੰਕੇਤਪਾਣੀ ॥ ਹਟੇਦੈਤਭੁ
 ਦੀ ॥ ਕਟੇਅਧਅਧੀ ॥ ਭੁਭੰਕੇਤਪਾਣੀ ॥ ੩੦ ॥ ਰਸਾਵਲਛੰਦਾ ॥ ਰਿਸਿਯੋਸੁਲਪਾਣੀ ॥ ਹਟੇਦੈਤਭੁਦੀ ॥ ਸਰੰਭ
 ਘਟੁਟੇ ॥ ਘਟਿਜੇਮਟੁਟੇ ॥ ੩੧ ॥ ਰਸਾਵਲਛੰਦਾ ॥ ਤਬੈਦੈਤਭੁਯੋ ॥ ਤਜੇਸਸਤਸਰਬੀ ॥ ਮਿ
 ਟਿਯੋਦੋਹਗਰਬੀ ॥ ੩੨ ॥ ਰਸਾਵਲਛੰਦਾ ॥ ਧਯੋਤਬੈਅੰਧਕਬਲਵਨਾ ॥ ਸੰਗਲੈਸੈਨਦਾਨਵੀ
 ਨਨਾ ॥ ਅਮਿਤਬਾਣਨੀਦੀਕੰਹਮਾਰੇ ॥ ਬੇਧਅੰਗਕੰਹਿਪਧਪਧਰੇ ॥ ੩੩ ॥ ਰਸਾਵਲਛੰਦਾ ॥ ਜਬਹੀਬਾਣ
 ਲਗੇਬਾਹਣਤਨਾਰੇ ॥ ਸਜਗਿਯੋਤਬਹੀ ॥ ਸਿਵਕੋਮਨਾ ॥ ਅਧਿਕਰੇਸਕਰਿਬਿਸਖਚਲਾਏ ॥
 ਭੁਮਅਕਾਸਾਛਿਨਕਮਹਿਛੁਏ ॥ ੩੪ ॥ ਰਸਾਵਲਛੰਦਾ ॥ ਬਾਣਾਵਲੀਹੁੰਦੁਜਬਸਾਜੀ ॥ ਤਬਹੀਸੈਣਦਾਨਵੀ
 ਭੁਜੀ ॥ ਤਬਾਧੀਧਿਕਸਿਵਸਾਮੁਹਿਧਯੋ ॥ ਦੈਵਜੁਪੁਰਣਮੰਧਿਮਚਯੋ ॥ ੩੫ ॥ ਰਸਾਵਲਛੰਦਾ ॥
 ਬੀਸਬਾਣਤਿਨਸਿਵਹਿਪੁਰਾਰੇ ॥ ਪਕਰਿ ॥ ਲਗੇਭੁੰਦਕੇਗਾਤਗਏ ॥ ਘਾਨਕਗਾਗਹਿਧਿ
 ਨਕਕੋਹਪਣਪਿਨਕੀਧਯੋ ॥ ਹੇਤੁਮੰਲਜੁਪੁਦੁਹੰ ॥ ਅਨਰਣਮਧਿਮਚਯੋ ॥ ੩੬ ॥ ਰਸਾਵਲਛੰਦਾ ॥
 ॥ ਤਾਕਿਸੇਤਕੋਹਬਹਿਪਿਨਕੀਕੋਪੁਰਯੋ ॥ ਹਨੇਦੁਸਟਕਹੁੰਬਾਣਨਿਖੰਗਤੇਕਾਛੁਏ ॥
 ਗਿਰਿਯੋਭੁਮਭੀਤਹਿਸਿਰਿਸਤੁਪੁਰਾਰਿਯੋ ॥ ਹੇਜਨਕਗਾਜਕਰਿਕੋਪਬੁਰਜਕਹਮਾਰਿਯੋ ॥ ੩੭ ॥

॥ ५५ ॥ ਪਟੇ ਕਾ ਬਿਖੈ ਰਿਪ ਚੇਤ ਭੁਯੋ ॥ ਧਨੁ ਬਣ ਬਲੀ ਪੁਨਿ ਪਾਣ ਲਯੋ ॥ ਕਰਿ ਕੇ ੨੧
 ਪਕੁ ਵੰਡੁ ਕਰੀ ਕਰਿ ਖਿਯੋ ॥ ਸਰਧਾਰ ਬਲੀ ਘਨ ਜਿਯੋ ਬਰ ਖਿਯੋ ॥ ੩੮ ॥ ਤੇਟ ਕਛੰਦਾ ॥ ਕ
 ਰੋ ਕੇ ਪਬਲੀ ਬਰ ਖਿਯੋ ॥ ਬਿਸਖੀ ॥ ਇਹ ਰਿਕਲ ਗੋਨਿ ਸਰੋ ਦੁਸਰੀ ॥ ਤਬ ਕੇ ਪਕਰੀ ਸਿਵ ਸੁਲ
 ਲੀਯੋ ॥ ਅਰੋ ਕੇ ਸਿਰਕਾਟਿ ਦੁਖੰਡੁ ਕੀਯੋ ॥ ੩੯ ॥ ਤੇਟ ਕਛੰਦਾ ॥ ਕ
 ਅੰਧਕ ਬਧ ਹੋਵੇ ਸੇਤ ਤੇ ਪਿਆਇ ਸਮਾਪਤ ਮਸਤੁ ॥ ॥ ਸੀਭੁ ਗਉਤੀ ਜੀਸਹਾਇ ॥
 ॥ ॥ ਅਥਿਗਉਰ ਬਧ ਹਕ ਬਨੀ ॥ ॥ ਤੇਟ ਕਛੰਦਾ ॥ ॥ ਸੁਰ ਰਾਜ ਪ੍ਰਸੰਨ ਭੁਏਤ ਬਹੀ ॥
 ਅਰ ਅੰਧਕ ਨਾਸ ਸੁਨਿਯੋ ਜਬ ਹੀ ॥ ਇਮ ਕੋ ਦਿਨ ਕੇਤ ਕਬੀਤ ਗਏ ॥ ਸਿਵ ਪਾਮ ਸਤ ਕ੍ਰਿਤ
 ਤੇਜਾਤ ਭੁਏ ॥ ੧ ॥ ਤਬ ਹੋਵੇ ਭੁਯਾਨ ਕਰੁ ਪਧਾਰਿਯੋ ॥ ਹਰਿ ਹੋਰਿ ਹਰੀ ਹਥਿ ਯਾਰ ਹਰਿਯੋ ॥ ਤਬ
 ਹੀ ਸਿਵ ਕੋ ਪਾਖੰਡੁ ਕੀਯੋ ॥ ਇਕ ਜਨਮ ਅੰਗਾਰ ਅਪਾਰ ਲੀਯੋ ॥ ੨ ॥ ਤਿਹ ਤੇਜ ਜਰੇ ਜਗਜ
 ਵਸ ਬੈ ॥ ਤਿਹ ਤਾਰਿ ਦਯੋ ਮਧਿ ਸਿੰਧ ਤਬੈ ॥ ਸੇਊ ਤਾਰ ਦੀਯਾ ਸਿੰਧ ਮਹਿ ਯੀਨ ਗਯੋ ॥ ਤਿਹ
 ਨਜਲੀ ਪਰ ਹੁਪ ਲਯੋ ॥ ੩ ॥ ਚੈ ਪਈ ॥ ॥ ਇਹ ਬਿਪਿਭੁਯੋ ਅਸੁਰ ਬਲਵਾਨ ॥ ਲਯੋ ਕੁਬੇ
 ਕੇ ਲੂਟ ਖਜਾਨਾ ॥ ਪਕਰ ਸਮਸਤ ਤੇ ਬ੍ਰਹਮ ਰਵਾਯੋ ॥ ਇਦ੍ਰ ਜੀਤ ਸਿਰਛੇਤੁ ਫਿਰਾਯੋ ॥ ੪ ॥
 ਜੀਤ ਦੇਵਤਾ ਪਾਇਲ ਗਾਏ ॥ ਹੁੰਦ ਬਿਸਨ ਨਿਜ ਪੁਰੀ ਬਸਾਏ ॥ ਚਉ ਦਹਰਤ ਨਾਨਿਰਾ
 ਖੇਰਿਗਾ ॥ ਜਗਤ ਹਾਂਬੈ ਲਾਇ ਨਵ ਗ੍ਰਹ ॥ ੫ ॥ ਚੈ ਪਈ ॥ ॥ ਜੀਤ ਬਸਾਏ ਨਿਜ ਪੁਰੀ ਅਸੁਰ
 ਸਕਲ ਅਸੁਰਾ ॥ ਪੂਜਾ ਕਰੀ ਮਹੇਸ ਕੀ ॥ ਹਿਰਕੈਲਾਸ ਮੰਤ੍ਰਾ ॥ ੬ ॥ ਚੈ ਪਈ ॥ ॥ ਧਿਯਾ
 ਨ ਬਿਧਾਨ ਕਰੇ ਬਹੁ ਗਤਾ ॥ ਸੇਵਾ ਕਰੀ ਅਧਿਕ ਦਿਨ ਰਾਤਾ ॥ ਐਸਕੁ ਤਤਿਹ ਕਾਲ ਬਿਤਾ
 ਯੋ ॥ ਅਥਿ ਪ੍ਰਸੰਗ ਸਿਵ ਉਪਰਿ ਆਯੋ ॥ ੭ ॥ ਚੈ ਪਈ ॥ ॥ ਕੂਤਰਾਟੋ ਕੋ ਨਿਖ ਅਤੁਲ ਬਲਾ ॥
 ਕਾਂਪਤ ਭੁਏ ਅਨਿਕ ਅਰਜ ਲਬ ਲਾਜੰਛੁ ਪ੍ਰਜਾ ਪਤਿ ਹੋਤ ਨਿਪਤ ਬਹਾ ॥ ਦਸ ਸਹੰਸ੍ਰ ਦੁਹਿ
 ਤਾਤ ਕੇ ਘਰਾ ॥ ੮ ॥ ਤਿਨ ਇਕ ਬਾਰ ਸੁਯੀ ਬਰਕੀਯਾ ॥ ਦਸ ਸਹੰਸ੍ਰ ਦੁਹਿਤਾ ਇਸ ਦੀਯਾ ॥
 ਜੇ ਬਰਚੈ ਬਰਾਮ ਬਸੇਈ ॥ ਉਚਨੀ ਚਗ ਜੋਹੇ ਇਕੋਈ ॥ ੯ ॥ ਜੇ ਜੇ ਜਿਸੇ ਰੁਚਾ ਤਿਨ
 ਬਰਾਮ ਬਪ੍ਰਸੰਗ ਨਹੀ ਜਾਤੇ ਉਚਰਾ ॥ ਜੇ ਬਿਰਤਾਤ ਕਹਿ ਛੋਰ ਸੁਨਾਊ ॥ ਕਥਾ ਬਿਧਤੇ

ਅਪਿਕਰਾਉ॥ ੧੦॥ ਚਾਰਸੁਤਾਕਸਪਕਹਦੀਨੀਕੇਤਕਾਬਿਆਹਚੰਦਮਾਲੀ
 ਨੀ॥ ਕੇਤਕਗਣੀਅਉਰਦੇਸਨਮਹਿ॥ ਬਹਿਯੋਗਉਰਜਾਏਕੁੰਦਕਹਿ॥ ੧੧॥ ਜਬਹੀਬਿ
 ਅਰਿਕੁਦਗਿਹਿਆਨੀ॥ ਚਲੀਜਗਕੀਬਹਰਿਕਹਾਨੀ॥ ਸਬਦੁਹਿਤਾਤਿਹੋਬੇਲਪਠਾ
 ਣੀ॥ ਲੀਨੇਸੰਗਭਰਤਾਰਨਾਈ॥ ੧੨॥ ਚੈਪਣੀ॥ ਜੇਜੇਹੁਤੇਦੇਸਪਰਦੇਸਾ॥ ਜਾਤੁਕੁਏ
 ਸਸੁਰਾਰਨਰੇਸਾ॥ ਨਿਖਰੁੰਦਕੋਅਉਰਪ੍ਰਕਾਰਾ॥ ਕਿਨਹੂੰਨਭੂਪਨਤਾਹਿਚਿਤਾਰਾ॥ ੧੩॥ ਨ
 ਹਿਨਗਉਰਜਾਦੱਛਬੁਲਾਈ॥ ਸੁਨਿਨਾਰਦਤੇਹਿਦੇਰਿਸਾਈ॥ ਬਿਨੁਬੋਲੇਪਿਤਕੋਕਹਿ
 ਗਈ॥ ਅਨਿਕਪ੍ਰਕਾਰਤੇਜਤਨਤਈ॥ ੧੪॥ ਜਗਕੁੰਡਮਹਿਪਰੀਉਛਰਕਰਾ॥ ਸਤਪ੍ਰਤਾ
 ਪਪਾਵਕਭਈਸੀਤਹਿ॥ ਜੇਗਾਅਗਨਿਕੁੰਦਬਹੁਰਿਪ੍ਰਕਾਸਾ॥ ਤਾਤਨਕੀਯੋਪਾਨਕੋਨਸਾ
 ੧੫॥ ਆਇਨਾਰਦਇਮਸਿਵਹਿਜਤਾਈ॥ ਕਹਾਬੈਠੇਹੋਭਾਂਗਚੜਾਈ॥ ਛੁਟਿਯੋਧਿਯਾ
 ਨਕੋਪਜੀਅਜਾਗਾ॥ ਗਹਿਤਿਸੁਲਤਿਹੋਕੋਉਠਿਭਾਗਾ॥ ੧੬॥ ਜਬਹੀਜਾਤਿਭੁਯੋਤਿਹ
 ਬਲੇ॥ ਲਯੋਉਠਾਇਸੁਲਕਰਬਲੇ॥ ਭਾਂਤੁਭਾਂਤਤਨਕੋਪ੍ਰਹਾਰਾ॥ ਸਕਲਾਬਿਧੀਸਜੱਗਕ
 ਰਿਭਾਗਾ॥ ੧੭॥ ਚੈਪਣੀ॥ ਭਾਂਤੁਭਾਂਤਤਨਭੂਪਸੰਘਰੇ॥ ਇਕਇਕਤੇਕਰਿਦਇਦਇ
 ਤਾਰੇ॥ ਜਾਕਹੁਪਹੁਚਤ੍ਰਿਸੁਲਪ੍ਰਹਾਰਾ॥ ਤਾਕਹੁਮਾਰਿਠਉਰਹੀਭਾਗਾ॥ ੧੮॥ ਜੰਗਕੁੰਡਨਿਰ
 ਖਤਭੁਯੋਜਬਹੀ॥ ਜੂਟਜਟਨਉਖਾਰਸਤੁਬਹੀ॥ ਈਰਭੰਦਤਬਕੀਅਪ੍ਰਕਾਸਾ॥ ਉਪਜ
 ਤਕੋਰੇਨਰੇਸਨਾਸਾ॥ ੧੯॥ ਕੇਤਕਕਰੇਦੁਖੰਡੁਨਿਪਤਿਬਰਾ॥ ਕੇਤਕਪਠੇਦਏਜਮਕੇਘਰਾ॥
 ਕੇਤਕਗਿਰੇਧਰਣਬਿਕਰਾ॥ ਜਨਸਰਤਕੋਹਨੇਕਨਾਗਾ॥ ੨੦॥ ਤਬਲਉਸਿਵਹਿਚੇਤ
 ਨਾਈ॥ ਗਹਿਪਿਨਾਕਕਹੁਪਰਿਯੋਰਿਸਾਈ॥ ਜਾਕੇਤਦਬਾਣਤਨਮਾਰਾ॥ ਪਾਨਤਜੇ
 ਤਿਨਪਾਨਨਚਾਰਾ॥ ੨੧॥ ਚੈਪਣੀ॥ ਭੂਮਭੂਮਤ੍ਰਿਮੁਭੂਮਰਬਿਜੇ॥ ਭੂਤਪ੍ਰੇਤਦਸਉਦਿ
 ਸਰਾਂਜੇ॥ ਇਮਾਂਇਮੰਕਰਤਾਸਨਕੀਧਾਰਾ॥ ਨਾਚੇਰੰਡੁਮੁੰਡਾਬਿਕਰਾਗਾ॥ ੨੨॥ ਬਾਜੇਫੇ
 ਲਸਨਾਇਨਗਾਰੇ॥ ਜੁਟੇਜੰਗਕੋਜੋਧਜੁਝਾਰੇ॥ ਖਹਿਖਹਿਮਰੇਆਪਰਿਸਬਫੇ॥ ਬਹੁਰਿ
 ਨਦੇਖਯਤਤਾਜੀਅਨਚਫੇ॥ ੨੩॥ ਜਾਪਰਮੁਸਟਤ੍ਰਿਸੁਲਪ੍ਰਹਾਰਾ॥ ਤਾਕਹੁਠਉਰਮਾਰੀ

Digitized by Panjab Digital Library | www.panjabdigilib.org

ਰਾਸਾ ਬਿਤਨ ਨਾਮ ਤਿਹਾ ਦਿਨ ਕਹਾ ਯਸਾ ॥ ੧੧ ॥ ਇਹ ਸਭ ਕਹਾ ॥ ਪੁਰਾ
 ਤਮੇਗ ਉਰਬ ਪਹਾ ॥ ੧੧ ॥ ਅਪਿਆਇ ਸੰਪੂਰਣ ਸਮਾਪਤ ਮਸਤ ਮਸਤੁ ॥ ॥ ਸ੍ਰੀ
 ॥ ਚੋਪਈ ॥ ॥ ਵਹ ਜੇਜਰੀ ਰੁਵ ਕੀ ਦਬਾ ॥ ਤਿਨ ਹਿਮ ਗਿਰ ਗਿ
 ਹਲੀਆ ਅਵਤਾਰਾ ॥ ਛੁਟੀ ਬਾਲਤਾ ਜਬ ਮੁਪਿਆਈ ॥ ਬਹੁਰੇ ਮਿਲੀ ਨਾ ਥਕਹੁ ਜਾਈ ॥
 ੧ ॥ ਜਿਹਿ ਬਿਧਿ ਮਿਲੀ ਗਾਮ ਸੇ ਸੀਤਾ ॥ ਜੈ ਸਕਚ ਤਬੇ ਦਤਿ ਨਗੀਤਾ ॥ ਜੈ ਸਕ ਮਿਲਤ
 ਸਿਧ ਤਨਗੀ ਗਾ ॥ ਤਿਯੋ ਮਿਲਿ ਗਈ ਰੁੰਦ ਕੈ ਸੰਗਾ ॥ ॥ ਜਬ ਤਿਹ ਬਿਆਹੁੰਦੁ ਪਾਰਿਆ
 ਨਾ ॥ ਨਿਰਖ ਜਲੀ ਪਰਤਾ ॥ ਹਿਭੁ ਭਾਨਾ ॥ ਦੂਤ ਏਕ ਤਹ ਦੀਯੋ ਪਠਾਈ ॥ ਲਿਆਇ ਰੁੰਦ ਤੇਨ
 ਗਿਛਿ ਨਾਈ ॥ ੨ ॥ ਦੋਹਰਾ ॥ ॥ ਕਲੰਕ ਭਰਾ ॥ ॥ ਕੋ ਸਿਵ ਨਾਗਿ ਸਿੰਗਾਰ ਕੋ ਮਮ ਗਿਹ
 ਦੇਹੁ ਪਠਾਈ ॥ ਨਾਤਰ ਸੂਲ ਸੀਭਾਰ ਕੋ ਸੰਗ ਲਗਹੁ ਮੁਰਿਆਈ ॥ ੪ ॥ ਚੋਪਈ ॥ ॥ ਕਥਾ
 ਭਈ ਇਹ ਦਿਸਾਇਹੁ ਭਾਤਾ ॥ ਅਬ ਕਹੋ ਬਿਸਨ ਤੀਆ ਕੀ ਬਾਤਾ ॥ ਬਿੰਦਾਰਿ ਕਾ ਦਿਨ ਏਕ
 ਪਠਾਈ ॥ ਦੈਤ ਸਭਾ ਤੇ ਬਿਸਨ ਬੁਲਾਈ ॥ ੫ ॥ ਚੋਪਈ ॥ ॥ ਆਇ ਗਯੋ ਤਹ ਨਾਰਦ ਰਿਖ
 ਬਗਾ ॥ ਬਿਸਨ ਨਾਰਿ ਕੇ ਪਾਮ ਛੁਪਾਤਗਾ ॥ ਬੈਂਗ ਨਿਰਖ ਅਧਿਕ ਲਲਚਾਯੋ ॥ ਮਾਂਗਹਿ ਯੋ
 ਪਰਾਥਨ ਆਯੋ ॥ ੬ ॥ ਨਾਥ ਹੇਤ ਮੇਰੇ ਜਪ ਕਾਯੋ ॥ ਮਨੁ ਛੁਪੈ ਕੇ ਰਿਬਿਸਨ ਬੁਲਾਯੋ ॥ ਨਰਦ
 ਖਾਇ ਜੁਠ ਜੈ ਜੈ ਹੋ ॥ ਪੀਅਕੋ ਪਤਹ ਮਰੇ ਪਰਹੁ ਮੇਰੇ ॥ ੭ ॥ ਦੋਹਰਾ ॥ ॥ ਚੋਪਈ ॥ ॥ ਅੰ
 ਗਿਥ ਕਿਯੋ ਮੁਨਿ ਭੋਜਨ ਦੀਯਾ ॥ ਅਧਿਕੋ ਸਮੁਨ ਬਰਤ ਬਕੀਯਾ ॥ ਬਿੰਦਾਨ ਮਰਛੁ ਸੀ
 ਬੰਪੁ ਪਗਿ ॥ ਤੀਅਹੁ ਮੇ ਬਸਹੁ ਜਲੀ ਪਰ ਕੇ ਘਰਾ ॥ ੮ ॥ ਦੇਕ ਰਿਸਾ ਪਜਾਤ ਭੁਯੋ ਰਿਖ ਬਗਾ ॥
 ਆਵਤ ਭੁਯੋ ਬਿਸਨ ਤਾ ਕੇ ਘਰਾ ॥ ਸੁਨਤ ਸੁਪਾ ਅਤਿ ਹੀ ਦੁਖ ਪਾਯੋ ॥ ਬਿਹਸੁ ਬਚਨ ਤੀਯ ਸੀ
 ਗਸੁਨ ਯੋ ॥ ੯ ॥ ਦੋਹਰਾ ॥ ॥ ਤੀਯ ਕੀ ਛਾਯਾ ਲੇਤ ਬੈ ਬਿੰਦਾਰ ਚੀ ਬਨਾਇ ॥ ਪੂਮ ਕੇਤ ਦ
 ਨਵ ਸਦਨ ਜਨਮ ਪਰਤ ਭਈਆਈ ॥ ੧੦ ॥ ਚੋਪਈ ॥ ॥ ਜੈ ਸਕਹ ਹਿਤ ਕਮਲ ਜਲ ਭ
 ਤਗਾ ॥ ਪੁਨਿ ਰਿਖ ਸੀ ਜਲੀ ਪਰ ਕੇ ਘਰਾ ॥ ਤਿਹ ਨ ਮਿਤ ਜਲੀ ਪਰ ਅਵਤਾਰਾ ॥ ਪਾਰਿਹੈ ਰੂ

ਅਨੁਪਮੁਰਥਾ ॥ ੧੧ ॥ ਕਥਾਐਸਾਇਹਦਿਸਮੇਭੁਈ ॥ ਆਬਿਚਲਬਾਤਰੁ ਵਪਰਿਗਈ ॥ ਅੰਗ
 ਨਾਰਿਨਦੀਨੀਰੁਦਾ ॥ ਤਾਤੇਕੋਪਾਅਸੁਰਪਾਤਿਛੁਦਾ ॥ ੧੨ ॥ ਬਜੇਢੇਲਨਫੀਰਨ
 ਗਾਰੇ ॥ ਦੁਹੀਦਿਸਤਮਰੁਡਮਕਾਰੇ ॥ ਆਚਤਭੁਯੇਲੋਹਬਿਕਰਚਾ ॥ ਝੰਮਕਤਖੰਗਅਦੰਗ
 ਅਪਾਰਾ ॥ ੧੪ ॥ ਗਿਰਗਿਰਪਰਤਸੁਰੁਟਰਣਮਾਰੀ ॥ ਧੁੰਕਧੁੰਕਉਠਤਮਸਾਣਤਹਾਰੀ ॥
 ਗਜੀਰਥੀਬਾਜੀਪੈਦਲਰਣ ॥ ਜੂਝਗਿਰੇਰਣਕੀ ॥ ਛਿਤਅਠਗਣਾ ॥ ੧੫ ॥ ਤੋਟਕਾ ॥ ਛਿ
 ਚਰੇਰਣਬੀਰਸੁਧੀਰਕੂਧੀ ॥ ਆਚਿਯੋਤਿਹਦਾਰਣਭੂਮਜੁਧੀ ॥ ਹਰਤਹਮੰਗਸਜੰਤਰਸੀ ॥
 ਸੁਣਕੈਪੁਨਿਸਾਵਣਮੇਘਲਜੀ ॥ ਬਰਬੇਰਣਬਾਣਕਮਾਣਖੰਗੀ ॥ ਤਹਘੋਰਭਾਯਾਨਕਜੁ
 ਧਜਗੀ ॥ ਗਿਰਜਾਤਭਟਹਰਤਹਰੀ ॥ ਉਮਰੀਰਿਪਸੇਣਕੀਇਇਕਰੀ ॥ ੧੬ ॥ ਚੁਹੀਓਰ
 ਘਿਰਿਯੋਸੁਰਸੋਧਸਿਵੀ ॥ ਕਰਿਕੋਪਘਨੇਅਸੁਰਾਰਇਵੀ ॥ ਦੁਹੀਓਰਨਤੇਇਮਬਣਬਹੇ ॥
 ਨਭਅਉਰਧਰਾਦੇਉਛਾਇਰਹੇ ॥ ੧੭ ॥ ਗਿਰਗੇਤਹਟੇਪਨਿਵੁਕਘਨੇ ॥ ਰਹਗੇਜਨਕਿੰਕਟ
 ਸੇਣਸੁਨੇ ॥ ਰਣਹੋਰਅਰੀਅਨੁਪਹਰੀ ॥ ਜੀਅਮੋਇਹਭਾਂਤਿਬਿਚਾਰਕਰੀ ॥ ੧੮ ॥ ਜੀਅਮੋਸਿ
 ਵਦੇਖਿਰਹਾਚਕਕੋ ॥ ਵਲਦੈਤਨਮੰਪਿਪਹਾਰਕਕੋ ॥ ਰਣਸੁਲਸੰਭਾਰਪਹਾਰਕਰੀ ॥ ਸੁਦਿਕੈ
 ਪੁਨਿਦੇਵਅਦੇਵਰੂਹੀ ॥ ੧੯ ॥ ਜੀਯਮੋਸਿਵੰਧਰਾਜਬਹੀ ॥ ਕਲਕਾਲਪ੍ਰਸੰਨਖ
 ਏਤਬਹੀ ॥ ਕਹਿਯੋਬਿਸਨਜਲੰਧਰਕੋਰੂਪਧਰੇ ॥ ਪੁਨਿਜਾਇਰਿਪੇਸਕੋਨਾਸਕਰੇ ॥ ੨੦ ॥
 ਭੁਜੰਗਪ੍ਰਯਾਤਛੁਦਾ ॥ ॥ ਵਈਕਾਲਆਗਿਆਧਰਿਯੋਬਿਸਨਰੂਪੀ ॥ ਸਜਿਯੋਸਾਜਸਰ
 ਬੰਬਨਿਯੋਜਾਨਰੂਪੀ ॥ ਕਹਿਯੋਨਥਯੋਆਪਨਾਰਉਧਾਰੀ ॥ ਤ੍ਰਿਯਾਰਾਜਬਿੰਦਾਸਤੀਸਤਟ
 ਰੀ ॥ ੨੧ ॥ ਤਜਿਯੋਦੇਹਦੈਤੰਭਈਬਿਸਨਨਾਰੀ ॥ ਪਰਿਯੋਦੁਆਦਸਮੋਬਿਸਨਦਈਤਾਵਤਾ
 ਰੀ ॥ ਪੁਨਰਜੁਪੁਸਜਿਯੋਗਹੇਸਸਤ੍ਰਪਾਣੀ ॥ ਗਿਰੇਭੂਮਸੁਰਸੋਭੇਬਿਮਾਣੀ ॥ ੨੨ ॥ ਭੁਜੰਗ
 ਪਯਾਤਛੁਦਾ ॥ ਮਿਟਿਯੋਸਤਨਾਰੰਕਟਿਯੋਸੈਨਸਰਬੀ ॥ ਮਿਟਿਯੋਰੂਪਜਾਲੰਧਰੰਦੇਹਗਰ
 ਬੀ ॥ ਪੁਨਰਜੁਪੁਸਜਿਯੋਹਠੇਤੇਜਹੀਣੀ ॥ ਭੁਜੇਛਾਡਿਕੈਸੰਗਸਾਥੀਅਧੀਰੀ ॥ ੨੩ ॥ ਚੋਪ

੨੪
 ੨੪ ॥ ਵਹੁੰ ਜੁਪਕੀ ਨਰਨਾ ਹੀ ॥ ਤੀਸਰਾ ਵਰਤ ਹੋ ਕੇ ਈ ਨਹੀ ॥ ਕੇਤਕ ਮਾਸ ਮਾਚੇ ਯੇਤ ਹਜ ॥
 ੨੪ ॥ ਜਲੀਧਰ ਹੋ ਐਕਰ ਸਿਵ ਕੁਧਾ ॥ ੨੪ ॥ ਤਬ ਸਿਵ ਪਿਆਨ ਸਕਤ ਕੇ ਧਰਾ ॥ ਤਾ ਤੇ ਸਕਤ ਕ੍ਰਿ
 ਪਾ ਕਰਕਾ ॥ ਤਾ ਤੇ ਕੁਯੇਰੁੰਦ ਬਲਵਾਨਾ ॥ ਮੀਰਿਯੇ ਜੁਪ ਬਹੁ ਗਿਬਿਨ ਨਾ ॥ ੨੪ ॥ ਉਤਹਰਿ
 ਲਯੋ ਨਾਰਿ ਰਿਪਸਤ ਹਰਿ ॥ ਇਤ ਸਿਵ ਕੁਯੇ ਤੇਜ ਦੇ ਬੀਕਰਾ ॥ ਛਿਨੋ ਮੇਕੀਯੋ ਅਸੁਰ ਕੇ ਨਾਸਾ ॥ ਨਿ
 ਰਖਰੀ ਝਰੂਟ ਰਹੇਤ ਮਾਸਾ ॥ ੨੬ ॥ ਜਲੀਧਰੀ ਤਾ ਦਿਨ ਤੇ ਨਾਮਾ ॥ ਜਪਹੁਰੀ ਰੁਕਾ ਕੇ ਸਬ ਜਾਮਾ ॥
 ਤਾ ਤੇ ਹੋਤ ਪਵਿਰ ਸਰੀਰਾ ॥ ਜਮਨ ਏ ਜਲਰੀ ਗਗਨੀਰਾ ॥ ੨੭ ॥ ਤਾ ਤੇ ਕਹੀਨੁੰਦ ਕਹਾਨੀ ॥ ਗਿ
 ਬਬਦਨ ਕੀ ਚੋਤ ਪਛਾਨੀ ॥ ਤਾ ਤੇ ਕਥਾ ਬੋਰੀ ਕਾਸੀ ॥ ਨਿਰਖਰੂ ਲਿਕਾ ਬਿਕਰੇ ਨਹਾਸੀ ॥
 ੨੮ ॥ ਛਿਨੋ ਮੇਕੀਯੋ ਅਸੁਰ ਕੇ ਨਾਸਾ ॥ ਸਮਾਪਤ ਮਸਤ ਸੁਭ ਮਸਤੁ ॥ ੧੨ ॥ ਸ੍ਰੀਭਗ
 ਉਤੀਜੀ ਸਹਾਇ ॥ ॥ ਅਥਿ ਮੇਗੋ ਨ ਬਿਸਨਾ ਵਤਰਾ ॥ ਜੈ ਸਕਧੋ ਸਰੂਪ ਮੁਰਾਰਾ ॥ ਬਿ
 ਆ ਕਲਹੋਤ ਪਰਨ ਜਬ ਭਾਰਾ ॥ ਕਾਲ ਪੁਰਖ ਪਹਕਰਤ ਪੁਕਾਰਾ ॥ ੧੩ ॥ ਅਸੁਰ
 ਦੇਵਤ ਨ ਦੇਤਿ ਭਜਾਈ ॥ ਛਿਨ ਲੇਤ ਕੂਅ ਕੀ ਨਕਰਾਈ ॥ ਕਰਤ ਪੁਕਾਰ ਪਰਟ ਕਰ ਭਾਰਾ ॥ ਕਾਲ
 ਪੁਰਖ ਤਬ ਹੋਤ ਕ੍ਰਿਪਾਰਾ ॥ ੧੪ ॥ ਦੇਹਰਾ ॥ ॥ ਸਬ ਦੇਵਨ ਕੋ ਅਸਲੈ ਤਤ ਆਪਨ ਨਹਿਰਾਇ ॥
 ਬਿਸਨ ਰੂਪ ਪਰਤਤਾ ਦਿਨ ਗਿਹਾ ਅਦਿਤ ਕੇ ਆਇ ॥ ੧੫ ॥ ਚੋਪਈ ॥ ॥ ਆਨਿ ਹਰਤ ਪ੍ਰਿਥਵੀ ਕੇ
 ਭਾਰਾ ॥ ਬਹੁ ਬਿਪਿਅਸੁਰ ਨ ਕਰਤ ਸਿਧਾਰਾ ॥ ਕੂਮਕਾਰ ਹਰਿ ਸੁਰ ਪੁਰਜਾਈ ॥ ਕਾਲ ਪੁਰਖ
 ਮੋਹਤ ਸਮਾਈ ॥ ੧੬ ॥ ਸਕਲ ਕਥਾ ਜੋ ਉਚਰ ਸੁਨਾਉ ॥ ਬਿਸਨ ਪਖੰਧ ਕਹਤ ਸਮਾਪਾਉ ॥ ਤਾ
 ਤੇ ਬੋਰੀ ਅਕਥਾ ਪ੍ਰਕਾਸੀ ॥ ਰੋਗ ਸੋਗ ਤੇ ਰਾਖਾ ਬਿਨਾਸੀ ॥ ੧੭ ॥ ਛਿਨੋ ਮੇਕੀਯੋ ਅਸੁਰ ਕੇ ਨਾਸਾ ॥
 ਤਾ ਸਮਾਪਤ ਮਸਤ ਸੁਭ ਮਸਤੁ ॥ ੧੩ ॥ ॥ ਸ੍ਰੀਭਗ ਉਤੀਜੀ ਸਹਾਇ ॥ ॥ ਦੇਹਰਾ ॥
 ਕਾਲ ਪੁਰਖ ਕੀ ਦੇਹ ਮੇਕੋਟ ਕ ਬਿਸਨ ਮਹਿ ਸਾ ॥ ਕੋਟਿ ਇੰਦ੍ਰ ਯਮਾ ਕਿਤੇ ਗਵਿਸ ਸਿਕੋਰ ਜ
 ਲੇਸਾ ॥ ੧੮ ॥ ਚੋਪਈ ॥ ॥ ਸਮਿਤ ਬਿਸਨ ਤਹਰਤ ਸਮਾਈ ॥ ਸਿਧੰਧਿ ਪਜਹਗ ਨਿਯੋਨ
 ਜਾਈ ॥ ਸੇਸ ਨਾਗੋ ਸੇਕੋਟ ਕਤਰਾ ॥ ਸੇਵਤ ਸੈਨ ਸਰਪਕੀ ਜਹਾ ॥ ੧੯ ॥ ਸਹਿ ਸਸੀ ਸਤ ਬਧਰਤ
 ਨਜੰਗਾ ॥ ਸਹਿ ਸੁਪਾਵ ਕਰਿ ਸਹਿ ਸਾ ਅਭੰਗਾ ॥ ਸਹਿ ਸਾ ਛੋਸੇ ਭੁਤ ਹੋਤ ਕੋ ॥ ਲਛਮੀ ਪਾਵ ਪਲੇ

ਸਤਵਾਕੇ ॥ ੬ ॥ ॥ ਮਧੁਕੀਵਕੁਕੇਬਧਨਮਿਤਜਾਦਿਨਜਗਤਮੁਰਾਰਾਸੁਕਾਬਿਸਿਖਾ
 ਮਤਕੋਕਹੋਚਤੁਰਦਸਮੇਅਵਤਾਰਾ ॥ ੪ ॥ ਚੁਪਣੀ ॥ ॥ ਸਵਣਮੇਲਤੇਅਸੁਰਪ੍ਰਕਾਸਤਾ ॥
 ਚੰਦ੍ਰੋਰਜਜਨਵਤੀਯਾਪ੍ਰਭਾਸਤਾ ॥ ਮਾਯਾਤਜਤਬਿਸਨਕਹੁਤਬਹੀ ॥ ਕਰਤਉਪਾਧਿਅ
 ਸੁਰਮਿਲਿਜਬਹੀ ॥ ੫ ॥ ਤਿਨੋਸੋਕਰਤਬਿਸਨਘਮਸਾਨਾਬਰਖਹਜਾਰਪੰਚਪ੍ਰਮਾਨਾ ॥
 ਕਾਲਪੁਰਖਤਬੋਹੇਤਸਹਾਣੀ ॥ ਦੁਹਨਿਹਨਤਕੋਧਉਪਜਾਣੀ ॥ ੬ ॥ ॥ ਧਾਰਤਹੋ
 ਅੰਸੋਬਿਸਨਚਤੁਰਦਸਵੇਅਵਤਾਰਾ ॥ ਸੀਤਸੀਮੂਹਨਿਸੁਖਨਮਿਤਦਾਨਵਦੁਹੀਘਾਗਾ ॥ ੭ ॥
 ॥ ਭੀਮੀਨਾਜਿਕਾ ॥ ੮ ॥ ਚੰਦ੍ਰਵੰਸ ॥ ਅਵਤਾਰਸਮਾਪਤਮਸਤਬੁਭਮਸਤੁ ॥ ੧੪ ॥ ੦੦
 ਅਥਿਅਰਹਿਤਦੇਵਅਵਤਾਰਕਥੰਨੀ ॥ ॥ ਸੀਭਗੰਤੀਜੀਸਹਾਇ ॥ ॥ ਚੁਪਣੀ ॥
 ਜਬਜਬਦਾਨਵਕਰਤਪਸਾਰਾ ॥ ਤਬਤਬਬਿਸਨਕਰਤਸੀਘਾਰਾ ॥ ਸਕਲਅਸੁਰਇ
 ਕਠੇਤਹਭੁਏ ॥ ਸੁਰਅੰਗੁਰਮੰਦਰਚਲਿਗਏ ॥ ੧ ॥ ਸਬਹੂਮਿਲਿਅਸਕੋਰੋਬਿਚਾਰਾ ॥ ਦ
 ਈਤਨਕਰਤਘਾਤਅੰਸੁਰਾਰਾ ॥ ਤਾਤੇਅੰਸਕੋਰੋਕਿਛੁਘਾਤਾ ॥ ਜਾਤੇਬਨੇਹਮਾਗੀਬਾਤਾ ॥
 ੨ ॥ ਦਈਤਗੁਰੁਇਮਬਚਨਬਖਸਾ ॥ ਤੁਮਦਾਨਵਕੋਭੇਦੁਨਜਾਨਾ ॥ ਵੇਮਿਲਿਜਗਕਰਤਬ
 ਹੁਕਾਤਾ ॥ ਕੁਸਲੋਹੇਤਤਾਤੇਦਿਨਰਾਤਾ ॥ ੩ ॥ ਤੁਮਹੂੰਕੋਰੋਜਗਅਰੰਭਨਾ ॥ ਬਿਜੋਹੋਇਤੁਮ
 ਹੀਤਾਤੇਹਣਾ ॥ ਜਗਅਰੰਭਨਦਾਨਵਨਕਰਾ ॥ ਬਚਨਸੁਨਤਸੁਰਪੁਰਖਰਹਰਾ ॥ ੪ ॥ ਬਿਸ
 ਨਬੋਲਕਰਿਕੋਰੋਬਿਚਾਰਾ ॥ ਅਥਿਕਹਕੋਰੋਮੰਤ੍ਰਅਸੁਰਾਰਾ ॥ ਬਿਸਨਵੀਨਕਹਿਯੋਬਖ
 ਧਰਿਹੋ ॥ ਜਗਬਿਘਨਅਸੁਰਨਕੋਕਹਿਹੋ ॥ ੫ ॥ ਬਿਸਨਾਪਿਕਕੀਨੋਇਸਨਨਾ ॥ ਦੀਨੋ
 ਅਮਿਤਾਦਿਜਨਕੋਦਾਨਾ ॥ ਮਨਮੋਕਵਲਾਸਿਜੋਗਿਯਾਨਾ ॥ ਕਾਲਪੁਰਖਕੋਧਰਿਯੋਧਿਅ
 ਨਾ ॥ ੬ ॥ ਕਾਲਪੁਰਖਤਬਭੁਏਦਇਆਲਾ ॥ ਦਾਸਜਨਕਹਬਚਨਰਿਸਾਲਾ ॥ ਧਰਿਅ
 ਤੰਤਦੇਵਕੋਰੁਪਾਨਾ ॥ ਸਕੋਰੋਅਸੁਰਨਕੋਭੂਪਾ ॥ ੭ ॥ ਬਿਸਨਦੇਵਾਗੀਆਜਬਪਾਣੀ ॥ ਕਾ
 ਲਪੁਰਖਕੀਕਗੀਬਡਾਣੀ ॥ ਭੂਅਅਰਹਿਤਦੇਵਬਨਿਅਯੋ ॥ ਅਨਿਅਉਗਹੀਪੰਥਚਲਾ
 ਯੋ ॥ ੮ ॥ ਸਬਅਸੁਰਨਕੋਰੋਯੋਗੁਰਾ ॥ ਈਬਹੁਤਗੁਤਿਨਿਜਮਤਚਿਰਲਾਣੀ ॥ ਸਾ

ਵਗਮਤਿਉਪਰਜਨਕੀਆਸੀਤਸ੍ਰੀਹੁਨਕੇਸੁਖਦੀਆ॥੬॥ਸਬਹੁੰਹਥਮੇਚਨਾਦੀਏ॥੬੫
 ਸਿਖਾਹੀਦਦਨਵਧੁਕੀਏ॥ਸਿਖਾਹੀਦਕੋਈਮੰਤ੍ਰਨਫੁਰੈ॥ਜੇਕੋਈਜਪੇਉਲਾਟਿਤਿਹੁ
 ਰੈ॥੭॥ਬਹੁੰਜਗਕੋਗਰਬਮਿਟਾਯੋ॥ਜੀਅਹੀਸਾਤੇਸਬਹੁੰਹਟਾਯੋ॥ਬਿਨੁਹਿਸਾਕੀਐ॥
 ਜੰਗਨਹੋਈ॥ਤਤੇਜਗਕਰੈਨਹੀਕੋਈ॥੧੧॥ਯਾਤੇਭੁਯੇਜਗਨਕੋਨਸਾ॥ਜੇਜੀਯਹਨੇਹੋਇ
 ਉਪਰਾਸਾ॥ਜੀਅਮਰੇਬਿਨੁਜੰਗਨਹੋਈ॥ਜਗਿਅਕਰੈਪਵੈਨਹੀਕੋਈ॥੧੨॥ਇਹਬਿ
 ਪਿਦੀਯੋਸਬਨਉਪਦੇਸਾ॥ਜੰਗਸਕੋਕੋਊਕਰਨਨਹੇਸਾ॥ਅਪੀਬਪੀਬਸਬਲੇਗਨਲਾਯਾ॥
 ਪਰਮਕਰਮਕੋਊਕਰਨਨਪਾਯਾ॥੧੩॥ਮੀਨਿਅੰਨਿਤੇਹੋਤਜਿਯੁਘਾਸਿਘਾ
 ਸਿਤੇਹੋਇ॥ਤੈਸੇਮਨੁਛਮਨੁਛਤੇਅਵਰਨਕਰਤੋਕੋਇ॥੧੪॥ਚੋਪਈ॥ਅਐਸੇਗਿਆ
 ਨਸਬਹੁੰਨਦਿਤ੍ਰਾਯੋ॥ਪਰਮਕਰਮਕੋਊਕਰੈਨਪਾਯੋ॥ਇਹਬਿਤਬੀਚਸਭੋਚਿਤਦੀਨਾ॥ਅ
 ਸੁਰਬੀਸੁਤਾਤੇਭੁਯੇਛੀਨਾ॥੧੫॥ਚੋਪਈ॥ਨਾਵਨਦੈਤਨਪਾਵੈਕੋਈ॥ਬਿਨੁਇਸਨਨਪ
 ਵਿਤਨਹੋਈ॥ਬਿਨੁਪਾਵਿਤ੍ਰਕੋਈਫੁਰੈਮੰਤ੍ਰਾ॥ਨਿਹਫੁਲਭੁਏਤਤੇਸਭਜੰਤ੍ਰਾ॥੧੬॥ਦਸ
 ਸਹਿਸ੍ਰਬਰਖਕੀਆਰਾਜਾ॥ਸਬਜਗਮੇਮਤੇਐਸਪਾਜਾ॥ਪਰਮਕਰਮਸਬਹੀਮਿਟਿਗ
 ਯੋ॥ਤਤੇਛੀਨਾਅਸੁਰਕੁਲਭੁਯੋ॥੧੭॥ਦੇਵਗਇਜੀਅਮੋਭੁਲਮਾਨਾ॥ਬਡਾਕਰਮਾਬਿ
 ਬਿਸਨਕਰਨਾ॥ਅਨੰਦਬਛੋਸੇਕਮਿਟਿਗਯੋ॥ਪਰਿਘਰਿਸਬਹੁੰਬਧਾਵਾਭੁਯੋ॥੧੮
 ਵਰਗਾ॥ਬਿਸਨਐਸਉਪਦੇਸਦੈਸਬਹੁੰਪਰਮਛੁਟਕਾਇ॥ਅਮਰਵਤਿਸੁਰਨਗਰਮੇਬ
 ਹੁਗਿਬਿਰਾਜਿਯੋਜਾਇ॥੧੯॥ਸਾਵਗੋਸਕੋਰੂਪਧਰਿਦੈਤਕੁਪੰਥਸਬਡਾਰਿ॥ਪਦਸੋਮੇ
 ਵਤਗਇਮਧਾਰਤਭੁਯੋਮੁਰਗਾ॥੨੦॥ਅਧਾਰੀਥਾਇਤ੍ਰਾਨਕੋ॥ਦੇਵਾਦੁਭਾਰਾ॥੧੫॥
 ਅਰਹੰਤਾ॥ਅਬਿਮਨਗਾਜਾਅਵਤਾਰਕਥਨੀ॥ਸ੍ਰੀਕੁਰਉਤੀਜੀਸਹਾਇ॥
 ਤੇਧਯੋ॥ਸਾਵਗਮਤਸਬਹੀਜਨਲਾਗੋ॥ਪਰਮਕਰਮਸਬਹੀਤਜਭਾਗੋ॥ਤਿਯਾ
 ਗਦਈਸਬਹੁੰਦੁਰਿਸੇਵਾ॥ਕਿਸਹੁੰਨਮਨਤਭੁਏਗਾਰਦੇਵਾ॥੧॥ਸਾਧਾਸਾਧਸਬੇਹੇਐਗ
 ਏ॥ਪਰਮਕਰਮਸਬਹੁੰਤਜਿਦਏ॥ਕਾਲਪੁਰਖਆਗਿਆਤਬਦੀਨੀ॥ਬਿਸਨਚੰਦਸੇ

ਈ ਬਿਧਿ ਕੀਨੀ ॥ ੨ ॥ ਅਨੁਹੈ ਵੈਰਾਜ ਅਵਤਾਰ ਅਵਤਾਰ ॥ ਅਨੁਸਿਮਤ ਹਿ ਪ੍ਰਚਰ ਜਗ ਕਰਾ
 ਸਕਲ ਕੁਪੀ ਪੀਥ ਚਲਾਏ ॥ ਪਾਪ ਕਰਮ ਤੇ ਲੋਗ ਹਟਾਏ ॥ ੩ ॥ ਰਾਜ ਅਵਤਾਰ ਕੁਯੋ ਮਨੁ
 ਜਾ ॥ ਸਬ ਹੀ ਸਜੇ ਪਰਮ ਕੇ ਸਾਜਾ ॥ ਪਾਪ ਕਰਾ ਤੇ ਕੇਗਾ ਹਿਮਾਰਾ ॥ ਸਕਲ ਪ੍ਰਜਾ ਕਹਾ ਮਾਗਿ
 ਡਾਰਾ ॥ ੪ ॥ ਪਾਪ ਕਰਾ ਜਾਹੀ ਤੋਹ ਮਾਸਾ ॥ ਸਕਲ ਪ੍ਰਜਾ ਕੋ ਹਧਰ ਮਾਸਿ ਖਾਰਸਾ ॥ ਨਨਦਾਨ ਸ
 ਬੁਨਿ ਸਿਖਾਰਾ ॥ ਸਾਵਗ ਪੀਥ ਦੂਰਿ ਕਰਿ ਡਾਰਾ ॥ ੫ ॥ ਜੇ ਜੇਭਾ ਜ ਦੂਰ ਕਹੁੰਗਾ ॥ ਸਾਵਗ
 ਪਰਮ ਸੇਊ ਹਿ ਗਯਾ ॥ ਅਉਰ ਪ੍ਰਜਾ ਸਬ ਮਾਗਿ ਲਾਈ ॥ ਕੁਪੀ ਪੀਥ ਤੇ ਸੁਪੀਥ ਚਲਾ
 ਈ ॥ ੬ ॥ ਰਾਜ ਅਵਤਾਰ ਕੁਯੋ ਮਨੁ ਜਾ ॥ ਕਰਮ ਪਰਮ ਜਗ ਮੇਭਲ ਸਾਜਾ ॥ ਸਕਲ ਕੁਪੀ
 ਪੀਥ ਚਲਾਏ ॥ ਪਾਪ ਕਰਮ ਤੇ ਪਰਮ ਲਗਾਏ ॥ ੭ ॥ ਦੋਹਰਾ ॥ ਪੀਥ ਕੁਪੀ ਪੀਥ ਸਬ ਲਗੇ
 ਸਾਵਗ ਮਤ ਕੁਯੋ ਦੂਰਿ ॥ ਮਨੁ ਰਾਜਾ ਕੇ ਜਗ ਤੇ ਮਰਿਯੋ ਸੁਜ ਸੁਕੁਰ ਪੂਰਿ ॥ ੮ ॥ ਚੌਥੀ
 ਬਾਉਂ ਰਾਵ ਕੇ ਸੁਦਗਾ ਅਵਤਾਰ ਸੇਲਵਾ ਮਸਤੁ ਸੁਕੁ ਮਸਤੁ ॥ ੧੯ ॥ ॥ ਅਥਿਧਨੰਤਰ
 ਬੈਦ ਅਵਤਾਰ ਕਥਨੀ ॥ ॥ ਸ੍ਰੀਭਗਉਤੀ ਜੀ ਸਹਾਇ ॥ ॥ ਚੌਪਈ ॥ ॥ ਸਬ ਪਨਵੈ
 ਤੰਭੁ ਏ ਜਗ ਲੋਗਾ ॥ ਏਕ ਨਗਹਾ ਤਿਨੇ ਤਨ ਸੇਗਾ ॥ ਭਾਂਤ ਭਾਂਤ ਭੱਛੁ ਭਪ ਕਵਨਾ ॥ ਉਪ ਜਤੋ
 ਗਵੇਹ ਤਨ ਨਾਨਾ ॥ ੧ ॥ ਰੋਗਾ ਕੁਲ ਸਬ ਹੀ ਭੁਏ ਲੋਗਾ ॥ ਉਪ ਜਾ ਅਧਿਕ ਪ੍ਰਜਾ ਕੇ ਸੋਗਾ ॥ ਪਰ
 ਮ ਪੁਰਖ ਕੀ ਕਰੀ ਬਡਾਈ ॥ ਕ੍ਰਿਪਾ ਕਰੀ ਤਿਨ ਪ੍ਰਸਿਰਾਈ ॥ ੨ ॥ ਬਿਸਨ ਚੰਦਕੋਕ ॥ ਹਥ
 ਲਾਈ ॥ ਪਰਿ ਅਵਤਾਰ ਪਨੰਤਰਿ ਜਾਈ ॥ ਆਯੁਰ ਬੇਦ ਕੋ ਕੋ ਪ੍ਰਕਾਸਾ ॥ ਰੋਗ ਪ੍ਰਜਾ ਕੋ ਕ
 ਰੀਯਹੁ ਨਾਸਾ ॥ ੩ ॥ ਦੋਹਰਾ ॥ ॥ ਤਾਤੇ ਦੇਵ ਇਕਤ੍ਰੁਯੋ ਮਥਿਯੋ ਸਮੁੰਦ੍ਰ ਹਿ ਜਾਈ ॥ ਰੋਗਾ
 ਨਾਸਨ ਪ੍ਰਜਾ ਹਿਤ ਕਾਢਿਯੋ ਪਨੰਤਰ ਰਾਇ ॥ ੪ ॥ ਚੌਪਈ ॥ ॥ ਆਯੁਰ ਬੇਦ ਤਿਨ ਕੀਯੋ ਪ
 ਕਾਸਾ ॥ ਜਗ ਕੋ ਰੋਗ ਕਰੇ ਸਬ ਨਾਸਾ ॥ ਬਈ ਦਸਾਸਤ੍ਰ ਕਹੁੰ ਪ੍ਰਗਟਿ ਦਿਖਾਵਾ ॥ ਭਿਨ ਭਿਨ
 ਉਖ ਪੀਥ ਤਾਵਾ ॥ ੫ ॥ ਦੋਹਰਾ ॥ ॥ ਰੋਗਾ ਹਿਤ ਕਰਿ ਅਉਖ ਪੀਥ ਹੀ ਕਰੇ ਜਹਾਨਾ ॥ ਕ
 ਲਪਾਇ ਕੋ ਤੰਭੁ ਕਹਨਿਯੋ ਸੁਰ ਪੁਰ ਕੀਯੋ ਪਯਾਨਾ ॥ ੬ ॥ ਚੌਥੀ ਬਾਉਂ ਰਾਵ ਕੇ ਸੁਦਗਾ ਅਵਤਾਰ ਸੇਲਵਾ ਮਸਤੁ ਸੁਕੁ ਮਸਤੁ

ਥਨੀ॥ ॥ ਸ੍ਰੀਗੁਰਉਤੀਜੀਸਹਾਇ॥ ॥ ੧੦੦ ॥ ॥ ਬਹੁਰਿਬਢੇਦਿਤਖੁੜਅਤੁਲਿਖਲ ੧੬
 ॥ ਅਰਿਅਨੇਕਜੀਤੇਜਿਨਜਲਥਲਾਕਾਲਪੁਰਖਕੀਅਗਿਆਪਈ॥ ਸੁਰਜਅਵਤ
 ਰਧਰਿਯੋਹਰਿਗਈ॥ ੧॥ ॥ ਓੜੀਪਈ॥ ॥ ਜੇਜੇਹੋਤਅਸੁਰਬਲਵਨਾਯਾਵਿਮਾਰਤਤੋਕੇ
 ਬਿਧਿਨਾਨਾ॥ ਅਧਕਾਰਪਰਨੀਤੇਰਹੇ॥ ਪ੍ਰਜਾਕਾਜਾਗਿਹਕੇਉਠਿਪਯੋ॥ ੨॥ ॥ ਨਰਾਜਛੰਦਾ॥
 ਬਿਸਾਰਾਅਰਸੀਸਥੈਪ੍ਰਭਾਤਲੋਗਜਾਗਹੀ॥ ਅਨੰਤਜਾਪਕੋਜਪੈਬਿਅੰਤਪਿਆਨਪਾ
 ਗਹੀ॥ ਦੁਰੰਤਕਰਮਕੋਕਰੋ॥ ਥਾਪਥਾਪਥਾਪਹੀ॥ ਗਾਇਤ੍ਰੀਸੀਧਿਯਾਨਾਦਿਕੈਅਜਾ
 ਪਜਾਪਜਾਪਹੀ॥ ੩॥ ॥ ਸੁਦੇਵਕਰਮਆਦਿਲੈਪ੍ਰਭਾਤਜਾਗਕੋਕਰੋ॥ ਸੁਜਗਪ੍ਰਪਦੀਪਹੇ
 ਮਾਥਿਆਕਰਨਉਚਰੋ॥ ਸੁਪਿਤ੍ਰਕਰਮਹੋਜਿਤੇਸੁਬਿਤਬਿਤਕੋਕਰੋ॥ ਸੁਸਾਸਤ੍ਰਸਿੰਮਿਤਉਚ
 ਰੰਸੁਧਰਮਾਧਿਯਾਨਕੋਧਰੋ॥ ੪॥ ॥ ਨਿਰਾਜਛੰਦਾ॥ ॥ ਸੁਪ੍ਰਮਾਪ੍ਰਮਾਪ੍ਰਮਹੀ॥ ਕਰੰਤਸੈਨਕੁਮਹੀ॥
 ਬਿਅੰਤਪਿਆਨਪਿਆਵਹੀ॥ ਦੁਰੰਤਭਉਰਪਾਵਹੀ॥ ੫॥ ॥ ਅਨੰਤਮੰਤ੍ਰਉਚਰੋ॥ ਸੁੰਜੋਗਜ
 ਪਨਾਕਰੋ॥ ਨਿਬਾਨਪੁਰਖਪਿਆਵਹੀ॥ ਬਿਮਾਨਅੰਤਪਾਵਹੀ॥ ੬॥ ॥ ॥ ਬਹੁਤ
 ਕਲਾਇਮਬੀਤਿਯੋਕਰਤਧਰਮਅਰੁਦਾਨਾ॥ ਬਹੁਰਿਅਸੁਰਬਢਿਯੋਪ੍ਰਬਲਦੀਹਘਣਾ
 ਇਦੁਤਨਾ॥ ॥ ਓੜੀਪਈ॥ ॥ ਬਾਣਪ੍ਰਜੰਤਬਢਤਨਿਤਪ੍ਰਤਤਨਾ॥ ਨਿਸਾਦਿਨਘਾਤਕਰ
 ਤਾਵਿਜਦੇਵਨਾ॥ ਦੀਹਪੁਕਾਇਐਸੋਰਿਪੁਕੁਯੋ॥ ਗਵਿਰਬਿਹਟਕਚਲਨਤੇਗਯੋ॥ ੭॥ ॥ ਅ
 ਕ੍ਰਿਦਾ॥ ॥ ਹਟਕਚਲਤਰਥਕੁਯੋਭਾਨਕੋਪਿਯੋਤਥੈ॥ ਅਸਤ੍ਰਸਸਤ੍ਰਲੈਚਲਿਯੋਸੀਰਲੈ
 ਵਲੁਸਥੈ॥ ਮੀਰੁਯੋਬਿਬਿਧਿਪ੍ਰਕਾਰਤਹਾਰਦਾ॥ ਇਕੋਹੋਨਿਰਖਦੇਵਅਹੁਦੇਤਰਹੋਉਗ
 ਝਾਇਕੋ॥ ੮॥ ॥ ਗਹਿਗਹਿਪਾਣਕ੍ਰਿਪਾਣਵਬਹੀਯਾਰਦਭਿਰੋ॥ ਟੁਕਟੁਕਹੁਐਗਿਰੇਨਪਗ
 ਪਾਛੇਫਿਰੋ॥ ਅੰਗਨਿਸੋਭੇਘਾਇਪ੍ਰਭਾਅਤਿਹੀਬਢੇ॥ ਹੋਬਸਤ੍ਰਮਨਾਛੁਟਕਾਇਜਨੇਤੀਸੇ
 ਚਢੇ॥ ੯॥ ॥ ਅਨਭੁਛੰਦਾ॥ ॥ ਅਨਹੋਦਬੰਧੋ॥ ਧੁਣਘਟਲੰਯੋ॥ ਘਟਹਟਘੋਰੀ॥ ਜਦ
 ਬਣਮੋਰੀ॥ ੧੦॥ ॥ ਮਧੁਰਧੁਨਛੰਦਾ॥ ॥ ਫੁਲਹਲਫੁਲੀ॥ ਜਿਅਹਲਲਾਈ॥ ਖੜਕਤੜ
 ਬੀਰੀ॥ ਤੜਸੜਤੀਰੀ॥ ੧੧॥ ॥ ਹੁਣਤੁਣਬੰਧੋ॥ ਜਟਘਟਗਯੋ॥ ਛੁੱਕਛੁੱਕੀ॥ ਖੜਕਤੜ

ਖੋਲੀ ॥ ੧੩ ॥ ਬਰਹਰਿਕੀਪੈ ॥ ਹਰਿਹਰਿਜੀਪੈ ॥ ਰਣਰੰਗਰਤੋ ॥ ਜਣਗਜਮਤੋ ॥ ੧੪ ॥ ਬਰਕ
 ਤਸੁਰੀ ॥ ਨਿਰਖਤਹੁਰੀ ॥ ਸਰਬਰਛੁਟੋ ॥ ਕੱਟਕੱਟਲੁਟੋ ॥ ੧੫ ॥ ਚੰਮਕਤਬਣੀ ॥ ਫੁਰਹਰਿ
 ਸਾਣੀ ॥ ਚੰਟਪਟਜੂਟੋ ॥ ਅਰਉਰਫੂਟੋ ॥ ੧੬ ॥ ਨਰਬਰਗੰਜੋ ॥ ਸਰਬਰਮੰਜੋ ॥ ਸਿਲਹਸਿਜੋ
 ਯੀ ॥ ਸੁਰਪੁਰੋਪੋਯੀ ॥ ੧੭ ॥ ਸਰਬਰਛੁਟੋ ॥ ਅਰਉਰਫੂਟੋ ॥ ਚੰਟਪੱਟਚਰਮੀ ॥ ਫੁਰਫੁਰੱਬ
 ਰਮੀ ॥ ੧੮ ॥ **ਨਗਜਗਣ** ॥ ॥ ਦਿਨੇਸਥਾਣਪਾਣਥੈ ॥ ਰਿਪੇਸਤਾਕਿਪਾਣੀਯੀ ॥ ਅਨੰਤਜੁ
 ਪਕੁਪਸੁਪਕੁਮੇਮਚਾਯੀ ॥ ਕਿਤੇਕਭਾਜਚਾਲੀਯੀ ॥ ਸੁਰੇਸਲੋਕਕੋਗਏ ॥ ਨਿਸੀਤਜੀਤ
 ਜੀਤਕੈਅਨੰਤਸੁਗਮਾਲਏ ॥ ੧੯ ॥ ਸਮੰਟਸੇਲਸਾਮੁਹੇਸੰਗਕਸੁਰਝਾਕੁਰੀ ॥ ਬਬੱਕਬ
 ਘਜਿਯੋਬਲੀਹਲਾਕਾਕਮਾਰਹੀ ॥ ਅਭੰਗਾਗੰਗਭੰਗਏ ॥ ਉਤੰਗਜੰਗਮੋਗਿਰੇ ॥ ਸੁਰ
 ਗਸੁਗਮਾਸਥੈ ॥ ਨਿਸੀਗਜਾਨਕੈਅਰੇ ॥ ੨੦ ॥ ਅਰਪਨਗਜਛੰਦਾ ॥ ॥ ਨਵੰਨਿਸਾਣਬਾਜੀ
 ਯੀ ॥ ਘਟਾਘਮੰਡੁਲਾਜੀਯੀ ॥ ਤਬੱਲਤੁਵਰੰਬੰਜੋ ॥ ਸੁਣਤਸੁਗਮਾਗਜੋ ॥ ੨੧ ॥ ਸੁਜੁਤਿਜੁ
 ਤ੍ਰਿਕੋਪਰੇ ॥ ਸੁਰੇਸਲੋਗਉਚਰੇ ॥ ਚੜ੍ਹੇਬਿਵਾਨਸੋਭਹੀ ॥ ਅਦੇਵਦੇਵਲੋਭਹੀ ॥ ੨੨ ॥ **ਬੈਲ**
ਭੰਗੁਸਾਣੀ ॥ ॥ ਚੁਹਤੁਹਸੁਭਾਅਰੰਕਣੀ ॥ ਕੱਹਕੱਹਸੁਕੁਕਤਜੋਗਣੀ ॥ ਤੁੰਮਤੁਮਕਸਾਂ
 ਗਤੁਮੰਕੀਯੀ ॥ ਰਣਬਾਜਗਾਜਉਬਕੀਯੀ ॥ ੨੩ ॥ ਫੁਮਫੁਮਕਦੋਲਫਮੰਕੀਯੀ ॥ ਤੁੰਲਤੁ
 ਲਕਤੇਗਤੁਮੰਕੀਯੀ ॥ ਜਟਫੋਰਤੁਤਹਨਚੀਯੀ ॥ ਬਿਕਰਾਮਾਰਜੰਗਮਚੀਯੀ ॥ ੨੪ ॥ ਤੋ
 ਰਕਛੰਦਾ ॥ ॥ ਉਥਕੋਰਣਬੀਰਣਬਾਜਬਰੀ ॥ ਤੁੰਮਕੀਘਣਬਿਜੁਕ੍ਰਿਪਾਣਕਰੀ ॥ ਲ
 ਰਿਕੋਰਣਪੀਰਣਬਾਣਉਰੀ ॥ ਰੰਗਸੇਣਤਰਤਕਦੇਦੁਸਰੀ ॥ ਫੁਹਰੰਤਪੁਜਾਥਹਰੰਤਭਟੀ ॥
 ਨਿਰਖਤਲਜੀਛੁਬਿਸਿਖਾਮਘਟੀ ॥ ਚਮੰਕਤਸੁਬਾਣਕ੍ਰਿਪਾਣਰਣੀ ॥ ਜਿਮਕਉਧਿਤ
 ਸਾਵਣਬਿਜੁਘਣੀ ॥ ੨੫ ॥ **ਫੋਹਕਾ** ॥ ॥ ਕਥਾਬਿਧਤੇਮੇਰੇਕਹਾਕੋਗੇਬਿਖਯਾਨਾ ॥ ਨਿਸ
 ਹੰਤਅਸਰਸਸੇਰਸਰਤੇਭੁਯੋਨਿਦਾਨਾ ॥ ੨੬ ॥ **ਫੋਹਿਧੀਯਾ** ॥ ਤੁੰਮਕੀਘਣਬਿਜੁਕ੍ਰਿਪਾਣਕਰੀ ॥ ਲ
 ਸਟਦਸਮੇਅਵਤਾਰਸਮਾਪਤੀ ॥ ੧੮ ॥ ॥ ਅਥਿਰੰਦਮਾਅਵਤਾਰਕਥਨੀ ॥ ॥ ਸੀ
 ਭਗਉਤੀਜੀਸਹਾਇ ॥ ॥ ਦੋਧਕਛੰਦਾ ॥ ॥ ਫੋਹਿਗੋਨੇਨਿਸਰਾਜਬਿਚਾਰਾਜੈਸ

ਧਰਿਯੋ ਅਵਤਾਰ ਮੁਰਾਰੀ ਬਾਤ ਪੁਰਾਤਨ ਛਾਪ ਸੁਨਾਉ ॥ ਤਤੋ ਕਬਿ ਕੁਲ ਸਰਬ ਰਿਵਾਉ ॥ ੧ ॥
 ॥ ਨੈਕ ਕ੍ਰਿਸਾਕ ਹੁੰਦੇ ਹਨ ਹੋਈ ॥ ਕੁਖ ਨ ਲੋਗ ਮਹੈ ਸਭ ਕੋਈ ॥ ਅੰਧ ਨਿਸਾ ਦੇ
 ਨਭ ਨ ਜਗ ਵੈ ॥ ਤਤੋ ਕਹੂੰ ਕ੍ਰਿਸੋਰੇ ਨ ਪਾਵੈ ॥ ੨ ॥ ॥ ਏਗ ਸਬੈ ਇਹ ਤੇ ਅਕੁਲਾਨੇ ॥ ਕੁਯਿ
 ਚਲੇ ਜਿ ਮੁਪਤ ਪੁਰਾਨੇ ॥ ਭਾਂਤ ਹੀ ਭਾਂਤ ਕਰੇ ਹਰਿ ਸੇਵਾ ॥ ਜਾਤੇ ਭਏ ਪ੍ਰਸੰਨਿ ਗੁਰ ਦੇਵਾ ॥ ੩ ॥
 ਨਾਰਿਨ ਸੇਵਕ ਹੋ ਨਿਜ ਨਾਥੀ ॥ ਈਨੇ ਹੀ ਰਿਸ ਫਿਰੈ ਜੀਅ ਸਾਥੀ ॥ ਕਾਂਮਨ ਕਾਂਪੁ ਕਹੂੰ ਨ ਸੀਤਾਵੈ ॥
 ਕਾਮੁ ਬਿਨ ਕੋਊ ਕਾਮ ਨ ਭਾਵੈ ॥ ੪ ॥ ॥ ਯੁਜੇ ਨ ਕੋਈ ਤੀਯ ਨ ਥਾ ॥ ਐਠੀ ਫਿਰੈ ਜ
 ਅਸਥਾ ॥ ਦੁਖੁ ਵੈ ਤਿਨ ਕੋ ਕਾਮੁ ॥ ਤਾਤੇ ਨ ਬਿਨ ਵਤ ਬਾਮੁ ॥ ੫ ॥ ॥ ਕਰਿ ਹੋ ਨ ਪਤਿ ਕੋ ਸੇਵਾ ॥ ਪੁਜੈ
 ਨ ਗੁਰ ਗੁਰ ਦੇਵਾ ॥ ਧਰਿ ਹੋ ਨ ਹਰਿ ਕੋ ਪਿਆਨਾ ॥ ਕਰੇ ਹੋ ਨ ਨਿਤ ਇਸਨਾਨਾ ॥ ੬ ॥ ॥ ਤਬ ਕਾ ਬਪੁਰ
 ਖੁਬੁਲਾਇ ॥ ਬਿਸਨੈ ਕਹਿਯੋ ਸਾਮਝੁ ॥ ਸਿਕੋ ਪਰਹੁ ਅਵਤਾਰਾ ॥ ਨਹੀ ਅਨ ਬਾਤ ਬਿ
 ਚਾਰਾ ॥ ੭ ॥ ॥ ਤਬ ਬਿਸਨ ਸੀਸ ਨਿਵਾਇ ॥ ਕਰਿ ਜੋ ਰਿਕ ਹੀ ਬਨਾਇ ॥ ਧਰਿ ਹੋ ਦਿਨ ਤਵਤਾਰਾ ॥
 ਜਿਤੋ ਹੋਇ ਜਗਤ ਕੁਮਾਰਾ ॥ ੮ ॥ ॥ ਤਬ ਮਹਾਤੇਜ ਮੁਰਾਰਾ ॥ ਧਰਿਯੋ ਸਚੈ ਦਾ ਅਵਤਾਰਾ ॥ ਬੁਨਕੈ
 ਮਦਨ ਕੋ ਬਾਨਾ ॥ ਮਾਰਿਯੋ ਤੀਯ ਨ ਕਹੁਤਾਨਾ ॥ ੯ ॥ ॥ ਤਾਤੇ ਭਈ ਤੀਯ ਦੀਨਾ ॥ ਸਬ ਗਰਬ ਹੁਐ
 ਹਯੋ ਛੀਨਾ ॥ ਲਾਗੀ ਕਰਨ ਪਤਿ ਸੇਵਾ ॥ ਜਾਤੇ ਪ੍ਰਸੰਨਿ ਯਤੁ ਏਵੇ ॥ ੧੦ ॥ ॥ ਬਹੁ ਕ੍ਰਿਸਾਲਾਗ
 ਹੋਨਾ ॥ ਖਿਚੈ ਦਮਾਕੀ ਜੋਨਾ ॥ ਸਬ ਭਏ ਸਿਧ ॥ ਬਿਚਾਰਾ ॥ ਇਮ ਭਯੋ ਚੈ ਦਾ ਅਵਤਾਰਾ ॥ ੧੧ ॥
 ॥ ੧੨ ॥ ॥ ਇਮ ਹਰਿ ਪਰਾਚੈ ਦਾ ਅਵਤਾਰਾ ॥ ਬਾਢਿਯੋ ਗਰਬ ਲਹਿ ਰੂਪ ਅਪਾਰਾ ॥ ਆ
 ਨ ਕਿਸੁ ਕੋ ਚਿਤ ਨਾ ਲਿਅਯੋ ॥ ਤਾਤੇ ਤਾਹਿ ਕਲਿ ਕਲਗਯੋ ॥ ੧੩ ॥ ॥ ਕੁਜਤ ਭਯੋ ਅੰਬਰ
 ਕੀ ਦਾਗਾ ॥ ਤਾਤੇ ਕੀਯਾ ਮੁਨੋਰੇ ਸਾ ਅਪਾਰਾ ॥ ਕਿਸਨ ਅਰਜਨ ਮ੍ਰਿਗ ਚਰਮ ਚਲਾਯੋ ॥ ਤਿਹ ਕ
 ਰਿਤਾਹਿ ਕਲਿ ਕਲਗਯੋ ॥ ੧੪ ॥ ॥ ਸ੍ਰਾਪ ਲਗਿਯੋ ਤਾ ਕੋ ਮੁਨਿ ਸੀਦਾ ॥ ਪਟਤ ਬਢਤ ਤਾਦਿ
 ਨ ਤੇ ਚੈਦਾ ॥ ਲਜਤਾ ਅਪਿਕ ਹਿਰਦੇ ਮੋਭਯੋ ॥ ਗਰਬ ਅਖਰ ਬਦੁ ਰਿਹੋਇ ਗਯੋ ॥ ੧੫ ॥
 ਤਪਸ ਕਰੀ ਬਹੁ ਰਿਤਿ ਹਕਾਲਾ ॥ ਕਾਲ ਪੁਰਖ ਪੁਨ ਭਯੋ ਦਿਆਲਾ ॥ ਛੁਈ ਰੋਗ ਤਿਹ ਸ
 ਕਲਾ ਬਿਨਾਸਾ ॥ ਭਯੋ ਸੂਰਜ ਤੇ ਚਿਨਿਵਾਸਾ ॥ ੧੬ ॥ ॥ ਇਤਿ ਸੀਚੈ ਦਮਾ ਅਵਤਾਰ ਉ

ਨੀਸਵੈਸਮਾਪਤਮਸਤੁਸੁਤਮਸਤੁ॥੧੯॥

” ” ” ”

” ” ”

” ” ”

” ੧੬ ” ਵਾਹਿਗੁਰੂਜੀਕੀਫੁਤੇ॥ ” ਸੀਭਗਉਤੀ

ਜੀਸਹਾਇ॥ ” ਅਥਿਬੀਸਵਾਰਾਮਾਅਵਤਾਰਕਥਨੀ॥ **ਦੋਪਣੀ॥** ” ਅਥਿਕੋ

ਰਾਮਾਅਵਤਾਰਾ॥ ਜੈਸਜਗਤਮੋਕਸਾਪਸਾਰਾ॥ ਬਹੁਤਕਲਬੀਤਤਭੁਯੋਜਥੈ॥ ਅਸੁਰਨਬੰਸ

ਪੁਗਟਿਭੁਯੋਤਥੈ॥ ੧॥ ” ਅਸੁਰਲਗੋਬਧਕਰੋਬਿਖਾਪਾ॥ ਕਿਨਹੂੰਨਤਿਨੈਤਨਕੋਮੇਸਾਪਾ॥ ਸਕ

ਲਦੇਵਾਇਕਠੇਤਬਭੁਯੋ॥ ਛੁਰਿਸਮੁੰਦਜਹੱਥੇਤਹਚਾਲਿਗਏ॥ ੨॥ ” ਬਹੁਚਿਰਬਸਤਭੁਏਤਿ

ਹਠਾਮਾ॥ ਬਿਸਨਸਹਿਤਬ੍ਰਹਮਾਜਿਹਨਾਮਾ॥ ਬਾਰਬਧੀਦੁਖਤਪੁਕਾਰਤਾ॥ ਕਾਨਪਹੀਕ

ਲਿਕੇਧੁਨਿਆਰਤਾ॥ **੩॥ ਤੇਰਕਛੁੰਦਾ॥** ” ਬਿਸੁਨਾਦਿਕਦੇਵਲਖੋਬਿਮੁਨੀ॥ ਮ੍ਰਿਦੁਹਾਸਕਰੀਕ

ਰਿਕਾਲਧੁਨੀ॥ ਅਵਤਾਰਧਰੋਰਾਪੁਨਥਹੀ॥ ਚਿਰੁਰਾਜਕਰੋਸੁਖਸੇਅਵਧੀ॥ ੪॥ ” ਬਿਸੁਨੇਸ

ਪੁਣੰਸੁਟਿਬ੍ਰਹਮਾਮੁਖੀ॥ ਅਥਿਸੁੰਧਚਲੀਰਾਪੁਬੰਸਕਥੀ॥ ਜੁਪੇਛੋਰਕਥਾਕਾਬਿਯਾਹਿਰਫੈ

ਇਨਬਾਤਨਕੋਇਕਗੀਥਬਛੈ॥ ੫॥ ” ਤਿਹਤੇਕਹੀਥੋਰੀਐਈਨਕਥਾ॥ ਬਲਿਤੁਵੈਉਪਜੀ

ਬੁਧਿਮੰਧਿਜਥਾ॥ ਜਹਭੂਲਭੁਣੀਹਮਤੇਲਹੀਯੋ॥ ਸੁਕਬੋਤਿਹਅੰਛੁਰਬਨਾਇਕਹੀਯੋ॥ ੬

ਰਾਪੁਰਾਜਭੁਏਰਾਪੁਬੰਸਮਣੀ॥ ਜਿਹਰਾਜਕਰਿਯੋਪੁਰਾਅਉਧਪਣੀ॥ ਸੋਊਕਲਾਜੀਦੇਯੋ

ਨ੍ਰਿਪਰਾਜਜਬੀ॥ ਭੂਅਰਾਜਕਰਿਯੋਅਜਰਾਜਤਬੀ॥ ੭॥ ” ਅਜਰਾਜਹਨਿਯੋਜਬਕਾਲਬਲੀ

” ਸੁਨਿਪਤਿਕਥਾਵਸਰਥਚਲੀ॥ ਚਿਰੁਰਾਜਕਰਿਯੋਸੁਖਸੇਅਵਧੀ॥ ਮ੍ਰਿਗਮਾਰਬਿਹਰ

ਬਣੰਸੁਪ੍ਰਭੀ॥ ੮॥ ” ਜਗਧਰਾਮਕਥਾਪ੍ਰਚਰੀਤਬਤੋ॥ ਮਿਤ੍ਰੇਸਮਹੀਪਭੁਯੋਜਬਤੋ॥ ਦਿਨਰੋਨ

ਬਨੇਸਨਬੀਚਫਿਰੈ॥ ਮ੍ਰਿਗਰਾਜਕਰੀਮ੍ਰਿਗਨਿਤਹੋ॥ ੯॥ ” ਇਹਭਾਤਿਕਥਾਉਚਿਠਉਰਭੁਣੀ॥

ਅਥਿਰਾਮਜਯਾਪਰਬਾਤਗਣੀ॥ ਕੁਹੜਾਮਜਰਾਸੁਣੀ॥ ਸਹਿਰੀ॥ ਤਹਾਕਉਸਲਰਾਜ

ਨ੍ਰਿਪੇਸਬਰੀ॥ ੧੦॥ ” ਉਪਜੀਤਿਹਯਾਮਸੁਤਾਕੁਸਣੀ॥ ਜਿਹਜੀਤਲਣੀਸਸਿਅੰਸਕਲੀ॥ ਜ

ਬਹੀਉਂਧਿਪਾਇਸੁਅੰਬਕਰਿਯੋ॥ ਅਵਧੇਸਨਰੋਸਹਿਚੀਨਬਰਿਯੋ॥ ੧੧॥ ” ਪੁਨਿਸੈਨਸੁਮਿਰ

ਨਰੇ ਸਬਰੀ ਸਜੇ ਹਜੂ ਪਲਾਯੋ ਮੰਦ ਦੇ ਸਹਰੀ ਸੁਮਿਰਾ ਤਿਹ ਪਾਮ ਰੁਈ ਦੁਹਿਤਾ ਜਿਹ ਜੀਤ ਲਾ ੨੮
 ਈ ਸਮਿ ਸੁਰ ਪੁਰਾ ॥ ੧੨ ॥ ਸੇ ਉਬਾ ਬੁਝੁ ਧਿਰ ਈ ਜਬ ਹੀ ਅਵਧੇ ਸਹਿ ਚੀਨ ਬਰਿਯੋ ਤਬ
 ਹੀ ਗਣਯਾ ਹਿਭੋ ਕੇ ਸਵਾ ਅਰਨਿ ਪੀ ਸਜੇ ਹਕੇ ਕਈ ਪਾਮ ਏਤਾ ਸੁਪ੍ਰਭੀ ॥ ੧੩ ॥ ਇਨ ਤੇ ਉ-
 ਹਮੇ ਸੁਤ ਜਏ ਨ ਬੀਯੋ ਤਬ ਬੈਠ ਨਰੇ ਸਾ ਬਿਚਾਰ ਕੀਯੋ ਤਬ ਕੇ ਕਈ ਨਾ ਰਿਬਿਚਾਰ ਕਰੀ ਜਿ
 ਹਤੇ ਸਮਿ ਸੁਰ ਜੇ ਸੇਭੁ ਪਰੀ ॥ ੧੪ ॥ ਤਿਹ ਬਿਅਹਤ ਮੰਗਲੀ ਏ ਦੁਬਰੀ ਜੇ ਹਤੇ ਅਧੇ ਸਕੇ ਪੁ-
 ਣਹਰੀ ਸਮਝੀ ਨ ਨਰੇ ਸਰਬਾ ਬਹੀ ਏ ਤਬ ਹੀ ਤਿਹ ਕੇ ਬਰੇ ਦੇਇ ਦੀਏ ॥ ੧੫ ॥ ਪੁਨਿ ਦੇਵਾ ਅ-
 ਦੇਵ ਨ ਜੁਪੁ ਪਰਿਯੋ ਜੇ ਹਜੂ ਪਾਪ ਨੇ ਨਿਪਾਅ ਪਕਰਿਯੋ ਹਤਿ ਸਾਰਥੀ ਸਿਯੀ ਦਨ ਨਾ ਰਿਹ
 ਕਿਯੋ ਯਾਹਿ ਕਉ ਤਕ ਦੇਖਿ ਨਰੇ ਸਚੋ ਕਿਯੋ ॥ ੧੬ ॥ ਪੁਨਿ ਗੀਤ ਦੇਵੇ ਦੇ ਉਤੀ ਬਹੀ ਯਚੋ ਮੇ
 ਸੁਬਿਚਾਰ ਕਛੂ ਨ ਕਰੀ ਕਹੀ ਨ ਟਕ ਮਾਧਿ ਬਿਚਾਰ ਕਥਾ ਜਲ ਦੀਨ ਸੁਰੇ ਸਨਾਰੇ ਸਜਥਾ ॥ ੧੭
 ਅਰਿਜੀਤ ਮਏ ਕਾ ਅਨੇਕ ਬਿਧੀ ਸਭ ਕਾਰਜ ਨਰੇ ਸਨਕੀਨ ਸਿਧੀ ॥ ਦਿਨ ਰੈਣ ਬਿਹਾਰ ਮੇਧਿ
 ਬਣੀ ਜਲ ਲੈਣ ਦਿਜਾਇ ਤਹਾ ਸਵਣੀ ॥ ੧੮ ॥ ਪਿਤਾ ਤਤ ਜੇ ਦੇਉ ਅਪਰੂਪੀ ਗਾਹਿ ਪਾਤ੍ਰ
 ਚਲਿਯੋ ਜਲੁ ਲੈਨ ਸੁਆਮੀ ਪੁਨਿ ਨੇਦਿਤ ਕਾਲ ਸੁਧਾਰਤ ਹਾਨਿ ਪਬੈ ਠਪਤੋ ਅਨਬਾਧਿ ਜਹਾ ॥
 ੧੯ ॥ ਭੁਭੁਕੰਤ ਪਟੀ ਅਤਿ ਨਦਰੁ ਅੰਗੁ ਪੁਨਿ ਕਾਨ ਪਰੀ ਅਜਰਾ ਜਸੁ ਅੰਗੁ ਗਾਹਿ ਪਦੁ ਸੁਬਾਣਹਿ
 ਤਾਣ ਪਣੀ ਮਿਗ ਜਾਣਾ ਦਿਜੈ ਸਰ ਸੁਧਿਹਣੀ ॥ ੨੦ ॥ ਗਿਰ ਗਿਯੋ ਸੁਲਗੇ ਸਰ ਸੁਧ ਮੁਨੀ ॥ ਨਿਕ-
 ਸੀ ਮੁਖ ਤੇ ਹਹਿ ਕਾਰ ਪੁਨੀ ਮਿਗ ਨਤ ਕਹਾ ਨਿਪ ਜਾਇ ਲਹੇ ॥ ਦੇਵ ਦੇਖਿ ਦੇਉ ਕਰਿ ਦਾਂਤ ਗਹੇ ॥
 ੨੧ ॥ *ਜਦੁ ਤ ਬਾਹੁ* ॥ ਕਛੁ ਪਾਟਹੇ ਤਿਹ ਮੰਧਤ ਨੀ ॥ ਨਿਕਰੰਤ ਕਹੀ ਜੀਆ ਬਿਪ ਨਿਪੀ ਮੇਰੇ
 ਤਤਰੁ ਮਾਤ ਨਿਚੰਡੁ ਪਹੇ ॥ ਤਿਹ ਪਾਣ ਪਿਆਇ ਨਿਪਾਧ ਮਰੇ ॥ ੨੨ ॥ *ਪਾਤ੍ਰ ਕੀ ਛੀਨ* ॥ ਥੀਨੁ
 ਚੰਡੂ ਪਦੇ ਉਤਾਤ ਮਾਤਾ ॥ ਤਿਨ ਦੇਹ ਪਾਨਤੁ ਹਿਕੋ ਬਾਤਾ ਮਮਕਥਾ ਨਤਿ ਕਹੀ ਪ੍ਰਬੀਨਾ ॥
 ਸੁਨਿ ਮਰਿਯੋ ਪੁਤ੍ਰ ਤੇ ਉਹੇ ਹਿਛੀਨਾ ॥ ੨੩ ॥ ਇਹ ਭਾਂਤਿ ਜਬੈ ਦਿਜ ਕਹੈ ਬੈਠਾ ਜਲ ਸੁਨਤੁ ਰੂਪ ਲੈ
 ਚਲੇ ਨੈਣਾ ਸਭਿ ਗੰਮੇ ਹਿਜਾ ਅਸੁ ਕੀਨ ਉਫਕਰਮਾ ॥ ਹਤਿ ਬੁਝੇ ਰਾਜ ਅਰੁ ਗਯੋ ਪਰਮਾ ॥ ੨੪ ॥
 ਤਬ ਲੋਯੋ ਰੂਪ ਤਿਹ ਸਰ ਨਿਕਾਹਾ ॥ ਤਬ ਰਜੇ ਪਾਣ ਮੁਨ ਵਰ ਉਦਾਗਾ ॥ ਪੁਨਿ ਭੁਯੋ ਰਾਉ ਮਨ ਮੇ ਉ

ਦਾਸਾਗਕੀਹਪਲਟਿਜਨਕੀਤੀਆਸਾ॥ ੨੫॥ ਅਜੀਅਠਦੀਕਿਪਰੋਜੇਗਭੇਸਾ॥ ਕਹੂੰਬੋਮੀਜਾਇ
 ਬਨਤਿਆਗੀਦੇਸਾ॥ ਕਿਹਕਾਜੋਮੇਰਾਜਹਿਰਾਜਸਾਜਾ॥ ੨੬॥ ਦਿਜਮਾਰਿਕੀਯੋਜਿਨਅਸਕਕਾਜਾ॥ ੨੭॥
 ੨੮॥ ਇਹਕੁਤਿਕਹੀਨ੍ਰਿਪਪੁਨ੍ਰਿਪਬੀਨਾ॥ ਸਭਜਗਤਕਾਲਕਰੇਮੇਅਧੀਨਾ॥ ਅਬਿਕਰੋਕਛੂਮੇ
 ਜੇਉਪਾਇ॥ ਜਾਤੇਬਚੇਸੁਰਿਹਿਤਾਤਮਾਇ॥ ੨੯॥ ਕੁਰਿਲਯੋਕੁੰਛਸਿਰਪੇਉਠਾਇ॥ ਤਹਾਗਯੋ
 ਜਹਾਂਦਿਜਤਾਤਮਾਇ॥ ਅਬਗਯੋਨਿਕਟਿਤਿਨਕੇਸੁਧਾਰਾ॥ ਤਬਲਖੀਵਹੁੰਤਿਹਿਪਾਵਚਾ
 ਗ॥ ੩੦॥ ਕਹਿਕੋਪੁੰਡਰਾਗੀਆਵਾਗਾ॥ ਸੁਨਿਗਹਿਓਮੇਨਕੂਪਤਿਉਦਾਗਾ॥ ਫਿਰਿਕਹਿਯੋ
 ਕਾਹਿਬੋਲਤਨਪੂਤਾ॥ ਚੁਪਹੋਰਾਜਲਹਿਕੋਕਸੂਤਾ॥ ੩੧॥ ਨ੍ਰਿਪਦੀਯੋਪਨਤਿਹਪਾਨਜਾਇ॥
 ਚੰਕਿਰਹੋਅੰਧਤਿਹਕਰਛੂਆਇ॥ ਕਰਿਕਹਿਯੋਕੋਪਤੁਆਹਿਕੋਇ॥ ਇਮਸੁਣਤਸਬਦ
 ਨ੍ਰਿਪਦੇਯੋਰੋਇ॥ ੩੨॥ ਆਗਾਯੋਕਾਯੋਯੋ॥ ੩੩॥ ਆਉਪੁੰਡਰਾਵਤਮਥੁਹਮਦੇਸਾ॥ ਜਿਹਹਨਿ
 ਯੋਸਵਣਤਵਸੁਤਸੁਦੇਸਾ॥ ਮੇਪਰਿਯੋਸਰਨਿਦਸਰਥਰਾਇ॥ ਚਾਹੋਸੁਕਰੋਮੇਹਿਬਿਪਆ
 ਇ॥ ੩੪॥ ਰਾਖੇਤੁਗਧੁਮਾਰੈਤਮਾਗਾ॥ ਮੇਪਰਿਯੋਸਰਣਤਮਰੇਦੁਆਰਾ॥ ਤਬਕਹੀਤਿਨੇਸੁਇ
 ਦਸਰਥਰਾਇ॥ ਬਹੁਕਾਸਟਅਗਨਿਦੇਉਦੇਹੁਮੰਗਾਇ॥ ੩੫॥ ਚਕਿਬੈਠੈਤਾਹਾਸਲੋਕੇ
 ਬਨਾਇ॥ ਚਹੂੰਓਰਦਣੀਜੂਲਾਜਗਾਇ॥ ਦਿਜਜਾਨਗਣੀਪਵਕਸਿਰਾਇ॥

ਤਬਦੀਰੋ
 ਧਿਕਤਾਪਟਮੇਰਾ

੩੬॥ ਤਬਜੇਗਅਗਨਿਤਨਤੇਉਪਰਾਜਾ॥ ਦੁਹੰਜਰਨਮਰਨਕੇਸਜਿਯੋਸ

ਜਾਤੇਭਸਮਭਏਤਿਹਬੀਚਾਆਪਾ॥ ਤਿਨਕੋਪਵਹੁੰਨ੍ਰਿਪਦੀਓਸਾਪਾ॥ ੩੭॥ ਆਉਪੁੰਡਰਾਵਤਮਥੁਹਮਦੇਸਾ॥ ਜਿਹਹਨਿ
 ਯੋਸਵਣਤਵਸੁਤਸੁਦੇਸਾ॥ ਮੇਪਰਿਯੋਸਰਨਿਦਸਰਥਰਾਇ॥ ਚਾਹੋਸੁਕਰੋਮੇਹਿਬਿਪਆ
 ਇ॥ ੩੮॥ ਰਾਖੇਤੁਗਧੁਮਾਰੈਤਮਾਗਾ॥ ਮੇਪਰਿਯੋਸਰਣਤਮਰੇਦੁਆਰਾ॥ ਤਬਕਹੀਤਿਨੇਸੁਇ
 ਦਸਰਥਰਾਇ॥ ਬਹੁਕਾਸਟਅਗਨਿਦੇਉਦੇਹੁਮੰਗਾਇ॥ ੩੯॥ ਚਕਿਬੈਠੈਤਾਹਾਸਲੋਕੇ
 ਬਨਾਇ॥ ਚਹੂੰਓਰਦਣੀਜੂਲਾਜਗਾਇ॥ ਦਿਜਜਾਨਗਣੀਪਵਕਸਿਰਾਇ॥

ॐ नमो भगवते वासुदेवाय

ਨਰੂਪਾਨੁਪਾਨੁਪਾਸਰੂਪਸੇਭਿਤਕਉਨਾਇਵਕਰੂਪਾਦੁਸਰਪੁਸਟਰੂਸੇਸਥੈਥਹਿਕਿਯੋਮੈ
 ਗਿਰਗਾਇ। ਕਾਟਿਕਾਟਿਨਦੈਮੁਝੈਨਿਪਬੰਦਬੰਦਲੁਟਾਇ॥ ੪੨॥ ਰੂਪਮਾਲਾਛੰਦਾ॥ ੪੨॥
 ਬੇਦਧਨਿਕਰਿਕੈਸਥੈਦਿਜਕੀਅਸਜੇਗਾਅਰੰਭਾ। ਭਾਂਤਿਭਾਂਤਿਹੇਮਤਨਰਿਤਜਾਨਾਅਸੀਕੁ॥
 ਅਧਿਕਮਨੁਬਰਨੇਜੁਕੀਥਿਥਿਪੁਰਬਹੇਮਬਨਾਇ। ਜਗੰਨਾਕੁੰਡੁਹੁਤੇਉਠੈਤਬਜਗਾ॥
 ਪੁਰਖੁਅਕੁਲਾਇ॥ ੪੩॥ ਖੀਰਪਾਤ੍ਰਲਏਕਾਛਿਓਕਰਿਦੀਨਨਿਪਕੇਆਨਿ॥ ਰੂਪਪਾ
 ਇਪਸਿਨਭਯੋਜਿਮਦਾਰਦੀਲੋਦਾਨਾ। ਚੰਤ੍ਰਭਾਗਕਰੋਤਿਸੈਨਿਜਪਾਨਲੋਨਿਪਰਾਇ॥
 ਏਕਏਕਦਯੋਦੁਹੁਤੀਖਏਕਕੋਦੈਕਾਇ॥ ੪੪॥ ਗਰਭਵੰਤਭਈਤ੍ਰਿਓਤ੍ਰਿਅਛੀਰਕੋਕ
 ਰਿਪਾਨਾਤਾਹਿਰਾਖਤਭੀਭਲੇਦਸਦੋਇਮਾਸਪ੍ਰਮਾਨਾਮਾਸਤ੍ਰਿਦਸਵੇਚਛਿਯੋਤਬਸੀ
 ਤਨਹੇਤਉਧਾਗਾਰਵਣਾਰਿਪ੍ਰਗਟਭਏਜਗਾਆਨਿਰਾਮਵਤਾਰ॥ ੪੫॥ ਰੂਪਮਾਲਾਛੰਦਾ॥
 ॥ ਭੁਰਤਲੰਛਮਨਸੰਤ੍ਰਪਨਪੁਨਭਏਤੀਨਕੁਮਾਰਾ। ਭਾਂਤਿਭਾਂਤਿਨਬਾਜੀਅੰਨਿਪਰਾਜ
 ਬਾਜਨਦੁਆਰਾਪਾਇਲਾਗਿਬੁਲਾਇਬਿਪਨਦੀਨਦਾਨਦੁਰੰਤਾ। ਸੰਤ੍ਰਨਾਸਤਹੇਰਿ
 ਰੇਸੁਖਪਾਇਹੈਬਹੁਸੰਤਾ॥ ੪੬॥ ਲਾਲਜਾਲਪ੍ਰਵੇਸੁਰਿਖਬਰਬਾਜਰਾਜਸਮਾਜਾ। ਭੁ
 ਤਭਾਂਤਨਦੇਤਭਯੋਦਿਜਰਾਜਨਕੋਨਿਪਰਾਜਾਦੇਸਾਐਗਥਿਦੇਸਭੀਤਰਿਠੈਰੰਗਮਹਿ
 ਤਾਨਾਚਿਨਾਚਿਉਨਿਸਥੈਜਨਾਜਲਾਗਬਸੰਤਾ॥ ੪੭॥ ਕਿੰਕਣੀਕੇਜਾਲਭੂਖਤਬਾ
 ਜਾਐਗਜਰਾਜਾਸਾਜਸਾਜਦਏਦਿਜੇਸਨਾਜਕੋਸੰਲਰਾਜਾ। ਰੰਕਰਾਜਭਏਪਨੇ
 ਤਹਰੰਕਰਾਜਨਜੈਸਾ। ਰਾਮਜਨਮਤਭਯੋਉਤਸਵੇਐਪਪੁਰਮੇਐਸਾ॥ ੪੮॥ ਦੰਦਭੁਐ
 ਰਮਿਦੰਗਭੂਰਤਰੰਗਤਾਨਾਨੇਕਾ। ਬੀਨਬੀਨਬਜੰਤ੍ਰਬੀਨਬੀਨਬਸੇਕਾ। ਤਾਂਤ੍ਰਬਾਰ
 ਤਰੰਗਤੁਰੰਗੀਭਿਰਨਾਦਨਯਾਨਾ। ਮੋਹਿਮੋਹਿਗਿਰਿਧਰਾਪਰਿਸਰਬਬਿਯੋਮਾਥਿਵਾਨਾ॥
 ੪੯॥ ਜੰਤ੍ਰਤੰਤ੍ਰਬਿਦੇਸਿ। ਦੇਸਨਿਹੇਤਮੰਗਲਚਾਰਾ। ਪੁਪਦੀਪਮਹੀਪਗੋਹਸਨੇਹਦੇ
 ਤਬਨਾਇ। ਫੂਲਫੂਲਛਿਰੇਸਥੈਗਣਦੇਵਦੇਵਨਰਾਇ॥ ੫੦॥ ਰੂਪਮਾਲਾਛੰਦਾ॥ ੫੦॥
 ਜਕਾਜਭਏਸਥੈਇਹਭਾਂਤਬੋਲਤਥੈਨਾ। ਰੂਪਭੂਰਉਠੀਜਯੰਤ੍ਰਪੁੰਨਬਾਜਬਾਜਤਰੰਗੇ॥

੬੭॥ ਮਾਰਿ ਮਾਰਿ ਪੁਕਰਦਾ ਨਵ ਸਸੰਤ ਅੰਸਤ ਸੰਤਾਰਾ ਬਾਣ ਪਾਣ ਕਮਾਵੈ ਕੋ ਪਰਤ ਬਗਤਿ ਛੁ
 ਕਠਾਗਾ ਘੇਰ ਘੇਰਦੇ ਸੋ ਦਿਸਾਨ ਹਿਸੂਰ ਬੀਰ ਪਾਸਾ ॥ ਆਇ ਆਇ ਜੁ ਤੈ ਸਬੈ ਰਵਗਾ ਮਏ ਕ
 ਲਸਾ ਬਾ ॥ ੬੮॥ ਰਵੰ ਪੇਖਰਾ ਮੀ ॥ ਧੁਜੀ ਪਰਮ ਪਾਸਾ ॥ ਚੁੰ ਚੁੰ ਚੁੰ ਕੋ ॥ ਮੁ
 ਖੀ ਮਾਰ ਕੂਕੇ ॥ ੬੯॥ ਬਜੈ ਘੇਰ ਬਾਜੇ ॥ ਘਣੀ ਮੇਘ ਲਾਜੇ ॥ ਝੰਡਾ ਗਡ ਗਾਢੇ ॥ ਮੰਡੇ ਬੈਰ ਬਾ
 ਢੇ ॥ ੭੦॥ ਕੜ ਕੋ ਕਮਾਵੈ ॥ ਝੰਡੇ ਕੋ ਰਿਪਾਵੈ ॥ ਛੁਲਾ ਛੁਕ ਛਾਲੇ ॥ ਚਲੀ ਪੀਤ ਲਾਲੇ ॥ ੭੧॥
 ਰਵੰ ਰੰਗ ਰਤੇ ॥ ਮਨੇ ਮੱਲਾ ਮਤੇ ॥ ਸਰੰ ਧਾਰ ਬਰਖੇ ॥ ਮਹਿ ਖੁਆਸ ਕਰਖੇ ॥ ੭੨॥ ਕਰੀ ਬਾਣ
 ਬਰਖਾ ॥ ਸੁਣੇ ਜੀਤ ਕਰਖਾ ॥ ਸੁਬਾਹੀ ਮਰੀਚੀ ॥ ਪਿਰੇ ਆਇ ਮੀਚੀ ॥ ੭੩॥ ਏਕੈ ਬਾਰ ਟੂਟੇ ॥
 ਮਨੇ ਬਾਣ ਛੂਟੇ ॥ ਲਾਇ ਓਧੇ ਰਿਹਾ ਮੀ ॥ ਸਸੀ ਜੇ ਮਕਾਮੀ ॥ ੭੪॥ ਪਿਰਿ ਮੇ ਦੇ ਤਸੈਣੀ ॥ ਜੀ ਮੇ
 ਰੁੰਦ ਮੇਣੀ ॥ ਰੁੰਦੇ ਰਾਮ ਜੀ ਗੰ ॥ ਮਨੇ ਸਿਧੰ ਗੰਗੀ ॥ ੭੫॥ ਰਵੰ ਰਾਮ ਬਜੇ ॥ ਧੁੰਦ ਮੇਘ ਲਾਜੇ ॥ ਰੁ
 ਲੇ ਤੰਡ ਮੁੰਡੀ ॥ ਗਿਰੇ ਸੁਰ ਮੁੰਡੀ ॥ ੭੬॥ ਚਲੇ ਐਨ ਮੁੰਡੇ ॥ ਕਹਾਰਾ ਮੁੰਡੇ ॥ ਅਬੈ ਹਾਥ ਲਾਗੇ ॥
 ਕਹਾ ਜਾਹੁ ਭਾਗੇ ॥ ੭੭॥ ਰਿਪੰ ਪੇਖਰਾ ਮੀ ॥ ਹਠਿਐ ਪਰਮ ਪਾਸੀ ॥ ਕਰੇ ਨੈਲ ਰਾਤੀ ॥ ਪਨੁਰ ਬੇਦ
 ਗਾਤੀ ॥ ੭੮॥ ਧਨੀ ਉਗ ਕਰਖਿਐ ॥ ਸਰੰ ਧਾਰ ਬਰਖਿਐ ॥ ਹਟੀ ਸੰਤ ਸੈਣੀ ॥ ਹਸੇ ਦੇਵ ਗੰ
 ਟੀ ॥ ੭੯॥ ਭੁਜੀ ਸਰਬ ਸੈਣੀ ॥ ਲਾਖੀ ਮਰੀਚ ਨੈਣੀ ॥ ਫਿਰਿਐ ਰੇ ਸਪੇਰਿਐ ॥ ਮਨੇ ਸਾਂਪ ਛੇਰਿ
 ਯੋ ॥ ੮੦॥ ਹਨਿ ਓਰਾ ਮਬਾਣੀ ॥ ਕਰਿਓ ਸਿਧ ਪਯਾਣੀ ॥ ਤਜਿਓ ਰਾਜ ਦੇਸੀ ॥ ਲਾਯੇ ਜੇ ਗਭੇਸੀ ॥
 ੮੧॥ ਸੁਬ ਸੰਤ ਉਤਾਰੇ ॥ ਭੁਗਾਵੇ ਬਸਤ ਪਾਰੇ ॥ ਬਾਸਿ ਓਲੰ ਕਬਾਹੀ ॥ ਪੁਨ੍ਹੇ ਹਤਿ ਆਗੀ ॥
 ੮੨॥ ਸੁਰੇਸੀ ਸੁਬਾਹੀ ॥ ਚਰਿਓ ਲੋਸਿ ਪਾਹੀ ॥ ਹਠਿਐ ਆਇ ਜੁੰਧੀ ॥ ਛੁਯੇ ਨਾਦ ਉਧੀ ॥ ੮੩॥
 ਸਭ ਸੈਣ ਸਾਜੀ ॥ ਤੁਰੇ ਤੁੰਦਤਾ ਜੀ ॥ ਗਾਜਾ ਜੂਹ ਸੰਜੋ ॥ ਘਣੀ ਮੇਘ ਲਾਜੇ ॥ ੮੪॥ ਛੁਲਾ ਛੁ
 ਕਢਲੀ ॥ ਚਲੀ ਪੀਤ ਲਾਲੀ ॥ ਗਾਹੇ ਸੰਸਤ ਉਠੇ ॥ ਸਰੰ ਧਾਰ ਬੁੰਠੇ ॥ ੮੫॥ ਬਹੇ ਅਗਸ ਅੰਸ
 ਰੀ ॥ ਛੂਟੇ ਸਰਬ ਸੰਸਰੀ ॥ ਰੰਗੇ ਸੋਣੇ ਅਸੋ ॥ ਚੜ੍ਹੇ ਬੀਅਹ ਜੈਸੋ ॥ ੮੬॥ ਘਣੇ ਘਾਇ ਘੁਮੇ
 ਮਦੀ ਜੈਸ ਝੂਮੇ ॥ ਰਹੇ ਬੀਰ ਅਸੋ ॥ ਛੁਲੇ ਛੁਲ ਜੈਸੋ ॥ ੮੭॥ ਹਠਿਐ ਦਾਨਵੇ ਸੀ ॥ ਭੁਯੇ ਆ
 ਪਭੇ ਸੀ ॥ ਬਜੇ ਘੇਰ ਬਾਜੇ ॥ ਧੁੰਦ ਅੰਭੁ ਲਾਜੇ ॥ ੮੮॥ ਰੁਖੀ ਨਾਗ ਕੂਟੇ ॥ ਫਿਰੇ ਬਾਜ ਛੂਟੇ

ਭੁਇਓਪੁਰੀ ਛੁਟੀਰੁਤਰੀ ॥ ੮੮ ॥ ਬਜੇਪਟਿਭੇਗੀ ਭੁਹੇਡਾਮਰੇਗੀ ਰਣਕੋਨਿਸਦੀ ॥ ੮੯ ॥
 ਕਣਕੋਕਿਕਾਣੀ ॥ ੯੦ ॥ ਧਰਾਧੁਹੇਧੀ ਧਕਾਧੁਕੋਟੀ ਧਕੇਚੰਗਮਬਰਮੀ ਪਲਿਯੋਛੁਤ੍ਰਪ
 ਗੀ ॥ ੯੧ ॥ ਭੁਇਓਵੰਦਜੁਪੀ ਭੁਰਿਓਰਮੰਕੁਪੀ ਕਟੀਦੁਸਟਬਾਰੀ ਸੀਘਾਰਿਓਸੁਬਾਰੀ ॥
 ੯੨ ॥ ਰਸੇਦੈਤਭਜੇ ਰਣਗਮਗਾਜੇ ਭੁਯੰਭਾਰਉਤਾਰਿਯੋ ਰਿਖੀਸੰਉਬਾਰਿਯੋ ॥ ੯੩ ॥
 ਸਬੈਸਾਧਰਖੇ ਭੁਏਜੀਤਕਰਖੇ ਕਰੇਦੇਵਅਰਚਾ ਰਹੈਬੇਦਚਰਚਾ ॥ ੯੪ ॥ ਭੁਯੋਜੰਗ
 ਪੁਰੀ ਗਏਪਾਪਦੁਹੀ ਸੁਰੰਸਰਬਹਰਖੇ ਧਨੰਧਾਰਬਰਖੇ ॥ ੯੫ ॥ **ਗੋਗੀ ਗੋਗੀ**
ਗੋਗੀ ਬੋਧਹਜਗਸਿਪੁਰਨੀ ॥ ੧ ॥ ਅਥਿਸੀਤਾਸੁਖੰਬਰਕਥਨੀ ॥ ਆਰਸਾਵ
 ਲਛੰਦਾ ॥ ਗਚਿਯੋਸੁਖੰਬਰਸੀਤਾ ਮਹਾਸੁਧਗੀਤਾ ਗਬਿਧੀਚਾਰਬੈਣੀ ਗਿਰੀਗਜ
 ਨੈਣੀ ॥ ੯੬ ॥ ਸੁਟਿਯੋਮੋਨਨੇਸੀ ਚਤੁਰਚਾਰਦੇਸੀ ਲਯੋਸੰਗਰਮੀ ਚਲਿਯੋਧਰਮਧਮੀ ॥
 ੯੭ ॥ ਸੁਟੇਗਮੀਪਆਰੇ ਚਲੇਸੰਗਹਮਾਰੇ ਸੀਆਸੁਖੰਬਰੀਨੋ ਨਿਪੰਬੋਲਲੀਨੋ ॥ ੯੮ ॥
 ਤਹਾਪਾਤਜਈਯੋ ਸੀਆਜੀਤਲਿਯਈਯੋ ਕਹੀਮਾਨਮੇਰੀ ਬਨੀਬਾਤਤੇਗੀ ॥ ੯੯ ॥
 ਬਲੀਪਨਬਕੇ ਨਿਪਤੇਪਿਨਕੇ ਸੀਆਜੀਤਅਯੋ ਹਨੇਸਰਬਦਾਨੇ ॥ ੧੦੦ ॥ ਚਲੇਰਮ
 ਸੰਗੀ ਸੁਹਾਏਨਿਖੰਗੀ ਭੁਏਜਾਇਠਾਢਾ ਮਹਾਮੇਦਬਾਢੇ ॥ ੧੦੧ ॥ ਪੁਰੰਨਾਰਿਦੇਖੋ ਸ
 ਹੀਕਾਮਲੇਖੋ ਰਿਪੰਸੰਤ੍ਰਜਨੇ ਸਿਧੀਸਾਧਮਨੇ ॥ ੧੦੨ ॥ ਸਿਸੀਬਾਲਰੂਪੀ ਲਹਿਯੋਭੂਪਰੂ
 ਪੀ ਭੁਪਿਯੋਪੈਨਹਾਰੀ ਭੁਟੰਨਸਸਤ੍ਰਧਾਰੀ ॥ ੧੦੩ ॥ ਨਿਸਾਚੰਦਜਾਨਿਯੋ ਦਿਨੰਭਾਨਮਾਨਿਯੋ
 ਰਣੰਰੁਦ੍ਰੇਖਿਯੋ ਸੁਰੰਇਵਦੇਖਿਯੋ ॥ ੧੦੪ ॥ ਸੁਤੰਬ੍ਰਹਮੰਜਾਨਿਯੋ ਦਿਜੰਬਿਯਾਸਮਾਨਿਯੋ
 ਹਰੀਬਿਸਨਲੇਖੋ ਸੀਆਰਾਮਪੇਖੋ ॥ ੧੦੫ ॥ ਸੀਆਪੇਖਰਮੀ ਬਿਧੀਬਾਣਕਾਮੀ ਗਿਰੀਸੁ
 ਮਭੂਮੀ ਮਦੀਜਾਣਪ੍ਰਮੀ ॥ ੧੦੬ ॥ ਉਠੀਚੇਤਮੇਸੋ ਮਹਾਬੀਰਜੈਸੋ ਰਹੀਨੈਨਜੇਗੀ ਸ
 ਸੀਜਿਯੋਚਕੇਗੀ ॥ ੧੦੭ ॥ ਰਹੋਮਹਿਦੇਨੋ ਟਰੇਨਾਹਕੋਨੋ ਰਹੇਠਾਦਿਯੋਸੋ ਰਣੰਬੀਰਜੈਸੋ ॥
 ੧੦੮ ॥ ਪਠੇਕੋਰਦੁਤੀ ਚਲੇਪਠਿਨਪੁਤੀ ਕੁਅੰਤ੍ਰਨਤ੍ਰਹੇ ਨਰੇਸੋਦਿਖਾਰੇ ॥ ੧੦੯ ॥ ਲਏਰਮ
 ਪਾਨੀ ਭੁਰਿਯੋਬੀਰਮਾਨੀ ਹਸਿਯੋ ਚਲੀਨੋ ਉਭੈਟੂਕਕੀਨੋ ॥ ੧੧੦ ॥ ਸਬੈਦੇਵਹਰਖੇ

Digitized by Panjab Digital Library | www.panjabdigilib.org

ਰਕੂਕੁਕੇਗਿਧਉਧਾਣੀਜੈਜੀਪੀਸਿਧਿਧੁਪਾਣੀ॥੧੨੬॥ਛਲੇਜਣਕਿਸੁਬਾਸੀਤੀਰਣਹਤੇਸੂਰ॥੨॥
 ਸਾਮਤੀ॥ਤਿਹੋਰਣਉਤੀਉਤਾਣੀ॥ਧਰਕੂਰੀਪੁਰੀਉਤਾਣੀ॥੧੨੭॥**ਧਰਕੂਰੀਪੁਰੀਉਤਾਣੀ॥**ਤਤ
 ਰਤਰਰਾਮੀ॥ਪਰਹਰਕਾਮੀ॥ਪਰਬਰਪੀਰੀ॥ਪਰਹਰਤੀਰੀ॥੧੨੮॥ਦਰਬਰਗਿਆਨੀ॥
 ਪਰਹਰਿਧਿਆਨੀ॥ਥਰਹਰਿਕੀਪੀ॥ਹਰਿਹਰਿਜੀਪੀ॥੧੨੯॥ਕੋਧੀਗਲਤੀ॥ਬੋਧੀਦਲਤੀ॥
 ਕਰਸਰਸਰਤਾ॥ਪਰਮਰਹਰਤਾ॥੧੩੦॥ਸਰਬਰਪਾਣੀ॥ਪਰਕਰਮਾਣੀ॥ਅਰਿਉਰਸਾਲੀ॥
 ਪਰਬਰਮਾਣੀ॥੧੩੧॥ਕਰਬਰਕੋਪੀ॥ਪਰਹਰਿਕੋਪੀ॥ਗਰਬਰਕਰਣੀ॥ਪਰਬਰਹਰਣੀ॥
 ੧੩੨॥ਛਰਹਰਾਮੀਰੀ॥ਚਰਖਰਸੀਰੀ॥ਜਰਬਰਜਾਮੀ॥ਤਰਹਰਕਾਮੀ॥੧੩੩॥ਦਰਹਰ
 ਜਾਮੀ॥ਠਰਹਰਪਾਮੀ॥ਛਰਹਰਿਦੁਲੀ॥ਥਰਿਹਰਿਕਾਣੀ॥੧੩੪॥ਅਰਬਰਦਰਣੀ॥ਨਰ
 ਬਰਹਰਣੀ॥ਪਰਹਰਪੀਰੀ॥ਥਰਹਰਤੀਰੀ॥੧੩੫॥ਬਰਨਰਦਰਣੀ॥ਭੁਰਹਰਕਰਣੀ॥ਹ
 ਰਿਹਰਿਰਕੂਤਾ॥ਬਰਹਰਗਕੂਤਾ॥੧੩੬॥ਸਰਬਰਹਰਤਾ॥ਚਰਮਰਪਰਤਾ॥ਬਰਮਰ
 ਪਾਣੀ॥ਕਰਬਰਜਾਣੀ॥੧੩੭॥ਹਰਿਬਰਹਾਰੀ॥ਕਰਬਰਬਾਰੀ॥ਤੁਗਬਰਗਾਮੀ॥ਗੰਤੁਬੰਤੁ
 ਕਾਮੀ॥੧੩੮॥
 ॥ਬੰਗਖਿਆਤਾ॥ਗਰਿਆਨਹਰਿਆਤਾ॥ਚਿਤ੍ਰਬਰਮਾ॥
 ਚਾਰਚਰਮਾ॥੧੩੯॥ਸਾਸਤੀਗਿਆਤਾ॥ਸੰਤ੍ਰੀਖਿਆਤਾ॥ਚਿਤ੍ਰਹੋਜੇਪੀ॥ਜੁਪੀਕੋਪੀ॥੧੪੦॥
 ਬੀਰੰਬਰਣੀ॥ਬੀਰੰਭਰਣੀ॥ਸਤ੍ਰੰਹਰਤਾ॥ਅਤ੍ਰੰਧਰਤਾ॥੧੪੧॥ਬਰਮੰਬੋਧੀ॥ਚਰਮੰਛੇਦੀ॥
 ਛਤ੍ਰੰਹਰਤਾ॥ਅੰਤ੍ਰੰਗੀਰਾ॥੧੪੨॥ਜੁਪੀਧਾਮੀ॥ਬੁਧੀਗਾਮੀ॥ਸਸਤ੍ਰੰਖਿਆਤਾ॥ਅੰਤ੍ਰੰਗਿਆ
 ਤਾ॥੧੪੩॥ਜੁਪੀਮਾਣੀ॥ਕੀਰਤਸਾਣੀ॥ਧਰਮੰਧਾਮੀ॥ਰੂਪੰਗਾਮੀ॥੧੪੪॥ਪੀਰੰਧਰਤਾ॥
 ਬੀਰੰਹਰਤਾ॥ਜੁਪੀਜੇਤਾ॥ਸਸਤ੍ਰੰਨੇਤਾ॥੧੪੫॥ਦੁਰਦੰਗਾਮੀ॥ਧਰਮੰਧਾਮੀ॥ਜੋਗੀਜੁਲੀ॥
 ਜੋਤੀਮਾਣੀ॥੧੪੬॥ਪਰਾਮਾਨਵਾਨਾ॥ਅੰਤ੍ਰੰਧਾ॥॥ਤ੍ਰੀਟਿਕਸੇਕਟਿਚਾਪਧਰੇਕਰਿਕੋਪਕ
 ਹੀ॥ਦਿਜਾਅਯੋ॥ਗ੍ਰਿਤੋਰਿਸਰਾਸਨਸੀਕਰੋਕੋਸੀਅਜਾਤਹਰੇਤੁਮੋਕੀਨਕੋਹੋ॥ਬਿਨੁਸ
 ਚੁਕਹੋਨਹੀਪ੍ਰਨਥਚੇਜਿਨਕੰਠਕੁਠਾਰਕੀਧਰਸੋਹੇ॥
 ॥ਪਾਰਿਜਾਤੁਚਲੇਤਜਿਹਮਰਣੀਜਿਨਜੁਝਮਰੇਪਲਣਾਢਿਹੋ॥

੧੪੧॥ ਸ੍ਰੋਯਾ॥ ॥ ਜਾਨਤੋਹ ਅਵਿਲੋਕਮੁ ਹੈ ਹਠਿ ਏਕ ਬਲੀ ਨਹਿ ਠਾਢਿ ਰਹੈ ਗੋ॥ ਤਾਤ ਜਾਨਿ
 ਯੋਜਿ ਨ ਕੇਤਿ ਨ ਦਾਤ ਨ ਤੇ ਨ ਕਹਾਂ ਰਣਾ ਆਜੁ ਗਾਏ ਗੋ॥ ਬੀਬ ਬਜੇ ਰਣ ਪੀਭੁ ਗਾਏ ਗਾਹਿ ਹਾ
 ਥਹ ਬਿਆਰ ਕਹੂੰ ਉਮਹੈ ਗੋ॥ ਭੂਮ ਅਕਾਸ ਪਤਰ ਵਰੈ ਬੈਕੋਰਾ ਅਕੋਰੇ ਕਹਾਂ ਠਾਮ ਲਹੈ ਗੋ॥
 ੧੪੨॥ ਸ੍ਰੋਯਾ॥ ॥ ਯੋਜ ਬੈਨ ਸੁਨੇ ਅਰਿ ਕੇਤ ਬਸੀਰ ਪੁਬੀਰ ਬਲੀ ਨਿਜ ਕਾਨੇ॥ ਸਾ
 ਤ ਸਮੁੰਦ ਨ ਲੋਗ ਰਜੇ ਗਿਰ ਭੂਮ ਅਕਾਸ ਵੇ ਉਥਾਹਿ ਰਾਨੇ॥ ਜੰਛੁ ਭੁਜੰਗਾ ਦਿਸਾ ਬਿਦਿਸਾ
 ਨ ਕੇਦਾਨ ਵਦੇ ਵਦੂੰ ਭੁਗਮਾਨੇ॥ ਸੀਰ ਪੁਨਾਥ ਕਮਾਨ ਲੈ ਹਾਥ ਕਾਹੋ ਯੋਰਿ ਸਕੈ॥ ਕ੍ਰਿਪੇ ਸ
 ਰਤਾਨੇ॥ ੧੪੩॥ ਪਰਸਰਾਮ ਬਾਚਰਾ ਅੰਝੋ॥ ॥ ਸ੍ਰੋਯਾ॥ ॥ ਜੇਤ ਕ ਬੈਨ ਕਹੇ ਸੁਕਹੇ ਜੁਪੇ ਫੇ
 ਰਿ ਕੋਰੇ ਤੁਪੇ ਜੀਤ ਨ ਜੈ ਹੋ॥ ਹਾਥ ਹਾਥਿ ਘਾਰ ਹਾਹੇ ਸੁਗਾਹੇ ਜੁਪੇ ਫੇਰਿ ਗਹੇ ਤੇ ਪੇ ਫੇਰਿ ਨ ਲੈ ਹੋ॥
 ਰਾਮ ਰਿਸੇ ਰਣ ਮੇਰਾ ਪੁਬੀਰ ਕਹੇ ਭੁਜਿ ਕੈ ਕਤ ਪਾਣ ਬਚੈ ਹੋ॥ ਤੇ ਰਿਸਾ ਸਨ ਸੀ ਕਰੇ ਕਹ
 ਰਿਸੀ ਅਚਲੇ ਪਾਰਿ ਜਾਨ ਪੈ ਹੋ॥ ੧੪੪॥ ਪਰਸਰਾਮ ਬਾਚਰਾ॥ ॥ ਸ੍ਰੋਯਾ॥ ॥ ਬੈਲ ਕਹੇ ਸੁਸਹੇ ਦਿ
 ਜ ਜੁਪੇ ਫੇਰਿ ਕੋਰੇ ਤੁਪੇ ਪੁਨ ਗ੍ਰੇ ਹੋ॥ ਬੈਲ ਤੇ ਮੇਠ ਕਹਾ ਸਠਿ ਜਿਉ ਸਭ ਦਾਂਤ ਤੁਰਾਇ ਅਥੇ
 ਪਾਰਿ ਜੈ ਹੋ॥ ਧੀਰ ਤ ਬੈਲ ਹਿਰੇ ਤੁਮ ਕੋ ਜਬ ਭੀ ਰਪਗੀ ਇਕਤੀਰ ਚਲੈ ਹੋ॥ ਬਾਤ ਸੀਭਾ
 ਰ ਕੋਰੇ ਮੁਖ ਤੇ ਇਨ ਬਾਤ ਨ ਕੋ ਅਬ ਹੀ ਫਲ ਪੈ ਹੋ॥ ੧੪੫॥ ਪਰਸਰਾਮ ਬਾਚਰਾ॥ ॥ ਸ੍ਰੋਯਾ॥ ॥
 ਤਉ ਤੁਮ ਸਾਚ ਲਖੇ ਮਨ ਮੇ ਪੁਭੁਜ ਉਤਮ ਰਾਮ ਵਤ ਬਕਹਾਇ॥ ਚੁੰਦ੍ਰ ਕਵੰਡਾ ਬੀਹੰਡੀ ਅਜਿ
 ਉਕਰਿ ਤਿਯੋ ਅਪੋ ਬਲ ਮੇ ਹਿ ਦਿਖਾਇ॥ ਤਉ ਹੀ ਗ੍ਰਾਕਰ ਸਾਰੰਗ ਚੰਕ੍ਰ ਲਤਾ ਕ੍ਰਿਗ ਕੀ
 ਉਗਮੰਧਿ ਸੁਹਾਇ॥ ਮੇਰੇ ਉਤਾਰ ਕੁ ਅੰਡੁ ਮਹਾਂ ਬਲ ਮੇ ਹੁਕੇ ਆਜੁ ਚੜਾਇ ਦਿਖਾਇ॥
 ੧੪੬॥ ਕਬਿ ਬਚਾ॥ ॥ ਸ੍ਰੋਯਾ॥ ॥ ਸ੍ਰੀਰਾਮ ਪੁਬੀਰ ਸਿਰੇ ਮਣਿ ਸੂਰ ਕਵੰਡੁ ਲਾਯੋ ਕਰਿ ਮੇਰ
 ਸਕੋ॥ ਲੀਏ ਚਾਪ ਚਟਕ ਚੜਾਇ ਬਲੀ ਖਟਵੁ ਕਕਾਰਿ ਯੋਛਿ ਨੇ ਮੇ ਕਸਕੋ॥ ਨ ਭੁਕੀ ਗ
 ਤਿਭਾਹਿ ਹਤੀ ਸਰਸੋ ਅਪਖੀਚੀ ਬਾਤ ਰਹੀ ਬਸਿ ਕੋ॥ ਨ ਬਸਾਤ ਕਛੁ ਨ ਟਕੇ ਬਟ ਜਿਯੋ
 ਭਵ ਪਾਸ ਨ ਸੰਗ ਰਹੇ ਫਸ ਕੋ॥ ੧੪੭॥ ਸ੍ਰੀ ਭੀਮ ਭੀਮ ਭੀਮ ਭੀਮ॥ ॥ ਸ੍ਰੋਯਾ॥ ॥ ਭਿਟ
 ਭੁਜਾ ਭਰਿ ਅੰਕ ਭਲੇ ਭਰਿ ਵੇਉ ਨਿਰਖੇਰਾ ਪੁਗਾਣੀ॥ ਚੁੰਜਤਾ ਕ੍ਰਿਗ ਕੋ ਪੇਲ ਨ ਉਪਾਰਿ

ਨਾਗਲਵੰਗਰਹੋਇਵਲਾਈ॥ਕੰਜਕੁਰੰਗਕਲਾਨਿਪਿਕੋਹਰਿਕੋਕਲਹੋਰਿਹੀਏਹਿਹਾਈ॥੯੩
 ਬਾਲਲਖੇਛਾਬਿਖਾਟਪਰੇਨਹਿਬਾਟਚਥੇਨਿਰਖੇਅਪਿਕਾਈ॥੧੫੪॥ਸਵੈਯਾ॥ ॥ਸੀ
 ਅਰਹੀਮੁਰਛਾਇਮੈਰਨਰਾਮਕਹਾਮਨਬਾਤਪਰੇਗੋ॥ਤੇਰਿਸਰਾਸਨੁਸੰਕਰਕੇਜਿਮਿਮੇਰਿ
 ਬਰਿਓਤਿਮੇਰਬਰੇਗੋ॥ਦੂਸਰਾਬਿਆਹਿਬਧੁਅਬਹੀਮਨਤੇਮੁਹਿਨਾਥਾਬਿਸਾਰਿਤੁਰੇ
 ਗੋ॥ਦੇਖਤੋਹੋਨਿਜਭਾਗਾਭੁਲੇਬਿਧੁਆਜੁਕਹਾਇਹਨਉਰਕਰੇਗੋ॥੧੫੫॥ਸਵੈਯਾ॥ ॥ਤੁਉਹਿਲ
 ਉਰਾਮਾਜਿਤੇਦਿਜਕਉਅਪਨੇਦਲਾਆਨਿਬਜਾਇਬਧਾਈ॥ਭੁੰਗਲਬੀਚਫਿਰੈਸਤੁ
 ਹੀਰਨਮੋਲਖਿਰਾਪਵਕੀਅਪਿਕਾਈ॥ਸੀਅਰਹੀਰਨਰਾਮਜਿਤੇਅਵੇਧੇਸਰਬਾਤਜ
 ਕੈਸੁਨਿਖਾਈ॥ਫੂਲਗੋਯੇਅਤਿਹੀਮਨਮੇਧਨਕੇਪਨਕੀਬਰਖਾਬਰਖਾਈ॥੧੫੬॥
 ਸਵੈਯਾ॥ ॥ਬੀਦਨਵਚਬਦੀਸਬਹੀਦਰਚੰਦਨਮੀਛਿਰਕੇਗਹਿਸਾਰੇ॥ਕੇਸਰਡਾਰਿਬਰ
 ਤਨਪੇਸਬਹੀਜਲਏਪੁਰਹੂਤਸਿਧਾਰੇ॥ਬਾਜਤਤਾਲਮੁਚੰਗਪਖਾਵਜਨਾਚਤੋਕੋਟਨਿਕੋ
 ਟਅਖਾਰੇ॥ਆਨਿਮਿਲੇਸਭਹੀਅਗੂਆਸੁਤੋਕੋਪਿਤਲੇਪੁਰਾਐਪਾਸਿਧਾਰੇ॥੧੫੭॥ਸਵੈਯਾ
 ਪਈ॥ ॥ਸਬਹੂਮਿਲਿਗਿਲਕੀਯੋਉਛਾਰਾ॥ਪੂਤਤਿਉਂਕੋਗਹਿਓਬਿਵਹਾਰਾਮਸੀ
 ਆਹਰਖੇਘਰਿਆਏ॥ਦੇਸਾਬਿਦੇਸਨਹੋਤਬਧਾਏ॥੧੫੮॥ਜੇਹਤੋਹੋਤਉਛਾਰਾਅਪਾ
 ਰੂ॥ਤਿਹੂਸੁਤਨੋਕੋਬਿਯਾਹੁਬਿਚਾਰੂ॥ਬਾਜਤਤਾਲਮਿਦੰਗਅਪਾਰੀ॥ਨਾਚਤੋਕੋਟਨਿਕੋਟਿ
 ਅਖਾਰੀ॥੧੫੯॥ਬਨਬਨਬੀਰਪੱਖਰੀਆਚਲੋਜੇਬਨਵੰਤਸਿਪਾਹੀਭਲੋਭੁਏਜਾ
 ਇਇਸਥਿਤਨਿਪਦਰਪਰਾਅਹਰਬੀਅਰਮਹਾਧਨੁਰਧਰਾ॥੧੬੦॥ਬਾਜਤਜੰਗਮੁਚੰ
 ਗਾਅਪਾਰੀ॥ਫੋਲਮਿਦੰਗਸੁਰੰਗਸੁਪਾਰੀ॥ਗਾਵਰਗੀਤਚੰਚਲਾਨਹੀ॥ਨੈਨਨਚਾਇ
 ਬਜਵਤਤਾਰੀ॥੧੬੧॥ਤਿਛੰਕਨਹਉਸਨਧਨਕੀਰਹੀ॥ਦਾਨਸੁਰਨਸਰਤਏਬਹੀ॥
 ਏਕਬਾਤਮਾਂਗਨਕਉਆਵੈ॥ਬੀਸਕਬਾਤਪਰੇਲੈਜਵੈ॥੧੬੨॥ਬਨਬਨਚਲਤਭੁਏ
 ਰਘੁਨੰਦਨਾਫੂਲੇਪੁਰਪਬਸੰਤਜਨਬਨਾਸੇਭੁਤਕੇਸਰਅੰਗਡੁਰਯੋ॥ਅਪੰਦਹੀਏ
 ਉਛਾਰਜਨੁਆਯੋ॥੧੬੩॥ਸਾਜਤਭੁਏਅਮਿਤਚਤੁਰੰਗੀ॥ਉਮਡੁਚਲਤਜਿਹਥਿ

ਪਕਰਿਗੀਗੀ॥ ਭੁਲਭੁਲਕੁਅਰਚੜੇਸਜਸੈਨਾ॥ ਕੋਟਕਚੜੇਸੁਰਜਨਗੈਨਾ॥ ੧੬੪॥ ਭੁਰਥ
 ਸਹਿਤੋਸੇਭਤਸਭਭਾਤਾ॥ ਕਹਿਨਪਰਤਮੁਖਤੇਕਛੁਬਾਤਾ॥ ਮਾਤਨਮਨਸੁੰਦਰਿਉਤਮੇ
 ਹੋ॥ ਜਨੁਦਿਤਾਗਿਹਗਵਿਸਮਿਦੋਊਸੋਧੋ॥ ੧੬੫॥ ਇਹਬਿਧਿਕੋਸਜਸੁੰਧਬਰਾਤਾ॥ ਕਛੁ
 ਨਪਰਤਤਿਨਕੀਕਹਿਬਾਤਾ॥ ਬਾਛਤਕਹਤਗੀਥਬਾਤਨਕਹਿ॥ ਬਿਦਾਹੇਨਸਿਸਚਲੇਤ
 ਤਪਪਰਾ॥ ੧੬੬॥ ਆਇਪਿਤਾਕਹੁਕੀਨਪੁਨਾਮਾ॥ ਜੋਰਪਾਨਠਾਂਢੇਬਲਧਾਮਾ॥ ਨਿਖਤ
 ਪੁੰਤ੍ਰਆਨੰਦਨਭਗੋ॥ ਦਾਨਬਹੁਤੁਬਿਪਨਕੋਕਰੋ॥ ੧੬੭॥ ਭਾਤਮਾਤਲੈਕੀਠਿਲਗਾਏ॥
 ਜਨਦੁਐਰਤਨਨਿਰਧਨੀਪਾਏ॥ ਬਿਦਾਮਾਂਗਜਬਰਾਮਗਏਘਰਾ॥ ਸੀਸਹੋਧਰਚ
 ਰਨਕਮਲਪਰਾ॥ ੧੬੮॥ ਕਹਿਉ॥ ॥ ਰਾਮਾਬਿਦਾਕਰੇਸਿਰਚੁੰਮਿਐਪਾਨਪੀਠਧਰੇਅਨੰਦ
 ਸੋਭਰੇਲੈਤੋਬੋਰਾਗੋਧਰੇਯੋ॥ ਦੁੰਦੁਬੀਬਜਾਇਤੀਨਭਾਈਯੋਚਲਤਰੁਏਮਾਨੇਸੁਰਚ
 ਦੋਕੋਟਿਆਨਿਉਤਰੇਯੋ॥ ਕੋਸਰਸੋਭੀਜੋਪਟਸੋਭਾਦੇਤੁਐਸੀਭਾਤਿਮਾਨੇਰੂਪਬਾਰਕੇਸੁ
 ਹਾਗਭੁਭਾਭਰੇਯੋ॥ ਰਾਜਾਵਧੇਸਕੇਕੁਮਾਰਐਸੇਸੋਭਾਦੇਤਕਾਮਜੂਨੇਕੋਰਿਕਾਭਿਉਧਾ
 ਰਕੋਧੋਕਰੇਯੋ॥ ੧੬੯॥ ਐਸੋਧਤੇਨਿਸਰਚਲੇਲੀਨੇਸੋਗਸੁਰਭਲੇਰਨਤੇਨਟਲੇਪਲੇਸੋਭਾ
 ਹੁੰਦੇਧਾਮਕੋ॥ ਸੁੰਦਰਕੁਮਾਰਉਰਹਾਰਸੋਭੀਅਤਅਪਾਰਤੀਨੇਲੋਗਮਧਿਕੇਮੁਹੀਯਾਸਭੁਬ
 ਮਕੋ॥ ਦੁਜਨਦਲੀਯਾਤੀਨੇਲੋਕਕੋਜਿਤਈਯਾਤੀਨੇਰਾਮਜੀਕੋਭਯਹੋਚਹੀਯਾਹਰਿਨਾਮ
 ਕੋ॥ ਬੁਧਕੋਉਦਾਰਕਿਸਿੰਗਾਰਾਮਾਵਤਾਰਦਾਨਸੀਲਕੇਪਹਾਰਕਿਕੁਮਾਰਬਨੇਕਾਮਕੋ॥
 ੧੭੦॥ ਮਨੁਖਰਨਨੀ॥ ॥ ਕਾਬਿਤੁ॥ ॥ ਨਗਰਕੋਨੇਨਹੈਕਿਚਾਤੁਰਕੋਬੈਨਹੈਬਪੁਲਾਮਾ
 ਨੇਗੈਨਕੋਸੇਤੋਸੇਥਹਰਤਹੈ॥ ਨਿਤਕਾਕੋਉਪਾਉਹੈਕਿਜੂਪਕੋਸੇਦਾਉਹੈਕਿਛੁਲਕੋਦਿਖਾਉ
 ਕੋਉਤੋਸੋਬਿਹਰਤਹੈ॥ ਹਾਂਕੇਬਾਜੀਬੀਰਹੈਤੁਫੰਗਕੋਸੇਤੀਰਹੈਕਿਅੰਜਨਕੋਪੀਰਹੈਪੁਜ
 ਸੇਫਹਰਤਹੈ॥ ਲਝਹਰਹੈਅਨੰਗਕੀਤਰੰਗਜੇਸੇਗੀਗਕੀਅਨੰਗਕੋਸੇਅੰਗਜਿਯੋਨਕਹੁੰਨ
 ਹਰਤਹੈ॥ ੧੭੧॥ ਨਿਸਾਨਿਸਨਾਥਜਾਨੇਦਿਨਾਦਿਨਮਤਿਮਾਨੇਕੁਛਕਨਦਾਤਾਕੈਪਮਾਨੇਮ
 ਹਾਦਾਨਹੈ॥ ਅਓਖਪੀਕੋਰੋਗਨਿਅਨੰਤਰੁਪਜੋਗਨਸਮੀਧਕੋਬਿਯੋਗਨਮਹੇਸਮਹਾਮਾ

ਨਹੀਂ ਸਨ ਖੰਡਾਖਿਖਾਤਾ ਸਿਰੁਪਨਕੇ ਮਾਤਾ ॥ ੧੭੨ ॥ ਮਹਾ ਕਿਯਾਨੀਯੋ ਗਿਆਨ ਗਿਆਤ ਕੋ ੨੪
 ਬਿਧਤ ਕੋ ਸਮਾਨ ਹੋ ॥ ਗਨ ਨਿਗਨੇ ਸਮਾਨੇ ਸੁਰਨ ਸੁਰੇ ਸਜਾਨੇ ਜੇ ਸੇ ਪੇਖ ਤੇ ਸੇ ਗੀਲਖ ਬਿਰਾ
 ਜਮਨ ਹੋ ॥ ੧੭੩ ॥ ਸੁਪਾਸੇ ਸੁਪਾਰੇ ਰੂਪ ਸੋ ਭਿਤ ਉਜਿਯ ਚੇ ਕੋ ਪੇਸਾਂ ਚੇ ਬੀਚ ਫਾਰੇ ਮਹਾ ਸੋਭਾ
 ਕੇ ਸੁਪਾਰ ਕੋ ॥ ਕੋ ਪੇ ਮਹਾ ਮੋਹਨੀ ਨਿਮੋ ਹੋ ਬਨ ਮਿਤ ਬੀਗ ਬਿਪਨਾ ਬਨ ਏ ਮਹਾ ਬਿਪਸੋ ਬਿਚ
 ਰ ਕੋ ॥ ਕੋ ਪੇ ਦੇਵ ਦੇਵਨ ਬਿਬਾ ਦਛਾ ਡਿਬ ਡੋ ਚੇ ਗਮਾ ਬਿਕੋ ਸਮੁੰਦ ਛੀਰ ਲੀਨੇ ਹੋ ਨਿਕਾਰ ਕੋ ॥
 ਕੋ ਪੇ ਬਿਸੁਨਾ ਬਜੁ ਬਨਾਇ ਨਿਜ ਪੇਖ ਬੇ ਕੋ ॥ ਨਿਸਕਤ ਐ ਸੀ ਸੁਰਤ ਸੁਪਾਰ ਕੋ ॥ ੧੭੪ ॥
 ਮਤ ਜਿਆਪਨੀ ਬਿਗਨੇ ਦੇ ॥ ਸਲਾਪਿਲਾਯਾ ਜਾਮਿ ਬਲੇ ਸਕੇ ਪਹੁ ਚੇ ਦੇ ਸਿਆ
 ਨਿਕੋ ॥ ਤੁਰਹੀ ਅਨੰਤ ਬਾਜੇ ਦੰਡੀ ਅਪਾਰ ਗਾਜੇ ਭਾਂਤ ਭਾਂਤ ਬਾਜਨ ਬਜਾਇ ਜੇ ਰਿਜਾਨ ਕੋ ॥
 ਆਗੇ ਆਨਿਤੀ ਨੇ ਨਿਪਕੀ ਡਿਲਾਇ ਲੀਨੀ ਗਤ ਰੂਪ ਸਬੋ ਕੀਨੇ ਬੋ ਨਿਬੇ ਦਕੋ ਬਿਪਨ ਕੋ ॥
 ਬਰਖੋਯੋ ਪਨਕੀ ਪਾਰ ਪਾਯਤਨ ਵਾਰ ਪਾਰ ਭਿਛੋ ਕਭੁ ਏ ਨਿਪਾਰੇ ਐ ਸੇ ਦਾਨ ਪਾਇ ਕੋ ॥ ੧੭੫ ॥
 ਬਾਨੇ ਫਰਹਾਨੇ ਪਹਰਾਨੇ ਦੰਡ ਅਰਾਨੇ ਜਨਕ ਪੁਰੀ ਕੋ ਨੀਅਰਾਨੇ ਬੀਰ ਜਾਇ ਕੋ ॥ ਕਹੂੰ ਚ
 ਉਰਫੈ ਕਹੂੰ ਚਾਰਟ ਉਚਾਏ ਕਹੂੰ ਭਾਟ ਜਿਯੋ ਪਕਾਰੈ ਛੰਦ ਸੁਧ ਬਣਾਇ ਕੋ ॥ ਕਹੂੰ ਬੀਨ ਬ
 ਜੈ ਕਹੂੰ ਬਾਸੁਰੀ ਮਿਦੀਰਾ ਸਾਜੇ ਦੇਖੈ ਕਾਮਲਾ ਜੈ ਰਹੋ ਭਿਛੋ ਕਾਮ ਪਾਇ ਕੋ ॥ ਰੰਕ ਤੇ ਸੁਰਾ
 ਜ ਭਏ ਆਸਿ ਖਿਆ ਅਸਿਖ ਦਏ ਮਾਗਤਨ ਭਏ ਫੇਰਿ ਐ ਸੇ ਦਾਨ ਪਾਇ ਕੋ ॥ ੧੭੬ ॥ ਆ
 ਨਿਕੋ ਜਨਕ ਲੀਨੇ ਕੰਠ ਮੋਲ ਗਾਇ ਤਿਹੂੰ ਆਦਰ ਦਰਤ ਕੋ ਅਨੰਤ ਭਾਂਤ ਲਏ ਹੋ ॥ ਬੇ ਦਕੋ ਬਿ
 ਪਨ ਕੋ ਕੋ ਬਿਖਾਸ ਤੇ ਬਪਾਈ ਬੇਦ ਏ ਕਏ ਕਾ ਬਿਪਕੋ ਬਿਸੇਖ ਸੁਰਨ ਦਏ ਹੋ ॥ ਗਾਜ ਕੇ ਕਵ
 ਰ ਸਬੋ ਪਹਿਰਾਏ ਸਿਰ ਪਾਇ ਨਤੋ ਮੋਤੀ ਮਾਨਿਕਨ ਕੇ ਬਖਸੇ ਪਗਾਏ ਹੋ ॥ ਵੀਤੀ ਸ੍ਰੇਤ ਦੀਨੇ ਕੋ
 ਤੇ ਸਿੰਧੁ ਲੀਤੁ ਰੇ ਨਵੀਨੇ ਗਾਜ ਕੇ ਕਮਾਰ ਤੀਨੀ ਬਿਖਾਹ ਕੇ ਪਨਾਏ ਹੋ ॥ ੧੭੭ ॥ ਦੇਖ ਕਛੁ ॥
 ਬਿਖਾਹਿ ਜਤਾ ਨਿਪਕੀ ਨਿਪਬਾਲੀ ॥ ਮਾਂਗ ਬਿਦਾ ਮੁਖ ਲੀਨ ਉਤਾਲੀ ॥ ਸਾਜਨ ਬਾਜ ਚਲੇ
 ਗਜ ਮੁੰਜਤਾ ॥ ਏਸਨ ਏਸਨ ਰੇਸਨ ਕੇ ਜੁਤਾ ॥ ੧੭੮ ॥ ਦਾਜ ਸੁਮਾਰ ਸਕੋ ਕਬਿਕ ਉਨੈ ॥ ਬੀਨ
 ਸਕੋ ਬਿਪਨਾ ਨਹੀਤ ਉਨੈ ॥ ਬੇਸਨ ਬੇਸਨ ਬਾਜ ਮਹਾ ਮਤਾ ॥ ਭੇਸਨ ਭੇਸਨ ਚਲੇ ਗਜ ਗਾਜ

ਜਤਾ ॥ ੧੭੮ ॥ ਗਾਜਤਨਾਦਨਫੀਰਨਕੋਗਨਾਸਾਜਤਸੂਰਪਮਾਥਮਹਾਮਨਾਅਉਧਪੁਰੀ
 ਨੀਅਰਾਨਰਹੀਜਥਾਪਾਪਤਕੁਏਨਿਪਨਿਦਤਹੀਤਥਾ ॥ ੧੭੯ ॥ ਮਾਤੁਨਿਵਾਰਪੀਓਜਲਪ
 ਨਾਵੇਖਿਨਰੇਸਰਹੇਛਾਬਿਮਾਨੀ ॥ ਰੂਪਬਿਲੇਕਤਲਾਇਲੀਏਉਹਾਸਚਤਗਾਵਤਗੀਤ
 ਕੁਏਪੁਰਾ ॥ ੧੮੦ ॥ ਰੂਪਜਾਬਿਯਾਹਜਬੈਗੀਅਏ ॥ ਬਾਜਤਕਾਤਿਅਨੇਕਬਧਏ ॥ ਤਤੁ
 ਬਸਿਸਸੁਮਿੰਤਬੁਲਾਏ ॥ ਐਹਅਨੇਕਤਹਾਰਿਖਆਏ ॥ ੧੮੧ ॥ ਪੋਰਉਠੀਪਹਰਾਇ
 ਪਟਾਤਥਾ ॥ ਚੌਰੋਦਿਸਾਗਦਾਹਗਦਾਲਖਯੋਸਥਾ ॥ ਮੰਤ੍ਰੀਮਿੰਤਸਬੈਅਕੁਲਾਨੋਰੂਪ
 ਤਸੈਇਹਭਾਤਿਬਖਾਨੇ ॥ ੧੮੨ ॥ ਹੋਤਉਤਪਾਤਬਡੇਸੁਨਿਗਜਨਾ ॥ ਮੰਤ੍ਰਕੋਰੋਰਿਖਰਾਜਸ
 ਮਾਜਨਾ ॥ ਬੇਲਹੁਬਿਪਾਬਿਲੰਬੁਨਕੀਜੈ ॥ ਹੋਕ੍ਰਿਤਜਗਅਰੰਭਨਕੀਜੈ ॥ ੧੮੩ ॥ ਆਇਸ
 ਰਾਜਦੀਯੋਤਤਕਾਲਹਿ ॥ ਮੰਤ੍ਰਸੁਮਿੰਤਹਿਬੁਧਾਬਿਸਾਲਹਿ ॥ ਹੋਕ੍ਰਿਤਜਗਅਰੰਭਨਕੀ
 ਜੈ ॥ ਆਇਸਬੇਗਨਰੇਸਕਰੀਜੈ ॥ ੧੮੪ ॥ ਬੇਲਬਡੇਰਿਖਲੀਨਮਹਾਦਿਜਾਹੋਤਿਨਿ
 ਬੇਲਲਯੋਜੁਤਿਰਿਤਿਜੁ ॥ ਪਾਵਕਕੁੰਡਖਾਦਿਯੋਤਿਹਅਉਸਰਾਗਾ ॥ ਰੂਪਅਖੰਤਤਹਾਧਰ
 ਮਧਰਾ ॥ ੧੮੫ ॥ ਛੋਰਲਯੋਹਯਸਰਹਤੇਹਯਾ ॥ ਅਸਿਤਕਰਨਪਭਾਸਿਤਕੋਕਯਾਦੋਸਨ
 ਦੇਸਨਰੇਸਦਏਸੰਗਾ ॥ ਸੁੰਦਰਸੂਰਸੁਰੰਗਸੁਛੇਅੰਗਾ ॥ ੧੮੬ ॥ ਯਮਾਨਕਛੁੰਦਾ ॥ ਨਰੇਸਸੰ
 ਰਕੋਦਏ ॥ ਪ੍ਰਣੀਨਥੀਨਕੋਲਏ ॥ ਸੱਨਪਬੰਧਹੁਐਚਲੇ ॥ ਸੁਬੀਰਬੀਰਹਭਲੇ ॥ ੧੮੭ ॥
 ਬਿਦੇਸਦੇਸਗਾਹਿਕੈ ॥ ਅਦਹਤਉਰਦਾਹਕੈ ॥ ਫਿਰਾਇਬਾਜਰਾਜਕਉ ॥ ਸੁਧਾਰਾ
 ਜਕਾਜਕਉ ॥ ੧੮੮ ॥ ਨਰੇਸਪਾਇਲਾਰੀਖੀ ॥ ਦੁਰੰਤਦੇਖਛਾਗੀਅੀ ॥ ਸੀਪੂਰਜੰਗਕੋ
 ਕਰਿਯੋ ॥ ਨਰੇਸਤਾਸਕੋਹਰਿਯੋ ॥ ੧੮੯ ॥ ਅਨੰਤਦਾਨਪਾਇਕੈ ॥ ਚਲੇਦਿਜੇਸਾਅਪਾਇ
 ਕੈ ॥ ਦੁਰੰਤਆਸਿਖਾਰੰਝੈ ॥ ਰਿਚਾਸੁਬੇਦਕੀਪੜੈ ॥ ੧੯੦ ॥ ਨਰੇਸਦੇਸਦੇਸਕੋ ॥ ਸੁਭੰਤਬੇ
 ਸਬੇਸਕੋ ॥ ਬਿਸੇਖਸੂਰਸੇਭਹੀ ॥ ਸੁਸੀਲਨਾਰਿਲੇਭਹੀ ॥ ੧੯੧ ॥ ਬਜੰਤਕੋਟਿਬਾਜ
 ਹੀ ॥ ਸਨਾਇਛੇਰਸਾਜਹੀ ॥ ਬਨਾਇਦੇਵਤਾਧਰੈ ॥ ਸਾਮਾਨਜਾਇਪਾਪਰੈ ॥ ੧੯੨ ॥ ਕਰੋ
 ਤੰਤਉਤਪਾਪਰੈ ॥ ਬਿਸੇਖਭਾਵਨਾਧਰੈ ॥ ਸੁਮੰਤਮੰਤ੍ਰਜਾਪੀਐ ॥ ਦੁਰੰਤਥਾਪਥਾਪੀਐ ॥

੧੯੩) ਨਚਾਤ ਚਾਰ ਮੰਗਨਾ ਸੁਜਾਨ ਦੇਵ ਅੰਗਨਾ ਕਮੀਨ ਕਉ ਨ ਕਮੀਨਾ ਪਕੁ ਵਰਮ ੯੫
 ਰਾਜਕੀ ੧੯੪) ਚਾਰ ਮੰਗਨਾ ੧੯੫) ਦੇਸ ਦੇਸ ਨਕੀ ਕਿਸੇ ਸਿਖ ਵੰਤ ਹੋਇ ਜੇ ਕਾ ਬਨ
 ਐਰਕਮਾਨ ਕੀ ਬਿਧਿ ਦੇਤਾ ਨਿਅਨੇਕਾ ਭਾਂਤ ਭਾਂਤ ਸੇ ਪੜਾਵ ਰਬਾ ਬਨ ਰਸਿ ਗਾਗਾ
 ਕੇਕ ਕਾ ਬਿਅਪਰੈ ਕਹੂੰ ਬਿਅਕਰਨ ਬੇਦ ਬਿਚਰਾ ੧੯੬) ਰਾਮ ਪਰਮ ਪਵਿਤ੍ਰ ਹੋਰ ਪੁਖੀਸ
 ਕੇ ਅਵਤਾਰਾ ਦੁਸਟ ਦੇਤ ਨ ਕੇ ਸਿਧਾਰ ਕਸੀਤ ਪਾਨ ਅਧਾਰਾ ਦੇਸ ਦੇਸ ਨਰੇ ਸਜੀਤ ਅਸੇ
 ਸਕੀਨ ਗੁਲਾਮਾ ਜੇਤ੍ਰ ਤੇਤ੍ਰ ਪੁਜਾ ਬਧੀ ਜੈ ਪੰਤ੍ਰ ਕੀ ਸਬਧਾਮ ੧੯੭) ਬਾਦਿ ਤੀਨ ਵਿਸਾ
 ਨ ਵਿਸਾ ਤਿਹੂੰ ਸੁਤ ਰਾਜ ਪਾਨੀ ਗਾਮਾ ਬੋਲ ਰਾਜ ਬਸਿ ਸਕੀਨ ਬਿਚਾਰ ਕੇਤ ਕਜਾਮਾ ਸਾ
 ਜਰਾ ਪਵਰਾ ਜਕੇ ਪਟਿ ਪੁਰਿ ਗਾਖ ਸੁਏ ਕਾ ਅੰਬੁ ਮਉਲ ਨ ਦੇ ਸੁਉਦ ਕਾ ਅਉਰ ਪੁਰ ਪਮ
 ਨੇਕ ੧੯੮) ਬਾਰ ਚਾਰ ਅਪਾਰ ਕੁੰਕਮ ਚੰਦਨਾ ਦਿਅਨਿਤਾ ਰਾਜ ਸਾਜ ਪਰੇ ਸਬੈ ਰਹਾ
 ਨਿਆਨਿ ਦਰਤਾ ਅੰਬਰਾ ਇਕਰੀ ਪੁਖੀ ਬਹਮਾ ਪਡੀਤ ਹਕਾਲਾ ਬਾਜ ਸਾਜ ਸਟੇਚ ਰੀਸ
 ਤਸਕੁ ਪਉਲ ਉਤਾਲਾ ੧੯੯) ਬੇਟ ਬੀਣੀ ਮਿਦੰਗ ਬਾਦ ਸੁਟੇਰ ਹੀਚ ਕਿਥਾਲਾ ਰਾਮ
 ਰਾਜ ਉਡੀਜ ਯੰ ਪੁਨਰੁ ਮਭੂਰ ਬਿਸਾਲਾ ਜਾਤ ਹੀ ਸੰਗ ਕੋਕਣੀ ਇਹ ਭਾਤਿ ਬੋਲੀ ਬਾ
 ਤਾ ਹਾਬ ਬਾਤ ਛੁਟੀ ਚਲੀ ਬਰਮਾਂਗ ਹੈ ਕਿਹਰਾਤਿ ੧੯੯) ਕੋਕਣੀ ਇਮ ਜਿਉ
 ਸੁਨੀ ਭਈ ਦੁਖ ਦੁਖਤਾ ਸਰ ਬੰਗਾ ਕੁਮ ਭੂਮ ਗਿਰੀ ਮਿਰੀ ਜਿਮਿ ਬਾਇਲਾਗ ਸੁਰੰਗ
 ਜਾਤ ਹੀ ਅਵਧੇ ਸੋਕੋ ਇਹ ਭਾਂਤਿ ਬੋਲੀ ਬੈਨਾ ਦੀ ਜੀ ਐ ਬਰਕੁਪ ਮੋਕੋ ਜੋ ਕਹੇਦੁ
 ਐਵੈਨਾ ੨੦੦) ੧) ਚਾਰ ਮੰਗਨਾ ੨) ਰਾਮ ਕੋ ਬਨ ਦੀ ਜੀ ਐ ਮਮਾ ਪੁਤ ਕੋ ਨਿ
 ਜਰਾ ਜਾ ਰਾਜ ਸਾਜ ਸੁਸੰਪਦਾ ਦੇ ਉਛੰਤ੍ਰ ਚਉਰ ਸਮਾਜਾ ਦੇਸ ਅਉਰ ਬਿਦੇਸ ਕੀਠ
 ਕੁਰਾਇ ਵੈਸ ਬਮੇਹਾ ਸੰਤ ਸੀਲ ਸਤੀ ਜਤ ਬਤਤ ਉਪਛਾਨੇ ਤੇਹਿ ੨੦੧) ਰਾਮ
 ਨ ਤੇਗਾਈ ਕਹਿ ਕੈਸ ਕੈ ਅਸ ਬਾਢਾ ਕੋ ਪਕੁਰ ਕਮੀਤੁ ਲੈਤੁ ਹਿਕਾਟੀ ਐ ਇਹ ਕਾਲਾ
 ਨਾਜੋਤੋਰਨ ਕੀ ਜੀ ਐ ਤਕਿਛਾ ਰੀ ਐ ਤੁਹਿ ਬਾਲਾ ੨੦੨) ਨਗਾ ਮਭੂਪੀ

ਅੰਤਰਿ ਸ੍ਰੀਤਤਾ ਹੋਈ ਅੰਦਰ ਦੇਵ ਕਰਣੀ

ਨਰ ਦੇਵ ਦੇਵ ਰਾਮ ਹੋ ॥ ਅਭੇਦ ਪਰਮ ਪਾਮ ਹੋ ॥ ਅਬ ਧਨਾ ਰਿਤੈ ਮਨੈ ॥ ਬਿਸੁਪ ਬਾਤ ਕੇ ਕੁਨੈ ॥ ੨੦੩ ॥
 ਅਗਾਧ ਦੇਵ ਅਨੰਤ ਹੋ ॥ ਅਭੂਤ ਸੇਕੁ ਵੰਤੁ ਹੋ ॥ ਕ੍ਰਿਪਾ ਲਕਰ ਮਕਾਰਣੀ ॥ ਬਿਹਾਣਾ ਦਿਆਲੁ
 ਰਣੀ ॥ ਸੁਰੇਸੁ ਬਾਇਰੂਪਣੀ ॥ ਸਮਿਧ ਸਿਧ ਕੂਪਣੀ ॥ ੨੦੪ ॥ ਕੋਕਣੀ ਬਾਰਾ ॥ ॥ ਨਗ ਸਰੂਪੀ
 ਛੰਦਾ ॥ ॥ ਬਰਨਰੇਸ ਵੀਜੀਐ ॥ ਕਹੇ ਸੁਪੁਰ ਕੀਜੀਐ ॥ ਨਿਸੰਕਰਾਜ ਪਾਹੀਐ ॥ ਨਬੇ ਬ
 ਬੇਲ ਹਾਰੀਐ ॥ ੨੦੫ ॥ ॥ ਨਲਾਜੀਐ ॥ ਨਕੁਜੀਐ ॥ ਰਾਘੋ ਸੋਕੋ ॥ ਬਨੇ ਸੋਕੋ ॥ ੨੦੬ ॥ ॥ ਬਿਦਾ ਕੋਰੇ
 ਪਰਾਹੋਰੇ ॥ ਨਕੁਜੀਐ ॥ ਬਿਰਾਜੀਐ ॥ ੨੦੭ ॥ ॥ ਬਸਿ ਸੋਕੋ ॥ ਦਿਜਿ ਸਟੋਕੋ ॥ ਬੁਲਾਈਐ
 ਪਠਾਈਐ ॥ ੨੦੮ ॥ ॥ ਨਰੇਸ ਜੀ ॥ ਉਸੇਸ ਜੀ ॥ ਪੁਮੇ ਪਿਰੇ ॥ ਪਰਾਗਿਰੇ ॥ ੨੧੦ ॥ ॥ ਸੁਚੇਤ ਭੋ ॥
 ਅਚੇਤ ਭੋ ॥ ਉਸਾਸ ਭੋ ॥ ਉਦਾਸ ਭੋ ॥ ੨੧੧ ॥ ॥ ਰਾਜ ਬਾਰ ॥ ॥ ਉਗਾਥਾ ਛੰਦਾ ॥ ॥ ਸਬ
 ਰਨੇਣੀ ॥ ਉਦਾਸ ਭੋਣੀ ॥ ਕਹਿਯੋ ਕੁਨਾਰੀ ॥ ਕੁਥਿਤ ਕਾਰੀ ॥ ੨੧੨ ॥ ॥ ਕਲੀ ਕੁਪਾ ॥ ਕੁਵਿਰਤ ਕੁ
 ਪਾ ॥ ਨਿਲੰਜਨੇਈ ॥ ਕੁਬਾਕ ਬੈਣੀ ॥ ੨੧੩ ॥ ॥ ਕਲੀ ਕਕਰਣੀ ॥ ਸਮਿਧ ਹਰਣੀ ॥ ਆਕ੍ਰਿਤ ਕ
 ਰਮਾ ॥ ਨਿਲੰਜਨ ਪਰਮਾ ॥ ੨੧੪ ॥ ॥ ਅਲੋਜ ਪਾਮੀ ॥ ਨਿਲੰਜ ਬਾਮੀ ॥ ਅਸੇਕੁ ਕਰਣੀ ॥ ਸਸੇਕੁ
 ਹਰਣੀ ॥ ੨੧੫ ॥ ॥ ਨਿਲੰਜਨ ਗੀ ॥ ਕੁਕਰਮ ਕਾਰੀ ॥ ਅਪਰਮ ਰੂਪਾ ॥ ਅਕੰਜ ਕੂਪਾ ॥ ੨੧੬ ॥
 ਪ ॥ ਪਿਸਟ ਅਗੀ ॥ ਕੁਕਰਮ ਕਾਰੀ ॥ ਮਰੇਨ ਮਰਣੀ ॥ ਅਕਾਜ ਕਰਣੀ ॥ ੨੧੭ ॥ ॥ ਕੋਕਣੀ ਬ
 ਚਾ ॥ ॥ ਉਗਾਥਾ ਛੰਦਾ ॥ ॥ ਨਰੇਸ ਮਨੈ ॥ ਕਹਿਯੋ ਪਛੋਨੈ ॥ ਦਿਯੋ ਸੁਦੇਹਾ ॥ ਬਰਦੇ ਮੇਹਾ ॥ ੨੧੮
 ॥ ਚਿਤਾਰ ਲੀਜੈ ॥ ਕਹਿਯੋ ਸੁਦੀਜੈ ॥ ਨਧਰਮ ਹੋਰੇ ॥ ਨਕੁਰਮ ਟੋਰੇ ॥ ੨੧੯ ॥ ॥ ਬੋਲੇ ਬਸਿ ਸਠੈ ॥
 ਅਪੁਰਬ ਇਸਠੈ ॥ ਕਹੀ ਸੀ ਅਇਸੈ ॥ ਨਿਕਾਰ ਦੇਸੈ ॥ ੨੨੦ ॥ ॥ ਬਿਲੀ ਬਨ ਕੀਜੈ ॥ ਅਲਲੀਜੈ ॥
 ਰਿਖੇਸ ਰਾਮੀ ॥ ਨਿਕਾਰ ਪਾਮੀ ॥ ੨੨੧ ॥ ॥ ਰਹੇਨਾਇਆਨੀ ॥ ਬੁਈ ਦਿਵਾਨੀ ॥ ਚੁਪੇਨ ਬਓਰੀ ॥
 ਬਕੇਤ ਭੁਓਰੀ ॥ ੨੨੨ ॥ ॥ ਪਿਰੀ ਸਰੂਪਾ ॥ ਨਿਖੇਸ ਕੂਪਾ ॥ ਦੁਬਾਕ ਬੈਣੀ ॥ ਨਰੇਸ ਛੈਣੀ ॥ ੨੨
 ੩ ॥ ॥ ਨਿਕਾਰ ਰਾਮੀ ॥ ਅਪਰਮ ਪਾਮੀ ॥ ਹਤਿਯੋ ਨਰੇਸੀ ॥ ਕੁਕਰਮ ਕੋਸੀ ॥ ੨੨੪ ॥ ॥ ਗਾਥਾ ਛੰਦਾ ॥
 ॥ ਅਜਿਤ ਜਿਤੋ ॥ ਅਬਾਹ ਅਬਾਹੋ ॥ ਅਖੰਡ ਖੰਡੋ ॥ ਅਦਾਹ ਦਾਹੋ ॥ ੨੨੫ ॥ ॥ ਅਰੰਭ ਭੰਡੋ
 ਅਰੰਗ ਭੰਡੋ ॥ ਅਮੁਨ ਅਮੁਨੋ ॥ ਅਭੰਗ ਭੰਡੋ ॥ ੨੨੬ ॥ ॥ ਅਕਰਮ ਅਕਰਮੋ ॥ ਅਲੰਖ ਲਖੋ ॥



ਗੁਰੂ ॥ ਰਾਮ ਪਾਯੋ ਨਿਬਨਕਰੈ ਭੁਰਖ ਕਰੈ ਠਕੁਰਾਇ ॥ ਬਰਖ ਚਤੁਰਦਸ ਕੇ ਬਿਤਏ ਫਿਰਿ ਰਾਜਾਰ
ਪੁਰਾਇ ॥ ੨੫੦ ॥ ਕਹੀ ਬਸਿ ਸੁਖ ਪਾਰਕਰਿ ਸੀਰਪੁ ਬਰਸੇ ਜਾਇ ॥ ਬਰਖ ਚਤੁਰਦਸ ਭੁਰ
ਖ ਪਿਪੁ ਨਿਤ ਮਸੀਰ ਪੁਰਾਇ ॥ ੨੫੧ ॥ ਸੁਦਿ ਬਸਿ ਸੁਕੇ ਬਚਨ ਸਵਰ ਪੁਪਤਿ ਫਿਰੇ ਸੋ ਸੇ
ਗਾ ॥ ਉਤ ਦਸਰਥ ਤਨ ਕੇਤ ਜਿਯੋ ਸੀਰਪੁ ਬੀਰ ਬਿਓਗਾ ॥ ੨੫੨ ॥ ਸੋ ਰਹਾ ॥ ॥ ਗਿਹਾ ਅਵਤ
ਰ ਪੁਬੀਰ ਸਬ ਪਨ ਦੀ ਓਲਟਾਇ ਕੋ ॥ ਕਟਤ ਰਕਮੀ ਸੁਹਾਇ ਬੋਲਤ ਭੁਏ ਸੀ ਅਸੋ ਬਚਨਾ ॥
੨੫੩ ॥ ਰਾਮ ਬਾਚ ਸੀ ਅਸੀ ॥ ॥ ਸੋ ਰਹਾ ॥ ॥ ਸੁਨਿ ਸੀ ਅਸੁ ਜਸ ਸੁਜਾਨ ਰਹੁ ਕੁਸਲਿ ਯਾਤੀ
ਤੁਮਾਰਾ ਜਕਰੈ ਫਿਰਿਆ ਨਿਤੋ ਹਿਸਤਿ ਬਨ ਬਾਸ ਬਸਾ ॥ ੨੫੪ ॥ ਸੀ ਆਬਾਚਾ ॥ ॥ ਸੋ ਰਹਾ ॥
ਮੇਨ ਤੇਜੇ ਪੀਅਸੀ ਗਿਕੈ ਸੋਈ ਦੁਖ ਜੀਅ ਪੇਪਰੈ ॥ ਤਨ ਕਨੋ ਮੇਰੈ ਅੰਗ ਅੰਗ ਤੋਹੇ ਇਅਨ ਗਾਕਿ
ਨਾ ॥ ੨੫੫ ॥ ਰਾਮ ਬਾਚ ਸੀ ਤਾਪੁਤਿ ॥ ॥ ਸੋ ਰਹਾ ॥ ॥ ਜਉ ਨਹੋਹੇ ਸੁਸਰਾਹਿ ਕ੍ਰਿਸੇ ਦਰ
ਜਾਹਿ ਪਿਤਾਗੁ ਹਿਤੋ ਹਿਪਠੈ ਦਿਉ ॥ ਨੈਕ ਸੁਭਾਨ ਨਤੇ ਹਮ ਕੇ ਜੋਈ ਠਾਟ ਕਹੈ ਸੋਈ ਗਾਠ ਗਠੈ ਦਿ
ਉ ॥ ਜੇਕਛੁ ਚਾਹਿ ਕੋਹੋ ਪਨ ਕੀਤ ਕੋ ਮੇਹਿ ਕੋਹੋ ਸਭੁ ਤੋਹਿ ਉਠੈ ਦਿਉ ॥ ਕੇਤ ਕਿਅਉ ਪਕੇ ਰਾਜ ਸਭੇ
ਚਨਰੈ ਕਕੇਲੀ ਕਨਿ ਸੀ ਕਉ ਠੈ ਦਿਉ ॥ ੨੫੬ ॥ ਘੋਰ ਸੀ ਆਬਨ ਭੂੰ ਸੁਕੁ ਮਾਰ ਕੋਹੋ ਹਮ ਸੋ ਕਸਿ ਤੈ
ਨਿਬਰੈ ਪੈ ॥ ਗੁੰਜਤ ਸਿੰਘ ਰੁਕਾਰ ਤੋ ਕੇਲ ਭਯਾਨ ਕਭੀ ਲਲਖੇ ਭ੍ਰਮ ਮੇਰੈ ॥ ਸੁਕਤ ਸਾਪ ਬਕਾ
ਰਤ ਬਾਘ ਚਕਾਰਤ ਭੂਤ ਮਹਾਦੁਖ ਪੈ ਪੈ ॥ ਭੂੰ ਸੁਕੁ ਮਾਰ ਰਚੀ ਕਰਤਾਰ ਬਿਚਾਰ ਚਲੇ ਰੁਹਿ ਕਿਯੋ
ਬਨ ਮੇਰੈ ॥ ੨੫੭ ॥ ਸੁਭਾਚ ਮੇਰੇ ਹਰਿ ਛੰਦ ॥ ॥ ਸੁਲਸੇ ਹੋਤ ਨ ਸੁਕਰੈ ਪਰੁ ਸੀਨ ਕੋਹੈ ਸਿਰੁ
ਲਾਹੈ ਹੋਗੀ ॥ ਬਾਘ ਬਕਾਰ ਫਨੀ ਨ ਛੁਕਾਰ ਸੁਸੀ ਸਗਿਰੈ ਪਰਸੀ ਕੋਹੈ ਹੀ ॥ ਬਾਸ ਕਹਾ ਬਨ ਬਾਸ
ਛੁਲੈ ਨਹੀ ਪਾਸ ਤੇਜੇ ਪੀਅਪਾਇ ਗੋਹੈ ਹੀ ॥ ਰਾਸ ਕਹਾਇ ਹਉ ਦਾਸ ਸੋ ਮੇਰਿ ਹਾਸ ਰੋਪਰੁ
ਮੇਨ ਰੋਹੈ ਹੀ ॥ ੨੫੮ ॥ ਰਾਮ ਬਾਚ ਮੇਰੇ ਹਰਿ ਛੰਦ ॥ ॥ ਰਾਸ ਕਹੈ ਤੁਹਿ ਬਾਸ ਕਹੈ ਗਿਹਾ ਸਾਸ ਕੀ
ਸੇਵ ਭਲੀ ਬਿਧਿ ਕੀਜੈ ॥ ਕਾਲੀ ਬਾਸ ਬਨੈ ਮਿਗੋਲੇ ਚਨਰਾ ਜੁਕਰੈ ਤੁਮ ਸੋ ਸੁਨਿ ਲੀਜੈ ॥
ਜਉ ਨ ਲਗੈ ਜੀਅ ਅਉਪ ਸੁਭਾਨ ਨ ਚਾਹਿ ਤਾਗੁ ਹਿਸਾ ਚਭਨੀ ਜੈ ॥ ਤਾਤ ਕੀ ਬਾਤ ਗਡੀ
ਜੀਅ ਜਾਤ ਸਿਧਾ ਦੁਖੈ ਮਹਿ ਆਇ ਸਦੀ ਜੈ ॥ ੨੫੯ ॥ ਲਲਖ ਪਾਤਸਾਹੀ ॥ ॥ ਮੇਰੇ ਹਰਿ ਛੰਦ

ਬਾਤਾਇਤੈਇਹੁਭਾਂਤਿਭਈਸੁਨਿਆਇਗੋਕ੍ਰਾਂਤਸਰਾਸਨਲੀਨੋਕਉਨਕੁਪੁਤਭੁਯੋਕੁਭੋਮੇਜਿ ੨੬
 ਨਰਾਮਹਿਬਾਸਕੈਕਹਦੀਨੋਕਾਮਕੇਬਾਬਪਿਯੋਬਸਿਕਾਮਨਕੁਰਕੁਜਾਤਮਹਾਮਤਿਹੀ
 ਨੋਗਾਂਡਕੁਭਾਂਡਕੇਹਾਥਾਥਿਕਿਯੋਕਪਿਨਾਚਤਨਾਚਛੁਰੀਜਿਮਚੀਨੋ॥੨੬॥ਕਾਂਮਕੇਡੰਡਕੁ
 ਏਕਰਿਕੇਕਈਬਾਨਰਜਿਉਨਿਪਨਾਚਨਚਾਵੈਐਠਨਿਐਠਿਅਮੇਠਲੀਏਫਿਗਬੈਠਸੁਆ
 ਜਿਮਪਾਠਪੜਾਵੈ॥ਸਉਤਨਸੀਸਹੁਐਈਸੋਕੇਈਸਪਿਥੀਸਜਿਉਚਾਂਮਕੇਦਾਂਮਚਲਾਵੈ॥ਕੁ
 ਰਕੁਜਾਤਕੁਪੰਥਦੁਹਾਨਨਲੋਗਾਯੋਪਰਲੋਗਾਗਵਾਵੈ॥੨੬॥ਲੋਗਕੁਦੇਵਲਗੇਉਨਕੀਪੁਕੁ
 ਪਾਵਤਜੇਮੁਠਿਕਿਯੋਬਨਾਮੇਧੈ॥ਜਉਹਠਿਬੈਠਿਗੋਘਗੋਮੇਜਸਕਿਯੋਚਲਿਹੈਰਪੁਬੰਸਲ
 ਜੈਹੈਕਾਥਹੀਕਾਥਉਚਾਰਤਕਾਲਗਯੋਇਹਕਾਲਸੋਭੇਛਲਿਜੈਹੈ॥ਧਾਂਮਗੋਨਹੀਸਾਚੁ
 ਕੋਹੈਇਹਘਾਤੁਗਈਫਿਰਿਹਾਥਨਾਮੇਧੈ॥੨੬॥ਚਾਪਪਰੇਕਰਿਚਾਰਕਤੀਰਤੁਨੀਰਕਸੇ
 ਦੇਉਈਰਸੁਹਾਏ॥ਆਵਧਰਾਜਤ੍ਰਿਯਾਜਿਹੋਸੋਭਤੋਪੋਨਬਿਦਾਤਿਹਤੀਰਜਿਧਾਏ॥ਪਾਇ
 ਪਰੇਕੁਰਿਨੈਨਹੋਭਗਮਾਤਭੁਲੀਥਿਪਿਕੰਠਿਲਗਾਏ॥ਬੈਲੇਤੇਪੁਤਨਾਵਤਧਾਮਬਲਾ
 ਇਛਿਓਆਪਨਤੇਕਿਮਆਏ॥੨੬॥ਗਰਮਬਾਢਮਾਤਾਯੋ॥॥ਮੋਨੋਹਰਿਛੰਦਾ॥॥ਤਾਤ
 ਦਯੋਬਨਬਾਸਹੋਮੇਤੁਮਦੇਹੁਰਜਾਇਅਥੈਤਹਜਾਉ॥ਕੰਟਕਕਨਨਬੇਗੁਗਾਹਿਤ੍ਰਿਉਦਸਬਰ
 ਖਬਿਤੇਫਿਰਿਆਉ॥ਕੂਪਹਿਕੋਅਹੁਣੀਬਰਤੇਬਸਕੈਬਨਮੇਘਰਿਰਾਜਕਮਾਉ॥ਜੀਵਤ
 ਰਹੈਮਿਥੇਫਿਰਿਮਾਤਮਰੇਤੁਗਏਭੂਲਪਰੀਬਖਸਾਉ॥੨੬॥ਮਾਤਾਬਾਚਰਾਮੇਯੋ॥॥ਮੁ
 ਨੋਹਰਿਛੰਦਾ॥॥ਮਾਤਸੁਨੀਇਹਬਾਤਜਬੈਤਬੋਰੇਵਤਹੀਸੁਤਕੋਉਰਲਾਗੀ॥ਹਾਰਪੁਬੀਰ
 ਸਿਰੇਮਣਰਾਮਚਲੇਬਨਕੇਮੁਹਿਕੋਕਭਤਿਆਗੀ॥ਨੀਰਬਿਨਾਜਿਮਮੀਨਦਿਸਾਤਿਮਭੂਖ
 ਪਿਆਸਗਈਸਭਭਾਰੀ॥ਸੂਮਿਤ੍ਰਾਕਤ੍ਰਹੀਵਟਬਾਲਬਿਸਾਲਦਵਾਨਲਕੀਉਰਲਾ
 ਗੀ॥੨੬॥ਜੀਵਤਪੁਤਤਵਨਨਪੇਖਿਸੀਆਤੁਮਰੀਦੁਤਿਦੇਖਿਅਪਤੀ॥
 ਪੇਖਸੁਮਿਤ੍ਰਜਕੀਛਬਿਕੋਸਬੋਸੋਕਥਿਸਾਹਗੀਏਹਰਖਾਤੀ॥ਕੋਕਈਅਧਦਿਕਸਉਤਨ
 ਕੋਲਖਕੁਉਚੋਚੜਾਇਸਦਾਗਰਖਾਤੀ॥ਤਾਕਹਰਾਤਅਨਾਬਨਜਿਉਆਜੁਚਲੇਬਨਕੇ

ਨਕਕਟਿਨਿ ਰਲਾਜਨਿਸ ਚਰਨ ਹਨ ਪ੍ਰਤਿਤ ਹਨ ਮਨਿਸ

ਤਜਿਕੈ ਬਿਲ ਲਾਭੀ ॥ ੨੬੬ ॥ ਮਨੇਗਰਿਛੰਦਾ ॥ ਹੋਰਿਹੋਜਨਕ੍ਰੇਰਿਕਈ ਮਿਲਜੇਰਿਹ
ਹੋਕਰਿਏਕਨਮਾਨੀ ॥ ਲੇਛਮਨਮਾਤਕੇਧਮਾਥਿਦਾਕਹੁਜਾਤਿਭਏਜੀਅਮੋਇਠਨੀ ॥ ਜੇ
ਸੁਨਿਬਾਤਪਪਾਤਧਰਾਪਰਿਘਾਤਿਭਲੀਇਮਬਾਤਬਖਾਨੀ ॥ ਜਾਨੁਕ੍ਰਮੇਲੇਸੁਮਾਰਲੁਕੇ
ਛੁਡੇਸੇਵਤਸੂਰਬਤੁਅਭਿਮਾਨੀ ॥ ੨੬੭ ॥ ਕਉਨਕੁਜਾਤਕੁਕਾਜਕੀਯੋਜਿਨਰਾਘਵਕੇ
ਇਹਭਾਂਤਿਬਖਾਨਿਯੋਲੇਕਅਲੇਕਗਵਾਇਦਰਾਨਨਭੂਪਸੀਘਰਮਹਾਸੁਖਮਾਨਿਯੋ
ਭੁਗਮਗਯੋਉਤ੍ਰਿਕਮਕੋਰੇਘਟਧਰਮਕੋਰਿਅਗਾਘਰਮਪਮਾਨਿਯੋ ॥ ੨੬੮ ॥ ਸੁਮਿ
ਰਵਾਰੰਛਮਨਸੋ ॥ ॥ ਸੈਯਾ ॥ ॥ ਦਸਕੇਭਾਵਧਰੇਗੀਯੋਸੁਤਮਾਤਸਰੂਪਸੀਅਪ
ਰਿਚੋਨੋਤਾਤਕੀਤੁਲਿਸੀਆਪਤਿਕੋਕਰਿਕੈਇਹਬਾਤਸਹੀਕਰਿਮਨੋਜੇਤਕਕਾਨ
ਨਕੇਦਖਹੈਸੁਭਸੇਸੁਖਕੈਤਨਪੇਅਨਮਾਨੇਰਾਮਕੇਪਾਇਗਹੇਗੀਓਬਨਕੈਘਰਕੇਘਰਕੈ
ਬਨਜੋਨੋਨਾਕਕਟੀਨਿਰਲਾਜਨਿਸਾਚਰਨਾਹਿਤਪਾਤਤਨੇਅਨਮਾਨੇ ॥ ੨੬੯ ॥ ਮਨੋਹ
ਰਛੰਦਾ ॥ ॥ ਰਾਜੀਵਲੇਚਨਰਾਮਕੁਮਾਰਚਲੇਬਨਕੈਸੀਗਭਾਤਸੁਹਾਇਓਦੇਵਅਦੇ
ਵਨਿਛਤ੍ਰਸਚੀਪਤਿਚਉਕਚਕੋਮਨਮੇਦਬਛਾਯੋਆਨਨਬਿੰਬਪਰਿਓਬਸੁਧਾਪਰਿ
ਛੇਲਗਹਿਓਫਿਰਿਹਾਬਨਆਇਓਬੀਚਅਕਾਸਨਿਵਾਸਕੀਯੋਤਿਨਤਾਹਿਤੇਨਾਮਮ
ਯੋਕਕਹਯੋ ॥ ੨੭੦ ॥ ਦੋਹਰਾ ॥ ॥ ਪਿਤਾਆਗਿਆਤੇਬਨਚਲੇਤਜਿਗਿਹਰਾਜਕੁਮਾਰ ॥
ਸੀਗਸੀਆਮ੍ਰਿਗਲੇਚਨੀਜਾਕੀਪ੍ਰਭਾਅਪਾਰ ॥ ੨੭੧ ॥ ਸੀਤਾਅਨਮਾਨਆਗਮਭੂਮਾ
ਤਾਸੈਯਾ ॥ ॥ ਚੰਦਕੀਅੰਸਚਕੋਰਨਕੈਕਰਿਮੋਗਨਬਿਦੁਲਤਾਅਨਮਾਨੀਅੰਤਗ
ਇਦਨਇਦਬਧੁਭੂਨਸਾਰਛਟਾਗਵਿਕੀਜੀਅਜਾਨੀ ॥ ਦੇਵਨਦੋਖਨਕੀਹਰਤਾਅਰਦੇ
ਵਨਕਾਲਕ੍ਰਿਆਕਰਮਾਨੀ ॥ ਦੇਸਨਸਿੰਧਾਦੇਨੇਸਨਬਿਪਜੁਗੇਸਨਗੀਗਕੇਰੰਗਪਛਾ
ਨੀ ॥ ੨੭੨ ॥ ਦੋਹਰਾ ॥ ॥ ਉਤਰਪੁਬਰਬਨਕੈਚਲੇਸੀਆਸਹਿਤਤਜਿਗੇਹਾਇਤੇ
ਦਿਸਾਜਿਹਬਿਧਿਭਈਸਕਲਸਾਧਸੁਨਿਲੇਹਾ ॥ ੨੭੩ ॥ ਦੋਹਰਾ ॥ ॥ ਸਬੈਸੁਖ
ਲੇਖੈਨਾਏਗਾਏਰਾਮਦੇਤਰਏਰਾਜਾਦਸਤੰਧੁਕੋਕੈਕੈਆਜਾਨਦੇਹੋਅਜਹੁੰਨਛੀਜੈ

ਥਾਤਮਾਨਕੀਜੈਰਾਜਕੀਜੈਕਹੋਕਾਜਕਉਨਕੋਰਮਰੇਸੈਣਨਤੋਹਾਥਾਜਸੀਕੋਧਰੇਸਾਜਸਾਧਾ ੨੬
 ਨਕੋਕੀਜੈਕਾਜਕਹੋਰਪੁਰਾਜਾਜਾਕਹੋਕੋਸਿਧਾਤੋਹਾਥਾਪਸੀਕੋਭੇਸਕੀਨੇਜਾਨਕੀਕੋਸੀਗ
 ਲੀਨੇਮੇਰੇਬਨਬਾਸੀਮਿਹਿਉਦਾਸੀਕੀਏਜਾਤੋਹਾ ੨੭੫ ॥ ਕਾਹੇਕਾਹੇਬੇਸਰਾਜਾਜੁਕੋਛੇਰਿ
 ਦੇਸਤਾਪਸੀਕੋਕੋਕੋਭੇਸਸਾਬਹੀਸਿਧਾਰੇਹਾ ॥ ਕੁਲਭੂਕੀਕਾਨਛੇਰੇਰਾਜਸੀਕੋਸਾਜਤੋਰੇਸੀ
 ਗਤੇਨਮੇਰੇਮੁਖਮੇਸੇਕੋਬਿਚਾਰੇਹਾ ॥ ਦਾਕਾਨਧਾਰੇਸਾਰੇਮੁਖਪੇਬਿਭੂਤਤੋਹੋਰਠਕੋਨਹਾਰੇਪੁ
 ਤਰਾਜਸਾਜਜਾਰੇਹਾ ॥ ਜੁਗੀਅੰਕ ॥ ਕੀਨੇਭੇਸਕਉਮਿਲਕੋਛੇਰੇਸਰਾਜਾਰਾਮਚੰਦਜੂ
 ਕੇਸੀਗਹੀਸਿਧਾਰੇਹਾ ॥ ੨੭੫ ॥ ਅਪੁਰਬਛੰਦਾ ॥ ॥ ਕਾਨਨਗੇਰਾਮਾਪਰਮਕਰਮਧਾਮਾ ॥ ਲੋ
 ਛੁਨੈਲੋਸੀਗਾ ॥ ਜਾਨਕੀਸੁਭੰਗਾ ॥ ੨੭੬ ॥ ਤਾਤਤਿਆਗੇਪਾਨਾਉਤਰੇਬਿਯੋਮਾਨਾ ॥ ਬਿਚਰੇ
 ਬਿਚਾਰਾਮੀਤੀਅੰਅਪਾਰਾ ॥ ੨੭੭ ॥ ਬੈਠਿਯੋਬਸਿਸਟਾ ॥ ਸਰਬਬਿਪੀਇਸਟਾ ॥ ਮੁਕਲਿ
 ਯੋਕਗੰਦਾ ॥ ਪਠਏਮਾਂਗਧਾ ॥ ੨੭੮ ॥ ਸਕੁਝੇਸਵੰਤਾ ॥ ਅਤਏਮਤੰਤਾ ॥ ਮੁਕਲੇਕੇਦੂਤਾਪ
 ਉਟਕੇਸੇਪੁਤਾ ॥ ੨੭੯ ॥ ਅਸਟਨਦਿਯੰਲਾਖਾ ॥ ਦੁਤਗਏਚਰਬਾਖਾ ॥ ਭੁਰਥਆਗੇਜਗਾ ॥
 ਜਾਤਭੇਤੇਤਗਾ ॥ ੨੮੦ ॥ ਉਚਰੇਸੀਦੇਸਾ ॥ ਉਰਧਗੇਅਵਧੇਸਾ ॥ ਪੰਤਬਾਚੇਭਲੇ ॥ ਲਾਗਿਸੰਗੀ
 ਚਲੇ ॥ ੨੮੧ ॥ ਕੋਪਜੀਅੰਜਗਿਯੋ ॥ ਧਰਮਭਰਮਭਿਗਿਯੋ ॥ ਕਾਸਮੀਰੰਤਜਿਯੋ ॥ ਰਾਮਰਾਮੀ
 ਗਾਜਿਯੋ ॥ ੨੮੨ ॥ ਪੂਜੀਯੋਅਵਧਾ ॥ ਸੂਰਮਾਸਨੰਧਾ ॥ ਹੇਰੀਓਅਵਧੇਸਾ ॥ ਮ੍ਰਤਕੰਕੋਭੇਸਾ ॥ ੨
 ੮੩ ॥ ਭੁਰਥਕਾਚਕੋਕਈਸੀ ॥ ॥ ਅਪੁਰਬਛੰਦਾ ॥ ॥ ਲੰਖਿਯੋਕਸੁਤਾ ॥ ਬੋਲਿਯੋਸੁਪੁਤਾ ॥
 ਪਿਰਾਮਯੋਤੇਹਿ ॥ ਲੰਜਲਾਈਅੰਮੇਹਿ ॥ ੨੮੪ ॥ ਕਾਕਰਿਯੋਕੁਕਾਜਾ ॥ ਕਿਉਜੀਐਨਿਲਾ
 ਜਾਮੇਹਿਜੈਬੇਤਹੀ ॥ ਰਾਮਹੋਗੇਜਹੀ ॥ ੨੮੫ ॥ ਕੁਸਮਬਚਿਤ੍ਰਛੰਦਾ ॥ ॥ ਤਿਨਬਨਬਾਸੀ
 ਰਪੁਬਰਜਾਨੈ ॥ ਦੁਖਸੁਖਸਮਕਰਿਸੁਖਦੁਖਮਯੋ ॥ ਬਲਕੁਲਧਰਿਕਰਿਅਥਿਬਨਿਜੈ
 ਤੀ ॥ ਰਪੁਪਤਿਸੀਗਹਮਬਨਫਲੁਖੈਹੀ ॥ ੨੮੬ ॥ ਇਮਕਹਿਬਚਨਾ ॥ ਪਰਬਰਛੰਦੇਹਾ ॥ ਬਲ
 ਕੁਲਧਰਿਤੁਨਿਭੂਖਨਤੇਹਾ ॥ ਅਵਪਿਸਜਾਰੇਅਵਪਹਿਛਾ ॥ ਤਿਯੋ ॥ ਰਪੁਪਤਿਪਗਤਰਿਪਰ
 ਬਰਮਾਭਿਯੋ ॥ ੨੮੭ ॥ ਲੇਖਜਲਥਲਕਹੂੰਤਜਿਕੁਲਧਏ ॥ ਮੁਨਿਮਨਸੀਗਲੈਤਹਠੰਆ

ਏ॥ ਲਖਬ ਲਹਾਮਿਲ ਦੋਲਭੀਰੀ॥ ਗਹਿਪਨਪਣਿ ਸਿਤਪਰਿਤੀਰੀ॥ ੨੮੫॥ ਗਹਿਪਨਬ
 ਨੰਸਰਬਰਪੂਰੀ॥ ਅਰਬਰਬਹੋਖਲਬਲਸੂਰੀ॥ ਨਰਬਰਹਰਖੇਘਰਘਰਅਮਰੀ॥ ਅਮਰ
 ਰਪਰਕੇਲਹਿਕਰਸਮਰੀ॥ ੨੮੬॥ ਤਬਚਿਤਾਪਨੇਕੁਰਥਰਜਾਨੀ॥ ਰਟਰੰਗਰਾਤੇਰਘੁਬ
 ਰਮਾਨੀ॥ ਦੋਲਬੋਲਤਜਿਕਰਿਇਕਲੋਨਿਸਰੇ॥ ਰਘੁਬਰਨਿਰਖੇਸਭਦੁਖਬਿਸਰੇ॥ ੨
 ੮੭॥ ਦਿਗਜਬਨਿਰਖੇਕੁਟਮਨਰਾਮੀ॥ ਸਿਰਪਰਟੇਕਿਯੋਤਾਜਿਕਰਿਕਾਮੀ॥ ਇਮਗਤਿਲਖਿ
 ਕਰਿਰਘੁਪਤਿਜਾਨੀ॥ ਕੁਰਥਰਾਏਤਜਿਰਜਿਧਾਨੀ॥ ੨੮੮॥ ਰਿਪਹਾਨਿਰਖੇਕੁਰਥਰਜਾ
 ਨੇ॥ ਅਵਧੇਸਮੁਏਤਨਮਨਮਾਨੇ॥ ਰਘੁਬਰਲਛਮਨਪਰਿਹਰਿਬਾਨੀ॥ ਗਿਰਤਰਾਏਤਜਿ
 ਆਰਿਮਾਨੀ॥ ੨੮੯॥ ਦੋਲਬਲਤਜਿਕਰਿਮਿਲਗਲੇਰੇਏ॥ ਦੁਖਕਸਾਬਿਧਦੀਆਸਭੁ
 ਖੋਖੋਏ॥ ਅਬਿਘਰਿਚਲੀਐਰਘੁਬਰਮੇਰੇ॥ ਤਜਿਹਠਿਲਾਗੇਸਭਪਰਤਿਰੇ॥ ੨੯੦॥ ਰਾ
 ਮਬਾਚਤੁਰਥੇਸੇ॥ ॥ ਕੰਠਅਭੂਖਣਛੰਦ॥ ॥ ਕੁਰਥਕੁਮਾਰਨਅਉਹਠਿਕੀਜੈ॥ ਜਾਹੁਘਰੈ
 ਨਹੇਮੇਦੁਖਦੀਜੈ॥ ਰਾਜਕਹਿਯੋਜੁਹਮੇਸਭਮਾਨੀ॥ ਤਉਦਸਬਰਖਬਸੈਬਨਪਾਨੀ॥ ੨੯੧॥
 ਤਉਦਸਬਰਖਾਬਿਤੋਫਿਰੇਐ॥ ਰਾਜਸਿੰਘਾਸਨਛੇਤ੍ਰਸੁਹੇਰੈ॥ ਜਾਹੁਘਰੈਸਿਖਮਾਨਹਾ
 ਮੀ॥ ਰੇਵਤੋਤੋਰਉਤੋਮਹਤਾਹੀ॥ ੨੯੨॥ ਰੁਧਕਾਚਰਾਮੇਸੇ॥ ॥ ਕੰਠਅਭੂਖਣਛੰਦ॥ ॥ ਜਾਹੁ
 ਕਹਾਪਗਭੇਟਕੋਰੇਮੁਹਿ॥ ਲਾਜਨਲਾਗਤਰਾਮਕੋਰੇਤੁਹਿ॥ ਐਅਤਿਦੀਨਮਲੀਨਬਿਨਾਗਤਿ॥
 ਰਾਖਲੈਰਾਜਾਬਿਖੈਚਰਣਾਮਤਾ॥ ੨੯੩॥ ਚੰਛਾਬਿਹੀਨਸਪੱਛਾਜਿਮਕਗਾਤਿਉਪਰਤੀਰ
 ਗਿਰਿਯੋਪਗਭਰਥਰਾ॥ ਅਕਰਹੋਗਹਿਰਾਮਤਿਸੈਰਬਾਰੇਇਮਿਲੇਲੱਛੁਨਾਕੁਈਆਸਬਾ॥
 ੨੯੪॥ ਰਾਮਬਾਚਤੁਰਥੇਸੇ॥ ॥ ਕੰਠਅਭੂਖਣਛੰਦ॥ ॥ ਪਾਨਪੀਆਇਜਗਾਇਸੁਬੀਰਹਿ॥
 ਫੇਰਿਕਹਿਯੋਹਸਿਸੀਰਘੁਬੀਰਹਿ॥ ਤਉਦਸਬਰਖਗਏਫਿਰਿਐਰੈ॥ ਜਾਹੁਹਮੇਕਛੁਕ
 ਜਕਮੇਰੈ॥ ੨੯੫॥ ਚੀਨਗਏਚਤੁਰਾਚਿਤੁਮੇਸਬਾ॥ ਮੀਰਘੁਬੀਰਕਹੀਅਸਿਕੈਜਬਾਅਤ
 ਸੋਮੇਪਸੁਪਵਰਲੀਨੀ॥ ਅਉਰਬਸੇਪੁਰਅਉਧਨਚੀਨੀ॥ ੨੯੬॥ ਸੀਸਜਟਾਕੋਜੁਟ
 ਪਕੈਸਾ॥ ਰਾਜਸਪਾਜਕੀਐਪਰਿਦਾ॥ ॥ ਰਾਜਕੋਰੇਇਰੋਰੇਏਰੋਰੇ॥ ਏਨਕੁਏਰਘੁਰਾ

ਜਸੀਭਾਏ ॥ ੩੦੦ ॥ ਜੱਜਰਭਾਇਰੁ ਰਿਤੁ ਰਿਜਿਉਤਨਾ ਰਾਖਤਸੀਰਪੁਰਾਜਾਬਿਖੇਮਨਾ ਬੇਰਨਕੇ ॥
 ਰਨਬਿੰਦਨਿਕੰਦਤਾ ਭਾਸਤਕੰਠਅਭੁਖਣਛੰਦਤਾ ॥ ੩੦੧ ॥ ਭੂਲਾਛੰਦਾ ॥ ਇਤੇਰਾਮਰਾਜੀ ॥
 ਕਰੋਦੇਵਕਾਜੀ ਧਰੇਥਾਨਪਾਨੀ ਭਰੇਬੀਰਮਾਨੀ ॥ ੩੦੨ ॥ ਰਸਾਵਲਛੰਦਾ ॥ ਜਹਾਂਸਾਲਭਾਰੇ
 ਦੁਮੰਤਲਾਅਨੀਅਰੇ ॥ ਛੁਏਸੁਰਗੋਲੋਕੀ ॥ ਹਰੇਜਾਤੋਸੋਕੀ ॥ ੩੦੩ ॥ ਤਹਾਰਾਮਪੈਨੇ ॥ ਮਹਾਬੀਰ
 ਅੰਠੇ ॥ ਲੀਏਸੀਗਸੀਤਾ ॥ ਮਹਾਉਤ੍ਰਗੀਤਾ ॥ ੩੦੪ ॥ ਬਿਧੀਬਾਕਬੈਟੀ ॥ ਜੀਗੀਰਾਜਨੈਟੀ ॥
 ਕਟਛੀਨਦੇਸੀ ॥ ਪਰੀਪਦਮਨੀਸੀ ॥ ੩੦੫ ॥ ਭੂਲਾਛੰਦਾ ॥ ਚੜ੍ਹੇਥਾਨਪਾਨੀਧਰੇਥਾਨਮਾਨੇ
 ਚਛਾਥਾਨਸੋਹੈਦੇਉਰਾਮਰਾਜੀ ॥ ਫਿਰੇਖਿਆਲਸੇਏਕਹਾਵਾਲਸੇਤੀਛੁਟੇਏਦੁਸੇਤੀਮਨੇ
 ਇੰਦੁਪਾਨੀ ॥ ਮਨੇਨਾਗਬਾਂਕੇਲਾਜੀਆਂਬਠਕੇਰੰਗੇਰੰਗਸਾਹਾਬਸੇਰਾਮਬਾਰੇ ॥ ਜੀਗਾਦੇਖਿ
 ਮੇਰੇਲਾਬੇਮੀਨਰੋਹੇਜਿਨੇਨੈਕਚੀਨਿਤਿਨੈਪਾਨਵਾਰੇ ॥ ੩੦੬ ॥ ਸੁਨੇਕੁਕਕੇਕੋਕਲਕੋਪਕੀਨੇਮੁ
 ਖੰਦੇਖਿਕੋਚੰਦ ॥ ਵਾਰੇਰਖਾਈ ॥ ਲਖੇਨੈਨਬਾਂਕੇਮਨੇਮੀਨਮੇਰੇਲਖੇਜਾਤਕੇਸੁਰਕੀਜੇਤਿਛੁ
 ਟੀ ॥ ਮਨੇਫੂਲਫੂਲੇਲਗੇਨੈਨਤੂਲੇਲਖੇਲੋਗਭੂਲੇਬਨੇਜੇਰਾਮੇਸੇ ॥ ਲਖੇਨੈਨਥਾਰੇਬਿਧੇਰਾ
 ਮਪਿਆਰੇਰੰਗੇਰੰਗਸਾਹਬਸਾਹਾਬਕੈਸੇ ॥ ੩੦੭ ॥ ਰੰਗੇਰੰਗਰਾਤੇਮਯੰਮਦਮਾਤੇਮਕਬੂਲਗੁ
 ਲਾਬਕੇਫੂਲੇਜੇਰੇ ॥ ਨਰਾਗਾਂ ॥ ਸਨੇਦੇਖਿਕੋਨਕੇਅੰਠਾਮਿਗੀਰਾਜਕੇਦੇਖਤੇਮਾਨਮੇਰੇ ॥ ਸਬੋਰੇਜ
 ਸਾਰਾਬਨੇਸੋਰਲਾਇਆਪ੍ਰੇਜਾਮਾਮਜਹਾਨਕੇਪੋਖਵਾਰੇ ॥ ਭੁਊਹਾਤਨਕਮਾਨਕੀਭੁੰਤਿਪਿਅ
 ਗੀਨਿਕਮਾਨਗੀਨੈਨਕੇਥਾਨਮਾਰੇ ॥ ੩੦੮ ॥ ਛੰਦ ॥ ਉਚੇਦੁਮਸਾਲਜਹਾਲਾਬੇਬਟਤਾਲ
 ਤਹਾਐਸੀਠਉਤਪਕੋਪਧਾਰੈ ॥ ਐਸੇਕਉਨੇ ॥ ਜਾਕੀਛੁਬਿਦੇਖੇਦਤਿਖਾਂਡਵਕੀਫੀਕੀਲਾ
 ਗੇਆਭਾਤਾਕੀਨਿਦਨਬਿਲੋਕਭਜੇਮੇਨਹੈ ॥ ਤਾਰਨਕੀਕਹਾਨੈਕੁਨਭਨਨਿਹਾਰਿਯੋਜਾਇਸੁਰ
 ਕੀਨਜੇਤਿਤਹਾਚੰਦਕੀਨਜਉਨਹੈ ॥ ਦੇਵਨਨਿਹਾਰਿਯੋਕੋਊਦੈਤਨਬਿਹਾਰਿਯੋਤਹਾਪੰਛੀਕੀ
 ਨਹੀਮਿਤਹਾਂਚੀਟੀਕੀਨਗਉਨਹੈ ॥ ੩੦੯ ॥ ਅਪੂਰਬਛੰਦਾ ॥ ਲੱਖੀਏਅੱਲਖਾਤਕੀਏ
 ਅਭੁੰਛਾ ॥ ਧਾਇਓਬਿਰਾਧਾ ॥ ਬੀਕਰਿਯੋਬਿਬਾਦਾ ॥ ੩੧੦ ॥ ਲੁਖੀਅਮਿਅਵੰਧਾ ॥ ਬਹਿਯੋਸਨੇ
 ਧਾਸੀਮਲੇਹਬਿਆਰਾ ॥ ਉਰਹੋਲੁਝਾਰਾ ॥ ੩੧੧ ॥ ਚਿਕੜੇਚਾਵੰਡਾ ॥ ਸਮੁਹੇਸਾਵੰਤਾ ॥ ਸੰਜੀ

ਗੁਰਗ੍ਰੰਥ ਸਾਹਿਬ ਜੀ ਦੇ ਉਤਰ ਬਰਖੀ ਕਥੇ ਤਲੀ

ਏਸ ਬਾਹਾ ਅਛਰੇ ਉਛਾਹਾ ॥ ੩੧੨ ॥ ਸਬਿਤੁ ਕੇ ਉਛਾਹਾ ਸੀ ਮਲੇ ਸੁਮਾਹਾ ਹਾਹ ਲੇ ਹੀ ਕਾਹਾ ॥
 ਕੁੜੇ ਅੰਗਾਹਾ ॥ ੩੧੩ ॥ ਸੱਮਲੇ ਲੁਝਾਹਾ ਛੁਟ ਕੇ ਬਿਸਾਹਾ ਹਾਹ ਲੇ ਹੀ ਕਾਹਾ ਸੀ ਪਾਹੇ ਸੁਖ
 ਗਾ ॥ ੩੧੪ ॥ ਅਨੁਪਾਨਿਹਾ ਜੁਛੁਟਾ ॥ ॥ ਗਾਜੀ ਗੰਜੇ ਹਾਹ ਲੇ ਹਾਹ ਲੀ ਹੋਲੇ ਹਾਹ ਲੀ ਬਬੰਜ
 ਸਿਉ ਰੇ ਸੁਰੀ ਛੁਟਿ ਤਬਾਣ ਕੇ ਵਲੀ ॥ ਪਪੱਕ ਪੱਖੇ ਤੁਰੇ ਭੁੱਖ ਪਾਇ ਨਿਰਮਲੀ ॥ ਪਲੁਥਲੁ
 ਥਾ ਬਿਥੁੰਗੀ ਅਸੀ ਪਜੁ ਥਉ ਥਲੀ ॥ ੩੧੫ ॥ ਅਲੁਥਲੁ ਥਾ ਬਿਥੁੰਗੀ ਮਿਲੈ ਤਹ ਥੋਥ ਬਿਥੀ ॥
 ਅਪੁਮਾ ਪਾਇ ਅਸੁਏ ਬਬੰਕ ਬੀਰ ਦੁਪਹੀ ॥ ਕਿਲਕਰੰਤ ਖਪਹੀ ਪਿਪੰਤ ਸ੍ਰੇਣ ਪਾਇ ਪੀ ॥ ਹੁ
 ਕਭੇਰ ਵੰਸੁ ਤੀਉ ਠੰਤ ਜੁਪਾ ਅਲਾਪੀ ॥ ੩੧੬ ॥ ਫਿਰੰਤ ਫਿਰਕੀ ਫਿਰੰਤ ਰੰਤ ਬਿਥੋਥੇ ਪਲੀ ॥
 ਖਰੰਤ ਪੋਗ ਖਰੀ ਅੰਖਿ ਮੰਤ ਪਾਹ ਉਜਲੀ ॥ ਪਪੰਤ ਕਜਾਣ ਸਾਵਣ ਲਸੀਤ ਬੇਗ ਬਿਜਲੀ ॥ ੩੧੭
 ॥ ਪਪੰਤ ਸ੍ਰੇਣ ਖਪਹੀ ਭਖੰਤ ਮਾਸ ਚਾਵਡੀ ॥ ਕਾਰਵੀਰ ਸੀਭੁ ਕੇ ਲੁਝਾ ਰਿਧਾ ਰਿਦੁ ਪਹੀ ॥ ਪ
 ਪਕਾਰਿ ਮਾਰਿ ਕੋ ਪਰੇ ਸਹੰਤ ਅੰਗ ਭੁਕਿ ਪੀ ॥ ਬੇਚਾਰ ਦੇਵ ਮੰਦਲੀ ਕਟਿ ਤਖੰਗ ਪਾਰਿ ਪੀ ॥ ੩੧੮
 ਪਚਾਰ ਵਾਰੇ ਪੇਜ ਕੇ ਖਮਾਹ ਪਾਇ ਪੁਮਹੀ ॥ ਤਪੀ ਮਨੇ ਅਧੋ ਮੁਖ ਸੁਪੁਮ ਅਗਿ ਪੁਮਹੀ ॥ ਤੁ
 ਟੰਤ ਅੰਗ ਭੰਗੀ ਅੰਬਹੰਤ ਅਸੰਤ ਪਾਹਣੀ ॥ ਉਠੰਤ ਛੁਛਾਇ ਛੁਛਾ ਅੰਪਿਪੰਤ ਮਾਸ ਪਾਰਿ ਪੀ ॥
 ੩੧੯ ॥ ਅਧੋਰ ਪਾਇ ਅੰਪਾਏ ਕਟੇ ਪਰੇ ਸੁਪਾਸਨੀ ॥ ਪੁਮੰਤ ਜਾਣ ਰਾਵਲੀ ਲਗੇ ਸੁਸਿਧਾ
 ਪਾਸਾਸਣੀ ॥ ਪਰੰਤ ਅੰਗ ਭੰਗਾਹੇ ਬਕੰਤ ਮਾਰਿ ਮਾਰਿ ਪੀ ॥ ਬੰਦੰਤ ਜਾਣ ਬੰਦੀ ਪੀ ਸਾਕਿਤ ਕਿਤ
 ਅਪਾਰਿ ਪੀ ॥ ੩੨੦ ॥ ਬਜੰਤ ਤਾਲਤ ਬੁਰੇ ਬਿਸੇਖ ਬੀਨ ਬੋਟੀ ॥ ਮਿਦੰਗ ਝਾਨ ਨਫੀਰ
 ਸਨਾਇ ਭੇਰ ਭੇਕੀ ॥ ਉਠੰਤ ਨਾਦ ਨਿਕਲੀ ਤੁਟੰਤ ਤਾਲਤ ਬਿਥੀ ॥ ਬਦੰਤ ਕਿਤ ਬੀਦੀ ਅੰ
 ਕ ਬਿੰਦੁ ਕਾ ਬਿਕ ਬਿਥੀ ॥ ੩੨੧ ॥ ਚਲੰਤ ਫਾਲਸਾ ਲਿਖੀ ਖਰੰਤ ਖੰਗ ਖੋਤੀ ॥ ਚਲੰਤ ਬ
 ਨਤੀ ਛੁਟੀ ਅਨੰਤ ਅੰਕ ਕੰਕੀ ॥ ਸਮੰਤ ਸਾਂਗ ਸੀ ਕੜੀ ਸਟੰਕ ਸੂਲ ਸੋਲੀ ॥ ਰੁਲੀ ਰੁਹੰ ਰੁਮੰ
 ਟੰਤ ਝਲੰਤ ਝਾਲਾ ਮੜਲੀ ॥ ੩੨੨ ॥ ਬਾਰੇ ਝੰਚਿ ਝੰਤ ਸਰੰਬਹੰਤ ਦਾਬੁਟੀ ॥ ਸੁੰਦੀਤ ਫੁਲ
 ਅਛਲੀ ਫੁਲੰਤ ਚਾਰੁ ਚਾਮਰੀ ॥ ਦਲੰਤ ਨਿਰਦੇਸੇ ਵਲੀ ਪਪਾਤ ਭੂਤ ਲੋਦਿਤੀ ॥ ਉਠੰਤ ਗੰਦ
 ਸੰਦਿਖੀ ਨਿਨੰਦਨੰਦ ਦੁਪਹੀ ॥ ੩੨੩ ॥ ਬੁਰੰਤ ਪੰਤ ਚਉਸ ਠੰਕੀ ਲੰਤ ਪੇਚਰੀ ਕਰੀ ॥ ਫਿਰੰਤ

900

ਹੁਤੀਸੁਪਾ॥ਤੁਹਾਗਏਭੂਪ॥੩੩੯॥ਕਹੀਤਾਹਿਧਾਤਾਸੁਨਿਸੁਪਬਾਤਾ॥ਦੁਐਅਥਿਤਨ
 ਤਾਘਰੇਅਨੁਪਗਾਤਾ॥੩੩੯॥ਸੁਦੀਛੰਦਾ॥ਸੁਪਨਖਾਇਹਕੁੰਤਸੁਨੀਜਬਾ॥ਕਾਇਚ
 ਲੀਅਵਲੰਬਰਿਆਤਜਿ॥ਕਾਮਸਰੂਪਕਲੇਵਰਜਾਨੇ॥ਰੂਪਅਨੁਪਤਿਹੁਪੁਰਮਾਨੇ॥੩੪੦॥
 ਧਾਇਕਹਿਯੋਰਾਪੁਰਾਇਭੁਏਤਹਾਜੈਸੇਨਿਲੰਜਕਹੈਨਕੋਉਕਿਯਾਹਉਅਵਕੀਤੁ
 ਮਰੀਛੁਥਿਕੇਬਰਾ॥ਚੰਗਰੰਗੀਰੰਗਏਦਿਗਦੁਪਗਾ॥੩੪੧॥ਰਾਮਬਾਚੁਪਨਖਾਂਸੀ॥
 ਸੁਦੀਛੰਦਾ॥ਮਾਤਪਿਤਾਕਹੁਮੇਹਿਤਜਿਯੋਮਨਾ॥ਸੰਗਾਫਿਗੀਹਮਰੇਬਨਹੀਬਨਾ॥ਤੁ
 ਹਿਭੰਜੇਕਸਿਕੈਸੁਨਿਸੁੰਦਰਾ॥ਜਾਹੁਤਹਾਂਜਹਾਂਭਾਤਕ੍ਰਿਸੇਦਗਾ॥੩੪੨॥ਜਾਹੁਤਹਾਂਜਹਾਂ
 ਤਹਮਾਗੇ॥ਵੈਰਿਝਹੈਲਖਿਨੈਨਤਿਹਾਰੇ॥ਸੰਗਸੀਆਆਵਿਲੇਕਕ੍ਰਿਸੇਦਗਿ॥ਕੇਸੇਕੈ
 ਰਾਖਸੋਕੈਅਪੁਨੇਪਾਰਿ॥੩੪੩॥ਜਾਤਭੁਈਸੁਨਿਬੈਨਤਿਆਤਹਾ॥ਬੈਠੇਹੁਤੇਕਟਪੀਰਜਤੀ
 ਜੰਹਾਸੋਨਬਰੇਅਤਿਰੇਸਭੁਈਤਬਾ॥ਨਕਕਟਾਇਗਈਕਿਹੋਕੇਸਬਾ॥੩੪੪॥ਗਵਨਤੀ
 ਰੇਤਭੁਈਤਬਾ॥ਚੇਸਭੁਰੇਦਨਬੀਸਬਲੀਸਬਾ॥ਲੰਕਸਪੀਰਵਜੀਰਬੁਲਏ॥ਦੁਖਦ
 ਅਉਖਰਦੈਤਪਠਾਏ॥੩੪੫॥ਸੰਜਿਸਨਹਸੁਬਾਹੁਦਰੰਗਤਿ॥ਬੰਜਤਬਾਜਚਲੇਗੰਜਗ
 ਤਾ॥ਮਾਰਹੀਮਾਰਦੇਸੇਦਿਸਕੂਕੇ॥ਸਾਵਟਕੀਪਟਜਿਉਪੁਰਦੂਕੇ॥੩੪੬॥ਗੰਜਤਪੈਰ
 ਟਬੀਰਮਹਾਮਨਾ॥ਤੰਜਤਪੈਰਹੀਭੂਅਐਯੋਧਨਾ॥ਛਾਜਤਪੈਰਖਸੇਟਤਸੇਸਗਾ॥ਨਦਕ
 ਰੇਕਿਲਕਾਰਕੁਖੀਕਰਾ॥੩੪੭॥ਰਾਰਕਾਛੰਦਾ॥ਰਨਰਾਜਕੁਮਾਰਬਿਰੰਚਹਿਗੋ॥ਸਰਸੇ
 ਲਸਰਾਸੰਨਨਚਹਿਗੋ॥ਸੁਬਿਰੰਪਅਵੰਧਸੁਗਾਜਹਿਗੋ॥ਰਟਰੰਗਹਿਰਾਮਾਬਿਰਾਜਹਿ
 ਗੋ॥੩੪੮॥ਸਰਓਪਪ੍ਰਓਪਪ੍ਰਹਾਰਹਿਗੋ॥ਰਟਰੰਗਅਭੀਤਬਿਹਾਰਹਿਗੋ॥ਸਰਸੂਲ
 ਸਨਹਰਿਛੁਟਹਿਗੋ॥ਦਿਤਪੁੰਤਪਰਾਪਰਲੁਟਹਿਗੋ॥੩੪੯॥ਸਰਸੀਕਅਸੀਕਤਬਾਹਰਹੋ॥
 ਬਿਨੁਭੀਤਭਯਾਦਲਗਾਹਿਗੋ॥ਛਿਤਲੁਖਪੱਲੁਖਬਿਖਾਰਹਿਗੋ॥ਤਰਸਦੈਸਾਮੂਲਉਪ
 ਰਹਗੋ॥੩੫੦॥ਨਵਨਾਦਨਫੀਰਨਬਜਤਭੇ॥ਗੱਲਗੰਜਹਠੀਰਟਰੰਗਫਿਰੇ॥ਲਗਾਬਧ

ਸਨਾਹਤੁ ਸਾਹਕਏ ॥ ਸੁਮਤਿ ਛਕਕੇ ਜਨ ਰੂਪ ਮਏ ॥ ੩੪੬ ॥ ਬਿਨੁ ਸੰਕ ਸਨਾਹਤਿ ਵਾਰਤਹੈ ॥ ੧੦੧
 ਵ ਬੀਰਨ ਬੀਰ ਮਚਾਰਤਹੈ ॥ ਸਰਬੁ ਪਸਿਲਾ ਸਿਤ ਛੋਰਤਹੈ ॥ ਜੀਅ ਰੇ ਸਹਾਹੁ ਘੋਰਤ
 ਹੈ ॥ ੩੪੭ ॥ ਰਣ ਪੀਰ ਅਯੋਧਨੁ ਭੂਤਹੈ ॥ ਰਦ ਪੀਸ ਭੁਲੇ ਕਰਿ ਜੁ ਭੂਤਹੈ ॥ ਰਾਣ ਦੇਵ ਅਦੇ
 ਵ ਨਿਹਾਰਤਹੈ ॥ ਜਯੋ ਸੇਵਨ ਨ ਦਉ ਚਾਰਤਹੈ ॥ ੩੪੮ ॥ ਗਣ ਗਿਯੋ ਨ ਬਿਧਿ ਪਰ ਚੈਤਨੁ ਭੀ ॥ ਕਿ
 ਲਕੰਤ ਸੁਤਾ ਕਟ ਉਚ ਸੁਰੀ ॥ ਕ੍ਰਮ ਛਾ ਰਿਭੁ ਕਾਰਤ ਭੂਤ ਕੁਖੀ ॥ ਰਣ ਰੰਗ ਬਿਹਾਰਤ ਕ੍ਰਾਤੁ ਦਾ ॥
 ੩੪੯ ॥ ਖਰ ਦੁਖਣ ਮਾਰਿ ਬਹਾਇ ਦੇ ॥ ਜੈ ਸੇਵਨ ਦ ਬਿਹ ਦ ਭੂਏ ॥ ਸੁਰ ਫੂਲ ਕੀ ਬਗ ਖਾ
 ਬਰਖੇ ॥ ਰਣ ਪੀਰ ਅਧੀਰ ਦੇ ਉਪਰਖੇ ॥ ੩੫੦ ॥ ਇਤਿ ਖਰ ਦੁਖਣ ਬਹਾ ॥ ੧੦੧ ॥ ਅਥਿ
 ਮਹੀ ਚਾਗ ਮਨ ॥ ਅਦਰਾ ਛੰਦਾ ॥ ਰਾਵਨ ਨੀਚ ਮਹੀ ਚਹੁ ਕੋ ਗਿਹ ਬੀਚ ਗਏ ਬੰਧ
 ਬੀਰ ਸੁਨੇ ॥ ਬੀ ਸਹੁ ਹਾਥ ਬਿਖਾਚ ਗਹੇ ਰਿਸ ਮਾਨ ਮਨੇ ਦਸ ਸੀਸ ਪੁਨੇ ॥ ਨਾਕ ਕਟਿਯੋ
 ਜਿਨ ਸੁਪਨ ਖਾਕੁ ਤੇ ਤਿਹ ਕੇ ਦੁਖ ਦੇ ਖਲ ਗੋ ॥ ਰਾਵਲ ਕੋ ਬਨਿ ਕੋ ਪਲਮੇ ਤਿਹ ਕੀ ਘਰ ਨਿਛਲ
 ਕੈ ਹਰਿ ਲਿਯੋ ॥ ੩੫੧ ॥ ਮਹੀ ਚੋ ਦਾ ॥ ਅਦਰਾ ਛੰਦਾ ॥ ਨਾਥ ਅਨਾਥ ਸਨਾਥ ਕੀ ਭਿਕ
 ਰਿ ਕੈ ਅਤਿ ਮੋਹ ਪਾਕੁ ਰੇ ਆਏ ॥ ਭੁਓਨ ਭੰਡਾਰ ਅਕਟੀ ਬਿਕਟੀ ਪੁਛੁ ਆਜੁ ਸਬੈ ਪਰਿ ਬਾ
 ਰ ਸੁਹਾਏ ॥ ਦੇਕ ਰਿਜੋ ਰਿਕੋਰੇ ਬਿਨਤੀ ਸੁਨਿ ਕੇ ਸਿਪਨਾ ਬਬੁਰੇ ਜਿਨ ਮਨੇ ॥ ਸੀਰ ਪੁਬੀਰ ਸਹ
 ਅਵਤਾਰ ਤਿਨੈ ਤੁਮ ਮਾਨ ਸਕੋਨ ਪਛੋਨੇ ॥ ੩੫੨ ॥ ਮਨੇ ਹਰਿ ਛੰਦਾ ॥ ਰੇ ਸੁਭ ਰਿਯੋ ਸਬ ਅੰਗ
 ਜਰਿਯੋ ਮੁਖ ਰਕਤ ਕਰਿਯੋ ਜੁਗਨੈ ਨਤ ਚਾਏ ॥ ਭੂਲ ਗੋਹ ਮਰੇ ਸਠ ਬੋਲਨ ਮਾਨ ਸਦੈ ਅਵਤਾਰ
 ਰਜਨਾਏ ॥ ਮਾਤ ਕੀ ॥ ਏਕ ਗੀਥਾਤ ਕਹੇਤ ਜਿਤਾਤ ਪ੍ਰਣਾ ਬਨ ਬਾਸ ਨਿਕਰੇ ॥ ਭੇਦੇ ਉਦੀਨ
 ਅਧੀਨ ਜੁਗਿਯਾ ਕ ਸਿਕੋ ਭਿਗੋ ਸੀਰਾ ਆਨਿ ਹਮਾਰੇ ॥ ੩੫੩ ॥ ਜੈ ਨਹਿ ਜਾਤੁ ਤਹਾ ਕਹਤੇ ਸਨਿ
 ਤੇਰ ਜਟਾ ਕੋ ਜੂਟ ਪਟੈ ॥ ਕੰਚਨ ਕੋਟ ਕੇ ਉਪਰਿ ਤੇਰੁ ਰਿਤੇ ਹਿਨ ਦੀ ਸਰਬੀਚ ਭੂਥੈ ॥ ਚਿਤ
 ਚੇਰਾਤ ॥ ਬਸਾਤ ਕਛੂਨ ਰਿਸਾਤ ਚਲਿਯੋ ਮੁਨ ਬਾਤ ਪਛਾਨੀ ॥ ਰਾਵਨ ਨੀਚ ਕੀ ਮੀਚ
 ਅਧੋਗਾਤਿ ਰਾਘਵ ਪਾਨ ਪੁਰੀ ਸੁਰ ਸਾਨੀ ॥ ੩੫੪ ॥ ਕੰਚਨ ਕੋਟ ਹਰਣਾ ਬਨ ਕੋਰ ਪੁਬੀਰ ਬਬੀ

ਜਹ ਬੇਤੰਹ ਆਯੋ ॥ ਰਾਵਨ ਤੈ ਉਤਤੇ ਜੁਗੀ ਆਸੀ ਆਲੇ ਨਿਚ ਲਿਯੇ ਜਨਮੀ ਚੁਚਲਾਯੋ ॥ ਸੀਅ
 ਬਿਲੇ ਕਕਰੰ ਕਪੁਰਾ ਕਹੁ ਮੇਧਗੀ ਪ੍ਰਭਤੀ ਹਉ ਚਾਰੀ ॥ ਆਨਿ ਦਿਜੈ ਹਮੇ ਕੇ ਮ੍ਰਿਗ ਵਾਸੁ ਨਿਸ਼ੀ
 ਅਵਧੇ ਸਮੁਕੰਦ ਮੁਹਾਰੀ ॥ ੩੪ ॥ ਰਾਮ ਭਾਗੀ ਸੋਧੇ ॥ ਮਦਰ ਛੰਦਾ ॥ ਸੀਅ ਮ੍ਰਿ
 ਗਵਾ ਕਹੂੰ ਕੰਚਨ ਕੋ ਨਹੀ ਕਾਨਸੁ ਨਾ ਬਿਪਨੇ ਨ ਬਨਾਯੋ ॥ ਬੀਸ ਬਿਸੇ ਛੁਲਦਾ ਨ ਵੇਕੋ ਬਨ ਮੇਜਿ
 ਹਾਨਿ ਤੁਮੈ ਤੁਹ ਕਾਯੋ ॥ ਪਿਆਰੀ ਕੋ ਆਇ ਸਮੇਟਿ ਸਕੇ ਨਹਿ ਬਿਲੇ ਕਸੀ ਆਬਹੁ ਆਤਰ ਭਾਰੀ
 ਬਾਂਧਿ ਨਿਖੰਗ ਚਲੇ ਕਇ ਸੋ ਕਹਿ ਭ੍ਰਾਤ ਇਹ ਕਰਿ ਜੈ ਰਖਵਾਰੀ ॥ ੩੫ ॥ ਓਟ ਥਾਕਿ ਯੋ ਕਰਿ
 ਕੇਟਿ ਨਿਸਾਚਰ ਸੀਰ ਪੁਖ ਖਨਿ ਦਾਨ ਸੰਘਾਗਿਯੋ ॥ ਹੇਲ ਪੁਖੀ ਹਉ ਬਾਰਲੈ ਮੋ ਕਹੁ ਯੋ ਕਹਿ
 ਕੈ ਪੁਨਿਗ ਮਪੁਕਾਰਿਯੋ ॥ ਜਾਨ ਕੀ ਬੋਲ ਕੁਬੋਲ ਸੁਨਿਯੋ ਤਬ ਹੀ ਤਿਹ ਓਹ ਸੁਮਿਤ੍ਰ ਜਪ ਠਾਏ
 ਰੇਖ ਕਮਾਨ ਕੀ ਕਾਢਿ ਮਹਾ ਬਲ ਜਾਤ ਭਏ ਇਤਰਾਵਨ ਆਏ ॥ ੩੫ ॥ ਭੁਖ ਅਲੇਖ ਉਚ
 ਰਕੋ ਰਾਵਨ ਜਾਤ ਭੁਯੋ ਸੀਅ ਕੋ ਢਿਗਯੋ ॥ ਅਵਿਲੋਕ ਪਨੀਪਨ ਵਲ ਬਡੇ ਤਿਹ ਜਾਇ ਮਿਲੇ
 ਮਗੋ ਮੇਠ ਗਜਿਯੋ ॥ ਕਛੁ ਦੇਹ ਭਿਛਾ ਮ੍ਰਿਗ ਨੈਨ ਹੋਮੇ ਇਹ ਰੇਖ ਮਿਟਾਇ ਹੋਮੇ ਅਬਹੀ ॥ ਬਿਨ
 ਰੇਖ ਭਈ ਅਵਿਲੋਕ ਲਈ ਹਰਿ ਸੀਅ ਉਡਿਯੋ ਨ ਭੁਕੋ ਤਬ ਹੀ ॥ ੩੬ ॥ ਆਬਿਸੀ ਤਾਪੋ ਜ
 ਬੰਕਸ ॥ ॥ ਰਪੁਖੀ ਰਹੀ ਸੀਅ ਹੋਰਿ ਮਨੀ ॥ ਗਹਿ ਬਲ ਮਿਲਾ ਸਿਤ ਸਾਜਿ ਪਨੀ ॥ ਚਹੂੰ
 ਰਸਿ ਧਾਰ ਨਿਹਾਰ ਢਿਰੇ ॥ ਛੁਤ ਉਪਰਿ ਸੀਰ ਪੁਰਾਜ ਗਿਰੇ ॥ ੩੬ ॥ ਲਪੁਖੀ ਰਉਣਾਇ
 ਸੁਅੰਕ ਭਰੇ ॥ ਮੁਖ ਪੇਛ ਤਬੋ ਬਚਨ ਉਚਰੇ ॥ ਕਸ ਅਪੀਰ ਪਰੇ ਪ੍ਰਭੁ ਪੀਰ ਪਰੇ ॥ ਸੀਅ ਜਾਇ
 ਕਹਾ ਤੋ ਸੋ ਪਕਰੇ ॥ ੩੬ ॥ ਉਟਿਨਾ ਢਿਭਏ ਢਿਰਿ ਭੂਮਿ ਗਿਰੇ ॥ ਪਹਿਰੇ ਕਕੋਲੈ ਢਿਰਿ ਪਨ
 ਢਿਰੇ ॥ ਤਨ ਚੇਤ ਸੁਚੇਤ ਉਟੇ ਹਰਿਯੋ ॥ ਰਨ ਮੰਡਲ ਮੰਧਿ ਪਰਿਯੋ ਭਟਾਜਿਯੋ ॥ ੩੬ ॥ ਚਹੂੰ
 ਰਪੁਕਾਰ ਬਕਾਰ ਥਕੇ ॥ ਬਾਪੁ ਭ੍ਰਾਤ ਭਏ ਬਹੁ ਭਾਂਤਿ ਝਰੇ ॥ ਉਡਿ ਕੈ ਪੁਨਿ ਪਾਤਸਨ ਨ ਗਏ ॥
 ਜਲੁ ਜੀਤ ਸਬੈ ਜਲੁ ਛਾਰ ਭਏ ॥ ੩੬ ॥ ॥ ਬੀਰ ਹੀ ਜਿਹ ਓਹ ਸੁਦਿਸਾ ਟਿਕਰੇ ॥ ਛੁਲ ਛੁਲ
 ਪਲਾਸ ਅਕਾਸ ਜਰੇ ॥ ਕਾਰਿ ਸੋ ਪਰਿਜੇਨ ਛੁਵੰਤ ਭਈ ॥ ਕਚ ਬਾਸਨ ਜਿਯੋ ਪਕ ਛੁਟ ਗ

ੲੀ॥ ੩੬੫॥ ਜਿਹੂ ਮਥਲੀ ਪਰਗਾਮ ਫਿਰੇ ॥ ਦਵਜਿਯੋ ਜਲ ਪਾਤ ਪਲਾਸ ਗਿਰੇ ॥ ਤੁਇਆ ੧੦੨
 ਸੁਆਰੁ ਦੇਨੇ ਨੜੀ ॥ ਜੇਨੇ ਤਾਤਤ ਵਪਰ ਬੁਦ ਪਰੀ ॥ ੩੬੬॥ ਤਨਰਾ ਪਵ ਭੋਟ ਸਮੀਰ ਜਰੀ ॥ ਮ
 ਤਾਜਿ ਪੀਰ ਸੋਰੇ ਵਰਮਾ ॥ ਏਵਰੀ ॥ ਨਹਿ ਤੋਰ ਥਲੀ ਸੋਤ ਪਰਗੇ ॥ ਜਲ ਜੀਤ ਪਰ ਤੁਇ ਦੋਹੇ ॥ ੩
 ੬੭॥ ਇਤ ਫੁਫ ਬਨੈ ਰਪੁ ਨਾਥ ਫਿਰੇ ॥ ਉਤਰਾ ਵਸਾਨਿ ਜਟਾਉ ਪਿਰੇ ॥ ਰਨੇ ਫੁਰੇ ਰੋਣੀ ਪਗੈ
 ਨਭਾ ਜਿਯੋ ॥ ਉਰਿ ਪੰਛਗਏ ਪੈਨ ਪੰਛਤ ਜਿਯੋ ॥ ੩੬੮॥ ਚਰੀ ਛੁਦਾ ॥ ਪਛਰਾ ਜਗਵਨ
 ਮਾਰਿ ਕੈਰਾ ਪੁਰਾਜ ਸੀਤ ਹਿਲੈ ਰਾਯੋ ॥ ਨਭ ਚਰਖੇ ਗਨਿਹਾਰ ਕੈ ਸੁਜਟਾ ॥ ਮਸੀਦੇ ਸਦਯੋ
 ਤਬਰਾ ਮਜਨਰੇ ਬਲੀ ਸੀਅਸਤਿ ਰਾਵਨ ਹੀਰ ਹੀ ॥ ਹਨਵੰਤ ਮਾਰਗਿ ਮੇਮਿਲੇਤ ਬਮਿਰ
 ਤਾਤਿ ਹੋ ਸੈ ਕਰੀ ॥ ੩੬੯॥ ਤਿਨ ਆਨਿ ਸੀਰ ਪੁਰਾਜ ਕੇ ਕਪਰਾਜ ਪਾਇਨ ਰਾਹਿਯੋ ॥ ਤਿਨ
 ਬੋਠਿ ਗੋਪੈ ॥ ਇਕੜ ਇਕੜਾ ਤਿਮੰ ਰਾਬਿ ਚਾਰਿਯੋ ॥ ਕਪਬੀਰ ਪੀਰ ਸਪੀਰ ਕੇ ਭਟ ਬੀਰ ਮੰਤ੍ਰ ਉ
 ਚਾਰ ਕੋ ॥ ਅਪਨਾ ਇਸੁ ਗਿਵੇ ਕੇ ਚਲੇ ਕਪਰਾਜ ਬਾਲ ਸਿਪਾਹ ਕੋ ॥ ੩੭੦॥ ਇਤ ਰਾਜ ਬ
 ੭੧॥ ੬॥ ਸਮਾਪਤ ਹਾ ॥ ॥ ਅਥਿਹ ਨੁਮਾਨੇ ਸੋਧੇ ਪਠਨੀ ॥ ॥ ਚੰਚਰੀ ਛੁਦਾ ॥ ॥ ਦਲ
 ਬਾਟ ਚਾਗਾ ਦੇ ਸਲੋਕ ਪਠਿਯੋ ਹਨਵੰਤ ਲੋਕ ਪਠੇ ਦਏ ॥ ਲੈ ਮੁੰਦ ਕਾਲ ਪਿਥਾਰ ਪੈ ਜੋਗ ਸੀਅਹੁ
 ਤੀਤ ਹਜਾਤ ਭੋ ॥ ਪੁਰਿ ਜਾਗਿ ਅੰਛ ਕੋ ਮਾਰਿ ਕੈ ਬਨਟਾਰ ਕੋ ਫਿਰਿ ਆਯੋ ॥ ਕ੍ਰਿਤ ਚਾਗੇ ਅਸੁ
 ਹੋ ਕੇ ਸਬਰਾ ਮਤੀਰ ਜਤਾਯੋ ॥ ੩੭੧॥ ਦਲ ਜੋਗ ਕੋ ਰਕੋਰੇ ਲੈ ਬਰੁ ਪੋਰੇ ਰਸ ਬੈਚ ਲੈ ॥ ਰਾ
 ਮ ਚੰਦ ਸੁਗੀਵ ਲਛਮਨ ਅਉਰ ਸੂਰਬਲੇ ਕੁਲੋ ॥ ਜਾਮਵੰਤ ਸੁਖੇਨ ਹਨਵੰਤ ॥ ਗਿਦਕੇ ਸਗੀ
 ਕਪ ਪੂਤ ਜੂਥ ਪਜੂਥ ਲੈ ਉਮਰੇ ਚਹੀ ॥ ਦਿਸਕੈ ਝਰੀ ॥ ੩੭੨॥ ਪਟ ਬਾਰ ਪਰਾਜ ਕੇ ਦੁਰ ਬਾਟਲਾ
 ਪਗਏ ਜਬੈ ॥ ਦੂਤ ਦੇਤ ਨਕੇ ਹਤੇ ਤਬ ਦਵਰਾ ਵਨ ਪੇਗਏ ॥ ਰਨ ਸਾਜ ਬਾਜ ਸਬੈ ਕੋਰੇ ਇਕ
 ਬੋਨਤੀ ਮਮਾਨੀਯੋ ॥ ਗਰੂਲੀ ਕਈਕ ਸਭਾਰੀਯੋ ॥ ਪੁਬੀਰ ਆਗਾ ਮਜਾਨੀਯੋ ॥ ੩੭੩॥
 ਧੂਮ ਅਛ ਸੁਜਾਬ ਮਾਲ ਬੁਲਾਇ ਬੀਰ ਪਠੇ ਦਏ ॥ ਸੋਰੇ ਕੋਰੇ ਰਕੋਰੇ ਰਕੇ ਜਹਰਾ ਮਥੇਤ ਹਜਾ
 ਤ ਭੋ ॥ ਰੇ ਸਕੋ ਹਨਵੰਤ ਬਾਪ ਰੇ ਪਾਵ ਪਹਾਡੀ ਪੀ ॥ ਜੂਝਿ ਝੂਮਿ ਗਿਰਿਯੋ ਬਲੀ ਸੁਰੇ ਲੋਗ
 ਮਾਂਝੀ ਬਿਹਾਰੀਯੀ ॥ ੩੭੪॥ ਜਾਬ ਮਾਲ ਭਿਰੇ ਕਛੂ ਪੁਨਿ ਮਾਰਿਯੋ ॥ ਸੋਕੈ ਲਏ ॥ ਭਾਜਿ ਕੀਨ

ਪ੍ਰਦੇਸਲੀਕਸੀਦੇਸਰਾਵਨਕੋਦਏ। ਧੂਮਾਛਸੁਜਾਬਮਾਲਦੁਹੰਨਰਾਘਵਜੁਹੋਰੇ। ਹੋਕਛੁਪ
 ਕੁਕੇਰੀਏਸੁਕਮੰਤ੍ਰਾਵਤਸੋਕੋਰੇ॥ ੩੭੫॥ ਘੋਖਤੀਰਾਮਕੰਪਨੈਦਲਸੰਗਦੈਸੁਪਠੈਦਯੋ। ਸੁ
 ਤਭਾਂਤਬਜੇਬਜੀਤਨੰਦਗਾਂਦਪੁਰੀਭਯੋ॥ ਅਰਿਧਾਇਆਦਿਪ੍ਰਸਤਤੇਇਹਭਾਂਤਿਮੰਤ੍ਰ
 ਬਿਚਾਰਿਯੋ। ਸੀਅਦੇਮਿਲੇਰਾਘੁਰਾਜਕੋਕਸਰੇਸਰਾਵਸੰਭਾਰਿਯੋ॥ ੩੭੬॥ ਛੁਪੇਛੁਪੇ॥
 ਝਲਹਲੀਤਤਰਵਾਰਬੰਜਤਬਜੀਤਮਹਾਪੁਨਿ। ਘੜਹੜਤਖਹਿਖੇਲਪਿਆਨਤਜਿਪਰ
 ਤਰਵਧਮੁਨਿ। ਇਕਇਕਲੈਚਲੇ। ਇਕਿਤਨਇਕਅਰੁਝੇ॥ ਅੰਧਉਧਪਾਰਿਗਈਹਥੁ
 ਅਰੁਮੁਖਨਸੁਝੇ॥ ਸਾਮੁਹੀਅਸੁਰਸਾਵੰਤਸਬਫਉਜਗਜਨਮੰਗਦਸਮਰਾ। ਜੈਸਦਨਿ
 ਨੰਦਬਿਹਦਹੁਅੰਧੁਨਜੰਪਤਸੁਰਪੁਰਾਮਮਰਾ॥ ੩੭੭॥ ਇਤਅੰਗਦਜੁਵਰਾਜਦੁਤੀਅਰਿ
 ਸਬੀਰਾਅਕੰਪਨਾਕਰਤਾਬਿਸਟਸਰਧਾਰਤਜਤਨਹੀਨੈਕਅਯੋਧਨਾਹੱਥਬੱਥਮਿਲਿ
 ਲੁਥਾਬਿਥੁਥਗੀਅਹਾੜੀ। ਧੂਮਘਾਇਅਘਾਇਬੀਰਬੀਕੜੇਬੱਥਾੜੀ। ਪਿਖੰਤਬੈਠੇ
 ਬਿਬਾਨਬਰਧੀਨਿਧੀਨਿਜੰਪਤਾਮਰਾ। ਭਵਭੂਤਭਾਵਿਖਭਵਾਨਮੇਅਬਿਲਗਲਖਿਯੋ
 ਨਾਮਸਸਮਰਾ॥ ੩੭੮॥ ਕਹੂੰਮੂੰਤੁਪਿਖੀਅਹਿਕਹੂੰਕੁਕੁੰਤੁਪਰੇਧਰਾ। ਕਿਤਹੀਜੰਘਤਰ
 ਫੰਤਕਹੂੰਉਛਰੀਤਉਛਾਬਿਕਗਾਭਰਤਪੰਤਧੇਚਰੀਕਹੂੰਚਾਵੰਤੁਚਿਕਾਰੇ॥ ਕਿਲਕਤਕ
 ਤਹੀਮਸਾਨਕਹੂੰਭੈਰਵਭੁਕਾਰੇ॥ ਇਹਭਾਂਤਿਬਿਜੇਕਪਕੀਭਈਹਦਿਯੋਅਸੁਰਾ
 ਵਟਤਣਾ। ਭੈਦੰਗਾਅਭੰਗਾਭੁਗੇਹਠੀਗਹਿਗਹਿਕਰਿਵੰਤਤ੍ਰਿਣਾ॥ ੩੭੯॥ ਉਤੈਰਾਵਣੇ
 ਦੂਤਜਾਇਹਤਬੀਰਸੁਨਯੋ॥ ਇਤਕਪਪਤਿਅਰੁਗਾਮਦੂਤਾਅੰਗਦਹਿਪਠਯੋ। ਕਹੂੰ
 ਤੱਥਤਿਹੱਥਗੱਥਕਰਤੱਥਸੁਨਯੋ॥ ਮਿਲਹਦੇਹੁਜਨਕੀਕਾਲਨਤਹੁਤੁਹਿਅਯੋ।
 ਪਗਭੇਟਚਲਤਭਯੋਬਾਲਸੁਤਪਿਸਟਪਾਨਰਾਘੁਬਰਧਰੇ॥ ਭੁਰਿਅੰਕਪੁਲਕਤਨਪ
 ਸਾਜਿਯੋਭਾਂਤਿਅਨਿਕਾਅਸਖਕਰੇ॥ ੩੮੦॥ ਪਿਤੁਉਤਰਸੰਤਾਦੁ॥ ਛੁਪੇਛੁਪੇ॥
 ਦੇਹੁਸੀਆਦਸਕੰਧਛਾਹਿਨਹਿਦੇਖਨਪੈਯੋ। ਲੀਕਛੀਨਲੀਜਹੈਲੀਕਲਖਿਜੀਤਨਜੈ
 ਰੇ॥ ਕੁਧਬਿਖੇਜਿਓਯੋਰਪਿਖਿਕਧਰੁਧਮਦੈਰੇ॥ ਧਾਮਸਹਿਤਕਪਿਕਰਕਾਜਮਿਗ

ਸਿਆਰਖਵੈਹੈ॥ ਜਿਦਿਕੁਰਸੁਗਰਬਗਵਾਇਘਟੇਰਾ॥ ਬਸੇਕਰੇਸਰਬਾਪਰਗਰਬਸੁ॥ ੧੦੩
 ਮੁੜਮਤਗਰਬਾਮਸੁਏਕਿਨਮਾਰਿਧੈਦੀਨਨਗ॥ ੩੮੧॥ ਅਗਨਪਾਕਕਰਿਕਰੈਪਵਨਮੁਰਬਾ
 ਰਬੁਹਾਰੈ॥ ਚਵਰਚੰਦਮਾਪਰੈਸੁਰਛੁੜਹਿਸਿਰਛੁਰੈ॥ ਮੰਦਲਛਮੀਪਿਆਵੈਤਬੇਦਮੁਖ
 ਬਹਮਉਚਾਰਤਾ॥ ਬਰਨਬਾਗਨਿਤਕੁਰੈਦੇਵਕੁਲਸਰਬਜੁਹਾਰਤਾ॥ ਨਿਜਕਹਤਸੁਬਲਦਾਨ
 ਵਪੁਬਲਦੈਤਪਨਦੰਛਮੋਹਕਰਾ॥ ਵੈਜੀਤਜੁਪਤੇਜਾਹਿਗੋਕਹਾਦੇਇਤੇਦੀਨਨਗ॥ ੩੮੨॥
 ਕਹਿਹਾਰਿਯੋਕਪਕੋਟਿਵੈਈਤਪਤਿਏਕਨਮਾਨੀ॥ ਉਠਤਪਾਵਰੁਪਿਓਸਕੁਮੱਧਿਸੁਅਤਿ
 ਮਾਨੀ॥ ਥਕੇਸਕਲਅਸੁਰਾਰਪਾਇਕਿਨਪੁੰਨਉਚੰਕਿਯੋ॥ ਗਿਰਿਪਰਨਮੁਰਛੁਇਬਿਮ
 ਨਦਾਨਵਦਲਥਕਿਯੋ॥ ਲੈਚਲੀਯੋਬਭੀਛਨਕੁਤਤਿਹਬਾਲਪੁੰਰੂਪਮਰਬਨਾਕੁਟ
 ਹਟਕਬਿਕਟਤਿਹਨਾਸਵੇਚਲਿਆਯੋਤਜਿਹਮਰਣਾ॥ ੩੮੩॥ ਕਹਿਬੁਲਿਯੋਲੀਕੇਸਤੁ
 ਹਿਪੁਕੁਰਜੀਵਲੋਚਨਾ॥ ਕੁਟਲਅਲਕਮੁਖਛਕੇਸਕਲਸੀਤਨਦੁਖਮੋਚਨਾ॥ ਕੁਪੇਸਰ
 ਬਕਪਿਰਾਜਬਿਜੈਪਹਿਲੀਰਣਚਖੀ॥ ਫਿਰੇਲੰਕਗੜ੍ਹਪੇਰਿਦਿਸਾਦਛੁਣੀਪਰਖੀ
 ॥ ਪੁਕੁਕਰੈਬਭੀਖਨਲੰਕਪਤਿਸੁਦੀਬਾਤਰਾਵਦਾਪਰਣਾ॥ ਸੁਪਮੱਤਿਤਬਬਿਸਰਤਕੁ
 ਈਗਿਰੀਪਰਦਪਹੋਇਬਿਮਣਾ॥ ੩੮੪॥ ਮੰਦੇਵਰਾਗਾਚਾ॥ ॥ ਉਟੀਕੁਟਿਛੰਦਾ॥ ॥
 ਸੂਰਬੀਰਾਸਜੋਘੋਰਬਾਜੇਬਜੇਕੁਜਕੀਤਾਸੁਟੇਰਾਮਆਏ॥ ਬਾਲਮਾਰਿਯੋਬਲੀਸਿ
 ਧਪਾਇਯੋਜਿਨੈਤਾਹਿਸੈਬੈਰਕੋਸੇਰਚਾਏ॥ ਬਿਰਾਪਜੀਤਿਯੋਜਿਨੈਜੀਤਮਾਰਿਓਉ
 ਨੈਰਾਮਅਵਤਾਰਸੇਈਸੁਹਾਏ॥ ਦੇਮਿਲਉਜਾਨਕੀਬਾਤਹੈਸਿਆਨਕੀਚਾਮਕੇਦਾਮਕਾ
 ਹੋਚਲਾਏ॥ ੩੮੫॥ ਰਾਵਣਕਾਚਾ॥ ॥ ਬਿਪੁਰਸੈਨਾਸੋਜੋਘੋਰਬਾਜੇਬਜੇਕੋਟਿਜੋਧਾ
 ਗਜੇਆਨਿਨੇਰੇ॥ ਸਾਜਸੋਜੋਹਸਿਭੂਹਸੈਨਾਸਥੈਆਜੁਮਾਰੇਤਹੈਦ੍ਰਿਸਟਿਤੇਰੇ॥ ਇਦ੍ਰਜ
 ਤੇਕੋਰੇਜੰਛੁਰੀਤੇਪਨਿਨਾਰਿਸੀਤਾਬਰੇਜਿਨੁਪੈ॥ ਸੂਰਗਪਾਤਾਲਆਕਾਸਜੁਆਲਾਜੇਰੇ
 ਬਾਚਹੈਰਾਮਕਾਮੋਹਕੂਪੈ॥ ੩੮੬॥ ਮੰਦੇਵਰਾਗਾਚਾ॥ ॥ ਤਾਰਕਾਜਾਤਹੀਘਾਤਕੀਨੀਜਿ
 ਨੈਅਉਰਸੁਬਾਹਿਮਰੀਚਮਾਰੇ॥ ਬਿਯਾਪਬਧਿਯੋਖਰਦੁਖਣਖੇਤਬੈਏਕਹੀਬਾਦਸੇਬ

ਲਤਾਰੇ ਧੂਮਾ ਛਾਏ ਜੋ ਜਾਬ ਮਾਲੀ ਬਲੀ ਪਾਵਹੀ ਟੰਕ ਰਿਯੋ ਜੁਪ ਜੋ ਕੈ ਆ ਰਿਯੋ ਤੇ ਹਿ
 ਜੀ ਸਿਖਾਰ ਕੇ ਸਿਧਾ ਜਿਉ ਲੇਹ ਗੇ ਲੀ ਕ ਕਉ ਡੰਕ ਦੇ ਕੈ ॥ ੩੮੦ ॥ ਹਾਵੁਣ ਬਾਚਾ ॥ ਆਚਉ ਰਚ
 ਵੀ ਕਰੀ ਛਤ੍ਰ ਸੁਰੰਧਰ ਬੇਦ ਬ੍ਰਹਮਾਰੀ ਦੁਆਰ ਮੇਰੇ ਪਾਕ ਪਾਵਕ ਕਰੀ ਨੀਹ ਬਰਦ ਭੁਜੰਛ
 ਬਿਦਿਆ ਪਰੀ ਕੀ ਨਚੇਰੇ ॥ ਅਰਬ ਖਰਬ ਪੁਰੰਚਰ ਬਸਰ ਬੀ ਕਰੀ ਦੇਖ ਕੇ ਸੇ ਕਰੇ ਬੀਰ ਖੇਤੀ ॥
 ਚਿਕ ਹੇਰਾ ਵਡਾ ਫਿਕ ਹੇ ਫਿਕ ਹੀ ਨਾਚੇ ਬੀਰ ਬੈਤਾਲ ਪੇਤੀ ॥ ੩੮੧ ॥ ਮੀਦੇ ਵਡੀ ॥ ਭਾਸ
 ਨੇ ਜੇ ਫੁਲੈ ਘੋਰ ਬਾਜੇ ਬਜੇ ਗਮ ਲੀ ਨੇ ਦਲੈ ਆਨਿ ਫੂਕੇ ਬਾਨ ਹੀ ਪੁਤਾ ਚਿਕਾਰ ਅਪਾਰੰਕ
 ਰੀ ਮਾਗ ਮਾਰੰ ਚਤੁਰ ਕੂਕੇ ਭੀ ਮਭੇ ਹੀ ਬਜੇ ਜੀ ਗਜੇ ਪਾਗ ਜੇ ਬਾਨ ਚਾਪੇ ਚਲੈ ਜੂਲੈ ਬਾਤ
 ਕੋ ਮਾਨੀ ਐਘਾਤ ਪਹਿਚਾਨੀ ਏਰਾ ਵਹੀ ਦੇਹ ਕੀ ਸਾਂਤ ਤਉ ਲੈ ॥ ੩੮੨ ॥ ਘਾਟ ਘਾਟੈ ਰੂਕੇ
 ਬਾਟ ਬਾਟੈ ਤੁਪੈ ਐਠ ਬੈਠੇ ਕਹਾ ਗਮ ਆਏ ॥ ਖੋਰ ਹਰਾਮ ਹੀ ਫਕੀ ਆਖਿ ਤੇ ਚਾਮ ਕੇ ਜਾ
 ਤ ਕੈ ਸੇ ਚਲਾਏ ॥ ਹੇ ਇੰਗੋ ਖੁਆਰ ਬਿਸੀ ਅਰਖਾਨ ਤੁਰਾ ਬਾਨ ਹੀ ਪੁਤ ਜੈ ਲੈ ਨਗ ਸਿਧੈ ॥
 ਲੀ ਕੋ ਕੋ ਛਾਡਿ ਕੋ ਕੋ ਰੋ ਕੋ ਛਾਪ ਕੈ ਆਸੁ ਹੀ ਪੁਤ ਲੈ ਘਾਸ ਰੁਜ ਹੋ ॥ ੩੮੩ ॥ ਹਾਵੁਣ ਬਾਚਾ ॥
 ॥ ਬਾਵਹੀ ਗੰਡੁ ਕਿਆ ਭਾਂਡੁ ਬਾਤਾ ਬਕੈ ਰੰਕ ਸੇਰਾ ਮਕਾਛੇ ਰਾਸਾ ॥ ਕਾਛੇ ਹੋ ਬਾਸ ਦੇ ਬਨ
 ਬਾਜੀ ਗਹੀ ਦੇਖ ਹੋ ਆਜੁ ਤਾ ਕੇ ਤਮਾਸਾ ॥ ਬੀਸ ਬਾਹੀ ਧਰੀ ਸੀਸ ਦਸਿ ਘੀ ਸਿਰ ਮੈ ਨ ਸੀਤੁ
 ਹਿਰੈ ਸੀਰਾ ਮੇਰੇ ॥ ਭਾਜ ਜੈ ਪੈ ਕਹਾ ਬਾਟ ਪੈ ਹੋ ਊਰਾ ਮਾਰਿ ਹੋ ਬਾਜ ਜੈ ਸੇਬ ਟੇਰੇ ॥ ੩੮੪ ॥ ਏ
 ਕ ਏਕੀ ਹਿਰੈ ਤੂਮ ਤੂਮ ਮਰੈ ਆਪ ਆਪੀ ਗਿਰੈ ਹਾਕਮਾਰੇ ॥ ਲਾਗੀ ਜੈ ਹੋਤ ਹਾਂ ਭਾਜ ਜੈ ਪੈ ਜ
 ਹਾ ਫੂਲ ਜੈ ਪੈ ਕਹਾ ਤੈ ਉਬਰੇ ॥ ਸਾਜ ਬਾਜੇ ਸਬੈ ਆਜੁ ਲੈ ਹਉ ਤਿਨੈ ਗਜੁ ਕੈ ਜੈ ਕਰੈ ਆਜੁ ਮੇ
 ਸੀ ॥ ਬਾਨਰ ਛੈ ਕਰੇ ਗਮ ਲਛੈ ਹੋਰੇ ਜੀ ਤੋਹੋ ਰੋ ਤੋ ਆਨ ਤੋ ਸੇ ॥ ੩੮੫ ॥ ਕੋਟਿ ਬਾਤੈ ਹਨੀ ਏ
 ਕ ਕੈ ਨਾਸੁ ਨੀਕੋ ਪਾਤੁ ਹੀ ਪੁਨੀ ਪੁੰਤ ਪਠੈ ॥ ਏਕ ਨਗੰਤ ਦੇਵਾਂਤ ਦੂਜੇ ਬਲੀ ਭੂਮ ਕੀ ਪੀਰ ਟੰਬੀ
 ਹਡਿਠੇ ॥ ਸਾਰ ਭਾਰੀ ਪਰੇ ਪਾਰ ਪਾਰੀ ਬਜੀ ਕ੍ਰੋਹ ਕੈ ਲੋਹ ਕੀ ਛਿਟ ਛੁਟੈ ॥ ਘਾਇ ਭੁੱਕ ਭੁੱਕ ਕਰੈ
 ਰੂਪੁ ਕਪੁੱਕ ਪਰੈ ਬਿਥਰੀ ਲੁਥ ਸੇ ਲੁਥ ਲੁਟੈ ॥ ੩੮੬ ॥ ਪੰਤੁ ਜੁਗਟ ਭਰੇ ਸੰਦ ਦੇਵੀ ਕਰੈ ਨਦ
 ਭੁੰਦੇ ਰੋ ਰੋਤੀ ਤਗਾਵੈ ॥ ਕੁਤਾ ਮੈ ਪੈਤੁ ਬੈਤਾਲ ਬੀਰ ਬਲੀ ਮਾਸ ਮਹਾਰਤਾ ਤੀ ਬਜਾਵੈ ॥

ਜੱਛੁਗੀਧਬਐਸਰਬਾਬਿਦਿਆਧਰੀਮਧਿਅਕਾਸਰਾਇਐਸਦਦੇਵੀਲੁਥਾਬਿਥੁਥਰੀ ੧੦੪
ਹੁਹਕੁਰੀਭਰੀਮਾਚਿਯੰਜੁਪਅਨੁਪਤੇਵੀ॥੩੯੪॥ਸੰਗੀਤਛੁਪੇਛੰਦਾ॥ ॥ਕਾਗੜਦੀਕੁਪਿਯੋਕੀਕਰਕ
ਬਾਗੜਦੀਬਾਜਨਰਦਬਜੀਆਤਾਗੜਦੀਤੇਗੜਲਹਲੀਗਾਗੜਦੀਜੇਪਾਗਲਗ
ਜੀਆਸਾਗੜਦੀਸੁਗਸਾਮੁਹੇਨਾਗੜਦੀਨਾਰਦਮੁਨਿਨਾਚੋਯੋਬਾਗੜਦੀਬੀਰਬੈਤਾ
ਲਾਗੜਦੀਆਰਣਰੰਗਗਚੋਯੋਸੀਸਾਗੜਦੀਸੁੰਬਟਨਚੇਸਮਰਫਾਗੜਦੀਛੁਕ
ਛੁਕੀਅਰਕੋਯੋਸੀਸਾਗੜਦੀਸਮਏਸੰਕੁੜੇਛੁਕਪਤਿਫਿਰਫਿਰਪਰੈ॥੩੯੫॥ਛਾਗੜ
ਦੀਛੁਕਾਛਿਕਰੀਗਾਗੜਦੀਰਣਗਿੰਧਰੰਕੋਲਾਗੜਦੀਲੁਥਾਬਿਥੁਥਰੀਬਰਖਤਬਾਦੜ
ਗੜਦੀੜਲਮੱਲਤਕ੍ਰਿਪਾਣੀਗਾਗੜਦੀਗੰਜਿਸੀਜੁਰੈਕਾਗੜਦੀਕਛੇਕਿਕਾਣੀਬੀਬ
ਗੜਦੀਬਹੁਤਬੀਰਨਸਿਰਨਤਾਗੜਦੀਰਮੰਕਿਤੇਰੀਕੜੀਆਝੜਾਗੜਦੀੜਟਕਦੇ
ੜੜਸਮੇੜਲਮਲੜਕਿਥਿਜੁਲੜੜੀਆ॥੩੯੬॥ਨਾਗੜਦੀਨਰਾਤਕਗਿਰਤਦਾਗ
ਦੀਦੇਵਾਂਤਕਪਾਯੋਜਾਗੜਦੀਜੁਪਕਰਤਤੁਮਲਸਾਗੜਦੀਸੁਰਲੋਕਸਿਧਾਯੋਦ
ਗਦੀਦੇਵਰਹਸੀਤਾਗੜਦੀਅਸੁਰੰਰਣਸੇਰੀਸਾਗੜਦੀਸਿਧਸਰਸੀਤਨਾਗੜ
ਨਚਤਤਜਿੰਜੇਗੀਖੀਖਾਗੜਦੀਖਰਯਤਭਏਪਾਪਤਖਲਪਾਗੜਦੀਪੁਹਪਰਾਹਤਅ
ਮਗਜੀਜਾਗੜਦੀਸ਼ਗਲਜੈਜੈਜਪੇਸਾਗੜਦੀਸੁਰਪੁਰਹਿਨਾਰਨਗ॥੩੯੭॥ਗਾਗੜ
ਦੀਗਵਦੈਸੁਣਿਯੋਸੁਣਿਯੋਸਾਗੜਦੀਦੇਊਸੁਤਰਣਜੁਝੈਬਾਗੜਦੀਬਹੁਗਿਰੈਆਗ
ੜਦੀਆਹਵਹਿਅਰੂੜੋਲਾਗੜਦੀਲੁਥਾਬਿਥੁਥਰੀਚਾਗੜਦੀਚਾਵੰਡਾਚਿਕਾਰੀਨਾ
ਗੜਦੀਨਾਦਭਏਗੋਦਕਾਗੜਦੀਕਾਲੀਕਿਲਕਾਰੀਭੰਡਾਗੜਦੀਭੁਖੰਕਰਜੁਪਭਯੋ
ਜਾਗੜਦੀਜੁਗਟਜੁਹਜਰੀਯੀਕੀਕਾਗੜਦੀਕਿਲਕਤਕੁਹਕਰਪਾਗੜਦੀਪੰਡਸੇਦ
ਤਭਰੀਯੀ॥੩੯੮॥ਸੰਗੀਤਛੁਪੇਛੰਦਾ॥ ॥ਸੰਗੀਤਛੁਪੇਛੰਦਾ॥ ॥ਪਾ
ਗੜਦੀਪੁਹਸਤਪਠਿਯੋਦਾਗੜਦੀਦੈਕੈਦਲਅਨਗਨਾਕਾਗੜਦੀਕੀਪਕੂਅਊਠੀਬਿ
ਗੜਦੀਬਾਜੀਨਖਰੀਅਨਤਨਾਨਾਗੜਦੀਨੀਲਤਿਹਿਝਿਝਿਯੋਭਾਗੜਦੀਗਹਿਭੂ

ਮਾਛੁਰੀਆ ਸਾਗੜ੍ਹ ਦੀ ਸਮਰਹਰ ਕਾਰਕੁਯੇ ਦਾਨ ਵਦਲਕੁਰੀਆ ਪਪਿਧਾਗੜ੍ਹ ਦੀ
 ਘਾਇਕੁੰਕੁੰਕਕਰਤ ਤਾਗੜ੍ਹ ਦੀ ਹੁਹਿਰਦਰੀ ਗਬਹਿ ॥ ਜੀਜਾਗੜ੍ਹ ਦੀ ਜਮਜੁੰਗਦਜ
 ਪੇਕਾਗੜ੍ਹ ਦੀ ਕਕਕਰਕਹਿਕਕਹਿ ॥ ੪੮੯ ॥ ਪਾਗੜ੍ਹ ਦੀ ਪਹਸਤਜੁੰਤ ਤਲਾਗੜ੍ਹ ਦੀ
 ਚਲਿਯੇ ਅਪਦਲਾ ਭਾਗੜ੍ਹ ਦੀ ਭੁਮਭੁੰਗੜ੍ਹ ਦੀ ਕੀਪੀ ਅਦੇਈ ਜਲਥਲਾ ॥
 ਨਾਗੜ੍ਹ ਦੀ ਨਾਦਨਿਹਨਾ ਦਭਾਗੜ੍ਹ ਦੀ ਰਦਭੇਰਭੁੰਕਰਾ ॥ ਬਾਗੜ੍ਹ ਸੁੰਗਾਝਲਹਲਤ
 ਚਾਗੜ੍ਹ ਦੀ ਚਮਕੰਤਚਲਤਸਗਾਖੰਖਾਗੜ੍ਹ ਦੀ ਖੜਗਖਿਮਕਤਖਹਿਤਚਾਗੜ੍ਹ ਦੀ
 ਟਕਤਾਚਨਗੈਕਦੇ ॥ ਠੰਠਾਗੜ੍ਹ ਦੀ ਠਾਟਠਟਕਰਮੇਨੇ ਠਾਗੜ੍ਹ ਦੀ ਠਟਕਠਠਿਆਰਕਰੈ ॥
 ੪੯੦ ॥ ਢਾਗੜ੍ਹ ਦੀ ਢਾਲਢੁਢਲਤ ਬਾਗੜ੍ਹ ਦੀ ਰਣਬੀਰ ਬਬੰਕਹਿ ॥ ਆਗੜ੍ਹ ਦੀ ਇਕ
 ਲੋਚਲੋ ਇਕਕਹਿਉਚਕਹਿ ॥ ਤਾਗੜ੍ਹ ਦੀ ਤਾਲਤੰਬੁਰੇ ਬਾਗੜ੍ਹ ਦੀ ਰਣਬੀਰ ਸਬੰਯੋ
 ਸਾਗੜ੍ਹ ਦੀ ਸੀਖਕੇਸਬਦਗਾਗੜ੍ਹ ਦੀ ਗੈਰਵਾਲਗੰਜੋ ॥ ਪੀਧਾਗੜ੍ਹ ਦੀ ਪਰਣਪੜ੍ਹਾ
 ਕਪਰਤਚਾਗੜ੍ਹ ਦੀ ਚਕਤਾਚਿਤਮਹਿਅਮਗਾਪਪਿਧਾਗੜ੍ਹ ਦੀ ਪੁਹਪਬਰਖਾਕਰਤਜਾਗੜ੍ਹ
 ਦੀ ਜੰਢੁਗੀ ਪ੍ਰਬਬਰਾ ॥ ੪੯੧ ॥ ਝਾਗੜ੍ਹ ਦੀ ਝੂਝੁਟਗਿਰੈ ਮਾਗੜ੍ਹ ਦੀ ਮੁਖਮਾਰਉਚਾ
 ਹਹਿ ॥ ਸਾਗੜ੍ਹ ਦੀ ਸੀਜਪੀਜਜਰੇ ਘਾਘੜ੍ਹ ਦੀ ਘਣੀਅਰਜਣਕਾਰੈ ॥ ਤਾਗੜ੍ਹ ਦੀ ਤੀਰ
 ਬਰਖੰਤਗਾਗੜ੍ਹ ਦੀ ਗਹਿਗਦਾਗਹਿਸਟੀ ॥ ਆਗੜ੍ਹ ਦੀ ਮੰਤ੍ਰਮੁਖਜਪੇ ਆਗੜ੍ਹ ਦੀ ਅਛੰ
 ਰਬਰਇਸਟੀ ॥ ਸੀਸਾਗੜ੍ਹ ਦੀ ਸਦਾਸਿਵ ਸਿਮਰੈ ਜਾਗੜ੍ਹ ਦੀ ਜੂਝੁਜੋਧਮਰਤਾ ॥ ਸੀਸਾ
 ਗੜ੍ਹ ਦੀ ਸੁਭਟਸਨਮੁਖ ਗਿਰਤ ਆਗੜ੍ਹ ਦੀ ਅਪਛੁਰਨਕਹੁਬਰਤਾ ॥ ੪੯੨ ॥ ਢੁੰਗਾ ॥
 ੪੯੩ ॥ ॥ ਇਤੈਉਚਰੈਗਮਲੀਕੇਸਬੈਣਾਉਤੈਦੇਵਦੇਖੈਚਰੈਰੰਥਗੋਣਾਕਰੈਏਕ
 ਏਕੀਅਨ੍ਹੇਪ੍ਰਕਾਰੀ ॥ ਮਿਲੈਜੁਪਜੇਤੇਸਮੰਤੰਢੁਝਾਰੀ ॥ ੪੯੩ ॥ ਬਝੀਖਦਖਾਚਰਾਮਮੀ ॥
 ਭੁਜੀਗਪ੍ਰਯਾਤਛੰਦਾ ॥ ॥ ਧੁਨੀਮੰਤ੍ਰਕਾਰਜਾਕੋਬਿਗਾਜੈ ॥ ਸਿਰਜੈਤਪੰਤੀਸਿਤੰਢੁ
 ਛਾਜੈ ॥ ਹਥੀਬੇਸਟੰਤਬਿਯਾਪ੍ਰਚਰਮੀਅਭੀਤੀ ॥ ਤਿਸੈਨਾਥਜਾਨੇਹਣੀਇੰਦ੍ਰਜੀਤੀ ॥ ੪੯੪ ॥
 ੪੯੫ ॥ ਹਨੇਪਿਗਬਾਜੀਰਬੀਜੇਨੇਸੋਭੈ ॥ ਮਹਾਕਾਇਪੇਖੈਸਬੈਦੇਵਛੁਭੈ ॥ ਹਰੈਸਰਬਗ

ਬੰਧਨਿ ਪਾਲ ਜੇਵੀ ਮਹਾਕਾਇਨ ਮਾਮਹਾਈ ਰਏਵੀ ॥ ੪੦੫ ॥ ਲਗੇ ਮਹਾਗਥਰ ਵਰਥੀ ਜੇਨ ੧੦੫
 ਬਾਜੀ ਬਕੇ ਮਾਗਮਾਤ ਜੇ ਬਾਣਗਾਜੀ ਮਹਾਜੁਪਕੇ ਕਰਮਹੇ ਦਰਬਖਾਨੇ ॥ ਤਿਸੇ ਜੁੱਪਕ
 ਰਤਾ ਬਰੇਗ ਮਜਾਨੇ ॥ ੪੦੬ ॥ ਲਗੇ ਮੁਖਕੇ ਬਰਟ ਬਾਜੀ ਰਬੇਸੀ ॥ ਹਸੇ ਪਉਟ ਕੇ ਗਉਟ ਕੇ
 ਚਾਰੇ ਸੀ ॥ ਧਰੇ ਬਾਣਪਾਣੀ ਕਿਧੈ ਕਾਲੂ ਪੀ ॥ ਤਿਸੇ ਮੈਰਾ ਮਜਾਨੇ ਸਹੀ ਦੇਤ ਕੂਪੀ ॥ ੪੦੭ ॥
 ਫਿਰੈ ਮੋਰਪੁੰਛੰ ਦੁਰੈ ਚਉਰਚਾਹੀ ॥ ਰੁੜੈ ਕਿਤ ਬੀ ਦੀਅਨ ਤੰ ਅਪਾਰੀ ॥ ਰਥੀ ਸੁਰਟ ਕੀ ਕਿਕ
 ਟੀ ਚਾਰੇ ਸੇਹੀ ॥ ਲਖੇ ਦੇਵ ਕੀ ਨਿਯਾਨ ਕੇ ਮਾਨੇ ਮੇਹੀ ॥ ੪੦੮ ॥ ਛੁਕੈ ਮੱਧਿ ਜਾ ਕੀ ਧੁਜਾ ਸਾਹਦੂ
 ਟੀ ॥ ਤਿਹੈ ਦੇਤ ਰਾਜੀ ਦੁਰੈ ਦੇਹ ਮੂਲੀ ॥ ਲਸੈ ਵੀਟ ਸੀ ਸੀ ਕਸੈ ਚੰਦ ਤਾਕੋ ॥ ਰਮਾਨਾ ਬਚੀ ਨੇਦ
 ਸੇਹੀ ਵਤਾਕੋ ॥ ੪੦੯ ॥ ਦੁਹੈ ਭਰਬੰਜੇ ਬਜੀ ਡੀ ਅਪਾਰੀ ॥ ਮਚੇ ਚੁਰਬੀਰੀ ਮਹਾਸਸਤ੍ਰਪਾਰੀ
 ਕਰੈ ਅਸਤ੍ਰਪਾਤੰ ਨਿਪਾਤੰ ਤਸੁਰੀ ॥ ਉਠੈ ਮੱਧ ਬਧੀ ਕਮੰਧੀ ਕਰੂਰੀ ॥ ੪੧੦ ॥ ਗਿਰੈ ਰੁਮੰਤੰ
 ਸੁੰਤੰ ਅਪਾਰੀ ॥ ਚੁਲੇ ਅੰਗਤੀਰੀ ਸਮਤੰ ਲੁਝਾਹੀ ॥ ਪਰੀ ਕੂਹ ਜੂਹੰ ਉਠੇ ਗੱਦਸੰ ਦੀ ॥ ਜਕੇ ਸੂਰ
 ਬੀਰੰ ਛੁਕੇ ਜਾਣ ਮਦੀ ॥ ੪੧੧ ॥ ਗਿਰੈ ਰੁਮਕੂਮੀ ਅਪੁਮੇਤ ਘਾਪੀ ॥ ਉਠੇ ਗੱਦਸੰ ਦੇ ਚੜ੍ਹੇ ਚ
 ਉਪਚਾਪੀ ॥ ਜੁੜੇ ਵੀਰਏ ਕਾ ਅਨੇ ਕੰਪਕਾਹੀ ॥ ਕਰੇ ਅੰਗ ਜੀਰੀ ਰਣੇ ਮਾਗਮਾਹੀ ॥ ੪੧੨ ॥ ਛੁ
 ਰੇ ਬਾਣਪਾਣੀ ਉਠੇ ਗੱਦਸੰ ਦੀ ॥ ਚੁਲੇ ਰੁਮਕੂਮੀ ਸੁਬੀਰੀ ਬਿਹਦੀ ॥ ਰਚੇ ਰੰਗ ਜੰਗੀ ਤਤੰ ਥੇਈ
 ਤਤੰ ਥਿਯੀ ॥ ਛੁਰੇ ਬਾਜਗਾਜੀ ਫਿਰੈ ਛੁਹੁ ਹਥਿਯੀ ॥ ੪੧੩ ॥ ਗਿਰੈ ਅੰਕੁਸੀ ਬਾਹੁਟੀ ਬੀਰ
 ਥੇਤੀ ॥ ਨਚੇ ਕੰਧਰੀ ਟੰਕਮੰਧੀ ਅਚੇਤੀ ॥ ਭਰੇ ਥੇਚਰੀ ਪੰਡਚਉਸ ਠਿਚਾਹੀ ॥ ਚਲੇ ਸਰਬਾ
 ਨਦਤਿ ਹੁਐ ਮਾਸਹੀ ॥ ਗਿਰੇ ਬੰਕੁੜੇ ਬੀਰ ਬਾਜੀ ਸੁਦੇਸੀ ॥ ਪਰੇ ਪੀਲਵਾਨੰ ਛੁਰੇ ਚਾਕੇ
 ਸੀ ॥ ਕਰੈ ਪੰਜਵਾਰੀ ਪੁਚਾਰੰਤ ਬੀਰੀ ॥ ਉਠੈ ਸੇਣਧਾਰੀ ਅਪਾਰੀ ਹਮੀਰੀ ॥ ੪੧੪ ॥ ਛੁਰੇ ਚਾਰ
 ਚਿੜੀ ਬਚਿੜੰਤ ਬਾਣੀ ॥ ਚਲੇ ਬੰਕੁੜੇ ਸੂਰਬੀਰੀ ਬਿਬਾਣੀ ॥ ਗਿਰੇ ਬਾਹੁਟੀ ਬਿਬੁਰੀ ਲੁਥਰੂ
 ਥੀ ॥ ਖੁਲੇ ਸੂਰਗਾਦਾ ਅਰੰਗਏ ਬੀਰ ਅਛੁਥੀ ॥ ੪੧੫ ॥ ਤਤੰਤਾ ॥ ॥ ਤਿਹ ਬਿਧ ਸੇਨਹਤ
 ਭਈਰਾ ਵਣਗਾਮ ਬਿਰੁਧਾ ਲੀਕ ਬੀਕ ਪਾਪਤ ਭੁਯੇ ਦਸ ਸਿਰਮਾ ਸੁਕੂਪਾ ॥ ੪੧੬ ॥ ਭੁ
 ਜੰਗ ਪਯਾਤ ਛੁੰਦਾ ॥ ॥ ਤਬੈ ਮੁਕਲੇ ਦੂਤ ਲੀਕੇ ਸਾਪੀ ॥ ਮਨ ਬਚ ਕਰਮੀ ਸਿਵੀ ਜਾਪ ਜਾਪ

ਸਬੋਮਤ੍ਰੀਵੀਸਮੇਅਤਕਾਲੀਤੁਜੇਏਕਚਿਤਸੁਕਾਲੀਕ੍ਰਿਪਾਲੀ॥੪੧॥ਰਬੀਪਾਇ
 ਕੰਦਤਪਤੀਅਨੁਪੀਚਲੇਪਖਰੇਬਾਜਰਾਜੀਸੁਭੰਤੀਪਸੇਨਾਸਕਾਸਉਨਮੰਤ੍ਰੀਬੀਰੀ
 ਬਜੇਕਾਨਰੇਤ੍ਰੰਕਡਉਹੁਨਫੀਰੀ॥੪੧੮॥ਬਜੇਲਾਗਿਬਾਦਨਿਨਾਦਤਿਵੀਰੀਉਠੈਗੇ
 ਦਸੰਦੰਨਿਨਦੰਨਫੀਰੀਭੁਏਆਕੁਲੀਬਿਆਕੁਲੀਛੋਰਿਭਾਗਿਯੀਬਲੀਕੁੰਭਕਾਨਤ
 ਉਨਾਹਿਜਾਗਿਯੀ॥੪੨੦॥ਚਲੇਛਾਡਕੋਆਸਪਾਸੀਨਿਗਾਸੀਭੁਏਭਾਤਕੇਜਾਗਬੇਤੇਉ
 ਦਾਸੀਤਬੈਦੇਵਕੰਨਿਆਕੋਰਗੀਤਗਾਨੀਉਠਿਯੋਦੇਵਦੇਖੀਗਦਾਲੀਸਪਾਨੀ॥੪੨
 ੧॥ਕੋਰੇਲਕਦੇਸੀਪਵੇਸੀਤਸੁਹੀਬਲੀਬੀਸਬਾਹੀਮਹਾਸਸਤ੍ਰਪੁਰੀਕੋਰੇਲਾਗਮੰਤ੍ਰ
 ਕਮੰਤ੍ਰੀਬਿਚਾਰੀਇਤੇਉਚਰੇਬੈਣਕ੍ਰਾਤਲੁਝਾਰੀ॥੪੨੨॥ਜਲੀਗਾਗਰੀਸਪਤਸਾਹੀਸ
 ਪੁਰੀਅਖਪੋਛਭੁਲਿਯੋਕੁੰਭਕਾਨਕਰੂਰੀਕੀਯੋਮਾਸਹਾਰੀਮਹਾਮਦਿਯਪਾਨੀਉਠਿ
 ਯੋਲੋਗਦੋਕੁੰਭਰਿਯੋਬੀਗਮਾਨੀ॥੪੨੩॥ਭੁਜੀਬਾਨਰੀਪੇਖਸੇਨਾਅਪਾਰੀਤ੍ਰਸੇਜੂਥ
 ਪੇਜੂਥਜੇਧਾਜੁਝਾਰੀਉਠੈਗੇਦਸੰਦੰਨਿਨਦੰਤਵੀਰੀਫਿਰੇਤ੍ਰੰਭੁਮੁੰਤਨੰਤਛਤੀਰੀ
 ॥੪੨੪॥ਰਤ੍ਰੇਕਕੁੰਭਕੰਸਸੇਕੰਤਸੇਭਾਉਠੀਜੂਹਕੂਹੀਮਿਲੈਸੈਨਕੋਧੀਗਿਰੈਰੰਤਮੁ
 ਰੰਤਸੁੰਤਗਜਾਨੀਗਿਰੈਰੰਤਮੁੰਤਸੁੰਤਨਿਸਾਨੀ॥੪੨੫॥ਤ੍ਰਿਮੀਤੇਗਤੇਜੀਸੁਰੇਸੀਪਹ
 ਰੀਧਿਮੀਦਾਮਨੀਜਾਣਭੁਦੇਮਝਾਰੀਹਸੇਕੰਕਈਕੰਕਸੇਸੁਰਬੀਰੀਫੁਲੀਫੁਲਾਮ
 ਲੀਸੁਭੇਤਛਤੀਰੀ॥੪੨੬॥ਨਿਗਜਛੰਦਾ॥ਹਕਦੇਬੀਕਰੀਸਦਭੈਰਉਰੀਜੁਕ
 ਵੀਰੁਕਾਰੀਚਾਵਤੀਚਿਕਾਰੀ॥੪੨੭॥ਪ੍ਰੇਤ੍ਰੇਗਨਭੁਰੀਲੁਥਬਿਭੁਥਰੀਸਾਮੁੰਹੇਸੀ
 ਘਰੀਹੂਹਕੂਹੰਭੁਰੀ॥੪੨੮॥ਆਛੁਗੀਉਛੁਰੀਸਿਧਰੇਸਿਧਰੀਆਰਮਾਰਉਚਰੀ
 ਬੰਜਗੇਜੇਸੁਹੀ॥੪੨੯॥ਉਝਰੇਉਝਰੀਤ੍ਰਮਰੇਜੁਝਰੀਬਜੀਯੰਡਮਰੀਝਾਝਵੰਤੁਭ
 ਰੀ॥੪੩੦॥ਪਰੀਮਾਰਮਾਰੀਅੰਤ੍ਰੇਸਸਤ੍ਰਧਾਰੀਰਟੈਮਾਰਮਾਰੀਤੁਟੈਖੰਗਧਾਰੀ॥੪੩੧॥
 ਉਠੈਛਿਛਾਅਪਾਰੀਬਰੈਸੇਣਧਾਰੀਹਸੇਮਾਸਹਾਰੀਪੀਐਸੇਣਸਿਯਾਰੀ॥੪੩੨॥
 ਗਿਰੇਚਉਰਚਾਰੀਕੁਜੇਏਕਹਾਰੀਤ੍ਰੇਏਕਮਾਰੀਗਿਰੇਧਰੁਧਮਾਰੀ॥੪੩੩॥

ਚਲੇ ਏਕੁਸੁਆਰੀ ਬੋਰੇ ਜੁਧਪਾਰੀ ਨਿਕਾਰੇ ਹਥਿਆਰੀ ਪਰੇ ਏਕੁਬਾਰੀ ॥ ੪੪੦ ॥ ਕਰੇ ਏਕੁਦਾਰੀ ॥ ੧੦੬
 ਲਸੈ ਪੰਗਧਾਰੀ ॥ ਉਠੈ ਅੰਗਿਆਰੀ ਲਖੇ ਬੋਧੇ ਮਚਾਰੀ ॥ ੪੪੧ ॥ ਸੁਪੇਜੀ ਪੁਜਾਰੀ ॥ ਤ੍ਰਿਅੰਸਤਪਾਰੀ
 ਹਾਕਰੇ ਮਾਰਮਾਰੀ ॥ ਇਕੋਕੀ ਪਚਾਰੀ ॥ ੪੪੨ ॥ ਮਹਾਬੀਰ ਜੁਠੈ ॥ ਸਰੰਸੀ ਜੁਠੈ ॥ ਤੜਕਾ ਹੁਣੁ
 ਏ ॥ ਝਟਕਾਰ ਉਠੈ ॥ ੪੪੩ ॥ ਸਰੰਧਾਰ ਬੁਠੈ ॥ ਜਗੀ ਜੁਧ ਜੁਠੈ ॥ ਇਕੋ ਏਕ ਉਠੈ ॥ ੪੪੪ ॥ ਫੁਲ
 ਛਾਲ ਉਠੈ ॥ ਅਰੰਫ ਉਜੁਠੈ ॥ ਕਿਨੇ ਜੇ ਪਲੈ ॥ ਚੰਮਤ ਕਾਰ ਉਠੈ ॥ ੪੪੫ ॥ ਕਿਤੇ ਕੂਮ ਬੁਠੈ ॥
 ਗਿਰੇ ਏਕ ਉਠੈ ॥ ਚਟੰਫੇ ਰਿਜੁਠੈ ॥ ਬਹੇ ਤੇਗ ਤੁਠੈ ॥ ੪੪੬ ॥ ਮਚੇ ਵੀਰ ਵੀਰੀ ॥ ਪਰੇ ਵੀਰ ਚੀਰੀ ॥
 ਕਰੇ ਸਸਤ ਪਾਤੀ ॥ ਉਠੈ ਅਸਤ ਪਾਤੀ ॥ ੪੪੭ ॥ ਇਤੈ ਬਾਣਗੀ ॥ ਉਤੈ ਕੁੰਭ ਕਾਜੀ ॥ ਕਰਿ
 ਯੋਸਾਲ ਪਾਤੀ ॥ ਗਿਰਿ ਚਿਯੇ ਵੀਰ ਕਾਤੀ ॥ ੪੪੮ ॥ ਦੇ ਉਜਾ ਪਛੂਟੀ ॥ ਰਤਿ ਪਾਹੁ ਛੂਟੀ ॥ ਗਿਰੇ
 ਰਾਮ ਦੇਖੋ ॥ ਬਰੇ ਦੁਸਰ ਲੇਖੋ ॥ ੪੪੯ ॥ ਕਰੀ ਬਾਣ ਬਰਖੀ ॥ ਭੁਗਿਯੋ ਸੈਨ ਹਰਖੀ ॥ ਹਟੇ ਬਾ
 ਣਤਾਣੀ ॥ ਤ੍ਰਿਟਿਯੋ ਕੁੰਭ ਕਾਣੀ ॥ ੪੫੦ ॥ ਭੁਰੇ ਦੇਵ ਹਰਖੀ ॥ ਕਰੀ ਪੁਰਖ ਬਰਖੀ ॥ ਸੁਇਯੋ
 ਲੰਕਾ ਥੀ ॥ ਹਟੇ ਕੂਮ ਮਾਥੀ ॥ ੪੫੧ ॥ ਭੁਰੇ ਦੇਵ ਹਰਖੀ ॥ ਕਰੀ ਪੁਰਖ ਬਰਖੀ ॥ ਸੁਇਯੋ
 ਪਠਿਯੋ ਤੀਨ ਮੁੰਡੀ ॥ ਚਲਿਯੋ ਸੈਨ ਤ੍ਰਿਤੀ ॥ ਕ੍ਰਿਤੀ ਚਿਤ੍ਰ ਜੇਧੀ ॥ ਮੰਡੇ ਪਰਮ ਕ੍ਰੇਧੀ ॥ ੪੫੨ ॥
 ਬਕੈ ਮਾਰਮਾਰੀ ॥ ਤ੍ਰਿਯੋ ਬਾਣ ਪਾਰੀ ॥ ਹਨੁ ਮੰਤ੍ਰ ਕੋਪੀ ॥ ਰਣ ਪਾਇਰੋ ਪੋ ॥ ੪੫੩ ॥ ਅਸੀਛੀ ਨਲ
 ਨੇ ॥ ਤ੍ਰਿਸੈ ਕ੍ਰਿਤੀ ਦੀਨੇ ॥ ਹਟਿਯੋ ਖਸਟ ਨੈਣੀ ॥ ਹਸੇ ਦੇਵ ਗੋਣੀ ॥ ੪੫੪ ॥
 ॥ ਬਿਰਾਜ ਛੰਦਾ ॥ ॥ ਸੁਇਯੋ ਲੰਕਾ ਥੀ ॥ ਪੁਟੇ ਸਰਬ ਮਾਥੀ ॥ ਕਰੇ ਮੰਦ ਪਾਣੀ ॥ ਭੁਰੇ
 ਬੀਰ ਮਾਣੀ ॥ ੪੫੫ ॥ ਮਹਿਪੁਆਸ ਕਰਖੋ ॥ ਸਰੰਧਾਰ ਬਰਖੋ ॥ ਮਹੇਦਾਰ ਬੀਰੀ ॥ ਹਠੇ ਪੰਗ
 ਧੀਰੀ ॥ ੪੫੬ ॥ ਮੋਹਣੀ ਛੰਦਾ ॥ ॥ ਫੁਲਹਲੀਤ ਸੁਛਾਲੀ ਫੁਲਾਣੀ ॥ ਰਣ ਰੰਗ ਅਭੰਗ
 ਕੋਲੋ ਲਾਣੀ ॥ ਭੁਟਣ ਕੁਸੁਨੰਦ ਨਾਟੀਰੀ ॥ ਬਰਣ ਕੁਸੁਬ ਜੇਮਾਜੀਰੀ ॥ ੪੫੭ ॥ ਭੁਰਣ ਕੁਸੁਬੇ
 ਗੋਪੋਹਣੀ ॥ ਜਟਸਾਵਣ ਭਾਦੋ ਮੋਹਣੀ ॥ ਉਛਲੀ ਏਪ ਪੰਗੀ ਏਪਾਵੀਰੀ ॥ ਮਚੇ ਜੁਧ ਰੋਜੇਧ
 ਅੰਗੀ ॥ ੪੫੮ ॥ ਸਿਧੁਗੀ ਏਸ੍ਰੀ ਦੀਰਾਲੋ ॥ ਨਚੇ ਪੰਧਰੀ ਏਪੁਛਾਲੋ ॥ ਉਹਰੀ ਏਸਰ ਬੀਸੇ
 ਣਾਯੀ ॥ ਦੇਖਿਤ ਸੁਦੇਵ ਗੋਣਾਧੀ ॥ ੪੫੯ ॥ ਝਲੇ ਅਵੰਤਰੀ ॥ ਉਤਰੀ ॥ ਰਣ ਉਠੈ ਬੀਸੇ

ਬਾਣੀ ਜਿਥੇ ਪੁਰੋਖਾ ਘਾਟੀ ਘਾਟੀ ਭੂਆਤਿਗੇ ਅਧੇ ਅੰਧਾਂ ॥ ੪੫੪ ॥ ਰਿਸ ਮੰਤ੍ਰੇ ਛੰਡੇ ਐਛੰਡੇ ॥
 ਹੰਠ ਹੰਠ ਮੈਕੋ ਮੈਕੋ ਵੰਡੇ ॥ ਰਿਸ ਬਾਧੇ ਗਾਧੇ ਜੋ ਪਾਣੀ ॥ ਰਣਗਾਧੇ ਜੋ ਪੈਰੋ ਪਾਣੀ ॥ ੪੫੫ ॥ ਆਰੰਠ ਗੰਜੇ
 ਸੰਜੇ ਸਸਤਾਣੀ ॥ ਧਨ ਕੋ ਰਖੇ ਬਰਖੇ ਅੰ ਸਤਾਣੀ ॥ ਵਲਗਾਧੇ ਬਾਧੇ ਹਥੀ ਆਰੀ ॥ ਰਣ ਅਰੁਣੇ
 ਸੁਣੈ ਲੁਧਾਹੀ ॥ ੪੫੬ ॥ ਕੁਟ ਛੇਟੇ ਭੇਟੇ ਬਰਮਾ ॥ ਭੂਆਤਿਗੇ ਚਉਰੀ ਬਰਮਾ ॥ ਉਘੇ ਜਣ
 ਨੇ ਜੇ ਮਤੁ ਆਲੇ ॥ ਚਲੇ ਜਿਉ ਰਵਲ ਜਟਾਲੇ ॥ ੪੫੭ ॥ ਹਠੇ ਤਰਵਰੀ ਏਹੀ ਕਰੀ ॥ ਮਚੇ ਪੱਖ
 ਰੀ ਏ ਅਸੁਰਾਹੀ ॥ ਅਤ੍ਰੁਣੀ ਏ ਵੀਰੀ ਐਠਾਲੇ ॥ ਤਨ ਸੋਹੇ ਪੰਤ੍ਰੀ ਪੰਤ੍ਰਾਲੇ ॥ ੪੫੮ ॥ ਰਣਗੰਜੇ
 ਦਾ ॥ ॥ ਤਰਬਰ ਪਰਸਰਾ ॥ ਨਿਰਖਤ ਸੁਰਨਰਾ ॥ ਹਰਪੁਰ ਪੁਰਕਰਾ ॥ ਪਰਬਰ ਪੁਰਕਰਾ ॥ ੪੫੯ ॥
 ਬਰਖਤ ਬਰਸਰਾ ॥ ਕਰਖਤ ਧਨਕਰਾ ॥ ਪਰਹਰ ਪੁਰਸਰਾ ॥ ਬਰਖਤ ਉਠਨਰਾ ॥ ੪੬੦ ॥
 ਨਿਸਰਤ ਉਧਰਾ ॥ ਉਰਤੁ ਤਜੁ ਕਰਾ ॥ ਬਿਤੁਰਤ ਜੇਤੁ ਨਰਾ ॥ ਸਰਖਤ ਮਸਿਹਰਾ ॥ ਬਰਖਤ ਸਿ
 ਤਸਰਾ ॥ ੪੬੧ ॥ ਤੁਰਤੁ ਕਰਕਰਾ ॥ ਰੁਰਤੁ ਰਪਰਹਰਾ ॥ ਹਰਬਰ ਪਰਕਰਾ ॥ ਬਿਤੁਰਤ ਉਠਨਰਾ ॥
 ੪੬੨ ॥ ਉਚਰਤ ਜਸਨਰਾ ॥ ਬਿਚਰਤ ਧਸਨਰਾ ॥ ਬਰਕਤ ਨਰਹਰਾ ॥ ਬਰਖਤ ਭੂਅਪਰਾ ॥ ੪੬੩ ॥
 ੪੬੪ ॥ ਚੁਰਤ ਪੰਤ੍ਰੀ ॥ ਚੁਟਤ ਅੰਤ੍ਰੀ ॥ ਤੁਰਤ ਅਗਨੀ ॥ ਜਲੀਤ ਜਗਨੀ ॥ ੪੬੫ ॥ ਚੁਟਤ ਪੋਲੀ ॥
 ਜਲੀਤੋਲੀ ॥ ਖਿਮਤੁ ਪੰਗੀ ॥ ਉਠਤ ਅਗਨੀ ॥ ੪੬੬ ॥ ਚਲੀਤ ਬਾਣੀ ॥ ਰੁਕੀਤ ਦਸਾਣੀ ॥
 ਪਪਾਤ ਸਸਤਾਣੀ ॥ ਅਘਾਤ ਅਸਤਾਣੀ ॥ ੪੬੭ ॥ ਖਹੀਤ ਪੰਤ੍ਰੀ ॥ ਸਭਿਰਤ ਅੰਤ੍ਰੀ ॥ ਉਠਤ ਬਾਣੀ ॥
 ਖਿਵੈ ਕ੍ਰਿਪਾਣੀ ॥ ੪੬੮ ॥ ਦੋਹਰਾ ॥ ॥ ਲੁਥ ਜੁਥ ਬਿਭੁਰੀ ਰਵਣਗਾ ॥ ਬਿਰੁਧਾ ॥ ਹਰਿਯੋ
 ਮੋਹੇ ਦਰਦੇ ਖਿਕਰਿ ਹਰਿ ਅਰਿਛਿ ਰਿਯੋ ਸੁਕ੍ਰੁਧਾ ॥ ੪੬੯ ॥ ਰੋਹਿਤ ਰੋਹਿਤ ਰੋਹਿਤ ਰੋਹਿਤ ॥
 ਅਥਿਇਦ ਜੀਤ ਜੁਧਕਥਨੀ ॥ ॥ ਸਿਰਖਿਡੀ ਛੰਦਾ ॥ ॥ ਜੁਟੇ ਵੀਰ ਜੁਧਾ ਰੇ ਪੰਗਾ ਵਜੀ
 ਆ ॥ ਵਜੇ ਨਾਦ ਕਰਾ ਰੇ ਵਲਾ ਮੁਸਾਹਦਾ ॥ ਲੁਏ ਕਾਰਣ ਆਰੇ ਸੀਘਰ ਮੁਹਮੇ ॥ ਬਜੇ ਸੀਗਲ
 ਆਲੇ ਹਾਠ ਜੁਟੀਆ ॥ ਖੇਤ ਬਹੇ ਮੁਛਾਲੇ ਕਹਰਤ ਤਾਰੇ ॥ ਭੂਗੇ ਵੀਰ ਜਟਾਲੇ ਹੰਗਾ ਚੁਟ
 ਆ ॥ ਬਾਂਕੇ ਜਣੁ ਮਤੁ ਆਲੇ ਭੰਗਾ ਖਾਇਕੋ ॥ ੪੭੦ ॥ ਉਰਤ੍ਰੀ ਏਹੀ ਕਾਰੀ ਪਗਾਂ ਵਾਇਕੋ ॥ ਵ

[illegible]

ਮਾਹਿਯੋ ਅਰਿਥਾਣਕੀਨੇਦੁਖੰਡਾ ॥ ਰਿਪਾਫਿਰੇਮਾਰਦੰਦਬਜਾਇ ॥ ਉਤਭਜੇਦੈਤਲਪਤਿ
 ਜੁਝਾਇ ॥ ੪੮੩ ॥ ਰਾਗ ਗੁਣਗਣ ॥ ਸੀਰੀਤਪਪਤਿਸਟਕਾਛੰਦਾ ॥ ਥਾ
 ਗੜਦੰਕੋਪਕੋਦੈਤਗਜਾ ॥ ਜਾਗੜਦੰਗਜੁਧਕੋਸੁਜਿਯੋਸਾਜਾ ॥ ਬਾਗੜਦੰਗਬੀਰਬੁਲੇਅ
 ਨੰਤਾ ॥ ਗਾਗੜਦੰਗੋਸੋਰੋਪੈਦੁਰੰਤਾ ॥ ੪੮੪ ॥ ਪਾਗੜਦੰਗਪਰਮਬਾਜੀਬੁਲੰਤਾ ॥ ਚਾਗੜਦੰ
 ਚਤ੍ਰਨਟਾਜਿਉਕੁਦੰਤਾ ॥ ਕਾਗੜਦੰਗਕੁਰਕਢੇਹਥਿਪਾਗਾ ॥ ਆਗੜਦੰਗਆਇਬੰਜੇਜੁਝਾ
 ਗਾ ॥ ੪੮੫ ॥ ਰਾਗੜਦੰਗਰਾਮਸੈਨਾਸੁਕੂਧਾ ॥ ਜਾਗੜਦੰਗੁਆਨਜੁਝੰਤਜੁਧਾ ॥ ਨਾਗੜਦੰਗ
 ਸਾਣਨਵਸੈਣਸਾਜਾ ॥ ਮਾਗੜਦੰਗਮੂੜਮਕਰਾਛਗਾਜਾ ॥ ੪੮੬ ॥ ਆਗੜਦੰਗਏਕਅ
 ਤਕਾਇਬੀਗਾ ॥ ਗਾਗੜਦੰਗੋਸਦੀਨੋਗਾਗੀਗਾ ॥ ਆਗੜਦੰਗਏਕੁਕੋਅਨੇਕਾ ॥ ਮਾਗੜਦੰਗ
 ਸਿਪਬੇਲਾਬਿਬੇਕਾ ॥ ੪੮੭ ॥ ਤਾਗੜਦੰਗਤੀਰਛੁਟੇਅਪਾਗਾ ॥ ਬਾਗੜਦੰਗਬੁਦਬਨਦਲਾਅ
 ਨੂਅਗਾ ॥ ਆਗੜਦੰਗਅਰਬਟੀਡੀਪਮਾਨਾ ॥ ਚਾਗੜਦੰਗਚੀਟੀਸਮਾਨਾ ॥ ੪੮੮ ॥ ਬਾਗੜਦੰ
 ਬੀਰਬਾਹੁੜੋਨੇਖਾ ॥ ਜਾਗੜਦੰਗਜੁਧਅਤਿਕਾਇਦੇਖਾ ॥ ਦਾਗੜਦੰਗਦੇਵਜੈਜੈਕਰੰਤਾ ॥ ਬਾਗ
 ਝੜਦੰਗਪੀਪੀਨਪੀਨਭਨੰਤਾ ॥ ੪੮੯ ॥ ਕਾਗੜਦੰਗਕੁਰਕਕਾਲੀਕਰਾਲਾ ॥ ਜਾਗੜਦੰਗਜੁਹਜੁਗਾ
 ਨਬਿਸਾਲਾ ॥ ਰਾਗੜਦੰਗਭੂਤਭੈਰੋਅਨੰਤਾ ॥ ਸਾਗੜਦੰਗਸੈਣਪਦੀਪਿਪੰਤਾ ॥ ੪੯੦ ॥ ਰਾ
 ਗੜਦੰਗਭਉਰਨਾਕਣਨੂਹਿਕਾ ॥ ਕਾਗੜਦੰਗਕੁਪਕਰਕਾਕੰਕਹਕਾ ॥ ਚਾਗੜਦੰਗਚੜਚਾ
 ਵਡੀਚਿਕਾਗਾ ॥ ਰਾਗੜਦੰਗਭੂਤਭਾਗਤਪੰਮਾਗਾ ॥ ੪੯੧ ॥ ਰਾਗੜਦੰਗਭੈਰੋਅਨੰਤਾ ॥ ਟੋਟੇਮਰੋਅਨੰਤਾ
 ਰੋ ॥ ਅਸੀਧਰੋਗਰਿਸੀਭਰੋ ॥ ੪੯੨ ॥ ਛੁਟੇਸਰੀ ॥ ਚਕਿਯੋਹਰੀ ॥ ਰੁਕੀਦਿਸੀ ॥ ਚਪੋਕਿਸੀ ॥
 ੪੯੩ ॥ ਛੁਟੇਸਰੀ ॥ ਰਿਸੀਭਰੀ ॥ ਰਿਸੀਭਰੀ ॥ ਜਿਮੀਅਟੀ ॥ ੪੯੪ ॥ ਪੁਮੇਘਾਘੀ ॥ ਰੁਰੇਭਾਘੀ ॥
 ਚਪੋਚਲੋ ॥ ਰੁਟੇਭਲੋ ॥ ੪੯੫ ॥ ਰਟੇਹਰੀ ॥ ਰਿਸੀਜਰੀ ॥ ਰੁਪੇਰਣੀ ॥ ਪੁਮੇਥਣੀ ॥ ੪੯੬ ॥ ਰਿ
 ਰੇਧੀ ॥ ਰੁਲੇਨਰੀ ॥ ਸਰੰਤੰਛੋ ॥ ਕਛੰਕੰਛੋ ॥ ੪੯੭ ॥ ਪੁਮੇਥਣੀ ॥ ਰੁਮੇਰਣੀ ॥ ਲੰਜੰਛੋ ॥ ਕ
 ਟੀਕਸੋ ॥ ੪੯੮ ॥ ਪੁਕੇਧੰਕੀ ॥ ਵਕੇਟਕੀ ॥ ਛੁਟੇਸਰੀ ॥ ਰੁਕੇਦਿਸੀ ॥ ੪੯੯ ॥ ਛੁਪੇਛੰਦਾ ॥
 ਇਕਇਕੀਅਰੁਹੇਇਕੀ ॥ ਇਕਨਕਹੁਤੰਕੋ ॥ ਇਕਇਕਲੋਚਲਾਹਿ ॥ ਇਕਹਿਕਉਇਕਉਚ

ਕਹਿ॥ ਇਕ ਇਕ ਸਰਬ ਰਖਤ ਇਕ ਪਨ ਕਰ ਖਰੇ ਸਭੁਗ ॥ ਇਕੀ ਇਕ ਤਰਫੰਤ ਇਕ ਭਵ ॥ ੧੦੮ ॥
 ਸਿੰਧ ਗਏ ਤੁਹਾਰਾ ਇਕ ਇਕ ਸਾਵੰਤ ਭਿਰੋ ਇਕ ਇਕ ਹੁਮੇ ਬਿਝੁ ਤੇ ॥ ਨਗ ਇਕ ਅਨ
 ਕਸ ਸਤ ਨ ਭਿਰੋ ਇਕ ਇਕ ਹੁਮੇ ਬਿਝੁ ਤੇ ॥ ੫੦੦ ॥ ਇਕ ਭਵ ਜੁ ਭਿਰੋ ਏਕ ਬਬਰ
 ਤਮ ਪਰਣਾ ॥ ਇਕ ਦੇਵ ਪੁਰਬ ਮੈ ਇਕ ਭੁਜ ਚਲਤ ਪਾਇ ਬੁਣਾ ॥ ਇਕ ਜੁੰਝੁ ਝੁੰਝੁ ਝੁੰਝੁ ਇਕ
 ਵਿਝੁ ਝੁੰਝੁ ਝੁੰਝੁ ਅਸਾ ॥ ਇਕ ਬਾਣ ਅਨਿਕ ਝੁੰਝੁ ਇਕ ਮੁਕਤੀ ਤ ਬਾਣ ਕਸਾ ॥ ਰਵ ਭੂਮ ਪ੍ਰਮ
 ਸਾਵੰਤ ਮੰਡੇ ਵੀਰ ਪਕਾ ॥ ਇਲ ਛਮ ਪਬਲਾ ॥ ਬਿਹਰੈ ਬਿਰਖ ਉਪ ਬਨ ਕਿਧੋ ਜਵ ਉਤ
 ਰ ਦਿਸਦੇ ਮੇ ਅਚੰਲਾ ॥ ੫੦੧ ॥ ਸਮੁੰਦਰ ॥ ॥ ਜੁਟੇ ਬੀਰੀ ॥ ਝੁਟੇ ਤੀਰੀ ॥ ਝੁਕੀ ਝੁਲੀ ॥
 ਝੁਹੇ ਕਾਲੀ ॥ ੫੦੨ ॥ ਝੁਕੇ ਝੁਲੀ ॥ ਬਿਕੇ ਬੋਲੀ ॥ ਕਛੇ ਸਸੀ ॥ ਅਛੇ ਅਸੀ ॥ ਝੁੰਝੇ ਗਲਿ ਤੀ
 ਬੋਧੇ ਵਲਤੀ ॥ ਗਜੇ ਵੀਰੀ ॥ ਤਜੇ ਤੀਰੀ ॥ ੫੦੩ ॥ ਰਤੇ ਨੈਣੀ ॥ ਅਤੇ ਬੈਣੀ ॥ ਲੁੰਝੇ ਸੂਰੀ ॥ ਝੁੰਝੇ ਹੂਰੀ
 ਲਗੇ ਤੀਰੀ ॥ ਝੁਗੇ ਵੀਰੀ ॥ ਰੇ ਸੀਰੀ ॥ ਅਸਤੀ ਜੁੰਝੇ ॥ ੫੦੪ ॥ ਝੁੰਝੇ ਸੂਰੀ ॥ ਪੁਮੇ ਹੂਰੀ ॥ ਚਕੋ ਚਾ
 ਹੀ ॥ ਬਕੋ ਮਾਰੀ ॥ ੫੦੫ ॥ ਭਿਦੇ ਬਗੀ ॥ ਛਿਦੇ ਚਗੀ ॥ ਤੁਟੇ ਖਗੀ ॥ ਉਠੇ ਅੰਗੀ ॥ ੫੦੬ ॥ ਝੁਮੇ
 ਸੂਰੀ ॥ ਪੁਮੀ ਹੂਰੀ ॥ ਕਛੇ ਬਾਣੀ ॥ ਅਤੇ ਮਾਣੀ ॥ ੫੦੭ ॥ ਨਚੇ ਰਾਜੀ ॥ ਗਜੇ ਗਾਜੀ ॥ ਝੁੰਝੇ ਵੀ
 ਰੀ ॥ ਤਛੇ ਤੀਰੀ ॥ ੫੦੮ ॥ ॥ ਤੁਹਾ ਭੁਯੋ ਘੋਰਾ ॥ ਹਵਾ ਪਾਰਾ ॥ ਰਵ ਭੂਮ ਝੁਮ ਜੁੰਝੇ
 ਜੁੰਝਾਗਾ ॥ ਇਤਗ ਮਕਾਤ ਅਨਕਾ ॥ ਇਉਤਾ ॥ ਰਿਸ ਜੁੰਝੁ ਝੁੰਝੁ ਝੁੰਝੁ ਰਾਜ ਪੁਤਾ ॥ ੫੧੧ ॥ ਤਬ ਰਾਮ ਭਾ
 ਤ ਅਨਕੀ ਨਰੇ ਸਾਗਿ ॥ ਪਸ ਅਗਨ ਪ੍ਰਿਤ ਕਰ ਤੇ ਜੇ ਸਾ ॥ ਗਹਿ ਪਾਣ ਬਾਣ ਤੇ ਜੇ ਅਨੰਤਾ ॥ ਜਿ
 ਮਜੇ ਠਸੂਰ ਕਿਰਦੈ ਦੁਰੰਤਾ ॥ ੫੧੨ ॥ ਬਣਿਆ ਪਸਾ ॥ ਬਿਬਾਹਤ ਅਨੇਕਾ ॥ ਬਰਦੇ ਨਜਾ ਰਿਕਹਿ
 ਏਕ ਏਕਾ ॥ ਉਝੇ ਵੀਰ ਜੁੰਝੁ ਝੁੰਝੁ ਝੁੰਝੁ ਗਾਜੇ ॥ ਸਬ ਦੇਵ ਭਾਖਤ ਪੁਕਾਰਾ ॥ ੫੧੩ ॥ ਰਿਪਕ ਰਿ
 ਯੇ ਸਸਤ ਅਸਤੀ ਬਿਹੀਨਾ ॥ ਬਹੁ ਸਸਤ ਅਸਤੀ ਬਿਦਿਆ ਪ੍ਰਬੀਨਾ ॥ ਹਯ ਮੁਕਤ ਸੁਤ ਬਿ
 ਨੁਤ ਯੋਗ ਵਾਹਾ ॥ ਕਛੁ ਚਪੇ ਚੋਰ ਜਿਉ ਬਲ ਸੰਭਾਹਾ ॥ ੫੧੪ ॥ ਰਿਪਹ ਦੇ ਬਾਣ ਬਜਗ ਵਧਾ
 ਤਾ ॥ ਸਮ ਚਲੇ ਕਾਲ ਕੀ ਜੁਲਤਾ ॥ ਤਬ ਕੋ ਪਿਯੋ ਵੀਰ ਅਨਕਾ ॥ ਇਯੇ ਸਾ ॥ ਜਨੁ ਪੁਲੋਕਾ
 ਲੋਕੇ ਮੇ ਪਜੇ ਸਾ ॥ ੫੧੫ ॥ ਇਮ ਕਰਨ ਲਾਗਲ ਪਟੈ ਲੰਬਾ ॥ ਜਿਮ ਜੁਬਨ ਹੀ ਟਲੀ ਪਟਾ

ਨਨਾਗਾਜਿਮਦੰਤਰਹਿਤਗਹਿਲਾਅਨਸਸਕਾਜਿਮਗਏਥੈਸਬਲਬੀਰਜੰਸਕਾ॥ ੫੦ ॥
 ਜਿਮਦਰਬਹੀਟਕਛੁਕਰਿਵਿਪਾਗਾਜਟਸਸਤ੍ਰੀਟਤੁਰਿਯੋਜੁਝਾਗਾਜਿਮਰੂਪਹੀ
 ਟਬੇਸਿਆਪ੍ਰਭਾਵਾਜਟਬਾਜਹੀਟਰਬਕੋਚਲਵਾ॥ ੫੧ ॥ ਤਬਤਮਕਤੇਗਲਛੁ
 ਮਨਉਦਾਗਾਤਿਹਹਨਿਯੋਸੀਸਕਿਨੇਦਫਾਗਾਤਬਗਿਰਿਯੋਵੀਰਅਨਕਾਇਏਕਾ
 ਖਤਾਹਿਸੂਰਭਜੇਅਨੇਕਾ॥ ੫੨ ॥ ਯੋਧਾਅਨਦਾਇਤੁਧਯਹਾ॥ ਘਾਧਰੀਛੰਦਾ॥
 ਤਬਹੁਕਿਯੋਸੈਨਮਕਰਾਛਅਨਾਕਹਾਜਾਹਰਮਨਹੀਪੋਹੇਜਾਨਾਜਿਨਿਹਤਿਯੋਤਾਤ
 ਰਣਸੋਅਖੰਡਾਸੋਲੋਰੇਅਨਸੋਸੋਪ੍ਰਚੰਡਾ॥ ੫੩ ॥ ਇਮਸੁਦਿਯੋਕੁਬੇਟਗਾਮਵਤਾ
 ਗਾਗਹਿਸਸੰਭਿਅਸੰਤ੍ਰਕੋਪਿਯੋਜੁਝਾਗਾਬਹੁਤਾਟਬਾਟਤਿਹਹਟੇਅੰਗਾਮਕਰਾਛੁ
 ਮਾਰਡਾਗਿਯੋਨਿਸੀਗਾ॥ ੫੪ ॥ ਜਬਹਤੇਬੀਰਅਹੁਟੀਸੈਨਾਤਬਭਜੇਸੂਰਹੁਇਕੋਨਿ
 ਚੈਨਾਤਬਕੁੰਭਾਅਉਰਅਨਕੁੰਭਾਨਾਵਲਤੁਕਿਯੋਰਾਮਕੋਤਿਆਗਕਾਨਾ॥ ੫੫ ॥
 ਕਛੁਕਰਿਵਿਪਾਗਾਜਟਸਸਤ੍ਰੀਟਤੁਰਿਯੋਜੁਝਾਗਾਜਿਮਰੂਪਹੀ॥ ੫੬ ॥ ਅਜਬਾਛੰਦਾ॥ ਤਪੇਤਾਜੀ॥ ਚਾਜੇਗਾਜੀ॥ ਸਜੇਸਸਤ੍ਰੀ॥
 ਕਛੁਕਰਿਵਿਪਾਗਾਜਟਸਸਤ੍ਰੀਟਤੁਰਿਯੋਜੁਝਾਗਾਜਿਮਰੂਪਹੀ॥ ੫੭ ॥ ਤੁਟੇਤਾਣੀ॥ ਛੁਟੇਬਾਣੀ॥ ਰੁਪੇਵੀਰੀ॥ ਬੁਠੇਤੀਰੀ॥ ੫੮ ॥ ਪੁਮੇ
 ਪਾਪੀ॥ ਜੁਮੇਚਾਪੀ॥ ਰਜੇਰੇਸੀ॥ ਤਜੇਰੇਸੀ॥ ੫੯ ॥ ਕੋਜੇਸੀਜੀ॥ ਪੁਰੇਪਜੀ॥ ਜੁਝੇਬੇਤੀ॥
 ਫਿਗੋਚੇਤੀ॥ ੬੦ ॥ ਪੋਗੀਲੀਕੀ॥ ਬੀਰਬੀਕੀ॥ ਭੁਜੀਸੈਣੀ॥ ਲਜੀਨੈਣੀ॥ ੬੧ ॥ ਫਿਗੋਸੁ
 ਰੀ॥ ਫਿਗੋਨੂਰੀ॥ ਬਿਯਾਹੈਹੁਰੀ॥ ਕਾਮੀਪੁਰੀ॥ ੬੨ ॥ ਇਥਾਅਨਕੁੰਭਾਪਾਪੀ॥ ੬੩ ॥ ਅ
 ਜਬਾਛੰਦਾ॥ ਸੁਦਿਯੋਇਸੀ॥ ਜਿਦਿਓਕਿਸੀ॥ ਚਪਿਓਚਿਤੀ॥ ਬੁਝਿਯੋਬਿਤੀ॥ ੬੪ ॥
 ਪਾਪਿਯੋਗੜੀ॥ ਰਿਸੰਬੜੀ॥ ਭੁਜੀਤੀਪੀ॥ ਕੁਮੀਭਯੀ॥ ੬੫ ॥ ਕੁਮੀਤਥੈ॥ ਭੁਜੀਸਥੈ॥
 ਤਿਯੀਇਸੀ॥ ਚਾਹਿਓਕਿਸੀ॥ ੬੬ ॥ ਕਰੀਹਰੀ॥ ਅਹੋਦਯੀ॥ ਕਰੇਗਈ॥ ਛੁਮੇਭਈ॥ ੬੭ ॥
 ਸੁਟੀਸੁਤੀ॥ ਪੁਟੀਉਤੀ॥ ਉਛਿਯੋਹਟੀ॥ ਜਿਮੰਭਟੀ॥ ੬੮ ॥ ਕਛੁਉਨਹੀ॥ ਤਜੇਸਹੀ॥
 ਟੇਕਿਸੀ॥ ਰੁਕੀਦਿਸੀ॥ ੬੯ ॥ ਤਿਟਾਟਿਛੰਦਾ॥ ਤਿਟਿਟਿਟਤੀਰੀ॥ ਬਿਟਿਟਿਝੀ॥
 ਛਰਟਣਛਾਲੀ॥ ਜਰਟਣਜੁਆਲੀ॥ ੭੦ ॥ ਖਰਟਣਛਾਲੀ॥ ਖਰਟਣਥੇਲੀ॥

ਰਣਟਿਰੇਸੀ ਜਰਣਦੇਜੇਸੀ ॥ ੫੩੫ ॥ ਬਰਣਦਬਾਜੀ ॥ ਕੁਰਣਤਾਜੀ ॥ ਜਰਣਦਜੁਏ ॥ ੧੦੯ ॥
 ਲਰਣਦਭੁਏ ॥ ੫੩੬ ॥ ਹਰਣਦਹਾਥੀ ॥ ਸਰਣਦਸਾਥੀ ॥ ਕੁਰਣਦਭਾਜੇ ॥ ਲਰਣਦ
 ਲਾਜੇ ॥ ੫੩੭ ॥ ਚਰਣਦਚਰਮੀ ॥ ਬਰਣਦਬਰਮੀ ॥ ਕੁਰਣਦਕਾਰੇ ॥ ਬਰਣਦਬਾ
 ਠੇ ॥ ੫੩੮ ॥ ਖਰਣਦਖਮੀ ॥ ਤਰਣਦਤਾਰੇ ॥ ਜਰਣਦਜੀਤਾ ॥ ਸਰਣਦਸੀਤਾ ॥ ੫੩੯ ॥
 ਗਰਣਦਗੋਣੀ ॥ ਅਰਣਦਐਣੀ ॥ ਹਰਣਦਹੁਰੀ ॥ ਪਰਣਦਪੂਰੀ ॥ ੫੪੦ ॥ ਬਰਣਦਬਾ
 ਜੇ ॥ ਗਰਣਦਗਾਜੇ ॥ ਸਰਣਦਸੁੰਝੇ ॥ ਜਰਣਦਜੁਝੇ ॥ ੫੪੧ ॥ ਤੁੰਤੁਤਾਜੀ ॥ ਗੰਗਗਾਜੀ ॥
 ਤੀਰੀ ॥ ਬੰਬਬੀਰੀ ॥ ਛੁੰਛੁਛਾਲੀ ॥ ਜੰਜੰਜੁਆਲੀ ॥ ੫੪੨ ॥ ਤੁੰਤੁਤਾਜੀ ॥ ਗੰਗਗਾਜੀ ॥
 ਮਮਮਾਰੇ ॥ ਤੁੰਤੁਤਾਰੇ ॥ ੫੪੩ ॥ ਜੰਜੰਜੀਤੋ ॥ ਲਲਲੀਤੋ ॥ ਤੁੰਤੁਤੋਰੇ ॥ ਛੁੰਛੁਛੋਰੇ ॥ ੫੪੪ ॥
 ਗੰਗਗਾਜੀ ॥ ਗੰਗਗਾਜੀ ॥ ਪੇਪਪਾਘੀ ॥ ਚੰਚਰਾਘੀ ॥ ੫੪੫ ॥ ਭੁੰਭੁਭਿਗੋ ॥ ਭੁੰਭੁਭਿਗੋ ॥
 ਸਾਸਿਸੋਣੀ ॥ ਤੁੰਤੁਤੋਣੀ ॥ ੫੪੬ ॥ ਸਾਂਸਿਸੋਣੀ ॥ ਤੁੰਤੁਤੋਣੀ ॥ ਅੰਅਅੰਗੀ ॥ ਜੰਜੰਜੰਗੀ ॥ ੫੪੭ ॥
 ਕੰਕਕੇਧੀ ॥ ਜੰਜੰਜੇਧੀ ॥ ਪੰਪਪਾਘੇ ॥ ਪੰਪਪਾਘੇ ॥ ੫੪੮ ॥ ਹੁਰੀਹੁਰੀ ॥ ਪਪਪੂਰੀ ॥ ਗੰਗਗੋ
 ਣੀ ॥ ਅਅਅੇਣੀ ॥ ੫੪੯ ॥ ਬੰਬਬਾਣੀ ॥ ਤੁਤਤਾਣੀ ॥ ਛੁੰਛੁਛੋਰੇ ॥ ਜੰਜੰਜੋਰੇ ॥ ੫੫੦ ॥
 ਬੰਬਬਾਜੇ ॥ ਗੰਗਗਾਜੇ ॥ ਕੁਕੁਕੁਮੀ ॥ ਝੁਝੁਝੁਮੀ ॥ ੫੫੧ ॥ ਚਲੇਬਾ
 ਠਾ ॥ ਕੁਕਿਯੋਗੋਣੀ ॥ ਮਤੇਸੁਰਗਤੇਨੋਣੀ ॥ ਛੁਕੇਛੁਕੇਛੁਕੀਛੁਲਾ ॥ ਛੁਟੇਬਾਟਉਠੀਜਾ
 ਲਾ ॥ ੫੫੨ ॥ ਭਿਗੋਸੋਟਰਿਗੋਸੁਗਾ ॥ ਝੁਮੀਝੁਮਪੁਮੀ ॥ ਗੁਗਾਬੰਜੇਸੀਖਸਦੰਗਦਾ ॥ ਤਾਲੀ
 ਸੀਖਭੇਰੀਨੰਦਾ ॥ ੫੫੩ ॥ ਤੁਟੇਤੁਟਟੁਟੇਅੰਗਾ ॥ ਜੁਟੇਵੀਰਾ ॥ ਅਟੁਟੇਜੰਗਾ ॥ ਮਤੇਸੁਰਗਚ
 ਹੁਗਾ ॥ ਮਚੀਓਮਭੁਮੀਪੁਗਾ ॥ ੫੫੪ ॥ ਉਠੇਅੰਧਬੰਧਕੰਧਾ ॥ ਪੰਧਰੇਗਾ ॥ ਖੇਲਮਨੰਧਾ ॥ ਛੁ
 ਕੇਛੁਕੁਛੁਟੇਕੇਸਾ ॥ ਸੀਪਰੇਸੁਰਸਿਪਨਭੇਸਾ ॥ ੫੫੫ ॥ ਟਟਰਟੀਕਟੁਟੇਟੇਪਾ ॥ ਭੁਗੋਭੁ
 ਪਭੁਨੀਧੋਪਾ ॥ ਪੁਮੇਪਾਇਝੁਮੇਭੁਮਾ ॥ ਅਉਝੁਝੁਝੁਝੁਮੀਧੁਮਾ ॥ ੫੫੬ ॥ ਬਜੇਨਾਦ
 ਬਾਦਅਪਾਗਾ ॥ ਸਜੇਸੁਰਵੀਰਜੁਝਾਗਾ ॥ ਜੁਝੇਟੁਕਟੁਕਹੁਐਥੇਤਾ ॥ ਮਤੇਮਦਜਾਣਾਛੇ
 ਤਾ ॥ ੫੫੭ ॥ ਛੁਟੇਸਸਤਅਸਤਅਨੰਤਾਰੰਗੋਰੰਗਾਭੁਮਦਰੰਤਾ ॥ ਖੁਲੇਅੰਧਧੀਧਧਿ

ਯਾਗਾ ਬਕੇ ਸੁਰਬੀਰ ਬਿਕ੍ਰਾਮ ॥ ੫੫੦ ॥ ॥ ਬਿਬੁਰੀ ਭੁੱਥ ਜੁਥ ਅਨੇਕਾ ਅਚੇ ਕੇ ਟਿਕ ਗਏ ॥
 ਹਸੇ ਭੂਤ ਪ੍ਰੇਤ ਮਸਾਣਾ ॥ ਜੁ ਝੇ ਭੁੱਥੁ ਝੁ ਝੁ ਝੁ ਝੁ ਝੁ ॥ ੫੫੧ ॥ ਬਹੇੜਾ ਛੰਦਾ ॥ ॥ ਅਪਿਕੋ
 ਸਕਰਿ ਰਾਜ ਪੰਥਰੀ ਆਪਾ ਵਹੀ ॥ ਰਾਮ ਰਾਮ ਬਿਨੁ ਸੀਕ ਪੁਕਾਰਤ ਆਵਹੀ ॥ ਚੁੰਝੁ ਚੁੰਝੁ
 ਝੁ ਪਰਤ ਭੁਆਨ ਕਭੂ ਮਪਰਿ ॥ ਰਾਮ ਚੰਦ ਕੇ ਹਾਥ ਗਏ ਭਵ ਸਿੰਧਤਰਾ ॥ ੫੫੨ ॥ ਸਮੇਰ
 ਸਾਂਗਾ ਸੀ ਗਹੈ ਸਾਮੁ ਹਿਉ ਐ ਜੁ ਝੁ ਝੁ ਝੁ ਝੁ ਝੁ ਝੁ ॥ ਟੂਕ ਟੂਕ ਹੁਐ ਗਿਰਤ ਨ ਪਰ ਕਹੂੰ ਝੁ ਝੁ ਝੁ ॥ ਖੰਡੁ ਖੰ
 ਡੁ ਹੁਐ ਗਿਰਤ ਖੰਡੁ ਸਨਿ ਖੰਡੁ ਨਗ ॥ ਤਨ ਕਤ ਨ ਕਲਗ ਜਾਹਿ ਅਸਨ ਕੀ ਪਾਰਤਨ ॥ ੫
 ੫੦ ॥ ਜਾਗੀਰ ਬਹੁ ਝੁ ਝੁ ॥ ॥ ਸਾਗੜ ਦੀ ਸਾਂਗਾ ਸੀ ਗਹੈ ਤਾਗੜ ਦੀ ਰਣਤੁਹੀ ਨ ਚਾਵੈ ॥
 ਤਾਗੜ ਦੀ ਤੂਮ ਗਿਰਭੂ ਮਸਾਗੜ ਦੀ ਸੁਰਪੁਰ ਸਿੰਧਾਵੈ ॥ ਆਗੜ ਦੀ ਅਗਿਹੁ ਇਭੀਰ
 ਆਗੜ ਦੀ ਆਹਵੇ ਮੇਹਿ ਡਿਗਹੀ ॥ ਹੇ ਬਾਗੜ ਦੀ ਵੀਰ ਬਿਕ੍ਰਾਮ ਸਾਗੜ ਦੀ ਸੋਟਤਤ
 ਭਿਗਹੀ ॥ ੫੬੧ ॥ ਰਾਗੜ ਦੀ ਰੇਸ ਰਿਪਰਾ ਜਲਾਗੜ ਦੀ ਲਛਮਣ ਪੇਧਾਇਓ ॥ ਕਾ
 ਗੜ ਦੀ ਕ੍ਰੋਧਤਨ ਕਪਿਓ ਪਾਗੜ ਦੀ ਹੁਇ ਪਵਨ ਸਿੰਧਾਇਓ ॥ ਆਗੜ ਦੀ ਅਨੁ
 ਰਿਤ ਕਪਾਗੜ ਦੀ ਗਹਿਯਾਇ ਪ੍ਰਹਾਰਿਯੋ ॥ ਤਾਗੜ ਦੀ ਤੂਮ ਭੂਮ ਗਿਰਿਯੋ ਸਾਗ
 ਰੜ ਦੀ ਸੁਤ ਬੈਰਉਤਾ ਗੇਯੋ ॥ ੫੬੨ ॥ ਚਾਗੜ ਦੀ ਚੋਕ ਚਾਵਡੀ ਡਿਕੜ ਦੀ ਡਿਕੜ ਟਿਕੜ
 ਰੀਆ ॥ ਭਾਗੜ ਦੀ ਭੂਤ ਭੁਗਹੇ ਰਾਗੜ ਦੀ ਰਣ ਰੇਸ ਪ੍ਰਜਾਰੀਆ ॥ ਮਾਗੜ ਦੀ ਮੁਹਛ
 ਨਾਭਿਯੋ ਲਾਗੜ ਦੀ ਲਛਮਣ ਰਣਜੁ ਝਿਯੋ ॥ ਜਾਗੜ ਦੀ ਜਾਇ ਗਿਯੋ ਰਾਗੜ ਦੀ
 ਰਾਪੁ ਪਤਿ ਇਮ ਬਾਝਿਯੋ ॥ ੫੬੩ ॥ ਕਾਗੜ ਦੀ ਕਟਕ ਕਪਿਯੁ ਜਿਯੋ ਲਾਗੜ ਦੀ ਲਛ
 ਮਣ ਜੁ ਝਿਯੋ ਜਬਾਗੜ ਦੀ ਰਾਮ ਰਿਸਾ ਗਿਯੋ ਸਾਗੜ ਦੀ ਗਹਿਸ ਸੰਤੁ ਅਸੰਤੁ ਸਬਾ
 ਧਾਗੜ ਦੀ ਪਭਿਲ ਪੜਹਰਿਓ ਕਾਗੜ ਦੀ ਕੋੜੀ ਭਕੜੀ ਕੇਯੋ ॥ ਭਾਗੜ ਦੀ ਭੂਮ ਭੁਗ
 ਰੀ ਪਾਗੜ ਦੀ ਜਨੁ ਪਲੈ ਪਲਾਇਯੋ ॥ ੫੬੪ ॥ ਅਗਸਤਿ ਰਾਜ ॥ ॥ ਕਦੀ ਸੁਤੇ ਗਦ
 ਧਰੀ ॥ ਅਨੁਪ ਰੂਪ ਸੁਭਰੀ ॥ ਭਕਾਰ ਤੇਰ ਭੈ ਕਰੀ ॥ ਬਕਾਰ ਬਦੇ ਬਰੀ ॥ ੫੬੫ ॥ ਬਚਿਤ੍ਰ
 ਤਤਿ ਸਰੀ ॥ ਤਜੀਰ ਭੀਖੇ ਨੀ ॥ ਪਤਿਤ ਝੁ ਤੰਗੁ ਨੀ ॥ ਜਟਿਕਾ ਧਾਟੁ ਧੀ ॥ ੫੬੬ ॥

५५॥ ५६॥ ५७॥ ५८॥ ५९॥ ६०॥ ६१॥ ६२॥ ६३॥ ६४॥ ६५॥ ६६॥ ६७॥ ६८॥ ६९॥ ७०॥ ७१॥ ७२॥ ७३॥ ७४॥ ७५॥ ७६॥ ७७॥ ७८॥ ७९॥ ८०॥ ८१॥ ८२॥ ८३॥ ८४॥ ८५॥ ८६॥ ८७॥ ८८॥ ८९॥ ९०॥ ९१॥ ९२॥ ९३॥ ९४॥ ९५॥ ९६॥ ९७॥ ९८॥ ९९॥ १००॥

999

ਭੂਮਿਉਤਿਜੀਗਿਪਤਮਿਲੇਘਨਸਾਰਸੁਰੀਗਿਪਵਨਗਤਵਨਉਤੰਗੀ॥੬੦੦॥ਤ੍ਰਿਭੁ
 ਗੀਛੰਦਾ॥॥ਤਨਸੁਭਤਸੁਰੀਗਿਛੁਬਿਅੰਗਅੰਗੀਲਜਤਅਨੰਗੀਲਖਨੈਣੀ॥ਸੋਭਤਕਰ
 ਕਾਰੇਅਤਿਘੁਘਰਾਰੇਸਨਰਸਾਰੇਮਿਦੁਥੋਣੀ॥ਮੁਖਛੁਕਤਸੁਬਾਸੀਦਿਨਸਪ੍ਰਕਾਸੀਜਨ
 ਸਸਿਭਾਸੀਤਿਮੋਸੋਭੀ॥ਰੀਤਚਖਚਾਰੰਸੁਰਪੁਰਪਿਆਰੰਦੇਵਦਿਵਾਰੰਲਖਿਲੇਭੀ॥
 ੬੦੧॥੬੦੧॥॥ਚੰਦ੍ਰਾਸਏਕੰਕਰਿਧਾਰੀ॥ਦੁਤੀਅਧੋਪਗਹਿਤ੍ਰਿਤੀਕਟਾਰੀ॥ਚ
 ਤੁਰਥਾਥਸੋਹਥੀਉਜਿਗੀ॥ਗੋਫਨਗੁਰਜਕਰਤਚਮਕਾਰੀ॥੬੦੨॥ਤ੍ਰਿਭੁਗੀਛੰਦ
 ॥੪੮ਹਿਸਿਭਾਰੀਗਦਹਿਉਭਾਰੀਤ੍ਰਿਮੂਲਸੁਪਾਰੀਛੁਰਕਾਰੀ॥ਜੰਬੂਆਅਰਥਾਣੀ
 ਸੁਕਸਿਕਮਾਣੰਚਰਮਾਅਪਰਮਾਣੰਧਰਿਭਾਰੀ॥ਪਦ੍ਰੇਗਲੇਲੀਖਸਿਅਮੋਲੰਪਰ
 ਸਅੰਕੁਲੰਗਥਨਾਲੀ॥ਬੰਛੁਆਪਹਿਰਾਪਪਟਾਕੁਮਾਯੀਜਿਮਜਮਧਾਯੀਬਿਕਾਲੀ॥
 ੬੦੩॥੬੦੩॥॥ਸਿਮਿਸਿਮੁਖਏਕਉਚਾਰੀ॥ਦੁਤੀਅਪਭਾਜਾਨਕੀਨਿਹਾਰੀ॥ਤ੍ਰਿ
 ਤੀਅਤ੍ਰਿਤ੍ਰਿਸਭਸੁਭਟਪਚਾਰੀ॥ਚਤੁਰਥੇਕਰਤਮਾਰਹੀਮਾਰੀ॥੬੦੪॥੬੦੪॥॥ਪੰ
 ਚਏਹਨਵੰਤੰਲਖਦੁਤਮੰਤੰਸਬਲਦੁਰੰਤੰਤੰਜਿਕਲਣੀ॥ਛੁਠਏਲਖਿਭ੍ਰਾਤੰਤਕਤਪਪਾ
 ਤੰਲਗਤਨਘਾਤੰਜੀਅਜਥਣੀ॥ਸਤਏਲਖਿਰਾਪੁਪਤਿਕਾਪਿਕਦਾਅਧਿਪਤਸੁਭਟਖਿ
 ਕਟਮੰਤਿਜੁਤਕ੍ਰਾਤੀ॥ਅਠਥੰਸਿਰਦੁਰੈਨਵਮਿਨਹਰੈਦਸਖਨਬੋਰੈਰਿਸਰਾਤੀ॥੬੦੫॥
 ੬੦੫॥੬੦੫॥॥ਧਾਏਮਹਾਬੀਰਸਾਧੇਸਿਤੰਤੀਰੰਕਾਛੇਰਣੰਚੀਰੰਬਾਨਸੁਹਾਏ॥
 ਵਾਕਰਦਮਰਕਬਾਯਲੇਤੇਜਾਇਮਸਬਚੁੰਤੰਦਅਜਦਥੰਮੀਆਜੰਗਰਾਹੇ॥ਭਿੜੇ
 ਅਭਿਭੀਹਾਬੁਲੇਬੈਣਕੀਰਾਕਰੇਘਾਇਜੀਹਾਂਭਿੜੇਭੇੜਾਂਭੁਜੇ॥ਪੀਓਪਸਤਾਨੇ
 ਭੁਛੇਰਾਬੜੀਨਿਕਹਾਛੇਅਟੀਰੋਧਣੀਨੇਨਿਹਾਰੇ॥੬੦੬॥੬੦੬॥॥ਗਾਜੇਮਹਾਸੂਰਘੁਮਿਰਣ
 ਹੁਰਕੁਮੀਨਭੰਪੁਰਬੇਖੰਅਨੂਪੀ॥ਵਲੇਵਲਸਾਂਈਜੀਵੀਜੁਗਾਤਾਈਤੈਭੁਘੋਲੀਜਾਈ
 ਅਲਾਵੀਤੋਮੋਸੋ॥ਲਗੇਲਗਥਾਨੇਬੋਰੇਗਾਜਮਾਨੇਕਹਿਓਅਉਰਕਾਨੇਹਠੀਛਾਤਿਥੇ
 ਸੋ॥ਬੋਰੇਆਨਮੋਕੇਭੁਜੇਆਜੁਤਕੋਚਲੇਦੇਵਲੇਕੋਤੰਜੇਬੋਗਲੇਕਾ॥੬੦੭॥੬੦੭॥॥ਸੈਯ

॥ १९२ ॥
 ਕਰਿਕਉ ਸਾਲਿਸੀ ਅਪਈ ਚਹੀ ਤੇ ਸਰਕਾਇ ਉਤਾਰੇ ॥ ਫੇਰਿ ਬੈਠੇ ਕਰਿ ਰੋਸ ਦਿਵਾਰਦਨ
 ਪਾਇ ਪਰੇ ਕਪਿ ਪੁੰਜ ਸੀ ਘਾਗੇ ॥ ਪਟ ਮੱਲੇ ਹਰਬੀ ਪਰੇ ਸੇ ਗੜੀ ਏ ਜੀ ਬੂਝੇ ਜਮ ਦਾ ਡਰ ਲਾ
 ਵੈ ॥ ੬੦ ॥ ਚੋਬੇ ਲਾਛਣਾ ॥ ॥ ਸ਼ੀਰ ਪੁਰਾਜ ਸਰਾਸ ਨ ਲੈ ॥ ਰਿਸਠਾਨ ਪੁਨੀਰ ਨ ਬਾਨ ਪੁ
 ਹਾਰੇ ॥ ਬੀਰ ਨ ਮਾਰਿ ਦੁਸਾਰ ਗਏ ਸਰਾਸ ਬਤੇ ਬਰਸੇ ਜਨ ਭਰੇ ॥ ਬਾਜਗ ਜੀਰ ਥਸਾਜ
 ਗਿਰੇ ਸਰਪਤਿ ਅਨੇਕ ਸੁਕ ਉਨਗ ਨ ਵੈ ॥ ਫਾਗ ਨ ਪਉਨ ਪਚੰਡ ਬਹੈ ਬਨ ਪਤ੍ਰ ਤੇ ਜਨ ਪੰਡ
 ਉਡੂਨੇ ॥ ੬੧ ॥ ਰੋਸ ਭਰੇ ਰਨ ਮੇਰ ਪੁਨਾਥ ਸੁਰਾ ਵਟੇ ਕੇ ਬਹੁ ਬਾਣ ਪੁਹਾਰੇ ॥ ਸੈਨ ਤਨੇ ਕੁ
 ਲਾਗਿਯੋ ਤਿਨ ਕੇ ਤਨੇ ਫੇਰਿ ਜਿ ਰੈ ਤਨ ਪਾਰਿ ਪਧਾਰੇ ॥ ਬਾਜਗ ਜੀਰ ਥਸਾਜ ਰਥੀਰਿ ਟੂਮ
 ਪਰੇ ਇਹ ਭਾਂਤ ਸੀ ਘਾਗੇ ॥ ਜੋਨੇ ਬਸੰਤ ਕੋ ਅੰਤ ਸਮੇਂ ਕਦਲੀ ਦਲ ਪਉਨ ਪਚੰਡ ਉਖਾਰੇ
 ੬੨ ॥ ਪਾਇ ਪਰੇ ਕਰੇ ਕਪਿ ਸਾਚਰ ਪੈ ਤਿਨ ਕੇ ਜੀ ਅਰੋਸ ਜਗਿਯੋ ॥ ਕਿਲਕ ਬਪੁਕ
 ਰਪਰੇ ਚਹੁ ਪਾਰਟ ਛਾਨੂ ਹੀ ਨਹੀ ਏਕ ਬਗਿਯੋ ॥ ਗਾਇਬਾਨ ਕਮਾਨਗ ਦਾ ਬਰਛੀ ਉ
 ਤਤੇ ਦਲ ਗਵਨੇ ਕਉ ਮਗਿਯੋ ॥ ਬੁਟ ਜੂੜ ਅਰੂੜ ਗਿਰੇ ਪਰਦੀ ਦੇ ਜਗ ਜਥੁ ਮਿਓ ਸਿ
 ਵ ਪਿਆਨ ਤ੍ਰਿਗਿਯੋ ॥ ੬੩ ॥ ਜੂੜ ਅਰੂੜ ਗਿਰੇ ਬੁਟ ਵਾਤਨ ਪਾਇਨ ਪਾਇ ਪਨੇ ਭਿ
 ਭਰਾਏ ॥ ਜੀ ਬੁਕ ਗਿਯਾ ਪਿਸਾਚ ਨਿਸਾਚਰ ਫੁਲ ਫਿਰੇ ਮਨ ਮੇਰ ਹਿਸਯੋ ॥ ਕਪਿ ਭੀਠੀ ਖਿਦੀ ਬਿਦਿ
 ਸਾਇ ਗਪਾਲ ਨ ਫੇਰਿ ਪਲੈ ਅਨੁਮਾਨੇ ॥ ਭੂਮ ਅਕਾਸ ਉਦਾਸ ਭੁਝੇ ਗਨ ਦੇਵ ਅਦੇਵ ਭੂਮੇ ਭੁਝਿ
 ਰਾਨੇ ॥ ੬੪ ॥ ਰਾਵਨ ਰੋਸ ਭੁਗਿਯੋ ਰਨ ਮੇਰਿ ਸੋਸੇ ਸਰਥਿ ਪਥਿ ਪਪਹਾਰੇ ॥ ਭੂਮ ਅਕਾਸ ਦਿਸਾ
 ਬਿਦਿਸਾ ਸਭ ਭਰ ਭੁਕੇ ਨਹੀ ਜਾਤ ਨਿਹਾਰੇ ॥ ਸ਼ੀਰ ਪੁਨਾਥ ਸਰਾਸ ਨ ਲੈ ॥ ਛੁਨ ਮੇਛੁ ਭੁਕੇ ਸਰ
 ਪੰਜ ਨਿਵਾਰੇ ॥ ਜਾਨੁ ਕਭਾ ਨ ਉਦੈ ਨਿਸੰਕੋਲ ਖਿਕੇ ਸਭ ਹੀਤ ਪਤੇ ਜਪ ਪਾਰੇ ॥ ੬੫ ॥ ਰੋਸ ਭਰੇ
 ਰਨ ਮੇਰ ਪੁਰਾਜ ਕਮਾਨ ਲੈ ਬਾਅਨੇਕ ਚਲਾਏ ॥ ਬਾਜਗ ਜੀਰ ਥਸਾਜ ਪਨੇਰ ਥਸਾਜ ਬਨੇ
 ਕਰਿ ਰੋਸ ਉਡੂਏ ॥ ਜੇ ਦੁਖ ਦੇਯਦੇ ਸੀ ਅਕੇਹਿ ਤਤੇ ਰਨ ਆਜੂਪ ਤੇ ਛੁਦਿਖਾਏ ॥ ਗਾਜੀ ਵਿਲ
 ਚਨ ਰਾਮ ਕਮਾਥ ਪਨੇਰ ਨ ਪਾਲ ਪਨੇ ਪਰਾਘਾਏ ॥ ੬੬ ॥ ਰਾਵਨ ਰੋਸ ਭੁਗਿਯੋ ਗਰਜਿਯੋ

ਰਨਮੋਲਾਹਿਕੈਸਬਸੈਨਭੁਜਾਨੋਆਪਹੀਹਕਹਬਿਆਰਹਈਗਹਿਸੀਰਘੁਨੈਦਨੋਸੈਰਨਠਾ
 ਨੇਸਚਾਬੁਕਮਾਰਿਕੁਦਾਇਤੁਰੰਗਨਜਾਇਪਰਿਯੋਕਛੁੜਾਸਨਮਾਨਿਯੋਬਾਨਨਤੇਬਿਧ
 ਬਾਹਨਤੇਮਨਮਾਰਤੇਕੋਰਬਛੋਰਿਸਿਧਾਨੋ॥੬੧੫॥ਸ੍ਰੀਰਘੁਨੈਦਨਕੀਕੁਜਤੇਜਬਛੋਰਸਾ
 ਰਾਸਨਬਾਨਉਡਾਨੋ॥ਭੂਮਅਕਾਸਪਤਾਰਚੁੰਚਕਿਪੁਰਿਰਹੇਨਹੀਜਾਤਿਪਛਾਨੋਤੇਰਸਨ
 ਹਸੁਬਾਹਨਕੇਤਨਆਹਿਕਹੀਨਹੀਪਾਰਪਰਾਨੋ॥ਛੋਰਕਰਿਓਟਨਓਟਨਕੋਰਨਓਟਅਟਾ
 ਮੋਜਾਨਕੀਬਾਨਪਛਾਨੋ॥੬੧੬॥ਸ੍ਰੀਅਸੁਰਾਰਦਨਕੋਕਰਕੋਜਿਨਏਕਹੀਬਾਨਬਿਖੇਤਨ
 ਚਾਖਿਯੋ॥ਬ੍ਰਾਜਿਸਕਿਯੋਨਭੁਰਿਯੋਹਠਕੈਭੁਟਏਕਹੀਘਾਇਪਰਾਪਰਿਰਾਖਿਯੋਛੋਰ
 ਸਨਹਸੁਬਾਹਨਕੋਸਰਓਟਨਕੋਟਨਕੋਟਨਨਾਖਿਯੋ॥ਸੁਆਰਜੁਏਬਾਮਪਾਰਹਈਰਨਹਾਰ
 ਗਿਰੇਧਰਾਇਨਭਾਖਿਯੋ॥੬੧੭॥ਆਨਿਅਰੇਸੁਮਰੇਸਬਹੀਕੁਟਜੀਤਬਚੇਰਨਛੋਰਿ
 ਪਰਾਨੋ॥ਦੇਵਅਦੇਵਨਕੋਜਿਤਈਆਰਦਕੋਟਹੁਤੇਕਰਿਏਕਨਜਾਨੋ॥ਸ੍ਰੀਰਘੁਰਾਜਪਾ
 ਕਰਮੋਕੋਲਾਖਿਤੇਜਸਮੂਹਸਭੈਭੁਰਿਗਨੋ॥ਓਟਨਿਕੂਟਕੋਰਟਨਿਛਾਂਪਸੁਲਕਹਿਛਾਡਿਓ
 ਲੋਕਸਿਧਾਨੋ॥੬੧੮॥ਰਾਵਨੋਰੇਸਭੁਰਿਯੋਰਨਮੋਗਹਿਬੀਸਹੁਰਾਬਹਬਿਖਾਰਪ੍ਰਹਾਰੋ॥
 ਭੂਮਅਕਾਸਦਿਸਾਬਿਦਿਸਾਚਕਚਾਰੁੰਕੋਨਹੀਜਾਤਨਿਹਾਰੋ॥ਛੋਰਨਭੇਛਲਤੇਮੰਧਤੈ
 ਰਣਮੰਡਲਭਾਰੋ॥ਛੋਰੁਪਜਾਬਰਬਾਜਰਬੀਰਥਕਾਟਸਬੈਰਾਪ੍ਰਹਾਜਉਤਾਰੋ॥੬੧੯॥
 ਰਾਵਨਚਉਪਚਾਇਯੋਚਪਿਕੈਨਿਜਬਾਜਬਿਹੀਨਜਬੈਰਭੁਜਾਨਿਯੋ॥ਚੱਕ੍ਰਤ੍ਰਿਸੁਲਗਦਾ
 ਬਰਛੀਗਹਿਸ੍ਰੀਰਘੁਨੈਦਨਸੈਰਨਠਾਨਿਯੋ॥ਧਾਇਪਰਿਯੋਲਲਕਾਰਹਈਕਪਿਪੁਜ
 ਨਕੋਕਛੁੜਾਸਨਮਾਨਿਯੋ॥ਅੰਗਦਆਦਿਹਨਵੰਤਤੇਲੈਕੂਟਕੋਟਹੁਤੇਕਰਏਕਨਜਾਨਿ
 ਯੋ॥੬੨੦॥ਰਾਵਨਕੋਰਪ੍ਰਹਾਜਜਬੈਰਨਮੰਡਲਾਵਤਮੰਧਿਨਿਹਾਰਿਯੋ॥ਬੀਸਸਿਲਾ
 ਸਿਤਸਾਇਕਲੈਕਰਕੋਪਬੋਰੁਉਗਮੰਧਿਪ੍ਰਹਾਰਿਯੋ॥ਭੇਦਚਲੈਅਰਿਮਸਬਲਕੋਸਰਸੇ
 ਟਨਦੀਸਰਬੀਚਪਖਾਰਿਯੋ॥ਆਗੇਹੀਰੰਗਚਾਲਿਯੋਹਠਕੈਭੁਟਪਾਮੋਕੋਭੁਲਨਨਾਮਉਚ
 ਰਿਯੋ॥੬੨੧॥ਰੇਸਭੁਰਿਯੋਰਨਮੋਰਪੁਨਾਥਸੁਪਾਨਕੋਬੀਚਸਰਾਸਨਲੈਕੈ॥ਪਾਂਚਕਪਾਇ

ਆਪਿਤੈਬਾਧਿਕੈ

193

५५५

੬੩੪॥ਸੀਆਨਾਖਨੀਕੀ॥ਹਰੈਹਰਜੀਕੀ॥ਲਏਜਾਤਾਚਿਤੀ॥ਮਨੋਚੈਰਬਿਤੀ॥੬੩੫॥ਸਬੈਖ
 ਇਲਾਗੀ॥ਪਤੰਦੋਹਤਿਅਗੇ॥ਲਗੀਪਾਇਯਾਖੀ॥ਸਬੈਨਾਹਿਆਖੀ॥੬੩੬॥ਮਹਾਰੂਪ
 ਜਾਨੈ॥ਚਿਤੰਚੇਗਮਾਨੈ॥ਚੁਭੈਚਿਤਐਸੇ॥ਸਿਤਸਾਇਕੈਸੇ॥੬੩੭॥ਲਗਿਯੋਹੇਮਹੂਪੀ॥ਸ
 ਬੈਭੂਪਕੂਪੀ॥ਹੰਗੋਰੰਗਨੈਦੀ॥ਛੁਕੇਦੇਵਗੋਣੀ॥੬੩੮॥ਜਿਨੈਏਕਬਾਰੀ॥ਲਖੇਰਾਵਦਾਹੀ॥ਰ
 ਹਮਿਹਿਤਹੈਕੈ॥ਰਹੀਦੇਖਕੈਕੈ॥੬੩੯॥ਛੁਕੀਰੂਪਰਾਮੀ॥ਗਏਭੂਲਪਾਮੀ॥ਕਰਿਯੋਰਾਮ
 ਬੋਧੀ॥ਮਹਾਜੁਧਜੇਧੀ॥੬੪੦॥ਜੁਨੇਰਾਜਨਾਰੀ॥ਕਹਾਭੂਲਹਮਾਰੀ॥ਚਿਤੀਚਿਤਕੀਜੈ॥
 ਪੁਨਰਦੇਸਦੀਜੈ॥੬੪੧॥ਮਿਲੇਮੋਹਿਮੀਤਾ॥ਚਲੇਧਰਮਗੀਤਾ॥ਪਠਿਯੋਪਉਨਪੁਤੀ॥
 ਹੁਤੇਅਗਵੁਤੀ॥੬੪੨॥ਚਲਿਯੋਧਾਇਕੈਕੈ॥ਸੀਆਸੋਧਲੇਕੈ॥ਹੁਤੀਥਾਗਮਾਰੀ॥ਤ
 ਹੈਬਿਰਖਛਾਹੀ॥੬੪੩॥ਪਰਿਯੋਜਾਇਪਾਖੀ॥ਜੁਨੇਸੀਆਮਾਇਖੀ॥ਰਿਪੰਗਮਮਾਰੇ॥
 ਖਰੋਤੇਹਿਦੁਆਰੇ॥੬੪੪॥ਚਲੇਬੇਗਸੀਤਾ॥ਜਹਾਂਰਾਮਜੀਤਾ॥ਸਬੈਸੱਤਮਾਰੇ॥ਕੁਊ
 ਰਾਚਉਤਾਰੇ॥੬੪੫॥ਚਲੀਮੇਰਕੈਕੈ॥ਹਨੁਸੀਭਲੇਕੈ॥ਸੀਆਰਾਮਦੇਖੋ॥ਵਹੀਰੂਪਲੇ
 ਖੋ॥੬੪੬॥ਲਗੀਆਨਪਾਖੀ॥ਲਖੀਰਾਮਰਾਖੀ॥ਕਹਿਯੋਕਉਲਨੈਨੀ॥ਬਿਧੁਬਾਕਬੈ
 ਨੀ॥੬੪੭॥ਧੋਸੇਆਗਮਧੀ॥ਤਬੈਹੋਹਿਸੁਧੀ॥ਲਈਮਾਨਸੀਮੀ॥ਰਚਿਯੋਪਾਵਕੀਸੀ॥
 ਗਈਪੈਠਐਸੇ॥ਪਨੀਬਿਜੁਜੈਸੇ॥ਸੁਤੰਜੇਮਗੀਤਾ॥ਮਿਲੀਤੇਮਸੀਤਾ॥੬੪੮॥ਧਾਸ
 ਧਾਇਕੈਕੈ॥ਕਢੀਕੰਦਨਏਕੈ॥ਗਰੇਰਾਮਲਾਈ॥ਕਬੀਕੀਰਤਗਾਈ॥੬੪੯॥ਸਬੈਸਾ
 ਧਮਾਨੀ॥ਤਿਹੁੰਲੇਕਜਾਨੀ॥ਬਜੇਜੀਤਬਾਜੇ॥ਤੁਬੇਰਾਮਗਾਜੇ॥੬੫੦॥ਲਈਜੀਤਸੀ
 ਤਾ॥ਮਹਾਸੁਕ੍ਰਗੀਤਾ॥ਸਬੈਦੇਵਹਰਧੋ॥ਨਰੰਪੁਰਪਬਰਧੋ॥੬੫੧॥ਸਬੈਸੁਰ
 ਕੋਚਲੇਬੇਕਥਨੀ॥॥ਰਸਾਵਲਛੰਦਾ॥॥ਤਬੈਪੁਰਪਪੇਕੈ॥ਚਲੇਜੁਧਜੈਕੈ॥ਸਬੈਸੁਰ
 ਗਾਜੈ॥ਜਖੀਜੀਤਬਾਜੈ॥੬੫੨॥ਚਲੇਮੇਰਏਕੈ॥ਕਪੀਬਹਨੀਲੇਕੈ॥ਪੁਰੀਅਉਧਪੇ
 ਖੀ॥ਸੁਦੰਸੁਰਗਲੇਖੀ॥੬੫੩॥ਸੀਅਲੇਸੀਏਸਾਅਏ॥ਮਿਗਲਸੁ
 ਚਾਰਗਾਏ॥ਆਨੰਦਹੀਏਬਛਾਏ॥ਸਹਿਰੇਅਵੇਧਜਹਾਰੇ॥੬੫੪॥ਧਾਈਲੁਗਾਈ

ਆਵੈ। ਭੂਰਿ ਨ ਬਾਰ ਪਾਵੈ। ਆਕਲਖ ਰੇ ਉਪਾਵੈ। ਭੂਖੇ ਢੋਲ ਨ ਕਹਾਰੈ॥ ੬੫੬॥ ੧੧੪
 ਜੁਲਫੈ ਅਨੁਪ ਜਾ ਕੀ। ਨ ਬਾਨ ਕਿ ਸਿਆਹਿ ਬਾਕੀ। ਆਤਿ ਭੁਤ ਅਦਾਇਤਾ ਕੀ। ਐਸੇ ਢੋਲ
 ਨ ਕਹਾਰੈ॥ ੬੫੭॥ ਸਰਵੇ ਸਹੀਚਮਨ ਰਾ। ਪਰਚਸਤ ਜਾਵਤ ਨ ਰਾ। ਜਿਨਾ ਦਿਲ ਹਰਾਹਮਾਰਾ।
 ਵਹ ਗੁਲਬਦ ਨ ਕਹਾਰੈ॥ ੬੫੮॥ ਚਿਤ ਕੇ ਚੁਰਾਇ ਲੀਨਾ। ਜਾਲਮ ਫਿਰਾਕ ਦੀਨਾ। ਜਿਨਾ ਦਿ
 ਲ ਹਰਾਹਮਾਰਾ। ਵਹ ਮਨ ਹਰ ਨ ਕਹਾਰੈ॥ ੬੫੯॥ ਕੋਊ ਬਤਾਇ ਦੇਰਾ। ਚਾਹੇ ਸੁਆਨ ਲੈਰੇ॥
 ਜਿਨਾ ਦਿਲ ਹਰਾਹਮਾਰਾ। ਵਹ ਮਨ ਹਰ ਨ ਕਹਾਰੈ॥ ੬੬੦॥ ਆਤੇ ਮਨੇ ਅਮਲ ਕੋ। ਹਰੀ ਅਯਕਿ
 ਜਾਵਤ ਨ ਕੋ। ਆਲਮ ਕੁਸਾਇ ਪੁਬੀ। ਵਹ ਗੁਲਬਦ ਚਿਹਰ ਕਹਾਰੈ॥ ੬੬੧॥ ਜਾਲਮ ਅਦਾ
 ਇਲੀਨੇ। ਖੰਜਨ ਖਿਸਾਨ ਕੀਨੇ। ਜਿਨਾ ਦਿਲ ਹਰਾਹਮਾਰਾ। ਵਹ ਮਹਬਦ ਨ ਕਹਾਰੈ॥ ੬੬੨॥
 ਜਾਲਮ ਅਦਾਇਲੀਨੇ। ਜਾਨ ਕੁਸਰਾਬ ਪੀਨੇ। ਰੁਖ ਸਰਜ ਹਾਨੁ ਬਾ। ਵਹ ਗੁਲਬਦ
 ਨ ਕਹਾਰੈ॥ ੬੬੩॥ ਜਾਲਮ ਜਮਾਲ ਪੁਬੀ। ਰੋਸਨ ਦਿਆਗ ਅਖਸਰਾ। ਪਰਚਸਤ ਜਾਜੀ
 ਗਰਗਾ। ਵਹ ਗੁਲਬਦ ਚਿਹਰ ਕਹਾਰੈ॥ ੬੬੪॥ ਬਾਲਮ ਬਿਦੇਸ ਆਏ। ਜੀਤਿ ਜੁਆਨ ਜਲ
 ਮਾ। ਕਾਮਲ ਕਮਾਲ ਸੂਰਤ। ਵਹ ਗੁਲਬਦ ਚਿਹਰ ਕਹਾਰੈ॥ ੬੬੫॥ ਰੋਸਨ ਜਹਾਨ ਪੁਬੀ। ਜਾ
 ਹਰਿ ਕਲੀ ਮਹਤ ਜਾ। ਆਲਮ ਕੁਸਾਇ ਜਿਲਵਾ। ਵਹ ਗੁਲਬਦ ਚਿਹਰ ਕਹਾਰੈ॥ ੬੬੬॥
 ਜੀਤੋ ਬਜੰਗ ਜਾਲਮ। ਕੀਨੇ ਖਤਰਾ ਪਰਗ। ਪੁਹ ਪਕ ਬਿਬਾਨ ਬੈਠੇ। ਸੀਤਾਰ ਵਨ ਕਹਾਰੈ॥ ੬੬੭॥
 ਮਾਦਰ ਖੁਸਾਲ ਖਾਤਰ। ਕੀਨੇ ਹਜਰ ਛਾਵਰ। ਮਾਤਰ ਸਿਤਾ ਬਧਾਈ। ਵਹ ਗੁਲਬਦ ਚਿਹਰ
 ਕਹਾਰੈ॥ ੬੬੮॥ ~~ਜਾਲਮ ਅਦਾਇਲੀਨੇ~~। ਸੁਨੇਰਾ ਮਾਏ। ਸਬੈ ਲੋਗਾਂ ਪਾਏ। ਬਗੇ ਅਨਪਾਯੀ।
 ਮਿਲੇਰਾ ਮਰਾਯੀ॥ ੬੬੯॥ ਕੋਊ ਚੋਰ ਛਾਹੈ। ਕੋਊ ਪਾਨ ਖੁਆਹੈ। ਪਰੇ ਮਾਤ ਪਾਈ। ਲਏ ਕ
 ਫਿਲਾਈ॥ ੬੭੦॥ ਮਿਲੇ ਕੀ ਡਿਰੇ ਵੈ। ਮੈਨੇ ਸੋ ਕਯੋ ਵੈ। ਕਰੋ ਬੀਰ ਬਾਤੈ। ਸੁਨੇ ਸਰਬ ਮਾਤੈ॥
 ੬੭੧॥ ਕਰੇ ਦਾਨ ਏਤੈ। ਗਨੇ ਕਉ ਨ ਕੇਤੈ। ਮਿਲੇ ਲੱਛਮਾਤੈ। ਪਰੇ ਬਾਇਕਾਤੈ॥ ੬੭੨॥
 ਮਿਲੇ ਕੁਰਬਾ ਮਾਤੈ। ਕਹੀ ਸਰਬ ਬਾਤੈ। ਧਨੀ ਮਾਤੈ ਤੇ ਕੋ। ਅਰਿ ਦੀ ਕੀਨੇ ਕੋ॥ ੬੭੩॥
 ਕਹਾਵੇ ਸਤੇਰੇ। ਲਿਖੀ ਲੇਖ ਮੇਰੇ। ਜੇ ਨੀ ਹੋਇ ਸੁਹੇਈ। ਕਹੇ ਕੋ ਨ ਕੇਈ॥ ੬੭੪॥ ਕਰੋ ਬ

ਪਮਾਤਾ ਮਿਲਿਯੋ ਫੇਰਿਭ੍ਰਾਤੀ ॥ ਯੁਨੇਕੁਰਥਧਾਏ ॥ ਪਰੀਸੀਸਲਾਏ ॥ ੬੭ ॥ ਭੁਰੇਰਾਮ ਅੰਕੀ
 ਮਿਟੀਰਾਮ ਸੀਕੀ ॥ ਮਿਲਿਯੋ ਸੰਤ੍ਰਹੰਤਾ ॥ ਸਰੰ ਸੰਤ੍ਰਹੰਤਾ ॥ ੬੮ ॥ ਜਟਿਧੁਰਝਾਹੀ ॥ ਪਰੀਰਾਮ
 ਰਾਹੀ ॥ ਕਰੀਰਾਜ ਅਰਚਾ ॥ ਦਿਜੰਬੇਦਚਰਚਾ ॥ ੬੯ ॥ ਕਰੈਰੀਤਗਾਨੀ ॥ ਭੁਰੇਵੀਰਮਾ
 ਨੀ ॥ ਵੀਰਾਮ ਰਾਜੀ ॥ ਸਰੇਸਰਬਕਾਜੀ ॥ ੭੦ ॥ ਬੁਲੇਬਿਪਲੀਨੇ ॥ ਸੁਤੇਚਾਰਕੀਨੇ ॥ ਭੁ
 ਏਰਾਮ ਰਾਜਾ ॥ ਬਜੇਜੀਤਬਾਜਾ ॥ ੭੧ ॥ ਭੁਜੰਗਪੁਰਾ ॥ ਚਹੁੰਚਕੁਕੇਛੜਪਾ
 ਹੀਬੁਲਾਏ ॥ ਧਰੇਅੰਤੁਲੀਨੇਪੁਰੀਅਉਧਆਏ ॥ ਗਹੇਰਾਮ ਪਾਖੰਪਰਮਪੀਤਕੈਕੈ ॥ ਮਿ
 ਲੇਚੰਤ੍ਰਦੇਸੀਬਡੀਭੇਟਦੈਕੈ ॥ ੭੨ ॥ ਦਏਚੀਨਮੀਨਮਾਚੀਨਦੇਸੀ ॥ ਮਹਾਸੁੰਦਰੀਚੇਰਕਾ
 ਚਾਰਕੈਸੀ ॥ ਮਨੀਮਾਨਕੰਹੀਰਚੀਰੀਅਨੇਕੀ ॥ ਕੀਏਖੋਜਪਣੀਮੇਕਹੁੰਏਕਏਕੀ ॥ ੭੩ ॥ ਮ
 ਨੁਮੁਤੀਅੰਮਾਨਕੰਬਾਜਗਾਜੀ ॥ ਦਏਦੰਤਪੰਤੀਸਜੇਸਰਬਸਾਜੀ ॥ ਰਬੀਬੇਸਟੰਤੀਹੀਰਚੀ
 ਰੀਅਨੀਤੀ ॥ ਮਨੀਮਾਨਕੰਬਧਰਬੰਦਰੰਤੀ ॥ ੭੪ ॥ ਕਿਤੇਸੁਤੇਮੇਰਾਵਤੰਤੁਲਿਦੰਤੀ ॥ ਦਏ
 ਮੁਤੀਖੰਸਾਜਸੰਜੇਸੁਪੰਤੀ ॥ ਕਿਤੇਬਾਜਗਾਜੰਜਹੀਜੀਨਸੀਰੀ ॥ ਨਚੈਨਟਮਾਨੇਮਚੇਜੰਗ
 ਰੰਗੀ ॥ ੭੫ ॥ ਕਿਤੇਪੰਥਰੇਪੀਲਰਾਜਗੁਪਮਾਨੀ ॥ ਦਏਬਾਜਗਾਜੀਸਿਰਾਜੀਨਪਾਨੀ ॥
 ਦਈਰਕਤਨੀਲੀਮਟੀਰੰਗਰੰਗੀ ॥ ਲਖਿਯੋਰਾਮਕੈਅੰਤੁਧਾਹੀਅਭੁੰਗੀ ॥ ੭੬ ॥ ਕਿ
 ਤੇਪਸਮਪਾਟੰਬੰਸੇਵਰਣਬਰਣੀ ॥ ਮਿਲੇਕੁਟਲੈਕੁਤੁਭਾਤੁਭਾਤੰਅਭੁਰਣੀ ॥ ਕਿਤੇਪਸਮਪਾ
 ਟਬਰੰਭਾਨਤੇਜੀ ॥ ਦਏਸੀਅਧਾਮੀਸੋਕੁਕੇਜਭੇਜੀ ॥ ੭੭ ॥ ਕਿਤੇਕੁਖਣੰਭਾਨਤੇਜੀਅਨੀਤੀ
 ਪਠੇਜਾਨਕੀਭੁਟਦੈਦੈਦੁਰੰਤੀ ॥ ਪਨੇਰਾਮਮਾਤਾਨਕੀਭੁਟਭੇਜੇ ॥ ਹਰੇਚਿਤਕੇਜਾਹਿਰੇਕਰੇ
 ਜੇ ॥ ੭੮ ॥ ਪਾਮੀਚੰਕੁਚਕੀਫਿਰੀਰਾਮਦੇਹੀ ॥ ਮਨੇਬਿਉਤਬਾਗੋਤਿਮੀਅਮੇਹੀ ॥ ਪ
 ਠੇਛੰਤ੍ਰਦੈਦੈਛੰਤ੍ਰਛੰਤ੍ਰਪਾਹੀ ॥ ਹਰੇਸਰਬਗਰਬੰਕਰੇਪੁਰਬਭਾਰੀ ॥ ੭੯ ॥ ਕਟਿਯੋਕ
 ਲਏਵੰਭਏਰਾਮਰਾਜੀ ॥ ਫਿਰੀਆਨਿਰਾਮੀਫਿਰੀਰਾਮਰਾਜੀ ॥ ਫਿਰਿਯੋਜੇਤਪਤੀਸਿਰ
 ਸੇਤਛੰਤ੍ਰੀ ॥ ਕਰੇਰਾਜਾਗਿਆਪਰੇਵੀਰਅੰਤ੍ਰੀ ॥ ੮੦ ॥ ਦਏਓਏਕਏਕੀਅਨੇਕੰਪ
 ਕਾਰੀ ॥ ਲਖਿਯੋਸਰਬਲੋਕੰਮਹੀਰਾਵਣਾਰੀ ॥ ਸੁਹੀਬਿਸਨਦੇਵੀਰਦਨੰਦੇਹਰਰਤਾ ॥ ਚ

ੴ ਰਾਮਾਨਿਸ਼ਿਅਨਾਥਰਤਾ ॥ ੬੬੦ ॥ ਸਹੀਬਿਸਨਾਵਤਾਰਕੋਤਾਹਿਜਾਨਿਯੋ ॥ ੧੧੫
 ਸਰੋਲੋਗਾਖਿਯਾਤਾਬਿਧਾਤਾਪਛਾਨਿਯੋ ॥ ਫਿਰੀਚਾਰਚੋਕ੍ਰਚੰਦ੍ਰਕਪਾਰੀ ॥ ਕੁਯੋਚੋਕ੍ਰ
 ਵਰਤੀਕੁਅੰਗਵਦਾਰੀ ॥ ੬੬੦ ॥ ਲਾਖਿਯੋਪਰਮਜੋਗੀਦੇਵੇਜੋਗਪ੍ਰੀਅਹਾਰੇਵਦੇ
 ਵੰਲਾਖਿਯੋਕੁਪਕੁਪੀ ॥ ਮਹਾਸੰਤਸੰਤਮਹਾਸਾਧਸਾਧੀ ॥ ਮਹਾਕੁਪਕੁਪਲਾਖਿਯੋਬਿਅ
 ਧਾਬਿਯਾਧੀ ॥ ੬੬੧ ॥ ਤੀਆਦੋਬਿਤੁਲਿਨਰੰਨਰਿਨਾਰੀ ॥ ਮਹਾਜੋਪਜੋਧੀਮਹਾਬਾਰਬਾਰੀ ॥
 ਸੁਤੰਬੇਦਕਰਤਾਗਵੇਰੋਦ੍ਰੁਪੀ ॥ ਮਹਾਜੋਗਜੋਗੀਮਹਾਕੁਪਕੁਪੀ ॥ ੬੬੨ ॥ ਪਰੀਪਾਰੀ
 ਤਾਸਿਵੇਸਿਧੰਦ੍ਰੁਪੀ ॥ ਬੁਧੀਬੁਧਦਾਤਾਰਿਧੀਰਿਧਕੁਪੀ ॥ ਜਹਾਬੁਵਕੇਜੇਵੇਜੇਸੇਬਿਚਾਰੇ ॥
 ਤਿਸੀਰੁਪਸੇਤਉਨਤੇਸੇਨਿਹਾਰੇ ॥ ੬੬੩ ॥ ਸਬੈਸਸਤਪਾਰੀਲਹੇਸਸਤਗੀਤਾ ॥ ਦੁਰੰਦੇ
 ਵੇਦੇਹੀਲਖੇਪਾਵਹੀਤਾ ॥ ਜਿਸੀਰਾਵੇਸੇਜਉਨਜੇਸੇਬਿਚਾਰੇ ॥ ਤਿਸੀਰੰਗਕੇਕਾਂਛਕਾਂ
 ਛੇਨਿਹਾਰੇ ॥ ੬੬੪ ॥ ਅਨੰਤਤੁਕਾਭੁਜੰਗਪ੍ਰਯਾਤਛੰਦਾ ॥ ॥ ਕਿੰਤੇਕਾਲਬੀਤਿਯੋਕੁਯੋ
 ਰਾਮਰਾਜੀ ॥ ਸਬੈਸੰਤਮਹਾਜਪਮਾਲੀ ॥ ਫਿਰੀਯੋਚੋਕ੍ਰਚਾਰੇ ॥ ਦਿਸਾਅਪਿਰਾਮੀ ॥ ਕੁਯੋਨ
 ਮਤਾਤੇਮਹਾਚਕ੍ਰਵਰਤੀ ॥ ੬੬੫ ॥ ਸਬੈਬਿਪਆਗਸਤਤੇਆਦਿਲੋਕੋ ॥ ਕੁਰੀਅਹੀਰਾ
 ਬਿਅਸਤੇਲੋਬਸਿਸਿਟੀ ॥ ਬਿਸ੍ਵਾਮਿਤ੍ਰਅਉਬਾਲਮੀਕੰਸੁਅੰਤੀ ॥ ਦੁਬਾਸਾਸਬੈਕਸ
 ਪੀਆਦਿਲੋਕੋ ॥ ੬੬੬ ॥ ਜਬੈਰਾਮਦੇਖੇਸਬੈਬਿਪਅਯੋ ॥ ਪਰਿਯੋਧਾਇਪਾਧੀਸੀਅ
 ਨਾਥਜਗਤੀ ॥ ਦਇਯਾਸਣਅਰਘਪਦਾਰਪੁਤੇਣੀ ॥ ਦਈਆਸਿਖਮੋਨੇਸੀਪ੍ਰਸੰਨਿ
 ਯੀ ॥ ੬੬੭ ॥ ਕੁਣੀਰਿਖੰਗਮੰਥਡੀ ॥ ਗਿਆਨਚਰਚਾ ॥ ਕਹੇਸਰਬਜੋਪੇਬਛੇਏਕਗੀਥਾ ॥
 ਬਿਦਾਬਿਪਕੀਨੇਘਨੀਦਛੁਨਾਦੋ ॥ ਚਲੇਦੇਸਦੇਸੀਮਹਾਚਿਤਹਰਖੋ ॥ ੬੬੮ ॥ ਇਹੀਬ
 ਚਾਮਾਇਓਮਿਤੰਸੁਨਾਬਿਪੀ ॥ ਜੀਅੇਬਾਲਾਜੇਨਤੇਤੇਹਿਸਾਪੀ ॥ ਸਬੈਰਾਮਜਾਨੀਚੇ
 ਤਤਾਰਿਬਾਤਾ ॥ ਤਿਸੇਬਾਰਣੀਤੇਬਿਬਨੰਗਕਾਰਿਯੋ ॥ ੬੬੯ ॥ ਹੁਤੇਏਕਸੁੰਦੀਦਿਸਾ
 ਉਤਮੰਧੀ ॥ ਤੂਲੇਕੁਪਮਧੀਪਰਿਓਅਉਪਸਮੁਪੀ ॥ ਮਹਾਉਗਤੇਜਾਤਪਸਿਆਤਉਰੀ ॥
 ਹਨਿਓਤਾਰਿਰਾਮੀਅਸੀਆਪਰਥੀ ॥ ੭੦੦ ॥ ਜੀਓਬ੍ਰਹਮਪੁੰਡਰਿਯੋਬ੍ਰਹਮਸੇਗੀ ॥ ਬਛੀਕ

ਰਤਰਮੀਰਤ੍ਵੰਦਮਪੀ ਕਰਿਯੋਵਸਸਹਿਸਲਉਰਜਅਉਧੀ ਫਿਰੀਚਕੁਚੋਰੋਬਿਖੋਰਮ
 ਦੇਹੀ ॥ ੭੦੧ ॥ ਜਿਦੇਵੇਸਦੇਸੀਨਰੇਸੀਤਰਮੀ ਮਹਾਜੁਧਜੇਧਾਤਿਹੁਲੋਰਜਨਿਯੋਕੀ
 ਓਮੰਤੀਅਤ੍ਰਿਮਹਾਭ੍ਰਾਤਕੁਰਥੀ ਕੀਓਮੈਣਨਾਥੀਸੁਮਿਤ੍ਰਕੁਮਾਰੀ ॥ ੭੦੨ ॥ ਅਭਿਰਾਮ
 ॥ ॥ ਸੁਮੰਤਮਹਾਰਿਖਰਪੁਬਰਾਜੰਗਕੀਅਜਸਪੁਨਘਰਘਰਾਦੁੰਦਕੁਬਾਜਤਦ
 ਰਦਗਪੁਰਗਹੀਧਨਸੁਰਪੁਰਾ ॥ ੭੦੩ ॥ ਸੁਦੁਰਮਹਾਰਘਨੰਦਨਾਜਗਪਤਿਮੁਨਗਨ
 ਬੰਦਨਾਧਰਪੁਰੋਲੋਨਰਚੀਨੇ ਸੁਖਦੈਵਖਬਿਨਕੀਨੇ ॥ ੭੦੪ ॥ ਅਰਹਰਨਰਕਰਜ
 ਨੇ ॥ ਵਖਹੁਰਿਸੁਖਕਰਿਮਿਨੇ ਪੁਰਧਰਨਰਬਰਸੇਹੈ ॥ ਰੂਪਅਨੂਪਅਭੁਰੈ ॥ ੭੦੫ ॥ ਅ
 ਨਕੰਦੰਦਾ ॥ ਪ੍ਰਭੂਹੈ ॥ ਅਜੂਹੈ ॥ ਅਜੇਹੈ ॥ ਅਭੁਰੈ ॥ ੭੦੬ ॥ ਅਜਹੈ ॥ ਅਜਾਤਹੈ ॥
 ਅਜੇਹੈ ॥ ਅਭੁਰੈ ॥ ੭੦੭ ॥ ਭੁਜੰਗਪਯਾਤਛੰਦਾ ॥ ਬੁਢਿਯੋਚਤ੍ਰਕੁਤ੍ਰਿਸੁਮਿਤ੍ਰਕੁਮਾਰੀ
 ਕਰਿਯੋਮਾਥਰੇਸੀਤਿਸੈਰਵਦਰੀ ॥ ਤਹਾਏਕਦਈਤੰਲਵੰਉਗਤੇਜੀ ॥ ਦਇਓਤਾਹਿਅ
 ਪੀਸਿੰਸੁਲਭੇਜੀ ॥ ੭੦੮ ॥ ਪਾਠਿਯੋਬੀਰਮੰਤ੍ਰਦੀਏਏਕਰਮੀ ਮਹਾਜੁਧਮਾਲੀਮਹ
 ਧਰਮਧਮੀ ॥ ਸਿਵੰਸੁਲਹੀਣੰਸਬੈਸੰ ॥ ਜਾਨਿਯੋ ॥ ਤਬੈਸੰਗਤਕੋਮਹਾਜੁਧਰਾਇਯੋ
 ॥ ੭੦੯ ॥ ਲਇਓਬੀਰਮੰਤ੍ਰਚਲਿਯੋਨਿਅਇਸੀਸੀ ॥ ਤ੍ਰਿਪੁਰਜੁਧਜੇਤਾਚਲਿਯੋਜਾ
 ਨਈਸੀ ॥ ਲਖਿਯੋਸੁਲਹੀਣੰਰਿਪੰਜਉਦਕਾਲੀ ॥ ਤਬੈਕੋਪਮੀਰੰਯੋਰਣਬਿਕ੍ਰਾਭੀ ॥
 ॥ ॥ ਭੁਜੇਘਾਇਖਾਧੀਅਘਾਇਤ੍ਰਿਸੁਰੀ ॥ ਹਸੇਕੰਕਬੰਕਪ੍ਰਮੀਗੋਣਹੂਰੀ ॥ ਉਰੈਰੋਪਦਕ
 ਕ੍ਰਿਪਾਣੰਪਹਾਰੋ ॥ ਰਣਰੋਸਰਜੋਮਹਾਛਤ੍ਰਧਾਰੋ ॥ ੭੧੧ ॥ ਫਿਰਿਯੋਅੰਪਦਈਤੰਮਹਾਰੋ
 ਸਕੈਕੋ ॥ ਹਦਿਓਰਾਮਭ੍ਰਾਤਵਹੈਬਾਲਲੋਕੋ ॥ ਰਿਪੰਨਸਹੇਤੰਦੀਓਰਾਮਅਪੀ ॥ ਹਦਿਯੋ
 ਤਾਹਿਸੀਸੰਦੁਰਾਜਾਪਜਪੀ ॥ ੭੧੨ ॥ ਗਿਰਿਯੋਭ੍ਰਮਭੂਮੀਅਪ੍ਰਮਿਓਅਰਘਾਧੀ ॥ ਹ
 ਦਿਯੋਸਤ੍ਰੰਤਾਤਿਸੈਚਉਪਚਾਧੀ ॥ ਗਣੰਦੇਵਹਰਧੇਪਲਰਧੰਤਫੂਲੀ ॥ ਹਤਿਯੋਦਈਤ
 ਵੇਹੀਮਿਟਿਯੋਸਰਬਸੁਲੀ ॥ ੭੧੩ ॥ ਲਵੰਨਾਸੁਰੇਅੰਲਵੰਕੀਨਨਾਸੀ ॥ ਸਬੈਸੰਤਹਰਧੇ
 ਰਿਪੰਤੋਉਦਾਸੀ ॥ ਭੁਜੇਪਲਲੋਲੋਤਜਿਯੋਗਹਿਬਾਸੇਹਿ ॥ ਕਰਿਯੋਮਾਥਰੇਸੀਪੁਰੀਵਾ

ਨਵਾਸਹਿ॥ ੧੧੪॥ ਭੁਯੋਮਾਸੁਰੇਸੈਲਵੰਨਾਸੁਰੰਤਾ॥ ਸਬੈਸਸਤਗਾਮੀਮੁਖੰਸਰੰਗੀਤਾ॥ ੧੧੫॥ ਭੁਯੋਦਸਰ
ਕੁਏਦਸਰਦੁਰੰਕਰੁਰੰਸੁਠਾਮੀ॥ ਕਰਿਯੋਗਜਤੈਸੋਜੇਮੀਅਉਧਰਾਮੀ॥ ੧੧੬॥ ਭੁਯੋਦਸਰ
ਨਾਸੀਪਪਾਤਿਸੁਰੀ॥ ਉਠੀਜੈਪੁਰਗਹਿਲੋਗਪੁਰੀ॥ ਗਣੀਪੁਰਸਿਧੀਸਾਬਿਧੀਅਪਾਰੀ॥ ਸੁ
ਨਿਯੋਚਕੁਚਾਰੰਲਵੰਲਵਦਾਰੀ॥ ੧੧੭॥ ਭੁਯੋਤੋਸਾਮੀ॥ ਭਿੰਦੁਸਦੁਤਾ॥ ਭੁਯੋਰੇਲੰਲਵਦ
ਨਾਮਦਣੀਤਬਧਾ॥ ੧੧੮॥ ਭੁਯੋਗਪਯਾਤਛੰਦਾ॥ ੧੧੯॥ ਭੁਯੋਇਮਉਤੈਇਤੈਰਾਵਦਾਰੀ॥
ਕਹੀਜਾਨਕੀਸੋਸੁਕਖੀਸੁਧਾਰੀ॥ ਹਰੈਏਕਬਾਰੀਅਭਿਰਾਮੀਸੁਸੋਭੀ॥ ਲਖੇਨੰਦਨੀਜ
ਉਕੀਕਾਂਤਛੋਭੀ॥ ੧੨੦॥ ਸੁਨੀਏਮਬਾਣੀਸੀਆਧਰਮਸਾਮੀ॥ ਰਚਿਯੋਏਕਬਾਰੀਮਹ
ਪਰਮਧਾਮੀ॥ ਅਣੀਭੂਖਤੰਗੀਰਚੀਰੰਅਨੰਤੀ॥ ਲਖੋਇਦੁਪਥੀਲਜੇਸੋਭਵੰਤੀ॥ ੧੨੧॥ ਭੁ
ਣੀਲਾਲਬਜੰਸੋਸੋਭਾਇਮਾਨੀ॥ ਸਬੈਦੇਵਦੈਤੰਦੁਤੀਯਸੁਰਗਜਾਨੀ॥ ਗਣੇਰਾਮਤਾਮੇਸ
ਆਸੀਗਲੀਨੇ॥ ਕਿਤੀਕੋਇਉਦੀਸਬੈਸੀਗਿਕੀਨੇ॥ ੧੨੨॥ ਰਚਿਯੋਏਕਮੀਦਰੀਮਹਾ
ਸੁਭਗਰਾਮੀ॥ ਕੋਰੇਰਾਮਸੈਨੰਤਹਾਧਰਮਧਾਮੀ॥ ਕਰੀਕਿਲਖੇਲੀਸੁਬੇਲੀਸਿਭੋਗੀ॥ ਹੁਤੈ
ਜਉਨਕਲੀਸਮੈਜੈਸੋਜੇਗੀ॥ ੧੨੩॥ ਰਚਿਯੋਸੀਅਗਰਭੀਸੁਨਿਯੋਸਰਬਥਾਮੀ॥ ਕਰੈ
ਏਮਸੀਤਾਪੁਨਰਬੈਣਰਾਮੀ॥ ਫਿਰੈਬਾਗਬਾਰੀਬਿਦਾਨਥਦੀਜੈ॥ ਸੁਣੇਪਾਣਪਿਆਰੇ
ਇਹੈਕਾਜਕੀਜੈ॥ ੧੨੪॥ ਵੀਓਰਾਮਸੰਗੀਸੁਮਿਤਕੁਮਾਰੀ॥ ਗਣੀਜਾਨਕੀਸੰਗਤਾਕੇਸੁ
ਧਾਰੀ॥ ਜਹਾਘੋਰਸਾਲਤਮਾਲੀਬਿਕਾਲੀ॥ ਤਹਾਸੀਅਕੋਛੋਭੀਅਉਧੋਉਤਲੀ॥
੧੨੫॥ ਬਨੰਨਿਰਜਨੰਦੇਖਿਕੋਕੋਅਪਾਰੀ॥ ਬਨੰਬਾਸੁਜਾਨਿਯੋਦੀਯੋਗਵਦਾਰੀ॥ ਹੁਰੇਦੀਸੁ
ਰਉਚਪਪਾਤਿਪਰਾਣੀ॥ ਰਣਿਜੇਮਵੀਰੰਲਗੇਮਰਮਬਾਣੀ॥ ੧੨੬॥ ਸੁਨੀਬਾਲਾਮੀਕੰਸੁ
ਤੀਦੀਨਬਾਣੀ॥ ਜਾਕਿਯੋਚੋਕਾਚੇਤੰਤਜੀਮੋਨਧਾਨੀ॥ ਸੀਆਸੀਗਿਲੀਨੇਗਾਇਓਧਾਮਾਮ
ਪੀ॥ ਅਨੰਬਚਕਰਮੀਸਿਵਾਜਾਪਜਾਪੀ॥ ੧੨੭॥ ਭੁਯੋਏਕਪੁਤੰਤਹਾਜਾਨਕੀਤੇਮਮ
ਨੇਰਾਮਕੀਨੇਵਤੀਆਰਾਮਤੇਲੈ॥ ਵਹੈਚਾਗਚਿਰਨੰਵਹੈਉਗਤੇਜੀਅਨੇਅਪਾਮੀਸੁ
ਵਤੀਅਕਾਫੁਭੇਜੀ॥ ੧੨੮॥ ਵੀਓਏਕਪਾਲੀਸੁਬਾਲੀਰਿਖੀਮੀ॥ ਲਖੇਚੰਦ੍ਰਪਾਕਿਧੀ

॥ ਦਿਉ ਸਈ ਸੀ ਗਾਇਓ ਏਕ ਦਿਵਸ ਰਿਖੀ ਮੱਧਿ ਧਿਆਨ ॥ ਲਾਇਓ ਬਾਲ ਸਿਰੀ ਗਈ ਸੀ
 ਅਨਨੀ ॥ ੧੨੬ ॥ ਰਹੀ ਜਾਤ ਸੀ ਤਾ ਮਹਾ ਮੋਨ ਜਾਗੋ ॥ ਬਿਨ ਬਾਲ ਪਾਲਿ ਲਖਿ ਯੋ ਸੇਕ
 ਪਾਗੋ ॥ ਕੁਸਾਹਾ ਬਲੈ ਕੈ ਗਚਿਯੋ ਅਉਰ ਬਾਲ ॥ ਤਿਸੀ ਰੂਪ ਰੰਗੀ ਅਨੂਪ ਉਤਲੀ ॥ ੧੨੭ ॥
 ॥ ਫਿਰੀ ਨਇ ਸੀ ਤਕ ਹਾਅ ਨਿਦੇ ਖਿਓ ॥ ਓਹੀ ਰੂਪ ਬਾਲੀ ਸੁਪਾਈ ਬਿਸੇ ਖਿਓ ॥ ਕੁ
 ਪਾ ਮੋਨ ਰਾਂਜੀ ਘੰਨੀ ਜਨ ਕੀਨੋ ॥ ਦੁਤੀ ਅਪੁੰਤ ਤਾ ਤੇ ਕ੍ਰਿਪਾ ਜਨ ਦੀਨੋ ॥ ੧੨੮ ॥ **ਦਿਉ ਸੀ**
ਰਾਗੁ ਰਾਗੁ ਰਾਗੁ ਰਾਗੁ ॥ ॥ ਅਥ ਜਗ ਅਰੰਭੁ ਕਥਨ ॥ ਗੁਜੀ ਪ੍ਰਯਾਂਤ ਛੰਦ ॥ ॥ ਉਤ੍ਰੇ
 ਬਾਲ ਪਾਲੋ ॥ ਉਤ੍ਰੇ ਅਉਧ ਰਾਜੀ ॥ ਬੁਲੈ ਬਿਪ ਜਗੀਤ ਜਿਓ ਏਕ ਬਾਜੀ ॥ ਰਿਪੀ ਨਾ ਸਕ ਰਾ
 ਦਇਓ ਸੰਗਤ ਕੋ ॥ ਬਡੀ ਫਿਉ ਜਲੀ ਨੇ ਚਲਿਯੋ ਸੰਗ ਵਕੋ ॥ ੧੨੯ ॥ ਫਿਰਿ ਦੇਸ ਦੇ
 ਸੀਨਰੇ ਸਾਣ ਬਾਜੀ ॥ ਕਿਨੀ ਨਹਿ ਬਾਧਿਯੋ ਮਿਲੇ ਅਨਿਗਾਜੀ ॥ ਮਹਾ ਉਗ੍ਰ ਪੀਨਿਆ ਬ
 ਡੀ ਫਿਉ ਜਲੈ ਕੋ ॥ ਪਰੇ ਅਨਿਪਾਯੀ ਬਡੀ ਭੁਟ ਦੈ ਕੋ ॥ ੧੩੦ ॥ ਦਿਸਾ ਚਾਰ ਜੀਤੀ ਦਿਰਿ
 ਯੇ ਫੇਰਿ ਬਾਜੀ ॥ ਗੰਯੇ ਬਾਲਾ ਮੀਕੀ ਰਿਖ ਸਥਾਨ ਤਾਜੀ ॥ ਜਬੋ ਭੁੰਝ ਪੜ੍ਹ ਲਵੈ ਛੇ ਰਿਖ
 ਚਿਯੋ ਬਡੇ ਉਗ੍ਰ ਪੀਨਿਆ ਰਸੀ ਦੁਰਾਚਿਯੋ ॥ ੧੩੧ ॥ ਬਿਛੰ ਬਾਜ ਬਾਧਿਯੋ ਲਖਿਯੋ ਸਸ
 ਤ੍ਰ ਪਾਹੀ ॥ ਬਡੇ ਨਾਦ ਕੋ ਸਰਬ ਸੈਨਾ ਪੁਕਾਰੀ ॥ ਕਹਾ ਜਤੁ ਰੇ ਬਾਲ ਲੀਨੇ ਤੁਰੰਗੀ ॥ ਤੁਜੈ ਨਹਿ
 ਯਾ ਕੋ ਸੋ ਜੇ ਆਨਜੀਗੀ ॥ ੧੩੨ ॥ ਸੁਨਿਯੋ ਨਾਮ ਜੁੰਧਿ ਜਬੋ ਸਵਦ ਸੂਰੀ ॥ ਮਹਾ ਸਸਤ੍ਰ ਸਉਂਡੀ
 ਮਹਾ ਲੋਹੰ ਪੂਰੀ ॥ ਹਟੇ ਬੀਰ ਹਠੇ ਸਬੈ ਸਸਤ੍ਰ ਲੈ ਕੋ ॥ ਪਰਿਯੋ ਸੈਨਾਂ ਪੀ ਬਡੇ ਨਾਦ ਕੋ ਕੋ ॥ ੧੩੩ ॥
 ਰੁਲੀ ਕੁਤਿ ਮਰਿ ਪਚਾਰੇ ਸੁਸੂਰੀ ॥ ਚਿਰੇ ਜੁਪੇ ਜੇ ਬਾਰਹੀ ਧੁਰ ਪੂਰੀ ॥ ਉਠੀ ਸਸਤ੍ਰ ਝਰੀ ਅਪ
 ਰੰਤ ਵੀਰੀ ॥ ਕ੍ਰਮੇ ਕ੍ਰਮੇ ਕ੍ਰਮੇ ਤਣਿ ਤਣਿ ਤਣਿ ॥ ੧੩੪ ॥ ਗਿਰਿਯੋ ਲੁੱਥ ਪੰਥੀ ਸੁਜੁ ਬੀਤ ਬਾਜੀ
 ਕ੍ਰਮੇ ਛੁਛਾ ਥੀ ॥ ਬਿਨਾ ਸੁਆਰਤਾਜੀ ॥ ਗਿਰੇ ਸਸਤ੍ਰ ਹੀਣੀ ਬਿਅਸਤ੍ਰ ਤਿਸੂਰੀ ॥ ਹਮੇ ਭੁਤ
 ਪ੍ਰੇਤ ਕ੍ਰਮੀ ਗੋਟਹੂਰੀ ॥ ੧੩੫ ॥ ਘਣਿਯੋ ਰਨੀ ਸਾਣ ਬਜੇ ਅਪਾਹੀ ॥ ਘਰੇ ਵੀਰ ਪੀਰ ਉਠੀ ਸ
 ਸਤ੍ਰ ਝਰੀ ॥ ਚਲੋ ਚਿੰਤਾ ਚਿੰਤਾ ਬਾਣੀ ॥ ਘਣੇ ਸਰਜੇ ਮਹਾ ਤੇਜਵਾਣੀ ॥ ੧੩੬ ॥ **ਦਿਉ ਸੀ**
ਰਾਗੁ ॥ ਉਠਾਈ ॥ ਦਿਖਾਈ ॥ ਨਚਾਈ ॥ ਚਲਾਈ ॥ ੧੩੭ ॥ ਕ੍ਰਮਾਈ ॥ ਦਿਖਾਈ

Digitized by Panjab Digital Library | www.panjabdigilib.org

ਗਿਣਕੇਤੋਹਟੇਜੇਤੋ। ਕਈਮਹੇ। ਕਿਤੇਹਾਏ। ੧੬੩। ਸਬੈਭਾਜੇ। ਚਿਤੰਲਾਜੇ। ਭੁਜੇਭੈ
 ਕੋ। ਜੀਅਲੋਕੋ। ੧੬੪। ਫਿਰੇਜੇਤੋ। ਹਟੇਤੋਤੋ। ਕਿਤੇਪਾਏ। ਕਿਤੇਪਾਏ। ੧੬੫। ਸਿ
 ਸੀਜੀਤੋ। ਭੁਖੀਭੀਤੋ। ਮਹਾਕੂਪੀ। ਅੰਤ੍ਰਕੂਪੀ। ੧੬੬। ਦੁਭਿਭਾਤਾ। ਪਰੀਖਿਯਾਤਾ। ਮ
 ਹਾਂਜੀਯੀ। ਅੰਤ੍ਰਕੂਪੀ। ੧੬੭। ਤਜੇਬਾਣੀ। ਪਨੀਤਾਣੀ। ਮਚੇਵੀਰੀ। ਭੁਜੇਭੀਰੀ। ੧੬੮।
 ਕਟੇਅੰਗੀ। ਭੁਜੇਜੰਗੀ। ਚਟੇਰੁਏ। ਨਰੰਜੁਏ। ੧੬੯। ਭੁਜੀਸੈਨੀ। ਬਬਿਨਚੈਨੀ। ਲਛਮ
 ਬੀਰੀ। ਫਿਰਿਯੋਧੀਰੀ। ੧੭੦। ਇਕੋਬਾਣੀ। ਰਿਪੀਤਾਣੀ। ਹਟਿਓਭਾਲੀ। ਗਿਰਿਯੋਤਾ
 ਣੀ। ੧੭੧। ਇਤਲਾਹੁਮਦਜੁਮਮਾਹੀ। ॥ ਅਕੁਹਾਛੰਦਾ। ॥ ਭਾਗਗਇਓਦਲ੍ਹਾਸ
 ਕੈਕੈ। ਲਛਮਦਭੂਮਦੈਕੈ। ਖਲੇਰਾਮਚੰਦਹੁਤੇਜਹਾਂ। ਭੁਟਕਾਜਤਪੁਨਗੋਤਹਾ। ੧੭੨।
 ਜਬਾਜਾਇਬਾਤਕਹੀਉਨੈ। ਬਹੁਭਾਤਿਸੋਕਦਇਓਤਿਨੈ। ਮੁਨਿਬੈਨਮੋਨਰਹੇਬਲੀ।
 ਜਨਚਿਤਪਾਹਨਕੀਖਲੀ। ੧੭੩। ਪੁਨਿਬੈਨਮੀਤ੍ਰਾਬਿਚਾਰਿਯੋ। ਤੁਮਜਾਹੁਭਰਥਉਚਾ
 ਰਿਯੋ। ਮੁਨਬਾਲਾਦੁਮੇਜਿਨਮਾਰਿਯੋ। ਪਰਿਆਨਿਮੇਹਿਦਿਖਾਰਿਯੋ। ੧੭੪। ਸੱਜ
 ਮੈਣਕੁਰਥਚਲੇਤੁਹਾ। ਹਟਬਾਲਬੀਗਮੰਤ੍ਰਿਜਹਾਂ। ਬਹੁਭਾਤਿਬੀਰਸੀਘਚਹੀ। ਸ
 ਰਓਘਪ੍ਰਓਘਪ੍ਰਹਾਰਹੀ। ੧੭੫। ਸੁਗੀਵਅਉਰਬਭੀਛੁਨੀ। ਹਨਵੰਤਅੰਗਦਰੀ
 ਛੁਨੀ। ਬਹੁਭਾਤਿਸੈਨਬਨਾਇਕੋ। ਤਿਨਪੈਚਲੇਸਮੁਹਾਇਕੋ। ੧੭੬। ਰਣਕੁਮਰੁਭ
 ਗਏਜਬੈ। ਮੁਨਿਬਾਲਾਦੁਮੇਲਖੇਤਬੈ। ਦੁਮੇਕਾਕਪਛਾਸੋਭਹੀ। ਲਖਦੇਵਦਾਨ
 ਵਲੇਕੁਹੀ। ੧੭੭। ਰਣਕੁਮਰੁਭਾਏਲਵੰਨੀ। ॥ ਅਕੁਹਾਛੰਦਾ। ॥ ਮੁਨਿਬਾਲਾਛਾਉ
 ਨਿਜਗਰਬਾ। ਮਿਲਆਨਮੇਹੁਸਰਬਾ। ਲੈਜਾਹਿਰਾਪਵਤੀਗ। ਤੁਰਿਅਨੈਦੈਕੈਚੀਰੀ।
 ੧੭੮। ਸੁਨਭੈਭਰੋਸਿਸਮਾਨਾ। ਕਰਿਕੋਪਤਾਨਕਮਾਨਾ। ਬਹੁਭਾਤਿਸਾਇਕਛੋਗ। ਜ
 ਨਅਕੁਸਾਵਨਓਗ। ੧੭੯। ਲਾਗੋਸੁਸਾਇਕਅੰਗਾ। ਗਿਰੇਸੁਬਾਹਉਤੰਗਾ। ਕਹੂੰਅ
 ਗਭੀਗਸੁਬਾਹਾ। ਕਹੂੰਚਉਰਚੀਰਸਨਾਹਾ। ੧੮੦। ਕਹੂੰਚਿਤਚਰਕਮਾਨਾ। ਕਹੂੰਅੰਗ
 ਜੇਪਨਬਾਨਾ। ਕਹੂੰਅੰਗਾਪਾਇਕੁੰਭਕਾ। ਕਹੂੰਸੈਣਸਰਤਛੁਲਕਾ। ੧੮੧। ਕਹੂੰਭੁਤਪੇ

ਤਕੁਭੰਕੰਤਾ ਸੁਕਹੀ ਕਈ ਪਉਂਡਿ ਤਾ ਯਕੁਨੋ ਨ ਚਈ ਰਬੈ ਤਾਲਾ ਸੁਖ ਮੇਂ ਤੁਕਣ ਜੁਆਵਾ ॥ ੧੧੮ ॥
 ੧੨੧ ॥ ਰਣਘਾਇਘਾਇ ਵੀਰਾ ਅਬਸੈਣ ਤਤੀ ਗਿਚੀਗਾ ਇਕ ਬੀਰ ਕੁਮਾਰ ਚਲੀਤਾ ॥ ਇ
 ਕਾਅਨਿਜੁਪਜੁਟੀਤਾ ॥ ੧੨੨ ॥ ਇਕੋ ਰੇ ਰੇ ਚਕਮਾਨਾ ਤਕਿ ਵੀਰ ਮਾਰਤ ਬਾਨਾ ॥ ਇਕ
 ਬਾਜਤਾ ਜਮਰੰਤਾ ਨਹੀ ਸੁਰਗ ਤਉ ਨ ਬਸੀਤਾ ॥ ੧੨੩ ॥ ਗਜਬਾਜਰਾ ਜਾਨੇ ਕਾਜੂ ਝੇਨ
 ਬਾਚਾਇਕਾ ਤਬ ਆਨ ਲੰਕਾ ਨਾਥਾ ॥ ਜੁਝਿਓ ਸਿਸਨ ਕੇ ਸਾਥਾ ॥ ੧੨੪ ॥ ਖਿੱਚੀ ਹੋਇ
 ਲੀਕੇ ਸਕੇ ਉਹੋ ਮੇਤ ਕਿਥਾਣਾ ॥ ਮਾਰਿਓ ਸਿਸਤ ਜਿਕਾਣਾ ਤਬ ਗਿਰਿਯੋ ਦਾਨ ਵਿਸ਼੍ਰਾਮ
 ਮੱਧਾ ॥ ਤਿਹ ਬਿਐਂ ਜਾਣ ਨਹੀ ਕੀਯੋ ਬੰਧਾ ॥ ੧੨੫ ॥ ਤਬ ਹੁਕਿਯੋ ਤਾਸੁ ਸੁਗੀਵ ਆਨਿ ਯਹ
 ਜਾਤ ਬਾਲ ਨਪੋ ਅਸਜਾਨਾ ॥ ਤਬ ਹਟਿਓ ਬਾਲ ਤਿਹ ਬਾਣ ਤੁਰਿਆ ॥ ਤਿਹ ਬਾਠਿਯੋ ਭਾਲੋ
 ਰਹਿਯੋ ਚਕਾ ॥ ੧੨੬ ॥ ਚਪਿਚਕੀ ਮੈਣਕ ਪਟੀ ਸੁਕੁਧਾ ਨਲ ਨੀਲ ਹਨੂੰ ਅੰਗਦ ਸੁਜੰਧਾ ॥
 ਤਬ ਤੀਨ ਤੀਨ ਲੋਬਾਲ ਬਾਣਾ ॥ ਤਿਹ ਹਨੇ ਕਾਲ ਮੇਰੇ ਸਠਾਣਾ ॥ ੧੨੭ ॥ ਜੇਗਏ ਸੁਰਤੇ ਹੋ
 ਖੇਤਾ ਜੇਬ ਚੇਰਾ ਜਤੇ ਹੋਏ ॥ ਅਰੇ ਤਾਤ ਬਤ ਕਿਤ ਕਿਸਿ ਸਕਸਾਣਾ ॥ ਦਲਹਤਿਯੋ ਰਾਘ
 ਵੀਤ ਜਿਕਾਣਾ ॥ ੧੨੮ ॥ ਅਨੂਪ ਨਰਾਜ ਛੰਦਾ ॥ ਸਕੇ ਪਕੈ ਵਲੀ ਸੁਕੇ ਪਰਾਘ ਵੀ ਸਿਸੀ ॥
 ਬਾਰਿਤ ਚਿਤ੍ਰੰਤ ਸਰੰਬ ਬਰਖ ਬੈਰੋ ਦੇਹਣੀ ॥ ਭੁਭੰਜ ਆਸੁਰੀ ਸੁਤੰ ਉਂਡਿ ਤਥੈ ਕਰੀ ਪਈ ॥ ਭੁ
 ਮੰਤ ਕੁੰਡਲੀ ਕ੍ਰਿਤੰ ਪੰਧੀ ਕ੍ਰਦਾਰੁਣ ਸਹੀ ॥ ੧੨੯ ॥ ਪੁਮਤਿਘਾਇ ਲੋਘਣਿ ਤੰਤ ਛੁਬਾਣੇ
 ਬਰੀ ॥ ਭੁਭੰਜ ਕਾਤੰਗੇ ਕਿਤੰ ਗਾਜੰਧ ਜੋਧਣੇ ਜੁਧੀ ॥ ਚਲੰਤ ਤੀਛੋਣੇ ਅਸਿਖਿ ਮੰਤ ਪਾਰਉ ਜਲੀ ॥
 ੧੩੦ ॥ ਗਿਰੰਤ ਆਸੁਰੰ ਰਣੰ ਭੁਭੰਜ ਆਸੁਰੀ ਸਿਸੀ ॥ ਤਜੰਤ ਆਮੋਣੇ ਪਰੰ ਭਜੰਤ ਪਾਲ
 ਲੋਭਣੀ ॥ ਉਂਡਿ ਤਾਪਿ ਪੁਧੋਣੇ ਕਮੇ ਪਬ ਪਤੰ ਕਟੀ ॥ ਲਗੀ ਤਬਾਣੇ ਬਰੀ ਗਿਰੰਤ ਭੂਮ ਆਹ
 ਵੀ ॥ ੧੩੧ ॥ ਪਾਤਾ ਬ੍ਰਿਛੰ ਪਰੰ ਬਬੇਗ ਮਾਰਤੰ ਜਣੀ ॥ ਭੁਰੰਤ ਸੁਰਭੂਰੰ ਬਮੰਤ ਸੇਣਤੰ
 ਪੁਖੀ ॥ ਚਕਾਰ ਚਾਵਡੀ ਨਭੀ ਫਿਕੰਤ ਫਿਕਰੀ ਫਿਰੀ ॥ ਭੁਕਾਰ ਭੁਤ ਪੇਤੰਤ ਕਾਰ ਕਾਕਟੀ
 ਭੁਲੀ ॥ ੧੩੨ ॥ ਗਗਿਰੰ ਪਰੰ ਪਰੰ ਪਰੰ ਪਰੰ ਜੇਵੀ ॥ ਭੁਭੰਜ ਸੇਣੰਤੋਣੰ ਉਂਡਿ ਤਥੈ ਕਰੀ ਪ
 ਣੀ ॥ ਉਂਡਿ ਤਗੰਦ ਸਦਨਿ ਨਿਨੰਦਨਿ ਫਿਰੰ ਰਣੀ ॥ ਬਬਰਖ ਸਾਇਕਿ ਸਿਤੰ ਪੁਮੰਤ ਜੋਧੋਣੇ ਬਣੀ ॥

ਕੁਰੁਜਭੈਪਰੰਤੁ ਭਿਲੋਕੁਤਰਬੰਦੇਰੁਣੀ ॥ ਚਾਉਯੋਚਿਰਾਇਕੋਚਪੀਥਬਰਖਸਾਇਕੋਸਿਭੈ
 ਸੁਰੁਪਸਾਇਕੋਸਿਸੰਬਖੰਧਬਾਇਣੇਕੁਣੀ ॥ ਪਪਾਤਪਿਥੀਹਠੀਮੋਮੋਹਆਸਮੰਗਤੀ ॥ ੧੭੬ ॥
 ॥ ਭਿਲੋਕੁਤਰਬੰਦੇਰੁਣੀ ॥ ੧੭੭ ॥ ਅਥਿਰਾਮਸੁਪਕਥਨੀ ॥ ੧੭੮ ॥ ਅਨੁਪਰਾਜਛੰਦਾ ॥ ੧੭੯ ॥
 ਕੁਰੁਜਭੈਤੋਕੁਣੀਤਤਜਕੁਰਬੰਦੇਰੁਆਗਿਰੰਤਭਟਤੋਉਠੰਗੁਰੇਦਰਾਪ੍ਰੰਤੀ ॥ ਜੁਏਸੁਰੁ
 ਤੋਟੇਕੁਰਬੀਸੁਟੇਤਜਾਨਕੀਪੁਤੀ ॥ ਪਪਾਤਕੁਮੋਟੇਤਲੀਪਪੀਕੁਪੀਕੁਤੀਦੁਖੰ ॥ ੧੮੦ ॥ ਸਸ
 ਜੋਜੋਪਣੀਜੁਪੀਸੁਕੋਪਬੋਧਣੇਬਰੀ ॥ ਤਤਜਿਜਗਮੀਨੂਲੀਅਵੰਤੁਦੰਦੁਣੇਨਰੀ ॥ ਸੁਗੰਜ
 ਬਾਜਣੀਉਠੰਤਭੈਪਰੀਸੁਰੀ ॥ ਸੰਨਪਬੰਧਕੋਦਲੀਸਬਪਜੁਪੋਣੇਨਰੀ ॥ ੧੮੧ ॥ ਚਚਕਿਰ
 ਵਡੀਨਬੰਧਿਕੰਤਫਿਕਰੀਧਰੀ ॥ ਕੁਕੰਤਮਾਸਹਚਣਬਮੰਤਜੁਲਦੁਗਿਯੀ ॥ ਪੁਅੰਤਪਾਹ
 ਬਤੀਸਿਰੰਨਚੰਤਈਸੋਰੇਰਣੀ ॥ ਕੁਕੰਤਕੁਤਪ੍ਰੇਤਣਬਕੰਤਬੀਰਬੋਤਲੀ ॥ ੧੮੨ ॥ ਕਿਲਕ
 ਛੰਦਾ ॥ ੧੮੩ ॥ ਜੁਟੇਵੀਗਾਛੁਟੇਤੀਗਾਛੁਟੇਅੰਗਾਤੁਟੇਤੰਗਾ ॥ ੧੮੪ ॥ ਕੁਗੇਵੀਗਾਲਗੇਤੀਗ
 ਪਿਖੇਰਾਮਾਪਗਮੰਧਾ ॥ ੧੮੫ ॥ ਛੁਕੋਟੇਰਾਛਿਨੇਘੇਗਾਵੀਰੇਬਾਛਾਜਿਉਦੁਇਕ
 ਲਾ ॥ ੧੮੬ ॥ ਜੁਏਜੋਧਾ ॥ ਮਚੋਕੋਧਾਬਿਧੋਬਾਛਾਬੀਰੇਤਲਾ ॥ ੧੮੭ ॥ ਚਜੀਕਦਾਮਾ
 ਰੇਬਾਛਾਗੁਗੇਵੀਗਾਕੁਜੇਧੀਗਾ ॥ ੧੮੮ ॥ ਕਟੇਅੰਗਾਗੁਗੇਜੀਗਾਸੁਧੀਸੁਗਾਭਿਨੇਨੁਗਾ
 ੧੮੯ ॥ ਲਖੇਨਾਗਾਕੁਜੇਜਾਗਾਤਜੇਰਾਮਾਪਗਮੰਧਾ ॥ ੧੯੦ ॥ ਅਉਰੈਰੇਸਾਖੁਲੇਕੋਸਾ
 ਸਸਝੰਛੇਰੀਦੇਦੈਕੋਰੀ ॥ ੧੯੧ ॥ ਚਿਹਰਾ ॥ ੧੯੨ ॥ ਦੁਹੀਦਿਸਨੇਜੋਧਾਛੇਪਰਿਯੋਜੁਪਦੁਇਜਾ
 ਕੁਝਸਕਲਮੈਨਗਈਰਹਿਗਏਏਕਲਰਾਮਾ ॥ ੧੯੩ ॥ ਗਤਿਹੁਕੁਤਾਬਿਨੁਕੋਹਨਿਯੋਰ
 ਦਲਸਭਹਿਸੀਘਾ ॥ ਲਵਅਗਕੁਸਜੁਨਨਮਿਭਲੀਨਿਰਾਮਹਕਾਰਾ ॥ ੧੯੪ ॥ ਮੈਕਾਸ
 ਕਲਜੁਝਾਇਕੋਕਤਬੋਠੇਛਪਜਾਇਆ ॥ ਅਬਹਮੋਸੇਤਮਹੁਲੋਰੇਸੁਨਿਸੁਨਿਕਉਸਲਗਾਇ
 ੧੯੫ ॥ ਨਿਰਖਬਲਨਿਜਹੁਪਪੁਕਹੋਬੈਨਮੁਸਕਾਇਆ ॥ ਕਵਨਤਾਤਬਾਲਕਤੁਮੈਕਵਨ
 ਤਿਹਰੀਆਇ ॥ ੧੯੬ ॥ ਅਲਕਾਛੰਦਾ ॥ ੧੯੭ ॥ ਮਿਥਲਾਪੁਰਾਜਾਜਨਕਸੁਭਾਗਾਤਿਹ
 ਸਿਸਸੀਤਾਅਤਿਸੁਭਗੀਤਾ ॥ ੧੯੮ ॥ ਸੋਬਨਾਏਤਿਹਮਜਾਏ ॥ ਹੋਦੈਭਾਈ ॥

ਸੁਨਹਪੁਰਾਣੀ॥ ੧੧॥ ਸੁਨਿਸੀਅਰਾਨੀ॥ ਰਘੁਬਰਜਾਨੀ॥ ਗਚਿਤਪਹਿਚਾਨੀ॥ ਮੁਖਨਬ 19੯
 ਖਾਨੀ॥ ੧੧੨॥ ਭਿਰਮਿਸਾਮਾਨਿਯੋ॥ ਅਤਿਬਲਜਾਨਿਯੋ॥ ਹਠਰਟਕੀਨੋ॥ ਕਹਿਨਹੀਦੀਨੋ॥
 ੧੧੩॥ ਕਸਿਸਰਮਾਰੋ॥ ਸਿਸਨਹੀਹਰੋ॥ ਬਹੁਬਿਧਿਬਾਣੀ॥ ਅਤਿਪਨਤਾਣੀ॥ ੧੧੪॥ ਅ
 ਗਾਗੀਰਬੇਧੋ॥ ਸਬਤਨਛੇਦੋ॥ ਸਬਦਲਸੁਝੈ॥ ਰਘੁਬਰਜੁਝੈ॥ ੧੧੫॥ ਛੇਤਰੁ ॥ ਰਘੁ
 ॥ ਅਲਕਾਛੰਦਾ॥ ॥ ਜਬਪੁਰਮਾਰੋ॥ ਸਬਦਲਹਾਰੋ॥ ਬਹੁਬਿਧਿਭਾਗੋ॥ ਦੁਇਸਿਸ
 ਆਗੋ॥ ੧੧੬॥ ਛਿਰਨਨਿਹਾਰੋ॥ ਪੁਰਨਚਿਤਾਰੋ॥ ਗਿਹਾਦਿਸਲੀਨਾ॥ ਅਸਰਟਕੀਨਾ॥
 ੧੧੭॥ ਛੇਤਰੁ ॥ ॥ ਤਬਦੁਬਲਅਯੋਧਨਦੇਖਾ॥ ਮਨੋਭੁੰਦ੍ਰਵੀਰਾਬਨਪੇਖਾ॥ ਕਾਟਿਪੁਜ
 ਨਕੋਬਿਛਸਵਾਰੋ॥ ਰੂਪਨਅੰਗਅਨੁਪਉਤਾਰੋ॥ ੧੧੮॥ ਮੁਰਛੁਭਏਸਬਲਏਉਚਾਣੀ॥
 ਬਾਜਸਹਿਤਗੋਤੰਹਜੰਹਮਾਣੀ॥ ਦੇਖਿਸੀਆਪਤਿਮੁਖਰੋਦੀਨਾ॥ ਕਹਿਯੋਪੁਤਬਿਧਵਾਮੁਹਿ
 ਕੀਨਾ॥ ੧੧੯॥ ਅਬਮੋਕੋਕਾਸਟਦੇਆਨਾ॥ ਜੋਰੇਲਾਗਿਪਤਿਹੋਵਉਮਸਾਨਾ॥ ਸੁਨਿਮੁਨਿਗ
 ਜਬਹਤਾਬਿਧਿਰੋਏ॥ ਇਨਬਾਬਨਹਮਰੇਸੁਖਖੋਏ॥ ੧੨੦॥ ਜਬਸੀਤਾਤਨਚਹਾਕਿਕਾਛੁ॥
 ਜੋਗਅਗਨਉਪਰਾਜਸੁਛਾਤੂ॥ ਜਬਅਸਭਈਗਗਨਤੇਬਾਨੀ॥ ਕਹਾਭਈਸੀਤਾਭੈਇਅਨੀ॥
 ੧੨੧॥ ਅਰੂਪਾਛੰਦਾ॥ ॥ ਸੁਨੀਬਾਨੀ॥ ਸੀਆਰਾਨੀ॥ ਲਾਇਓਆਨੀ॥ ਕਰੋਪਾਨੀ॥ ੧੨੨॥
 ੧੨੩॥ ॥ ਜਉਮਨਬਚਕਰਮਨਸਹਿਤਰਾਮਬਿਨਨਹੀਅਉਗਾਤਉਏਰਾਮਸਹਿਤਜੀਐ
 ਕਹਿਓਸੀਆਤਿਹਉਗਾ॥ ੧੨੩॥ ਅਰੂਪਾਛੰਦਾ॥ ॥ ਸਬੈਜਯੋ॥ ਕੁਮੰਭਾਗੋ॥ ਹਨ੍ਰਿਅਗੋ॥
 ਪਰੀਲਾਗੋ॥ ੧੨੪॥ ਸੀਆਆਨੀ॥ ਜਗੀਰਨੀ॥ ਧਰਮਧਾਨੀ॥ ਸਤੀਮਾਨੀ॥ ੧੨੫॥ ਮਨੋਭੁਣੀ॥
 ਉਰੀਲਾਣੀ॥ ਸਤੀਜਾਨੀ॥ ਮਨੋਮਾਨੀ॥ ੧੨੬॥ ਦੇਹਰਾ॥ ॥ ਬਹੁਬਿਧਿਸੀਅਹਿਸਮੇਧਕੋਚ
 ਲੇਅਨੁਧਿਆਦੇਸਾਲਵਕੁਸੋਦੋਉਪ੍ਰਨਸਹਿਤਸੀਰਪੁਬੀਰਨਰੇਸਾ॥ ੧੨੭॥ ਛੇਤਰੁ ॥
 ਬਹੁਤਭਾਂਤਿਕਰਿਸਿਸਨਸਮੇਧਾ॥ ਸੀਰਪੁਬੀਰਚਲੇਪੁਰਾਅਉਧਾ॥ ਅਨਿਕ ॥ ਬੇਖਕੇਸ
 ਸਤ੍ਰਸੁਹਾਏ॥ ਜਾਨਕਤੀਨਰਾਮਬਨਿਆਏ॥ ੧੨੮॥ ਭਿਉਮਾਤਕੰਠਨੋਲਾਏ॥ ਦੋਉਪੁਰਖਾ
 ਇਨਲਪਟਾਏ॥ ਬਹੁਰਿਆਨਿਸੀਤਾਪਗਪਹੀ॥ ਸੀਮਟਗਾਣੀਤਹੀਦੁਖਨਕੀਘਰੀ॥ ੧੨੯॥

ਬਾਧਮੇਪਪੁਰਨਕੀਆਜਗਾਕਉਸਲੇਸਰਪੁਖੀਰਾਅਭੰਗਾਗਹਿਰਸਪੁਤਦਇਪੁਤਸੁਰ
 ਏ॥ ਦੇਸਬਿਦੇਸਜੀਤਗਿਹਾਏ॥ ੨੨੧॥ ਜੇਤਕਹੁਤੇਜਗਬਿਧਨਾਗਬਿਧਪੁਰਬਕੀਨੇ
 ਨਾਨਾਏਕਪਾਟਸਤਕੀਨੇਜਗਾਚੰਟਪਟਚਕੁਤਇਦੁਉਠਿਕੁਗਾ॥ ੨੨੨॥ ਰਾਜਸੁਇ
 ਕੀਨੇਦਸਬਾਗਾਬਾਜਮੇਪਇਕੀਸਪੁਕਰਾਗਾਵਾਭੁਤਅਜਮੇਪਅਨੇਕਾਬੁਪਮੇਪਕ
 ਮਕੀਓਨੇਕਾ॥ ੨੨੩॥ ਨਾਗਮੇਪਖਟਜਗਕਰਾਏ॥ ਜੇਨਕਰੇਜਨਮੋਜਿਯਪਏ॥ ਅਉਰ
 ਗਨਤਕਰਲਉਕਹਜਾਉ॥ ਗੀਥਬਢਨਤੇਹੀਅਰੁਗਾਉ॥ ੨੨੪॥ ਦੇਸਸਹਿਸਦਸਬਰਖ
 ਪਮਾਨਾਗਾਜਕਰਾਪੁਰਅਉਪਨਿਧਨਾਤਬਲਉਕਾਲਦਸਾਨੀਅਰਾਣੀ॥ ਗਪੁਬਰ
 ਸਿਰਮਿਤਤ੍ਰੰਕਬਜਾਣੀ॥ ੨੨੫॥ ਨਮਸਕਰਤਿਹਬਿਬਿਪਪੁਕਾਗਾਜਿਨਿਜਗਜੀਤਕੀਓ
 ਬਸਸਾਗਾਸਬਹਲਿਸੀਸਤ੍ਰੰਕਸਿਰਿਬਾਜਾਜੀਤਨਸਕਾਰੰਕਅਰੁਗਾਜਾ॥ ੨੨੬॥ ਜੇਤਕ
 ਜੇਤਿਹਕੀਸਰਨੀਪਰੇਕਰਦੇਲੈਬਚਾਇ॥ ਇਉਨਹੀਕੋਉਬਾਰਿਆਕਿਸਨਬਿਸਨਰਪੁ
 ਰਾਇ॥ ੨੨੭॥ ॥ ਬਹੁਬਿਧਿਕਰੇਰਾਜੇਕੇਸਾਜਾਦੇਸਦੇਸਕੇਜੀਤੇਰਾਜਾਸਾਮ
 ਦਾਨਅਰੁਡੰਡੁਸੁਭੇਦਾਜਿਹਬਿਧਿਹੁਤੀਸਾਸਨਾਬੇਦਾ॥ ੨੨੮॥ ਬਰਨਬਰਨਅਪਨੀਕ੍ਰਿ
 ਤਕਏ॥ ਚਾਰਚਾਰਹੀਬਰਨਚਲਾਏ॥ ਛਤ੍ਰੀਕਰਹਿਬਿਪਕੀਸੇਵਾ॥ ਏਸਲਖੇਛਤ੍ਰੀਕੰਗਦੇ
 ਵਾ॥ ੨੨੯॥ ਸੁੰਦਸਬਨਕੀਸੇਵਕਾਵੈ॥ ਜੇਹਕੋਈਕਹੈਤਹੀਵਹਧਵੈ॥ ਜੇਸਕਹੁਤੀਬੇਦਕ
 ਸਾਸਨਾਨਿਕਸਾਤੇਸਰਮਕੀਰਸਨਾ॥ ੨੩੦॥ ਭੁੰਤਭੁੰਤਸੇਵਕਰਾਣਪਾਰੇ॥ ਗਵਦਾਦਿਹ
 ਵਹਕੀਪਾਰੇ॥ ਲਿਕਾਦਈਟਕਉਦੀਨੇ॥ ਇਹਿਬਿਧਿਰਾਜਜਗਤਮੇਕੀਨੇ॥ ੨੩੧॥
 ॥ ਬਹੁਬਰਖਨਲਉਰਾਮਜੀਰਾਜਕਰਾਅਰਿਵਾਲਾ॥ ਬਹਮਰੰਧਕੋਟੋਗਿਕੋਭਯੋਕ
 ਉਸਭਿਯਾਕਾਲਾ॥ ੨੩੨॥ ਚਉਪਈ॥ ॥ ਜੇਸਮਿਤਕੇਹੁਤੇਪੁਕਾਰਾਤੇਸੇਹੀਕਰੇਬੇਦ
 ਅਨੁਸਾਰਾ॥ ॥ ਰਾਮਸਪੁਤਜਾਹਿਘਰਮਾਹੀ॥ ਭੁਕਉਟੋਟਕਉਨਹੂੰਨਹੀ॥ ੨੩੩॥ ਬਹੁਬਿ
 ਧਿਗਤਿਕੀਨਪੁਰਮਾਤਾਤਬਲਉਭਈਕੇਕਈਸਾਂਤਾ॥ ਭਾਕੋਮਰਤਸੁਮਿਤ੍ਰਾਮਹੀ॥ ਦੇਖ
 ਕਾਲਕੀਅਕਸਕਰੀ॥ ੨੩੪॥ ਏਕਦਿਵਸੁਜਾਨਕੀਵੀਅਸਿਧਾ॥ ਭੂਤਭਏਰਵਣਕਹੀਰਿ

ਪਾ॥ ਜਬ ਧੁ ਬਗਤਿ ਹਮਾਨਿ ਨਿਹਾਰਾ ॥ ਕਛੁ ਕੋਕਿ ਪਾਇ ਮਬਰਨ ਉਚਰਾ ॥ ੪੩ ॥ ਜਾ ਕੋ ਕਛੁ ੧੨੦
 ਰਾਵਨੂੰ ਹੋਤਾ ॥ ਤਤੋ ਚਿਤਾ ਚਿਤ ਕਹ ਦੇਖਾ ॥ ਬਚਨ ਸੁਨਤ ਸੀਤਾ ਬੁਝੀ ਹੋਖਾ ॥ ਪ੍ਰਭੁ ਮੋਹਿ ਅਜਹੂੰ
 ਲਗਾਵਤ ਦੇਖਾ ॥ ੪੪ ॥ ਹੋਰੁ ॥ ॥ ਜਉ ਮੇਰੇ ਬਚਨ ਮਕਰਿ ਧਿ ਦੇਖ ਸਤ ਰਾਪੁ ਰਾਇ ॥ ਪਿ
 ਥੀ ਪਿੰਡ ਮਹਿ ਦੀਜੀ ॥ ਐਲੀ ਜੈ ਮੋਹਿ ਮਿਲਾਇ ॥ ੪੫ ॥ ਚਉਪਈ ॥ ॥ ਸੁਨਤ ਬਚਨ ਪਰ
 ਣੀ ਫੁਟਿ ਗਈ ॥ ਲੇਖ ਸੀਆ ਤਿਹਤੀ ਤਰਿ ਭਈ ॥ ਚਕੁ ਤਰਹੇ ਨਿਰਖ ਰਾਪੁ ਰਾਇ ॥ ਰਾਜ ਕਰ
 ਨ ਕੀਆ ਸਚੁ ਕਾਈ ॥ ੪੬ ॥ ਹੋਰੁ ॥ ॥ ਅਹ ਜਗਾ ਧੁ ਅਰੇ ਪਉ ਲਹਿ ਰਿਕਿ ਹਕੇ ਆਖੇ ਕ
 ਮਾਰ ॥ ਧੁ ਬਗ ਬਿਨੁ ਸੀਅਨ ਜੀਐ ਸੀਅ ਬਿਨੁ ਜੀਐ ਨਰਾਮ ॥ ੪੭ ॥ ਚਉਪਈ ॥ ॥ ਦੁਆ
 ਰੇ ਕਹਿਐ ਬੈਠ ਲਛਮਣਾ ॥ ਮੇਠਨ ਪਾਵੈ ਨ ਕਉ ਜਨਾ ॥ ਅੰਤ ਰਿਪੁ ਰਹਿਆ ਪੁਪਗਾਧਾ ॥ ਦੇਹੁ
 ਰਿਮਿਤ ਬੇਗ ਸਿਧਾਰਾ ॥ ੪੮ ॥ ਹੋਰੁ ॥ ॥ ਇੰਦੁ ਮਤੀ ਹਿਤ ਅਜ ਨਿਪਤਿ ਜੀ ਮਗਿ ਹਤ ਜੀ
 ਲੀ ਨੇ ਜੋਗਾ ॥ ਤਿਮ ਰਾਪੁ ਬਗਤ ਨੇ ਕੋਤ ਜਾ ਸੀਆ ਜਾਨ ਕੀ ਬਿਓਗਾ ॥ ੪੯ ॥ ਹੋਰੁ ॥ ॥
 ॥ ਚਉਪਈ ॥ ॥ ਰਉਰ ਪਰੀ ਸਗਰੇ ਪੁਰਮਾਹੀ ॥ ਕਾਹੁ ਰਹੀ ਕਛੁ ਸੁਧਿ
 ਨਹੀ ॥ ਨਰ ਨਹੀ ਤੋਲਤ ਦੁਖਿ ਆਹੇ ॥ ਜਾਨੁ ਕਹਿ ਰੇ ਜੇ ਤੁਜੁ ਆਹੇ ॥ ੫੦ ॥ ਸਿਗਰੇ ਨਗਰ
 ਸੇ ਪਹਗਈ ਰਉਰਾ ॥ ਬਿਯਾ ਕੁਲ ਰਿਹੇ ਹਸਤ ਅਰੁ ਘੋਰਾ ॥ ਨਰ ਨਹੀ ਮਨ ਫਿਰਤ ਉਦਾਸਾ ॥
 ਕਹਾਰਾ ਮਕਰਿ ਗਏ ਤਮਾਸਾ ॥ ੫੧ ॥ ਭੁਰਥ ਉਜੇਗਾ ਸਾਧਨਾ ਸਾਜੀ ॥ ਜੋਗਾ ਅਗਨਿ ਤਨ ਤੇ ਉ
 ਪਰਾਜੀ ॥ ਬਹਮਰੰ ਪਝਟ ਦੇ ਕਰਿ ਫੇਰਾ ॥ ਪ੍ਰਭੁ ਸੇਚ ਲਤ ਅੰਗ ਨਹੀ ਮੋਰਾ ॥ ੫੨ ॥ ਸਗਲ
 ਜੋਗ ਕੇ ਕੀਏ ਬਿਧਾਨਾ ॥ ਲਛਮਣ ਤੇ ਜੇਤੈ ਸਹੀ ਪਾਨਾ ॥ ਬਹਮਰੰ ਪਲਛਮ ਨ ਫੁਨ ਫੁਟਾ ॥ ਪ੍ਰ
 ਭੁਚਰਣ ਤਿਤ ਰਾਪਾਨ ਨਿਖੁਟਾ ॥ ੫੩ ॥ ਲਵ ਕੁਸੰਦ ਉਤਹਾ ਲਿਗਏ ॥ ਰਾਪੁ ਪਤਿ ਸੀਆ
 ਰਿਜਰਾਵਤ ਕੁਏ ॥ ਅਰਪਿਤ ਕ੍ਰਾਤਿ ਹੁਕਹ ਦਹਾ ॥ ਰਾਜ ਛਤ੍ਰ ਲਵ ਕੇ ਸਿਰਹਾ ॥ ਰਿਹਾ ਅਨ
 ਕੀ ਇਸਤੀ ਤਹਾ ॥ ਸੀਗਸਤੀ ਹੁਇ ਸੁਰਗ ਸਿਧਾਈ ॥ ਲਵ ਸਿਰਹਾਰਾ ਜੋ ਕੋ ਸਾਜਾ ॥
 ਤਿਹੂੰ ਅਨਤਿ ਹੁੰਦੇ ਕੋ ਕੀਓ ਜਾ ॥ ੫੪ ॥ ਉਤ੍ਰ ਦੇਸ ਅਪਕੁ ਸੂਲੀਆ ॥ ਬੁਰਥ ਪੁੰਡ ਕਉ
 ਪੁਰਬ ਦੀਆ ॥ ਦਛਨ ਦੀਆ ਲਛਮਣ ਕੇ ਬਾਲਾ ॥ ਪਛਮ ਸੰਤ੍ਰਾਪਨ ਸੁਤ ਬੈਠਾ ਲਾ ॥ ੫੫ ॥

੧੬ ॥ ਵਾਹਿਗੁਰੂ ਜੀ ਕੀ ਫੁੱਤੇ ॥ ॥ ਅਥਿਕ੍ਰਿਸਨਾ ਅਵਤਾਰ ਇਕੀਸਮੇ ਅਵਤਾਰ
 ਕਥਨੀ ॥ ॥ ਅਥਿਕ੍ਰਿਸਨਾ ਅਵਤਾਰ ॥ ਜੈਸਕਾ ਤਿਬਪੁਧਰੇ ਮੁਰਗੁ ॥
 ਪਰਮਪਾਪਤੋ ਮੁਰਗੁ ਨੀ ॥ ਮੁਰਗਮਗਾਤ ਬਿਧਤੀ ਰਸਿਧਾਨੀ ॥ ੧ ॥ ਚਉਪਈ ॥ ॥ ਬ੍ਰਹਮਾ
 ਯੋਛੀ ਰਨਿ ਪਜਹਾ ॥ ਕਾਲਪੁਰਖ ਇਸਖਿਤ ਬੋਤਹਾ ॥ ਕਹਿਯੋ ਬਿਸਨ ਕਹਨਿ ਕਟਿਬੁਲਾਈ ॥
 ਕਿਸਨ ਅਵਤਾਰ ਧਰੇਤੁ ਮਜਾਈ ॥ ॥ ਕਾਲਪੁਰਖ ਕੇ ਬਚਨ ਤੇ ਸੀਤ ਨਹੇਤ ਸਹਾਇ ॥
 ਮਥਰਾ ਮੰਡਲ ਕੋ ਬਿਖੇਜਨ ਮੁਧਰੇ ਹਰਿਹਾਇ ॥ ॥ ਚਉਪਈ ॥ ॥ ਜੇਜੇ ਕ੍ਰਿਸਨ ਚਰਿਤ੍ਰ ਦਿਖਾ
 ਏ ॥ ਵਸਮ ਬੀਚ ਸਭ ਭਾਖ ਸੁਨਾਏ ॥ ਗਿਆਰਹ ਸਹਸ ਬਾਨ ਵੇਛੁੰਦਾ ॥ ਕਹੈ ਦਸਮ ਪੁਰਬੋ ਭਿਅ
 ਨਦਾ ॥ ੪ ॥ ਅਥ ਦੇਵੀ ਜੂਕੀ ਉਸਤਤਿ ਕਥਨੀ ॥ ॥ ਰੇਇ ਕ੍ਰਿਪਾਤੁ ਮਰੀਹ ਮਪੇਤੁ
 ਸਬੈ ਸਗੁਨ ਗੁਨ ਹੀ ਧਰਿਹੋ ॥ ਜੀਅ ਧਾਰਿ ਬਿਚਾਰ ਤਬੈ ਬਰਖੁ ਧਿਮਹਾ ਅਗੁਨ ਗੁਨ ਕੋਹਰਿ
 ਹੋ ॥ ਬਿਨੁ ਚੰਡ ਕ੍ਰਿਪਾਤੁ ਮਗੀ ਕਬਹੂੰ ਮੁਖ ਤੇ ਨਹੀ ਅਛੁਹੈ ਕਰਿਹੋ ॥ ਤੁਮਰੇ ਕਰਿਨਾ ਮਕਿਧੈ ਤੁ
 ਲਹਾ ਜਿ ਮਥਕ ਸਮੁੰਦ ਬਿਖੇਤ ਰਿਹੋ ॥ ॥ ਰੇਮਨ ਕੁਜਤੁ ਸਾਰਦਾ ਅਨਗਨ ਗੁਨ
 ਪੈ ਜਾਹਿ ॥ ਰੇ ਗੋਬਿੰਦ ਭਾਗਵਤ ਜਉ ਵੈ ਕ੍ਰਿਪਾ ਕਰਾਇ ॥ ੬ ॥ ਕਾਬਿੰਤੁ ॥ ॥ ਸੀਕਟ ਹਰਨ
 ਸਭੁ ਸਿਧ ਕੀ ਕਰਨ ਚੰਡਤਾਰਨ ਤਰਨ ਸਰਨਿ ਲੇਚਨਾ ਬਿਸਾਲ ਹੋ ॥ ਅਦਿ ਜਾਕੇ ਆਹਵੇ ਮੇ
 ਅੰਤੋ ਕੋ ਨ ਪਾਰ ਵਾਰ ਸਗਨਿ ਉਬਾਰਨ ਕਰਨ ਪ੍ਰਤਿਪਾਲ ਹੋ ॥ ਅਸੁਰ ਸੰਘਾਰਨ ਅਨਿਕ ਦੁਖ ਜਾ
 ਰਨ ਸੇ ਪਤਤਿ ਉਪਾਰਨ ਛੁਡਾਏ ਜਮ ਜਾਲ ਹੋ ॥ ਦੇਵੀ ਬਰਲਾ ਇਕ ਸਬੁ ਧਰੁ ਕੀ ਦਾਇਕ ਸੁਦੋਹ
 ਬਰਪਾ ਇਕ ਬਨਾ ਵੈਗੀਥ ਹਾਲ ਹੋ ॥ ੭ ॥ ਅੰਦੁਸਤਾ ਹੁਕੀ ਜੇਤਨ ਯਾਮਹਿ ਧਾਸੁਰ
 ਕੀ ਮਰਤਾ ਫੁਨ ਜੇਉ ॥ ਇੰਦੋ ਕੋ ਰਾਜ ਹਿਕੀ ਦਿਵਯਾ ਕਰਤਾ ਬਪੁਤ ਨਿਸੰਭ ਹਿੰਦੋਉ ॥ ਜੇਜਪ
 ਕੋ ਇਹ ਸੇਵਕ ਰੈ ਬਕੋ ਸੁਲਹੈ ਮਨ ਇਛੁ ਤਸੇਉ ॥ ਲੋਕ ਬਿਖੇਤ ਹਕੀਸਮਤੁ ਲਿਗਹੀ ਬਨਿਵਾ
 ਜਨ ਦੂਸਰੇ ਕੋਉ ॥ ੮ ॥ ਉਸਤਤਿ ਸਮਾਪਤ ॥

Digitized by Panjab Digital Library | www.panjabdigilib.org

ਸੁਦੇਵਾ ਅਵਨਬਦਨਸੁਖਕੋਸਦਨਲਖੇਤਤਕੋਰੇਵਾ ॥੧੫॥ **ਦੀਨੋਹੈਤਿਲਕੁਜ** ॥੧੨॥
 ਇਭਾਲਬਸੁਦੇਵਜੁਕੋਰਾਹਿਯੋਨਾਹੀਇਰਗੇਦਮਾਹਿਦੈਅਸੀਸਕੋ ॥ਦੀਨੋਹੈਬਡਾਈਪੇਮਿਠ
 ਈਹੁੰਤੇਮੀਠੀਸਭਜਨਅਨਭਾਈਮਨਮਾਧਿਪਰਨੀਸਕੋ ॥ਮਨਜੋਪਿਆਈਸੇਤੇਕਹਿਕੋਚੁਨਾਈ
 ਤਾਕੀਸੋਭਾਸਭਭਾਈਮਨਮਾਧਿਪਰਨੀਸਕੋ ॥ਸਾਥੇਜਗਾਈਤਿਨਸੇਭਾਜਾਕੀਗਾਈਸੇ
 ਤੇਏਕਲੋਕਕਹਾਏਕਭੇਦੇਬੀਸਤੀਸਕੋ ॥੧੬॥ **ਦੀਨੋਹੈ** ॥ਕੀਸਥਾਸਦੇਵੈਤਬੈਜੋਹਿਯੋਬਿ
 ਯਾਹਸਮਾਜਾ ॥ਪਸਿਨਿਪਭਏਸਭਪਰਨੇਮੇਬਜਨਲਾਗੋਥਾਜਾ ॥੧੭॥ **ਅਵਨਬਦਨ**
ਅਵਨਬਦਨ ॥ਸੈਯਾ ॥ਆਸਨਦਿਜਨਕੋਪਰਿਕੈਤਰਤਕੋਨਵਾਇਏਜਾਇਬੈਠਾਇ
 ਯੋ ॥ਕੀਮਕੋਪਸਕੈਕਹਪੋਹਤਬੇਦਨਕੀਪੁਨਿਸੇਤਿਹਲਾਇਯੋ ॥ਧਾਰਤਫੁਲਪਚਾਅੰਮ੍ਰਿ
 ਤਅਛਤਮੰਗਲਚਾਰਭਯੋਮਨਭਯੋ ॥ਭਾਟਕਲਾਵਤਾਅਹਿਗੁਨੀਸਭਲੈਬਖਸੀਸਮਰਾ
 ਜਸੁਗਾਯੋ ॥੧੮॥ **ਦੀਨੋਹੈ** ॥ਗੀਤਬਗਤਨਵਲਹਿਕੀਬਾਸਦੇਵਸਬਕੀਨਾਤਬੈਕਾਜਾ
 ਚਲਬੇਨਮਿਤਮਥੁਰਾਮੋਮਨਦੀਨਾ ॥੨੧॥ **ਸੈਯਾ** ॥ਆਪਸੋਮੇਮਿਲਬੇਹਿਤੋਕੋਦਲਸਾ
 ਜਚਲੇਪੁਜਨੀਪਤਿਮੇਸੋ ॥ਲਾਲਕਰੇਪਟੇਪੈਡੂਰਕੋਸਰੰਗਾਭੁਰੇਪ੍ਰਤਨਪਤਿਕੋਸੋ ॥ਚੰਚ
 ਕਤਛਾਬਿਛੂਛੁਲਈਕਾਬਿਨੇਮਨਕੋਪੁਨਭੀਤਰਿਮੇਸੋ ॥ਦਿਖਨਕੋਤਕਿਬਿਖਯਹਿਕੋਨਿਕਸੇ
 ਇਹਕੀਕਮਾਨੀਦਜੈਸੋ ॥੨੪॥ **ਦੀਨੋਹੈ** ॥ਕੀਸਅਵਰਬਸਦੇਵਜੂਆਪਸਿਮੇਮਿਲਅ
 ਗਾ ॥ਤਬੈਬਹੁਰਿਦੇਵਨਲਗੇਗਾਹੀਰੰਗਾਭੰਗਾ ॥੨੫॥ **ਸੋਰਨਾ** ॥ਹੈਦਭੁਤਬੈਬਜਾਇਅ
 ਏਜੋਮਥੁਗਨਿਕਟਿ ॥ਤਛਾਬਿਕੋਨਿਰਖਾਇਹਰਖਭਯੋਹਰਖਾਇਕੋ ॥੨੬॥ **ਦੀਨੋਹੈ** ॥ਆਵ
 ਤੋਕੋਉਨਿਕੈਬਸੁਦੇਵਹਿਰੁਪਸਜੇਅਪਨੇਤਨਲਗੀ ॥ਗਾਵਤਗੀਤਬਜਾਵਤਤਾਲਦਿਵਾਵ
 ਤਾਮਾਵਤਨਗਰਨਾਹੀ ॥ਕੋਠਨਿਪੇਲਿਰਖੇਚਾਹਿਤਾਸਨਿਤਾਛਾਬਿਕੀਉਪਮਾਜੀਅਧਾਰੀ ॥
 ਬੈਠਾਬਿਵਾਨਛੁਟੰਬਸਮੇਤਸੁਦੇਖਤਦੇਵਨਕੀਮਹਤਾਰੀ ॥੨੭॥ **ਦੀਨੋਹੈ** ॥ਬਾਸਦੇਵਅ
 ਯੋਗਜੈਮੰਡਲਬਨਯੋਮਨਮਾਧੁਖਪਯੋਤੋਕੋਅਨਨਿਰਖਕੋ ॥ਸੁਰੀਪਲਗਾਯੋਰਾਗਾਗਾ
 ਇਨਨਗਾਯੋਤਿਸੈਬਹੁਤਦੇਵਾਯੋਬਗਭਿਯਾਯੋਜੋਪਰਖਕੋ ॥ਛਾਤੀਹਾਥਲਯੋਸੀਸਨਿਆ

ਬਾਸਦੇਵੁਦੇਵਾਗਮਨਉਹੈਨਨਕੀਨਾ
 ਚੁਪਸਕੈਚਤੁਰੀਗਨੀਕੋਮਾਥਮਨੀਦੀਨਾ

Digitized by Panjab Digital Library | www.panjabdigilib.org

ਅਗੇਤੇਸਵਨਨਸੁਨੀਬਿਧਕੀਅਸੁਭਮਵਾਜਾ ॥੧॥ ॥ਕਬਿਤਾ॥ ॥੧੨੩॥
 ਖਕੇਹਰਨਾਬਿਧਸਿਧਕੇਧਰਨਰੂਪਮੰਡਲਕਰਨਐਸੇਕਹਿਯੋਹੈਉਚਾਰਕੋਲੀਨੇਕਹਾਜਾਤ
 ਤੇਰੇਕਾਲਹੈਰੇਮੁਕੁਮਤਅਠਵੇਗਰਭਯਾਕਤੋਕੋਰਾਹੈਮਾਰਕੋਅਚਰਜਮਾਨਲੀਨੇਮਨੇ
 ਬਿਚਾਰਇਹਕਾਛਕੋਕ੍ਰਿਪਾਨਰੂਹੈਇਨਹੀਸਿਧਕੋਜਾਹਿਗੋਛਪਾਇਕੋਸੁਜਾਨੀਕੇਸਮ
 ਨਮਾਹਿਇਹੈਬਾਤਕੁਲੀਭਾਗੇਜਗਹੈਉਖਾਰਕੋ ॥੨॥ ॥ਕਸੇਦੇਉਕੇਬਪਨਮਿਤ
 ਲੀਨਿਖਰੁਗਨਿਕਾਹਾਬਾਸਦੇਵਅਹਦੇਵਕੀਦੇਉਰੂਹੇਨਰਨਾਹਾ ॥੩॥ ॥ਬਾਸਦੇਵਬਾਚਕੀ
 ਸੋਸੇ ॥੪॥ ॥ਬਾਸਦੇਵਰੂਮਾਨਕੈਤਾਸੇਕਹੀਸੁਨਾਇਜੇਯਾਹੀਤੇਜਨਮਹੈਮਾਰਹੁ
 ਤਕਹੁਗਾਇ ॥੫॥ ॥ਪੁਰੁਭਾਵਕੇਹੇਤੋਸੇਮਤਿਇਹਜਾਹਿਛ
 ਪਾਇਬੀਦੀਖੈਦੇਉਇਨਾਇਹੈਬਿਚਾਰੀਗਾਇ ॥੬॥ ॥ਅਥਦੇਵਕੀਬਸੁਦੇਵਕੇਦਕੀਬੇ
 ॥੭॥ ॥ਭਾਰਜੰਜੀਰਦਇਤਿਨਪਾਇਨਪੋਫਿਰਕੇਮਥੁਗਮਹਿਆਯੋਯੋਸੁਨਿਕੇਸਬਲੇ
 ਗਕਥਾਅਤਿਨਾਮਭੁਰੇਜਗਮੇਨਿਕਰਾਯੋਆਨਿਰਖੇਰਿਹਆਪਨੇਰਖਵਾਰੀਕੇਸੇਵਕਲੇ
 ਗਬੈਠਾਯੋਆਨਿਬਡੇਲਕੀਛਾਉਦਈਕਲਭੀਤਰਿਆਪਨੇਗਹੁਚਲਾਯੋ ॥੮॥ ॥ਦੇਹਗਾ
 ॥੯॥ ॥ਕਿਤਕਦੇਵਸਬੀਤੈਜਬੈਕਸਰਾਜਉਤਪਾਤਾਤਬੈਕਥਾਅਉਰੈਚ
 ਲੀਕਰਮਰੇਖਕੀਬਾਤ ॥੧੦॥ ॥ਦੇਹਗਾਪੁਰ
 ਰੂਪੇਦੇਵਕੀਕੈਕੀਰਤਮਤਤਿਹਨਾਮਾਬਾਸਦੇਵਲੈਤਾਹਿਕੋਗਯੋਕੇਸਕੈਥਾਮਾ ॥੧੧॥ ॥ਸੈਯਾ
 ॥੧੨॥ ॥ਕੋਕਰਿਤਾਤੋਕੇਤਾਤਚਲਿਯੋਜਬਹੀਸਿਧਕੇਦਰਿਉਪਹਿਆਯੋਜਾਇਕਹਿਯੋਦਰਵਾ
 ਨਸੇਤਿਨਬੇਲਕੇਭੀਤਰਿਜਾਇਜਨਾਯੋਕੇਸਕਰੀਕਰਨਾਸਿਸਦੇਖਿਕਹਿਯੋਹਮਤਮਕੇਬਖ
 ਸਾਯੋਫੇਰਿਚਲਿਯੋਗਹੋਕੇਬਸੁਦੇਵਤਉਮਨੇਮੇਕਛੁਨਾਸੁਖਪਾਯੋ ॥੧੩॥ ॥ਬਾਸਦੇਵਬਾ
 ਚਮਨੇਮੇ ॥੧੪॥ ॥ਬਾਸਦੇਵਮਨਾਪਨੈਕੀਨੇਇਹੈਬਿਚਾਰਾਕੇਸਮੁਰੂਵਰਮਤਬਡੇ
 ਯਾਕੇਡੁਰਿਹੈਮਾਗਾ ॥੧੫॥ ॥ਤਬਮੁਨਿਆਯੋਕੇ
 ਸਾਗਿਹਕਹੀਬਾਤਸੁਨਿਤਾਇਅਸਟਲੀਕਕਰਿਕੈਗਨੀਦੀਨੇਭੇਦਬਤਾਇ ॥੧੬॥ ॥ਅ

ਬਥਿਤਨੇਸੇਕਸਬਾਚਾ ॥ ੪੩ ॥ ॥ ਬਾਤਸੁਨੀਜਬਨਾਹਦਕੀਇਹਤੋਨਿਪਕੇਮਨਮਾਹਿਬੁਝ
 ਹੈ ॥ ਅਰਹੁਜਾਇਇਸੇਅਬਹੀਕਰਿਬ੍ਰਿਤਨੇਨਕੀਸੈਨਦਈਹੈ ॥ ਦਉਰਗਏਤਿਹਆਉ
 ਸਮਾਨਕੋਬਾਤਾਇਹੈਚਲਿਓਗਾਗਈਹੈ ॥ ਪਾਥਰਪੇਹਨਿਕੋਪਨਜਿਉਪੁਨਿਜੀਵਹਿਤੋਕ
 ਰਿਭਿਨਲਈਹੈ ॥ ੪੪ ॥ ॥ ਪੁਰਖਪੁਰਖ ॥ ॥ ਸੈਯਾ ॥ ਅਉਰਭਯੇਸੁਤਜੋਤਿਹਕੇਗਹਿ
 ਤਉਨਿਪਕੇਸਮਰਾਮਤਿਹੀਨੇ ॥ ਸੇਵਕਭੇਜਦਏਤਿਨਲਿਆਇਕੋਪਾਥਰਪੇਹਨਿਕੋਪੁਨਿਦੀ
 ਨੇ ॥ ਸੇਗਪਾਗਿਯੋਸਭਹੀਪੁਗੇ ॥ ਕਾਬਿਨੈਤਿਹਕੇਜਸੁਇਉਲਾਖਲੀਨੇ ॥ ਇਦਮੁਓਸੁਨਿਕੋ
 ਰਨੇਮੇਮਿਲਕੋਇਹਮੰਡਲਰਦਨਕੀਨੇ ॥ ੪੫ ॥ ॥ ਅਉਰਭਯੇਸੁਤਜੋਤਿਹਕੇਗਹਿਨਾਮਪਰਿ
 ਯੋਤਿਹਕੋਤਿਨਉਜੋ ॥ ਅਰਦਯੋਸੁਨਿਕੋਨਿਪਕੇਸਸੁਪਾਥਰਪੇਹਨਿਕੁਰਿਯੋਖੁਜੋ ॥ ਸੀਸ
 ਕੋਬਾਹਉਖਾਹਤਦੇਵਕੀਬੋਲਦੇਰਨਤੇਪਾਰਿਹੁਜੋ ॥ ਜਿਉਰਤਅੰਤਬਸੰਤਸਮੇਨਬੁਕੋਜੋ
 ਮਜਾਤਪੁਕਾਰਤਕੁਜੋ ॥ ੪੬ ॥ ॥ ਬੀਤੋ ॥ ॥ ਚਉਥੇਪੁਤ੍ਰਭਯੇਸੋਢੀਕੀਸਮਾਰਿਦਯੋਤਿਹ
 ਸੇਕਬਰਵਾਕੀਲਾਟੇਜਗਮੰਗਤਹੈ ॥ ਪਰਿਹੈਗੀਲਾਸੀਮਹਾਮੋਹਭੁਕੀਫਾਸੀਦੀਚਗਈ
 ਮਿਟੇਸੋਭਾਪੇਉਦਾਸੀਸੀਪਗਤਹੈ ॥ ਕਿਧੈਤੁਮਨਾਥਹੋਸਨਾਥਹਮਉਪੈਹੁਜੋਪਡਿਕੀਨਗਤਿ
 ਐਰਤਨਕੀਨਗਤਿਹੈ ॥ ਭਈਉਪਹਾਸੀਦੇਹਪੁਤਨਾਬਿਨਾਸੀਅਬਿਨਾਸੀਤਿਰੀਹਾਸੀਹ
 ਮੇਗਾਸੀਸੀਲਗਤਹੈ ॥ ੪੭ ॥ ॥ ਪੁਰਖ ॥ ॥ ਪਾਂਚਵੇਪੁਤ੍ਰਭਯੇਸੁਨਿਕੇਸਸੇਪਾਥਰਸੇਹਨਿ
 ਮਾਰਿਦਯੋ ॥ ਸੁਸਗਯੇਨਭੁਕੇਮਗਮੇਤਨਤਕੋਕਿਧੈਜਮਨਾਮੇਗਯੋ ॥ ਸੇਸੁਨਿਕੋਪੁਨਿ
 ਸਉਨਨਦੇਵਕੀਸੋਕਸੇਸਾਸਉਸਾਸਲਯੋ ॥ ਮੋਹਭਯੇਅਤਿਤਾਦੇਨਮੇਮੋਨੇਯਾਹੀਤੇ
 ਮੋਹਪਕਾਸਭਯੋ ॥ ੪੮ ॥ ॥ ਕੀਨਤੀਪੁਰਖ ॥ ॥ ਕਾਬਿਭੁ ॥ ਪੁਤ੍ਰਭਯੇਛਨਵੇਬੀਸਸੋ
 ਭੀਮਾਰਿਭੁਗਿਯੋਕੀਸਦੇਵਕੀਪੁਕਾਰੀਨਾਥਬਾਤਸੁਨਿਲੀਜੀਯੋ ॥ ਕੀਜੀਯੋਨਾਥਨਸਨਾ
 ਥਮੇਰੇਦੀਨਾਥਹੋਮੇਮਾਰਿਦੀਜੀਯੋਕਿਯੋਕੇਮਾਰਿਦੀਜੀਯੋ ॥ ਕੀਸਬਡੇਪਾਪੀਜਾਕੋ
 ਲੋਕਭਯੇਜਾਪੀਸੋਈਕੀਜੀਯੋਹਮਾਰੀਦਸਾਜਾਤੇਸੁਖੀਜੀਯੋ ॥ ਸੋਨਨਮੇਸੁਨਿਅਸ
 ਵਾਰੀਗਜਵਾਰੀਕਰੋਲਾਈਐਨਦੀਲਾਅਬਦੇਮੇਏਕਕੀਜੀਐ ॥ ੪੯ ॥ ॥ ਚਉਥੇਪੁਤ੍ਰਭਯੇ

ਪ੍ਰਤਿਬਧਾ ॥ ੧੧ ॥ ਜੇਬਭਵਤਯੋਗਰਭਾਂਤਰੋਤ੍ਰੇਵੀਥੋ ॥ ੨੪ ॥
 ਕੇਮੰਤਕਰਿਯੋ ॥ ਤਾਹੀਕੇਮੰਤਕੇਜੋਰਸੇਕਾਵਕੋਰੋਹਨੀਕੇਉਰਬੀਚਪਰਿਯੋ ॥ ਕੰਸਕਦਾਂ
 ਚਹੇਨੇਸਿਸੇਕੋਤਿਹਤੇਮਨਮੇਬਸਦੇਵਤ੍ਰਹਿਯੋ ॥ ਸੇਖਮਨੇਜਗਦੇਖਨਕੇਜਗਤੀਤਰਿਗੁਪ
 ਨਵੀਨਕਰਿਯੋ ॥ ੫੫ ॥ ॥ ਕ੍ਰਿਸਨਕ੍ਰਿਸਨਕਰਿਸਾਧਦੇਬਿਸਨਕ੍ਰਿਸਨਪਤਿਜਾ
 ਸਾ ॥ ਕ੍ਰਿਸਨਬਿਸਤਰਬੇਨਮਿਤਤੁ ॥ ਨਮੋਕਰਿਯੋਪਕਾਸ ॥ ੫੬ ॥ ॥ ਸ੍ਰੀਮਦ੍ਰਾਮਾਨੰਦ
 ਸ੍ਰੋਯਾ ॥ ॥ ਸੀਖਗਦਾਕਰਿਅਉਰਤ੍ਰਿਸੁਲਪਰੇਤਨਕਉਚਬਡੇਬਡੁਭਾਗੀ ॥ ਨਿਦਕਦੇਕ
 ਰਸਾਰੰਗਸਾਰੰਗਪੀਤਪਰੇਪਟੇਪੇਅਨੁਗਾਗੀ ॥ ਸੇਈਹਤੀਜਨਿਮਿਯੋਇਹਕੇਗਹਿਕੈਰੂਪੇ
 ਮਨਮੇਉਤਿਜਗੀ ॥ ਦੇਵਕੀਪੁੰਤਨਜਨਲਖਿਯੋਹਰਿਕੈਕੈਪਨਾਮਸੁਪਇਨਲਾਗੀ ॥ ੫੭ ॥
 ॥ ੫੮ ॥ ॥ ਲਖਿਯੋਦੇਵਕੀਹਰਿਮਨੈਲਖਿਯੋਨਕਰਿਕਰਿਤਾਤਾਲਖਿਯੋਜਨਕਰਿਮੇਹ
 ਕੀਤਾਨੀਤਾਨਕਨਾਤਾ ॥ ੫੯ ॥ ॥ ਕ੍ਰਿਸਨਜਨਾਜਬਹੀਭਯੋਦੇਵਨਭਯੋਹਲਾਸਾ ॥ ਸਤ੍ਰਸਬੈਅ
 ਬਨਸੋਹੇਹਿਮਕੋਹੇਇਬਿਲਾਸਾ ॥ ੬੦ ॥ ॥ ਅਨੰਦਸੀਸਬਦੇਵਤਨਸੁਮਨਦੀਨ
 ਬਰਖਾਇਸੋਕਯਨਦੁਸਟਨਦਲਨਜਗਮੇਪਗਦੇਆਇ ॥ ੬੧ ॥ ॥ ਜੈਜੈਕਰਭਯੋਜਥੈ
 ਸੁਨੀਦੇਵਕੀਕਾਨਾਤਾ ॥ ਸਤ੍ਰਹੇਇਮਨਮੇਕਰਿਯੋਸੋਰਕਰੈਕੋਆਨਿ ॥ ੬੨ ॥ ॥ ਬਾਸਦੇ
 ਵਅਰਦੇਵਕੀਮੰਤਕਰੇਮਨਮਾਹਿ ॥ ਕੰਸਕਸਾਣੀਜਾਨਕੈਹੀਐਅਧਿਕਰੂਪਾਹਿ ॥ ੬੩ ॥
 ॥ ੬੪ ॥ ॥ ਸ੍ਰੀਮਦ੍ਰਾਮਾਨੰਦ ॥ ਸ੍ਰੋਯਾ ॥ ॥ ਅੰਤ੍ਰਿਬਿਚਬਕਰਿਯੋਵਹੁਹੀਮਿਲਿਮਾਰੂਹੇ
 ਇਹਕੇਮਤਰਾਜਾ ॥ ਨਿਦਹਿਕੇਘਰਿਆਇਹੋਤ੍ਰਾਕੈਰਾਟਇਹੀਮਨਮੇਤਿਨਸਜਾ ॥ ਕਾਨਕਰਿ
 ਯੋਮਨਮੇਨਰੋਤ੍ਰਮਜਾਹਨਿਸੀਕਬਜਾਵਤਬਾਜਾ ॥ ਮਾਯਾਕੀਖੇਚਕਤਲਈਪਰਬਾਲਕ
 ਸਉਰਭਾਅਪਾਬਿਰਾਜਾ ॥ ੬੫ ॥ ॥ ॥ ਕ੍ਰਿਸਨਜਥੈਤਿਹਹਿਹਭਯੋਬਾਸਦੇਵਇਹ
 ਕੀਨਾ ॥ ਦਸਹਜਾਬਗਾਣੀਭੁਲੀਮਨੈਮਨਸਕਰਿਦੀਨ ॥ ੬੬ ॥ ॥ ਸ੍ਰੋਯਾ ॥ ॥ ਛੁਟਿਕਿਵਾਰਗਾ
 ਏਘਰਕੇਦਰਕੇਨਿਪਕੇਬਰਤੇਚਲਤੇ ॥ ਹਰਖੇਸਰਖੇਬਸਦੇਵਹਿਕੇਪਗਜਾਇਛੁਵੇਜਮ
 ਨਾਜਲਤੋ ॥ ਹਰਿਦੇਖਨਕੋਹਰਿਅਉਰਬਡਕੋਹਰਿਦਉਰਗਇਤਨਕੇਬਲਤੇ ॥ ਕਾਜਇਹ

ਕਹਿੰਦੇ ਉਹ ਏ ਜੁ ਥਿਏ ਬਹੁ ਪਾਪ ਨ ਕੀ ਮਲਤੋ ॥ ੬੫ ॥ ਏਹੁ ॥ ॥ ਕ੍ਰਿਸਨ ਜਬੈ ਚੜਤੀ ਕਰੀ
 ਫੇਰਿ ਯੋ ਮਾਇਆ ਜਲਾ ॥ ਅਸੁ ਗਜਿ ਤੇ ਚਉ ਕੀ ਹੁ ਤੋ ਸੋਇ ਗਏ ਤਤ ਕਾ ਲਾ ॥ ੬੬ ॥ ਮੈਯੋ ॥
 ਕੀ ਸਹਿ ਕੇ ਰੂਰ ਤੇ ਬਸੁ ਦੇ ਵਸੁ ਪਾਇ ਜਬੈ ਮਥੁ ਰਾਮ ਧਿਠਨੋ ॥ ਆਨ ਕੈ ਪ੍ਰੀਤ ਪੁਰ ਤਨ ਕੇ ਜਲ
 ਪਾਇ ਨ ਭੇਟ ਨ ਕਾਜ ਉਠਨੋ ॥ ਤਾ ਛਾ ਬਿਕੇ ਜਸੁ ਉਚ ਮਹਾ ਕਾ ਬਿਨੋ ਅਪਨੇ ਮਨ ਮੇ ਪਹਿਚਾਨੋ ॥
 ਕਾਨ ਕੇ ਜਾਨ ਕਿਧੋ ਪਤਿ ਹੋਇ ਹਕੈ ਜਾਮਨਾ ਤਿਹ ਭੇਟ ਤਮਾਨੋ ॥ ੬੭ ॥ ਏਹੁ ॥ ॥ ਜਬੈ ਜ
 ਸੋਧਾਇ ਗਈ ਮਾਯਾ ਕੀ ਓਪ ਕਾਸਾ ॥ ਭਾਰਿ ਕ੍ਰਿਸਨ ਤਿਹ ਪੇ ਸੁਤਾਲੀ ਨੀ ਹੋ ਕਰਤਾਸਾ ॥ ੬੮ ॥
 ਮੈਯੋ ॥ ॥ ਮਾਯਾ ਕੇ ਲੈ ਕਰੇ ਮੈ ਬਸੁ ਦੇ ਵਸੁ ਸੀ ਪ੍ਰਚਲਿਯੋ ਅਪਨੇ ਗ੍ਰਹਿ ਮਾਹੀ ॥ ਸੋਇ ਗਏ
 ਪਰਦਾ ਆਰਸ ਬੈ ਪਹ ਬਾਹਰਿ ਭੀਤਿ ਸੁਧਿ ਨਹੀ ॥ ਦੇਵ ਕੀ ਤੀਰਥ ਯੋ ਜਬਹੀ ਸਭ ਤੇ ਮਿ
 ਲਗੇ ਪਟਾ ਆਪਸ ਮਾਹੀ ॥ ਬਾਲ ਉਠੀ ਜਬਰੇ ਦਨ ਕੈ ਜਗ ਕੈ ਸੁਧਿ ਜਾਇ ਕਰੀ ਨਰ ਨਹੀ ॥
 ਰੇਇ ਉਠੀ ਵਹ ਬਾਲ ਜਬੈ ਤਬ ਸੋਨ ਨ ਮੈ ਸੁਨਿ ਲੀਧ ਨਿਹੈ ॥ ਧਾਇ ਗਯੋ ਨਿਪ ਕੀ ਸਹਿ ਕੇ
 ਪਾਰਿ ਜਾਇ ਕਹਿਯੋ ਜਨ ਮਿਯੋ ਰਿਪ ਤੋ ॥ ਲੈ ਕੈ ਕ੍ਰਿਪਾ ਨਗਯੋ ਤਿਹ ਕੇ ਚਲਿ ਜਾਇ ਗਹੀ ਕਰ
 ਤੇ ਕਹਿੰ ਜੋ ॥ ਦੇਖੁ ਬਾਤ ਮਹਾ ਜੜਕੀ ਅਥਿ ਆਦਿ ਕਕੇ ਬਿਖਚਾ ਬਤੁ ਭੋ ॥ ੭੦ ॥ ਲਾਇ
 ਰਹੀ ਉਰ ਸੋ ਤਿਹ ਕੇ ਮੁਖ ਤੇ ਕਹਿਯੋ ਬਾਤ ਸੁਨੇ ਮਤ ਵਹੋ ॥ ਪੁਰ ਹਨੇ ਮਮ ਪਾਵ ਕਸੇ ਛੁਟ ਗੀਤ ਮ
 ਪਾ ਬਰੇ ਪੇਹ ਨਿਭਹੋ ॥ ਛੀਨ ਕੈ ਕਸ ਕਹਿਯੋ ਮੁਖ ਤੇ ਇਹ ਭੀ ਪਟ ਕੇ ਇਹ ਕੈ ਅਬ ਨਹੋ ॥ ਦਾਮ
 ਨ ਪੈਲ ਹਿਕੀ ਨ ਭੋ ਮੈ ਜਬਰਾਖ ਲਈ ਵਹ ਗਾਖ ਨ ਹਰੇ ॥ ੭੧ ॥ ਏਹੁ ॥ ॥ ਕੈ ਕੈ ਕਰੇ ਪਾਮਨ
 ਕਰਿ ਬਿਯੋ ਤਵਾ ਕੇ ਮਾਯੁ ਕੀ ਚਾਕਰ ਨ ਕਹਿਯੋ ਮਾਰ ਭੋਰੇ ਨਿਪ ਬਾਤ ਹੋ ॥ ਕਰੇ ਮੈ ਉਠਾਇ ਕੈ ਬ
 ਨਾਇ ਭਾਹੇ ਪਾ ਬਰੇ ਪੇਰਾ ਜਕਾ ਜਰਾਖ ਬੈ ਕੋ ਕਛੂ ਨਹੀ ਪਾਤ ਹੋ ॥ ਆਪਨ ਸੋ ਬਲ ਕਰਿ ਗਏ
 ਇਹ ਭਲੀ ਭਾਂਤਿ ਸ੍ਰੀ ਦਛੰਦ ਬੈ ਕੋ ਛੂਟ ਇਹ ਜਾਤ ਹੋ ॥ ਆਯੋ ਕੇ ਬਢਾਇ ਕੈ ਸੁਸਭ ਨ ਸੁਨ
 ਇਕੋ ॥ ੭੨ ॥ ਏਹੁ ॥ ॥ ਸੁਮੇ ਸੋ ਉਠੀ ਬਾਰ ਜੋ ਸੇ ਪਾਰ ਉਡ ਜਾਤ ਹੋ ॥ ੭੩ ॥ ਏਹੁ ॥ ॥
 ਆਠ ਭੁਜਾ ਅਪਨੀ ਕਰਿ ਕੈ ਸਭ ਨੇ ਕਰੇ ਮੈ ਬਰਾਮਾ ਯੁਧ ਲੀਨੇ ॥ ਜੂਲ ਨਿਕਾਸ ਕਹੀ ਮੁਖ ਤੇ ਰਿ
 ਪ ਅਉਰ ਭਯੋ ਭੁਮਰੇ ਮਤ ਹੀਨੇ ॥ ਦਾਮਨ ਸੀਲ ਹਕੈ ਨ ਭੋ ਮੈ ਰੂਰ ਕੈ ਛੁਟ ਗੇ ਤਿਹ ਸੰਤ ਨ ਸੀਨੇ ॥

ਜੈਪਾਨਤਾਹਿਅਸਾਨਕਰੇਛਿਨੇਮੇ। ਬੁਧਤਨਸੁਜਾਨਕਹਿਯੋਸਤਮਾਨਸੁਆਇਹੈਰਕੈਤਹਿ
 ਹਨੇਮੇ। ਅਨਿਰਕੁਉਨਿਪਰਾਜਕਰੇਨਗਰੀਸਗਰੀਜਿਨੇਚਕਰੇਮਨੇਮੇ॥ ੨੩॥ ਭੋਗਿਯੋ
 ਦੇਹਰਾ॥ ॥ ਅਤਿਪਾਪਨਜਗੀਨਾਥਪਰਿਬੀੜਾਲੀਯੋਉਠਾਇ। ਕਪਟਰੂਪਸੇਰਹਿਸੇ
 ਗੋਕਲਪਹੁਚੀਆਇ॥ ੨੪॥ ਭੋਗਿਯੋ॥ ॥ ਕਾਜਰਨੈਨਦੀਏਮਨੇਹਤਈਗਰਕੀਬਿਦੁ
 ਜਾਬਿਰਜੈ। ਏਤ੍ਰਭੁਜਾਨਬਨੀਕਟਿਕੇਹਰਿਪਾਇਨਨੁਪਰਕੀਧੁਨਿਬਾਜੈ। ਹਾਰਗਰੇਮੁਕਤ
 ਹਲਕੇਗਈਨੰਦਦੁਆਰਹਿਕੰਸਕੇਕਾਜੈ। ਬਾਸਸੁਬਾਸਬਸੀਸੁਭਹੀਤਨਾਨਲੇਸਸਿ
 ਕੋਟਕਿਲਾਜੈ॥ ੨੫॥ ਭੋਗਿਯੋ॥ ॥ ਏਹਰਾ॥ ॥ ਬਹੁਆਦਰਕਰਿਪੁਛੈ
 ਜਸਮਤਿਬਚਨਰਸਾਲਾ। ਅਸਨੇਪੈਬੈਠਾਇਕੈਕਹਿਯੋਬਾਤਕਹੋਬਾਲਾ॥ ੨੬॥ ਭੋਗਿਯੋ
 ਚਜਸੁਧਾਜੈ॥ ॥ ਏਹਰਾ॥ ॥ ਅਹਰਤਿਯਾਹੈਸੁਤਸੁਨਿਯੋਜਨਮਿਓਰੂਪਅਨੁਪਾਮੇਗੋਦੀਦੈ
 ਦੂਪਦੈਰੋਹੈਸਕੁਕੇਭੁਧ॥ ੨੭॥ ਭੋਗਿਯੋ॥ ॥ ਗੋਦਦਯੋਜਸੁਧਾਤਬਤਕੇਸੁਅੰਤਸਮੇਤਬ
 ਉਨਲੀਨੇ। ਭਾਗਬਡੈਦਰਬੁਧਕੇਭੁਗਵਨਹਿਕੈਜਿਨਅਸਥਨਦੀਨੇ। ਛੀਰਗੱਕਤਸੁਤਾਹੀ
 ਕੇਪਾਨਸੁਮੇ। ਚਿਲਏਮੁਖਮੇਇਹਕੀਨੇ। ਜਿਉਗਗਤੀਤੁਮਹੀਤਨਲਾਇਕੈਤੇਲਲਏਤੁਦ
 ਛਾਤਿਕੈਪੀਨੇ॥ ੨੮॥ ਭੋਗਿਯੋ॥ ॥ ਪਾਪਕਰਿਯੋਬਹੁਪੁਤਨਾਜਾਏਨਰਕਭੁਗਾਇ। ਅੰਤਕਹਿਯੋ
 ਹਰਿਛਾਤਿਦੇਬਸੀਬਡੰਠਹਿਜਾਇ॥ ੨੯॥ ਭੋਗਿਯੋ॥ ॥ ਦੇਹਿਛਿਕੈਸਪ੍ਰਮਾਨਭੁਈਮੁਖਰਾ
 ਜਿਮਪੇਟਮੁਖੇਨਲੁਆਰੇ। ਭੰਡੁਦੁਕੁਲਭਏਤਿਹਕੇਜਨੁਬਾਲਸਿਬਾਲਤੇਸੇਖਪੁਆਰੇ। ਸੀ
 ਸਸੁਮੇਰਕੇਸਿਗਭਯੋਤਿਹਆਖਨੇਮੇਪਰਗੋਖਡੂਆਰੇ। ਸਾਹਕੇਕੋਟੇਮੇਤੇਪਲਗੀਬਿਬਿ
 ਗੋਲਨਕੇਪੈਗੋਗਲੁਆਰੇ॥ ੩੦॥ ਭੋਗਿਯੋ॥ ॥ ਅਸਥਨਖੁਖਲੈਰਿਸਨਤਿਹਉਪਰਿਸੋਇਗ
 ਏ। ਧਾਇਤਬੋਥਿਜਲੋਕਸਕੁਗੋਦਉਠਾਇਲਏ॥ ੩੧॥ ਭੋਗਿਯੋ॥ ॥ ਕਾਟਕਟਤਨਏਕਰੋਕ
 ਯੋਬਤਕੇਢੋਗ। ਦੇਈਪਨਚਹੁਓਰਤੇਬਾਰਤਲਗੀਨਬੋਗ॥ ੩੨॥ ਭੋਗਿਯੋ॥ ॥ ਜੁਬਹੀਨੰਦਾ
 ਇਹੈਗੋਕਲਮੇਲਈਬਾਸਸੁਬਾਸਮਹਾਬਿਸਮਾਨਿਯੋ। ਲੋਕਸਭੈ। ਬਿਜਕੋਬਿਤਾਤਕਹਿਯੋ
 ਸੁਨਿਕੈਮਨਮੇਡਰਪਾਨਿਯੋ। ਸਾਚਕਹੀਬਸੁਦੇਵਹਿਮੇਪਰਿਸੋਪਤਛੁਭਈਹਮਜਾਨਿਯੋ॥

RE

ਟਕਾਗੀਥੇਨਾਮਕਰਨਬਰਨਨ॥ ੧੦੩॥ ॥ ਬਾਲਕਰੂਪਧਰੇਹਰਿਜੀਪਾਸਨਾਪਰਦੁਖਤੋ
 ਤਬਕੈਸੇ॥ ਮਾਤਲਭਾਵਤਹੈਤਿਹਕੈਐਲਾਵਤਹੈਕਰਿ ਮਹਿਤਤੈਸੇ॥ ਤਾਛੁਥਿਕੀਅਤਿ
 ਹਿਉਪਮਾਅਤਿਹਕਿਥਿਸਿਖਾਮਕਰੀ॥ ਮੁਖਤੇਫੁਨਿਕੈਸੇ॥ ਭੂਮਿਦੁਖੀਅਤਿਹੀਮਨਮੇਜ
 ਨਪਾਲਤਹੈਰਿਪਦੈਤਨਜੈਸੇ॥ ੧੦੪॥ ॥ ਭੂਪਲਗੀਜਬਹੀਹਰਿਕੋਤਬਪੈਜਸੁਪਾਥਨਕੈਬਿਨ
 ਚਾਹਿਯੋ॥ ਮਾਤਉਠੀਨਭੁਯੋਮਨਕੂਪਤਈਪਗਸੀਮਾਰਿਗੋਰੁਕੈਬਾਹਿਯੋ॥ ਤੇਲਧਰਿਯੋਅਰੁ
 ਪੀਉਗੁਰਿਛੁਦਿਭੂਮਪਾਰਿਯੋਜਸਸਿਖਾਮਸਗਰਿਯੋ॥ ਹੋਤਕੁਲਾਹਲਮਪਿਪੁਰੀਪਰ
 ਨੀਕਿਮਨੇਸਭਸੇਕਸੁਲਾਹਿਯੋ॥ ੧੦੫॥ ॥ ਪਾਇਗਇਥਿਜਲੋਕਸਭੈਹਰਿਜੀਤਿਨਾਅਪਨੇਕ
 ਠਿਲਗਾਇ॥ ਅਊਰਸਭੈਥਿਜਲੋਕਬਹੁਮਿਲਭਾਂਤਨਭਾਂਤਨਾਮਿਗਲਗਾਇ॥ ਭੂਮਹਲੀ
 ਨਭੁਯੋਇਹਕਉਤਕਬਾਰਨਤੇਦਯੋਭਾਪਸਨਾਏ॥ ਚੱਕ੍ਰਤਬਾਤਭੁਏਮੁਨਿਕੈਅਪਨੇਮਨਮੇ
 ਤਿਨਸਾਚਲਾਏ॥ ੧੦੬॥ ॥ ॥ ਕਾਨਹਿਕੇਸਿਰਸਾਥਛੁਹਾਇਕੈਅਊਰਸਭੈਤਿਨਾਮਿ
 ਗਨਸੀ॥ ਅਰੁਲੋਕਬੁਲਾਇਸਭੈਥਿਜਕੇਬਹੁਦਾਨਦਯੋਤਿਨਮਿਗਨਕੈ॥ ਅਰੁਦਾਨਦਯੋਸ
 ਤੁਹੀਗਹਿਕੈਕਰਿਕੈਪਟਰੰਗਨਰੰਗਨਕੈ॥ ਇਹਸਾਜਬਨਾਇਦਯੋਤਿਨਕੈਅਰੁਅਊਰਦ
 ਯੋਦੁਖਭੀਜਨਕੈ॥ ੧੦੭॥ ॥ ॥ ਅਕਿਲੋ॥ ॥ ਜਥੈਪੁਤਨਾਹਨੀਉ
 ਨੀਗੋਕਲਾਬੀਖੋ॥ ਤਿਣਾਵਰਤਸੇਕਹਿਯੋਜਾਹਤਕੋਤਿਖੋ॥ ਨਿਦਬਾਲਕੇਮਾਰੇਐਸੇਪਟਕ
 ਕੈ॥ ਹੋਪਾਥਰਜਾਨਚਲਾਈਐਕਰਸੇਝਰਕੈ॥ ੧੦੮॥ ॥ ॥ ਸਹਿਕੋਤਸਲੀਮਚ
 ਲਿਯੋਹੈਤਿਣਾਵਰਤਸੀਪਰਦੈਗੋਕਲਾਐਯੋ॥ ਬਉਰੁਰਕੋਤਬਰੂਪਧਰਿਯੋਧਰਨੀਪਰਕੈਬਲ
 ਪਉਨਬਹਾਯੋ॥ ਆਗਮਜਾਨਕੈਭਾਗੀਭੁਯੋਹਰਿਮਾਰਤਬੈਵਹੁਮਪਰਯੋ॥ ਪੁਰਭਏਦਿਗਮੁ
 ਵਕੈਲੋਕਲੋਹਰਿਕੋਨਭਿਕੋਮਗਧਯੋ॥ ੧੦੯॥ ॥ ਜਉਹਰਿਜੀਨਿਭਬੀਚਗਯੋਕਰਤਉਅ
 ਪਨੇਬਲਕੋਤਨਚਟਾ॥ ਰੂਪਭਯਾਨਕੋਕੋਧਰਿਕੈਮਿਲਿਜੁਪਕਰਿਯੋਤਬਗਛੁਸਫਟਾਏ
 ਰਿਸੀਭਾਰਦੋਸੇਨਖਾਅਪਨਕੈਕੈਤੁਰਸਿਰਸੇਝਕੋਕਟਾ॥ ਰੁੰਡਗਿਰਿਯੋਜਨੁਪੋਰਿਗਿਰਿਯੋ
 ਇਮਮੂੰਡਗਿਰਿਯੋਜਨਡਾਰਤੇਖਟਾ॥ ੧੧੦॥ ॥ ॥ ॥ ॥

१३७

॥ विष्णु सत्तु भुवने नर सि
जिनालु रे विन्दे मि गे लु उ क ॥

ਕੈ ਮਨਹ ਪਰਿਖਤੁ ਹੈ ਲੰਗਰ ਦੇ ਕਰਿਭਾਗੀ॥ ੧੨੪॥ ॥ ਹਿਤ ਨਹੀ ਜਿਹ ਕੇ ਘਰਿ ਮੇਂ ਦਧ ਦੇ ਕ ੧੨੮
 ਭਿਗਾਨ ਸੇਰ ਕਰੈ ਹੈ॥ ਜੋ ਲਾਗੈ ਕੈ ਜਨਿ ਕੋ ਖਿਝੈ ਜਨ ਤੇ ਮਿਲੇ ਸੇਰ ਨ ਸਾਥ ਮਰੈ ਹੈ॥ ਆਇ ਪ
 ਰੇਤੀ ਆਤਿ ਹੋ ਪੈ ਸਿਰ ਕੈ ਤਿਹ ਬਾਰ ਉਪਾਰ ਤੁਰੈ ਹੈ॥ ਬਾਤ ਸੁਨੇ ਜ ਸੁਪਾ ਸੁਤ ਕੀ ਸੁ ਬਿਨਾ ਉਤ ਪਾਤ
 ਨ ਕਾਨਵ ਰੈ ਹੈ॥ ੧੨੫॥ ਬਾਤ ਸੁਨੀ ਜ ਬੋਗੋ ਪਨ ਕੀ ਜ ਸੁਪਾ ਮਨ ਮਾਰਿ ਖਿਝੀ ਹੈ॥ ਆਇ ਗਏ
 ਹਰਿ ਜੀਤ ਬਹੀ ਪਿਖ ਪੁਤ੍ਰ ਹਿੰ ਕੈ ਮਨ ਮਾਰਿ ਖਿਝੀ ਹੈ॥ ਬੋਲ ਉਡੈ ਨ ਦਲਾਲਤ ਬੈ ਇਹ ਗੁਰ ਬਿ
 ਝਾਵ ਨ ਮੇਰਿ ਗਿਝੀ ਹੈ॥ ਆਤ ਕਹਾ ਦਧ ਦੇ ਸਲ ਗਾਵਤ ਮਾਰਿ ਬਿਨਾ ਇਹ ਨ ਹਿ ਸਿਝੀ ਹੈ॥ ੧੨੬॥
 ॥ ਆਤ ਕਹਿਯੋ ਅਪਨੇ ਸੁਤ ਕੈ ਕਹੁ ਕਿਉ ਕਰਿ ਤੋਹਿ ਖਿਝਾਵ ਤੋਗੋ ਪੀ॥ ਆਤ ਸੇ ਬਾਤ ਕਹੀ ਸੁਤ
 ਯੋ ਕਰਿ ਸੋਗ ਹਿ ਭਾਗਤ ਹੋ ਮੁਰਿਟੇ ਪੀ॥ ਡਾਹ ਕੇ ਨਾਸ ਬਿਖੇ ਅੰਗੁਰੀ ਸਿਰ ਮਾਰਤ ਹੋ ਮੁਝ ਕੈ ਵ
 ਰਿਥੇ ਪੀ॥ ਨਾ ਕਘ ਸਾਇ ਹ ਸਾਇ ਉਨੈ ਫਿਰ ਲੇ ਤਤ ਬੈ ਵਹ ਦੇਤ ਹੋਟੇ ਪੀ॥ ੧੨੭॥ ਭਾਗੁਰੁਪੁ ਗਾ
 ਹਰਿ ਘਨੰ॥ ॥ ਐਯੋ॥ ॥ ਆਤ ਖਿਝੀ ਉਨੇ ਗੋ ਪਨ ਸੇ ਤੁਮ ਕਿਉ ਸੁਤ ਮੇਰਿ ਖਿਝਾਵ ਤੋਗੋ ਪੀ॥
 ਬੋਲ ਤੋਹੇ ਅਪਨੇ ਮੁਖ ਤੇ ਗਮੇ ਪਨ ਹੋ ਦਧ ਦਾ ਮੁਗੀ ਗੀ॥ ਮੂੜ ਅਗੀਰ ਨ ਜਾਨ ਤੋਹੇ ਬਢ ਬੋਲਤ
 ਹੋ ਸੁਰ ਹੋਤੁ ਮਠ ਉਗੀ॥ ਕਾਨ ਹਿ ਸਾਪ ਬਿਨਾ ਅਪਾਪ ਹਿ ਬੋਲ ਹਿ ਗਿਜੁਤ ਈ ਕਛੁ ਬਉਗੀ॥
 ੧੨੮॥ ਏਹੁ॥ ॥ ਬਿਨਤੀ ਕੈ ਜ ਸੁਪਾਤ ਬੈ ਦੇ ਉਦੈ ਮਿਲਾਇ॥ ਕਾਨ ਬਿਗਾਏ ਸੇਰ ਦਧ ਲੇ
 ਹੁ ਮਨ ਕਤੁ ਮ ਆਇ॥ ੧੨੯॥ ਗੋ ਪੀ ਬਾਚ ਜ ਸੁਪਾਸੇ॥ ॥ ਏਹੋ ਹੁਤੁ॥ ॥ ਤਬ ਗੋ ਪੀ ਮਿਲਿਯੋ
 ਕਹੀ ਮੇਰ ਨਜੀਵੈ ਤੋਹਿ ਯਾ ਰਿਦੇ ਹਿ ਮਖਾਨ ਦਧ ਸਭ ਮਨ ਕਰੈ ਨ ਕ੍ਰੋਧਿ॥ ੧੩੦॥ ਏਹੋ ਹੁਤੁ॥
 ਏਹੋ ਹੁਤੁ॥ ॥ ਏਹੋ ਹੁਤੁ॥ ॥ ਆਖ ਨ ਚੁਰੈ ਬੋ ਬਹਨ ਨੀ॥ ॥ ਅਥ ਜ ਸੁਪਾ ਕੋ ਬਿਸੁ ਸਾਗੀ
 ਮੁਖ ਪਸਾਰ ਦਿਖੈ ਬੋ॥ ॥ ਏਹੋ ਹੁਤੁ॥ ॥ ਗੋ ਪੀ ਗਈ ਅਪਨੇ ਗਿਹੇ ਤਬ ਤੇਹਰਿ ਜੀ ਇਕ ਖੇਲ
 ਮਚਾਈ॥ ਸੀ ਗਲਯੋ ਅਪਨੇ ਮੁਸਲੀ ਪਰ ਦੇਖਤ ਤਾਹੀ॥ ਟੀ ਆਇ ਨ ਖਾਈ॥ ਭੋਜਨ ਖਾਨ ਹਿ
 ਕੇਤ ਜਿ ਖੇਲ ਹਿ ਸੁਗੁਰ ਚਲੇ ਘਰ ਕੋ ਉਡਿ ਪਾਈ॥ ਜਾਇ ਹਲੀ ਸੁਕ ਹਿਯੋ ਜ ਸੁਪਾ ਪਹਿ ਬਾ
 ਤ ਵੇਹੋ ਤਿਨ ਖੇਲ ਸੁਨਾਈ॥ ੧੩੧॥ ਆਤ ਗਹਿਯੋ ਰਿਸ ਕੈ ਸੁਤ ਕੈ ਤਬ ਛੁਟੀ ਆਤ ਨਤ ਹਿ
 ਪਹਾ ਰਿਯੋ॥ ਤਉ ਮਨ ਮਾਰਿ ਭੁਗਿਯੋ ਹਰਿ ਜੀ ਜ ਸੁਪਾ ਜ ਸੁਪਾ ਕਰਿ ਕੈ ਉਪੁ ਕਰਿਯੋ॥ ਦੇਖਹੁ

ਅਇਸਭੈ ਤੁਝਕੋ ਮੁਖਮਾਤ ਕਹਿਯੋ ਤਬ ਤਤਪਸਾਹਿਯੋ ਸਿਯਾਮ ਕਹੈ ਤਿਯਾਨ ਸੋ ਸਕੁ
 ਧਰਮੁ ਗਤਿ ਬਿਸੁ ਦਿਖਾਹਿਯੋ ॥ ੧੨੨ ॥ ਸੰਪਦਾ ਪਰ ਅਉ ਪਰਨੀ ਸਭ ਬਾਲ ਕੇ ਪੁਰਾ ਅਉ
 ਪੁਰਾਨਾਨਾ ਅਉ ਰਸਭੈ ਨਿਰਥੈ ਤਿਹੋ ਮੇ ਪੁਰਬੇ ਦਪੜੈ ਬਹੁ ਮਾਗਨ ਤਾਗਨਾ ॥ ਰਿਪ ਅਉ ਸਿ
 ਧਾ ਅਉ ਆਪਨੇ ਦੇਖ ਕੈ ਜਾਨ ਅਭੇ ਵਲਗੀ ਪਗਲਾਗਨਾ ॥ ਸਿਯਾਮ ਕਹੈ ਤਿਨ ਚੰਡ ਨ ਸੋ ਸਕੁ
 ਖਿਲਾਯੋ ਜੁਬਡੀ ਬਡੁ ਭਾਨਾ ॥ ੧੨੩ ॥ ਏਤਨਾ ॥ ਜੇਰ ਜਸੈ ਤਜ ਉਤ ਭੁਜਾ ਦੇਖੈ ਤਿਨ ਤਿ
 ਹਜਾਇ ॥ ਪਤ੍ਰ ਭਾਵ ਕੇ ਦੂਰਿ ਕਰਿ ਪਾਇ ਨ ਲਾਗੀ ਪਾਇ ॥ ੧੨੪ ॥ ਏਤਨਾ ॥ ਭਾਗਿ
 ਕਾ ਕਹੈ ਕ੍ਰਿਸਨਾ ਰੇ ਮਾਤ ਜਸੈ ਧਾਕੇ ਮੁਖ ਪਸਾਰ ਬਿਸੁ ਰੂਪ ਦੇਖੈ ਬੋ ਬਰਨਨਾ ॥ ਅਭਿ
 ਤਰ ਤੇਰ ਜਮਲਾ ਰਜਨ ਤਹ ਬੋ ॥ ੧੨੫ ॥ ਏਤਨਾ ॥ ਫੇਰਿ ਉਠੀ ਜਸੁ ਪਾਪ ਰਿਪਾਇ ਨ ਤਕੀ ਕੀ
 ਬਹੁ ਭਾਤਿ ਬਡਾਈ ॥ ਹੇ ਜਗ ਕੇ ਪਤਿ ਹੇ ਕਰੁਨ ਨਿਧਿ ਹੋਇ ਅਜਾਨ ਕਹਿਯੋ ਮਮਾਣੀ ॥ ਸਭ
 ਛਿਮੇ ਗੰਮਰੇ ਤਮਾ ਅਉ ਗਨਧੈ ਮਤਿ ਮੰਦ ਕਰੀ ਜਾਛਿ ਠਾਈ ॥ ਮੀਟ ਲਯੋ ਮੁਖ ਤਉ ਹਰਿ ਜੀਉ
 ਹੋਪੇ ਮਮਤਾ ਰੁਚਿ ਬਾਤ ਛੁਪਾਈ ॥ ੧੨੬ ॥ ਏਤਨਾ ॥ ਕਰੁਨ ਕੈ ਜਸੁ ਪਾਕਹਿਯੋ ਹੋਇ ਮੇ ਗੋਪ
 ਨ ਸੋ ਖੇਲ ਬੇਕੇ ਕਾਜ ਤੇ ਗਲਿ ਆਏ ਗੋਪ ਬਨ ਸੋ ਬਾਰ ਕਹੈ ਕਰ ਕ੍ਰੋਧ ਮਨ ਮੇ ਸਿਯਾਮ ਕੇ ਪਹਾ
 ਰਤ ਨ ਲਾਖੀ ਛੂਛ ਕਨ ਸੋ ਦੇਖ ਦੇਖ ਲਾਸਨ ਕੋ ਰੋਵੈ ਸੁਤ ਰੋਵੈ ਮਾਤ ਕਹੈ ਕਬਿ ਸਿਯਾਮ ਮਗਯੋ
 ਹਿਕਰ ਮਨ ਸੋ ॥ ਰਾਮ ਰਾਮ ਕਹਿ ਸੋਭੈ ਮਾਰ ਬੇਕੀ ਕਹਾ ਚਲੀ ਸਾਮੁ ਹੋਨ ਬੋਲੀ ਮੇਰੀ ਮੇ ਸੋ ਸਾਪ ਜ
 ਨ ਸੋ ॥ ੧੨੭ ॥ ਏਤਨਾ ॥ ਖੀਰ ਬਿਲੇ ਵਨ ਕੇ ਉਠੀ ਜਸੁ ਪਾਹਰਿ ਕੀ ਮਾਇ ॥ ਮੁਖ ਤੇ ਗਾਵੈ
 ਪੁਤ ਗੁਨ ਮਹਾ ਕਹੀ ਨ ਜਾਇ ॥ ੧੨੮ ॥ ਏਤਨਾ ॥ ਏਕ ਸੋ ਮੇ ਜਸੁ ਪਾਸੈ ਗਿਰੋ ਪਨ ਖੀਰ
 ਮਖੈ ਕਰਿ ਲੈ ਕੈ ਮਧਾਨੀ ॥ ਉਪਰਿ ਕੋ ਕਟੇ ਸਿਕਾ ਸਿਕੈ ਪਟੇ ਮਨ ਮੇ ਹਰਿ ਜੋ ਤਿਸ ਮਾਨੀ ॥ ਪਟ
 ਕਾ ਛੁਦ ਕਸੀ ਤਿਹ ਉਪਰਿ ਸਿਯਾਮ ਕਹੀ ਤਿਹ ਕੀ ਜੁ ਕਹਾਨੀ ॥ ਦਾਨ ਪਾਕਰ ਮਕੀ ਸੁਧਿ ਕੈ ਮ
 ਖ ਤੇ ਹਰਿ ਕੀ ਸੁਭ ਗਾਵਤ ਬਾਨੀ ॥ ੧੨੯ ॥ ਖੀਰ ਭਰਿਯੋ ਜਬ ਹੀ ਤਿਹੋ ਕੇ ਕੁਚ ਤਉ ਹਰਿ ਜੀ ਤਬ
 ਹੀ ਛੁਨਿ ਜਗੋ ॥ ਪਯਸੁ ਪਿਯਾ ਵਹੁ ਜੇ ਜਸੁ ਪਾਪੁ ਭੁਜੀ ਇਹ ਹੀ ਰਸ ਮੇ ਅਨ ਰਾਗੋ ॥ ਦੂਪ ਛਰਿ
 ਯੋਹੁ ਇਬਾਸਨ ਤੇ ਤਬ ਪਾਇ ਚਲੀ ਇਹੋ ਵਨ ਲਗੋ ॥ ਕ੍ਰੋਧ ਕਢਿਯੋ ਮਨ ਮੇ ਬੀਜ ਕੇ ਪਤਿ ॥ ੧੩੦ ॥

ਪ੍ਰਘਰਿਤੇਉਤਿਬਹਰਿਭਾਗੇ॥ ੧੨੬॥ ੧੨੬॥ ੧੨੬॥ ਪ੍ਰਘਰਿਤੇਉਤਿਬਹਰਿਜੀਮਨੇਪ੍ਰਘਰਿਤੇਬਹਰਿਜੀ ੧੨੬
 ਇਸਸਥਾਨੇਕਪਿਸਬੈਅਏਸੈਨਬਨਾਇ॥ ੧੨੭॥ ਪਾਥਰਕੋਗਹਿਕੋਕਰੈਦੀਨੇਮਟੁ
 ਸੁਭਗਾਇ॥ ਖੀਰਦੋਸੇਦਿਸਬਹਿਚਲਿਯੋਅਉਪੀਨੇਹਰਿਧਾਇ॥ ੧੨੮॥ ੧੨੮॥ ੧੨੮॥ ਸੈ
 ਨਬਨਾਇਭੁਲੇਹਰਿਜੀਜਸੁਪਾਦਧੋਕੋਮਿਲਿਲੂਟਨਲਏ॥ ਹਾਥਨੇਮੇਗਹਿਕੋਸਭਬਾਸਨ
 ਕੋਬਲਕੋਰੁਓਰਬਗਾਏ॥ ਫੂਟਗਯੋਵਹਿਫੈਲਪਰਿਯੋਦਧਰਾਵਇਹੈਕਬਿਕੇਮਨਾ
 ਏ॥ ਕੋਸਕੋਮੀਤ੍ਰਨਿਕਾਰਨਕੋਅਗੂਆਜਨਾਗਮਕਾਨਜਨਾਏ॥ ੧੨੯॥ ਫੇਰਿਦਏਤਿਹ
 ਜੇਸਭਬਾਸਨਕੋਪਭਗੀਜਸੁਪਾਤਬਧਾਈ॥ ਫੁਟਾਧਰਕੋਕਪਿਰੂਖਨਰੂਖਨਗੁਰਨਗੁਰਨ
 ਸੈਨਰੁਗਾਈ॥ ਦਊਰਤਦਊਰਤਬੈਹਰਿਜੀਬਸੁਧਾਪਰਿਆਪਨੀਮਾਤਧਵਾਈ॥ ਸਿਖਾਮ
 ਕਹੈਇਹਿਕੋਬਿਜਕੋਪਤਿਉਖਲਸੇਫੁਨਿਦੇਹਬਧਾਈ॥ ੧੩੦॥ ੧੩੦॥ ੧੩੦॥ ਦਊਰਗਏਹ
 ਰਿਜੀਜਸੁਪਾਜਬਬਾਧਿਰਹੀਰਸੀਅਨੀਮਾਵੈ॥ ਕੋਇਕਠੀਬਿਜਕੀਰਸੀਅਸਕੁਜੇ
 ਰਹੀਕਛੁਥਾਹਿਨਾਵੈ॥ ਫੇਰਿਬਧਾਇਭਏਬਿਜਕੋਪਤਿਉਖਲਸੇਧਰਿਉਪਰਿਧਵੈ॥
 ਸਾਧਉਧਾਰਨਕੋਜਮਲਾਰਜਨਤਾਹਿਨਮਿਤਕਿਧੈਵਹਿਜਾਵੈ॥ ੧੩੧॥ ੧੩੧॥ ੧੩੧॥ ਪ੍ਰਘ
 ਸਤਪ੍ਰਿਸਤਉਖਲਹਿਕਾਨਉਧਾਰਤਸਾਧਾ॥ ਨਿਕਰਿਤਬੈਤਿਨਕੋਗਏਜਾਨਨਹਾਰਅਗਾ
 ਧਾ॥ ੧੩੨॥ ੧੩੨॥ ੧੩੨॥ ਉਖਲਕਾਨਅਗਇਕਿਧੈਬਲਕੋਤਨਕੋਤਰਤੋਰਦਏਯੈ॥ ਤਉ
 ਨਿਕਸੇਤਿਨਤੇਜਮਲਾਰਜਨਕੋਬਿਨਤੀਸੁਰਲੇਗਗਏਯੈ॥ ਤਾਛੁਬਿਕੇਜਸੁਉਚਮਹਾ
 ਕਾਬਿਕੇਮਨਮੇਇਹਭਾਂਤਿਭਏਯੈ॥ ਨਾਗਨਕੋਪੁਰਤੇਮਧੁਤੇਮਟੁਕੋਮਤਕੀਲਜੁਯੈ॥ ਚਿਲਏ
 ਤੇ॥ ੧੩੩॥ ੧੩੩॥ ੧੩੩॥ ਕਉਰਕਿਦੇਖਿਸਭੈਬਿਜਕੋਜਨਜਾਇਤਬੈਜਸੁਧਾਪਰਿਆਪ
 ਤੇਰਿਦਏਤਨਕੋਬਲਕੋਤਰਭਾਂਤਿਕੁਲੀਹਰਿਕੀਸੁਭਸਾਖੀ॥ ਤਾਛੁਬਿਕੀਉਪਮਾਅਤਿ
 ਹੀਕਾਬਿਨੇਅਪਨੇਮੁਖਤੇਇਮਭਾਖੀ॥ ਫੇਰਿਕੀਭੁਗਾਇਤਿਤੇਉਧੈਯੈਉਧਰਤੇਉਧਿਜਾ
 ਤਹੇਮਾਖੀ॥ ੧੩੪॥ ੧੩੪॥ ੧੩੪॥ ਦੂਤਨਕੋਬਧੋਕੋਸਿਵਮੂਰਤਿਯੈਨਿਜਸੋਕਰਤਾਸੁਖਦਯਾ॥ ਲੋ
 ਗਨਕੋਬਰਤਾਹਰਤਾਦੁਖਹੈਕਰਤਾਮੁਸਲੀਧਰਭਯਾ॥ ਧੂਰਦਈਮਮਤਾਹਰਿਜਾਤਬਥੈ

Digitized by Panjab Digital Library | www.panjabdigilib.org

Digitized by Panjab Digital Library | www.panjabdigilib.org

ਨਬੀਚਗਏਬਲਕਜਿਉਲੈਕੈਕਬਿਥੀਚਰੀਰਡਹੈਲਾਂਬੇਪਾਸਕੋ॥ ੧੬੩॥ ਸ੍ਰੀਯੋਗੇਸ਼
 ਸੁਰਦੇਵਪੁਰਾ॥ ਸ੍ਰੀਯੋਗੇਸ਼॥ ਸ੍ਰੀਗਲਏਬਫੁਰੇਅਰੁਗੋਪਸੁਸਾਂਝਪਰੀਹਰਿਭੇਰਨਾਏ॥
 ਹੋਇਪ੍ਰਸੰਨਿਮਹਾਮਨੋਮਨਭਾਵਤਗੀਤਸਭੇਮਿਲਗਾਏ॥ ਤਾਂਛੁਬਿਕੋਜਸੁਉਚਮਹਾਕ
 ਬਿਨੈਮੁਖਤੇਮੁਖਤੇਇਮਭਾਂਤਿਬਨਏ॥ ਦੇਵਅਦੇਵਹਨਿਯੋਧਰਪੇਛੁਲਿਕੋਤਰਅਉਰ
 ਨਕੋਜੁਸੁਨਏ॥ ੧੬੪॥ ਸ੍ਰੀਯੋਗੇਸ਼॥ ਸ੍ਰੀਯੋਗੇਸ਼॥ ਸ੍ਰੀਯੋਗੇਸ਼॥ ਸ੍ਰੀਯੋਗੇਸ਼॥ ਸ੍ਰੀਯੋਗੇਸ਼॥
 ਉਛੁਨਿਪ੍ਰਾਤਕੁਏਸਭਹੀਮਿਲਿਜਾਵੇ॥ ਅਨਅਚੈਅਪਨੇਗਿਹਮੇਜਿਨਮਧਿਮਹਾਬਨ
 ਕੋਮਿਲਿਖਾਵੈ॥ ਬੀਚਤਰੈਹਮਪੇਜਮੁਨਾਮਨਭਾਵਨਗੀਤਸਭੇਮਿਲਗਾਵੈ॥ ਨਾਚਹਿਗੋ
 ਅਰਕੁਦਹਿਗੋਕੋਕਰਮੇਮੁਰਲੀਸੁਬਜਾਵੈ॥ ੧੬੫॥ ਸ੍ਰੀਯੋਗੇਸ਼॥ ਸ੍ਰੀਯੋਗੇਸ਼॥ ਸ੍ਰੀਯੋਗੇਸ਼॥
 ਗੋਪਨਪ੍ਰਾਤਿਭੁਈਜਬਰੈਨਬਿਹਾਨੀ॥ ਕਾਨਬਜਾਇਉਠਿਯੋਮੁਰਲੀਸਭਜਾਗਉਠਿਯੋਤ
 ਬਗਾਇਛਿਰਾਨੀ॥ ਏਕਬਜਾਵਤਹੈਦੁਮਪਾਤਕਿਧੈਉਪਾਮਾਕਾਬਿਸਿਆਮਪਿਰਾਨੀ॥
 ਕਉਤਕਿਦੇਖਿਮਹਾਇਨੋਕਪੁਰਹੂਤਬਧੂਸੁਰਲੇਕਖਿਸਾਂਨੀ॥ ੧੬੬॥ ਸ੍ਰੀਯੋਗੇਸ਼॥ ਸ੍ਰੀਯੋਗੇਸ਼॥
 ਕੋਚਿਤਲਗਾਇਤਨੈਸਿਰਪੰਖਧਰਿਯੋਭਗਵਾਨਕਲਾਪੀ॥ ਲਾਇਤਨੈਹਰਤਾਮੁਰਲੀਮੁ
 ਖਿਲੋਕਭੁਯੋਜਿਹੋਕੇਸਭਜਾਪੀ॥ ਫੁਲਗੁਛੇਸਿਰਪੰਖਧਰਿਯੋਭਗਵਾਨਕਲਾਪੀ॥
 ਪੀ॥ ਖੇਲਾਦਿਖਾਵਤਹੈਜਗੋਕੋਅਰੁਕੋਉਨਹੀਹਰਿਆਪਹੀਆਪੀ॥ ੧੬੭॥ ਸ੍ਰੀਯੋਗੇਸ਼॥
 ਸ੍ਰੀਯੋਗੇਸ਼॥ ਸ੍ਰੀਯੋਗੇਸ਼॥ ਸ੍ਰੀਯੋਗੇਸ਼॥ ਸ੍ਰੀਯੋਗੇਸ਼॥ ਸ੍ਰੀਯੋਗੇਸ਼॥ ਸ੍ਰੀਯੋਗੇਸ਼॥ ਸ੍ਰੀਯੋਗੇਸ਼॥
 ਤਮੰਤ੍ਰਹਿਕਹਿਯੋਤਹਭੇਜੀਅਧਿਕਉਨ॥ ੧੬੮॥ ਸ੍ਰੀਯੋਗੇਸ਼॥ ਸ੍ਰੀਯੋਗੇਸ਼॥ ਸ੍ਰੀਯੋਗੇਸ਼॥
 ਬੈਠਬਿਚਾਰਕਰਿਯੋਨਿਪਮੰਤ੍ਰਿਦੈਤੁਅਘਾਸੁਰਕੋਕਹੁਜਾਵੈ॥ ਮਾਰਗਰੇਕਰਹੈਤਿਨੋਕੋ
 ਧਰਪੰਨਗਰੂਪਮਹਾਮੁਖਬਾਵੈ॥ ਆਇਪਰੈਹਰਿਜੀਜਬਹੀਤਬਹੀਸਭਗੁਰਸਨੈਚਬਜਾ
 ਵੈ॥ ਆਇਹੋਖਾਇਤਿਨੈਸੁਨਿਕੰਸਕਿਨਾਤਰਅਪਨੇਜੀਉਗਵਾਵੈ॥ ੧੬੯॥ ਸ੍ਰੀਯੋਗੇਸ਼॥
 ਪ੍ਰਾਸੁਰਦੈਤਮਾਰਾਮਨ॥ ਸ੍ਰੀਯੋਗੇਸ਼॥ ਸ੍ਰੀਯੋਗੇਸ਼॥ ਸ੍ਰੀਯੋਗੇਸ਼॥ ਸ੍ਰੀਯੋਗੇਸ਼॥ ਸ੍ਰੀਯੋਗੇਸ਼॥
 ਹਾਪਰਾਅਯੋਭ੍ਰਾਤਹਨਿਯੋਭਗਨੀਮੁਨਿਕੋਬੁਧਕੋਮਨਕੁਪਤਹਕਹੁਪਯੋ॥ ਬੈਠਹਰਿਯੋ

ਤਿਨਕੇ ਮਗੇ ਮੇਰੇ ਕੇ ਬਪਕਾ ਜਮਾ ਮੁਖ ਬਾਯੋ ਦੇਖਤ ਤਹਿ ਸਭੇ ਬਿਜਬਾਲ ਕਖੇ ਲਕਾਮ ॥ ੧੨੧ ॥
 ਨਮੇ ਲਖਿ ਯਾਯੋ ॥ ੧੨੨ ॥ ਸਭੁ ਹੋਖ ਬਾਯੋ ਮਸਮੇ ॥ ੧੨੩ ॥ ਕੋਊ ਕਹੈ ਗਿਰਾਮ ਪਿਗੁ ਫਾ
 ਇਹ ਕੋਊ ਇਕਤ ਕਹੈ ਅੰਧਿ ਆਰਾ ਬਾਲ ਕਕੋਊ ਕਹੈ ਇਹ ਸਭੁ ਸਕੋਊ ਕਹੈ ਇਹ ਪਨਗੁ
 ਰੇ ਜਾਇ ਕੋਊ ਇਕਨ ਹਿਕੋਊ ਇਕ ਬਿਓਤ ਇਹੀ ਮਨ ਮੇ ਤਿਨ ਪਾਯੋ ॥ ਏਕ ਕਹੈ ਚਲੇ ਕੁਓਨ ਕ
 ਛੁ ਸੁਬਚਾ ਵਕੋਊ ਪਨ ਸਿਖਾ ਮਹਮੋਰੇ ॥ ੧੨੪ ॥ ਹੇ ਗਿਰੇ ਤਿਹ ਮਧਿ ਪਸੇ ਮੁਖ ਨਾਉ ਨਾ ਛੁਸ
 ਮੀ ਚਲੇ ਯੋਯੋ ॥ ਸਿਖਾ ਮਜੁ ਆਵੈ ਜਬ ਮਮੀ ਰੋਹੇ ਬਿਓਤ ਇਹੀ ਮਨ ਮਧਿ ਕਹਿਯੋਯੋ ॥ ਛਾ
 ਨਗੇ ਤਬ ਮੀਟ ਲੇਯੋ ਮੁਖ ਦੇਵਨ ਤੋਹ ਕਾਰ ਕਯੋਯੋ ॥ ਜੀਵਨ ਮੂਹੁ ਤੀਹ ਮਗੀ ਅਬ ਸੇਊ
 ਆਪਾ ਸੁਬਚਾ ਬਗਯੋਯੋ ॥ ੧੨੫ ॥ ॥ ਦੇਹਿ ਬਫਾ ਇਬਨੂੰ ਹਰਿ ਜੀ ਮੁਖ ਰੇ ਕਲਯੋ
 ਉਹਾ ਕਸਹੀ ਕੋ ॥ ਰੇ ਕਲਯੋ ਸਭੁ ਹੀ ਕਰਿ ਕੈ ਬਲ ਸਾ ਸਿਬਾ ਛਿਯੋ ਤਬ ਹੀ ਉਹਿ ਜੀ ਕੋ ॥ ਕਲ
 ਬਿਦਾ ਰਦੇ ਤਿਹ ਕੋ ਸਿਰ ਪਾਨ ਛੁਯੋ ਬਿਨੁ ਭ੍ਰਾਤ ਬਕੀ ਕੋ ॥ ਗੁਦ ਪਹਿਯੋ ਤਿਹ ਕੋ ਇਮਾਜਿ ਉਸ
 ਵਦਾ ਗਰੇ ਕੇ ਟੁਰਿ ਗਯੋ ਮਟ ਪੀ ਕੋ ॥ ੧੨੬ ॥ ਰਾਹ ਭੁਯੋ ਤਬ ਹੀ ਨਿਕ ਸੇਹ ਰਿਗੁ ਸਭੇ ਨਿਕ
 ਸੇ ਤਿਹ ਨਾਯੋ ॥ ਵੇਵਤ ਬੈਹਰੇ ਮਨ ਮੇ ਪਿਖ ਕਾਨ ਬਾਚਿਯੋ ਹਰਿ ਪਨਗੁ ਰੇ ॥ ਨਾ ਵਤ ਗੀਤ ਸ
 ਭੈ ਗਲੀ ਪਬ ਬ੍ਰਹਮ ਸੋਭੇ ਮੁਖ ਬੇਦ ਉਚਾਰੇ ॥ ਅਨੰਦ ਸਿਖਾ ਮਭੁਯੋ ਮਨ ਮੇ ਨਗ ਸਭੁ ਕਜੀਤ
 ਚਲੇ ਪਰਭੁ ਰੇ ॥ ੧੨੭ ॥ ॥ ਕਾਨ ਕਵਿਯੋ ਸਿਰ ਕੇ ਮਗੇ ਨ ਕਵਿਯੋ ਮੁਖ ਕੇ ਮਗੇ ਜੇ
 ਰਾ ਅਤੀ ਕੋ ॥ ਸੁਓਨ ਭੁਗਿਯੋ ਇਮਨਾ ਛਿਯੋ ਪਹਿਰੇ ਪਟ ਜਿਉ ਮਨ ਸਿੰਗਾ ਮਤੀ ਕੋ ॥ ਏਕ ਕਹੀ
 ਇਹ ਕੀਉ ਪਮਾਛੁ ਨਿਅਉ ਕਬਿ ਕੇ ਮਨ ਮਧਿ ਬਡੀ ਕੋ ॥ ਛੋਅਤਿ ਈਟ ਗੁਰ ਸਨੈ ਹਰਿ ਦਉਰ
 ਚੜੇ ਜਨ ਸੀ ਸਹ ਕੀ ਕੋ ॥ ੧੨੮ ॥ ॥ ਇਹਾ ਮਾਧੁਰ ਦੇ ਤਬ ਯੋ ॥ ॥ ਅਬ ਬਛੁਰੇ ਗੁਰ ਬ੍ਰਹ
 ਮਾ ਚੁਰੇ ਬੋ ਬਰਨੀ ॥ ॥ ॥ ॥ ਗੁਰੁ ਸਮਾਗਏ ਜਮੁ ਨਾ ਤਟ ਜਾਇ ਸੋਭੇ ਮਿਲਾ ਅਨਿ
 ਮੀ ਗਯੋ ॥ ਕਲਪ ਵਾਰ ਪਹਿਯੋ ਮੁਹਲੀ ਕਟ ਬੋਸ ਲਈ ਮਨ ਮੇ ਸੁਖ ਪਯੋ ॥ ਕੋਛ ਮਕਾ ਬਗਥੇ
 ਛੁਟ ਕਾ ਕਰ ਬਾਮੁ ਸਭੁ ਹੀ ਵਹ ਯਾਯੋ ॥ ਮੀਟ ਲਗੇ ਤਿਹ ਕੀਉ ਪਮਾ ਕਰਿ ਕੇ ਗਤਿ ਕੈ ਹਰਿ ਕੇ ਮੁਖ
 ਪਯੋ ॥ ੧੨੯ ॥ ਕੋਊ ਡੁਰੇ ਹਰਿ ਕੇ ਮੁਖ ਗਿਰਾ ਸਭ ਗਾਇ ਕੋਊ ਅਪਨੇ ਮੁਖ ਡੁਰੇ ॥ ਹੇ ਇਹ ਏਤਿ

ਨੇਮੇਕਿਛੁਨਾਮਕਖੇਲਕੋਰੇਸੰਗਕਾਨਕਕੋਰੇ॥ ਤਾਛਿਨਲੇਖਛੁਰੇਬ੍ਰਹਮਾਇਕਠੇਕਥਿਕੈਸੁਕ੍ਰੁ
 ਮਪਿਤਾਰੈ॥ ਛੁਦਿਛਿਹੈਲਹੈਸੁਕਰੇਬਛੁਰੇਅਰੁਗ੍ਰਾਨਏਕਰਤਾਰੇ॥ ੧੦੦॥ ਏਤਰੁ॥ ॥
 ਬ੍ਰੇਹਰੇਬ੍ਰਹਮਾਇਹੈਤਬਹਰਿਜੀਤਤਕਾਲਾ॥ ਕਿਧੈਬਨਏਛੁਨਕੇਮੇਬਛੁਰੇਸੰਗਗ੍ਰਾਨ॥
 ੧੦੧॥ ਏਤਰੁ॥ ॥ ਛੁਪਉਹੀਪਟੁੰਗਹੈਵਹੈਸੁਕ੍ਰੁਹੀਬਛੁਰੇਕੋ॥ ਸਾਂਝਿਪਹੀਸੁਗਏਹਰਿਜੀ
 ਗਹਿਕਿਛਿਲਖੇਇਤਨੇਬਲਕੋਕੋ॥ ਮਾਤਪਿਤਾਸੁਲਖੇਨਲਖੇਇਕਆਦਿਕੋਨਾਮਮਨੀਮ
 ਨਜੋਕੋ॥ ਬਾਤਇਹੀਸਮਝੀਮਨੇਮੇਇਹੈਅਬਖੇਲਸਮਾਪਤਿਵੇਕੋ॥ ੧੦੨॥ ਏਤਰੁ॥ ॥
 ਜਸੁਪਾਸੁਤੋਕੋਸਿੰਗਕਾਨਬਜਾਇਓਠੇਮੁਰਲੀਤੋ॥ ਬਾਲਲਖੇਅਪਨੇਨਕਿਨੀਜਨਗੇਦਵਰੁ
 ਤਿਹਸੇਹਿਤਕੀਜੀਹੋਤਕੁਲਾਹਲਪੇਥਿਜੋਮੇਨਹੋਤਇਤੋਸੁਕ੍ਰੁਕਿਮਖੀਤੋ॥ ਗਾਵਤਗੀ
 ਤਸੇਨੇਹਰਿਗ੍ਰਾਨਲੇਹਬਲਾਇਬਧੁਥਿਜਕੀਸੇ॥ ੧੦੩॥ ਏਤਰੁ॥ ॥ ਪਾਤਕੁਏਹਰਿਜੀਉ
 ਠਿਕੈਬਨਬੀਚਗਾਏਸੰਗਲੇਕਰਿਬਛੋ॥ ਗਾਵਤਗੀਤਫਿਰਾਵਤਹੈਛੁਟਕਾਗਹਿਗ੍ਰਾਸਭੈ
 ਕਰਹਛੋ॥ ਖੇਲਤਖੇਲਤਨੇਦੋਕੋਨੇਦੁਆਪਹੀਤੇਗਿਰਕੋਓਠਗਛੋ॥ ਕੋਊਕੋਹੈਇਹਪੇਦਗ
 ਹੈਹਮਕੋਊਕੋਹੈਇਹਨਾਹਿਨਛੋ॥ ੧੦੪॥ ਏਤਰੁ॥ ॥ ਹੋਇਇਕਤੁਸਨੇਹਰਿਗ੍ਰਾਨਲੇਅਪਨੇ
 ਸੰਗਪੇਸਭੁਗਾਈ॥ ਦੇਖਿਭਿਨੈਗਿਰਕੇਸਿਰਤੇਮਨੇਮੇਹਿਬਛਾਇਸਭੈਓਤਪਾਈ॥ ਗੋਪਗ
 ਏਤਿਮੇਚਲਿਕੈਜਬਜਾਤਿਪਿਖੀਭਿਨੈਨਨਾਈ॥ ਹੋਹਭੁਰੇਸੁਖਰੇਨਟਰੇਸੁਤਨੇਦਹਿਕੋ
 ਕਹੁਬਾਤਸੁਨਾਈ॥ ੧੦੫॥ ਏਤਰੁ॥ ॥ ਛੁਪਉਹੀਪਟੁੰਗਹੈਵਹੈਸੁਕ੍ਰੁਹੀਬਛੁਰੇਕੋ॥ ਸਾਂਝਿਪਹੀਸੁਗਏਹਰਿਜੀ
 ਗਹਿਕਿਛਿਲਖੇਇਤਨੇਬਲਕੋਕੋ॥ ਮਾਤਪਿਤਾਸੁਲਖੇਨਲਖੇਇਕਆਦਿਕੋਨਾਮਮਨੀਮ
 ਨਜੋਕੋ॥ ਬਾਤਇਹੀਸਮਝੀਮਨੇਮੇਇਹੈਅਬਖੇਲਸਮਾਪਤਿਵੇਕੋ॥ ੧੦੬॥ ਏਤਰੁ॥ ॥
 ਜਸੁਪਾਸੁਤੋਕੋਸਿੰਗਕਾਨਬਜਾਇਓਠੇਮੁਰਲੀਤੋ॥ ਬਾਲਲਖੇਅਪਨੇਨਕਿਨੀਜਨਗੇਦਵਰੁ
 ਤਿਹਸੇਹਿਤਕੀਜੀਹੋਤਕੁਲਾਹਲਪੇਥਿਜੋਮੇਨਹੋਤਇਤੋਸੁਕ੍ਰੁਕਿਮਖੀਤੋ॥ ਗਾਵਤਗੀ
 ਤਸੇਨੇਹਰਿਗ੍ਰਾਨਲੇਹਬਲਾਇਬਧੁਥਿਜਕੀਸੇ॥ ੧੦੭॥ ਏਤਰੁ॥ ॥ ਪਾਤਕੁਏਹਰਿਜੀਉ
 ਠਿਕੈਬਨਬੀਚਗਾਏਸੰਗਲੇਕਰਿਬਛੋ॥ ਗਾਵਤਗੀਤਫਿਰਾਵਤਹੈਛੁਟਕਾਗਹਿਗ੍ਰਾਸਭੈ
 ਕਰਹਛੋ॥ ਖੇਲਤਖੇਲਤਨੇਦੋਕੋਨੇਦੁਆਪਹੀਤੇਗਿਰਕੋਓਠਗਛੋ॥ ਕੋਊਕੋਹੈਇਹਪੇਦਗ
 ਹੈਹਮਕੋਊਕੋਹੈਇਹਨਾਹਿਨਛੋ॥ ੧੦੮॥ ਏਤਰੁ॥ ॥ ਹੋਇਇਕਤੁਸਨੇਹਰਿਗ੍ਰਾਨਲੇਅਪਨੇ
 ਸੰਗਪੇਸਭੁਗਾਈ॥ ਦੇਖਿਭਿਨੈਗਿਰਕੇਸਿਰਤੇਮਨੇਮੇਹਿਬਛਾਇਸਭੈਓਤਪਾਈ॥ ਗੋਪਗ
 ਏਤਿਮੇਚਲਿਕੈਜਬਜਾਤਿਪਿਖੀਭਿਨੈਨਨਾਈ॥ ਹੋਹਭੁਰੇਸੁਖਰੇਨਟਰੇਸੁਤਨੇਦਹਿਕੋ
 ਕਹੁਬਾਤਸੁਨਾਈ॥ ੧੦੯॥ ਏਤਰੁ॥ ॥ ਛੁਪਉਹੀਪਟੁੰਗਹੈਵਹੈਸੁਕ੍ਰੁਹੀਬਛੁਰੇਕੋ॥ ਸਾਂਝਿਪਹੀਸੁਗਏਹਰਿਜੀ
 ਗਹਿਕਿਛਿਲਖੇਇਤਨੇਬਲਕੋਕੋ॥ ਮਾਤਪਿਤਾਸੁਲਖੇਨਲਖੇਇਕਆਦਿਕੋਨਾਮਮਨੀਮ
 ਨਜੋਕੋ॥ ਬਾਤਇਹੀਸਮਝੀਮਨੇਮੇਇਹੈਅਬਖੇਲਸਮਾਪਤਿਵੇਕੋ॥ ੧੧੦॥ ਏਤਰੁ॥ ॥

ਏਵਿਨਕਉਨੈ॥ ਦੇਖਨਕਉਤਕੋਕੋਚਤੁਰਾਨਨਸੀਪੁਕੁਯੋਤਿਹੋਕੋਚਾਇਗਉਨੈ॥ ਗੁਪਵਹੋਬਛੁ
 ਤੇਸੀਗਹੋਵਹਚੱਕਤਜਾਇਗਇਹੋਇਤਉਨੈ॥ ਦੇਖਤਿਨੋਰਕੋਪਰਪਾਇਨਅਇਕੋਅਨੈ
 ਦਵੰਦਭਛਉਨੈ॥ ੧੮੫॥ ੨੦॥ ੧੮੫॥ ੨੦॥ ੧੮੫॥ ੨੦॥ ੧੮੫॥ ੨੦॥ ੧੮੫॥ ੨੦॥ ੧੮੫॥ ੨੦॥ ੧੮੫॥ ੨੦॥
 ਤਿਅਚਿਤੁਹੋਬਿਨਤੀਉਨਿਲੀਜੋ॥ ਚੁਕਭਈਹਮਤੇਤਮਗੀਤਿਹਤੇਅਪਰਾਧਛਿਮਾਪਨਕੀ
 ਜੋ॥ ਕਾਨਕਹੀਇਹਬਾਤਛਿਮੀਹਮਨਾਬਿਖੜਿਕਾਅੰਮ੍ਰਿਤਛਾਡਿਕੈਪੀਜੋ॥ ਲਿਆਉਕ
 ਹਿਯੋਨਲਿਆਇਹੋਜਾਹਿਸਿਤਬਅਈਯੋਨਹੀਦੂਲਕਰੀਜੋ॥ ੧੮੬॥ ਲੇਬਛੁਰੇਬਹਮਤ
 ਬਹੀਛਿਨੋਮੇਚਲਿਕੈਹਰਿਜੀਪਹਿਆਯੋ॥ ਕਾਨਮਿਲੇਜਬਹੀਸਭਹੁਰਤਬੈਮਨਮੋਤਿਨਹੁ
 ਸੁਖਪਾਯੋ॥ ਲੇਪਛੁਯੋਸੀਗਕੇਬਛੁਰੇਤਬਭੇਦਕਿਨੀਲਖਜਾਨਨਪਾਯੋ॥ ਬਾਲਬੁਝੀਨਕਿਨੀ
 ਉਡਿਬੋਲਸੁਆਇਵਹੋਹਮਜੇਮਿਲਿਖਾਯੋ॥ ੧੮੭॥ ਹੋਇਇਕੜਕਿਪੈਬਿਜਬਾਲਕ
 ਅੰਨਿਆਚਿਯੋਸਭਨੇਚੁਪਰਨੋ॥ ਕਾਨਕਹੀਹਮਨਾਗਹਿਯੋਹਰਿਕੋਇਹਖੇਲਕਿਨੀਨਯਜਾ
 ਨੋਹੋਇਪਸੀਨਿਮਹਾਮਨੋਮੇਰਾਹੁਧੰਜਕੋਕਰਿਰਛੁਕਮਨੋ॥ ਦਾਨਦਯੋਹਮਕੋਜੀਅਕੋਇਹ
 ਮਾਤਪਿਤਾਪਹਿਜਾਇਬਖਨੋ॥ ੧੮੮॥ ੨੦॥ ੧੮੮॥ ੨੦॥ ੧੮੮॥ ੨੦॥ ੧੮੮॥ ੨੦॥ ੧੮੮॥ ੨੦॥ ੧੮੮॥ ੨੦॥
 ਤਬਪਕਥਨੈ॥ ੧੮੯॥ ੨੦॥ ੧੮੯॥ ੨੦॥ ੧੮੯॥ ੨੦॥ ੧੮੯॥ ੨੦॥ ੧੮੯॥ ੨੦॥ ੧੮੯॥ ੨੦॥
 ਸੁਦਰਿਗੁਪਬਨਿਯੋਇਹੋਕੋਕਰਿਕੋਇਹਤਾਹਿਸਰਾਹਤਦਾਈ॥ ਗੁਰਸਮੈਬਨਬੀਚਫਿਰੈਕ
 ਬਿਨੈਉਪਮਾਤਿਹਕੀਲਖਿਪਾਈ॥ ਕ੍ਰਿਸਹਿਕੇਬਪਕੇਹਿਤੋਕੋਜਨਬਾਲਚਮੁੰਡਗਵਾਨਬਨਾ
 ਈ॥ ੧੯੦॥ ੨੦॥ ੧੯੦॥ ੨੦॥ ੧੯੦॥ ੨੦॥ ੧੯੦॥ ੨੦॥ ੧੯੦॥ ੨੦॥ ੧੯੦॥ ੨੦॥
 ਨਹੈ॥ ਕੋਕਲੋਸਕੀਤਿਕੀਰਨਾਸਕਾਪਨੁਖਭਉਹੋਬਾਨੀਸੁਰਸਰਜਾਹਿਲਗੋਨਹਿਚੈਨਹੈ॥ ਤ੍ਰੀ
 ਯਨਕੋਮੋਹਤਫਿਰਤਿਗਾਮਾਸਪਾਸਜੈਸੇਬਿਰਹਨਕੇਦਾਯਕੋਪਤਿਰੈਨਹੈ॥ ਪੁਨਮੀਦਿ
 ਤਿਲੋਕਕਛੁਜਾਨਤੋਭੇਦਯੋਕੋਏਤੇਪਰਕਹੈਚਰਵੇਰੇਸਿਆਮਧੋਨਹੈ॥ ੧੯੧॥ ੨੦॥ ੧੯੧॥ ੨੦॥ ੧੯੧॥ ੨੦॥ ੧੯੧॥ ੨੦॥ ੧੯੧॥ ੨੦॥
 ਨਜੁਸੋ॥ ੧੯੨॥ ੨੦॥ ੧੯੨॥ ੨੦॥ ੧੯੨॥ ੨੦॥ ੧੯੨॥ ੨੦॥ ੧੯੨॥ ੨੦॥ ੧੯੨॥ ੨੦॥
 ਨਚੰਦਬਨੇਮਿਗਸੇਦਿਗਰਾਤਿਦਿਨਾਬਸਤੇਸੁਹਿਯਾਮੋ॥ ਬਾਤਨਹੀਅਉਰਪੋਇਹਕੀਬਿਰ

ਤਾਂਤਲਖਿਯੋਗਮਜਨਜੀਯਮੋਕੈਰੂਪੇਹਰਿਕੋਹਰਿਕੋਛਪਮੇਨਰਹਿਯੋਅਬਲਉਚਨਯਮੋ
 ੧੮੧ ॥ ੧੮੧ ॥ ਸੀਗਿਹਲੀਹਰਿਜੀਸਭਗ੍ਰਾਹਕਹੀਸਭਤੀਹਸੁਨੇਇਹਭਈਯਾਗੁਪਧ
 ਰੇਅਵਤਾਰਨਕੋਤਮਬਭਾਇਹੈਗਤਕੀਸੁਰਗਯਾਨਾਹਮਰੇਅਬਕੋਇਹਰੂਪਸਭੈਜਗਮੋ
 ਕਿਨਹੁੰਨਖਪਈਯਾਕਾਨਕਹਿਯੋਗਮਖੇਲਕਰੈਜੋਉਹੋਇਭੁਲਮਨਕੋਪਰਚਈਯਾ॥੧੮੨॥
 ੧੮੨ ॥ ੧੮੨ ॥ ਤਲਭੁਏਤਿਹਠਉਹਬਿਖੈਸਭਹੀਜਨਕੋਮਨਕੋਸੁਖਦਾਈ॥ਸੇਰੁਸੇਰੇ
 ਰਹੈਅਤਿਹੀਤਿਨੇਸਗਮਾਸਸਿਸੀਦਮਕਾਈ॥ਅਧਬਰੇਤਨਕੀਉਪਮਕਾਬਿਨੈਮੁਖ
 ਤੇਇਮਭਾਖਸੁਨਾਈ॥ਏਚਨਸਉਕਰਿਕੋਬਸੁਪਾਹਰਿਕੋਇਹਕਉਤ੍ਰਦੇਖਨਾਈ॥੧੮੩॥
 ੧੮੩ ॥ ੧੮੩ ॥ ਰੂਪਬਿਰਾਜਤਹੈਅਤਿਹੀਜਿਨਕੋਪਿਖਕੈਮਨਅਨੰਦਬਾਢਾਖੇਲਤਕਾਨਫਿਕੈ
 ਤਿਹਜਾਇਬਨੇਜਿਹਠਉਹਬਡੇਸਰਗਾਢਾ॥ਗ੍ਰਾਹਲੀਹਰਿਕੋਸੀਗਾਜਤਦੇਖਿਦੁਖੀ
 ਮਨਕੋਦੁਖਕਾਢਾ॥ਕਉਤਕਿਦੇਖਿਧਰਾਹਰਖੀਤਿਹਤੇਤਰੇਮਭਏਤਨਠਾਢਾ॥੧੮੪॥
 ੧੮੪ ॥ ੧੮੪ ॥ ਕਾਨਤਰੇਤਰਕੋਸੁਰਲੀਸੁਬਜਾਇਉਠਿਯੋਤਿਨਕੋਕਹਿਯੋਝਾਮੇਹਰਹੀਜਮਨਾਖਗਾ
 ਉਹਰਿਜਛੁਸਭੈਅਰਨਾਅਰੁਗੋਡਾ॥ਪੰਡਤਿਮੋਹਿਰਹੇਸੁਨਿਕੋਅਰੁਮੋਹਿਗਏਸੁਨਿਕੋਜ
 ਨਜੈਡਾ॥ਬਾਤਕਹੀਕਬਿਨੈਮੁਖਤੇਸੁਰਲੀਇਹਨਾਹਿਨਰਗਾਨਪੈਡਾ॥੧੮੫॥ ੧੮੫ ॥ ਆਨਨਦੇ
 ਖਿਧਰਾਹਰਿਕੋਅਪਨੇਮਨੋਮੇਅਤਿਹੀਲਲਚਾਨੀ॥ਸੁੰਦਰਿਰੂਪਬਲਿਯੋਇਹਕੋਤਿਹਤੇ
 ਪੁਤਮਾਅਤਿਤੇਅਤਿਕੁਨੀ॥ਸਿਯਾਮਕਹੀਉਪਮਾਤਿਹਕੀਅਪਨੇਮਨੋਛੁਨਿਜੇਪਹਿਰ
 ਨੀ॥ਰੰਗਕੋਪਟਲੈਤਨਪੈਜਮਨੇਇਹਕੀਕੋਬੋਪਟਰਾਨੀ॥੧੮੬॥ ੧੮੬ ॥ ਪੜਾਯਾਯੋਯਾ॥
 ਗ੍ਰਾਹਕਹੀਬਿਨਤੀਹਰਿਪੋਇਕਤਲਬਡੈਤਿਹਪੈਛੁਲਹਢੇ॥ਲਾਇਕਹੈਤਮਰੇਮੁਖਕੀ
 ਕਰੁਆਜੇਹਦਾਖਦੇਸੇਦਿਸਹਢੇ॥ਧੇਨਕਦੇਤਬਡੈਤਿਹਜਾਇਕੋਧੋਹਨਿਲੋਗਾਨਿਕੋ
 ਉਨਹਢੇ॥ਪੁਤਮਨੇਮਪੁਰੇਦਪੁਕਾਤਿਤਿਨੈਉਠਪਾਤਸਮੇਵਹਢੇ॥੧੮੭॥ ੧੮੭ ॥ ਪੁਨਪਾਧਾ॥
 ਜੇਯਾ॥ ॥ਜਾਹਿਕਹੀਤਿਨਕੋਹਰਿਜੀਜਹਤਾਲਵਹੈਅਰਹੈਛੁਨੀਕੋ॥ਬੋਲਉਠਿਯੋਮੁਖ
 ਤੇਮੁਸਲੀਸੁਤੇਆਮਿਤਕੋਨਹਿਹੈਛੁਨੀਕੋ॥ਅਰਹੈਦੈਤਤਹਾਚਲਕੈਜਿਹਤੇਸੁਰਜਾ

ਹਿਸਥੈਦੁ ਖਜੀਕਿ ਰੋਇ ਪ੍ਰਸੰਨਿ ਅਚ ਭੈ ਤਹ ਕੇ ਮਿਥੁ ਸਿਖ ਬਜਾਇ ਸਭੇ ਮੁਸਲੀਕਿ ॥ ੧੯੩ ॥ ੧੯੩
 ਰੋਇ ਪ੍ਰਸੰਨਿ ਤਹ ਹਿਜੀ ਜੁਗਾਏ ਮਿਲ ਕੈ ਤਪੇ ਸਰਗਾਰੇ ਕੈ ਬਲ ਤੇ ਮੁਸਲੀ ਤਨ ਕੇ ਤਰ ਤੇ
 ਫਰਬੁੰਦ ਨਾਜੋਯੋ ਪਰਤੁ ਗੋਯੇ ਨ ਕੋਢੇ ਪਾਮ ਹਕ ਤਿਕੋ ਦੇਉ ਪਾਉ ਰਿਦੈ ਤਿਹ ਸਾਥ ਪੁਰਾ ਗੋਯੋ
 ਤਨ ਤੇਗਾ ਹਿਠੈ ਕਦੇ ਹੋਰਿ ਜਿਉ ਸਿਰ ਤੇਗਾ ਹਿਠੈ ਕਰਮਾਰੇ ॥ ੧੯੪ ॥ ਸੋਯਾ ॥ ॥ ਕ੍ਰੋਧ ਭੁਝ
 ਪੁਜਨੀ ਤਿਹ ਕੀ ਪਤਿ ਜਾਨਹੁ ਤਿਯੋ ਇਨ ਉਪਰਿ ਆਈ ॥ ਆਇ ਕੇ ਰੂਪ ਪਰਿਯੋ ਸਰਗੀਤ
 ਬਹੀ ਖੁਰਸੀਧਰ ਪੁਰਿ ਉਚਾਈ ॥ ਕਾਨਹਲੀ ਬਲਿਕੇ ਤਬ ਹੀ ਚਤੁਰੀ ਗਦ ਸੋਦਿ ਸਬੀਚ ਬਗ
 ਈ ਲੇ ਕਿਰਸਾਨ ਮਨੇ ਤਿਹੁ ਲੀਖ ਲਦਾਨ ਨ ਜਿਉ ਨ ਭੁਖੀ ਚਉਡਾਈ ॥ ੨੦੦ ॥ ॥ ਭੰਗੀ ਦ
 ਸਮਾਜਿਕ ਪ੍ਰਭੂ ॥ ਬਾਰਿ ਤਨ ਟਕਰੀ ਸਨਾਵਤਾਰੇ ॥ ਧੋਨ ਕਰੇ ਤਲ ਪਰਮ ॥ ॥ ਭੰਗੀ ॥ ॥ ਦੇਤੁ ਨਿਯੋਗ
 ਤੁਰੰਗ ਚਮ੍ਪੂ ਸੁਨਿ ਦੇਵ ਕਰੈ ਮਿਲਿਕਾ ਬਢਾਈ ॥ ਭੁਛ ਸਭੈ ਫਲ ਗੁਰ ਚਲੈ ਗਹਿ ਪੁਰਿ ਪਰ
 ਮੁਖ ਪੇਛ ਬਿਛੁਝਾਈ ॥ ਤਾਛ ਬਿਕੀਉ ਮਮਾਤਿ ਹੀ ਕਾਬਿਨੇ ਮੁਖ ਤੇ ਇਛਾ ਖਸਨਾਈ ॥ ਪਾਵ
 ਤੁਪੋਰਨ ਕੀ ਪਗ ਕੀਰ ਜਛਾਇ ਲਏ ਗਵਿ ਸੀਛ ਬਪਾਈ ॥ ੨੦੧ ॥ ਸੋਨ ਸਨੇਹ ਨਿਦੈ ਤਰਯੋ ਗਹਿ
 ਗੋਪ ਗਏ ਗੁਪੀ ਆਸਭ ਆਈ ॥ ਆਤ ਪ੍ਰਸੰਨਿ ਭਈ ਮਨ ਮੇਰਿ ਹਕੀਜੁ ਕਰੈ ਬਹੁ ਭਾਂਤਿ ਬਡਾਈ ॥
 ਚਾਵਰ ਦੂਪ ਕਰਿਯੋ ਪੈ ਬੈਕੁ ਪਾਇ ਬਹੁ ਗਿਤਿ ਹਦੈ ਤਿਬ ਪਾਈ ॥ ਸੋਇ ਬਡੀ ਤੁਮਰੀ ਚੁਟੀ ॥
 ਇਹ ਤੇਛ ਨਿਬਾਤ ਸਭੈ ਮਿਲ ਚਾਈ ॥ ੨੦੨ ॥ ਭੁਝ ਜਨ ਕੋਟਿ ਕਗੋ ਹਰਿ ਜੀ ਪਲਕਾ ਪਰਮ ਉਤਕ
 ਰੈ ਜੁਕਾਨੀ ॥ ਸਾਜ ਗਯੋ ਤਰਨੇ ਮਗਰੈ ਲਲਹਿਯੋ ਸੁਲ ਗਿਯੋ ਵਹ ਪੀਵਨ ਪਾਨੀ ॥ ਗਤ ਪਰੀ
 ਤਬ ਹੀ ਭੁਰਭੈ ਤਿਨ ਸਉਨ ਸੁਨੀ ਅਪਨੇ ਇਹ ਬਾਨੀ ॥ ਜਾਹੁ ਕਾਯੋ ਤਿਨ ਤਉ ਹਰਿ ਗਿਯੋ ਗਿ
 ਹਜਾਇ ਮਿਠਿਯੋ ਅਪਨੀ ਪਟ ਰਾਨੀ ॥ ੨੦੩ ॥ ॥ ਭੰਗੀ ॥ ॥ ਸੋਇ ਗਏ ਹਰਿ ਪਾਤਭੁਏ ਫਿਰਿ
 ਲੇ ਬਡੇ ਬਨ ਗੋਗਿਰ ਪਚੀ ॥ ਅਪਿਭੁਏ ਰਵਿ ਕੇ ਜਮੁਨਾ ਤਟ ਪਾਇ ਗਏ ਜਿਹ ਬੈ ਸਰਭ ਚੀ ॥
 ਗਉ ਲਛਰੇ ਅਰੁ ਗੋਪ ਸਭੈ ਗਿਰ ਗੋ ਸਭੁ ਪਾਨ ਤੁਮੈ ਜਬ ਕਰੀ ॥ ਪਾਇ ਕਹਿਯੋ ਮੁਸਲੀ ਪੁਰੁਖੀ
 ਸਭੁ ਮੈਨ ਸਖਾਤੁ ਮਰੀ ਹਰਿ ਮਾਰੀ ॥ ੨੦੪ ॥ ਦੇਹ ਗਾ ॥ ॥ ਕ੍ਰਿਪਾ ਦਿਸਦਿ ਚਿਤ ਵੀਤਿ ਨੈਜੀਵ
 ਉਠੈ ਤਤ ਕਾਲਾ ਗਉ ਸਭੈ ਅਰੁ ਸੁਤ ਤਿਨੈ ਅਉਛੁ ਨਿਸਭੈ ਗੁਪਾਲਾ ॥ ੨੦੫ ॥ ਦੇਹ ਗਾਉ

ਠਿਪਾਇਲਓਤਬੈਕਰਹਿਬਡਾਈਸੋਇਆਜੀਅਦਨਹਮਕੇਦਯੋਹਇਹਤੇਬਡੇਨਕੇਇ॥੨੦੬॥
 ਹਮੇਬਸੈਤੋਕੇਲੇਹਨਿਕਾਰ॥੨੦੭॥ਸੈਯਾ॥ ॥ਉਚਕਦਮਹਿਕੋਤਰੁਥੋਤਿਹਪੇਚਕੁਕੈਹਰਿ
 ਕੂਦਪਹਿਯੋਹੈ॥ਤਿਨਸੀਕਕਰੀਮਨਮੋਨਕਛੂਫੁਨਪੀਰਜਗਾਦੁਪਥਿਯੋਨਟਰਿਯੋਹੈ॥ਮਨ
 ਖੋਸਤਲੈਜਲਉਚਭਯੋਨਿਕਸਿਯੋਤਬਨਗਬਡੇਨਡੁਰਿਯੋਹੈ॥ਪਦਪੀਤਧਰੇਤਨਮੋਨ
 ਰਦੇਖਿਮਹਾਬਲਕੋਤਿਨਜੁਪਕਰਿਯੋਹੈ॥੨੦੮॥ਬਾਂਧਲਯੋਹਰਿਕੋਤਨਮੋਕਰਿਕੂਪਕਿ
 ਧੋਤਿਨਕੋਤੁਜਿਕਾਟੇ॥ਫੀਲੇਗਹਿਯੋਹੈਪੋਹਰਿਜੀਪਿਖਯਾਚਨਕੇਹੀਅਰੇਫੁਨਫਾਟੇ॥ਚੇਵਤ
 ਆਵਤਹੈਪਤਨੀਬਿਜੇਠੇਕਤਮੂਡੁਉਪਾਰਤਫਾਟੇ॥ਆਇਹੈਮਾਰਉਮੈਲੀਰੋਵਹਨੀਦਇ
 ਹੋਕਰਿਕੋਇਨਤਾਟੇ॥੨੦੯॥ਸੈਯਾ॥ ॥ਕਾਨਲਪੇਰਬਡੇਵਹਪੀਨਗਾਫੂਕਤਹੈਕਰਕੂਪਹਿ
 ਕੋਸੋ॥ਜੇਉਪਨਪਾਤਗਏਪਨਤੇਅਤਿਤੂਰਤਲੇਤਉਸਾਸਨਤੋਸੋਬੋਲਤਜਿਉਪਮੀਆ
 ਹਰਿਮੈਸੁਰਕੇਮਾਧਿਸ੍ਰਾਸਭਰੇਵਹਿਐਸੋ॥ਬੂਰੁਗਈਚਪਰੇਜਲਜਿਉਤਿਹਤੇਫੁਸਿਹੇਤਮ
 ਹਾਪੁਸਿਜੈਸੋ॥੨੧੦॥ਚਕਤਹੈਇਹੋਬਿਜਬਲਕਮਾਰਲਏਹਰਿਜੀਇਹਨਗੋ॥ਦਛਨ
 ਤੀਅਭੁਜਾਗਹਿਕੋਇਹਮਤਿਲਗੋਵਖਅਉਸੁਖਭਗੋ॥ਥੇਜਤਖੇਜਸਭੈਬਿਜਕੇਜਨ
 ਕਉਤਕਿਦੇਖਿਲਯੋਇਹਅਗੋ॥ਸਿਯਾਮਹਿਸਿਯਾਮਬਡੇਅਹਿਕਾਰਤਜਿਉਰੁਚਕੈਸਰ
 ਖਾਵਤਸਥੋ॥੨੧੧॥ਰੋਵਲਾਗਿਜਬੈਜਸੁਪਾਚੁਪਤਾਹਿਕਰਾਵਤਹੈਜੁਹਲੀਹੈ॥ਦੋਤ
 ਤਿਣਵਰਤਅਉਰਬਕੀਬਕਾਸੁਰਹਨੇਇਹਕਾਨਬਲੀਹੈ॥ਆਇਹੈਮਾਰਅਬੈਇਹਸਾ
 ਪਹਿਬੋਲਉਠਿਯੋਇਹਭਾਤਹਲੀਹੈ॥ਤੋਰਤੁਰੇਇਹਕੇਸਭਗੀਫੁਨਪੇਕਰਨਨਿਪਜੇਗਛ
 ਲੀਹੈ॥੨੧੨॥ਫੁਕੀਯੋਬਾਦ॥ਸੈਯਾ॥ ॥ਜਾਨਦੁਖੀਅਪਨਿਯੋਜਨਕੋਅਪਨੇਤਨਤਾ
 ਡੇਛਡਾਇਲਯੋਹੈ॥ਬਕਤਬਿਲੇਕਬਡੇਵਹਪੀਨਗਾਪੇਮਨਭੀਤਰਿਕੂਪਭੁਇਯੋਹੈ॥ਸਉਫ
 ਨਕੇਸੁਫੁਲਾਇਉਚਾਇਕੋਸਾਮੁਹਿਤਾਹਿਕੇਧਾਇਗਯੋਹੈ॥ਕੂਦਕੋਕਾਨਬਚਾਇਕੋਦਾ
 ਵਹਿਉਪਥਿਜੁਡਾਫੇਕੁਯੋਹੈ॥੨੧੩॥ਸੈਯਾ॥ ॥ਕੂਦਭਹੈਚਕੁਕੈਸਿਰਿਉਪਹਿਸੁਓਨਸ

ਮਾਥ

ਮੂਹਿ ਚਲੈ ਸਿਰ ਤੋ ਤੇ ॥ ਪੁਲਕਸੇ ਛੁਟੇ ਤਬ ਹੀ ਛੁਟੇ ਮੇਨ ਕਾਈ ਉਤ੍ਰ ਕੇ ਪੁਖਰਾ ਤੇ ॥ ਤੁਹਿ ਹਰਿ ਜੀ १੩੪
 ਬਲਿ ਕੇ ਤਨਿ ਕੇ ਸਰਤੀ ਹਨਿ ਕਾ ਸਭੇ ਯੋਗੁ ਭਾਂਤੋ ॥ ਜਾ ਤੇ ਬਹੁ ਸਹਤੀ ਰਬ ਹਿਯੋ ਰ ਸਰੇ ਬੰਧੇ ਖੋਚ
 ਤੇ ਹੋ ਚਹੂੰ ਘਾਤੋ ॥ ੨੧੩ ॥ ਯਕ ਨ ਯਿਨ ਹ ਯਕੀ ॥ ੨੧੪ ॥ ॥ ਮੈਯਾ ॥ ਤਉ ਤਿਹ ਕੀ ਰਿਯਾ ਸਭ ਹੀ ਉ
 ਤ ਅੰਜਲ ਜੋ ਰਿਕੋ ਯੋ ॥ ਪਾਪ ਆਵੈ ॥ ਰਛੁ ਕੋ ਗੋਇ ਹ ਕੀ ਹਰਿ ਜੀ ਤੁਮ ਪੈ ਬਰਵਾਨਾ ਇਹੋ ਹਮ
 ਪਾਵੈ ॥ ਅੰਮ੍ਰਿਤ ਦੇ ਰਵੇ ਹਮ ਲਿਖਾ ਵਤੇ ਬਿਖਦਈ ਹਮ ਹੀ ਵਹ ਲਿਖਾ ਵੈ ॥ ਦੇਸੁ ਨ ਹੀ ਹਮ ਰੇ
 ਪਤਿ ਕੋ ਕਛੁ ਬਾਤ ਕਹੈ ਅਰੁ ਸੀ ਸਤ੍ਰ ਕਾ ਵੈ ॥ ੨੧੫ ॥ ਤੁਸ ਬਡੇ ਅਹਿ ਕੇ ਰਿਪ ਕੇ ਸਰਬਾਗਿ
 ਸਰਾਮ ਪਿਆਇ ਛੁਪੇ ਥੋ ॥ ਗਰਬ ਬਡੇ ਹਮ ਰੇ ਪਤਿ ਮੈ ਅਬ ਜਾਨ ਮੇ ਹਰਿ ਨਾਹਿ ਜਪੇ ਥੋ ॥ ਹੇ
 ਜਗ ਕੇ ਪਤਿ ਹੇ ਕਰੁ ਨਾਨਿ ਸਿ ਤੈ ਦਸਰਾ ਵਨ ਸੀ ਸਕ ਪੇ ਥੋ ॥ ਮੁਰਖ ਬਾਤ ਜਨੀ ਨ ਕਛੁ ਪਰਵਾਹ
 ਸਨੇ ਹਮ ਇਉ ਹੀ ਪੇ ਥੋ ॥ ੨੧੬ ॥ ਯਕ ਨ ਯਿਨ ਹ ਯਕੀ ॥ ੨੧੭ ॥ ॥ ਬਾ ॥ ਲਿਉ ਟਿਯੋ ਤਬ ਯੋ
 ਹਰਿ ਜੀ ਅਬਿ ਛਾਤੁ ਤੈ ਤੁਮ ਦਛੁ ਨ ਜਣੀਯੋ ॥ ਰਚ ਕਨ ਬਸੀਯੋ ਸਰੇ ਸਭ ਹੀ ਉਤ੍ਰ ਲੈ ਸੇ
 ਗਬਾਟ ਹਿ ਪਈਯੋ ॥ ਸੀਘ੍ਰ ਤੇ ਮੇ ਸੀ ਕੋਰੇ ਤੁਮ ਹੀ ਤਿਹੀ ਆਲੋਯੋ ਅਰਿ ਨਾਮ ਸੁਲਈਯੋ ॥
 ਛੋਰਿ ਦੇ ਯੋ ਹਰਿ ਨਾਮ ਬਡੇ ਬਕ ਜਾਇ ਕਮ ਪਥਰੇ ਤਨ ਪਈਯੋ ॥ ੨੧੮ ॥ ਯਕ ਨ ਯਿਨ ਹ ਯਕੀ ॥ ੨੧੯ ॥
 ॥ ਹੇ ਰਿਬਡੇ ਹਰਿ ਭੋਵ ਹਿ ਪੰਨਗ ਪੇ ਅਪਨੇ ਰਿਹੋ ਕੋ ਉਠਿ ਛੁਗਾ ॥ ਬਾਬੂ ਕੇ ਮਾਧਿ ਗਿਯੋ ਪਰ ਕੋ
 ਜਨ ਮੇ ਇਹ ਹਿਯੋ ਸੁਖ ਕੋ ਨਿਸ ਜਾਗਾ ॥ ਗਰਬ ਗਾਯੋ ਗਿਰ ਕੋ ਤਿਹ ਕੋ ਰਨ ਕੋ ਹਰਿ ਕੋ ਰਸ ਸੇ
 ਅਨੁਗਾਗਾ ॥ ਲੇਟ ਰਹਿਯੋ ਕਰਿ ਕੋ ਉਪਾਇ ਹ ਭਾਗ ਚਲੇ ਕਿਰਸਾਨ ਸੁਹਾਗਾ ॥ ੨੨੦ ॥ ਸੁ
 ਧ ਭਈ ਜਬ ਹੀ ਉਹੋ ਕੋ ਤਬ ਹੀ ਉਠਿ ਕੋ ਹਰਿ ਪਾਇ ਨ ਲਾਗੀਯੋ ॥ ਪਉ ਛੁਬ ਕੋ ਸੁਨ ਮੇ ਪਾਤਿ
 ਪਾਇ ਲਾਗੀਯੋ ਜਬ ਹੀ ਛੁਨਿ ਜਾਗੀਯੋ ॥ ਦੀਧਰ ਮੇ ਰਸ ਨੈਕ ਬਿਖੇ ਤੁਮ ਕਾਨ ਕਹੀ ਤਿਹੋ ਕੋ ਉਠਿ
 ਭਾਗੀਯੋ ॥ ਵੇਖਿ ਲਤਾ ਤੁਮ ਕਉ ਨ ਬਪੋ ਮਾਮ ਬਾਹ ਨਿ ਮੇ ਰਸ ਮੇ ਅਨੁਗਾਗੀਯੋ ॥ ੨੨੧ ॥ ਯਕ ਨ ਯਿਨ ਹ ਯਕੀ ॥ ੨੨੨ ॥
 ॥ ਰਿਬਡੇ ਹਰਿ ਭੋਵ ਹਿ ਪੰਨਗ ਪੇ ਅਪਨੇ ਰਿਹੋ ਕੋ ਉਠਿ ਛੁਗਾ ॥ ਬਾਬੂ ਕੇ ਮਾਧਿ ਗਿਯੋ ਪਰ ਕੋ
 ਜਨ ਮੇ ਇਹ ਹਿਯੋ ਸੁਖ ਕੋ ਨਿਸ ਜਾਗਾ ॥ ਗਰਬ ਗਾਯੋ ਗਿਰ ਕੋ ਤਿਹ ਕੋ ਰਨ ਕੋ ਹਰਿ ਕੋ ਰਸ ਸੇ
 ਅਨੁਗਾਗਾ ॥ ਲੇਟ ਰਹਿਯੋ ਕਰਿ ਕੋ ਉਪਾਇ ਹ ਭਾਗ ਚਲੇ ਕਿਰਸਾਨ ਸੁਹਾਗਾ ॥ ੨੨੩ ॥ ਸੁ
 ਧ ਭਈ ਜਬ ਹੀ ਉਹੋ ਕੋ ਤਬ ਹੀ ਉਠਿ ਕੋ ਹਰਿ ਪਾਇ ਨ ਲਾਗੀਯੋ ॥ ਪਉ ਛੁਬ ਕੋ ਸੁਨ ਮੇ ਪਾਤਿ
 ਪਾਇ ਲਾਗੀਯੋ ਜਬ ਹੀ ਛੁਨਿ ਜਾਗੀਯੋ ॥ ਦੀਧਰ ਮੇ ਰਸ ਨੈਕ ਬਿਖੇ ਤੁਮ ਕਾਨ ਕਹੀ ਤਿਹੋ ਕੋ ਉਠਿ
 ਭਾਗੀਯੋ ॥ ਵੇਖਿ ਲਤਾ ਤੁਮ ਕਉ ਨ ਬਪੋ ਮਾਮ ਬਾਹ ਨਿ ਮੇ ਰਸ ਮੇ ਅਨੁਗਾਗੀਯੋ ॥ ੨੨੪ ॥ ਯਕ ਨ ਯਿਨ ਹ ਯਕੀ ॥ ੨੨੫ ॥
 ॥ ਰਿਬਡੇ ਹਰਿ ਭੋਵ ਹਿ ਪੰਨਗ ਪੇ ਅਪਨੇ ਰਿਹੋ ਕੋ ਉਠਿ ਛੁਗਾ ॥ ਬਾਬੂ ਕੇ ਮਾਧਿ ਗਿਯੋ ਪਰ ਕੋ
 ਜਨ ਮੇ ਇਹ ਹਿਯੋ ਸੁਖ ਕੋ ਨਿਸ ਜਾਗਾ ॥ ਗਰਬ ਗਾਯੋ ਗਿਰ ਕੋ ਤਿਹ ਕੋ ਰਨ ਕੋ ਹਰਿ ਕੋ ਰਸ ਸੇ
 ਅਨੁਗਾਗਾ ॥ ਲੇਟ ਰਹਿਯੋ ਕਰਿ ਕੋ ਉਪਾਇ ਹ ਭਾਗ ਚਲੇ ਕਿਰਸਾਨ ਸੁਹਾਗਾ ॥ ੨੨੬ ॥ ਸੁ
 ਧ ਭਈ ਜਬ ਹੀ ਉਹੋ ਕੋ ਤਬ ਹੀ ਉਠਿ ਕੋ ਹਰਿ ਪਾਇ ਨ ਲਾਗੀਯੋ ॥ ਪਉ ਛੁਬ ਕੋ ਸੁਨ ਮੇ ਪਾਤਿ
 ਪਾਇ ਲਾਗੀਯੋ ਜਬ ਹੀ ਛੁਨਿ ਜਾਗੀਯੋ ॥ ਦੀਧਰ ਮੇ ਰਸ ਨੈਕ ਬਿਖੇ ਤੁਮ ਕਾਨ ਕਹੀ ਤਿਹੋ ਕੋ ਉਠਿ
 ਭਾਗੀਯੋ ॥ ਵੇਖਿ ਲਤਾ ਤੁਮ ਕਉ ਨ ਬਪੋ ਮਾਮ ਬਾਹ ਨਿ ਮੇ ਰਸ ਮੇ ਅਨੁਗਾਗੀਯੋ ॥ ੨੨੭ ॥ ਯਕ ਨ ਯਿਨ ਹ ਯਕੀ ॥ ੨੨੮ ॥
 ॥ ਰਿਬਡੇ ਹਰਿ ਭੋਵ ਹਿ ਪੰਨਗ ਪੇ ਅਪਨੇ ਰਿਹੋ ਕੋ ਉਠਿ ਛੁਗਾ ॥ ਬਾਬੂ ਕੇ ਮਾਧਿ ਗਿਯੋ ਪਰ ਕੋ
 ਜਨ ਮੇ ਇਹ ਹਿਯੋ ਸੁਖ ਕੋ ਨਿਸ ਜਾਗਾ ॥ ਗਰਬ ਗਾਯੋ ਗਿਰ ਕੋ ਤਿਹ ਕੋ ਰਨ ਕੋ ਹਰਿ ਕੋ ਰਸ ਸੇ
 ਅਨੁਗਾਗਾ ॥ ਲੇਟ ਰਹਿਯੋ ਕਰਿ ਕੋ ਉਪਾਇ ਹ ਭਾਗ ਚਲੇ ਕਿਰਸਾਨ ਸੁਹਾਗਾ ॥ ੨੨੯ ॥ ਸੁ
 ਧ ਭਈ ਜਬ ਹੀ ਉਹੋ ਕੋ ਤਬ ਹੀ ਉਠਿ ਕੋ ਹਰਿ ਪਾਇ ਨ ਲਾਗੀਯੋ ॥ ਪਉ ਛੁਬ ਕੋ ਸੁਨ ਮੇ ਪਾਤਿ
 ਪਾਇ ਲਾਗੀਯੋ ਜਬ ਹੀ ਛੁਨਿ ਜਾਗੀਯੋ ॥ ਦੀਧਰ ਮੇ ਰਸ ਨੈਕ ਬਿਖੇ ਤੁਮ ਕਾਨ ਕਹੀ ਤਿਹੋ ਕੋ ਉਠਿ
 ਭਾਗੀਯੋ ॥ ਵੇਖਿ ਲਤਾ ਤੁਮ ਕਉ ਨ ਬਪੋ ਮਾਮ ਬਾਹ ਨਿ ਮੇ ਰਸ ਮੇ ਅਨੁਗਾਗੀਯੋ ॥ ੨੩੦ ॥ ਯਕ ਨ ਯਿਨ ਹ ਯਕੀ ॥ ੨੩੧ ॥

ਗਹਿਯੋ

ਤਿਹਤੇ ਸਿਹਉ ਪਹਿਵਾਰੈ ॥ ਸਿਆਮਕਹੈ ਮਨਮੋਹਬਢਾਇ ਬਹੁਪੁਨਕੈ ਬਾਮਨਕੈ ਦੈਤਾਰੈ ॥ ੨੨੦ ॥
 ਲਾਲਮਨੀ ਅਰੁ ਨਾਗਬਰੁ ਨਗਦੇਰਜਵਾਰਿ ਤੀਛਨਘੋਰੈ ॥ ਪੁਹਕਰਾਅਉ ਬਿਰਜੇ ਚੁਨਕੇ ਜਗ
 ਬਢਾਇਵਾਵਤਹੈ ਦਿਜੋਰੇ ॥ ਮੋਤਨਹਾਰਹਿ ਅਹੁਮਾਨਕਦੇਵਤਹੈ ਕੁਰਪਾਨਬੋਰੈ ॥ ਕੰਚਨ
 ਕਨਕੇਗਹਿਨੇਗਹਿ ਦੇਤਕਹੈ ਸੁਖਚੇ ਸੁਤਮੋਰੈ ॥ ੨੨੧ ॥ ਮਧਿਵਨਲਕੁਬਨੈ ॥ ਭੋਗ ॥ ਹਿ
 ਇਪਸੀਨਿਸਭੈ ਬਿਜਕੇਜਨਰੈਨਪਰੈ ॥ ਪਰਭੀਤਰਿਸੋਏ ॥ ਆਗਲਗੀਸੁਦਿਸਾਬਿਦਿਸਾਮ
 ਧਿਜਾਗਤਬੈਤਿਹਤੇਰੂਰੇਏ ॥ ਰਛਕਰੈਹਮਗੀਹਰਿਜੀ ॥ ਇਹਚਿਤਬਿਚਾਰਤਹਾਕਹੁਏ ॥
 ਦਿਗਬਾਤਕਹੀਕਰਨਾਨਿਧਮੀਚਲਯੋਏ ॥ ਤਿਨੈਸੁਤਉਦੁਖਥੋਏ ॥ ੨੨੨ ॥ ਮੀਚਲਏਦਿਗ
 ਜਉਸਭਹੀਨਾਪਾਨਕਰਿਯੋਹਰਿਜੀਹਰਿਦੇਤਉ ॥ ਦੇਖਮਿਦਾਇਦਯੋਪਰਕੋਸਭਹੀਜਨਕੇ
 ਮਨਕੋਹਨਦਯੋਭਉ ॥ ਚਿਤਕਛੂਨਹਿਏਤਿਹਕੋਜਿਨਕੋਕਰਨਾਨਿਧਿਦੁਰਿਕਰੈਖਉ ॥ ਦੁਰਕ
 ਗੀਤਪਤਾਤਿਰਕੀਜਨੁਭਾਰਿਦਯੋਜਲਕਉਛਲਕੈਰਉ ॥ ੨੨੩ ॥ ਕਉਭੁੰ ॥ ਆਪੇਮਿਦ
 ਵਾਇਮਹਾਬਪੁਕੋਬਢਾਇਅਤਿਸੁਖਮਨਪਾਇਆਗਿਥਾਇਗਯੋਸਵਰਾ ॥ ਲੋਕਨਕੀਰ
 ਛਾਕੋਨਮਿਤਕਰਨਕੇਨਿਧਮਹਾਛਲਕਹਿਕੋਬਚਾਇਲਯੋਗਵਰਾ ॥ ਕਹੈਕਾਬਿਸਿਆਮ
 ਨਕਾਮਕਰਿਯੋਦੁਖਕਰਿਅਤਿਤਕੋਛੁਨਿਛੈਲਗਹਿਯੋਦਸੇਦਿਸਨਵਰਾ ॥ ਦਿਸਰਿਬਚਾ
 ਇਸਾਥਵਾਂਤਨਚਬਾਇਸੋਤਉਗਾਇਯੋਹੋਪਚਾਇਜੈਸੇਸੇਸਾਗਬਾਵਰਾ ॥ ੨੨੪ ॥ ਭਿੰਤ
 ਕ੍ਰਿਸਨਵਰਾਹਵਰਾਨਲਤੇਬਚੈਬੋਬਰਨਨ ॥ ਆਖਿਗੋਪਨਸੰਗਹੀਯੋਛੋਏ ॥ ਭੋਗ ॥
 ਮਾਘਾਬਿਤੀਤਰੁਏਰੁਤਿਛਗੁਨਆਇਗਈਸਭਖੇਲਤਹੋਗੀ ॥ ਗਾਵਤਗੀਤਬਜਾਵ
 ਤਤਾਲਕਹੈਮੁਖਤੇਕੁਹੂਆਮਿਥਿਜੋਗੀ ॥ ਭਾਰਤਹੋਅਲਤਬਨਿਤਾਛਟਕਾਸੀਗਮਰਤ
 ਬੈਸਨਿਬੋਗੀ ॥ ਖੇਲਤਸਿਆਮਧਮਾਰਾਮਨੁਪਮਹਾਮਿਥਿਦੁਰਿਸਾਵਲਗੋਗੀ ॥ ੨੨੫ ॥
 ਅਤਬਸੀਤਰੁਏਰੁਤਗੀਧਮਆਇਗਈਹਰਿਖੇਲਮਚਯੋ ॥ ਆਵਹਮਿਕਦੁਹੀਦਿਸਤੇ
 ਤੁਮਕਨਭਏਧਨਠੀਸੁਖਪਯੋ ॥ ਦੇਤਪੁਲਿਬਬਡੋਕਪਟੀਤਬਬਾਲਕੁਪਧਰਿਯੋਨਜਨ
 ਯੋਕੰਪਚੜਾਇਹਲੀਕੋਉ ॥ ਭੋਯੋਤਿਨਮੁਕਨਸੇਧਰਮਾਰਿਗਿਰਾਯੋ ॥ ੨੨੬ ॥ ਕੋਸਵਰਾਮ

ਸੁਕਾਹੀ ਜੋ ਨੇਪੇ ਤਿਹ ਕੇ ਬਾਪ ਕੋ ਪਗ ਸਾਹੇ ॥ ਰਗਿ ਰਾਇ ਦਾ

ਰੁਏ ਪਨੀ ਮਿਕ ਬਾਬ ਕੇ ਸੁਭਹੀ ਸੁਭਾਪਿ ਅਰੇ ॥ ਦੈਤ ਮਿਕਿ ਯੇ ਚੁਤ ਨੇ ਦਹਿਕੇ ਸੀਗਿ ਖੋਲਿ ॥ ੧੩੫ ॥
ਜਿ ਤਿਯੇ ਮੁਸਲੀ ਹਥਿ ਹਰੇ ॥ ਆਵ ਚੋ ਕੇ ਨ ਚਾਹਿ ॥ ਸੋਰ ਨੀ ਪਰਬੀ ਗਬਤੁ ਉਨ ਮੁਕਨ ਮਾਰੇ ॥
ਨਾਟ ਕੇ ਹਿਸਨ ਵਤਾਰੇ ਪੁਲਿ ਬਦੇਤ ਬਧਹਿ ॥ ॥ ਆਖੁ ਕਾ ॥ ੧੩੫ ॥
ਅਮਰ ਪੁਲਿ ਬਧਯੋ ਮੁਸਲੀ ਜਬ ਯਾ ਦਿਕਰੀ ਹਰਿ ਜੀਤ ਬਗਾਈ ॥ ਚੂਮ
ਨਲਾ ਗਿਤ ਬੈਥ ਛੁਡਾ ਮੁਖ ਧੋਨ ਵਹੈ ਉਨ ਕੀ ਅਰੁਮਾਈ ॥ ਗੋਇ ਪਸੀਨਿਤ ਬੈਕੁਨਾ ਨਿਵਿਤ ਉਲ
ਕਮੀਚਨ ਖੋਲ ਮਚਾਈ ॥ ਤਾਛਾ ਬਿਕੀ ਅਤਿ ਹੀ ਉਪਮਾ ਕਬਿ ਨੇ ਮਨ ਮੇ ਬਹੁ ਭਾਤਨ ਭਾਈ ॥ ੨੨
੧ ॥ ਕਬਿਤੁ ॥ ॥ ਬੈਠਿਕ ਰਿਗੁਰਾ ਆਖੇ ਮੀਚੈ ਏਕੁ ਰੁਹੁ ਕੀ ਛਿਰ ਦੇਤ ਤਕ ਸੋਤੇ ਅਉਰੇ ਗਏ
ਧਇਕੋ ॥ ਆਖੇ ਮੁਦਤਿ ਪੈਤ ਬਧਿ ਗੋਪੁ ਕੀ ਛਿਰਿ ਜਕੋ ਬਨ ਕੇ ਛੇਵੈ ਕਰ ਸਾਬਜਾਇਕੋ ॥ ਤਹੁ ਤੇ
ਛਲ ਬਲ ਕੋ ਪਲਾਵੈ ਹਾਥ ਆਵੈ ਨਹੀਤ ਉਮਿਟਾਵੈ ਆਖੇ ਆਪਹੀ ਤੋ ਮੁਇਕੋ ॥ ਕਹੈ ਕਬਿ ਸਿ
ਯਾ ਮਰਾ ਕੀ ਮਹਿ ਮਾਨ ਲਖੀ ਜਾਇ ॥ ਮੇਸੀ ਗਾਤਿ ਖੋਲੈ ਕਾਨ ਮਹਾ ਸੁਖ ਪਾਇਕੋ ॥ ੨੩ ॥
ਅੰਤ ਭਏ ਰੁਤਹੀ ਪਮਕੀ ਰੁਤਿ ਪਾਵਸ ਆਇ ਗਈ ਸੁਖ ਦਾਈ ॥ ਕਾਨ ਛਿਰੈ ਬਨ ਬੀਬਨੇ ਮੇਸੀ
ਲੈ ਬਛੁਰੇ ਤਿਨ ਕੀ ਅਰੁਮਾਈ ॥ ਬੈਠਤ ਬੈਠਿਗ ਮਧਿ ਰੁਦਾ ਗਿਰਗਾ ਵਤਹੀਤ ਸਭੈ ਮਨ ਭਾਈ ॥
ਤਾਛਾ ਬਿਕੀ ਅਤਿ ਹੀ ਉਪਮਾ ਕਬਿ ਨੇ ਮੁਖ ਤੇ ਇਮਰਾ ਪਸੁਨਾਈ ॥ ੨੩ ॥ ਸੋਰਨ ਸਾਰੰਗ ਅਉਗ
ਜਰੀ ਕਲਤਾ ਅਤੁ ਬੈਰਵ ਦੀ ਪਕਗਾਵੈ ॥ ਟੋਡੀ ਅਉ ਮੇ ਪਮਲਾਰ ਅਲਾਪਤ ਗੋਡਾ ਅਉ ਸੁਧਮ
ਲਾਰ ਸੁਨਵੈ ॥ ਜੈਤ ਸਿਰੀ ਅਲਾਭ ਸਿਰੀ ਅਉ ਪਰਜ ਸੁਗਾਗ ਸਿਰੀ ਠਟ ਪਵੈ ॥ ਸਿਯਾ ਮਕਹੈ ਹ
ਰਿਜੀ ਰਿਤੁ ਕੈ ਮੁਰਲੀ ਸੰਗੋ ਕੇ ਟਿਕਰ ਗਬਜਵੈ ॥ ੨੩ ॥ ੧੩੫ ॥ ॥ ਲਲਤ ਪਨਾ ਸਰੀਬ
ਜਵੈ ਸੰਗ ਬਾਸੁਰੀ ਕਿਵੇਰਾ ਅਰਮਾ ਲਵਾ ਬਿਹਗਾ ਕਾ ਅਉ ਰੁਜਰੀ ॥ ਆਰੁ ਅਉ ਪਰਜ ਮੇਰ
ਕਾਨ ਕਾ ਬਿਖਾਨੁ ਰੁਭੁ ਕੁਭ ਬਿਲਾਵਲ ਸੁਨੇਤੇ ਆਵੈ ਮੁਜਰੀ ॥ ਭੁੰਗੇ ਵਿਪਲਾ ਸੀਭੀ ਮਦੀ ਪ
ਕਜੁਗ ਉਰੀ ਨਕਠਾ ਛੇਰੁ ਮਛਾ ਹਿਮੇ ਸੁਗਾਵੈ ਕਾਨ ਪੁਜਰੀ ॥ ਤਾਤੇ ਕਿਹਤਿ ਆਗਿਤ ਕੀ ਸੁਨਿਸੁ
ਨਿਸਉਨ ਨੇ ਮੇ ਮਿਰਾਨੈ ਨੀ ਛਿਰਤ ਬਭ ਬਨ ਬਨ ਉਜਰੀ ॥ ੨੩ ॥ ੧੩੫ ॥ ॥ ਸੀਤ ਭਈ ਰਤਿ
ਕਤ ਕੀ ਮੁਨਿ ਦੇਵ ਚਾਹਿ ॥ ਜਲਹੇ ਇਗਯੋ ਬੋਹੇ ॥ ਕਾਨ ਕਾਨਿ ਰੇ ਕੇ ਛੁਲ ਪਰੇ ਅਰੁਗਾ ਵਤ ਬੇਨਲ

ਜਵਤੋਰੋ ਸਿਆਮਕਿਧੋਉਪਮਾਤਿਹਕੀਮਨਾਂਪਿਬਿਚਕਬਿਤੁਜੋਰੋਮੇਨਉਠਿਯੋਜ
ਗਕੇਤਿਨਕੋਤਨਥੇਤੋਪੋਚਮਨੇਅਹਿਤੋਰੋ॥ ੨੨੨॥ ਸੋਯਾਬੋਲਤਹੈਮੁਖਥੇ
ਸਕੁਗ੍ਰਾਨਪੁਨਿਕਰਿਯੋਇਨਹੂੰਅਤਿਮਾਣੀਅਜਗਯਕਰੋਕਿਕਰਿਯੋਤਪਤੀਰਥਰੀਧਬਥੇਉ
ਨਕੋਸਿਛਪਾਣੀਕੋਕਪੜੀਸਿਤਬਨਹੁਤੋਕਿਕਿਧੋਚਤੁਗਨਨਾਪਬਨਾਣੀ॥ ਸਿਆਮਕ
ਧੋਉਪਮਾਤਿਹਕੀਇਹਤੇਹਰਿਓਨਸਾਬਲਗਾਣੀ॥ ੨੨੩॥ ਸੁਤਨੰਬਜਵਤੋਹੈਮੁਰਲੀਉਪ
ਮਾਤਿਹਕੀਕਥਿਸਿਆਮਗੋਨੋਤਿਹਕੀਪੁਨਿਕੋਚੁਨਿਮੋਹਿਰਹੈਮੁਨਿਰੀਤੁਤੋਹੈਸੁਜਨੇਰੁਕਨੋ॥
ਤਨਕਾਮਭਰੀਗੁਪੀਆਸਕੁਹੀਮੁਖਤੋਇਹਭੁਤਿਜੁਬਭਨੋਅਖਕਾਨਗੁਲਾਬੂਫੁਲਭੁਯੋਇ
ਹਨਾਲਗੁਲਾਬਚੁਆਤਮਨੋ॥ ੨੨੪॥ ਮੋਹਿਰਹੈਸੁਨਿਕੋਚੁਨਿਕੋਮਿਗਮੋਹਿਪਸਾਰਗੇਖਗਪੇ
ਪੰਖਾਨੀਰਥਹਿਯੋਜਮੁਨਾਉਲਟੇਪਿਖਕੋਤਿਹਕੇਨਰਖੇਲਰੇਚੰਖਾਸਿਆਮਕਹੈਤਿਹਕੇ
ਸੁਨਿਕੋਬਛੁਰਾਮੁਖਸੋਕਛੁਨਚੁਗੋਕਖਾਛੋਰਿਚਲਪਤਨੀਅਪਨੇਪਰਿਤਾਰਕਯੋਜਿਮਰੁ
ਰਤਲਖਾ॥ ੨੨੫॥ ॥ ਕੋਕਿਲਕੀਰਕੁਰੰਗਨਕੇਹਰਿਮੇਨਰਹਿਯੋਏਕੋਮਤਿਵਾਰੋਗੀ
ਤੁਹੋਪੁਰਕੇਸਕੁਹੀਜਨਆਨਨੋਇਹਤੇਸਮਿਯੋਹੋਅਉਇਹਕੀਮੁਰਲੀਸੁਬਜੋਤਿਹਉਪ
ਰਿਗਸਭੈਛੁਨਿਵਾਰੋ॥ ਨਰਦਜਾਤਥਕੋਇਹਤੇਬੰਸੁਗੀਜੁਬਜਾਵਤਕਾਨਰਕੋ॥ ੨੨੬॥ ਲੋ
ਚਨਹੈਮਿਗਕੋਕਟਿਕੇਹਰਿਨਾਕਾਕਿਧੋਸੁਕਸੋਤਿਹਕੋਹੈਗੀਵਕਪੇਤੁਸੀਹੈਤਿਹਕੀਅਪਰ
ਪੀਅਸੋਹਰਿਮੁਹਤਿਜੋਹੈਕੋਕਿਲਅਉਪਿਕਸੋਬਚਨਾਮਿਤਸਿਆਮਕਹੈਕਥਿਉਦਰਿਸੋ
ਹੈਯੋਇਹਤੇਲਜਿਕੋਅਬਬੋਲਤਮੁਰਤਲੈਨਖੁਰੇਖਗੋਰੋ॥ ੨੨੭॥ ਫੁਲਗੁਲਾਬਨਲੇਤ
ਹੈਤਾਬਸਯਕੋਆਬਏਵੇਖਿਖਿਜਾਨੋਪੇਕਮਲਾਦਲਨਰਗਸਕੋਗੁਲਾਬਜਤਹੈਛੁਨਿਦੇ
ਖਤਤੋਨੋਸਿਆਮਕਿਧੋਅਪਨੇਮਨੋਬਰਤਾਗਨਿਕੋਕਾਬਿਤਾਇਹਤੋਨੋਦੇਖਨਕੋਇਨਕੋ
ਜਮਪੁਰਬਪਛਮਰੂਲੈਲਹੇਨਹਿਅਨੋ॥ ੨੨੮॥ ॥ ਅੰਘਰੇਮੇਸਕੁਹੀਗੁਪੀਆ
ਮਿਥਿਪੁਜਤਚੰਡਪਤੇਹਰਿਕਾਜੋਪਾਤਸੋਮੇਜਮੁਨਾਮਧਨਾਵਤਦੇਖਿਤਿਨੈਜਲਜੀਮੁਖਲ
ਜੋਗਾਵਤਰੀਤਬਿਲਾਵਲੁਮੇਜੁਰਬਧਨਸਿਆਮਕਥਾਇਹਸਾਜੋਅੰਗਅਨੰਗ

ਬਾਹਿਰੀ ਤਿਨ ਕੋ ਪਿਖ ਕੀ ਜੇਹਲਾ ਜਕੇ ਰਾਜ ਨਰ ਜੈ ॥ ੨੨ ॥ ਆਗਾ ਵਰਗੀਤ ਬਿਲਾਵਲ ਮੇ ਸਭੁ ਹੀ ॥ ੧੩੬ ॥
 ਮਿਲਿ ਗੋਪਨ ਉਜਲ ਕਾਰੀ ॥ ਕਨਕ ਕੇਤਕਤ ਕਰਿ ਬੇ ਕਹ ਬਾਹੁ ਤੇ ਪਤਲੀ ਅਰੁ ਬਾਰੀ ॥ ਸਿਖਾ
 ਮਕਹੈ ਤਿਨ ਕੇ ਮੁਖ ਕੇ ਪਿਖ ਜੈ ਤਿ ਕਲਾ ਸਮਿ ਕੀ ਕੁਨਿ ਹਾਰੀ ॥ ਨਾ ਵਤਹੈ ਜਮੁ ਨਾ ਜਲ ਮੇ ਜਨੁ ਫੂ
 ਲੁ ਹੀ ਗਿਹ ਮੇ ਫੂਲ ਵਾਰੀ ॥ ੨੪੧ ॥ ਆਗਾ ਵਰਗੀਤ ਬਿਲਾਵਲ ਮੇ ਤਿਨ ਕੇ ਮਨ ਮੇ ਫੂਲਿ
 ਹਉਲ ਨ ਕੇ ॥ ਗੁਨ ਗਾਵਤ ਲਬਜਾ ਵਤਹੈ ਤਿਹ ਜਾਇ ਕਿਧੈ ਇਕ ਠਉਲ ਨ ਕੇ ॥ ਮੁਖ ਤੇ ਉਚ
 ਰੈ ॥ ਇਹ ਕੁਤਿ ਸਭੈ ਇਤਨੇ ਮੁਖ ਨਾ ਹਰਿ ਪਉਲ ਨ ਕੇ ॥ ਕਥਿ ਸਿਖਾ ਮਾ ਬਿਰਾਜਤਹੈ ਅਤਿ ਹੀ ਕਿ
 ਬਲਿ ਮੇ ਸਰਉ ਦਰਕ ਉਲ ਨ ਕੇ ॥ ੨੪੨ ॥ ਆਗਾ ਵਰਗੀਤ ਬਿਲਾਵਲ ਮੇ ਤਿਨ ਕੇ ਮਨ ਮੇ ਫੂਲਿ
 ਟੀਆ ਤਿਹ ਥਾਪਕਹੈ ਮੁਖ ਤੇ ਜੁਝ ਵਾਨੀ ॥ ਪਾਇ ਪਰੈ ਤਿਹ ਕੇ ਧਿਤ ਸੇ ਕਰਿ ਕੋਟਿ ਪੁਨਾ ਮਕਹੈ ਇ
 ਹ ਬਾਨੀ ॥ ਪੁਜਤਹੈ ਇਹ ਤੇ ਹਮੇ ਤੇ ਤਮ ਦੇਹ ਵਚੈ ਜੀਅ ਮੇ ਹਮ ਠਾਨੀ ॥ ਪੈਹ ਮੇ ਰੁਝਤਾ ਹਰਿ ਜੀ
 ਮੁਖਿ ਸੁੰਦਰਿ ਹੋ ਜਿਹ ਕੇ ਸਸਿ ਸਾਨੀ ॥ ੨੪੩ ॥ ਆਗਾ ਵਰਗੀਤ ਬਿਲਾਵਲ ਮੇ ਤਿਨ ਕੇ ਮਨ ਮੇ ਫੂਲਿ
 ਹੋ ਸਿਤ ਕੇ ॥ ਫੂਲ ਧਰਤ ਫੂਲ ਉਤਾ ਵਤਹੈ ਮਖੀਆ ਤਿਹ ਕੀ ਅਤਿ ਹੀ ਚਿਤ ਕੇ ॥ ਪਟ ਪੁਪ ਧਰ
 ਮਿਤ ਦਛਨਾ ਪਨ ਪਦਛਨਾ ਦੇਰ ਮਹਾ ਚਿਤ ਕੇ ॥ ਬਰਬੇ ਕਹ ਕਾਨ ਉਪਾਵ ਕਰੈ ਮਿਤਹੈ ਸੇ ਉਤਾ
 ਕਿਧੈ ਕਿਤ ਕੇ ॥ ੨੪੪ ॥ ਆਗਾ ਵਰਗੀਤ ਬਿਲਾਵਲ ਮੇ ਤਿਨ ਕੇ ਮਨ ਮੇ ਫੂਲਿ
 ਹਨੀ ਸੁਖੀ ਕਟ ਨਿਵਰਨੀ ॥ ਕਿਐ ਸੀਤੁ ਸਕਤਹੈ ਬੇਦ ਨ ਉਧਰਨੀ ਸੁਰੇ ਦਰਾਜ ਕਾਨੀ ਪੈਗ ਉਰ
 ਜਾ ਕੀ ਜਾਗੋ ਜੇਤਿ ਅਉਰ ਜਾਨ ਕਤਹੈ ॥ ਧੂਆ ਮੇਨ ਪਦਮ ਮੇ ਨਧਿ ਅਨਧਾਰੀ ਮੇ ਪੈਕ ਫੂਲੈ ਸੇਤੇ
 ਰੇ ਜੇਤਿ ਬੀਚਾ ਅਨ ਨਛ ਕਤਹੈ ॥ ਗਵਿਨ ਸਾਦਿਨੇ ਸੋਮੇ ਦੇਵਾਨ ਮੇ ਸੁਰੇ ਸੋਮੇ ਸੁਪਤ ਮੇ ਮਹੇ ਸੋਮੇ ਜੇਤਹੈ ਹੀ ਜਗਤ
 ॥ ੨੪੫ ॥ ਆਗਾ ਵਰਗੀਤ ਬਿਲਾਵਲ ਮੇ ਤਿਨ ਕੇ ਮਨ ਮੇ ਫੂਲਿ
 ਹਚੰਡ ਕਾ ॥ ਸੁਰਤੈ ਉਬਾਰੇ ਕੋਟਿ ਪਤਤਿ ਉਪਾਰੇ ਚੰਡ ਚੰਡ ਮੁੰਡ ਭਾਗੇ ਸੁਭ ਸਿਉ ਭਕੀ ਖੰਡ ਕਾ ॥
 ਦੀਜੈ ਮਾਗਿਯੇ ਦਾਨ ਪੈ ਪਤਛ ਕਹੈ ਮੇਰੀ ਮਾਣੀ ਪੁਜੈ ਹਮ ਤੇ ਮੇਨ ਹੀ ਪੁਜੈ ਸੁਤਰੀ ਭਕਾ ॥ ਪੈਕ ਕਰ
 ਪਸਿਨਿਯਤ ਕੇ ਕਹਿਯੋ ਸੀਘ ਮਾਨ ਲੀਨੇ ਵਹੇ ਬਰਦਾਨ ਫੂਲਿ ਗਨ ਨ ਕੀ ਮੰਡ ਕਾ ॥ ੨੪੬ ॥ ਆਗਾ
 ਵਰਗੀਤ ਬਿਲਾਵਲ ਮੇ ਤਿਨ ਕੇ ਮਨ ਮੇ ਫੂਲਿ
 ਪੈਕ ਕਰਤਾ ਅਬ ਸੇਤੁ ਮੇਰੇ ਹਰਿ ਦਾਨ ਤਬੈ ਵਰਗਾ ਤਿਨ ਦੀਨਾ ॥

ਜੇਧਨਿਸੇਨਨਮੇਸੁਨਿਕੋਤਿਨਕੋਦਿਖਨਾਮਤਥੇਉਠਿਕੀਨਾ॥ਤਾਛੁਬਿਕੋਜਸਉਚਮਹਾਕਬਿਨੇ॥
 ਪਨੇਮਨੇਮੇਛੁਨਿਚੀਨਾ॥ਹੋਇਨਕੋਮਨਕਾਨਰਮੇਅਉਜੁਪੇਡਸਕਾਨਰਕੇਸੀਗਿਡੀਨਾ॥੨੪੭॥
 ॥ਪਾਇਪਗੀਤਿਹਕੇਸਕੁਹੀਸਕੁਭਾਂਤਿਕਰੀਬਹੁਤਾਹਿਬਡਾਈ॥ਹੋਜਗਕੀਕਰਤਾ॥
 ਹਰਤਾਵਖਹੋਸਕੁਤੰਗਨਗੀਧੁਖਮਾਈ॥ਤਾਛੁਬਿਕੀਅਤਿਹੀਉਪਮਕਬਿਨੇਮੁਖਤੇਇਮਭਾ॥
 ਖਸੁਨਾਈ॥ਲਾਲਕਈਤਬਹੀਗੁਪੀਆਛੁਨਿਬਾਤਜਬੈਮਨਬਾਛੁਤਪਾਈ॥੨੪੮॥ਲੇਖ
 ਰਦਾਨਸਭੈਗੁਪੀਆਅਤਿਅਨੰਦਕੋਮਨਰੇਰਨਆਈ॥ਗਾਵਤਗੀਤਸਭੈਮਿਲਕੋਇਕ
 ਪ੍ਰੈਕੋਪਸੀਨਿਸੁਦੇਤਬਪਾਈ॥ਪਾਂਤਨਸਾਥਿਖਗੀਤਿਨਕੀਉਪਮਕਾਬਿਨੇਮੁਖਤੇਇਮਗਾਈ॥
 ਮਾਨਹੁਪਾਇਨਿਸਾਪਤਿਕੋਸਮਧਿਖਿਗੀਕਵੀਆਪੁਰਿਤਾਈ॥੨੪੯॥ਸ੍ਰੋਯਾ॥॥ਪ੍ਰਤ
 ਭੁਏਜਮਨਜਲੇਮੇਮਿਲਿਧਾਇਗਈਸਕੁਹੀਗੁਪੀਆਮਿਲਿਗਾਵਤਗੀਤਚਲੀਤਿਹ
 ਜਾਕਰਿਅਨੰਦਭਾਮਨੇਮੇਕੁਪੀਆਤਬਹੀਛੁਨਿਕਾਨਚਲੇਤਿਹਜਾਮਨਜਲੇਕੋਛੁਨਿ
 ਜਾਜੁਪੀਆਸੋਉਦੋਖਤਿਨੈਭੁਗਵਾਨਕਹੋਨਪਿਥੋਲਹਿਰੀਕਰਿਹੋਚੁਪੀਆ॥੨੫੦॥ਸ੍ਰੋਯਾ
 ॥ਬਚੋਹਨਹਤਨਕਦਨ॥ਸ੍ਰੋਯਾ॥ਨਾਵਨਲਾਗਜਬੈਗੁਪੀਆਤਬਲੈਪਰਕਾਚਸਿਯੋਤਰ
 ਉਪੋਤਉਮੁਸਕਿਅਨਲਗੀਮਧਆਪਨਕੋਇਪੁਕਾਚਕਰੇਹਰਿਜੂਪੋਚੀਰਹੇਹਮਭੇਛ
 ਲਸੇਤੁਮੇਠਗਨਾਹਿਕਿਧੈਕੋਉਭੂਪੋ॥ਹਾਥਨਸਾਥਸੁਸਾਗੀਹਗੀਦੇਗਸਾਥਹੇਹਮਰੇਤੁਮ
 ਰੂਪੋ॥੨੫੧॥ਸ੍ਰੋਯਾ॥ਪੀਥਾਨਕਾਨਜਾ॥ਸ੍ਰੋਯਾ॥ਸਿਯਾਮਕਾਹਿਯੋਮੁਖਤੇਗੁਪੀਆਇਹਕਾਨ
 ਸਿਖੇਤੁਮਬਾਤਭਲੀਧੋ॥ਨੰਦਕੀਓਰਪਿਖੇਤੁਮਹੂੰਪਿਖੇਕਾਤਕੀਓਗਕਿਨਾਮਹਲੀਧੋ॥ਚੀਰ
 ਹਰੇਹਮਰੇਛਲਸੇਜੁਨਿਮਾਰਡਰੇ॥ਤੁਹਕਸਬਲੀਧੋ॥ਕੋਮਰਹੇਹਮਕੇਤੁਮਰੇਨਿਪਤੇਰਡਰੇਜੀ
 ਮਕਉਲਕਲੀਧੋ॥੨੫੨॥ਕਾਨਕਾਚਰੀਪੀਥੋ॥ਸ੍ਰੋਯਾ॥॥ਕਾਨਕੀਤਿਨਕੋਇਹਬਾਤਨ
 ਦਿਯੋਪਰਹਉਨਿਕਰਿਯੋਬਿਠਤੇਕੋ॥ਕਿਉਜਲਬੀਚਗੀਛੁਪਿਕੋਤਨਕਾਹਿਕਟਾਵਤੋਹੇਪ
 ਜੋਕੋਨਾਮਬਤਵਤੋਹੇਨਿਪਕੋਤਿਹਕੋਛੁਨਿਨਾਹਿਕਛੁਤਰਮੇਕੋ॥ਕੋਸਨਤੇਗਾਹਿਕੋਤਪਕੀ
 ਅਗਨੀਮਪਿਣੀਧਨਜਿਉਉਹਤੋਕੋ॥੨੫੩॥ਸ੍ਰੋਯਾ॥॥ਰੁਖਚਰੇਹਰਿਜੀਰਿਝਕੋਮੁਖਤੇ॥

ਜਬ ਬਾਤ ਕੀ ਇਹ ਤੇ ਸੋ ਤਉ ਹਿਸ ਬਾਤ ਕੀ ਉਨਹੀ ਇਹ ਜਾ ਇਕ ਹੋਤੁ ਹਿਮਤ ਪਿਤਾ ਸੋ ਜਾ ਇਕ ੧੩੭
 ਹੋਇ ਕਾਨਕ ਹੀ ਮਨ ਮੇਤੁ ਮਰੇ ਕਹ ਬੇਕ ਹਜਾ ਸੋ ਜੇ ਸੁਨਿ ਕੋ ਉਕਹੇ ਹਮ ਕੇ ਇਹ ਤੇ ਹਮ ਹੀ ਸਮਝੈ ਫੁਲ
 ਵਾਸੋ ॥ ੨੪੫ ॥ ਕਾਨਕ ਬਾਤਾ ਜੋਯਾ ॥ ॥ ਫੇ ਉ ਬਿਨ ਨਿਕਰੇ ਨਹਿ ਚੀਰ ਕਹਿਯੋ ਹਸਿਕਾਨ ਸੁਨੇ ਤੁਮ
 ਪਿਆਰੀ ॥ ਸੀਤ ਸੋਹ ਜਲ ਮੇਤੁ ਮਨਾਹਿ ਕਿ ਬਾਹਰਿ ਆਵੁ ਹਰੀ ਅਉਕਾਹੀ ॥ ਏ ਅਪਨੇ ਅਗੁ
 ਆਪਿ ਛੂਅ ਕਰਿ ਬਾਰ ਤੇ ਜੇ ਪਤਲੀ ਅਰੁ ਕੁਰੀ ॥ ਯੈ ਨਹਿ ਦੇ ਉਕਹਿਯੋ ਹਰਿ ਜੀਤ ਸਲੀ ਮਕਰੇ ਕਰਿ
 ਜੇ ਰਿਹਮਾਰੀ ॥ ੨੪੬ ॥ ਜੋਯਾ ॥ ॥ ਫੇ ਰਿਕਹੀ ਹਰਿ ਜੀਤਿ ਨਸੇ ਰਿਝ ਕੇ ਇਹ ਬਾਤ ਸੁਨੇ ਤੁਮ ਮੇਰੀ ॥
 ਜੇ ਰਿਪਨਾ ਮਕਰੇ ਹਮ ਕੇ ਕਰਿ ਲਾਜ ਕੀ ਕਾਟ ਸਰੇ ਤੁਮ ਬੇਰੀ ॥ ਬਾਰ ਹੀ ਬਾਰ ਕਹਿਯੋ ਤੁਮ ਸੋ ਮੁਹਿ
 ਮਨ ਹੁਸੀ ਪ੍ਰ ਕਿਯੋ ਇਹ ਹੋਰੀ ॥ ਨਾਤ ਰਿਜਾ ਇਕ ਹੋ ਸਭ ਹੀ ਪਹਿ ਸਉਹ ਲਗੇ ਫੁਲਿਠਾ ਕਰ ਕੇਰੀ ॥
 ੨੪੭ ॥ ਜੋ ਪੀਤਾ ਕਾਨਕ ॥ ॥ ਸੋਯਾ ॥ ॥ ਜੇ ਤੁਮ ਜਾ ਇਕ ਹੋਤਿ ਨਹੀ ਪਹਿ ਤੇ ਹਮ ਬਾਤ ਬਨਵ
 ਹਿਐ ਸੋ ॥ ਚੀਰ ਹਰੇ ਹਮ ਰੇ ਹਰਿ ਜੀ ਵਈ ਬਾਰ ਤੇ ਨਿਆਰੀ ਕਾ ਢਕੇ ਹਮ ਕੇ ਸੋ ॥ ਭੁਦ ਕਹੇ ਸਭੁ
 ਜਸੁ ਪਾਪ ਹਿਤੋ ਪਿਕਰੈ ਸਰੀ ਮੰਦ ਤਵੇ ਸੋ ॥ ਜਿਉ ਨਰੋ ਕਹਿ ਕੋ ਤਿਰੀ ਆਸੁ ਮਾਰਤ ਲਾਤ ਨਮੁ
 ਕੰਜੈ ਸੋ ॥ ੨੪੮ ॥ ਕਾਨਕ ਬਾਤਾ ਜੋਯਾ ॥ ॥ ਬਾਰ ਕਹੀਤ ਬ ਇਹ ਹਰੀ ਕਾ ਹਬੀ ਪਵਤ ਮੇਹਿ ॥
 ਨਮ ਸਕਾਰ ਜੋ ਕੋਰੇ ਮੇਹਿ ਦੁਹਾਈ ਤੇ ਹਿ ॥ ੨੪੯ ॥ ਜੋ ਪੀਤਾ ਕਾਨਕ ॥ ॥ ਕਾਹਿ ਪਿਤਾ ਵਤ
 ਹੋ ਹਮ ਕੇ ਅਰੁ ਦੇਤ ਕਹਾਜ ਦੁਹਾਇ ਦੁਹਾਈ ॥ ਜਾ ਬਿਪਿਕ ਬਨ ਬਾਤ ਬਨ ਵਤ ਸੋ ਬਿਧ ਹੋ ਹਮ ਹੀ
 ਲਖ ਪਾਈ ॥ ਭੁਦ ਕਹੇ ਹਮ ਸੋ ਤੁਮ ਨਾਹਿ ਕਬਾਤ ਇਹੀ ਮਨ ਮੇਤੁ ਹਿ ਆਈ ॥ ਸਉਹ ਲਗੇ ਹਮ ਠਾ
 ਕਰ ਕੀਜੁ ਰਹੇ ਤੁਮ ਹੀ ਬਿਨੁ ਮਾਤੁ ਸੁਨਾਈ ॥ ੨੫੦ ॥ ਕਾਨਕ ਬਾਤਾ ਜੋ ਪੀਤਾ ਸੋ ॥ ਸੋਯਾ ॥ ॥ ਮਾਸੁ
 ਨਿਹੇਤ ਬਕਾ ਕਰਿ ਹੋ ਹਮ ਰੇ ਸੁਨਿ ਕੇ ਹਸ ਬੋ ਬਿਜਨਾਰੀ ॥ ਬਾਤ ਕਹੀਤੁ ਮਮੂੜ ਨਕੀ ਹਮ ਜਾਤ ਹੋ
 ਤੁਮ ਹੋ ਸਭ ਬਾਰੀ ॥ ਸੀਖਤੋ ਹੋਰ ਸਰੀਤ ਅਥੋ ਇਹ ਕਾਨਕ ਹੀ ਤੁਮ ਹੋ ਮੁਹਿ ਪਿਆਰੀ ॥ ਬੇਲਨ
 ਕਾਰਨ ਕੋ ਹਮ ਹੀ ਜੁਹਰੀ ਛਲੇ ਕੀ ਤੁਮ ਸੁੰਦਰਿ ਸਾਰੀ ॥ ੨੫੧ ॥ ਜੋ ਪੀਤਾ ਕਾਨਕ ॥ ॥ ਫੇ ਰਿਕ
 ਹੀ ਮੁਖ ਤੇ ਇਮਗੋ ਪਿਨ ਬਾਤ ਇਸੀ ਮਨੁ ਏਪਵ ਦੇ ਹੋ ॥ ਸਉਹ ਕੋਰੇ ਮੁਸਲੀ ਪਰ ਕੀ ਜਸੁ ਪਾਨੰਦ
 ਕੀ ਹਮ ਜੇ ਰੁਹ ਕੇ ਹੋ ॥ ਕਾਨਕ ਬਿਚਾਰ ਪਿਖੇ ਮਨ ਮੇ ਇਨ ਬਾਤ ਨ ਤੇ ਤੁਮ ਨਾ ਕਿਛੁ ਪੋਹੇ ॥ ਦੇਹ ਕਹਿਯੋ

ਜਲਮੇ ਹਮਕੋ ਇਹ ਦੇਹ ਅਸੀ ਸਮਝੈ ਤੁਹ ਜੈ ਹੋ ॥ ੨੬੩ ॥ ਫੇਰਿ ਕਹੀ ਮੁਖ ਤੇ ਮਿ
ਲੋਗੇ ਪਨ ਨੇਹ ਲਗੇ ਹਰਿ ਜੀ ਨਹਿ ਜੋਗੀ ॥ ਯੈ ਨ ਨਸਾ ਬਿਲਗੀ ਸੋ ਉਨੇ ਹੁਕਮੇ ਮੁਖ ਤੇ ਇਹ ਸਾਵਥ
ਹੀ ॥ ਕਾਨਕ ਹੀ ਹਸਿ ਕੈ ਇਹ ਬਾਤ ਸੁਨੇ ਰਸ ਰੀਤ ਕੋ ਮਸੋਹੇਗੀ ॥ ਆਖਨ ਸਾਥ ਲਗੇ ਹੋ ਕਵ ਫੁਲਿ
ਬਨ ਸਾਥ ਲਗੇ ਸੁਭ ਸੋਹੀ ॥ ੨੬੪ ॥ ਫੇਰਿ ਕਹੀ ਮੁਖ ਤੇ ਗੁਪੀ ਆਹ ਮਰੇ ਪਟ ਦੇਹੁ ਕਹਿ ਯੈ ਨ ਦਲਾ
ਲਾ ॥ ਫੇਰਿ ਇਸਨ ਨ ਕੋਰੈ ਨ ਇਹਾ ਕਹਿ ਕੈ ਹਮਿ ਲੋਗਨ ਆਛੁ ਨ ਬਾਲਾ ॥ ਜੋਗ ਪੁਨਾ ਮਕੋਰੇ ਹਮਕੋ
ਕਰਿ ਬਾਹਰਿ ਪੁੰਜ ਬਤੇਤਤ ਕਾਲਾ ॥ ਕਾਨਕ ਹੀ ਹਸਿ ਕੈ ਮੁਖ ਤੇ ਕਰਿ ਹੋ ਨਹੀ ਛੀਲ ਦੇਉ ਪਟਹਾ
ਲਾ ॥ ੨੬੫ ॥ ਵੇਹਰਾ ॥ ਅੰਤ ਸਭ ਨ ਮਿਲਿ ਕਹਿ ਯੈ ਜਲ ਕੋ ਤਜਿ ਸਭ ਨਾ ॥ ਕਾਨਕ ਕੀ ਬਿਲੀ
ਕੋਰ ਕੀਨੇ ਇਹੋ ਬਿਚਾਰਾ ॥ ੨੬੬ ॥ ਵੇਹਰਾ ॥ ॥ ਵੇਅ ਗੁਆ ਪਿਛੁ ਆਖ ਪਨੇ ਕਰਿ ਪੇਸਭ ਹੀ ਜਲ
ਤਿਆਗ ਬਰਹਿ ॥ ਕਾਨਕ ਪਾਇ ਪਰੀ ਬਹੁ ਬਾਨ ਮਊ ਬਿਨਤੀ ਬਹੁ ਭਾਤਿ ਕਹੀ ॥ ਦੇਹੁ ਕਹਿ
ਯੋਹ ਮਗੀ ਸਰੀ ਆਤਮ ਜੋ ਕਰਿ ਕੈ ਛਲ ਸਾਥ ਹੀ ॥ ਜੋ ਕਹਿ ਹੋ ਮਨਿ ਹੋਹ ਮਸੋ ਆਤਿ ਹੀ ਸਭ ਸੀ
ਤਹਿ ਸਾਥ ਰੀ ॥ ੨੬੭ ॥ ਵੇਹਰਾ ॥ ॥ ਕਾਨਕ ਹੀ ਹਸਿ ਬਾਤ ਤਿਨੈ ਕਹਿ ਹੋਹ ਮਜੇ
ਤੁਮ ਸੋ ਮਨਿ ਹੋ ॥ ਸਭ ਹੀ ਮੁਖ ਚੁਮਨ ਦੇਹੁ ਕਹਿ ਯੈ ਚੁਮੇ ਹੋਹ ਮਹੁ ਤੁਮ ਹੁੰਗ ਨਿਹੋ ॥ ਅਹੁ ਤੇ ਰਨ ਦੇਹੁ ਕ
ਹਿ ਯੋ ਸਭ ਹੀ ਕੁੰਚ ਨਾਤ ਹੋ ਤੁਮ ਕੋਹ ਨਿਹੋ ॥ ਤਬ ਹੀ ਪਟ ਦੇਉ ਸਭੈ ਤੁਮ ਹੋ ਇਹੁ ਫੁਟਨ ਹੀ ਸਤਿ ਕੈ ਜ
ਨਿਹੋ ॥ ੨੬੮ ॥ ਸੈਯਾ ॥ ॥ ਫੇਰਿ ਕਹੀ ਮੁਖ ਤੇ ਹਰਿ ਜੀ ਸੁਨਿ ਗੀ ਇਕ ਬਾਤ ਕੋ ਹੋ ਸੀ ਰਾਤੋਗੇ ॥ ਜੋ
ਰਿਪੁ ਨ ਮਕੋਰੇ ਕਰ ਸੋ ਤੁਮ ਕਾ ਮਕਰ ਉਪ ਜੀ ਜੀ ਅਮੇਰੇ ॥ ਤੁਹ ਮਥਾਤ ਕਹੀ ਤੁਮ ਸੋ ਜਬ ਘਾਤ
ਬਨੀ ਸੁਭ ਠਉਰ ਅਕੋਰੇ ॥ ਦਾਨ ਲਹੈ ਜੀ ਅਕੋਹ ਮਹੁ ਹਸਿ ਕਾਨਕ ਹੀ ਤੁਮ ਰੇਤ ਨ ਹੋਗੇ ॥ ੨੬੯ ॥ ਵੇਹਰਾ ॥
ਕਾਨਕ ਜਬੋ ਗੋਪੀ ਸਭੈ ਦੇਖਿ ਯੈ ਨੈਨ ਨ ਚਾਤਾ ॥ ਪ੍ਰੇਮ ਸਿਨਿ ਕਹੈ ਲਗੀ
ਸਭੈ ਸੁਧਾ ਸੀ ਬਾਤ ॥ ੨੭੦ ॥ ਗੋਪੀ ਬਾਚ ਕਨੁ ਸੋ ਸੈਯਾ ॥ ॥ ਕਾਨਕ ਹਿ ਕ੍ਰਮ ਬੋਗੀ ਤੁਮੇ ਤੁਮ ਬੋ
ਲਹੁ ਨਾ ਅਪਨੇ ਪਰ ਕਹੈ ॥ ਨਿਵਸੁ ਨੈਜ ਸੁਧਾਤ ਪਹੈ ਤਿਹ ਤੇ ਤੁਮ ਕਾ ਕੁਝ ਹੋਹ ਰਿਕੋ ॥ ਨੇਹ ਲਗੇ ਹ
ਜੇ ਰਿਭੈ ਤੁਮ ਨੇਹ ਲਗਾਵੁ ਤੋਹ ਬਰਕਾਹੋ ॥ ਲੇਹੁ ਕਹਾ ਇਨ ਬਾਤ ਨ ਤੇਰ ਸਜਨ ਤਕਾ ਅਜਹੁ ਲਹ
ਕਾਹੋ ॥ ੨੭੧ ॥ ਵੇਹਰਾ ॥ ॥ ਕਾਮ ਲਸੇ ਮਨ ਨ ਕੁਰੰਗ ਸੇ ਨੇਤ੍ਰ ਸੇਤ ਨ ਕੀ ਪ੍ਰਭੂ ਸਾਰੇ ਭਾਵਨ ਇ

ਹੁਆਹਾਹਾਜਤਪੈਗੋਪੀਆਪਸਿਨੇਤੁਈਅਸੀਭਾਂਤਿਚੰਦਮਾਚਰੇਤੇਜਿਥਿਰਜੈਸੇਤਹਗੀਆਸਸ ੧੩੮
 ਹੀਕੀਬਾਤੈਰਸਰੀਤਹੁਕੀਪੇਮਹੁਮੇਕਹੋਕਬਿਸਿਆਮਸਾਥਕਾਨੁਕੋਖਰੀਆਮਦਨਕੋਹਾਰ
 ਕੇਬਨਾਇਬੇਕੋਕਾਜਮਨੇਹਿਤਕੋਪਰੇਵਰਹੋਮੋਤਨਕੀਲਗੀਆ ੨੭੦ ॥ ੨੭੦ ॥ ॥ ਕਾਹੋਕੋਕ
 ਨਜੁਕਾਮਕੇਬਾਨਲਗਾਵਤਹੋਤਨਕੇਪਨਭਉਹੈ ॥ ਕਾਹੋਕੋਨੇਹਲਗਾਵਤਹੋਮੁਸਕਾਵਤਹੋਚਾਬਿ
 ਆਵਤਸਉਹੈ ॥ ਕਾਹੋਕੋਪਾਗਪਰੇਤਿਰਛੀਅਰੁਕਾਹੋਤਹੋਤਿਰਛੀਤੁਮਰੀਹੈ ॥ ਕਾਹਿਰਿਝਾਵਤ
 ਹੋਮਨਭਾਵਤਾਹਿਦਿਵਾਵਤਹੋਹਮਸਉਹੈ ॥ ੨੭੧ ॥ ॥ ਬਾਤਸੁਨੀਹਿਰਿਕੀਜਬਸਉਨਨਗੀਤੁਹ
 ਸੀਸਭਹੀ ॥ ਬੇਜਬਮੇ ॥ ਠਾਢੀਭਈਤਰਤੀਰਤਬੈਹੁਏਹੁਏਚਾਬਿਕੋਗਜਗਮੇ ॥ ਬੇਰਬਨੇ
 ਤਿਨੇਤਨਕੇਜਨਮੇਨਬਨਾਇਧਰੇਇਹਦਮੇ ॥ ਸਿਆਮਰਸਾਤੁਰਪੇਖਭੋਯੋਜਿਮਟੁਟਤਬਾਜਛੁ
 ਪਾਜੁਤਤਮੇ ॥ ੨੭੨ ॥ ॥ ॥ ਕਾਮਕੋਰੁਪਕਲਾਨਿਧਿਸੇਮੁਖਕੀਰਸੇਨਾਕਕੁਰਗਸੇਨੈਨਨਾ
 ਕੰਚਨਸੇਤਨਦਾਗਮਦਾਂਤਿਕੋਪਤਸੇਕੰਠਸੁਕੋਕਲਬੈਨਨਾ ॥ ਕਾਨਕਾਗਿਯੋਕਹਿਨੇਤਿਨਸੇਹਸਿਕੋ
 ਕਾਬਿਸਿਆਮਸਹਾਇਕਪੈਨਨਾ ॥ ਮੋਹਿਲਯੋਸਭਹੀਮਨੁਮੋਰੇਸੁਭਉਹਨਚਾਇਤੁਮੇਸੀਰਸੈਨਨਾ ॥
 ੨੭੩ ॥ ॥ ਕਾਨਬਡੇਰਸਕੇਹਿਰੀਆਸਭਹੀਜਲਬੀਚਅਚਾਨਕਹੋਗੀ ॥ ਸਉਹਕੋਹੋਜਸੁਪਤੁਮ
 ਬਾਤਕਿਸਾਰਥਕੋਇਹਜਾਹਮਪੇਗੀ ॥ ਦੇਹੁਕਹਿਯੋਸਭਹੀਹਮਰੇਪਟਹੋਹਿਸਭੈਤੁਮਰੀਹਮਚੇਗੀ ॥
 ਕੈਸੇਪਨਾਮਕੋਹੋਤੁਮਕੋਅਤਿਲਾਜਕਰੇਹਰਿਜੀਹਮਤੋਰੀ ॥ ੨੭੪ ॥ ॥ ॥ ਪਾਪਕਰਿਯੋ
 ਹਰਿਕੈਤੁਮਰੇਪਟਅਉਤਰਪੇਚਕ੍ਰਿਸੀਤਸਹਾਏ ॥ ਜੇਹਾਪੇਮਛੁਕੇਅਤਿਹੀਤੁਮਕੋਹਮਛੁਢਤ
 ਛੁਢਲਾਹਾਏ ॥ ਜੇਰਪਨਾਮਕੋਰੇਹਮਕੋਕਰਿਸਉਹਲਗੇਤੁਮਮੇਰੀਹਾਹਾਏ ॥ ਕਾਨਕਹੀਹਸਬਾਤ
 ਸੁਨੇਸੁਭਚਰਭਈਤੁਬਿਚਾਰਕਹਾਏ ॥ ੨੭੫ ॥ ॥ ਸੀਕਕੋਰੇਹਮਤੇਨਕਛੁਅਰੁਲਾਜਕਛੁਜੀਅਮੇ
 ਨਹੀਕੀਜੋ ॥ ਜੇਰਪਨਾਮਕੋਰੇਹਮਕੋਕਰਦਾਸਨਕੀ ॥ ਬਿਨਤੀਸੁਨਿਲੀਜੋ ॥ ਕਾਨਕਹੀਹਸਿਕੋਤਿਨ
 ਸੀਤੁਮਰੇਮਿਗਸੇਵਿਗਦੇਖਤਜੀਜੋ ॥ ਸੁਰਨਨਾਹਿਕਹੋਤੁਮਰੇਇਹਤੇਤੁਮਰੇਕਛੁਨਾਹਿਨਛੀਜੋ ॥
 ੨੭੬ ॥ ॥ ॥ ॥ ਕਾਨਜਬੈਪਟਨਾਦੇਤਬੋਗੀਪੀਸਭਹਾਗ ॥ ਕਾਨਕਹੋਸੋਕੀਜੀਅੋਕੀਨੇਇਹੋ
 ਬਿਚਾਰਾ ॥ ੨੭੭ ॥ ॥ ॥ ਜੇਰਿਪਨਾਮਕੋਰੇਹਰਿਕੋਕਰਿਆਪਸਮੇਕਹਿਕੈਮੁਸਕਾਨੀ ॥ ਸਿ

ਜਿਹ
ਬਲੀ

ਕਮਲਗੀਕਯੋਮੁਖਤੇਸਭਹੀਗੁਪੀਆਮਿਲਿਅੰਮਿਤਥਾਨੀਹੋਪੁਸ਼ਿਕਹਿਯੋਹਮਪੇਕਰਥਾ
ਕਹੀਤੁਮਮਾਨੀਅੰਤਰਿਨਹਿਰਹਿਯੋਇਹਜਾਅਬਸੋਉਭੁਲੀਤੁਮਜੇਮਨਮਾਨੀ॥੨੭੮॥
॥ਕਾਮਕੇਥਾਨਥਰਛੀਭੁਟੇਪਨਸੇਦਿਗੁਪੁਦਰਿਤੇਰੇਅਨਨਹੈਸਸਿਸੋਅਲਕੋਹਰਿਮੇਰਿ
ਰਹੈਮਨਰੰਚਕਹੇਰੇ॥ਤਉਤੁਮਸਾਥਿਕਰੀਬਿਨਤੀਜਬਕਾਮਕਰਾਉਪਜੀਜੀਅਮੇਰੇ॥ਉਮਨ
ਦੇਹੁਕਹਿਯੋਸਭਹੀਮੁਖਸਉਹਿਯੋਮੇਕਹਿਯੋਨਹਿਤੇਰੇ॥੨੭੯॥ ॥ਹੋਹਿਪਸਿਨਿਸਭੈ
ਗੁਪੀਆਮਿਲਿਮਾਨਲਈਜੇਉਕਾਨਕਹੀਹੋਜੇਰਿਹੁਲਾਸਬਢਿਯੋਜੀਅਮੇਗਿਨਤੀਸਰ
ਤਾਮਗਨੇਹਬਹੀਹੋਸੀਕਛੁਟੀਦੁਹੁਕੇਮਨਤੇਹਸਿਕੋਹਰਿਤੇਇਥਾਤਕਹੀਹੋਬਾਤਮਨੇਹਮ
ਗੀਤੁਮਹੁਹਮਕੇਸਿਧਿਆਨੰਦਾਜਲਹੀਹੋ॥੨੮੦॥ ॥ਸੈਯਾ॥ ॥ਤਉਟਿਰਿਬਾਤਕਹੀਉ
ਹੁਸੁਨਿਗੀਹਰਿਜੁਪਿਖਬਾਤਕਹੀ॥ਸੁਨਿਜੇਹੁਲਾਸਬਾਢਿਯੋਜੀਅਮੇਗਿਨਤੀਸਰਤਾਮਗਨੇ
ਹਬਹੀ॥ਅਬਸੀਕਛੁਟੀਨਕੇਮਨਕੀਤਬਹੀਹਸਿਕੋਇਥਾਤਕਹੀ॥ਅਬਸਤਿਭੁਯੋਹਮਕੇ
ਦੁਰਗਾਬਰਮਾਤਸਦਾਇਹਸਤਿਸਹੀ॥੨੮੧॥ ॥ਕਾਨਤਥੈਕਰਿਕੇਲਤਿਨੇਸੀਗਪੇ
ਪਦਦੇਕਰਿਛੋਰਦਈਹੋਹੋਇਇਕਤਥੈਗੁਪੀਆਸਭਚੰਡਸਰਾਹਤੁਧਾਮਗਈਹੋ॥ਅ
ਨੰਦਅਤਿਸੁਖਾਢਿਯੋਤਿਨਕੇਜੀਅਸੋਉਪਮਾਕਬਿਚੀਨਕਈਹੋ॥ਜਿਉਅਤਿਮੇਘਪਰੇਪ
ਰਪੇਧਗਜਿਉਸਬਜੀਸੁਭਰੰਗਭਈਹੋ॥੨੮੨॥ ॥ਪੰਡਿਤਾ॥ ॥ਧੀਨਿਚੰਡਕ
ਮਾਤਹਮੇਬਰਹਿਹਦਯੋਧੀਨਿਦਯੋਸਹੈਆਜੁਕਾਨਹਮਮਿਤਭੁਯੋਦੁਰਗਾਅਬਿਇਹਕ੍ਰਿਪਾ
ਹਮਪਰਿਕੀਜੀਅਮੇਹੋਕਨੁਰਕੇਬਹੁਦਿਵਸਸੁਦੇਖਨਦੀਜੀਅੋ॥੨੮੩॥ ॥ਭੋਗੇਭੋਗੇਭੋਗੇ
ਮੋ॥ ॥ਸੈਯਾ॥ ਚੰਡਕ੍ਰਿਪਾਹਮਪੇਕਰੀਐਹਮਰੇਅਤਿਪ੍ਰੀਤਮਹੋਇਕਨਈਆਪਾਇਪਰੇ
ਹਮਹੁਤੁਮਰੇਹਮਕਾਨਮਿਲੈਮੁਸਲੀਧਰਭਈਯਾਯਾਹੀਤੇਦੈਤਸੰਘਰਨਨਾਮਾਕੇਧੋਤਮਰੇ
ਸਭਹੀਜੁਗਗਈਯਾਤਉਹਮਪਾਇਪਰੀਤੁਮਰੇਜਬਹੀਤੁਮਤੇਇਹਪੇਬਰਪਈਯਾ॥੨੮੪॥
॥ਭੋਗੇ॥ ॥ਦੈਤਨਕੀਮਿਤਸਾਧਸੇਵਕਕੀਬਰਤਾਤੁਕਹੈਕਾਬਿਸਿਯਾਮਆਦਿਅਤਿਹੁਕੀ
ਕਰਤਾ॥ਵੀਜੋਬੋਰਿਦਾਨਮੇਹਿਕਰਤਬਿਨਤੀਤੇਹਿਕਾਨਬਰਦੀਜੋਦੇਖਦਾਰਦਕੀਹਰਤਾਤੁ

ਹੀ ਪਰਬਤੀ ਅਸਤੁ ਜੀਤੁ ਹੀ ਦੇਵੀ ਤੁਹੀ ਤੁਹੀ ਰੂਪ ਛੁਪਾਤੁ ਹੀ ਪੇਟੁ ਹੀ ਕੀਰਤਾ ਤੁਹੀ ਰੂਪ ਲਾਲ ॥੨੯॥
 ਤੁਹੀ ਸਿਰ ਰੂਪ ਪੀਤੁ ਹੀ ਤੁਹੀ ਰੂਪ ਪਰ ਕੋਹੋ ਤੁਹੀ ਆਪ ਕਰਤਾ ॥੨੯॥ ॥ ਬਾਹਨਿ ਸਿੰਘ
 ਰੂਪ ਅਸਟਾ ਜਿਹ ਚੰਕ੍ਰਿ ਸੁਲਗਦਾ ਕਰੇ ਮੇ ॥ ਬਰਛੀ ਸਰ ਛਾਲ ਕਮਨ ਨਿਖੰਗ ਪਰੇ ਕਟੇ ਜੇ
 ਬਰਹੋ ਬਰੇ ਮੇ ॥ ਰਾਪੀ ਅੰਸੁ ਸ੍ਰੇਵ ਕਰੇ ਭਿਹ ਕੀ ਚਿਤ ਦੇ ਭਿਹੋ ਮੇ ਹਿਤ ਕੇ ਹਰਿ ਮੇ ॥ ਪੁਨਿ ਅੰਛੁਤ
 ਰੂਪ ਪਚਾ ਮਿਤ ਦੀ ਪਜਗਾ ਵਤ ਹਾਰ ਰੇ ਗਰੇ ਮੇ ॥੨੯॥ ॥ ਤੇ ਹੀ ਕਿਉ ਨੇ ਪੈ ਜਾਪ ਤੇ
 ਹੀ ਜੇ ਪੈ ਹੀ ਆਨ ਤੇ ਹੀ ਪਰੇ ਹੀ ਨ ਜੇ ਪੈ ਕਾਹੂ ਅਨੇਕਾ ॥ ਤੇ ਹੀ ਨਹੀ ਹੀ ਮਤੇ ਰੇ ਹੀ ਕਰੇ ਪੈ ਫੁਲ
 ਤੇ ਹੀ ਪੈ ਰੇ ਹੀ ਸਬ ਰਾਖੇ ਤੇ ਹੀ ਮਨੇ ਕੇ ॥ ਜੇ ਸੇ ਬਰ ਦੀ ਨੇ ਹਮ ਪੈ ਕੇ ਪਸਿਨਿ ਪਾਛੈ ਤੇ ਸੇ ਬਰ ਦੀ ਜੇ
 ਮੇ ਕਾਨ ਸੁਗਰਿ ਅਨੇਕਾ ॥ ਦੀ ਜੀ ਮੇ ਬਿਭੂਤ ਕੇ ਬਨਾ ਸਪਤੀ ਦੀ ਜੇ ॥ ਭਿਧੀ ਮਾਲਾ ਦੀ ਜੇ ਮੇ ਤਿਨ ਕੇ
 ਮੀਦਾ ਦੀ ਜੇ ਕਾਨੇ ਕੇ ॥੨੯॥ ॥ ਤੇ ਹੀ ਸਿਥਾਤ ਕਹੀ ਦੁਰਗਾ ਹਮ ਤੇ ਮੇ ਕੇ ਹ
 ਰਿ ਕੇ ਬਰੇ ਦੇ ਹੀ ॥ ਹੇ ਹੁ ਪਸਿਨਿ ਸਭੇ ਮਨੇ ਤੇ ਮਸਤਿ ਕਹਿਯੋ ਨਹੀ ਝੂਠ ਕਹਿਯੋ ॥ ਕਾਨ ॥ ਹਿ ਕੇ ਸੁਖ
 ਹੇ ਤੇ ਮੇ ਕੇ ਹਮੇ ਸੁਖ ਸੇ ਅਖੀ ਅੰਬੁ ਲੈ ਹੀ ॥ ਜਹੁ ਕਹਿਯੋ ਸਭੁ ਹੀ ਤੁਮ ਰੇ ਰਨ ਕਾਲ ਵਹੇ ਬਰੇ ਕੇ ਤੁਮ
 ਪੈ ਹੀ ॥੨੯॥ ॥ ਤੇ ਪਸਿਨਿ ਅਸਭਾ ਬਿਜਬਾ ਤਿਹੋ ਕੇ ਸੀਸ ਨਿਵਾਇ
 ਪਰਪਾਇ ਨ ਕਰਿ ਬੇਨਤੀ ਚਲੀ ਗਯੋ ਨੇ ਕਾਇ ॥੨੯॥ ॥ ਮੈਯਾ ॥ ॥ ਆਪ ਸਮੇ ਕਾਰਿ ਜੇ ਰਿਸ
 ਭੇਗੁ ਪੀਅ ਚਲਿਯਾ ਮਸਾਈ ਹਰਖਾਨੀ ॥ ਹੀ ਦੁਖੇ ਹਮ ਕੇ ਦੁਰਗਾ ਬਰਸਿਯਾ ਮਚਲੀ ਕਹਤੀ ਇ
 ਹ ਬਾਨੀ ॥ ਅਨਿਦ ਮਤ ਰੁਹੀ ਮਦੇ ਸੇ ਸਭੁ ਸੁਦਰਿਯਾ ਮਨੇ ਕੇ ਨਿਜ ਕਾਨੀ ॥ ਦਾਨ ਦੇਯੋ ਦਿਜੁ ਬਹੁ
 ਤਿਯੋ ਮਨ ਇਛੁ ਰੇ ਹਰਿ ਹੇ ਹਮ ਜਾਨੀ ॥੨੯॥ ॥ ਸਮੇ ਭਲੇ ਇਕ ਪਾਤਸਿ ਉਏ ਇਕ
 ਸਭ ਬਲਾ ॥ ਅੰਗ ਸਭੇ ਗਨੇ ਲਗੀ ਕਰਿ ਕੇ ਬਾਤੁ ਸਾਲਾ ॥੨੯॥ ॥ ਕੇ ਉਕਹੇ ਹਰਿ
 ਕੇ ਮੁਖ ਉਦਰਿ ਕੇ ਉਕਹੇ ਸੁਤ ਨਾ ਕਬ ਨਿਯੋ ॥ ਕੇ ਉਕਹੇ ਕਟਿ ਕੇ ਹਰਿ ਸੀਰਨ ਕੰ ਚਨ ਸੇ ਰਿਝ ਕਾਹੂ
 ਗਨਿਯੋ ॥ ਨੈਨ ਕੁਰੰਗ ਸੇ ਕੇ ਉਗਨੇ ਜਸੁਤਾ ਛਾ ਬਿਕੇ ਕਬਿ ਸਿਯਾ ਮਭੁ ਨਿਯੋ ॥ ਲੋਗਨ ਮੇ ਜਿ
 ਮਜੀਵ ਬਲਿਯੋ ਤਿਨ ਕੇ ਤਨੇ ਮੇ ਛਿਮ ਕਾਨ ਮਨਿਯੋ ॥੨੯॥ ॥ ਕਾਨ ਕੇ ਪੇਖ ਕਲਾ ਨਿਧੋ ਸੇ ਮੁਖਰੀ
 ਤੁਹੀ ਸਭੁ ਹੀ ਬਿਜਬਾ ਰਾਮੇ ਹਿਰੇ ਰੇ ਰਗ ਵਾਨ ਉਤੇ ਇਨ੍ਹੇ ਦੁਰਗਾ ਬਰ ਚੇਟ ਕਤਾ ॥ ਕਾਨ ਦੇ

ਕੋਗਿਹ ਅਉਗਥਿਖੈ ਤਿਹਕੋ ਅਤਿਹੀਜ ਸੁਸਿਖਾਮ ਉਚਾਰਾ ਜੀਉ ਇਕਤਰਹੋ ਤਿਨਕੋ ਇਮਰ
 ਟਿਗਇ ਜੀਉ ਮਿਨਾ ਲਕੀਤਾਰਾ ॥ ੨੯੩ ॥ ਨੇਹਲਗਿਯੋ ਇਨਕੋ ਹਰਿਸੈ ਅਰੁਨੇਹਲਗਿਯੋ ਇ
 ਨਕੋ ਇਨਨਗੇ ॥ ਚੇਨਖਰੇਵਹਿਕੋ ਨਹਿਦੈ ਪਲਨਾਵਨਜਾਵਤਹੋਤਸਵਾਰੇ ॥ ਸਿਖਾਮਭਏਕੁਗਵ
 ਨਇਨੈਸਬਦੈਤਨਕੋਜਿਹਤੇ ਦਲਹਾਰੇ ॥ ਖੇਲਾਦਿਖਾਵਤਹੋਜਗਕੋ ਦਿਨਬਰਨਮੇਅਥਿਕ
 ਸਪਛਾਰੇ ॥ ੨੯੪ ॥ ॥ ਉਤਜਾਗਤਸਿਖਾਮਇਤੈਗੁਪੀਆਕਥਿਸਿਖਾਮਕਹੈਰਿ
 ਤਕੈਸੰਗਤਕੋ ਯੀਤਰਹੀਤਿਹਪੇਸਭਹੀਪਿਖਨੈਨਨਸੈਛੁਨਿਕਨਰਬਕੋ ॥ ਪੇਮਛਕੀਨਪਰੇ
 ਇਨਕੋਕਲਿਕਾਮਥਾਛੋਯੋਅਤਿਹੀਤਨਵਾਰੇ ॥ ਖੇਲਾਹਿਪਾਤਹਿਕਾਲਭਏਹਮਨਹਿਲਖੇ
 ਹਮਕੋਜਨਗਕੋ ॥ ੨੯੫ ॥ ਪ੍ਰਾਤਭਯੋਚੁਹਲਾਤਚਿਹੀਜਲਜਾਤਖਿਰੋਬਨਗਾਇਛਿਰਾਨੀ
 ਗੋਪਜਗੋਪਤਿਗੋਪਜਗਿਯੋਕਥਿਸਿਖਾਮਜਗੀਅਰੁਗੋਪਨਰਾਨੀ ॥ ਜਾਗਉਏਤਬਹੀਕ
 ਰੁਨਾਨਿਪਜਾਗਉਠਿਯੋਮੁਸਲੀਧਰਮਾਨੀ ॥ ਗੋਪਗਏਉਤਨਾਨਗਏਇਹਕਨਚਏਗੁਪੀਆ
 ਨਿਜਕਾਨੀ ॥ ੨੯੬ ॥ ॥ ਬਾਤਕਹੈਰਸਕੀਹਸਿਕੋਨਹਿਅਉਰਕਥਾਥਸਕੀਕੋਉਤਾ
 ਖੋ ॥ ਚੰਚਲਸੀਪਾਤਿਕੋਅਪਨੇਦਿਗਮੇਹਿਤਿਨੈਬਤੀਆਇਹਆਖੋ ॥ ਬਾਤਨਜਾਨਤਹੋਰਸਕੀ
 ਰਸਜਾਨਤਸੇਨਰਜੇਰਸਗਾਖੋ ॥ ਪੀਤਪਕੈਕਰਿਪਗੀਤਕਰੈਰਸਗੀਤਨਿਚੀਤਯੁਨੇਸੇਈਚਖੋ
 ॥ ੨੯੭ ॥ ॥ ਮੀਤਕਹੈਰਸਗੀਤਸਬੈਹਮਪੀਤਭਈਸੁਨਬੇਬਤੀ
 ਆਕੀ ॥ ਅਉਰਭਈਤੁਹਿਦੇਖਨਕੀਤੁਮਪੀਤਭਈਹਮਗੀਛਤੀਆਂਕੀ ॥ ਗੀਤੁਲਗੀਕਹ
 ਨੇਮੁਖਤੇਹਸਿਉਦਰਬਾਤਇਸੀਗਤੀਆਕੀ ॥ ਸੇਹਲਗਿਯੋਹਰਿਸੇਭਈਮੇਛਨਹੋਤਇਤ
 ਗਤਹੈਸੁਤੀਆਕੀ ॥ ੨੯੮ ॥ ॥ ਅਥਿਬਿਪਨਕਿਹਗੋਪਪਠੈਬੋ ॥ ॥ ਦੇਹਰਾ ॥ ਕੋਛੀਤੁਇਨੈ
 ਕ੍ਰਿਸਨਕੋਜਮੁਨਾਇਸਨਾ ॥ ਬਹੁਹਿਸਿਖਾਮਬਨਕੋਗਏਗਉਸੁਕਿਨਚਰਾਨਾ ॥ ੨੯੯ ॥
 ॥ ੩੦੦ ॥ ॥ ਕ੍ਰਿਸਨਸਰਾਹਤਤਰੁਨਕੋਬਨਮੇਅਗੋਗਏ ॥ ਸੰਗਵਾਨੇਤੇਹਤੇਤੇਸਭਭੁਖਭਏ
 ॥ ੩੦੦ ॥ ॥ ਪ੍ਰਭਭਏਇਨਕੋਸੁਭਫੁਲਭਭਏਫੁਲਹੈਸੁਭਸੇਭੁਸੁਹਾਈ ॥ ਭੁਖਲਗੋਪ

960

कौटिल्यसिद्धांतानुसारं विनयवीरिद्वयवत्तमं च विनायकं विवेकाधी

ਹੀਅਨਿਹੋਸਿਯਾਨੇਕਛੂਨਜਲੇਗਿਅਨਸਉਕਰੰਗਥਾਪੇਪਗਮੇ॥ ਬਥੇਹੈਕਛੈਲੇਪੇਕਹਾਵਤੈ
 ਛੇਲੇਅੰਸੇਫਿਰਤਨਗਰਜੈਸੇਫਿਰੈਦੋਰਬਗਮੇ॥ ੩੦੮॥ ਮਸਲੀਭਾਤਕਰਮੇ॥ ॥ ਸੈਯਾ॥ ॥
 ਆਇਸੋਹੋਇਤਉਖੇਚਛਲਾਸੰਗਮੁਸਲੀਮਥੁਰਾਸਭਛਾਟੇ॥ ਬਿਪਨਜਾਇਕਹੋਪਕੋਰਕ
 ਹੋਮਾਰਡੋਕਹੋਚਕਰਾਟੇ॥ ਅਉਰਕਹੋਤੋਉਖਾਹਪੁਰੀਬਲਕੈਅਪੁਨਜਮੁਨਾਮਹਿਸਾਟੇ॥
 ਸੀਕਤਹੋਤਮਤੇਜਦੁਗਾਇਨਹਉਇਕਲੇਅਰੁਕੇਸਿਰਕਾਟੇ॥ ੩੦੯॥ ਕਨਥਾਚ॥ ਸੈਯਾ॥
 ਕ੍ਰੋਧਛਿਮਾਪਨਕੈਮੁਸਲੀਹਰਿਛੇਰਿਕਹੀਸੰਗਥਾਲਕਥਾਨੀ॥ ਬਿਪਚੁਰਸਭਹੀਜਗਕੇ
 ਸਮਝਾਇਕਹੀਇਹਕਲਕਰਾਨੀ॥ ਆਇਸਮਾਨਗਾਏਫਿਰਕੇਜੁਹਤੀਨਿਪਕੰਸਹਿਕੀਰ
 ਜਪਾਨੀਖੇਬੋਕੋਭੇਜਨਮਾਗਤਕਾਨਕਹਿਯੋਨਹਿਬਿਪਮਨੀਅਭਿਮਾਨੀ॥ ੩੧੦॥ ਕਾਥੇਭੁ॥
 ਕਨਜੁਕੇਭਾਛਨਕੇਬਿਪਨਦੁਬਾਰਿਸਉਤਰਿਦਯੋਨਕਛੁਖੇਬੋਕੋਦਯੋਬਬਹੀਬਿਸਾਏ
 ਗੋਪਾਏਹਰਿਜੁਕੇਪਾਸਕਰਿਕੈਪੁਨਾਮ॥ ਅੰਸੇਉਤਰਤਿਨੈਦਯੋਮੈਨਸਾਧਬੈਠਰਹੈਖੇਬੋ
 ਨਦੇਤਕਛੁਤਬੈਫਿਰਾਏਜਬੈਕੋਧਮਨੇਮੇਭਯੋ॥ ਅਤਿਹੀਛੁਪਾਤਰਭਏਹੈਹਮਦੀਨਾ
 ਥਕੀਜੀਅਉਪਾਵਨਾਤੇਬਲਤਨਕੋਗਯੋ॥ ੩੧੧॥ ਸੈਯਾ॥ ॥ ਗਰੁਪੁਜਦੇਖਿਤਿਨੈਛੁ
 ਧਵਾਨਕਹਿਯੋਇਹਕਾਮਕਰੰਗੇ॥ ਜਾਹਕਹਿਯੋਉਨਕੀਪਤਨੀਪਹਿਬਿਪਬਡੇਮਤਕੋਅ
 ਬਿਬਉਰੇ॥ ਜੋਗੀਕਰੈਜਿਹਕਾਬਨਕੈਅਰੁਹੇਮਕਰੈਜਪੁਅਉਸਤਸਉਰੇ॥ ਭਾਗੀਕੋਭੇਦਨ
 ਜਾਨਤਮੁਕੁਕਹੈਮਿਸਟਨਕੇਖਾਨਕਉਕੋਰੇ॥ ੩੧੨॥ ਸੈਯਾ॥ ॥ ਸਭਗੋਪਨਿਵਾਇੰਸੂਸਚ
 ਲੇਚਲਕੈਫਿਰਬਿਪਨਕੋਗਿਹਾਏ॥ ਜਾਇਤਬੈਤਿਨਕੀਪਤਨੀਪਹਿਕਸਤਬੈਛੁਧਵਨ
 ਜਤਾਏ॥ ਤੋਸੁਨਿਬਾਤਸਭੈਪਤਨੀਦਿਜਠਾਫਿਭਈਉਠਾਨੰਦਪਾਏ॥ ਧਾਇਚਲਹਿਰਿ
 ਕੇਮਿਲਕੁਹਾਨੰਦਕੈਦੂਖਦੂਰਨਸਾਏ॥ ੩੧੩॥ ਬਿਪਨਕੀਬਰਜੀਨਰਹੀਤ੍ਰਿਅਕਾਨਕੋ
 ਮਿਲਬੈਕੁਹਾਈ॥ ਇਕਪਗੀਉਠਿਮਥਗਮੇਇਕਦੇਹਰਹੀਜੀਯਦੇਹਪੁਜਾਈ॥ ਤਾਛੁਬਿ
 ਕੰਅਤਿਹੀਉਪਮਾਕਾਬਿਨੇਮੁਖਤੇਇਮਭਾਖਸੁਨਾਈ॥ ਜੇਗਸਿਉਜਿਯੁਬਹਿਤੀਸਹਤਨਗੈ
 ਹਰਕੀਭੁਸਭੀਤਬਨਾਈ॥ ੩੧੪॥ ਸੈਯਾ॥ ॥ ਧਾਇਸਭੇਹਰਿਕੇਮਿਲਬੈਕੁਹਾਬਿਪਨਕੀਪਤ

ਨੀਬਡਭਾਗਨਿ ਚੰਦ੍ਰਮੁਖੀਮਿਗਸੇਦਿਗਸੀਕਥਿਸਿਯਾਮਦਲੀਹਰਿਕੋਪਰਾਲਾਗਨਾਹੈਸੁਭਾ॥੧੪੯॥
 ਸਮਝੋਜਿਨਕੋਨਸਕੋਜਿਨਕੀਬਹਮਾਗਨਤਾਗਨਾਭਉਨਨਰੇਸਭੁਇਉਨਿਕਗੀਜਿਮਮਤ੍ਰਪਕੋ
 ਨਿਕਰੇਬਹੁਨਾਗਨਾ॥੧੫੦॥੧੫੦॥ ॥ਹਰਿਕੋਆਨਨਦੇਖਿਕੋਭੁਣੀਸਭਨਕੋਚੈਨਾਨਿਕਦਿਤ੍ਰਿ
 ਆਕੋਪਾਇਕੋਪਰਤਚੈਨਪਰਮੇਨਾ॥੧੫੧॥੧੫੧॥ ॥ਕੋਮਲਕੰਜਸੇਫੂਲਰਹੈਦਿਗਮੇਰੋਕੋਪ
 ਖਸਿਰਿਉਪਰਿਸੇਯੈਹੈਬਰਨੀਸਰਨੀਭੁਟੇਧਨਆਨਨਪੇਸਸਿਕੋਟਕੋਕੋਯੈਮਿਤ੍ਰਕੀਬਾਤ
 ਕਹਾਕਹੀਏਜਿਹਕੋਪਿਖਕੋਰਿਪਕੋਮਨਮੇਯੈਆਨਹੁਲੈਸਿਵਕੋਰਿਪਆਪਦਯੋਬਿਧਨਰਸ
 ਯਾਹਿਨਿਚੈਯੈ॥੧੫੨॥੧੫੨॥ ॥ਕੁਰਕੋਹਾਥਪੋਹਾਥਪਰੈਹਰਿਸਿਯਾਮਕੋਹੈਤਰੁਕੇਤਰੁਠਾਢੋਪਾਦਕੋ
 ਪਾਦਪਰੇਪੀਅਰੈਉਰਦੇਖਿਜਿਸੈਮਨਅਨੰਦਥਾਢੋਤਾਢੁਬਿਕੀਅਤਿਹੀਉਪਮਾਕਥਿਜਿ
 ਉਚੁਨਲੀਤਿਸੋਕੋਚੁਨਿਕਾਢੋਆਨਹੁਪਾਦਸਕੀਰਿਤਮੇਚਪਲਾਚਮਕੀਘਨਸਾਵਨਗਾਢੋ॥
 ੧੫੩॥੧੫੩॥ ॥ਲੋਚਨਕਾਨਨਿਹਾਗਿਤ੍ਰਿਆਦਿਜਰੂਪਕੋਪਾਂਨਮਹਾਮਤ੍ਰਹੁਣੀਹੋਇਗਾਣੀ
 ਤਨਮੇਗਿਹਕੀਸੁਪਿਯੋਉਤ੍ਰਗੀਜਿਮਪਉਨਸੇਹੁਣੀਸਿਯਾਮਕੋਹੈਤਿਨਕੋਕਿਹਾਗਿਨਯੋਭੁਰ
 ਕੀਜਿਮਤੇਲੋਸੇਸੁਣੀਸਿਯਾਮਕੋਹੈਤਿਨਕੋਕਿਹਾਗਿਨਯੋਭੁਰ
 ਸੇਯਾ॥ ॥ਕਲਕੋਰੂਪਨਿਹਾਰਤ੍ਰਿਆਦਿਜਪੇਮਥਢਿਯੋਦੁਖਦੁਰਭੁਣੈਯੈਭੀਖਮਮਾਤਕੋਕਿ
 ਪੁਪਰਸੇਢਿਯੋਸਭਪਾਪਾਬਿਲਾਇਗਾਣੈਯੈਆਨਨਦੇਖਿਕੋਸਿਯਾਮਘਨੋਚਿਤਥਸਿਯੋ
 ਦਿਗਮੁਦਲਏਯੈਜਿਸੁਵਨਮਨੋਪਨਕੋਪਰਾਵਰਧਾਮਕਿਵਾਰਦਏਯੈ॥੧੫੪॥੧੫੪॥
 ਸੁਖਿਭਈਜਬਹੀਤਨਮੇਰਬਕਾਨਕਹੀਹਸਿਕੋਗਿਹਜਾਵਹਾਬਿਪਨਬੀਚਕਹੋਰਹੀਯੋਦਿ
 ਨਹੈਨਸਭੈਹਮਕੋਗੁਨਗਾਵਹਾਹੋਇਨਤ੍ਰਾਸਭੁਮੇਜਮਕੀਹਿਤਕੋਹਮਸੇਜਬਥਿਆਨਲੁਢੁਹਾ॥
 ਜੇਤੁਮਥਾਤਕੋਹੋਇਹਹੀਤਬਹੀਸਬਹੀਮੁਕਤਦੁਲੁਪਾਵਹਾ॥੧੫੫॥੧੫੫॥
 ਯਾ॥ ॥ਪਤਨੀਦਿਜਕੀਇਥਥਕਹੀਹਮਸੀਗਨਛਾਤੁਕਸਤੁਮਾਰੇਸੀਰਾਢਿਰੈਤੁਮਹੋਦਿਨਰੈ
 ਨਚਲੈਬਿਜੋਕੋਦਿਜਜੇਉਸਿਧਰੇਲਾਗਿਹਰਿਯੋਤੁਮਸੇਹਮਰੇਮਨਜਾਤਨਹੀਮਨਧਾਮਹਮਰੇ
 ਪੁਰਨਜੇਗੋਕੋਪਾਇਭੁਗੀਸੁਰਆਨਤਨਧਨਬੀਚਸਭੁਰੇ॥੧੫੬॥੧੫੬॥ ॥ਕਲਥਾਚਾਸੇਯਾ॥ ॥ਸੀ

ਭਗਵਾਨ ਤਿਨੈ ਪਿਖ ਪੇਅ ਕਹਿਯੋ ਯਾਖ ਤੇਤੁ ਮਧਾ ਮਸਿਧੋਹਾ ਜਾਇ ਸਭੈ ਪਤਾ ਅਪਨਾ ਅਪਨ ਕਾਨ
 ਕਥਾ ਕਹਿਤਾ ਹਿਉ ਧਾਰੋ ॥ ਪੁਤ੍ਰ ਨ ਪਉਤ੍ਰ ਨ ਪਤਨ ਸੋਇ ਹੋ ਕੈ ਚਰਚਾ ਸਭ ਹੀ ਦੁਖ ਟਹੋ ॥ ਗੀਯਾ ਮਿ
 ਯਾਗ ਸਿਯਾ ਮੋਕਨਾ ਮਲੈ ਰੂਖ ਕੋ ਕਰਿ ਚੰਦਨ ਝੋਰੋ ॥ ੩੨੪ ॥ ਮਾਨ ਲਈ ਪਤਨੀ ਦਿਜ ਕੀ ਅ
 ਮ੍ਰਿਤ ਸਮਕ ਨ ਕਹੀ ਬਤੀਆ ॥ ਜੇ ਤੇ ਨਹ ਰਿਯਾ ਉਪਦੇਸੁ ਕਰਿਯੋ ਤਿ ਤੇ ਨਹਿ ਹੋਤ ਕਛੁ ਜਤੀਆ
 ਚਰਚਾ ਜਬ ਜਾਉਨ ਸੋਇ ਨ ਕੀਤ ਬਹੀ ਉਨ ਕੀ ਭੁਈਯਾ ਗਤੀਆ ॥ ਇਨ ਸਿਯਾ ਹੁਭੁ ਏ ਮੁਖ
 ਇਵੇਯੋ ਜੁਵ ਤੀਖ ਲਾਲ ਭੁਏ ਵਹ ਜਿਉ ਰਤੀਆ ॥ ੩੨੫ ॥ ਚਰਚਾ ਸੁਨਿ ਬਿਪ ਜੁੜੀ ਯਨ ਸੋ
 ਮਿਥਿ ਕੈ ਸਭੀ ਪਛੁਤਾਵਨ ਲਾਗੋ ॥ ਬੇਦਨੁ ਹੋਮ ਕੋ ਸਭ ਕੋ ਪਿਹੋ ਗੋਪ ਗਏ ਮੰਗ ਕੈ ਹਮ ਆਗੋ ॥
 ਮਾਨ ਸਮੁਦੇ ਮੇਥੁ ਤੇ ਹੁਤੇ ਹਮ ਚੂਕ ਗਯੋ ਅਉ ਸਰਤ ਉਹਮ ਜਾਗੋ ॥ ਪੋਜਿ ਨ ਕੀਇ ਹੋ ਪਤਨੀ ਇਹੋ
 ਫੁਨਿ ਹੋਮ ਹੁੰਬ ਭਭਾਗੋ ॥ ੩੨੬ ॥ ਮਾਨ ਸਭੈ ਦਿਜਾ ਅਪਨ ਕੋ ਪਿਗਟੋ ਰਿਕਰੀ ਮਿਥਿ ਕਾਨ ਬਡਾ
 ਈ ॥ ਲੋਕਨ ਕੇ ਸਭ ਕੇ ਪਤਿ ਕਾਨ ਹੋਮੇ ਕਹਿ ਬੇਦਨ ਬਾਤ ਸੁਨਈ ॥ ਭਉਨ ਗਏ ਉਨਿ ਕੋ ਪ੍ਰਾਸਿਤ
 ਰੇਜੁ ਮਰੇ ਹਮ ਕਉ ਹਮ ਰਾਈ ॥ ਸਤਿ ਲਖਿਯੋ ਤੁਮ ਕਉ ਭਗਵਾਨ ਕਹੀ ਹਮ ਸਤਿ ਕਹੀ ਨ ਬਨ
 ਈ ॥ ੩੨੭ ॥ ॥ ਪੁਤ੍ਰ ਨਾ ਸੰਘਾ ਰੀਤਿ ਵਰਤਹੁ ਕੀ ਬਿਦਾਗੀ ਦੇਹ ਦੇਤਾ ਅਘਾਸੁ
 ਰਕੀ ਸਿਰੀਜਾ ਹਿਫਾਗੀਯੋ ॥ ਸਿਲਾ ਜਾਹਿਤਾ ਗੀਬ ਕਹੁ ਕੀ ਚੋਚ ਚੀਰਤਾ ਗੀਯੋ ਸੇਭੁ ਮਪਈ
 ਜੈ ਸੋ ਆਗੀ ਚੀਰਤਾ ਗੀਯੋ ॥ ਰਾਮੁ ਏ ਕੈ ਦੇਤਨ ਕੀ ਮੋਨਾ ਜਿਨ ਆਗੀ ਅਰੁ ਆਪਨ ਬਡੀ ਛੁਨ ਕੋਈ
 ਨੀਲਿ ਕਸਾਗੀਯੋ ॥ ਐਸੀ ਰਾਤਿ ਦਿਜਨ ਕੀ ਪਤਨੀ ਉਧਾਗੀ ਅਵਤਾਰ ਲੋਕੋ ਸਾਧ ਜੈ ਸੋ ਪਿਥ
 ਮੀਉ ਧਾਗੀਯੋ ॥ ੩੨੮ ॥ ਸੋਯਾ ॥ ॥ ਬਿਪਨ ਕੀ ਤੀਯ ਕੀ ਚੁਨਿ ਕੈ ਕਾਬਿਰਾਜ ਕਹਿਯੋ ਦਿਜਾ ਅਉ
 ਕਹੀ ਜੈ ॥ ਕਾਨ ਕਥਾ ਆਤਿ ਰੋਚਨ ਜੀਅ ਬਿਚਾਰ ਕੋਹੇ ਜਿਹ ਤੇ ਫੁਨਿ ਜੀਜੈ ॥ ਤੇਹ ਸਥਾਤ ਕਹੀ
 ਸਕਾਇ ਪਹਿਲੈ ਨਿਪਤਾ ਹਿਪਨਾ ਮਜੁ ਕੀ ਜੈ ॥ ਤੇਭਗਵਾਨ ਕਥਾ ਆਤਿ ਰੋਚਨ ਦੇਰੇ ਤਪੇ ਹਮ ਤੇ
 ਨਿਲੀਜੈ ॥ ੩੨੯ ॥ ॥ ਸਾਲਨ ਅਇਅਖਨੀ ਬਿਰੀਆਜੁ ਜਤਾਹਰੀਆ ਉਹ ਪੁਲਾਵੁ
 ਨੇ ॥ ਨੁਗਨੀਕ ਅਰੁ ਸੇਵਕੀਆ ਚਰਵੇਲ ਭੂਆ ਅਰੁ ਸੁਤ ਭਲੇ ਜੁਬਨੇ ॥ ਪੁਨਿ ਖੀਰਦਹੀ ਅਰੁ
 ਧਕੇ ਸਾਬ ਬਰੇ ਬਹੁ ਅਉਰਨਾ ਜਾਤ ਗਨੇ ॥ ਇਹ ਥਾਇ ਚਲਿਯੋ ਭਗਵਾਨ ਕਿਰੀਕ ਹੁਸਿ ਆਮਕ

ਬੀਸਰਭਾਵਭਨੇ ॥ ੧੦੦ ॥ ॥ ਗਾਵਰਗੀਤਚਲੇਗਿਹੋਕੇਗਰਕੁਜਜੀਯਮੇਅਭਿਆਨ ॥ ੧੪੨
 ਦੇਪੈਕੋਸੇਤਤਸਿਖਾਮਕੋਸਿਗਹਲੀਪਨਸਿਖਾਮਅਉਸੇਤਚਲਿਯੋਉਨਸੇਕੋ ॥ ਕਨਤਬੈਹ
 ਸਿਕੋਪੁਰਲੀਜੁਬਜਾਇਉਭਿਯੋਅਪਨੇਕਰਲੋਕੋ ॥ ਠਾਢੁਤਈਜਮੁਨਾਸੁਨਿਕੋਪੁਨਿਪਉਨਗਹਿ
 ਯੇਸੁਨਿਕੋਉਰਵੈਕੋ ॥ ੧੦੧ ॥ ॥ ਰਾਮਕਲੀਅਰੁਸੇਰਠਸਾਰਗਮਾਲਸਿਰੀਅਰੁਬਾ
 ਜਤਗਉਰੀਯੇਤਸਿਰੀਅਰੁਗੀਰੁਮਲਗਬਿਲਾਵਲਰਗਬਸੇਸੁਭਠਉਰੀਅਨਸਕੀਕਹ
 ਪੈਗਨਤੀਸੁਨਹੇਤਸੁਰੀਅਸੁਰੀਪੁਨਿਬਉਰੀਸੋਸੁਨਿਕੋਪੁਨਿਸੁਉਨਨੇਮੇਤਰਨੀਹਰਨੀਜਿਮ
 ਆਵਰਦਉਰੀ ॥ ੧੦੨ ॥ ॥ ਬਾਜਤਬਸੀਤਅਰੁਭੈਗਵਿਹਿਤੋਲਰਗਬਾਜਤਹੈਲ
 ਲਤਕੇਸਾਥਿਪਨਸਰੀਅਲਵਕਲਿਆਨਅਰੁਮਾਲਕਉਸਮਾਰੁਗਬਨਮੇਬਜਾਵੈਕਨਾ
 ਗਲਨਿਵਾਸਰੀਅਸੁਰੀਅਰੁਮਸੁਰੀਅਉਪਿਨਗੀਜੇਹਤੀਤਹਾਪੁਨਕੇਸੁਨਤਪੇਨਰਹੀਸੁਪਜਾ
 ਸੁਰੀਕੋਹੋਇਉਉਦਾਸਰੀਸੁਮੇਸੀਬਜੀਬਾਸੁਰੀਸੁਮੇਰੇਜਨੇਯਮੇਸੁਰਗਕੋਨਿਵਾਸਰੀ ॥
 ੧੦੩ ॥ ॥ ਕਰੁਨਾਨਿਧਾਨਬੈਦਕਹਤਬਖਾਨਯਾਕੀਬੀਚਤੀਨਲੋਕਫੈਲਰਹੀਹੈਸੁ
 ਬਾਸੁਰੀਦੇਵਨਕੀਕੀਨਿਆਤਾਕੀਸੁਨਿਪੁਨਿਸੁਉਨਨੇਮੇਪਾਣੀਪਾਣੀਆਵੈਤਜਿਕੋਸੁਰਗਬਾ
 ਸੁਰੀਉਕਰਿਪੁਸਿਨਿਯਰੁਪਗਕੋਨਿਹਾਰਕਹਿਯੇਰਚਿਯੋਹੈਬਿਧਾਤਾਇਹਗਚਨਕੋਬਾਸੁਰੀ ॥
 ਗੀਤਸਭਗਨਉਰੁਗਨਭੇਮਗਨਜੁਬਨਉਪਬਨਮੇਬਜਾਈਕਨਬਾਸੁਰੀ ॥ ੧੦੪ ॥ ॥ ਕ
 ਨਬਜਾਵਤੋਹੈਪੁਰਲੀਅਭਿਆਨਵਕੋਮਨਰੁਰਨਅਏ ॥ ਤਾਲਬਜਾਵਤਕੁੰਦਤਾਵਤਗੋਪ
 ਸੋਭੇਮਿਲਿਮੰਗਲਗਾਏ ॥ ਆਪਨਪੈਪਨਠੀਭਗਵਾਨਤਿਨੇਪਹਿਤੇਬਹੁਨਾਚਨਚਾਏ ॥ ਹੋਨਪ
 ਰੀਤਬਆਪਨਆਪਨਸੋਇਰਹੈਗਿਹਆਨਦਪਾਏ ॥ ੧੦੫ ॥ ॥ ਗਾਵਰਗੀਤਚਲੇਗਿਹੋਕੇਗਰਕੁਜਜੀਯਮੇਅਭਿਆਨ ॥ ੧੪੨
 ਦੇਪੈਕੋਸੇਤਤਸਿਖਾਮਕੋਸਿਗਹਲੀਪਨਸਿਖਾਮਅਉਸੇਤਚਲਿਯੋਉਨਸੇਕੋ ॥ ਕਨਤਬੈਹ
 ਸਿਕੋਪੁਰਲੀਜੁਬਜਾਇਉਭਿਯੋਅਪਨੇਕਰਲੋਕੋ ॥ ਠਾਢੁਤਈਜਮੁਨਾਸੁਨਿਕੋਪੁਨਿਪਉਨਗਹਿ
 ਯੇਸੁਨਿਕੋਉਰਵੈਕੋ ॥ ੧੦੧ ॥ ॥ ਰਾਮਕਲੀਅਰੁਸੇਰਠਸਾਰਗਮਾਲਸਿਰੀਅਰੁਬਾ
 ਜਤਗਉਰੀਯੇਤਸਿਰੀਅਰੁਗੀਰੁਮਲਗਬਿਲਾਵਲਰਗਬਸੇਸੁਭਠਉਰੀਅਨਸਕੀਕਹ
 ਪੈਗਨਤੀਸੁਨਹੇਤਸੁਰੀਅਸੁਰੀਪੁਨਿਬਉਰੀਸੋਸੁਨਿਕੋਪੁਨਿਸੁਉਨਨੇਮੇਤਰਨੀਹਰਨੀਜਿਮ
 ਆਵਰਦਉਰੀ ॥ ੧੦੨ ॥ ॥ ਬਾਜਤਬਸੀਤਅਰੁਭੈਗਵਿਹਿਤੋਲਰਗਬਾਜਤਹੈਲ
 ਲਤਕੇਸਾਥਿਪਨਸਰੀਅਲਵਕਲਿਆਨਅਰੁਮਾਲਕਉਸਮਾਰੁਗਬਨਮੇਬਜਾਵੈਕਨਾ
 ਗਲਨਿਵਾਸਰੀਅਸੁਰੀਅਰੁਮਸੁਰੀਅਉਪਿਨਗੀਜੇਹਤੀਤਹਾਪੁਨਕੇਸੁਨਤਪੇਨਰਹੀਸੁਪਜਾ
 ਸੁਰੀਕੋਹੋਇਉਉਦਾਸਰੀਸੁਮੇਸੀਬਜੀਬਾਸੁਰੀਸੁਮੇਰੇਜਨੇਯਮੇਸੁਰਗਕੋਨਿਵਾਸਰੀ ॥
 ੧੦੩ ॥ ॥ ਕਰੁਨਾਨਿਧਾਨਬੈਦਕਹਤਬਖਾਨਯਾਕੀਬੀਚਤੀਨਲੋਕਫੈਲਰਹੀਹੈਸੁ
 ਬਾਸੁਰੀਦੇਵਨਕੀਕੀਨਿਆਤਾਕੀਸੁਨਿਪੁਨਿਸੁਉਨਨੇਮੇਪਾਣੀਪਾਣੀਆਵੈਤਜਿਕੋਸੁਰਗਬਾ
 ਸੁਰੀਉਕਰਿਪੁਸਿਨਿਯਰੁਪਗਕੋਨਿਹਾਰਕਹਿਯੇਰਚਿਯੋਹੈਬਿਧਾਤਾਇਹਗਚਨਕੋਬਾਸੁਰੀ ॥
 ਗੀਤਸਭਗਨਉਰੁਗਨਭੇਮਗਨਜੁਬਨਉਪਬਨਮੇਬਜਾਈਕਨਬਾਸੁਰੀ ॥ ੧੦੪ ॥ ॥ ਕ
 ਨਬਜਾਵਤੋਹੈਪੁਰਲੀਅਭਿਆਨਵਕੋਮਨਰੁਰਨਅਏ ॥ ਤਾਲਬਜਾਵਤਕੁੰਦਤਾਵਤਗੋਪ
 ਸੋਭੇਮਿਲਿਮੰਗਲਗਾਏ ॥ ਆਪਨਪੈਪਨਠੀਭਗਵਾਨਤਿਨੇਪਹਿਤੇਬਹੁਨਾਚਨਚਾਏ ॥ ਹੋਨਪ
 ਰੀਤਬਆਪਨਆਪਨਸੋਇਰਹੈਗਿਹਆਨਦਪਾਏ ॥ ੧੦੫ ॥ ॥ ਗਾਵਰਗੀਤਚਲੇਗਿਹੋਕੇਗਰਕੁਜਜੀਯਮੇਅਭਿਆਨ ॥ ੧੪੨
 ਦੇਪੈਕੋਸੇਤਤਸਿਖਾਮਕੋਸਿਗਹਲੀਪਨਸਿਖਾਮਅਉਸੇਤਚਲਿਯੋਉਨਸੇਕੋ ॥ ਕਨਤਬੈਹ
 ਸਿਕੋਪੁਰਲੀਜੁਬਜਾਇਉਭਿਯੋਅਪਨੇਕਰਲੋਕੋ ॥ ਠਾਢੁਤਈਜਮੁਨਾਸੁਨਿਕੋਪੁਨਿਪਉਨਗਹਿ
 ਯੇਸੁਨਿਕੋਉਰਵੈਕੋ ॥ ੧੦੧ ॥ ॥ ਰਾਮਕਲੀਅਰੁਸੇਰਠਸਾਰਗਮਾਲਸਿਰੀਅਰੁਬਾ
 ਜਤਗਉਰੀਯੇਤਸਿਰੀਅਰੁਗੀਰੁਮਲਗਬਿਲਾਵਲਰਗਬਸੇਸੁਭਠਉਰੀਅਨਸਕੀਕਹ
 ਪੈਗਨਤੀਸੁਨਹੇਤਸੁਰੀਅਸੁਰੀਪੁਨਿਬਉਰੀਸੋਸੁਨਿਕੋਪੁਨਿਸੁਉਨਨੇਮੇਤਰਨੀਹਰਨੀਜਿਮ
 ਆਵਰਦਉਰੀ ॥ ੧੦੨ ॥ ॥ ਬਾਜਤਬਸੀਤਅਰੁਭੈਗਵਿਹਿਤੋਲਰਗਬਾਜਤਹੈਲ
 ਲਤਕੇਸਾਥਿਪਨਸਰੀਅਲਵਕਲਿਆਨਅਰੁਮਾਲਕਉਸਮਾਰੁਗਬਨਮੇਬਜਾਵੈਕਨਾ
 ਗਲਨਿਵਾਸਰੀਅਸੁਰੀਅਰੁਮਸੁਰੀਅਉਪਿਨਗੀਜੇਹਤੀਤਹਾਪੁਨਕੇਸੁਨਤਪੇਨਰਹੀਸੁਪਜਾ
 ਸੁਰੀਕੋਹੋਇਉਉਦਾਸਰੀਸੁਮੇਸੀਬਜੀਬਾਸੁਰੀਸੁਮੇਰੇਜਨੇਯਮੇਸੁਰਗਕੋਨਿਵਾਸਰੀ ॥
 ੧੦੩ ॥ ॥ ਕਰੁਨਾਨਿਧਾਨਬੈਦਕਹਤਬਖਾਨਯਾਕੀਬੀਚਤੀਨਲੋਕਫੈਲਰਹੀਹੈਸੁ
 ਬਾਸੁਰੀਦੇਵਨਕੀਕੀਨਿਆਤਾਕੀਸੁਨਿਪੁਨਿਸੁਉਨਨੇਮੇਪਾਣੀਪਾਣੀਆਵੈਤਜਿਕੋਸੁਰਗਬਾ
 ਸੁਰੀਉਕਰਿਪੁਸਿਨਿਯਰੁਪਗਕੋਨਿਹਾਰਕਹਿਯੇਰਚਿਯੋਹੈਬਿਧਾਤਾਇਹਗਚਨਕੋਬਾਸੁਰੀ ॥
 ਗੀਤਸਭਗਨਉਰੁਗਨਭੇਮਗਨਜੁਬਨਉਪਬਨਮੇਬਜਾਈਕਨਬਾਸੁਰੀ ॥ ੧੦੪ ॥ ॥ ਕ
 ਨਬਜਾਵਤੋਹੈਪੁਰਲੀਅਭਿਆਨਵਕੋਮਨਰੁਰਨਅਏ ॥ ਤਾਲਬਜਾਵਤਕੁੰਦਤਾਵਤਗੋਪ
 ਸੋਭੇਮਿਲਿਮੰਗਲਗਾਏ ॥ ਆਪਨਪੈਪਨਠੀਭਗਵਾਨਤਿਨੇਪਹਿਤੇਬਹੁਨਾਚਨਚਾਏ ॥ ਹੋਨਪ
 ਰੀਤਬਆਪਨਆਪਨਸੋਇਰਹੈਗਿਹਆਨਦਪਾਏ ॥ ੧੦੫ ॥ ॥ ਗਾਵਰਗੀਤਚਲੇਗਿਹੋਕੇਗਰਕੁਜਜੀਯਮੇਅਭਿਆਨ ॥ ੧੪੨

ਰੂਪਚਾਮਿਤਕੀਕੋਰੋਜਾਇਤਯਾਗੀਅਨਦਕਹਿਯੋਜਬਗੋਪਨਸੋਬਿਧਿਅਉਹਚਿਤੀਅਨਬੀਚਮੁਖਾ
 ਗੀਕੋਬਪੁਰਾਮਘਵਾਹਮਰੀਸਮਪੂਜਨਜਾਤਤਹਾਬਿਜਨਾਰੀ॥ ੨੩੬॥ ॥ ਇਹਿਥਿ
 ਧਿਬਾਲਿਯੋਕਨਕ੍ਰਿਪਾਨਿਧਾਨਤਾਤਕਾਹੋਕੋਨਵਿਤੋਕੋਸਮਿਗੀਤੈਬਨਾਣੀ॥ ਕਹਿਯੋਐਸੇਨਦ
 ਜੇਕ੍ਰਿਕੋਕੀਪਤਿਭਾਖੀਅਤਿਤਾਹੀਕੋਬਨਾਣੀਹਰਿਕਹਿਕੋਬਨਾਣੀਹੈ॥ ਕਹੋਕੋਨਵਿਤਕਹਿਯੋ
 ਬਾਹਵਰਿਨਨਗਊਅਨਕੀਰਛਕੋਕਰੀਅਉਹਿਤਾਣੀਹੈ॥ ਕਹਿਯੋਭਗਵਾਨਏਤੋਲੋਗਹੈਅ
 ਜਨਾਬਿਜਣੀਸਰਤੋਹੋਤਨਹੀਮਘਵਾਤੇਗਾਣੀਹੈ॥ ੨੩੭॥ ॥ ਐਨਹੀਮੇਘਸੁਰਪਤਿ
 ਹਾਬਸਤਾਤਸੁਨਾਅਰੁਥਕਸਥੈਰੋ॥ ਭੁਜਨਭੁਊਅਨਭੈਭਗਵਾਨਸੁਦੋਤਸਭੈਜਨਕੋਅਰੁਥੈਰੋ॥
 ਕਿਉਮਘਵਾਤੁਮਪੂਜਨਜਾਤਕੋਰੁਮਸੇਵਹਿਤਚਿਤਕੋਰੋ॥ ਧਿਆਨਧਰੋਸਥਹੀਮਿਲਿਕੋਸ
 ਤਬਾਤਨਕੋਤੁਮਕੋਛਲਦੈਰੋ॥ ੨੩੮॥ ॥ ਬਾਸਰਜਗਨਕੋਬਸਿਮੇਘਕਿਧੋਬਹਮਾਇਹਬਾਤਉ
 ਚਾਹੋ॥ ਭੋਗਨਕੋਪਤਿਪਾਹਨਕੋਹਰਿਸੁਰਜਮੇਧੂਕੋਜਲਰੂਥੈ॥ ਕਉਤਕਿਦੇਖਤਜੀਵਨਕੋ
 ਪਿਖਿਕਉਤਕਿਧੈਸਿਵਤਾਹਿਸਘਾਐ॥ ਹੋਵਹਏਕਕਿਧੋਸਰਤਾਸਮਬਾਹਨਕੋਜਮਬਾਹਬਿ
 ਬਾਹੈ॥ ੨੩੯॥ ॥ ਪਾਥਰਪੇਜਲਪੇਨਗਪੇਤਰਪੇਧਰਪੇਅਰਅਉਰਨਹੀਹੈ॥ ਦੇਵਨਪੈਅਰੁਦੈਤਨ
 ਪੇਕਬਿਸਿਯਾਮਕਹੈਅਉਮੁਰਾਰਠਹੀਹੈ॥ ਪਛਨਪੇਮ੍ਰਿਗਰਾਜਨਪੇਮ੍ਰਿਗਕੋਗਨਪੇਛਨਿਹਿਤ
 ਖਰੀਹੈ॥ ਭੇਦਕਹਿਯੋਇਹਬਾਤਸਥੈਇਨਹੀਕਿਹਕੀਕਹਪੂਜਕਰੀਹੈ॥ ੨੪੦॥ ॥ ਤਬਹੀਹਸਿ
 ਕੋਹਰਿਬਾਤਕਹੀਨਿਦਪੇਹਮਰੀਬਿਨਤੀਸੁਨਿਲਣੀਯੈ॥ ਪੂਜਹਾਬਿਪਨਕੋਮੁਖਗਊਅਨਪੂਜਨ
 ਜਾਗਿਰਹੈਤਹਜਣੀਯੈ॥ ਗਊਅਨਕੋਪਯਪੀਜਤਹੈਗਿਰਕੇਚਕ੍ਰਿਏਮਨਅਯਦਪਣੀਯੈ॥ ਦ
 ਨਦਏਤਿਨਕੋਜਸਹਿਯਾਪਰਲੋਕਗਏਜੁਦਯੋਸੋਊਖਣੀਯੈ॥ ੨੪੧॥ ॥ ਸੋਧਜਾ॥ ॥ ਤਬਹੀਭ
 ਗਵਾਨਕਹੀਪਿਤਸੋਇਕਬਾਤਸੁਨੋਤੋਕੋਮਮਤੋਸੋ॥ ਪੂਜਹਜਾਇਸਥੈਗਿਰਕੋਤੁਮਇਦਕ
 ਰੋਕੁਪਕਿਆਛਨਤੋਸੋਮੇਸੋਸੁਪੁਤਭਯੋਤੁਮਰੇਗਹਿਮਾਰੁਰੋਮਘਵਾਸੀਗਏਸੋ॥ ਹਰਿਸਕ
 ਹੀਪਿਤਪਰਥਕੀਤਜਿਕੋਇਹਜਾਹਮਰੀਅਨਮੇਸੋ॥ ੨੪੨॥ ॥ ਤਾਤਕੀਬਾਤਜੁਨਦਸੁਨੀਉਤ
 ਬਾਤਛਲੀਸਿਰਊਪਰਿਬਾਪੀ॥ ਬਕੋਕੀਕੋਮੁਰਵੀਤਨਕੋਪੁਨਤੀਛਨਮਾਤਿਮਹਾਸਰਸਾਪੀ॥

ਸਉਨਨੇਮੇਸੁਨਿਤਿਐਇਹਬਾਤਕਬੁਪਗਛੁਟਿਚਿਹੀਜਿਮਫਾਪੀਮੋਹਿਕੀਬਾਰਦੇਪ੍ਰਕਰਿਗਿ ॥ ੧੪੩ ॥
 ਆਨਨਿਵਾਰਦਈਉਮਤ੍ਰੀਜਨਆਪੀ॥ ੨੪੨ ॥ ਨਿਵਬੁਲਾਇਕੋਗੋਪਲਏਹਰਿਆਇਸਮਨ
 ਮਿਰਉਪਰਿਲੀਆਪੂਜਹਗਉਅਨਅਉਮੁਖਬਿਪਨਬੁਈਅਨਸੇਇਹਆਇਸਕੀਆ
 ਫੇਰਿਕਹਿਐਹਮਤਉਕਹਿਐਤੇਸੋਗਿਆਨਭੁਲੇਅਨੇਸਮਝੀਯਾ॥ ਚਿਤਦਯੋਸਭਨੇਹਮੇ
 ਤਿਹਲੇਗਨਕੋਪਤਿਚਿਤਨਕੀਆ॥ ੨੪੩ ॥ ॥ ਗੋਪਚਲੇਉਭਿਕੋਕਿਹਕੋਬਿਜਕੋਪ
 ਤਿਕੋਫੁਨਿਆਇਸਪਾਈ॥ ਅੰਛਤਪੁਪਚਾਂਮਿਤਦੀਪਕਪੂਜਨਕੀਸਭਭਾਂਤਿਬਨਾਈ॥
 ਲੋਕੁਰਬੇਅਪਨੇਸਭਸੰਗਚਲੇਗਿਰਕੋਸਭਫੇਲਬਜਾਈ॥ ਨਿਦਚਲਿਐਜਸੁਧਾਹੁੰਚਲੀ
 ਭਗਵਾਨਚਲੇਮੁਸਲੀਸੰਗਭਾਈ॥ ੨੪੪ ॥ ਨਿਦਚਲਿਐਕੁਰਬੇਸੰਗਲੋਕਰਿਤੀਰਜਬੈਗਿ
 ਰਕੋਚਲਿਆਯੋ॥ ਗਉਅਨਘਾਸਚਗਹਿਤੋਸੇਬਹੁਬਿਪਨਖੀਰਅਹਾਰਖੰਵਾਇਐਆਪ
 ਪਰੇਸਨਲਾਗਿਜਦੁਪਤਿਗੋਪਸਭੇਅਨੇਮੇਸੁਖਪਯੋ॥ ਬਾਰਚਰਾਇਲਏਰਬਪੇਚਲਿਕੋਇ
 ਹਕਉਤਕਅਉਰਬਨਾਯੋ॥ ੨੪੫ ॥ ॥ ਕਉਤਕਏਕਾਬਿਚਾਰਜਦਪਤਿਸੁਹਤਿਏਕ
 ਧਰੀਗਿਰਬਕੀ॥ ਸਿੰਗਬਨਾਇਧਰੀਨਗਕੋਕਬਿਸਿਆਮਕਹੈਜਹਰੀਮਨਕਾਕੀ॥ ਕੁੰਜਨਖਤ
 ਪਤਛਕਿਧੋਵਹਬਾਤਲਖੀਨਪਰੀਕਛੁਵਾਕੀ॥ ਕਉਤਕਏਕਲਖੇਭਗਵਾਨਅਉਜੋਪਿਖ
 ਵੈਅਟਕੋਮਤਤਾਕੀ॥ ੨੪੬ ॥ ॥ ਤੈਭੁਗਵਾਨਤਬੈਹਸਿਕੈਸਮਾਅੀਮ੍ਰਿਤਬਾਤਤਿਨੈਸੰਗ
 ਭਾਖੀ॥ ਕੁੰਜਨਖਤਦਯੋਅਗੇਗਿਰਲੋਕਸਭੈਪਿਖਵੈਤੁਮਆਖੀ॥ ਹੋਇਹੋਬਿਸਮੇਸਭਗੋਪ
 ਸੁਨੀਹਰਿਕੇਮੁਖਤੇਜਬਸਖੀ॥ ਗਿਆਨਜਨਾਵਰਕੀਲਈਬਾਜਪ੍ਰੇਰਾਧਨਕਸਦਈਜਬਚਾ
 ਖੀ॥ ੨੪੭ ॥ ਅੰਜਲੋਜੋਰਿਸਭੈਬਿਜਕੋਜਨਕੋਟਿਪਨਮਕਹੈਹਰਿਆਗੋ॥ ਭੂਲਗਈਸਭਕੋ
 ਮਘਵਾਸੁਨਕਨ੍ਹਾਕੋਰਸਭੀਤਰਿਪਗੋ॥ ਸੇਵਤਥੇਜੁਪਰੇਬਿਖਮੇਸਭਪਿਆਲਰਗੋਹਰਿਕੇ
 ਜਨਜਾਗੋ॥ ਅਉਰਗਈਸੁਪਿਭੂਲਸਭੇਇਕਕਾਨ੍ਹੀਰਸਮੇਅਨੁਗਰੋ॥ ੨੪੮ ॥ ॥ ਕਨ੍ਹ
 ਕਹੀਸਭਕੋਹਸਿਕੋਮਿਓਧਾਮਚਲੇਜੋਉਹੈਹਰਤਾਅਘਾ॥ ਨਿਦਚਲਿਐਬਲਭਦਚਲਿਐ
 ਜਸੁਧਾਹੁੰਚਲੀਨਿਦਲਾਲਾਬਿਨਾਨਘਾਪੂਜਜਬੈਇਨਹੀਨਕਹੀਤਬਹੀਕਪਯੋਇਨੋਪੋਧਰ

ਪ੍ਰੇਮ ਦਿਖਾਵੇ ਤੇ ਹੋ ਜਾਵੇ ਤੇ ਹੋ ਕਰਤਾ ਸਚਾ ਦਿਖਾਵੇ

ਪ੍ਰਾਪਤਾ ਬੇਦਨਾਧਿਕਾਰੀ ਇਨਕੀ ਮਰਿ ਮਾਰਿ ਨਹਿ ਯੋਛੁ ਲੋਸੇ ਪਤਵਾਮਾ ॥ ੩੫੦ ॥ ਭੁਭੁ
ਜੇਕਰਿ ਕੋ ਜਿਨ ਹੁਨ ਵਸਾਤ ਛੁਡਾਇ ਲਈ ਬਰਮਾ ॥ ਅਦਿਸਤ ਜੁਗਕੇ ਮੁਰਕੇ ਗੜੇ ਤੇ ਰਿਦੇ ਸਭਾ
ਉਕਚ ਬੀਰਾ ॥ ਪੈ ਕਰਤਾ ਸਭਾ ਹੀ ਜਗਕੇ ਅਹੁ ਦੇ ਵਨ ਹਰਾਇ ਹੀ ਜੁਗਾ ਸੀ ॥ ਲੋਕ ਕੇ ਪਤਿ ਸੇ ॥ ਤਮੇ
ਬਿਬਾਦ ਕਰੈ ਮਾਘਵਾ ਮਤ ਲੀਕਾ ॥ ੩੫੧ ॥ ਭੁਭੁ ॥ ਆਗੇ ਪਨੇ ਸੇਖਿ ਤਕੈ ਮਾਘਵਾ ਤਜਿ ਕੈ ਮਨਾ
ਨੇ ਦੇ ਕੇ ਪਰਚੈ ॥ ਸੀਗ ਮੇਘਨ ਜਾਇ ਕੀ ਬਰਖਾ ਬਿਜੇ ਪੈਰ ਸਬੀਰ ਹੀ ਮਧਿ ਗਾਢੇ ॥ ਕਰੀ ਯੋਇ ਤ
ਨੀਉ ਨੇ ਪੈ ਜਿਹ ਤੇ ਛੁ ਨਿਗੋਪਨ ਏਕ ਬਚੈ ॥ ਸੀਗ ਬੈਨ ਨਕੂਤ ਨਤਾ ਤਮਾਤ ਨਤ ਉਅਨ ਮਾਹੁ ਸਾ
ਚੈ ॥ ੩੫੨ ॥ ਭੁਭੁ ॥ ਆਇ ਸਮਾਨ ਪੁਰੀ ਦਰੈ ਕੇ ਅਪਨੇ ਸਭ ਮੇਘਨ ਕਾ ਛੁ ਸੁਕਾਢੇ ॥ ਪਾਇ
ਭੇਖਿ ਜਕੇ ਮਰ ਬੇਕਹੁ ਪੋਰਿ ਦੇਸੇ ਦਿਸਤੇ ਪਨਾ ਛੁ ॥ ਕੇ ਪਭਰੇ ਅਰੁ ਬਰਭਰੇ ਬਪਬੇ ਕਉ ਚਲੇ ਚਰੀ
ਅਜੇ ਉਥਾ ਛੁ ॥ ਛੁਪ ਚਲੇ ਕਰ ਬੇਨਿਪ ਕਰ ਜਛੇਰ ਚਲੇ ਬਨਿਤਾ ਸੁਤ ਪਾਛੇ ॥ ੩੫੩ ॥ ਭੁਭੁ
ਖਾਸੁਰ ਕੇ ਮਰ ਬੇਕਹੁ ਪਧਿ ਰਿਯੋ ਜਲ ਮੇ ਜਿਨ ਮਛਾ ॥ ਸਿਧ ਮਥਿਯੋ ਜਬ ਹੀ ਅਸੁਰਾ ਸੁਰ ਮੇਰ
ਹੈ ਭੁਯੋ ਕਛ ਪਛਾ ॥ ਸੇ ਅਬ ਕਲ ਭਾਇਯੋ ਇਹ ਠਉ ਚਰਾ ਵਤ ਹੋ ॥ ਬਿਜਕੇ ਸਭ ਬਛਾ ॥ ੩੫੪ ॥
ਆਇ ਸਮਾਨ ਸਭੈ ਮਾਘਵਾ ਹਰਿ ਕੇ ਪੁਰ ਪੋਰਿ ਪਨੇ ਪਨ ਗਾਯੋ ॥ ਦਾਮਨ ਜਿਉ ਗਰਜੈ ਜਨਾ
ਮੁਸਾ ਮੁਹਰਾ ਵਨ ਦੇ ਦਭ ਬਾਜੈ ॥ ਸੇ ਪੁਨਿ ਸਉਨ ਨੇ ਮੇ ਸੁਨਿਗੋ ਪਦੇ ਸੇ ਦਿਸੈ ਤੁਰ ਕੈ ਉਠਿ ਤਜੈ ॥
ਆਇ ਪਰੇ ਹਰਿ ਕੇ ਸਭ ਪਾਇਨਾ ਆਪਨ ਜੀਵ ਸਹਾਇ ਕੇ ਕਾਜੈ ॥ ੩੫੫ ॥ ਮੇਘਨ ਕੇ ਰੁ ਰਿਕੈ ਹਰਿ
ਸਾਮੁ ਹੋਗੋ ਪਪੁਕਾਰ ਤਹੈ ਦੁਖ ਮਾਝਾ ॥ ਚਛੁ ਕਰੇ ਹਮਰੀ ਕਰਨ ਨਿਧਿ ਬਿਸਦਿ ਛੁਣੀ ਦਿਨੈ ਸਤ
ਸਾਝਾ ॥ ਏਕ ਬਚੀ ਨਗਉ ਪੁਰ ਕੀ ਮਰਗੀ ਦੁਪਰੀ ਬਛਰੇ ਅਰੁ ਬਾਝਾ ॥ ਅਗੁਜ ਸਿਧਾ ਮਕੋਰੇ
ਵਤ ਇਉ ਜਿਮ ਹੀਰ ਬਿਨਾ ਪਿਖਏ ਪਤਿ ਰਾਝਾ ॥ ੩੫੬ ॥ ਭੁਭੁ ॥ ਕਾਣੀ ਨਾਥ ਕੇ ਸੀਰਿ
ਕਉਲ ਨੈਨ ਕਉਲ ਨਾਥ ਕਮਲਾ ਕੇ ਕੰਭ ਇਹ ਬਿਨਤੀ ਸੁਨੀ ਜੀਯੋ ॥ ਕਾਮਰੂਕੀ ਸਕੇ ਪੁਰੀ ਕਾਜ
ਕਾਰੀ ਪੁਰ ਕਾਮਰੂਕੀ ਨਿਵਾਰੀ ਕਾਮ ਕੀ ਜੀਯੋ ॥ ਕਮਲਾ ਸਨ ਪਤਿ ਕੰਭ ਕਾਨ ਕੇ ਮਰਈ ਯਾ ਕਾਲੇ
ਕੇ ਬਧ ਯਾ ਮੇ ਸੀ ਕੀ ਜੈ ਜਾਤੇ ਜੀ ਜੀਯੋ ॥ ਕਾਗਮਾ ਹੁਨ ਕਾਜ ਸਾਪਨ ਕੇ ਕਰਤੁ ਮਰਿ ਪਾਨਿ ਪਨ
ਦਾਸ ਅਰੁ ਜਸੁ ਮਿਲੀ ਜੀਯੋ ॥ ੩੫੭ ॥ ਭੁਭੁ ॥ ਭੁਭੁ ਦਨਤੀ ਹਨ ਸੀ ਸਭਾਈ ਕੁਪਕੈ ਬਿਜੇ

ਮੇਜਬਾਣੀਯਾਮੇਸਹੀਨਗਈਕਿਹੋਪੇਸਭਧਾਅਨਥੇਪਸਰਾਲਗਗਈਯਾਮੇਪਿਖਗੋਪਨ ੧੪੪
 ਨੇਨਸੋਬਿਨਤੀਹਰਿਕੋਅਗੂਆਪਹੁਚਈਯਾਕੋਪਭੁਗਿਯੇਹਮੇਮੇਘਵਾਹਮਰੀਤਮਰਛਕੋਰਹ
 ਰਿਸਈਯਾ ੩੫੧ ॥ ਸੋਯਾ ॥ ॥ ਦੀਸਤਹੇਨਕਹੂਅਰੋਟੇਦਿਤਪੋਰਿਦੇਸੋਦਿਸਤੇਘਨਆਵੇ ॥
 ਕੋਪਭੁਗੇਜਨੁਕੋਹਰਿਗਾਜਤਦਾਂਮਨਦਾਂਤਨਿਕਾਸਤਰਾਵੈਗੋਪਨਜਾਇਕਰੀਬਿਨਤੀਹਰਿਪੇਸੁ
 ਨੀਯੋਹਰਿਜੇਤੁਮਭਾਵੈਸਿੰਘਕੋਦੇਖਤਸਿੰਘਨਸਿਆਰਕੋਕੁਪਕੋਜਮਲੋਕਪਣਾਵੈ ॥ ੩੫੨ ॥
 ਸੋਯਾ ॥ ॥ ਕੋਪਭੁਗੇਹਮਰੇਪੁਰਮੇਬਹੁਮੇਘਨਕੋਇਹਠਾਟਰੇ ॥ ਜੇਹਕੋਗਜਬਹਨਲੋਕਕਹੈ
 ਜਿਨਪੰਬਨਕੋਪਰੋਕੋਪਕਟੇ ॥ ਤੁਮਹੋਕਰਤਾਸਭਹੀਜਗਕੋਤੁਮਹੀਸਿਰਰਾਵਨਕਾਟਸਟੇ ॥ ਤੁਮਸੇ
 ਫੁਨਿਦੇਖਤੋਗੋਪਨਕੋਘਨਪੋਰਭੂਰਾਵਤੋਕੋਪਲਟੇ ॥ ੩੫੩ ॥ ਸੋਯਾ ॥ ॥ ਕਾਨਬਡੇਸੁਨਿਲੋਕਤੁ
 ਮੇਫੁਨਿਜਾਮਜੁਜਾਪਕਹੈਤੁਹਆਠੇ ॥ ਨੀਰਹੁਤਾਸਨਭੂਮਧਰਾਧਰਥਾਪਿਕਰਿਯੇਤੁਮਹੀਪਭੁਕ
 ਠੇ ॥ ਬੇਦਦਏਕਰਿਕੋਤੁਮਹੀਜਗਕੋਛਿਨਤਾਤਭੁਯੇਜਬਘਾਠੇ ॥ ਸਿੰਘਮਥਿਯੇਤੁਮਹੀਤੀਯਾ
 ਪ੍ਰੈਕਰਦੀਨਸੁਰਾਸੁਰਾਮੀਤਬਾਟੇ ॥ ੩੫੪ ॥ ਸੋਯਾ ॥ ॥ ਗੋਪਨਫੇਰਿਕਰੀਮੁਖਤੋਬਿਨਤੀਹਮ
 ਰੋਕੋਊਅਉਰਨਾਧੂ ॥ ਮੇਘਨਮਾਹਬਿਭੂਰੁਰੋਕੁਪਬਾਲਕਮੂਰਤਜਿਉਤੁਮਗਾਧੂ ॥ ਮੇਘਨ
 ਕੋਪਿਖਭੁਪਭਯਨਕਬਹੁਤਤੁਰੋਫੁਨਿਜੀਉਅਸਾਧੂ ॥ ਕਾਨਅਬੈਪੁਸਤੀਨਪ੍ਰੈਆਪਉਤਾਰਡੋਰ
 ਸਭਗੋਪਨਜਾਧੂ ॥ ੩੫੫ ॥ ਸੋਯਾ ॥ ॥ ਆਇਸਪਾਇਪੁਰਦ੍ਰੋਕੋਘਨਪੋਰਘਟਾਚਹੂਓਰਤੇਆ
 ਵੈ ॥ ਕੋਕਰਿਕੂਪਕਿਧੋਮਨਮਥਿਬਿਜਊਪਰਿਆਨਕੋਬਹੁਬਲਪਾਵੈ ॥ ਅਉਅਤਿਹੀਰਪਲਾਚਮਕੋ
 ਬਹੁਬੁਦਨਤੀਰਨਸੀਬਰਖਾਵੈ ॥ ਗੋਪਕਹੈਹਮਤੇਭਈਚੁਕਸੁਯਾਰੇਹੇਮੇਗਰਜੈਅਰਭਾਵੈ ॥ ੩੫੬ ॥
 ਸੋਯਾ ॥ ॥ ਆਜੁਭੁਯੇਉਤਪਾਤਬਡੇਭੂਮਾਨਸਭੈਹਰਿਪਾਸਿਪੁਕਰੋ ॥ ਕੋਪਕਰਿਯੇਹਮੇਮੇਘਵਾ
 ਰਿਹਤੇਬਿਜੇਪੇਬਰਖੇਘਨਭਾਰੇ ॥ ਭਛਭਖਿਯੇਇਹੋਕੁਮਹੂੰਬਿਹਤੇਬਿਜਕੋਜਨੋਕੋਪਸੀਘਰੈ ॥
 ਛਕੋਹਸਭਹੀਜਗਕੋਤੁਮਛਕੋਰੋਹਮਹੀਰਖਵਾਰੇ ॥ ੩੫੭ ॥ ਹੋਇਕ੍ਰਿਪਾਲਅਬੈਭਗਵਾਨਕ੍ਰਿਪਕ
 ਰਿਕੈਇਨੋਕੁਮਕਾਢੇ ॥ ਕੋਪਕਰਿਯੇਹਮੇਮੇਘਵਾਦਿਨਸਾਤਇਹਬਰਖਿਯੇਘਨਗਾਢੇ ॥ ਭ੍ਰਾਤਬ
 ਈਇਨਰਛਨੋਕੋਤਬਹੀਕਰਿਕੋਪਭੁਯੇਉਛਿਠਾਵੈ ॥ ਜੀਵਗਯੇਘਟਮੇਘਨਕੋਸਭਗੋਪਨਕੋਮਨਾ

ਸ

ਨਿਦਬਾਢੇ ॥੨੬੫॥ ਐਯਾ ॥ ਗੋਪਨਕੀ ਸੁਨਿਕੇ ਬਿਨਤੀ ਹਰਿਗੋਪ ਸਭੇ ਅਪਨੇ ਕਰਿ ਜਾਏ ॥ ਐਯਾ
 ਨਕੇ ਬਧ ਬੇਕਹ ਕਾਨਚ ਲਿਯੋ ਉਠਿ ਕੇ ਕਰਤਾ ਜੋ ਜਾਏ ॥ ਤਾਛੁ ਬਿਕੇ ਜਸੁ ਉਚਮਹਾ ਕਬਿਨੇ ਅਪਨੇ
 ਨਮੋ ਪਹਿਚਾਢੇ ॥ ਇਉਚ ਲਿਗਿਯੋ ਜਿ ਮਸਿੰਘ ਮਿਗੀ ਪਿਖ ਆਇ ਹੋ ਜਾਨ ਕਿਧੋ ਮੁਹਿ ਦਢੇ ॥
 ੨੬੬ ॥ ਐਯਾ ॥ ਐਯਾ ਨਕੇ ਬਧ ਕਾਨਚ ਲਿਯੋ ਭਗਵਾਨ ਕਿਧੋ ਰਸਭੀ ਤਰਿ ਰਤਾ ॥ ਰਾਮਭਯੋ
 ਗਤੀ ਸਭਿ ਮਾਧਿ ਮਗਿਯੋ ਤਿਨ ਗਵਨ ਕੋਰਨ ਅਤਾ ॥ ਅਉਧ ਕੇ ਬੀਚ ਬਧੁ ਬਰਬੇ ਕਹੇ ਪਕੈ ਬੈਲਾ
 ਥੇ ਜਿਹ ਸਤਾ ॥ ਗੋਪਨ ਗੋਪਨ ਰਛਨ ਕਾਜ ਤਰਿਯੋ ਤਿਹ ਕੋ ਗਾਜ ਜਿਉ ਮਦਮਤਾ ॥ ੨੬੭ ॥ ਐਯਾ ॥
 ਕਰਿ ਬੇਕਹ ਰਛੁ ਗੋਪਨ ਕੀ ਬਰਪੁਰ ਲਯੋ ਨਗੋ ਕੇ ਪਹਥਾ ॥ ਤਨ ਕੋ ਨਕਰਿਯੋ ਬਲਰੰਚ ਕਤਾਹਿ
 ਰਿਯੋ ਜੁਹੁ ਤੇ ਕਰਿ ਬੀਚ ਜਥਾ ॥ ਨਚਲੀ ਤਿਨ ਕੀ ਕਿਛੁ ਗੋਪਨ ਪੇਕ ਬਿਸਿਯਾ ਮਕਹੈ ਗਾਜ ਜਾਹਿ
 ਥਾ ॥ ਮੁਖ ਲਿਖਾਇ ਬਿਸਾਇ ਚਲਿਯੋ ਗ੍ਰਿਹ ਪੋਇ ਹਥੀ ਚ ਚਲੀ ਜਗਾ ਕੇ ਸੁਕਥਾ ॥ ੨੬੮ ॥ ਐਯਾ ॥
 ਯਾ ॥ ਨਿਦਕੋ ਨਿਦ ਬਡੇ ਸੁਖ ਕੰਦ ਰਿਪ ਆਰ ਸੁਰੰਦ ਸਬੁ ਪਬਿ ਸਾਰਦਾ ॥ ਆਨ ਰਚੰਦ ਪੁਕਾਰ
 ਮੰਦ ਕੋ ਕੇ ਬਿਸਿਯਾ ਮਜਪੇ ਜਿਹ ਨਰਦਾ ॥ ਤਾਗਿਰ ਕੇ ਪਉਠਾ ਇਲਯੋ ਜੋ ਉਸਾ ਪਨ ਕੋ ਹਰਤਾ ਦ
 ਖਦਾਰਦਾ ॥ ਐਯਾ ਪਹੋਉ ਪਰਿਯੋ ਨਕਛੁ ਪਛੁਤਾਇ ਗਇ ਗ੍ਰਿਹ ਕੋ ਉਠਿ ਬਾਰਦਾ ॥ ੨੬੯ ॥ ਐਯਾ ॥
 ਕਾਉ ਪਾਰਲਯੋ ਕਹੋ ਮੇਰਿ ਰਏ ਕਪਰੀ ਨਹੀ ਬੁੰਦ ਸੁਪਾਨੀ ॥ ਢੋਰਿ ਕਹੀ ਗਸਿਕੈ ਮੁਖ ਤੇ ਹਰਿ ਕੋ ਮਯ
 ਵਾਜੁ ਭਯੋ ਮੁਹਿ ਸਾਨੀ ॥ ਆਰਿ ਰੁਰਿਯੋ ਮੁਹੋ ਮੇਧ ਕੀ ਟਭਾ ਮਾਰਿਯੋ ਮੇਧ ਆਵਾਪਤ ਮਾਨੀ ॥ ਗੋਪਨ
 ਮੇਭੁ ਗਵਾਨ ਕਹੀ ਸੋ ਉਠੈ ਲਕਹੀ ਜਗਾ ਬੀਚ ਕਹਾਨੀ ॥ ੨੭੦ ॥ ਗੋਪਨ ਕੀ ਕਰਬੇ ਕਹੁ ਰਛੁ ਸਤਕਿ
 ਤਪੇ ਹਰਿ ਜੀਜ ਬੇਕੇ ਪੋਇ ਉਗਿਰ ਕੇ ਤਰਭਾ ਉਯੋ ਉਠਿ ਠਾਢੇ ਮੇਨੇ ਰੁਪਕੈ ਪਗਾ ਕੇ ਹਰਿ ਰੋਪੇ ॥ ਜਿਉ
 ਜੁਗਾ ਅੰਤ ਮੇਅੰਤ ਕੋ ਕਰਿ ਜੀਵਨ ਕੇ ਸਭ ਕੇ ਉਧੋ ਪੋਗਾ ਜਿਉ ਜਨ ਕੇ ਮਨ ਹੇਤ ਹੋਏ ਪਾਤੀ ਬਿਧ
 ਮੇਧ ਭਏ ਸਭ ਕੇ ਪੋ ॥ ੨੭੧ ॥ ਹੋਇ ਸਤ ਕ੍ਰਿਤ ਉਪਰਿ ਕੋ ਪਸੁਰਾ ਖਲਾਈ ਸਭ ਗੋਪਦਫਾ ॥ ਤਿਨੇ
 ਘਬਿਦਾਰ ਦਏ ਛਿਨ ਮੇਜਿਨ ਦੇ ਤਕਰੇ ਸਭ ਏਕ ਗਫਾ ॥ ਕਠਿ ਕਉਤ ਕਿਪੇ ਰਿਪੁਟਾਰ ਦਏ ਬਿਨ
 ਹੀ ਪਰਏ ਪਰਸਿਯਾ ਮਜਫਾ ॥ ਸਭ ਗੋਪਨ ਕੀ ਕਰਬੇ ਕਹੁ ਰਛੁ ਸੁਸਕਨ ਲੀਨ ਲਪੇਟ ਸਫਾ ॥ ੨੭੨ ॥
 ॥ ਚੁਲਈ ਸਭ ਮੇਧ ਲਪੇਟ ਸਫਾ ॥ ਅਰੁ ਲੀਨੇ ਪਥ ਉਪਾਰ ਜਬੋ ਗਇ ਹਰੰਚ ਕਸੇ ਇਹ

ਤੇਗਹੁੰਗਿਗਥਿੰਤ ਕਰੀਮਨਬੀਰਸਬੋ॥ ਇਹ ਵੈਤਨਕੋਮਰਤਾਕਰਤਾਸੁਖਹੋਦਿਵਈਯਾਜੀਯਦ १੪੫
 ਨਾਅਬੋ॥ ਇਹੋਕੇਤਮਾਪਿਆਨਧਰੇਸਭਹੀਨਹਿਥਿਆਨਧਰੇਤਮਾਉਰਕਥੈ॥ ੩੭੩॥ ਸੈਯਾ॥ ॥
 ਸਭਮੇਘਗਏਘਟਕੈਜਬਹੀਤਬਹੀਹਰਖੇਨੁਨਗੋਪਸਭੈ॥ ਇਹਭਾਂਤਿਲਗੋਕਹਨੇਮੁਖਤੇਭਗਵਾ
 ਨਦਯੋਹਮਦਾਨਅਭੈ॥ ਮਘਵਾਜੁਕਰੀਕੁਪੁਦਉਰਮਉਪਰਿਸੋਤਿਹੋਕੇਨਹੀਬੈਰਲਭੈ॥ ਅਥਿਕਾ
 ਨਪਤਾਪਤੇਗਏਘਟਬਾਦਹੋਕਨਦੀਸਤਬੀਚਨਭੈ॥ ੩੭੪॥ ਸੈਯਾ॥ ॥ ਗੋਪਕਹੈਸਭਹੀਮੁਖਤੇ
 ਇਹਕਾਨਬਲੀਬਰਹੈਬਲਮੇ॥ ਜਿਨਕੂਦਕਿਲੈਸਤਮੇਰਮਾਰਿਯੋਜਿਨਜੁਪਸੀਖਾਸੁਰਸੇਜਲਮੇ॥
 ਇਹੋਹੋਕਰਤਾਸਭਹੀਜਗੋਕੇਅਰੁਫੈਲਰਹਿਯੋਜਲਮੇਬਲਮੇ॥ ਸੇਉਆਇਪ੍ਰਤਛਭਯੋਬਿਜ
 ਮੇਜੇਉਜੇਗਜੇਤੇਰਹਿਓਫੈਲਮੇ॥ ੩੭੫॥ ਸੈਯਾ॥ ਜਿਨਕੂਦਕਿਲੈਸਤਸਿੰਧਜਰਾਜੇਹਸੈਨਾ
 ਹੀ॥ ਨਰਕਾਸੁਰਜਾਹਿਕਰਿਯੋਰਕਸੀਬਿਰਥੀਗਜਕੀ॥ ਜਿਹਰਛਕਰੀ॥ ਜਿਹਰਾਖਲਈਪਤਿ
 ਪੈਦੁਪਤੀਸਿਲਜਾਲਗਿਤਿਉਪਗਪਾਰਪਰੀ॥ ਅਤਿਕੋਪਨਮੇਘਨਅਉਮਘਵਾਇਹਰਾਖ
 ਲਈਨੰਦਲਾਲਪਰੀ॥ ੩੭੬॥ ਸੈਯਾ॥ ॥ ਮਘਵਾਜਿਨਫੇਰਿਦਈਪਤਨਾਜਿਹਦੈਤਮੇਰੇਇਹ
 ਕਾਨਬਲੀ॥ ਜਿਹੋਕੇਜਨਨਾਮਜੇਪੇਮਨਮੇਜਿਹੋਕੇਨੁਨਕੁਤਹੈਬੀਰਹਲੀ॥ ਜਿਹਤੇਸਭਗੋਪਨ
 ਕੀਬਿਪਤਹਰਿਕੇਕੁਪਤੇਛਿਨਮਾਹਿਰਲੀ॥ ਤਿਹੋਕੇਲਖਿਕੈਉਪਮਾਭਗਵਾਨਕਹੈਜਿਹਕੀਸੁਤ
 ਕਉਲਕਲੀ॥ ੩੭੭॥ ਸੈਯਾ॥ ॥ ਕਾਨਉਪਾਰਿਲਯੋਗਰੁਏਗਿਰਧਾਮਖਿਸਾਇਗਯੋਮਘਵਾ॥
 ਸੇਉਪਜਿਯੋਬਿਜਭੁਮਾਬਿਖੈਜੇਉਤੀਸਰਜੁਗਭਯੋਰਘੁਵਾ॥ ਅਬਕਉਤਕਲੇਕਦਿਖਾਵਨ
 ਕੇਜਗਮੇਛੁਨਿਰੁਪਧਰਿਯੋਲਘਵਾ॥ ਬੁਨਮੇਰਿਹਨੀਛਿਨਮੇਪੁਤਨਾਹਰਿਨਾਮਕੇਲੇਤਹਰੇਅ
 ਘਵਾ॥ ੩੭੮॥ ਸੈਯਾ॥ ॥ ਕਾਨਬਲੀਪੁਗਟਿਯੋਜਗਮੇਜਿਨਗੋਪਨਕੇਦੁਖਕਾਟਸਟੇ॥ ਬੁਖਸਾ
 ਪਨਕੇਪਗਟੇਤਬਹੀਦੁਖਦੈਤਨਕੇਸੁਨਿਨਾਘਟੇ॥ ਇਹੋਹੋਕਰਤਾਸਭਹੀਜਗੋਕੇਬਲਕੇਅਰੁ
 ਇੰਦ੍ਰਹਿਲੇਕਬਟੇ॥ ਤਿਹਨਾਮਕੇਲੇਤਕਿਯੋਮੁਖਤੇਲਟਜਾਤਸਭੈਤਨਦੇਖਲਟੇ॥ ੩੭੯॥ ਸੈਯਾ॥
 ॥ ਕਾਨਬਲੀਪੁਗਟਿਯੋਪੁਤਨਾਜਿਨਮਾਰੂਰੀਨਿਪਕੀਸਪਫੀ॥ ਇਨਹੀਰਿਪਮਾਰਿਰੁਰਿਓ
 ਸੁਤਿਣਵਰਤਪੇਜਨਮੇਇਹਬਿਤਛੁਡੀ॥ ਸਭਜਾਪਜਪੋਇਹੋਕੇਮਨਮੇਸਭਗੋਪਕਹੈ॥

ਇਹ ਅਤਿ ਹਰੀ ਅਤਿ ਹੀ ਪਤਨਾ ਫੁਨਿ ਮੇਘ ਨ ਕੀ ਇਨ ਧੁਕ ਰਿ ਦੀ ਛਿਨ ਮਾਹਿ ਮੰਤ੍ਰੀ ॥ ੩੮੦ ॥ ਸ੍ਰੋ
 ਯਾ ॥ ਅਗੋ ਪਕਰੇ ਇਹ ਸਾਧਨ ਕੇ ਦੁਖ ਦੂਰਿ ਕਰੈ ਮਨ ਮਾਹਿ ਗ੍ਰੰਥੈ ॥ ਇਹੋ ਬਲਵਾਨ ਬੋਝੈ ਪਗ
 ਟਿਯੋ ਸੋਊ ਕੋ ਇਹੋ ਸੋਫਿ ਨਾਮ ਇਅੰਧੈ ॥ ਸਭ ਲੋਕ ਕਹੈ ਫੁਨਿ ਭਾਖਤ ਯਾ ਕ ਬਿ ਕ ਬਿ ਸਿ ਯਾ ਮ
 ਕਰੈ ਭਗਵਾਨ ਬਝੈ ॥ ਭਿਨ ਮੋਛ ਲਹੀ ਛਿਨ ਮੇ ਇਹ ਤੇ ਜਿਨ ਕੇ ਮਨ ਮੇ ਜਰਗ ਕੁਜ ਝੈ ॥ ੩੮੧ ॥
 ਮੇਘ ॥ ॥ ਮੇਘ ਗਏ ਪਛੁਤਾ ਇਹਿ ਹੋ ਕਹੈ ਗੋਪਨ ਕੇ ਮਨ ਅਨੰਦ ਬਾਢੇ ॥ ਏਏ ਇਕ ਠੇ ਜੁਚ ਲੇ
 ਗਿਹ ਕਉ ਸਭ ਆਇ ਭਏ ਗਿਹ ਭੀ ਤਰਿਠਾਢੇ ॥ ਆਇ ਲਗੇ ਕਹਨੇ ਤੀਯੋ ਸੋਇ ਨਹੀ ਛਿਨ ਮੇ ਮਘ
 ਵਾਕੁ ਪਕਾਢੇ ॥ ਸਤ ਲਹਿਯੋ ਭਗਵਾਨ ਹਮੇ ਇਨਹੀ ਹਮਰੇ ਸਭ ਹੀ ਦੁਖ ਕਾਢੇ ॥ ੩੮੨ ॥ ਸ੍ਰੋਯਾ ॥
 ਕੋ ਪਤਰੇ ਪਤ ਲੋਕ ਹਿਕੇ ਵਲ ਆਬਰ ਬੇਠਟ ਸਾਜਾਇ ॥ ਭੁਗਵਾਨ ਜੁਠਾਢਿ ਭਯੋ ਕਰਿ ਲੇ ਰਿਭੇ
 ਕਰਿ ਕੈ ਕੁਛੁ ਨਹਾਇ ॥ ਅਤਿ ਤਛ ਬਿਕੇਜ ਸੁਊਚ ਮਹਾ ਕਾ ਬਿ ਸਿ ਯਾ ਮਾ ਕਿਯੋ ਇਹ ਭਾਂਰਿ ਭਏ
 ਜਿਮ ਬੀਰ ਬੋਝੈ ਕਰ ਸਿ ਪਰ ਲੇ ਕਛੁ ਕੈ ਨਗ ਮੇ ਪੁਨਤੀਰ ਘਟੇ ॥ ੩੮੩ ॥ ਸ੍ਰੋਯਾ ॥ ਅਗੋ ਪਕਰੇ
 ਇਹ ਸਾਧਨ ਕੇ ਦੁਖ ਦੂਰਿ ਕਰੈ ਮਨ ਮਾਹਿ ਗ੍ਰੰਥੈ ॥ ਇਹੋ ਬਲਵਾਨ ਬੋਝੈ ਪਗ ਟਿਯੋ ਸੋਊ ਕੋ ਇਹੋ
 ਛਿਨ ਮਾਹਿ ਮੰਤ੍ਰੀ ॥ ਸਭ ਲੋਕ ਕਹੈ ਫੁਨਿ ਭਾਖਤ ਯਾ ਕ ਬਿ ਸਿ ਯਾ ਮਾ ਕਰੈ ਭਗਵਾਨ ਬਝੈ ॥ ਭਿਨ ਮੋਛ
 ਲਹੀ ਛਿਨ ਮੇ ਇਹ ਤੇ ਜਿਨ ਕੇ ਮਨ ਮੇ ਜਰਗ ਕੁਜ ਝੈ ॥ ੩੮੪ ॥ ਸ੍ਰੋਯਾ ॥ ਅਕਰੇ ਪਨਿ ਵਾਰਦੇ ਮ
 ਘਵਾ ਵਲ ਕਲ ਬਝੈ ਬਰ ਬੀਰ ਬਝੀ ॥ ਜਿਮ ਕੋ ਪਜ ਲੀਯਰਈ ਸਮ ਰਿਯੋ ਜਿਮ ਚੰਡ ਚਾਪੁ ਰਹਿ
 ਸੈਨ ਹਤੀ ॥ ਪਛੁਤਾ ਇਹੋ ਮਘਵਾ ਗਿਹੋ ਕੇ ਨਹੀ ਤਿਹ ਕੀ ਪਤ ਏ ਕਰਤੀ ॥ ਇਮੇ ਮਘ ਬਿਦਾ
 ਰਦੇ ਹਰਿ ਜੀ ਜਿਮ ਮੇ ਹਿਨਿ ਵਾਰ ਤੋ ਕੋ ਪਜਤੀ ॥ ੩੮੫ ॥ ਸ੍ਰੋਯਾ ॥ ਕੁਪ ਕੈ ਤਿਨ ਮੇ ਮਘ ਬਿਦਾ
 ਵਏ ਜਿਨ ਮਾ ਖਿਲੋ ਜਲ ਭੀ ਤਰਿਹਾਈ ॥ ਜਾਹਿ ਸਿਲਾ ਲੁਗਿ ਪਾਇ ਭਰੀ ਜਿਹ ਰਾਖ ਲਈਯ
 ਪਤੀ ਸੁਅਨਾਈ ॥ ਬੈਰ ਕਰੇ ਜੋਊ ਪੈ ਇਹੋ ਸੋਭ ਗੋਪ ਕਹੈ ਇਹ ਤਾਹਿ ਅਸਾਈ ॥ ਜੋਹਿ ਤੋ ਸੋ
 ਚਿਤ ਕੈ ਇਹ ਕੀ ਛੁਨਿ ਸੇਵ ਕਰੇ ਤਿਹ ਕੋ ਇਹ ਸਾਈ ॥ ੩੮੬ ॥ ਸ੍ਰੋਯਾ ॥ ਮੇਘ ਨ ਕੇ ਤਬ ਹੀ ਇ
 ਸਨੰਦ ਲਖਾ ਤਰ ਉਪ ਰਿਕ ਛੁਨ ਆਂ ਵਾ ਕੋ ਪਕਰਿਯੋ ਅਤਿ ਹੀ ਮਘਵਾਨ ਚਾਇਯੋ ਤਿਹ ਸੋਕ
 ਛੁਨਾਹਿ ਬਸਾ ਦਾ ॥ ਜੋਰ ਚਲੇ ਕਿਹ ਕੇ ਤਿਹੋ ਸੋਕ ਹਿਯੈ ਸਭ ਹੀ ਜਿਮ ਕੇ ਜਗ ਬਾਂਦਾ ॥ ਮੂਰਿ

ਇਸੇ ਦੁਖ ਪਾਇਗੇ ਮਾਪਵ ਉਠਿਧਾ ਮਖਿਸਾਂਦਾ ॥ ੩੮ ॥ ਸੋਯਾ ॥ ॥ ਸਕੁਗੇ ਪਛਤਾਇ ॥ ੧੪੬ ॥
 ਗਿਹਕੇ ਛੋਰ ਵਈ ਜਬ ਕਾਨ ਅਨੀ ॥ ਬਰਖਾ ਕਰਿ ਕੋ ਪਕਰੀ ਬਿਜਪੇ ਸੁਕ ਛੁਹਿ ਕੋ ਨਹਿ ਏਕਗ
 ਨੀ ॥ ਛੁਨਿਤਾ ਛੁਬਿ ਕੀ ਅਭਿਹੀ ਉਪਮਾ ਕਬਿ ਸਿਧਾ ਮਕਿਧੋ ॥ ਇਹ ਬਾਤਿ ਭਨੀ ॥ ਪਛਤਾਇਗ
 ਯੋ ਪਤਿ ਲੋਕ ਨ ਕੋ ਜਿ ਮਛੁਟ ਲਏ ॥ ਅਹਿ ਸੀ ਸਮਨੀ ॥ ੩੯ ॥ ਸੋਯਾ ॥ ॥ ਜਾਹਿ ਨ ਜਾਨਤ ਬੇਦੁ ਮੁ
 ਨੀ ਮਨ ਭਾਇਹ ਜਾਪਨ ਕੋ ॥ ਇਹ ਜਾਪੀ ॥ ਰਾਜ ਦੋ ਮੁਖ ਲੋਕੋ ॥ ਇਨਹੀ ਕਬਿ ਸਿਧਾ ਮਧਰਾ ਸਭ ਬਾ
 ਪੀ ॥ ਮਾਰਤ ਹੋ ॥ ਦਿਨ ਬੋਰਨ ਮੇਰਿ ਪਗੇ ਪਕਰੇ ॥ ਇਹ ਕਾਨ ਪੁਤਾ ਪੀ ॥ ਕਾਰਨ ਯਾਹਿ ਪਗੀ ॥ ਇਹ ਮੁਗਤਿ
 ਮਾਰਨ ਕੋ ਜਗ ਕੋ ਸਭ ਪਾਪੀ ॥ ੪੦ ॥ ਸੋਯਾ ॥ ॥ ਕਰਿ ਕੋ ॥ ਇਹ ਸੋਝ ਲੋਕੋ ਚਤੁਰਾਨ ਨ ਚੋਰ ਲਏ
 ਸਭੋਗੇ ਪਦਫਾ ॥ ਤਿਨ ਕੋ ਤਕਿ ਦੇਖਨ ਕਾਰਨ ਕੋ ਛੁਨਿ ਰਾਖਹਿ ਯੇ ਵਹਈ ਚਖਫਾ ॥ ਕਾਨ ਬਿਨ
 ਕੁਪਏ ॥ ਉਹ ਸੋਝ ਕੋ ਬਿਨਯੀ ਸਰ ਦੀਨ ਜਫਾ ॥ ਛੁਨ ਮਾਧਿ ਬਨਾ ॥ ਇਲਏ ਬਛੁਰੇ ਸਭੋਗੇ ਪਨਕ
 ਉਨਹੀ ਸੀਸਫਾ ॥ ੪੧ ॥ ਕਾਨ ਉਪਾਰਿਧਿ ਯੇ ਕਰੇ ਮੇਰਿ ਰਤ ॥ ਤਰਿਗੇ ਪਨਿਕਾਰ ਸਭੋ ॥ ਬਕਏ
 ਬਕਅ ਉਰਗਾ ਰੂਹੇ ॥ ਤਿਥਾ ਵਹਤ ਬੀਰ ਬਧੋ ॥ ਛੁਨ ਬੀਚਤ ਬੋ ॥ ਜਿਨ ਕਾਲੀ ਕੋ ਨਾ ਬਲਯੋ ॥ ਛੁਨ
 ਭੀਤਰਿ ਧਿਆਨ ਛਾਡੁ ॥ ਹਿਕ ਬੋ ॥ ਸਭ ਸੀਤ ਸੁਨੀ ਸੁਭ ਕਾਨ ਕਥਾ ॥ ਇਕ ਅਉਰ ਕਥਾ ਸੁਨਿ
 ਲੋਹੁ ਅਥੋ ॥ ੪੨ ॥ ਸੋਯਾ ॥ ॥ ਸੋਯਾ ॥ ॥ ਨੰਦ ਕੋ ਅਗਜ ਕਾਨ ਪਾਕਰ ਮਗੇ ਪਨ
 ਜਾ ॥ ਇਕ ਹਿਯੇ ਸੁਸਥੋ ॥ ਦੋਤਾ ਅਪਾਸੁਗ ਅਉਰ ਤਿਥਾ ਵਤਯਾ ॥ ਹਿਥਿ ਧਿਯੇ ॥ ਉਤ੍ਰ ਬੀਚਨ ਭੋ ॥ ਛੁ
 ਨ ਮਾਰਤੁ ਗੀ ਬਕਈ ਸਭੋਗੇ ਪਨਦਾਨ ਦੇਯੇ ॥ ਇਹ ਕਾਨ ਅਭੋ ॥ ਸੁਨੀਐ ਪਤ ਕੋਟਿ ਉਪਾਵ ਕਰੇ ਕੋ
 ਉਪੇ ॥ ਇਹ ਪੇਸੁਤਨਾ ਹਿਲਭੋ ॥ ੪੩ ॥ ਸੋਯਾ ॥ ॥ ਗੋਪਨ ਕੀ ਬਿਨਤੀ ਸੁਨੀਐ ਪਤਿ ਧਿਆਨ ਪ
 ਰੇ ॥ ਇਹੋ ਕੋਰਣਗਾ ਮੀ ॥ ਧਿਆਨ ਪਰੇ ॥ ਇਹੋ ਕੋ ਮੁਨਈ ਸਰ ਧਿਆਨ ਪਰੇ ॥ ਇਹ ਕਾਇਰ ਕਾ ਮੀ ॥ ਧਿ
 ਆਨ ਪਰੇ ॥ ਇਹੋ ਕੋ ਤ੍ਰਿਯਾ ਸਭ ਧਿਆਨ ਪਰੇ ॥ ਇਹ ਦੇਖਨ ਬਾ ਮੀ ॥ ਸਤ ਲਖਿਯੇ ਹਮ ਕੋ ਕਰਤਾ ਜ
 ਗ ਸਤਿਕ ਹਿਯੇ ਮਤ ਕੋ ਨਹਿਖਾ ਮੀ ॥ ੪੪ ॥ ਸੋਯਾ ॥ ॥ ਹੋਰੁ ਗਵਨ ਬਲੀ ਪਗਇਯੇ ਸਭੋਗੇ ਪਕ
 ਰੇ ਪੁਤਨ ॥ ਇਨ ਮਾਰੀ ॥ ਰਾਜ ਭਭੀ ਛੁਨਯਾ ਹਿਦਯੋ ॥ ਇਨਹੀ ਕੁਪਰਾਵਨ ਦੇਤ ਸੰਘਾ ਗੀ ॥ ਸਭ ਕਰੀ

ਪ੍ਰਤਿਲਾਦਹਿਕੀ ਇਨਹੀਹਰਨਖਸਕੀਉਰਫਰੀਅਨੰਦਸੁਨੇਪਤਿਥੇਕਨਕੋਇਨਹੀਹਮਰੀਅਬ
 ਦੇਹਉਬਾਗੀ॥੨੯੪॥ਸੋਯਾ॥ ॥ਹੈਸਭੁਲੋਕਨਕੋਕਰਤਾਥਿਜਤੀਤਰਹੈਕਰਤਾਇਹਲੀਲਾ॥
 ਸਿਖਅਨਕੋਬਰਤਾਹਰਿਹੈਇਹਸਾਧਨਕੋਹਰਤਾਤਨਹੀਲਾ॥ਰਾਖਲਈਇਨਹੀਸੀਅਕੀ
 ਪਤਿਰਾਖਲਈਤ੍ਰਿਯਾਪਾਰਥਸੀਲਾ॥ਗੋਪਕਹੈਪਤਿਸੋਸੁਨੀਐਇਹੋਹੈਕ੍ਰਿਸਨਬਰਬੀਰ
 ਹਰੀਲਾ॥੨੯੫॥ਸੋਯਾ॥ ॥ਦਿਨਬੀਤਗਏਚਕਏਗਿਰਕੇਹਰਿਜੀਬਛਰੇਸੰਗਲੈਥਾ
 ਜਾਵੈ॥ਜਿਉਧਰਿਮੂਰਤਿਘਾਸੁਦੁਗੇਭਗਵਾਨਮਹਾਅਨਮੋਸੁਖਪਾਵੈ॥ਲੋਮੁਰਲੀਅਪਨੇਕ
 ਰਮੇਕਰਤਾਵਾਪਨੇਹਿਤਸਾਥਬਜਾਵੈ॥ਮੋਹਿਰਹੈਜੁਸੁਨੈਪਤਨੀਸੁਰਮੇਹਿਰਹੈਪੁਨਿਜੇਸੁਖਿਪ
 ਵੈ॥੨੯੬॥ਕੁਪਕੋਜਿਨਬਾਲਮਹਿਯੋਛਿਨੇਮੇਅਰੁਰਾਵਨਕੀਜਿਨਸੇਨਮਰੀਐ॥ਜਾਹਿਭ
 ਭੀਛਨਰਾਜਦਯੋਛਿਨੇਮੇਜਿਹਕੀਤਿਹਲੀਕਕਰੀਐ॥ਮੁਰਿਮਾਰਦਯੋਘਟਕਾਨਕਗੀਰਿਪਜਾ
 ਸੀਅਕੀਜੀਅਪੀਰਹਰੀਐ॥ਸੋਬਿਜਤੂਮਿਥਖੇਭਗਵਾਨਸੁਗਊਅਨਕੋਮਿਸਖੇਲਭੂਰੀਐ॥
 ੨੯੭॥ਸੋਯਾ॥ ॥ਜਾਹਿਸਹਿਸਫਨੀਸਿਨਊਪਰਿਸੋਇਕਗੀਜਬਭੀਤਰਿਕੀੜਾ॥ਜਾਹਿਭ
 ਭੀਛਨਰਾਜਦਯੋਅਰੁਜਾਹਿਦਈਕੁਪਰਾਵਨਪੀੜਾ॥ਜਾਹਿਦਯੋਕਰਿਕੋਜਗਭੀਤਰਿਜੀਵ
 ਚਰਾਚਰਾਉਗਜਕੀੜਾ॥ਖੇਲਤਸੋਬਿਜਤੂਮਿਥਖੇਭਗਵਾਨਸੁਗਊਅਨਕੋਮਿਸਖੇਲਭੂਰੀਐ॥੨੯੮॥
 ਸੋਯਾ॥ ॥ਬੀਰਬਡੇਦੁਹਜੋਪਨਾ॥ਦਿਕਜਾਹਿਮਰਾਇਰੁਹੇਸਭਛੁੜੀ॥ਜਾਹਿਮਹਿਯੋਸਿ
 ਸਪਾਲਰਿਸੈਕਰਿਰਾਜਨੇਮੋਕ੍ਰਿਸਨਬਰਅਤੀ॥ਖੇਲਤਹੈਸੋਊਗਊਅਨਕੋਜੇਊਹੈਜਗਕੋ
 ਕਰਤਾਬਪਸੰਤੀ॥ਆਗੋਸੋਧੂਮਲਪੇਟਤਜਿਉਛੁਨਿਗੋਪਕਹਾਵਤਹੈਇਹਛੁੜੀ॥੨੯੯॥
 ਸੋਯਾ॥ ॥ਕਰਜੁਪਮਰੇਇਕਲੋਮਧੁਕੀਟਭਰਾਜਸੇਤ੍ਰਕ੍ਰਿਤਕੋਜਿਹਦੀਆ॥ਕ੍ਰਿਤਕਰਨਮਹਿ
 ਯੋਜਿਨੇਐਅਰੁਰਾਵਨਕੋਛਿਨੇਮੇਬਪਕੀਆ॥ਰਾਜਭਭੀਛਨਦੇਕਾਰਿਆਨੰਦਅਉਪਚਲਿ
 ਯੋਸੰਗਲੈਕਰਿਸੀਆ॥ਪਾਪਨਕੋਬਪਕਰਨਸੇਅਵਤਗਬਿਖੋਬਿਜਕੋਅਬਲੀਆ॥
 ੩੦੦॥ਸੋਯਾ॥ ॥ਜੇਊਪਮਾਹਰਿਕੀਕਰੀਗੋਪਨਤਉਪਤਿਗੋਪਨਬਾਤਕਰੀਐ॥ਜੇਇ

ਕੇ ਬਲਾ ਆਇ ਕਹਿਯੋ ਗਰਬੋ ਹਮ ਸੇ ਸੋਭਿ ਬਾਤ ਸਹੀ ਹੈ ॥ ਪੂਰਕ ਹਿਯੋ ਬਸੁ ਦੇਵ ਹਿਕਾ ਦੇ ਜਤਾਨਿ ॥ ੧੪੭ ॥
 ਮਿਲਿਯੋ ਫੁਨਿ ਮਨ ਵਿਹੀ ਹੈ ਜੇ ਇਹ ਕੋ ਫੁਨਿ ਮਰਨ ਅਯੋ ਸੁਤਾ ਹੀ ਕੀ ਦੇਹ ਗਈ ਨਹੀ ਹੈ ॥ ੪੦੩ ॥
 ੧) ॥ ੪੦੩ ॥ ਇਹ ਸਾਧਿ ਦੇਵ ਨ ਕੋ ਆਖੁ ਧਨ ਭੀ ਨ ਭੋਲੁ ॥ ੧) ॥ ਸੋਯਾ ॥ ॥ ਦਿਨ ਏਕ ॥
 ਗਏ ਬਨ ਕੋ ਹਰਿ ਜੀ ਮਾਪ ਵਾਤਾ ਜੇ ਮਨ ਭੀ ਪਹਿ ਆਯੋ ॥ ਪਾਪ ਨ ਕੇ ਬਖਸਾਵ ਨ ਕੋ ਹਰਿ ਕੇ ਤਰਖ ॥
 ਇਨ ਸੀਸ ਨਿਵਾਯੋ ॥ ਅਉਰ ਕਹੀ ਬਿਨਤੀ ਹਰਿ ਕੀ ਅਤਿ ਹੀ ਤਿਹ ਕੋ ਭਗਵਾਨ ਰਿਖਾਯੋ ॥ ਫੁਕ ਬ ॥
 ਈ ਹਮ ਤੇ ਕਹਿਯੋ ਸੋਭੁ ਸੁਕੋ ਹਰਿ ਜੀ ਤੁਮ ਕੋ ਨਹਿ ਪਾਯੋ ॥ ੪੦੩ ॥ ਸੋਯਾ ॥ ॥ ਤੂੰ ਜਗ ਕੇ ਕਰਤਾ ਕਰੁ ॥
 ਨਾਨਿ ਧਿ ਤੂੰ ਸਭ ਲੋਗ ਨ ਕੇ ਕਰਤਾ ਹੈ ॥ ਤੂੰ ਸਭ ਦੇਵ ਨ ਕੀ ਪਤਿ ਹੈ ॥ ਅਰੁ ਸਾਧਨ ਕੇ ਦੁਖ ਕੋ ਹਰਤਾ ਹੈ ॥
 ਤੂੰ ਮੁਕੋ ਮਰੀਯਾ ਰਿਪਾਵ ਨ ਭੂਰ ਸਭਾ ਤ੍ਰੀਯਾ ਕੋ ਕਰਤਾ ਹੈ ॥ ਜੇ ਤੁਮ ਹੀ ਕਛੁ ਭੁਲ ਕਰੇ ਤਿਹ ਕੋ ਫੁ ॥
 ਨ ਤੂੰ ਤਨ ਕੋ ਮਰਤਾ ਹੈ ॥ ੪੦੩ ॥ ਸੋਯਾ ॥ ॥ ਜਬ ਕਾਨਸਤ ਕ੍ਰਿਤ ਕੀ ਉਪਮਾ ਤਬ ਕਾ ਮਸੁ ਪੈ ਨ ਗਉ ॥
 ਚਲਿ ਆਈ ॥ ਆਇ ਕਹੀ ਉਪਮਾ ਹਰਿ ਕੀ ਬਹੁ ਭਾਤ ਸੋ ਕ ਬਿਸਿਆ ਮਬਤਾਈ ॥ ਗਾਵਤੁ ॥
 ਗੁਨ ਕਾ ਨਹ ਕੋ ਇਕ ਇਕ ਰਾ ਆਇ ਗਈ ਹਰਿ ਪਾਈ ॥ ਸਿਆਮ ਕੋ ਰੋ ਉਪਮਾ ਕਹਿਯੋ ਪਤਿ ਸੋਭਿ ॥
 ਪਮਾ ਬਹੁ ਭਾਂਤ ਨ ਭਾਈ ॥ ੪੦੪ ॥ ਸੋਯਾ ॥ ॥ ਕਾਨਰ ਕੇ ਪਗ ਪੂਜਨ ਕੋ ਸਭ ਦੇਵ ਪੁਰੀਤ ਜਿ ਕੋ ॥
 ਸੁਰ ਆਇ ॥ ਪਾਇ ਪਰੇ ਇਕ ਪੂਜਤ ਭੋ ਇਕ ਨ ਚਉਠੇ ਇਕ ਮੰਗਲ ਗਾਇ ॥ ਸੇਵ ਕਰੇ ਹਰਿ ਕੀ ॥
 ਹਿਤ ਕੋ ਕਰਿਆ ਵਤ ਕੇ ਸਰਪੁ ਪਜਗਾਇ ॥ ਵੈਤਨ ਕੇ ਬਧ ਕੋ ਭਗਵਾਨ ਮਨੇ ਸਗਮੇ ਸੁਰ ਫੇਰਿ ॥
 ਬਸਾਇ ॥ ੪੦੪ ॥ ਚਿਤ ਭਾਗ ॥ ॥ ਦੇਵ ਸਕਾ ਮਾਦਿ ਕ ਸਭੇ ਸਭ ਤ ਜਿ ਕੋ ਅਭਿਮਾਨ ਏ ॥ ਇਕ ਤ ॥
 ਕਰਨੈ ਲਗੇ ਕ੍ਰਿਸਨ ਉਸਤਤੀ ਬਾਨਾ ॥ ੪੦੫ ॥ ੪੦੫ ॥ ॥ ਪੇਮ ਭਰੇ ਲਾਜ ਕੇ ਜਹਾ ਜੇ ਦੇਉ ਦੇਖੀ ॥
 ਅਭਿਬਾਭ ਰੋ ਅਕੁ ਨ ਕੀ ਆਭਾ ਕੋ ਪਰਤਾ ਹੈ ॥ ਸੀਲ ਕੋ ਹੈ ਸਿਧ ਗੁਨ ਸਾਗਰ ਉਜਾਗਰ ਕੇ ਨ ਚਾਰ ॥
 ਨਵ ਲੋਨੈ ਨ ਦੇਖ ਨ ਹਰਤਾ ਹੈ ॥ ਸਤ੍ਰੰ ਸੀਘਰੀ ॥ ਇਹ ਕਾ ਅਵਤਾਰੀ ਜੂ ਕੇ ਸਾਧਨ ਕੇ ਦੇਹ ਦੁਖ ਦੂਰ ॥
 ਕੇ ਕਰਤਾ ਹੈ ॥ ਮਿਤ੍ਰ ਪਿਤ੍ਰ ਪਾਰਕ ਏ ਜਗ ਕੋ ਉਧਾਰ ਕਰੇ ਦੇਖ ਕੋ ਕੈ ਦਸ ਰਜਿ ਹਜੀ ਅਤੇ ਭਰਤਾ ਹੈ ॥
 ੪੦੬ ॥ ਸੋਯਾ ॥ ॥ ਕਾਨ ਕੇ ਸੀਸ ਨਿਵਾਇ ਸਭੇ ਸੁਰ ਆਇ ਸਲੈ ਚਲਿ ਪਾਮਗਾਇ ਹੈ ॥ ਸੋਭਿ ॥
 ਵਨਾ ਮਧ ਰਿਖੋ ਹਰਿ ਕੋ ਇਹ ਤੇ ਮਨ ਆਨੰਦ ਯਾਦ ਭੁਏ ਹੈ ॥ ਗਾਤ ਪਰੇ ਚਲਿ ਕੋ ਭੁਗਵਾਨ ਸੁਭੇ ॥

ਰਨਾਪਨਬੀਚਅਏਹੈ॥ ਪਾਤਕਏਜਗਕੇਦਿਖਬੰਕਹਕੀਨਸੁਧੁੰਦਰਿਖੇਲਨਏਹੈ॥ ੪੮॥
 ਉਭਿਰੀਬੀਚਿਤਨਾਟਕਾਕੁਬੈਕ੍ਰਿਸਨਵਧਹੋਇਦੁਰਲੱਖਪਸਾਵਨਨਾਮਬਰਨਨ॥ ੪੯॥
 ਨਦਕੋਬਰਨਥਾਪਕਰਿਲੈਗਏ॥ ੫੦॥ ੫੧॥ ੫੨॥ ੫੩॥ ੫੪॥ ੫੫॥ ੫੬॥ ੫੭॥ ੫੮॥ ੫੯॥
 ਹਿਨਾਵਨਕਾਜੈ॥ ਆਇਪਾਰਿਯੋਜਲੋਮੇਬਰਨਗਜਕੋਪਗਾਹਿਯੋਸਭੁਜੋਰਸਮਾਜੈ॥ ਬਾਧਲੈ
 ਸੰਗਲੈਬਰਨਪਹਿਕਨਰਕੋਬਿਨਹੀਕੁਪਗਾਜੈ॥ ਜਾਇਠਾਫਿਕਰਿਯੋਜਬਹੀਪਹਿਚਲਲ
 ਯੇਦਰੀਅਵਨਰਾਜੈ॥ ੬੦॥ ੬੧॥ ੬੨॥ ੬੩॥ ੬੪॥ ੬੫॥ ੬੬॥ ੬੭॥ ੬੮॥ ੬੯॥
 ਪਹਿਅਏ॥ ਸਮਾਇਪਨਾਮਕਰੇਪਰਪਾਇਨਨਦਤੀਯਾਦਿਕਤੇਪਿਪਿਅਏ॥ ਕੋਬਹੁਭਾਂਡ
 ਨਸੋਬਿਨਤੀਕਰਿਕੈਕ੍ਰਿਸਨਾਭਗਵਾਨਰਿਤਾਏ॥ ਸੇਪਤਿਆਜੁਗਏਉਠਿਕੈਹਮਛੁਛੁਕੈਉਠਿ
 ਨਹੀਪਾਏ॥ ੭੦॥ ੭੧॥ ੭੨॥ ੭੩॥ ੭੪॥ ੭੫॥ ੭੬॥ ੭੭॥ ੭੮॥ ੭੯॥
 ਹਮਜੈਹੈ॥ ਸਾਤਅਕਾਸਪਤਾਲਸੁਸਾਤਹਿਜਾਇਜਹੀਤਹਜਾਹੀਤੇਲਿਐਹੈ॥ ਜੋਮਰਿਹੀ
 ਯੇਤਉਜਾਜਮਕੇਪੁਰਾਆਪਲੈਕੁਪਭਾਬਥਕੈਹੈ॥ ਨਦਕੋਆਨਿਮਿਲਾਇਹਉਹਉਕਿਹ
 ਜਾਇਰੋਮੇਤਉਜਾਨਦੈਹੈ॥ ੮੦॥ ੮੧॥ ੮੨॥ ੮੩॥ ੮੪॥ ੮੫॥ ੮੬॥ ੮੭॥ ੮੮॥ ੮੯॥
 ਕੋਇਮਕਾਨਕਹਿਯੋਹੈ॥ ਗੋਪਨਕੇਪਤਿਕੋਮਿਲਹੋਇਹਝੂਠਨਹੀਛੁਨਿਸਤਿਲਹਿਯੋਹੈ॥
 ਗੋਪਨਕੇਮਨਕੋਅਤਿਹੀਦੁਖਬਾਤਸੁਨੇਹਰਿਦੂਰਿਬਹਿਯੋਹੈ॥ ਛਾਡਾਅਪੀਰਜਦੀਨਸਭੇ
 ਛੁਨਿਪੀਰਜਕੋਮਨਗਾਫਿਰਾਹਿਯੋਹੈ॥ ੯੦॥ ੯੧॥ ੯੨॥ ੯੩॥ ੯੪॥ ੯੫॥ ੯੬॥ ੯੭॥ ੯੮॥ ੯੯॥
 ਬੀਚਧਸਿਯੋਬਰਨਹਪਹਿਅਏ॥ ਆਇਕੋਠਾਫਿਕਰਿਯੋਜਬਹੀਨਦੀਆਪਤਿਪਾਇਨਸੇਲ
 ਪਟਯੋ॥ ਭ੍ਰਿਤਨਮੇਅਜਨੇਤੁਮਤਾਤਾਨਿਯੋਬਧਕੈਕਹਿਕੈਪਿਪਿਅਏ॥ ਕਾਨਛਿਮਾਪ
 ਨਦਖਕੋਇਹਕੋਦਹਮੇਲਖਿਕੈਨਹੀਪਯੋ॥ ੧੦੦॥ ੧੦੧॥ ੧੦੨॥ ੧੦੩॥ ੧੦੪॥ ੧੦੫॥ ੧੦੬॥ ੧੦੭॥ ੧੦੮॥ ੧੦੯॥
 ਕੋਜਿਨਰਾਵਨਖੇਤਮਰਿਯੋਹੈ॥ ਜਾਹਿਮਰਿਯੋਮੁਰਨਾਮਾਪਾਸੁਰਪੋਬਲਕੋਛਲਸੇਛੁਛਲਿ
 ਯੋਹੈ॥ ਜਾਹਿਜਥੀਧਰਕੀਤੀਯਕੋਤਿਹਮੂਰਤਿਕੋਸਤਜਾਹਿਰਿਯੋਹੈ॥ ਪੀਨਹੈਭਯਾਕਿਧੋਹ
 ਮਰੇਤਿਹਕੋਹਮਪੋਖਬੀਆਜੁਕਰਿਯੋਹੈ॥ ੧੧੦॥ ੧੧੧॥ ੧੧੨॥ ੧੧੩॥ ੧੧੪॥ ੧੧੫॥ ੧੧੬॥ ੧੧੭॥ ੧੧੮॥ ੧੧੯॥

ਨਿਰਕੋਸਾਥਾ ਕਹਿਯੋ ਭਾਗਮੁ ਹਿੰਦੀ ਨਹੋ ਚਲੇ ਪੁਸਤਕ ਨਗਾਥਾ ॥੪੧੫॥ ਸੋਯਾ ॥ ॥ ਤਾਤਕੋਸਾ १੪੮
 ਥਲਯੋ ਭਗਵਾਨ ਚਲਿਯੋ ਪੁਰਕੋ ਮਨ ਆਨੰਦ ਭੀਨੋ ॥ ਬਾਹਰਿ ਲੋਕ ਮਿਲੋ ਬਿਜਕੋ ਕਰਿ ਕਾਸਪੁ
 ਨਾਮ ਪ੍ਰਾਕਰਮ ਕੀਨੋ ॥ ਪਾਇ ਪਰੇ ਹਰਿ ਕੇ ਬਹੁ ਬਾਰਨ ਦਾਨ ਘੋਨੇ ਦਿਜੇ ਲੋਕ ਨਦੀਨੋ ॥ ਆਇ ਮਿ
 ਨਾਇ ਦੋਯੋ ਬਿਜਕੋ ਪਤਿ ਸਤਿ ਹੋ ਮੇ ਕਰਤਾ ਕਰਿ ਚੀਨੋ ॥੪੧੬॥ ਸੋਯਾ ॥ ਸੋਯਾ ॥ ॥ ਬਾਹ
 ਰਿ ਆਨ ਕਹਿਯੋ ਬਿਜਕੋ ਪਤਿ ਕਾਨੁ ਨਹੀ ਜਗੋ ਕੋ ਕਰਤਾ ਹੋ ॥ ਰਾਜ ਦਯੋ ਇਨਹੀ ਤੁਝ ਭੀ ਛਨ ਰਵ
 ਨ ਸੇ ਰਿਪੋ ਕੋਟ ਕਮਾਰੋ ॥ ਭ੍ਰਿਤ ਨ ਲੈ ਬਹੁ ਦੇ ਬਿਧਿਯੋ ਤਿਹ ਤੇ ਮੁਹਿ ਆਨਿਯੋ ਪੈਯਾ ਹੀ ਛੁਡਾਹੋ ॥ ਪੈਜ
 ਹ ਕੋ ਕਰਤਾ ਸਮੇਤੋ ਇਹੋ ਕੋ ਕਰਿ ਕੈ ਸਮੇਤੋ ਨਹੀ ਬਾਰੋ ॥੪੧੭॥ ਸੋਯਾ ॥ ॥ ਗੋਪ ਸੋਭੇ ਅਪਨੇ ਮਨ ਭੀ
 ਤਰਿ ਜਾਨਹੀ ਇਹੁ ਤੇ ਦਬਿ ਚਾਰਿਯੋ ॥ ਦੇਖਹਿ ਜਾਇ ਬੈਠਿ ਸਭੇ ਹਮ ਪੇ ਇਹੋ ਕੋ ਇਹੁ ਕਾਤਿ
 ਉਚਾਰਿਯੋ ॥ ਤਾਛੁ ਬਿਕੋ ਜਸੁ ਉਚਮਹਾ ਕਬਿਨੋ ਅਪਨੇ ਮੁਖ ਤੇ ਇਮ ਸਾਰਿਯੋ ॥ ਗਿਆਨੁ ਪ੍ਰੇਮ
 ਰਸਗੋ ਪਨ ਲੇਹੋ ਕੋ ਕਾਨੁ ਸਭੈ ਕਰਿ ਕੀਚਨ ਭਾਰਿਯੋ ॥੪੧੮॥ ਸੋਯਾ ॥ ॥ ਜਾਨ ਕੋ ਅੰਤ ਰਿਕੋ ਲ
 ਖੀ ॥ ਅਜ ਬਰੇ ਨ ਪਗੀਤ ਬਹੀ ਪਰਸੋ ॥ ਦੁਖ ਜਿਤੇ ਜੁਹ ਤੇ ਮਨ ਮੇ ਤਿਤੇ ਨਹੀ ਨਾਮ ਕੋ ਲੇਵ ਭੁਖੇ
 ॥ ਆਇ ਗਯੋ ਸਭੁ ਕੋ ਸੁਪਨਾ ਤਿਹ ਜਾਪਿ ਖਏ ਤੀਯਾਨ ਰੇ ਦੇ ॥ ਜਾਇ ਅਨੁਪ ਬਿਰਾਜ ਬ
 ਥੀ ਤਿਹ ਜਾਮ ਮਜਾ ਛੁਨਿ ਅਉਰ ਨ ਕੋ ॥੪੧੯॥ ਸੋਯਾ ॥ ॥ ਸਭੁ ਗੋਪ ਬਿਚਾਰ ਕਹਿਯੋ ਮਨ ਮੇ
 ਇਹ ਬੈਠਿ ਤੇ ਬਿਜਮੇ ਹੁਭ ਲਾਹੇ ॥ ਕਾਨ ਸਮੇਲ ਖੀ ਮੇ ਨ ਇਹਾ ਉਹ ਜਾਪਿ ਖੀ ਮੇ ਭਗਵਾਨ ਖ
 ਲਾਹੇ ॥ ਗੋਰ ਸਖਾਤ ਉਹਾ ਹਮ ਤੇ ਮੰਗੇ ਕਰਤਾ ਸਭੁ ਜੀਵ ਜਲਾਹੇ ॥ ਸੋਹਮ ਰੇ ਗਿਹ ਛਾਛਾਹਿ ਪੀ
 ਵਤ ਜਾਹਿ ਗਮੀ ਨ ਭੁਭੁ ਮਕ ਲਾਹੇ ॥੪੨੦॥ ਸੋਯਾ ॥ ॥ ਸੋਯਾ ॥ ॥ ਤਾਤਕੋਸਾ १੪੯
 ਜੁਹੀ ਬਹੁ ਖਾਨ ਭੁਭੁ ਤਾਇ ਲਿਆਇ ਬੈਠਿ ਫਿਰਾਵ ਸਭੁ ਗੋਪ ਨ ਕੋ ਧਿਆਇ ਸੁਮਾਪਤਾ ॥
 ਅਥਿ ਦੇਵੀ ਜੂਕੀ ਉਸਤ ਭਿਕਖਨੀ ॥੪੨੧॥ ਸੋਯਾ ॥ ॥ ਤੁਹੀ ਅਸਤੁ ਦੀ ਸਸਤੁ ਦੀ
 ਆਪਹੁ ਪਾ ॥ ਤੁਹੀ ਅੰਬ ਕਾ ਜੀਤੁ ਹੀ ਤੀ ਅਨੁਪਾ ॥ ਤੁਹੀ ਅੰਬ ਕਾ ਸੀਤ ਲਾਤੇ ਤਲਾਹੇ ॥ ਪ੍ਰਥੀ ਭੁ
 ਮ ਅਕਾਸ ਤੇ ਹੀ ਕੀਆਹੇ ॥੪੨੨॥ ਤੁਹੀ ਮੰਡ ਮਰਦੀ ਪਕਰ ਦੀ ਭਵਾਨੀ ॥ ਤੁਹੀ ਕਾਲ ਕਾ ਜਾਬ
 ਪਾਰਾਜਧਾਨੀ ॥ ਮਹਾ ਜੇਗਾ ਮਾਤੁਹੀ ਈਸ਼ਰੀ ॥ ਤੁਹੀ ਤੇਜਾ ਅਕਾਸ ਬੰਭੇ ਮਹੀਹੇ ॥੪੨੩॥

ਤੁਹੀ ਰਿਸਟਣੀ ਪੁਸਟਣੀ ਜੋਗ ਮਾਯਾ ਮਹਾਂ ਮੋਹਿ ਸੋਚੈ ਦੁਹੰ ਲੋਕ ਛਾਯਾ ਤੁਹੀ ਸੁਭ ਨੈ ਸੁਭ ਹੋਤੀ
 ਭਵਾਨੀ ਤੁਹੀ ਚਉ ਦੁਹੰ ਲੋਕ ਕੀ ਜੋਤਿ ਜਾਨੀ ॥ ੪੨੩ ॥ ਤੁਹੀ ਰਿਸਟਣੀ ਪੁਸਟਣੀ ਸਸਤੁਣੀ
 ਹੈ ਤੁਹੀ ਕਸਟਣੀ ਹਰਤਣੀ ਅਸਤੁਣੀ ਹੈ ਤੁਹੀ ਜੋਗ ਮਾਇਆ ਤੁਹੀ ਬਾਕਬਾਨੀ ਤੁਹੀ
 ਅੰਬਕਾ ਜੰਭੁ ਹਾਰਾ ਜਪਾਨੀ ॥ ੪੨੪ ॥ ਮਹਾਂ ਜੋਗ ਮਾਇਆ ਮਹਾਰਾਜਾ ਜਪਾਨੀ ਭਵੀ ਭਾਵਨੀ
 ਭੂਤ ਗਥਿ ਭਵਾਨੀ ਚਰੀਆ ਚਰਣੀ ਖੇਚਰਣੀ ਹੈ ਮਹਾਰਾਜਾ ਆਪਣੀ ਰੂਪਣੀ
 ਹੈ ॥ ੪੨੫ ॥ ਮਹਾਂ ਭੋਰਵੀ ਭੂਤ ਨੇ ਸਗੀ ਭਵਾਨੀ ਭਵੀ ਭਾਵਨੀ ਭਾਬਿਖੰ ਕਾਣੀ ਕ੍ਰਿਪਾਣੀ ਜ
 ਯਾ ਅਜਯਾ ਹਿਗਲਾ ਪਿਗਲਾ ਹੈ ਸਿਵਾ ਸੀਤਲਾ ਮੰਗਲਾ ਤੋਤਲਾ ਹੈ ॥ ੪੨੬ ॥ ਤੁਹੀ ਅਛੁਪ
 ਵਾ ਬੁਧ ਬਿਧਿਆ ਤੁਹੀ ਭ੍ਰਿਗਵੀ ਰੂਪਣੀ ਸੁਧ ਸਿਧਿਆ ਮਹਾਰਾਜਾ ਅਸਤੁਣੀ ਸਸਤੁਪਾ
 ਰੀ ਤੁਹੀ ਤੀਰਥ ਰਵਾਰਕਾ ਤੀਕਟਾਰੀ ॥ ੪੨੭ ॥ ਤੁਹੀ ਰਾਜ ਸੀਸਾਂਤ ਕੀਤਾ ਮਸੀਹੇ ਤੁਹੀ ਬਾ
 ਲਕਾ ਬਿਪਣੀ ਅਉਜੁਆ ਹੈ ਤੁਹੀ ਦਾਨਵੀ ਦੇਵਣੀ ਜਛਣੀ ਹੈ ਤੁਹੀ ਕਿਨਣੀ ਮਛਣੀ ਕ
 ਛਣੀ ਹੈ ॥ ੪੨੮ ॥ ਤੁਹੀ ਦੇਵ ਤੇ ਸੇਸਣੀ ਦਾਨਵੇ ਸਾ ਸਗਹਿ ਬਿਸਟਣੀ ਹੈ ਤੁਹੀ ਅਸਤੁਭੇਸ
 ਤੁਹੀ ਰਾਜ ਰਾਜੇ ਸੁਰੀ ਜੋਗ ਮਾਇਆ ਮਹਾਂ ਮੋਹ ਸੋਚੈ ਦੁਹੰ ਲੋਕ ਛਾਇਆ ॥ ੪੨੯ ॥ ਤੁ
 ਹੀ ਬਾਹਮੀ ਬੋਸਨਵੀ ਸੀਭਵਾਨੀ ਤੁਹੀ ਬਾਸਵੀਣੀ ਸਵਰੀ ਕਰਤ ਕਿਆਨੀ ਤੁਹੀ ਅੰਬਕਾ
 ਵਸਟਾ ਮੁੰਡ ਮਾਲੀ ਤੁਹੀ ਕਸਟਣੀ ਤੀ ਕ੍ਰਿਪਾ ਕੋ ਕ੍ਰਿਪਾਲੀ ॥ ੪੩੦ ॥ ਤੁਹੀ ਬਰਾਹਣੀ ਹੈ
 ਰੋਨ ਛਮਾ ਰੋਯੋ ਹਰਨ ਛਮੀ ਸਿੰਘਣੀ ਪ੍ਰੈ ਪਛਾ ਰੋਯੋ ਤੁਹੀ ਬਾਵਨੀ ਪ੍ਰੈ ਤੋਨੇ ਲੋਗ ਮਾਯੇ
 ਰੁਮੀ ਦੇਵ ਦਾਨੇ ਕੀ ਇਜਛੁਥਾ ਪ੍ਰੈ ਤੁਹੀ ਰਾਮ ਪ੍ਰੈ ਕੈ ਦਸਾਰੀ ਵਖੀ ਭੋਯੋ ਤੁਮੀ ਕ੍ਰਿਸਨ ਪ੍ਰੈ ਕੈਸ
 ਕੇ ਸੀ ਬਿਭੋ ਭੋਯੋ ਤੁਮੀ ਜਾਬਾ ਪ੍ਰੈ ਬਿਕਾਯਾ ਛਪਾਯੋ ਤੁਮੀ ਸੁਭ ਨੈ ਸੁਭ ਦਾਨੇ ਖਪਾਯੋ
 ॥ ੪੩੧ ॥ ਦੋਹਰਾ ॥ ਦਾਸ ਜਾਨ ਕਰਿ ਦਾਸ ਪਰਿ ਕੀਜੋ ਕ੍ਰਿਪਾ ਅਪਾਗਾ ਆਪ ਹਾਥ ਦੋਰਾ ਖੁ
 ਹਿ ਮਨ ਕ੍ਰਮ ਬਚਨ ਬਿਚਾਰਾ ॥ ੪੩੨ ॥ ਭੁਪਣੀ ॥ ਮੇਨ ਗਨੇ ਸਹਿ ਪ੍ਰਿਥ ਮਮਨਾਉ ਗ੍ਰਿਸ
 ਨ ਬਿਸਨ ਕਬਹੂੰ ਨ ਪਿਆਉ ਕਾਨ ਸੁਨੇ ਪਹਿਚਾਨ ਨ ਤਿਨੇ ਸੇ ਗਥਿ ਵਲਾਗੀ ਮੇਰੀ ਪਗਾਇਨ
 ਜੋ ॥ ੪੩੪ ॥ ਮਹਾਂ ਕਾਲ ਰਖਾਵਾ ਵਾਹਮਾਰੇ ਮਹਾਂ ਬਹਿਰਿ ਕੋ ਕਰ ਥਾਰੇ ਅਪਨ ਜਾਨ

ਕੋਰੇਖਵਾਹਾ ਬਾਹਰੇਕੀਲਾਜਾਬਿਰਾਹਾ ॥੪੩੫॥ ਅਪਨਾਜਾਨਮੁਏਪਿਤਪਰੀਐ ॥ ਦੁਨਦੁਨ १੪੮
 ਸਤ੍ਰਹਮਾਰੇਮਰੀਐ ॥ ਵੇਗਤੇਰਜਗਮੇਦੇਉਚਲੇ ॥ ਰਾਖਾਪੁਮੁਹਿਅਉਰਨਦਲੇ ॥੪੩੬॥ ਤੁਮ
 ਮਮਕਰਹੁਸਦਾਪਤਪਾਰਾ ॥ ਤੁਮਸਾਹਿਬੁਮੇਦਾਸਤਿਹਾਰਾ ॥ ਜਾਨਾਪਨਾਮੁਏਨਿਵਾਜਾ ॥
 ਪਕੋਰੇਮਰੇਸਭਕਾਜਾ ॥੪੩੭॥ ਤੁਮਹੇਸਭਰਜਨਕੋਰਾਜਾ ॥ ਅਪੇਆਪੁਗਰੀਬਨਿਵਾਜਾ ॥
 ਦਾਸਜਾਨਕਰਕ੍ਰਿਪਾਕਰਹੁਮੁਹਿ ॥ ਹਾਰਪਰੀਐ ॥ ਨਿਦੁਰਤੁਹਿ ॥੪੩੮॥ ਅਪਨਾਜਾਨਕੋਰੇ
 ਪ੍ਰਤਿਪਾਗ ॥ ਤੁਮਸਾਹਿਬੁਮੇਕਿਕਰਥਾਰਾ ॥ ਦਾਸਜਾਨਦੈਹਾਥਉਬੋਰੇ ॥ ਹਮਰੇਸਭਬੇਰੀਅਸ
 ਸਿਪਯੋਰੇ ॥੪੩੯॥ ਪ੍ਰਥਮਧੋਰੇਭਗਵੇਕੇਪਿਆਨਾ ॥ ਬਹੁਰੇਕੋਰੇਕਬਿਤਾਬਿਧਿਨਾਨਾ ॥ ਕਿਸਨ
 ਜਥਾਮਤਚਰਿਤ੍ਰਉਚੋਰੇ ॥ ਦੂਕੋਰੇਇਕਬਿਭੇਹੁਸਧੋਰੇ ॥੪੪੦॥ ~~ਹੁਇਦੁਜੁਗੀਉ~~
~~ਜਤਰਿਜਾਨਪਭਾ~~ ॥ ॥ ਅਥਿਰਾਸਮੰਡਲਾ ॥੪੪੧॥ ॥ ਜਬਾਈਹੈਕਾਤਕਕੀਰਤਿਸੀ
 ਤਲਕਾਨਤਬੈਅਤਿਹੀਰਸੀਆ ॥ ਸੀਗਰੋਪਨਖੇਲਾਬਿਚਾਰਕਰਿਯੋ ॥ ਜੁਹੋਭੇਭਗਵਾਨਮਹਾ
 ਜਸੀਆ ॥ ਅਪਵਿਭੁਲੇਗਨਕੇਜਿਹਕੇਪਗਲਾਗਤਪਾਪਸਭੈਨਸੀਆ ॥ ਤਿਹਕੇਸੁਨਿਤ੍ਰ
 ਯਨਕੇਸੀਗਖੇਲਾਨਿਵਾਰਹੁਕਾਮਇਹੈਬਸੀਆ ॥੪੪੨॥ ~~ਜੁਗਾ~~ ॥ ॥ ਅਨਨਜਾਹਿਨਿਸਾਪਤ
 ਸੇਵਿਗਕੇਮਲਹੈਕਮਲਾਦਲਕੇਸੇ ॥ ਹੋਭਰਟੇਪਨੁਸੇਬਰਨੀਸਰਦੂਰਕੋਰੇਤਨਕੇਦੁਖਰੇਸੇ ॥
 ਕਾਮਕੀਸਾਨਕੇਸਾਥਪਸੇਦੁਖਸਾਧਨਕੇਕਟਬੇਕਹੁਤੇਸੇ ॥ ਕਉਲਕੋਪੜਕਿਧੋਸਸਿਸਾਥਲ
 ਗੋਕਬਿਉਦਰਿਸਿਆਮਅਰੇਸੇ ॥੪੪੩॥ ਸੈਯਾ ॥ ॥ ਬੰਧਕਹੈਟਟੀਆਬਰੁਨੀਧਰੇਕੋਰਨਕੇ
 ਦੁਤਸਾਇਕਸਾਧੋ ॥ ਠਾਢੇਹੈਕਾਨਕਿਧੋਬਨਮੇਤਨਪੈਸਿਰਪੈਅੰਬੁਵਾਰੀਗਥਾਧੋ ॥ ਚਾਲਚਲੇ
 ਹਰੁਏਹਰੁਏਮਨੇਸੀਖਦਈਇਹਬੇਧਕਪਾਧੋ ॥ ਅਉਸਭਹੀਠਠਬਧਕਸੇਮਨੇਮੋਹਨਜਲਪ
 ਤਬਰਕਾਧੋ ॥੪੪੪॥ ਸੇਉਫਿਠਾਢਿਕਿਧੋਬਨਮੇਜੁਗਤੀਸਰੇਮੇਪਭਿਜੇਉਸੀਆ ॥ ਜਮੁਨਮ
 ਹਿਖੇਲਕੇਕਾਗਨਕੇਪਸਚੰਦਨਭਾਲਮੇਟੀਕੇਦੀਆ ॥ ਭੁਲਗਤੁਰਿਨੈਨਕੇਸੇਨਨਕੇਸਭਗੋਪਨ
 ਕੇਮਨੇਚੋਰਲੀਆ ॥ ਕਾਬਿਸਿਆਮਕਹੈਭਗਵਾਨਕਿਧੋਰਸਕਨਰੇਕੋਰਗਥੇਸਕੀਆ ॥੪੪੫॥
 ॥੪੪੬॥ ॥ ਦਿਗਜਾਹਿਮਿਗੀਪਤਿਕੀਸਮਹੈਮੁਖਜਾਹਿਨਿਸਾਪਤਿਸੀਛੁਬਿਪਾਈ ॥ ਜਾਹਿ

ਕਰੰਗਨਕੇ ਰਿਖਸੀਕਦਿਕੰਚਨਸੀਤਨੈਛੁਬਿਪਾਣੀ॥ ਪਾਟਬਨੇਕਦਲੀਦਲਦੈਜਪਪਰਤੀਕਾ
 ਸੀਵਤਿਗਾਈ॥ ਅੰਗਪਤੰਗਸੁਸੰਦਰਿਸਿਆਮਕਛੂਉਪਮਾਕਹੀਐਨਹਜਾਈ॥ ੪੪੪॥
 ॥ ਮੁਖਜਾਹਿਨਿਸਾਪਤਿਕੀਸਮਹੋਬਨਮੋਤਿਨਗੀਤਗਿਝੰਘੋਅਰੁਗਾਯੋ॥ ਤਾਸੁਰਕੇਧੁ
 ਨਿਸੁਉਨਨੇਮੋਬਿਜਕੀਤੀਪਾਸਭਹੀਸੁਨਿਪਾਯੋ॥ ਪਾਇਚਲੀਹਰਿਕੋਮਿਲਬੇਕਹੁਤਉਸਰੁ
 ਕੇਮਨੇਮੋਜਬੁਯੋ॥ ਕਨਮਨੇਮਿਗਨੀਜੁਵਤੀਛਲਬੇਕਹੁਪਟਕਹੋਰਬਨਾਯੋ॥ ੪੪੫॥ ਸ੍ਰੋਯਾ
 ॥ ਮੁਹਲੀਮੁਖਕਾਨਰਕੇਤਰੁਇਤਰਸਿਆਮਕੋਹੈਬਿਧਿਖੁਬਛਕੀ॥ ਬਿਜਭਾਮਨਾਪਹੁਚੀ
 ਦਵਰੀਸੁਪਹਿਆਜੁਰਹੀਨਕਛੂਮੁਖਕੀ॥ ਮੁਖਕੋਪਿਖਰੁਪਕੇਬਸਿਛਈਮਤਏਅਤਿਹੀ
 ਕਹਿਕਾਨਬਕੀ॥ ਇਕਛੂਮਪਰੀਇਕਗਾਇਉਠੀਤਨੇਮੋਇਕਏਹਹਿਗੀਸੁਜਕੀ॥ ੪੪੬॥
 ਸ੍ਰੋਯਾ॥ ॥ ਹਰਿਕੀਸੁਰਸੁਨਿਕੋਚੁਰਸਉਨਨੇਮੋਸਭਧਾਇਚਲੀਬਿਜਭਾਮਸਖੀ॥ ਸਭਮੋ
 ਕੋਹਾਬੁਗਾਈਬਧਕੇਸਭਸੁੰਦਰਿਸਿਆਮਕੀਪੇਖਅਖੀ॥ ਨਿਕਰੀਗਹਿਤੇਮਿਗਨੀਸਾਮਾ
 ਨਹੁਗੋਪਨਤੇਨਹਿਜਾਹਰਖੀ॥ ਇਹਭਾਂਤਿਹਰੀਪਹਿਆਇਗਾਈਜਨਾਅਇਗਾਈਸੁਪਜਨ
 ਸਖੀ॥ ੪੪੭॥ ਸ੍ਰੋਯਾ॥ ॥ ਗਾਈਅਇਦੋਸੋਦੇਸਤੇਗੁਪੀਆਸਭਹੀਰਸਕਾਨਕੇਸਾਬਪ
 ਰੀ॥ ਪਿਖਕੇਮੁਖਕਾਨਕੇਚੰਦਕਲਾਸੁਚਕੋਰਨਸੀਮਨੇਮੋਉਮਗੀ॥ ਹਰਿਕੋਪੁਨਿਸੁਪਸੁਆ
 ਨਨਪੇਖਿਕਿਧੋਤਿਨਕੀਠਗਤੀਠਲਗੀ॥ ਕੁਗਵਾਨਪੁਸਿਨਿਅਭਯੋਪਿਖਕੋਕਾਬਿਸਿਆਮਮ
 ਨੇਮਿਗਦੇਖਿਮਿਗੀ॥ ੪੪੮॥ ਸ੍ਰੋਯਾ॥ ॥ ਗੋਪਨਕੀਬਰਜੀਨਹੀਸੁਰਕਾਨਰਕੀਸੁਨਿਬੇਕ
 ਹੁਰਾਪੀ॥ ਨਖਚਲੀਅਪਨੇਗਿਹਇਉਜਿਮਮਤਜੁਗੀਸੁਗਇੰਦੁਹਿਲਾਪੀ॥ ਦੇਖਨਕੋਮੁ
 ਖਤਾਹਿਚਲੀਜੇਉਕਾਮਕਲਾਹੁਕੋਹੈਛੁਨਿਥਾਪੀ॥ ਡੁਬਰਚਲੀਸਿਰਕੇਪਟਇਉਜਨਤਾਰ
 ਚਲੀਸਭਲਾਜਬਹਾਪੀ॥ ੪੪੯॥ ਕਾਨਕੇਪਾਸਿਗਈਜਬਹੀਤਬਹੀਸਭਗੋਪਨਲੀਨਸੁ
 ਸੰਘਾ॥ ਚੀਰਪਰੇਗਿਰਕੇਤਨਭੂਖਨਟੁਟਗਾਈਤਿਨਹਾਥਨਬੰਝਾ॥ ਕਾਨਕੇਰੂਪਨਿਹਾਰਸਭੇ
 ਗੁਪੀਆਕਾਬਿਸਿਆਮਭਈਇਕਰੰਘਾਹੋਇਗਾਈਤਨੇਮੋਸਭਾਇਕਰੰਗਮਨੇਸਭਛੋਰਕੇ
 ਸੰਘਾ॥ ੪੫੦॥ ਸ੍ਰੋਯਾ॥ ॥ ਗੋਪਨਭੂਲਗਈਗਿਹਕੀਸੁਧਿਕਾਨਰਕੇਰਸਭੀਤਰਿਰਾਚੀ॥

ਕੁਝੁ ਭੰਗੀ ਮਧੁਰੀ ਬਰਨੀ ਸਭੁ ਹੀ ਸੁਫੁ ਭੀ ਜਨੁ ਮੇਨ ਕੇ ਮਾਚੀ ॥ ਫੁਰਦੇ ਹੋ ਸਾ ਅਉਰਨ ਸੁਦਰ ਭਲੇ ॥ ੧੫੦ ॥
 ਹਾਵਨ ਹੀ ਸੇ ਸਭੁ ਮਾਚੀ ॥ ਸੇਭੁ ਤਤਾ ਤਨੇ ਹੋ ਰਿਕੇ ਮੇਨ ਕੇ ਚਨੇ ਮੇਨੁ ਨੀ ਆਚੁ ਨ ਖਾਚੀ ॥ ੪੫੦ ॥
 ਸੇਯਾ ॥ ॥ ਕਾਨਕੇ ਰੂਪ ਨਿਹਾਰਹੀ ਬਿਜੇ ਮੇਨੁ ਤੀ ਗੁਪੀ ਆ ਅਭਿਹਾ ਛੀ ॥ ਹਾਜਤ ਜਾਹਿ ਮਿ
 ਗੀ ਪਤਿ ਨੈਨ ਬਿਰਾਜਤੁ ਦਰਿ ਹੋ ਸਾ ਮਾ ਛੀ ॥ ਸੇਭੁ ਤਹੈ ਬਿਜ ਮੰਡਕ ਮੇਨ ਖੇਲ ਖੇਕਾ ਜਨਰ
 ਇਹ ਕਾ ਛੀ ॥ ਦੇਖਨ ਹਾਰਿ ਪੈਰੁ ਗਵਾਨਾ ਦੇਖਾ ਵਤ ਭਾਵ ਹੋ ਮੇਰਿਆ ਆ ਛੀ ॥ ੪੫੧ ॥
 ਮੋਹਤ ਹੋ ਸਭੁ ਗੋਪਨ ਕੇ ਕਬਿ ਸਿਆਮ ਕਹੈ ਦੋਹਾ ਅੰਜਨ ਅੰਜੋ ॥ ਕਉਲ ਨਕੀ ਜਨੁ ਸੁਪਿ ਪੁਰਾ ਸ
 ਰੁਦਰਿ ਸਾਨ ਕੇ ਉਪਰਿ ਮਾਂਜੋ ॥ ਬੈਠਾ ਪਰੀ ਇਕੋ ਮੇਚਤੁ ਰਾਨ ਮੇਨ ਕੇ ਤਾਤ ਬਨੇ ਕਾ ਸਿਸਾ ਜੋ ਮੇਰਿ
 ਤਹੈ ਮੇਨ ਜੋਗਨ ਕੇ ਫੁਨਿ ਜੋਗਨ ਕੇ ਗਨ ਬੀਚ ਕਲਾਜੋ ॥ ੪੫੨ ॥ ਸੇਯਾ ॥ ॥ ਠਾਢੈ ਹੋ ਕਾਨ ਸੇਯੁ ਮ
 ਹਿਰੋਪਨ ਜਾਹਿ ਕੋ ਅੰਤ ਮੁਨੀ ਨਹਿ ਬੂਝੇ ॥ ਕੋਟਿ ਕਰੈ ਉਪਾ ਬਹੁ ਬਖਨੈ ਨੇਨ ਸੇਯੁ ਨੈਕੁ ਸੁਝੇ ॥ ਤਾ
 ਹੀ ਕੋ ਅੰਤ ਲਖੇ ਬੇਕੇ ਕਾਰਨ ਸੁਰਪ ਨੇਰਨ ਭੀ ਤਹਿ ਝੂਝੇ ॥ ਸੋ ਬਿਜ ਭੂਮ ਬਿਖੇ ਭਗਵਾਨ ਤੀਯਾ ਗਨ
 ਮੇਰ ਸਬੈ ਨ ਅਰੂਝੇ ॥ ੪੫੩ ॥ ॥ ਕਾਨਕੇ ਨਿਕਟੇ ਜਬ ਹੀ ਸਭੁ ਹੀ ਗੁਪੀ ਆ ਮਿਲਿ ਉਦ
 ਰਿ ਗਾਈਯਾ ॥ ਸੋਹਿ ਮਾਧਿ ਸਾ ਸਿਆਨ ਪੇਖ ਸਭੇ ਫੁਨਿ ਕੇ ਦ੍ਰੁਪ ਬੇਖ ਬਨਈਯਾ ॥ ਲੈ ਮੁਰਲੀ
 ਅਪਨੇ ਕਰਿ ਕਾਨਕਿ ਪੈ ਅਤਿ ਹੀ ਹਿਤ ਸਾ ਬਖਜਈਯਾ ॥ ਘਟ ਕਹੇਰ ਕਾਜਿ ਉਪਿਖ ਕੈ ਮਿਗ
 ਨੀ ਮੁਹਿ ਜਾਤੁ ਹੋ ਠਹਰਈਯਾ ॥ ੪੫੪ ॥ ॥ ਮਾਲਾ ਸਿਰੀ ਅਰੁ ਮਾਕਲੀ ਸੁਫੁ ਸਾਭੰਗ
 ਰਾਵਨ ਸਾ ਬਖਜਾਵੈ ॥ ਜੈਤ ਸਿਰੀ ਅਰੁ ਸੁਪਾ ਅਲਾਰ ਬਿਲਾਵਲ ਕੀ ਪੁਨਿ ਕੂਕ ਸੁਨਾਵੈ ॥ ਲੈ ਅਪ
 ਨੇ ਮੁਰਲੀ ਕਰ ਕਾਨਕਿ ਪੈ ਅਤਿ ਹੀ ਹਿਤ ਸਾ ਬਖਜਾਵੈ ॥ ਪਉਨ ਚਲੈ ਨਰੈ ਜਮੁਨਾ ਬਿਰਮੋਹਿ
 ਹੋ ਪੁਨਿ ਜੋ ਸੁਨਿ ਪਾਵੈ ॥ ੪੫੫ ॥ ॥ ਸੁਨਿ ਕੇ ਮੁਰਲੀ ਪੁਨਿ ਕਾਨਕੀ ਸਭੁ ਗੋਪਨ ਕੀ ਸਭੁ ਸੁਪਿ ਛੁਟੀ
 ਸਭੁ ਛਾਤਿ ਚਲੀ ਅਪਨੇ ਗਿਹ ਕਾਰ ਜਕਾਨ ਹੀ ਕੀ ਪੁਨਿ ਸਾ ਬਖਜੁਟੀ ॥ ਠਗਨੀ ਸੁਰਹੋ ਕਬਿ ਸਿਆ
 ਮ ਕਹੈ ਇਨ ਅੰਤ ਰਿਕੀ ਸਭੁ ਮਤ ਛੁਟੀ ॥ ਮਿਗਨੀ ਸਮਝੈ ਚਲਾ ਤਿਯੋ ਇਨ ਕੇ ਮਗਲਾ ਜਕੀ ਬੋਲ
 ਤਰਾ ਕਟੁਟੀ ॥ ੪੫੬ ॥ ॥ ਕਾਨਕੇ ਰੂਪ ਨਿਹਾਰਹੀ ਤਿਆ ਸਿਆਮ ਕਹੈ ਕਬਿ ਹੋਇ ਇਕਾ
 ਠੀ ॥ ਜਿਉ ਸੁਰਕੀ ਪੁਨਿ ਕੇ ਸੁਨਿ ਕੈ ਮਿਗਨੀ ਚਲਿ ਆਵਤ ਜਾਤ ਨਾਹੀ ॥ ਮੇਨ ਸੇ ਮਤੁ ਲੈ ਕੂਦਤ

ਕਨਖੁਛੇਰਿ ਮਨੇ ਸਫਲਾ ਜਕੀ ਗਠੀ ਗੋਪਨ ਕੇ ਮਨ ਯੋਗੁ ਗਿਯੋ ਜਿ ਮਖੋਰ ਪਾਥਰ ਪੇਚਰ ਨਹੀ
 ੪੫੯ ॥ ਹਸਿ ਬਾਤ ਕਰੇ ਹਰਿ ਸੇਗੁ ਪੀਆ ਕਬਿ ਸਿਖਾ ਮਕਹੈ ਜਿਨ ਭਾਗ ਬਢੇ ਮੇਰਿ ਸਭੈ ਪ੍ਰਗਟਿ
 ਕੇ ਇਨ ਕੋ ਪਿਖ ਕੋਹ ਰਿਪਾਪ ਨ ਜਾਲ ਲਭੈ ਗਏ ਸਨ ਤਨ ਮੰਧਿ ਬਧੁ ਬਿਜਕੀ ਮਨ ਏ ਕਰਿਆ ਤੁਰਾਮ
 ਤੁਗਨੁ ਸੇਊ ਸਤਿ ਕਿਧੈ ਮਨ ਜਾਹਿ ਗਏ ਸੁਅਧਿ ਨਿਜਿਨੇ ਮਨ ਏ ਮਗਏ ॥ ੪੬੦ ॥ ਨੈਨ ਚੁਰਾ
 ਇਮਨੈ ਸੁਖ ਪਾਇ ਕਛੂ ਮੁਸਕਾਇ ਭੁਯੋਹ ਰਿਠਾ ਢੋ ਮੇਰਿ ਗੀ ਬਿਜਬਾ ਮਸਥੈ ਅਤਿ ਗੀ
 ਤਕੈ ਮਨ ਅਨੰਦ ਬਾਢੋ ਜਾ ਭਗਵਾਨ ਕਿਧੈ ਸੀ ਅਜੀਤ ਕੋ ਮਾਰਿ ਰੁ ਰਿਯੋ ਰਿਪਾਵਨ ਗਾਢੋ
 ਤਾ ਭਗਵਾਨ ਕਿਧੈ ਮੁਖ ਰੇ ਮੁਕਤ ਨੁਕਤਾ ਸਮ ਅੰਮ੍ਰਿਤ ਕਾਢੋ ॥ ੪੬੧ ॥ ਕਾਨ ਚੁਰਾ ਚੁਰੇ ਪਨ
 ੪੬੨ ॥ ॥ ਆਜੁ ਭਯੋ ਝੜੇ ਜਮਨਾ ਤਦ ਖੇਲ ਨ ਕੀ ਅਬ ਘਾਤ ਬਣੀ ॥ ਤਜਿ ਕੈ ਰੁ ਰਿਖੇ
 ਲਕਰੇ ਮਸੇ ਕਬਿ ਸਿਖਾ ਮਕਹੈ ਯੋਗ ਸਿਕਾਨ ਅਣੀ ॥ ਜੇਊ ਸੁੰਦਰਿ ਹੈ ਤੁਮੈ ਸੇਊ ਖੇਲ ਰੁਖੇ
 ਲਹਨਾ ਹਿਜਣੀ ਰੁਕਣੀ ॥ ਇਹ ਭਾਂਤ ਕਹੈ ਹਸਿ ਕੈ ਰਸ ਬੇਲ ਕਿਧੈ ਹਰਤਾ ਜੇਊ ਮਨ ਫਣੀ ॥
 ੪੬੩ ॥ ਹਸਿ ਕੈ ਜੁਕਹੀ ਬਤੀਆ ਤਿਨ ਸੇ ਕਬਿ ਸਿਖਾ ਮਕਹੈ ਹਰਿ ਜੇ ਰਸ ਰਾਤੋ ਨੈਨ ਮਿਰੀਪ
 ਤਸੇ ਤਿਹ ਕੋਇ ਮਚਾਲ ਚਲੈ ਜਿਮ ਗਈ ਯਗਮਾਤੋ ॥ ਦੇਖਤਾ ਪੂਰਤ ਕਾਨ ਰਕੀ ਗੋਪਨ ਕੂਲਿ
 ਈਰਿ ਕੀ ਖੁਪ ਸਾਤੋ ॥ ਚੀਰ ਗਾਏ ਉਡ ਕੈ ਤਨ ਕੇ ਅਰੁ ਟੁਟ ਗਏ ਨੈਨ ਤੇ ਲਾਜ ਕੋ ਨਾਤੋ ॥ ੪੬੪ ॥ ਕਪਕੈ
 ਮਧੁ ਕੈ ਟੁਟਤਾ ਨ ਮੇਰੇ ਮੁਰੈ ਤਮ ਰਿਧਿ ਪਨੇ ਜਿਨ ਹਾਥਾ ਸਾਹਿਤ ਫੀਛ ਨ ਰਾਜ ਦੇਯੋ ਰਿਸਰਾ
 ਵਨ ਕਾਟਿ ਦੇਯੋ ਜਿਹ ਮਾਥਾ ਸੇਤਿ ਹਕੀ ਤਿਹੁ ਲੇਗਨ ਮੰਧਿ ਕਹੈ ਕਬਿ ਸਿਖਾ ਮਚਲੈ ਜਸਗਾ
 ਥਾ ਸੇਧਿ ਜੁ ਮਾਥਿ ਖੇਰ ਸਕੇ ਹਿਤ ਖੇਲ ਭਯੋ ਫੁਨਿ ਗੋਪਨ ਸਾਥਾ ॥ ੪੬੫ ॥ ਹਸਿ ਕੈ ਹਰਿ
 ਤੁ ਬਿਜਮੰਡਲ ਮੇਰੇ ਗੋਪਨ ਕੋ ਇਕ ਰੇ ਰੁਬਣੀ ॥ ਸਭ ਪਾਇ ਪਰੇ ਹਮ ਭੁਤ ਮਹੀ ਇਹ ਭਾਂਤਿ
 ਕਹਿਯੋ ਮਿਲ ਬੀਚਨ ਦੀ ॥ ਜਬ ਜਾਇ ਪਰੇ ਜਮੁਨਾ ਜਲ ਮੇਰੇ ਗੋਪਨ ਕੋ ਭਗਵਾਨ ਜਦੀ
 ਤਬ ਲੇਚੁ ਕੀ ਹਰਿ ਜੀ ਤਿਖੈ ਮੁਲ ਯੋ ਮੁਖ ਚੁਮਾ ਕਿਧੈ ਸੁਤ ਦੀ ॥ ੪੬੬ ॥ ਹਸਿ ਕੈ ਹਰਿ
 ੪੬੭ ॥ ਸੈਯਾ ॥ ॥ ਮਿਲ ਕੈ ਸਭ ਦੁਹਰਨੁ ਦਹਿ ਸਿਖਾ ਮਸੇ ਸਿਖਾ ਮਕਹੀ ਹਸਿ ਬਾਤ ਪਈ
 ਨਨਾ ਰਾਜ ਤਜਾਹਿ ਮਿਰੀਪ ਤਿਸੇ ਦ੍ਰਿਗ ਛਾਜ ਤਚੈ ਚਲਤਾ ਸਮ ਅੰਮ੍ਰਿਤ ਨਾਕੈ ਚਨ ਸੇਤ ਨ ਕਹੈ

ਲਮੁਖੀਰਸਾਅਤੁਰਕੇ ਕਹਿਯੋਗਛਕਦੀਨਨਾਏਹਬਦੁਇਮਹਾਸੁਖਪਾਇਕਹਿਯੋਸਿਰਨਿ ੧੫੧
 ਯਾਇਕੋਗੁਤਿਅਪੀਨਨਾ ੪੫੬ ॥ ਅਤਿਉਰੇਰਿਵਦਤਕਹੋਯੋਹਪੀਆਜੁਗਤੀਸਰੋਪਤਿ
 ਭੁਯੋਜੁਕਪੀ ॥ ਜਿਨਰਾਵਨਖੇਤਮਰਿਯੋਕਪਕੋਜਿਹਗੀਤੁਭੀਛਨਲਿਕਥਪੀ ॥ ਜਿਹਕੀਜ
 ਗਈਚਪ੍ਰਸਿਧਕਲਾਕਾਈਸਿਖਾਮਕਹੋਕਛੁਨਾਹਿਛੁਪੀ ॥ ਤਿਹਸੰਗਕਰੋਰਸਕੀਚਰਚਾਨਿ
 ਨਹੁੰਤੀਯਾਛੁਨਿਚੰਤੁਜਪੀ ॥ ੪੫੭ ॥ ਜਉਰਸਥਾਤੁਕਹੀਗੁਪੀਅਤਬਹੀਹਰਿਜੂਬਦਯੋ
 ਤਿਨਸਾਫੀ ॥ ਆਈਹੋਛੁਰਿਸਭੈਪਤਿਕੋਤਮਹੋਇਤੁਮੇਨਮਰੇਛੁਨਿਮਾਫੀ ॥ ਹਉਤੁਮਸੇਨਹ
 ਹੇਤਕੋਰੇਤੁਮਕਹੋਕੇਥਾਤਕੋਰੇਰਸਥਾਫੀ ॥ ਇਉਕਹਿਕੋਹਰਿਮੇਨਭੁਜੀਸੁਬਜਾਇਉਏਯੋਮੁ
 ਰਲੀਮਹਿਕਾਫੀ ॥ ੪੫੮ ॥ ਕਾਕੁਰਾ ॥ ੪੫੯ ॥ ॥ ਸੁਰਸੁੰਦਰਿਗੋਪਨਸੇਕਥਿਸਿਖਾਮਦ
 ਯੋਹਸਿਕੋਹਰਿਜਬਜਥੈ ॥ ਨਗਈਹਰਿਮਯਕਹਿਯੋਗਿਹੋਕੇਪਕੁਮਹਿਰਹੀਮੁਖਿਦੇਖਸਥੈ ॥
 ਕ੍ਰਿਸਨਕਹਿਲੇਮੁਰਲੀਸੁਬਜਾਇਉਏਯੋਜਬਰਗਤਥੈ ॥ ਮਨੇਯਾਇਲਗੋਪਨਕੇਬ੍ਰਵਮੇ
 ਭਗਵਾਨਤੁਰਿਯੋਜਨਲੇਨਮਥੈ ॥ ੪੬੦ ॥ ਜਿਉਮ੍ਰਿਗਬੀਚਮ੍ਰਿਗੀਪਿਖੀਮੇਹਰਿਤਿਉਗ
 ਨਹੁੰਰਨਕੇਮਪਿਸਥੈ ॥ ਦੇਖਿਜਿਸੇਰਿਪਗੀਤੁਰੋਕਾਬਿਸਿਖਾਮਕਹੋਮਨਭੀਤਹਿਛੁਭੈ ॥
 ਦੇਖਿਤਿਸੇਮ੍ਰਿਗਧਾਵਤਾਵਤਾਚੇਤਕੋਰੇਨਹੋਛੁਨਕੇਭੈ ॥ ਸੇਬਨਖੀਚਬਿਰਾਜਤਕਨੇਜੇ
 ਉਪਿਖਵੈਤਿਹੋਕੇਮਨਲੇਭੈ ॥ ੪੬੧ ॥ ਕਾਕੁਰਾ ॥ ੪੬੨ ॥ ॥ ਸੋਊਗੁਰਨਲੇਲਉ
 ਠੀਹਰਿਸੇਬਚਨਾਜਿਨਕੇਸਮਸੁਧਅਮੀ ॥ ਤਿਹਸਾਥਲਗੀਚਰਚਾਕਰਨੇਯਤਾਮਨਸਾਪਨ
 ਸੁਧਗਮੀ ॥ ਤਜਿਕੋਭੁਰਾਹਮਗੀਮਤਿਕਾਨਜੂਊਪਰਿਤੇਹਿਗਮੀ ॥ ਅਤਿਹੀਤਨਕਾਮਕਰਾ
 ਉਪਜੀਤੁਮਕੋਪਿਖਵੈਨਹਿਜਾਤਛਮੀ ॥ ੪੬੩ ॥ ਕਾਕੁਰਾ ॥ ੪੬੪ ॥ ॥ ਸੋਊਗੁਰਨਲੇਲਉ
 ਲਖੀਅਪਨੇਮਨੇਮੇਇਹਗੁਰਨਮੇਪਿਖਮੇਨਭੁਗੀ ॥ ਤਬਹੀਤਜਿਸੀਕਸਥੈਮਨਕੀਤਿਨਕੈਸੀ
 ਗਮਨੁਖਕੇਲਕਰੀ ॥ ਹਰਿਜੀਕਰਿਖੇਲਕਿਧੈਇਨੇਸੇਜਨਕਾਮਜਗੀਇਹਕੀਨਜਗੀ ॥ ਕਾਬਿ
 ਸਿਖਾਮਕਹੋਪਿਖਵੈਤੁਮਕੋਤਕਕਾਨਹਰਿਯੋਕਿਹਗੀਸੁਹਰੀ ॥ ੪੬੫ ॥ ਜੇਜੁਗਤੀਸਰਮੁਕਤਿ

ਰਾਮਧਰੀਜਿਹਾਉਰਕਰਿਯੋਅਤਿਸੀਲਾਸਤਨਕੋਸੁਸੰਘਾਰਕਹੈਪਤਿਪੰਡਕਸਾਪਨਕੋਗਹਿ
 ਹੀਲਾ॥੨॥ਪੁਰਮੇਸੈਉਕਨਭਯੋਮੰਗੀਆਅਰਿਕੋਧਰੀਆਪਟਪੀਲਾ॥ਸੋਹਰਿਭੂਮਿਖੇਖਿ
 ਜਕੀਹਸਿਗੋਪਨਸਾਥਿਕਰੈਰਸਲੀਲਾ॥੬੭੩॥ਅਮਾਲਸਿਰੀਅਰੁਰਾਮਕਲੀਸੁਭਾਸਰ
 ਗਭਾਮਨਸਾਥਬਜਾਵੈਜੈਤਸਿਰੀਅਰੁਸੁਧਮਲਾਬਿਲਾਵਲਕੀਪੁਨਿਕੁਕਸੁਨਾਵੈ॥
 ਲੇਖੁਰਲੀਅਪਨੇਕਰਕਨਕਿਯੋਅਤਿਭਾਵਨਸਾਥਬਜਾਵੈ॥ਪਉਨਚਲੈਨਰੋਹੇਜਮਨਾਖਿ
 ਰੁਮੇਹਿਰੋਹੇਪਨਿਜੇਸੁਨਿਪਾਵੈ॥੬੭੪॥ਜੇਹੁਗਾ॥੧॥ਕਾਨਬਜਾਵਤਹੈਸੁਰਸੇਫੁਨਗੋਪਨਕੇਮ
 ਨਮੇਜੇਊਭਾਵੈ॥ਰਾਮਕਲੀਅਰੁਸੁਧਮਲਾਰਬਿਲਾਵਲਕੋਅਤਿਹੀਠਟਪਾਵੈ॥ਗੀਤਰੋਹੇ
 ਸੁਰੀਅਸੁਰੀਮਿਗਛਾਰੀਮਿਗੀਬਨਕੀਚਲਿਆਵੈ॥ਜੇਮੁਰਲੀਮਹਿਸਿਖਾਮਪ੍ਰਬੀ
 ਨਮਨੇਕਰਿਰਾਗਨਰੂਪਾਵੇਖਾਵੈ॥੬੭੫॥ਸੁਨਕੋਮੁਰਲੀਪੁਨਕਾਨਰਕੀਮਨਮੇਸਭਗੁਰਨ
 ਰੀਤਰਹੀਹੈ॥ਜੋਗਿਹਲੇਗਨਬਾਤਕਹੀਤਿਨਹੂੰਫੁਨਿਉਪਰਿਸੀਸਸਹੀਹੈ॥ਸਾਮੁਹਧਾ
 ਇਚਲੀਹਰਿਕੇਉਪਮਾਇਹਕੀਕਬਿਸਿਖਾਮਕਹੀਹੈ॥ਮਾਨਹੁਪੇਖਸਮਸਨਕੇਮੁਖਧ
 ਇਚਲੀਮਿਲਜੂਥਅਹੀਹੈ॥੬੭੬॥ਜਿਨਰੀਤੁਭੁਭੀਫੁਨਰਾਜਦਯੋਕਪਕੈਵਸਸੀ
 ਸਦਈਜਿਨਪੀੜਾ॥ਮਾਰਤਹੈਦਲਦੈਤਨਕੇਫੁਨਮੇਘਨਸੇਕਰਿਦੀਨਉਤੀੜਾ॥ਜਾ
 ਹਿਮਕਿਯੋਮੁਰਨਾਮਮਹਾਸੁਰਾਅਪਨਹੀਲੀਘਮਾਰਗਭੀੜਾ॥ਸੇਫੁਨਿਭੂਮਿਖੇਖੇਖਿਜ
 ਕੀਸਿਗੋਪਨਕੈਸੁਕਰੈਰਸਲੀੜਾ॥੬੭੭॥ਸੈਯਾ॥੧॥ਖੇਲਤਕਨਸੇਉਤਿਨਸੇਜਿਹ
 ਕੀਸੁਕਰੈਸਭਹੀਜਗਜਾਤਾ॥ਸੇਸਭਹੀਜਗਕੋਪਤਿਹੈਤਿਨਜੀਵਨਕੇਬਲਕੀਪਗਾ
 ਤਾ॥ਰਾਮਧੈਰਵਨਕੋਜਿਨਹੂੰਕੁਪਜੁਧਕਰਿਯੋਕਰਿਕੈਪਨਛਾਤਾ॥ਸੋਹਰਿਬੀਚਅਹੀਗਨ
 ਕੇਕਰਿਬੇਕਹੁਕਉਤਕਕੀਨਸੁਨਾਤਾ॥੬੭੮॥ਦੋਹਰਾ॥੧॥ਜਥੇਕ੍ਰਿਸਨਸਿਗੋਪੀਅਨ
 ਕਰੀਮਾਨੁਖੀਬਾਨਾ॥ਸਭਗੋਪੀਤਬਯੋਲਖੀਭਏਬਸਿਭੁਗਵਾਨਾ॥੬੭੯॥ਸੈਯਾ॥੧॥
 ਕਾਨਤਥੈਸਿਗੋਪਨਕੇਤਬਹੀਫੁਨਿਅੰਗਰਿਧਿਆਨਧੈਗਯਾ॥ਏਕਹਗਯੋਧਰਨੀ

ਪਸਿਗਿਯੋਕਿਧੋਮਪਿਗਹਿਯੋਸਮਾਝਿਯੋਨਹੀਪਯਾਗੋਪਨਕੀਤਬੋਧੀਗਾਤਿਕੁਤਿਬਤਾਛਾਬਿ ੧੫੨
 ਕੋਕਾਬਿਸਿਯਾਮਕਹਯਾਮਜਿਉਸੰਗਮੀਨਨਕੋਲਰਕੋਤਿਨਤਿਆਗਸੋਭਮੋਨੇਬਾਰਪਰਯਾਮ
 ੪੮੦। ਗੋਪਨਕੀਤਨਕੀਛੁਟਗੀਸੁਪਿਤੋਲਤਹੋਬਨੇਮੇਜਨਬਉਗੀ। ਏਕਉਠੈਇਕਤੂਮਕਿ
 ਹੈ। ਬਿਜਕੀਮਹਰੀਇਕਅਵਤਦਉਗੀ। ਆਤੁਰਕੈਅਤਿਛੁਛਤਹੈਤਿਨਕੋਸਿਰਕੀਗਿਰਗੀ
 ਸੁਪਿਛਉਗੀ। ਕਾਨਕੋਪਿਆਸਥਸਿਯੋਮਨੇਮੇਸੋਉਜਲਗਹੈਛੁਨਿਰੂਪਨਕਉਗੀ। ੪੮੧।
 ੫੦। ॥ ਫੇਰਿਤਜੋਤਿਨਰੂਪਨਕੋਇਹਛਾਂਤਿਕਹੈਨਦਲਾਲਕਹਾਰੇ। ਚੰਪਕਮਉਲਸਿਰੀ
 ਬਟਤਾਲਵੰਗਲਤਾਕਚਨਾਲਜਹਾਰੇ। ਪੋਜਿਹਕੋਹਮਕਾਰਨਕੋਪਗਕੰਟਕਕਾਸਿਰੂਪਪਸ
 ਹਾਰੇ। ਸੋਹਮਕੋਤਮਦੇਹੁਬਤਾਇਪਰੈਤੁਮਪਾਇਨਜਾਵਤਹਾਰੇ। ੪੮੨। ਬੇਲਾਬਿਗਜਰਹੈ
 ਜਿਹਜਾਗੁਲਚੰਪਕਕਾਸੁਪੁਤਾਅਤਿਪਾਣੀ। ਛੇਲਸਿਰੀਗੁਲਲਾਲਗੁਲਾਬਧਰਾਤਿਨ
 ਛੁਲਸੇਛਬਛਾਣੀ। ਚੰਪਕਮਉਲਸਿਰੀਬਟਤਾਲਲਵੰਗਲਤਾਕਚਨਰਸੁਹਾਣੀ।
 ਬਾਰਝਰੈਝਰਨਾਗਿਰਤੇਕਬਿਸਿਯਾਮਕਹੈਅਤਿਹੀਸੁਖਦਾਣੀ। ੪੮੩। ॥ ਜੁੰਹਾ। ॥ ਅਤਿਹ
 ਕਾਨਕੋਹਰਿਕੋਹਿਤਤੇਗੁਪੀਆਂਬਿਜਕੀਇਹਛਾਂਤਕਹੈ। ਬਰਪੀਪਰਹੋਗਿਰਿਯਾਨਕਉਜਿ
 ਹਕੋਹਿਤਸੋਸਿਰੂਪਪਸਹੈ। ਅਹੋਕਿਉਤਜਿਅਵਤਹੋਕੁਰਤਾਬਿਨਕਾਨਪਿਖੇਨਹਿਯਾਮਰ
 ਹੈ। ॥ ਇਕਬਾਤਕਹੈਸੁਨਿਕੋਇਕੋਬੇਲਬਰੂਪਨਕੋਹਰਿਜਨਗਹੈ। ੪੮੪। ॥ ਝੰਝਾ। ॥ ਕਾ
 ਨਬਿਗਿਕੋਮਾਨਬਪੁਬਿਜਛੇਲਤਹੋਬਨਬੀਚਦਿਵਾਨੀ। ਕੁੰਜਨਜਿਯੋਕੁਰਲਾਤਫਿਰੈ
 ਤਿਹਜਾਜਿਹਜਾਕਛੁਖਲਨਪਾਨੀ। ਏਕਗਿਰੈਪੁਰਝਾਇਪੁਰਏਕਉਠੈਕਹਿਕੈਇਹਬਾ
 ਨੀ। ਯੇਹਬਛਾਇਮਹਾਧਮਸੋਕਤਜਾਤਕੁਯੋਭਗਵਾਨਗੁਮਾਨੀ। ੪੮੫। ॥ ਸੈਯਾ। ॥ ਨੈਨਨ
 ਚਾਇਮੋਨੇਮਿਗਸੇਸਭਗੋਪਨਕੋਮਨਚੋਰਲਾਯੋਹੈ। ਤਾਹੀਕੇਬੀਚਰਹਿਯੋਗਾਡਕੈਤਿਹਤੇਨ
 ਹਿਛੁਟਨੈਕੁਭਯੋਹੈ। ਤਾਹੀਕੇਹੇਤਫਿਰੈਬਨੇਮੇਤਜਿਕੈਗਿਹਸੁਸਨਏਕਲਯੋਹੈ। ਸੋਬਿ
 ਰਥਾਹਮਸੋਬਨਕੁਤਕਹੋਹਰਿਜੀ। ਕਿਹਭਗਯੋਹੈ। ੪੮੬। ॥ ਜਿਨਉਬਨਬੀਚਮਗੀਚਮਕਿਯੋ
 ਪੁਰਰਾਵਨਸੇਵਕਜਾਹਿਦਹਿਯੋਹੈ। ਤਾਹੀਸੋਹੇਤਕਰਿਯੋਹਮਉਬਹੁਬੇਗਨਕੋਉਪਹਾਸਸ

Digitized by Panjab Digital Library | www.panjabdigilib.org

ਸੁਰਗੁਰਨਏਕਥਨੈਬਛੁਰਾਸੁਰਮੂਗਤਿਏਕਧਰੈ॥ਇਕਥੈਚਤੁਰਾਨਨਹੁਰਹਰੈਇਕਥੈਬਹਮਾ १੫੩
 ਫਿਰਿਪਾਇਪਰੈ॥ਇਕਥੈਬਹੁਲਾਭਗਵਨਕੇਸਾਥਮਹਾਕਰਿਕੈਮਨਕੋਪਛਰੈ॥ਇਹਭੁਤਿ
 ਬਧੁਬਿਜਕੋਲਕਰੈਜਿਹਤੁਤਿਕਿਧੈਨੈਦਲਾਲਕਰੈ॥੪੯੫॥ਕਾਨਚਰਿਤ੍ਰਸਭੈਕਰਿਕੈਸਭੁ
 ਗੁਰਨਫੇਰਿਲਗੀਗੁਨਗਾਵਨ॥ਤਾਲਬਜਾਇਬਜਾਮੁਰਲੀਕਾਬਿਸਿਆਮਕਰੈਅਤਿਹੀ
 ਕਾਰਿਭਾਵਨਾਫੇਰਿਚਿਤਾਕਹਿਯੋਹਮਰੇਸੀਗਖੇਲਕਹਿਯੋਹਰਿਜੀਇਹਠਾਵਨਾ॥ਗੁਰਨਸਿਆ
 ਮਕੀਛੁਲਗਈਸੁਪਿਖੀਚਲਗੀਮਨਕੇਦੁਖਪਵਨ॥੪੯੬॥ਅਤਿਹੋਇਗਈਤਨਮੇਹ
 ਰਿਸਾਥਿਸੁਗੋਪਨਕੀਸਭੁਹੀਪਰਨੀ॥ਅਤਿਹੁਪਨਿਹਾਰਕੈਬਸਿਭਈਜੁਹਤੀਅਤਿਰੂਪਨਕੀ
 ਧਰਨੀ॥ਇਹਭੁਤਿਪਰੀਮੁਰਤ੍ਰਾਇਧਰੀਕਾਬਿਨੈਉਪਮਾਤਿਹਕੀਬਰਨੀ॥ਜਿਮਾਪਟਕਹੇਰ
 ਮੇਭੁਮਕੇਬੀਚਪਰੈਗਿਰਬਨਲਗੇਹਰਨੀ॥੪੯੭॥ਸਭੁਨੀਸਰਭਉਹਨਕੋਪਨੁ
 ਕੈਉਗਾਰਕੇਸਾਜਨਸਾਥਕਰੀ॥ਰਸਕੇਮਨਮੇਅਤਿਹੀਕਰਕੋਪਸੁਕਾਨਕੇਸਾਮੁਹੇਜਾਇਅਗੀ॥
 ਅਤਿਹੀਕਰਿਨੈਹੁਕੋਰੋਧਮਨੈਤਿਹਠਉਰਤੇਪੇਗੁਨਏਕਟਰੀ॥ਮਨੇਮੇਨਹੀਸੇਅਤਿਹੀਰਨਕੋਪ
 ਰਨੀਪਰਗੁਰਨਝੂਝਪਰੀ॥੪੯੮॥ਤਿਹਗੁਰਨਕੋਅਤਿਹੀਪਿਖਪ੍ਰੇਮਤਬੈਪਗਟੇਭਗਵਨ
 ਸਿਤਾਈ॥ਜੋਤਿਭਈਪਰਨੀਪਗਇਉਰਜਨੀਮਹਿਛੂਟਤਾ॥ਉਮਹਤਾਈ॥ਚਉਕਪਰੀ
 ਤਬਹੀਇਹਇਉਜੇਸੇਚਉਕਪਰੈਤਮੇਰੁਖੁਆਈ॥ਛਾਡਿਚਕਿਯੋਰਨਕੋਮਨਇਉਜਿ
 ਮਭਾਜਤਹੈਗਿਹਛਾਡਿਸਿਰਾਈ॥੪੯੯॥ਗੁਰਨਧਾਇਚਲੀਮਿਲਬੇਕਹੁਜੇ
 ਪਿਖਏਭਗਵਨਗੁਮਾਨੀ॥ਜਿਉਮਿਗਨੀਮਿਗਪੇਖਚਲੈਜੁਹਤੀਅਤਿਰੂਪਾਬਿਖੇਅਤਿਮਾ
 ਨੀ॥ਤਾਛਾਬਿਕੀਅਤਿਹੀਉਪਮਾਕਾਬਿਨੈਮੁਖਰੇਇਹਭੁਤਿਬਖਨੀ॥ਜਿਉਜਲਚਾਰਿਕਥੁ
 ਦਪਰੈਜਿਮਕੂਦਪਰੈਮਛੁਲੀਬਿਨੁਪਨੀ॥੫੦੦॥ਰਾਜਤਹੈਪੀਅਰੇਪਟਕੀਧਾਬਿਰਜਤਹੈਮਿ
 ਗਸੇਦਿਗਦੇਉ॥ਛਾਜਤਹੈਮਨਸੇਉਗੇਮੇਨਦੀਅਪਤਿਸਾਥਲੀਏਛੁਨਿਜੇਉ॥ਕਾਨਫਿਰੈਤਿ
 ਨਗੋਪਨਮੇਜਿਹਕੀਜਗਮੇਸਮਤਾਲਨਕਉ॥ਗੁਰਨਗੀਝਰਹੀਬਿਜਕੀਸੇਉਗੀਝਤਹੈਚਕ
 ਦੇਖਰੇਸੇਉ॥੫੦੧॥ਕਉਲਾਜਿਉਪ੍ਰਭਾਤਤੈਬਿਛੁਰਿਯੋਮਿਲੀਥਾਤਤੈਹਨੀਜਿਉ

ਸੇ

ਸੁਰਸਤਤੈ ਬਚਾਯੋ ਚੋਰਗਾਤਤੈ ॥ ਜੈ ਸੇਧਨੀ ਪਨਤੈ ਅਉਰਨੀ ਲੋਕ ਮਨਤੈ ਲਗੀਯਾ ਜੈ ਸੇਰਨਤੈ ਬਜਾ
 ਯਾਜਿਉ ਨਸਾਤਤੈ ॥ ਜੈ ਸੇਵਖੀ ਸੁਖਤੈ ਅਭੂਖੀ ਜੈ ਸੇਭੂਖਤੈ ਸੁਰਾਜਾ ਸੰਤ ਆਪਨੇ ਕੇ ਸੁਨੈ ਜੈ ਸੇਧਾ
 ਤਤੈ ਚਤਰੈ ਪਸਿਨਿ ਜੇਤੇ ਏਤੇ ਏਤੀ ਬਾਤਨਤੈ ਚੇਤੈ ਪਸਿਨਿ ਗੋਪੀਤੈ ਸੇਕਾਨ ਬਾਤਤੈ ॥ ੫੦੨ ॥
 ॥ ਹਸਿ ਬਾਤ ਕਹੀ ਸੰਗਰੀ ਪਨ ਕਾਨ ਚਲੇ ਜਮੁਨਾ ਤਟ ਖੇਲ ਕੇ ਗੋ ॥ ਕਿ
 ਕਾਰਨ ਸੀਉ ਰਕੇਤਿ ਹਜਾਤੁ ਮਹੂੰ ਤੁਰੇ ਹਮਹੂੰ ਤੁਰੇ ॥ ਗੁਹ ਕੋ ਬਨ ਫੂਲ ਨ ਸੀ ਦਰਹਾਰ ਸੁਕੇਲਕ
 ਰੈ ਤਿਨ ਰਾਗ ਗੋ ॥ ਬਿਰਹਾ ਛੁਪਕੇ ਤਿਹ ਠਉ ਗਬੀਖੇ ਹਸਿ ਕੋ ਰਸ ਕੈ ਸੰਗ ਪੇਟ ਭਰੇ ॥ ੫੦੩ ॥
 ਇਸ ਮਾਨਤ ਬੈਹਰਿ ਕੇ ਸਭੁ ਪਾਇ ਚਲੀ ਗੁਪੀਆਂ ਤਿਹ ਠਉ ॥ ਏਕ ਚਲੇ ਮਸਕਾਇ ਭਲੀ
 ਬਿਧਿ ਏਕ ਚਲੇ ਹਰੁ ਏਕ ਦਉਰੈ ॥ ਸਿਯਾਮ ਕਹੈ ਉਪਮਾ ਤਿਹ ਕੀ ਜਗ ਮੇਜ ਮਨਾ ਕਹੁ ਗੁਰ
 ਨਹਉਰੈ ॥ ਰੀਝ ਗੋ ਬਨ ਕੇ ਮਿਗ ਦੇਖਿ ਸੁਅਉਰ ਪਿਖੇ ਗਜਗਾ ਮਨਸਉਰੈ ॥ ੫੦੪ ॥ ਸਿਯਾ
 ਮਸ ਮੇਤ ਸਤੈ ਗੁਪੀਆ ਜਮੁਨਾ ਜਲ ਕੇਤਰ ਪਰ ਪਰਈਯਾ ॥ ਪਾਰ ਭਈ ਸਭੁ ਹੀ ਹਿਤੈ ਸੰਗਿ
 ਰਦਾ ਕਰਿ ਕੇ ਤਿਹ ਕੇਤਿ ਸਟਈਯਾ ॥ ਤਾਛੁ ਬਿਕੀ ਅਤਿ ਹੀ ਉਪਮਾ ਕਾ ਬਿਨੈ ਮੁਖਤੈ ਇਹ ਭਾਂਤਿ
 ਸੁਨਈਯਾ ॥ ਕਾਨ ਭਯੋ ਸਸਿਉ ਮੋਨੇ ਸਮਰਾਜ ਤਹੁ ਰਨਤੀਰ ਤਹੀਯਾ ॥ ੫੦੫ ॥
 ਬਾਰ ਲਗੀ ਕਹਨੇ ਮੁਖਤੈ ਕਾ ॥ ਸਿਯਾਮ ਕਹੈ ॥ ਸਿਕੋ ਗੁਰਨਾ ਚੰਦ੍ਰਮੁਖੀ ॥ ਦੁਗਨੀ ਲਖੀਯੈ
 ਤਿਨ ਰਾਨ ਅਨੰਤ ਅਪਰਨਾ ॥ ਕਾਨ ਕੇ ਸਾਥ ਕਰੀ ਚਰਚਾ ॥ ਮਿਲਿ ਕੈ ਬਿਜਕੀ ਸਭੁ ਉਦਰਿ ਬਾਰਨ
 ਛੋਰ ਦਈ ॥ ਗਿਹ ਕੀ ਸਭੁ ਭਾਜ ਸੁਹੇ ॥ ਇਸ ਹਾਰ ਸਕੀ ਚ ਸਕਾਰਨਾ ॥ ੫੦੬ ॥ ਕੋਰ ਸਕੇ ਹਰਿ ਕਾ
 ਨ ਕੇ ਕਰਿ ਕਸਟ ਬਡੇ ਕੇ ਉਮਤ ਸਾਧੋ ॥ ਕੈ ਕੋਈ ਜੰਤ ਬਡੇਈ ਸਪਿਯੋ ॥ ਇਨ ਕੇ ਅਪਨੇ ਮਨ ਭਾਂਤਿ
 ਰਿਥਾਧੋ ॥ ਕੈ ਕੇਹੂੰ ਤੰਤ ਕੇ ਸਾਥ ਕਿਧੈ ਕਾ ਬਿਸਿਯਾਮ ਕਹੈ ॥ ਅਤਿ ਹੀ ਕਰਿ ਸਾਧੋ ॥ ਚੋਰ ਲਯੋ ਮਾਛ
 ਰਨ ਕੇ ॥ ਛਿਨ ਛੀਤ ਰਿਦੀ ਨ ਦਯਾ ਨਿਕਿ ਮਾਧੋ ॥ ੫੦੭ ॥ ਗੋਪੀ ॥ ॥ ਕਾਨ ਕੇ ਗੁਰਨ
 ਸਾਥ ਕਹਿਯੋ ਹਮ ਕੇਤਾ ਜਿ ਕੈ ਕਿਹ ਓਰ ਗਏਥੋ ॥ ਪ੍ਰੀਤ ਬਛਾਇ ਮਹਾ ਹਮ ਸੇ ਜਮੁਨਾ ਤਟ ਪੈਰ ਸ
 ਕੇਲ ਕਏਥੋ ॥ ਯੋਤ ਜਿਗੋ ਜਿ ਮਰਾਹ ਮੁਸਾਫਰ ਸਿਯਾਮ ਕਹਿਯੋ ॥ ਤਮਨਾ ਚਿਨ ਏਥੋ ॥ ਫੂਲ ਖਿ
 ਰੇ ਮੁਖ ਅਏ ਕਹਾ ਅਪਨੀ ਬਿਰੀਆ ਕਹੂੰ ਕਉਰ ਭਏਥੋ ॥ ੫੦੮ ॥

ਪ
 ਖਿ

ਨਾਮੈਯਾ ॥ १॥ ਨਰਏਕ ਅਕੀਨ ਹੀ ਪ੍ਰੀਤ ਕਰੈ ਇਕ ਕੀਨ ਕਰੈ ਇਕ ਕੀਨ ਜੁ ਜਾਨੈ ॥ ਏਕ ਨ ਪ੍ਰੀਤ ਕਰੇ १੫੪
 ਜਨੈ ਚੋਭੀ ਪ੍ਰੀਤ ਕਰੈ ਅਰਿ ਕੋ ਭਿਹਮਾਨੈ ॥ ਸੋ ਨ ਰਹੂ ਬਿਖੈ ਕਹੀ ॥ ਜਗ ਜੇ ਨਹੀ ਚਨ ਪ੍ਰੀਤ ਪਛਾਨੈ ॥
 ਸੋ ਚਰਚਾਰ ਸਕੀ ਇਹ ਭਾਂਤਿ ਸੁ ਗੁਰ ਨੀਯਾ ਸੀ ਗਕਾਨ ਬਖਾਨੈ ॥ ੫੫ ॥ ਚੋਭੀ ਪ੍ਰੀਤ ਕਰੈ ॥
 ਗੁਰ ਨੀਯਾ ਇਹ ਭਾਂਤਿ ਕਰੈ ਹਰਿ ਨੇਹ ਕੇ ਅੰਤ ਦਗ ਕੇ ਉਦੈ ਹੈ ॥ ਦੇ ਜਨ ਛਾਡਿ ਪਰੇ ਹਰਿ ਗਿਯੇ ਜਨ ਜੇ
 ਛੁੱਛੇ ਸੇ ॥ ਤਿਹ ਸੇ ਹਰਿ ਲੋਏ ॥ ਜੇ ਬਟਹਾ ਜਨ ਪਾਵਤੈ ਪੈ ਕੇ ਉਜਾਤ ਚਾਲਿਯੇ ਪਿਖ ਕੈ ਮਾਧਿ ਮੇਰੇ ॥
 ਪੇਖਿ ਝਕੈ ਅਭਿਹੀ ਗੁਪੀਆ ॥ ਇਹ ਭਾਂਤਿ ਕਹਿਯੋ ਤਿਨ ਕੀ ਸਮਝੈ ਹੈ ॥ ੫੬ ॥ ਜਬ ਹੀ ਇਹ ਗੁਰ
 ਰਨ ਬਾਤ ਕਹੀ ਤਬ ਹੀ ਤਿਨ ਕੇ ਸੀ ਗਕਾਨ ਹਸੇ ॥ ਜਿਹਨ ਅਕੇਲੇ ਤਜਗੁ ਮੁਖ ਤੇ ਤਜਿ ਕੈ ਗਨ ਕਾਸ
 ਭਾਪਾਪ ਨਸੇ ॥ ਨ ਜਪਿਯੋ ਜਿਹ ਜਾਪ ਸੇ ਉਊ ਜਰੇ ਜਿਹ ਜਾਪ ਜਪਿਯੋ ਸੇ ਉਧਾ ਮਬਸੇ ॥ ਤਿਨੇ ਗੋਪ
 ਨ ਸੇ ਇਹ ਭਾਂਤਿ ਕਹਿਯੋ ਹਮਰੂ ਅਭਿਹੀ ਰਸ ਬੀਚਛੁ ਸੇ ॥ ੫੭ ॥ ਚੋਭੀ ॥ ॥ ਕਹਿ ਕੈ ਇਹ ਬਾਤੁ ਹ
 ਸੇ ਹਰਿ ਜੂ ਉਠਿ ਕੈ ਜਮੁ ਨ ਜਲ ਬੀਚਤਰੇ ॥ ਛਿਨ ਏਕ ਲਗਿਯੋ ਨਤ ਬੈ ਤਿਹ ਕੈ ਲਖਿ ਕੈ ਜਮੁ ਨ
 ਕਹ ਪਾਰ ਪਰੇ ॥ ਲਖਿ ਕੈ ਜਲ ਕੇ ਸੀ ਗੋਪ ਨ ਕੇ ਭੁਗਵਾਨ ਮਹਾ ਉਪਹਾਸ ਕਰੇ ॥ ਬਹੁ ਹੋਰ ਨਿਤੈ ਅਉ
 ਬਿਯਾਹਨ ਤੈ ਕੁਰਮਾਤ ਨਤੈ ਅਤਿ ਸੇ ਉਖਰੇ ॥ ੫੮ ॥ ਚੋਭੀ ॥ ਕਾਨ ਬਾਤ ॥ ॥ ਰਜਨੀ ਪਰਗਤਿ
 ਬਹੀ ਭੁਗਵਾਨ ਕਹਿਯੋ ਹਸਿ ਕੈ ਹਮਰਾਸ ਕਰੇ ॥ ਸਸਿ ਗਜ ਤੈ ਸਿ ਤੋਰੀ ਪਨ ਕੇ ਮੁਖ ਸੁੰਦਰਿ ਸੇਤ
 ਹੀ ਹਾਰ ਝਰੇ ॥ ਹਿਤ ਸੇ ਬਿਜਭੂ ਮਥਿ ਖੈ ਸਭ ਹੀ ਹਸ ਖੈ ਲਕਰੈ ਕਰ ਭਾਰ ਗਰੇ ॥ ਤੁਮ ਕੋ ਜੇ ਉਸੇ ਕਥ
 ਫਿਯੋ ਬਿਛੁਰੇ ਹਮੇ ਮਿਲਿ ਕੈ ਅਬਸੇ ਕਹੇ ॥ ੫੯ ॥ ਚੋਭੀ ॥ ਯਾ ਕਹੁ ਸੀ ਜਦ ਬੀਰ ਸਭੈ ਤੁਮ
 ਰਾਸ ਕੇ ਖੈ ਲਕਰੇ ॥ ਚਾਰਿ ਕੈ ਕਰ ਸੇ ਕਰਮ ਭਲ ਕੈ ਨ ਕਛੂ ਮਨ ਛੀਤਰ ਲਾਜ ਬਰੇ ॥ ਹਮਰੂ ਤੁਮ ਰੇ ਸੀ
 ਗਰਾਸ ਕਰੈ ਨ ਚਿਹੈ ਨ ਚੀਯੋ ਨ ਹਿਨੈ ਕੁਝ ਰੇ ॥ ਸਭ ਹੀ ਮਨ ਬੀਚ ਅਸੇ ਕਰੇ ਅਭਿਹੀ ਮਨ
 ਸੇ ਕਨ ਕੇ ਸੁਹਰੇ ॥ ੬੦ ॥ ਚੋਭੀ ॥ ॥ ਤਿਨ ਸੇ ਭਗਵਾਨ ਕਹੀ ਫਿਰੇ ਯੇ ਸਜਨੀ ਹਮਰੀ ਬਿਨਤੀ ਉ
 ਨਿਲੀ ॥ ਜੈ ॥ ਆਨੰਦ ਬੀਚ ਕਰੇ ਮਨ ਕੇ ਜਿਹ ਤੇ ਹਮਰੇ ਤਨ ਕੇ ਮਨ ਜੀਜੈ ॥ ਮਿਤਵਾ ਜਿਹ ਤੇ ਹਿਤ
 ਮਨ ਤੈ ਤਬ ਹੀ ਉਠਿ ਕੈ ਸੇ ਉਕਾਰ ਜ ਕੀਜੈ ॥ ਦੇਰ ਸੇ ਕੇ ਸਿਰ ਪਾਵਤਿ ਸੇ ਮਨ ਕੇ ਸਭ ਸੇ ਕਾ ਬਿਦਾ
 ਕਰਿ ਦੀਜੈ ॥ ੬੧ ॥ ਚੋਭੀ ॥ ਭੁਗਵਾਨ ਕਹੀ ਫਿਰਿਯੋ ਰਸ ਕੀ ਬਤੀਯਾ ਹਮ ਤੇ ਚੁਨਿ ਲਈਯੋ ॥

ਜਾ ਕੇ ਲੀਏ ਮਿਤਵਾ ਹਿਤ ਮਾਨਤ ਸੇ ਸੁਨਿ ਕੋ ਉਤਿ ਕਰ ਜਕਈ ਯੋ ਗੋਪਨ ਸਾਥਿ ਕ੍ਰਿਪਾ ਕਰਿ ਕੋ ਕਥਿ
 ਸਿਆਮਾ ਨਾ ਕ੍ਰਿਪਿਯੋ ਮੁਸਲੀ ਪਰ ਕੁਈ ਯੋ ਜਾ ਬੀਗ ਹੋਤਿ ਮਹਾ ਕਰੀ ਯੋ ਬਿਨੁ ਦਾਮਨ ਤਾ ਹੀ ਕੋ
 ਬ ਬਿਕਈ ਯੋ ॥ ੫੧ ॥ ਕਾਨ ਰਕੀ ਬਤੀਆ ਮਨ ਮੇ ਤਿਨ ਗੁਰ ਸਪੀਰ ਗਹਿਯੋ ਹੋ ਦੇਖ ਜਿਓ ਮਨ
 ਤੀਤ ਰਥੇ ਰਸ ਪਾਵ ਕਮੇ ਤਿਨ ਤੁਲੈ ਹਿਯੋ ਹੋ ਰਾਸ ਕਰੇ ਸੁਰ ਹੀ ਮਿਲਿ ਕੋ ਜਸੁ ਪਾਉ ਤੇ ਕੋ ਤਿਨ
 ਮਾਨ ਕਹਿਯੋ ਹੋ ਰੀ ਝਰ ਹੀ ਪਿਥ ਮੀ ਪਿਥ ਮੀ ਗਨ ਅਉਨ ਕੁ ਮੰਡਲ ਗੀ ਝਰ ਹਿਯੋ ਹੋ ॥ ੫੨ ॥
 ਗਾਵਤੁ ਏਕ ਬਜਾਵਤ ਤਾਲ ਸਭੈ ਬਿਜਨ ਰਮਹਾ ਹਿਤ ਸੋ ਭੁਗਵਾਨ ਕੋ ਮਨ ਕਹਿਯੋ ਤਬ ਹੀ ਕ
 ਬਿਸਿਆ ਮਕਰੈ ਅਤ ਹੀ ਚਿਤ ਸੋ ਇਨ ਸੀਖ ਲਈ ਗਤਿ ਗਾਮਨ ਤੇ ਸੁਰ ਭਾਮਨ ਤੇ ਕਿ ਕਿ ਪੋਕਿ
 ਤਸਾ ਅਬ ਮੇ ਹਿਯੋ ਸਮਾਝਿਯੋ ਸੁਪਰੈ ਜਹ ਕਾਸਿ ਖੋਇ ਨ ਹੀ ਹਿਤ ਸੋ ॥ ੫੩ ॥ ਗੋਪਨ ਸੀਗਤਾ
 ਰਕੇ ਪਖਾ ਬਿਰਾਜਤ ਸੀਸ ਸੁਰਾਜ ਤਕੈ ਭੁਲ ਕਾਨ੍ਹ ਦੇ ਉਲਾਲ ਕੀ ਮਾਲ ਸੁਛਾ ਜਤ ਕੰਠ ਹਿਤਾ
 ਉਪਾਸਾ ਮਹੈ ਨ ਹਿਕੋ ਉਜੇ ਰਿਪ ਪੇ ਮਗ ਜਾਤ ਚਲਿਯੋ ਸੁਨਿ ਕੋ ਉਪਾ ਚਲਿਯੋ ਬਤ ਚਉ ॥
 ਅਉ ਕੀ ਬਾਤ ਕਹਾ ਕਹੀਯੋ ਕਾਬਿ ਸਿਆਮ ਸੁਰਾਦਿ ਕਰੀ ਝਤ ਸੋ ਉ ॥ ੫੪ ॥ ਗੋਪਨ ਸੀਗਤਾ
 ਭੁਗਵਾਨ ਮਨੈ ਅਤਿ ਹੀ ਹਿਤ ਕੋ ਕਰ ਗਾਵੈ ਰੀ ਝਰ ਹੋਖ ਗਠ ਉਗਮ ਮੇਤ ਸੁਯਾ ਬਿਪ ਗੁਰਨ ਕਾਨ੍ਹ ਰਿਝ
 ਵੈ ॥ ਜਾ ਕਹੁ ਖੋਜਿ ਕਈ ਗਣ ਗੀ ਪ੍ਰਥ ਕਿਨ ਰਥੇ ਦਨ ਰੰਚ ਕਪਾਵੈ ॥ ਗਾਵਤ ਸੋ ਹਰਿ ਜੂਤਿ ਹਜਾਤ ਜਿ
 ਕੋ ਮਿਗੀ ਚਲਿ ਕੋ ਮਿਗਾ ਆਵੈ ॥ ੫੫ ॥ ਗਾਵਤ ਸੁਪਰੈ ਗਾਸੁ ਪਮਲ੍ਹਾ ਬਿਰਾਸ ਬਿਲਾਵਲਾ
 ਉਛੁ ਨਿਗਉਰੀ ॥ ਜਾ ਸੁਰ ਸੇਨ ਨ ਮੇ ਸੁਰ ਭਾਵਨ ਪਾਵਤ ਭਾਗ ਪਿਛੁ ਉਰੀ ॥ ਸੋ ਸੁਨਿ ਕੋ ਸੁਰ ਗੁਰਨ
 ਪਾਰਸ ਕੋ ਸੀਗ ਹੋਇ ਗਈ ਜਨ ਬਉਰੀ ॥ ਤਿਆਗ ਕੋ ਕਾਨਨ ਤਾ ਸੁਨਿ ਕੋ ਮਿਗਾ ਲੋ ਮਿਗਾ ਨੀਚ
 ਲਿਆਵਤ ਵਉਰੀ ॥ ੫੬ ॥ ॥ ਏਕ ਨ ਚੈ ਇਕ ਗਾਵਤ ਗੀਤ ਬਜਾਵਤ ਤਾਲ ਦਿ
 ਖਾਵਤ ਭਾਵਨਾ ਰਾਸ ਬਿਖੇ ਅਤਿ ਹੀ ਰਸ ਸੋ ਸੁਰਿ ਝਾਵਨ ਕਾਜ ਸਭੈ ਮਨ ਭਾਵਨਾ ਚਾਂਦਨੀ
 ਸੁੰਦਰ ਗਤ ਬਿਖੇ ਕਾਬਿ ਸਿਆਮ ਕਹੈ ਸੁ ਬਿਖੇ ਰਤ ਸਾਵਨਾ ਗੁਰਨੀ ਯਾਤ ਜਿ ਕੋ ਪੁਰ ਕੋ ਮਿਲਿ
 ਪੋਲ ਕੋ ਰਸ ਨੀਕ ਨਿਠਾਵਨਾ ॥ ੫੭ ॥ ਸੁੰਦਰ ਉਗ ਬਿਖੇ ਕਾਬਿ ਸਿਆਮ ਕਹੈ ਮਿਲਿ ਗੁਰਨ
 ਖੋਲ ਕਹਿਯੋ ਮੇ ਮਾਨ ਮਾਨ ਦੀ ਤੇ ॥ ੫੮ ॥ ॥ ਜਾ ਪਿਥ

ਸੁਨਿ ਕੋ

144

ਤਿਅਖੰਡੇ ਗੀਤਰੇ ਪ੍ਰਿਥਮ ਕਿਸਭੈ ਜਨਗੀਤਰੇ ਪ੍ਰਿਥਮ ਕਿਸਭੈ ॥ ੫੨੦ ॥ ਗਾਵਤ ਇਕਨਚੇ
 ਇਕਗ੍ਰਾਹਨਤਾਹਨ ਕਿਕਨਕੀ ਸੁਨਿਥਾਜੇ ॥ ਜਿਉ ਮਿਗਰਾਜਤਬੀਚ ਮਿਗੀਹਰਿਤਿ ਉਗਨਦੁ
 ਰਨਬੀਚ ਬਿਰਾਜੇ ॥ ਨਾਚਤ ਸੋਊ ਮਹਾਹਿਤ ਸੋਕ ਬਿਸਿਆਮ ਪ੍ਰਭਾਤਿ ਨਕੀ ਇਮਛਾਜੇ ॥ ਗਾਇ
 ਬਪੇਖਿ ਸਿੰਗਨਗੀਤਰੇ ਬਨਾਚ ਬਦੋਖਿ ਬਹੁ ਸੁਰਲਾਜੇ ॥ ੫੨੧ ॥ ਰਸਕਾਰਨ ਕੋਭਗਵਾਨਤਹ
 ਕਬਿਸਿਆਮ ਕਹੈ ਰਸਖੇਲਕਹਿਯੋ ॥ ਅਨਯੋਊਪਜੀਊਪਮਾਹਰਿਜੁਇਨਪੈਜਨਚੇਟਕਮੰਤ੍ਰਕੁਰਿ
 ਯੋ ॥ ਪਿਖਕੋਜਿਹੋਕੇ ਸੁਰਅਛਰਨਕੋਗਿਰਬੀਚਲਜਾਇਬਪੇਸੁਪਹਿਯੋ ॥ ਗੁਪੀਆਸੰਗਕਨ
 ਕੋਰੋਲਤਹੈ ਇਨਕੋਮਨੁਆਜਬਕਨਹਹਿਯੋ ॥ ੫੨੨ ॥ ਸੋਊ ॥ ॥ ਸਿਖਾਮਕਹੈ ਸਭਹੀਗੁਪੀਆ
 ਹਰਿਕੋਸੰਗਰੋਲਤਹੈ ਸਭਹੁਈਆ ॥ ਗਾਵਤ ਇਕਫਿਰੈ ਇਕਨਚਤ ਇਕਫਿਰੈ ਰਸਰੰਗਅ
 ਕੂਈਆ ॥ ਇਕਕਹੈ ਭਗਵਾਨਹਰੀ ਇਕਲੈਹਰਿਨਾਮਪਰੋਗਿਰਭੂਈਆ ॥ ਯੋਊਪਜੀਊਪ
 ਪਾਪਿਖਚੁਮਕਲਾਗੀਫਿਰੈਤਿਹਕੇਸੰਗਸੁਈਆ ॥ ੫੨੩ ॥ ਸੋਊ ॥ ॥ ਸੰਗਗ੍ਰਾਹਨਕਾਨਕ
 ਹੀਹਸਿਕੈਕਾਬਸਿਆਮਕਹੈ ਅਧਰਾਤਸੋਮੇ ॥ ਹਮਹੁੰਤੁਮਹੁੰਤ ਜਿਕੈਸਭਖੇਲਸਭੈਮਿਲਕੋਹਮ
 ਧਾਮਰੇਮੇ ॥ ਹਰਿਆਇਸਮਾਨਚਲੀਗਿਹੋਕੇਸਭਗ੍ਰਾਹਨੀਆਕਰਿਦੂਰਿਗੋਮੇ ॥ ਅਬਿਜਾਇ
 ਟਿਕੈਸਭਆਸਨੇਮੇਕਰਿਕੈਸਭਪ੍ਰਾਤਕੀਨੋਤਮੇ ॥ ੫੨੪ ॥ ਹਰਿਸੋਅਰੁਗੋਪਿਨਸੰਗਕਿਧੈਕਬਿ
 ਸਿਆਮਕਹੈ ਅਤਿਖੇਲਭਯੋਹੈ ॥ ਲੈਹਰਿਜੀਤਿਨਕੋਸੰਗਆਪਨਤਿਆਗਕੋਖੇਲਕੋਧਾਮਅ
 ਯੋਹੈ ॥ ਤਾਛਾਬਿਕੋਜਸੁਉਚਮਹਾਂਕਾਬਿਨੈਅਪਨੈਮਨਚੀਨਲਯੋਹੈ ॥ ਕਾਗਜੀਏਰਸਕੋਅਤਿਹ
 ਸੁਮਨੇਗਨਤੀਕਹਿਜੇਰਿਦੋਯੋਹੈ ॥ ੫੨੫ ॥ ਸੋਊ ॥ ॥ ਗਾਵਤ ਇਕਨਚੇ
 ਯੋਪਕਰਖੇਤਰੈਕਨੀ ॥ ॥ ਗਾਸਮੰਡਲਾ ॥ ॥ ਸੋਊ ॥ ॥ ਪ੍ਰਾਤਭਏਹਰਿਜੁਤਜਿਕੈਰਿਸ
 ਧਾਇਗਾਇਉਫਿਠਹਿਕਹਾਕੋ ॥ ਫੂਲਰਹੈਜਿਹਿਫੂਲਭਲੀਬਿਧਿਤੀਰਬਹੈਜਮਨਾਸੁਤਹਾਕੋ ॥
 ਖੇਲਤਹੈਸੋਊਭਾਤਿਭਲੀਕਾਬਿਸਿਆਮਕਹੈਕਛੁਰਾਸਨਤਾਕੋ ॥ ਅੰਗਬਜਾਵਤਹੈਮੁਰਲੀਸੋਊਗ
 ਊਅਨਕੋਮਿਸਗ੍ਰਾਹਨੀਆਕੋ ॥ ੫੨੬ ॥ ਸੋਊ ॥ ॥ ਗਾਸਕਥਾਕਬਿਸਿਆਮਕਹੈਸੁਨਿਕੈਖਿ
 ਖੁਰਾਨਸੁਤਹੈਓਗਾਈਆ ॥ ਪ੍ਰਧਾਨਿਯਾ ॥ ॥ ਤਿਧੋਤਿਨਕੋਕਨਕਾਨਕੀਛਾਈ ॥

ਜਾਕੀ ਪੁਰਾਕਾ ਬਿਦੇਤ ਸਭੈ ਸੇਊ ਤੇ ਮੇਰ ਜੈ ਬਰਨੀ ਨਹੀ ਜਾਣੀ ॥ ਸਿਖਾ ਮਕੀ ਭਾਉ ਨਿਗੋ ਪਿਨ ਤੇ ॥ ੧੫੬ ॥
 ਨਿਕੇਤ ਰਨੀ ਹਰਨੀ ਜਿ ਮਯਾਣੀ ॥ ੧੫੭ ॥ ॥ ਸੇਤ ਪਰੇ ਸਾਹੀ ਬਿਖ ਭੁਲ ਕੀ ਕਮਾਈ ॥
 ਸਾਹੀ ਕੀ ਮਨੇ ਬਾਹੀ ਮੇ ਸੀਰ ਚੀ ਪੈਨ ਕੇ ਦਈ ॥ ਰੰਭਾ ਉਰ ਬਸੀ ਅਉਰ ਸਚੀ ਸੁਮ ਦੇਵੀ ॥ ੧੫੮ ॥
 ਸੀ ਪੁਰਾਕਾ ਕੀ ਜਗਾ ਬੀਚ ਨ ਕਛੁ ਭੁਣੀ ॥ ਮੇਤਿ ਨ ਕੇਹਾ ਰਗੇ ਡਾਂਗੁ ਰਚੇ ਸੇ ਸੁਪਾਰ ਕਾ ਨੂਪੇ ਚਲੀ ॥
 ਕਾ ਬਿਸਿਖਾ ਮਰ ਸਕੇ ਲਈ ॥ ਤੇ ਸੇ ਸਾਜ ਸਾਜ ਚਲੀ ਸਾ ਵੇਰੇ ਕੀ ਪ੍ਰੀਤ ਕਾਜ ॥ ਚਾਂਦਨੀ ਮੇਰਾ ॥
 ਯਾ ਮਨੇ ਚਾਂਦਨੀ ਸੀ ਪ੍ਰੀਤ ਗਈ ॥ ੧੫੯ ॥ ॥ ਸੇਯਾ ॥ ॥ ਅਜਨਾ ਅੰਭਿ ਸੁਪਾਰ ਭੁਲੇ ਪਟ ਭੂਖਨ ਅ ॥
 ਗੁਪਤ ਚਲੀ ॥ ਜਨ ਦੂਸਰ ਚੰਦ ਕਲਾ ਪ੍ਰਗਟੀ ਜਨ ਰਾਜ ਤਕ ਜਕੀ ਸੇਤ ਕਲੀ ॥ ਹਰਿ ਕੇ ਪਰ ॥
 ਤੇਟ ਨ ਕਾਜ ਚਲੀ ਕਾ ਬਿਸਿਖਾ ਮਕੇ ਸੇ ਸਾਗਰ ਯੇ ਅਲੀ ॥ ਜਨ ਜੋਤਿ ਤਰੀ ਯਨ ਗੁਣ ਨ ਤੇ ਇਹ ਚੰਦ ॥
 ਕੀ ਚਾਂਦਨੀ ਬਾਲ ਭੁਲੀ ॥ ੧੬੦ ॥ ॥ ਕਲ ਸੇ ਪ੍ਰੀਤ ਬਢੀ ਤਿਹ ਕੀ ਮਨ ਮੇ ਅਤਿ ਹੀਨ ਹੀ ॥
 ਨੈਕੁ ਘਟੀ ਹੈ ॥ ਰੂਪ ਸਚੀ ਅਰੁ ਪੈਰ ਤਿਥੇ ਮਨ ਤੀ ਯਨ ਤੇ ਨਹਿ ਨੈਕੁ ਲਟੀ ਹੈ ॥ ਰਾਸ ਮੇ ਖੇਲ ਨ ਕਾਜ ॥
 ਚਲੀ ਸਾਜਿ ਸਾਜਿ ਸਭੈ ਕਾ ਬਿਸਿਖਾ ਮਨ ਟੀ ਹੈ ॥ ਸ੍ਰੀ ਗੁਰ ਨ ਕੇ ਘਨ ਮੇ ਮਨੇ ਰਾਪ ਕਾ ਚੰਦ ਕਲਾ ॥
 ਪ੍ਰਗਟੀ ਹੈ ॥ ੧੬੧ ॥ ॥ ਥੁਹਾ ॥ ਪਿਖ ਕੇ ਜਿਹ ਗੀਤ ਹੀਯੋ ਜਿਹ ਕੇ ਦਿਖ ਕੇ ਸਿਵ ਧਿਆਣੀ ਹੈ ॥ ਸਾ ॥
 ਨਿਰਖੇਰ ਤਿਹੀ ਗੀਤ ਹੀ ਗਤਿ ਕੇ ਪਤਿ ਕੇ ਪਿਖ ਮਾਨੁ ਟਾਹੈ ॥ ਕਿ ਕਿਲ ਕੰਠ ਚੁਰਾਇ ਲੀਯੋ ਜਿਨ ਤਾ ॥
 ਵਨ ਕੇ ਸਭ ਭਵ ਭੁਟਾ ਹੈ ॥ ਗੁਰ ਨ ਕੇ ਘਨ ਬੀਚ ਬਿਰਾਜਤ ਰਾਪ ਕਾ ਮਨ ਹੁ ਬਿਜੁ ਛਟਾ ਹੈ ॥ ੧੬੨ ॥
 ॥ ਕਲ ਕੇ ਪੂਜਨ ਪਾਇਨ ਚਲੀ ਬਿਖ ਭੁਲ ਸੁਤਾ ਸਾਜ ਸਭੈ ॥ ਜਿਹ ਕੇ ਪਿਖ ਕੇ ਮਨ ਮੇ ਹਿਰ ਹੋ ਕ ॥
 ਬਿਸਿਖਾ ਮਕੇ ਦੁਤਿ ਸੀ ਸਰਜੇ ॥ ਜਿਨ ਅੰਗ ਪੁਰਾਕਾ ਬਿਦੇਤ ਸਭੈ ਸੇਊ ॥ ਗਾਧੇ ਤੀਯਾ ਜ ॥
 ਛੇ ਮੇ ॥ ਜਿਹ ਕੇ ਪਿਖ ਕੇ ਦੁਪਰੀ ਗ੍ਰਹੇ ਜਿਹ ਕੇ ਦਿਖ ਚਾਂਦਨੀ ਚੰਦ ਲਜੇ ॥ ੧੬੩ ॥ ॥ ਸਿ ॥
 ਤੁਹੀ ਦਰ ਬਾਜ ਸਭੈ ਸਾਜਿ ਕੇ ਬਿਖ ਭੁਲ ਸੁਤਾ ਇਹ ਭਾਂਤ ਬਨੀ ॥ ਮੁਖ ਰਾਜਤ ਸੁਪਨਿ ਸਾਪਤਿ ਸੇ ॥
 ਜਿਹ ਮੇ ਅਤਿ ਚਾਂਦਨ ਰੂਪ ਘਨੀ ॥ ਹਸ ਕੇ ਕਰਿ ਰਾਪ ਕੇ ਕੇ ਪਚਲੀ ਮਨੁ ਸਾਜ ਸੇ ਸਾਜ ਕੇ ਮੇ ਅਨੀ ॥
 ਤਿਹ ਪੇਖ ਭਏ ਭੁਗਵਾਨ ਖਸੀ ਸੇਊ ਤੀਯਨ ਤੇ ਤੀਯਾ ਰਾਜ ਗਨੀ ॥ ੧੬੪ ॥ ॥ ਚਾਂਦਨੀ ॥
 ਸੇਯਾ ॥ ॥ ਬਿਖ ਭੁਲ ਸੁਤਾ ਹਰਿ ਪੋਥਿ ਹਸੀ ਇਹ ਭਾਂਤਿ ਕਹਿਯੋ ਸੇ ਗੁਰ ਨ ਕੇ ॥ ਸਮਦਾ ਬਿਸ

ਦਾਂਤ ਨਿਕਾਸ ਕਿਧੈ ਸਮ ਚੰਦ ਮੁਖੀ ਬਿਜਬਾਰਨ ਕੋ ॥ ਹਮ ਅਉਹਰਿ ਜੀ ਅਤਿ ਹੋਤੁ ਪਰੀਸ ਪੀਕਿ ਬੀ
 ਚਮਕਾਰਨ ਕੋ ॥ ਤਜਿ ਕੈ ਸਭ ਸੰਕਾਨਿ ਸੰਕ ਬਿਰੋ ਸੰਗੇ ਮੇ ਸੇਕ ਰਿਯੋ ਹਮ ਗੁਰਨ ਕੋ ॥ ੫੩੩ ॥ ਹਮ
 ਬਾਤ ਕਹੀ ਸੰਗੇ ਗੋਪਨ ਕੋ ਕਾਬਿ ਸਿਆਮ ਕਹੈ ਬਿਖਭਾਨ ਜਣੀ ॥ ਮਾਨਹੁ ਆਪਹੀ ਤੇ ਬਹਮਾ ਸੁ
 ਰਚੀ ਰੁਚੈ ਸੀ ਇਹੁ ਪਾਮਣੀ ॥ ਹਰਿ ਕੋ ਪਿਖਿ ਕੋ ਨਿਹਰਾਇ ਗਈ ਉਪਮਾ ਤਿਹ ਕੀ ਕਾਬਿ ਸਿਆ
 ਮਦਈ ॥ ਮਨੋ ਜੇ ਬਨ ਭਾਗੁ ਸਹਿਯੋ ਨਗੋਯੇ ਤਿਹ ਤੋ ਬਿਜਬਾ ਮਨ ਨੀ ਚਕਈ ॥ ੫੩੪ ॥ ਸਭਹੀ
 ਮਿਲਿ ਰਾਸੋ ਕੇ ਖੇਲ ਕਹੈ ਸਭ ਗੁਣੀਆ ਅਤਿ ਹੋਤੁ ॥ ਸਬਿਖਭਾਨ ਸੁਤਾ ਸੁਭ ਸਮ ਸਜੇ ਸੁਖਿ
 ਰਾਜਤ ਸਾਜ ਸਭੈ ਸਿਤ ਤੋ ॥ ਫੁਨਿ ਉਚ ਪਛਾ ਅਤਿ ਹੀ ਤਿਨ ਕੀ ਕਾਬਿ ਸਿਆਮ ਬਿਚਾਰ ਕਹੀ ਚਿਤ
 ਤੋ ॥ ਉਤਤੇ ਘਨ ਸਿਆਮਾ ਬਿਰਾਜਤ ਹੈ ਹਰਿ ਰਾਪ ਕੋ ਬਿਦੁਲਤਾ ਇਤਤੇ ॥ ੫੩੫ ॥ ਹਮ
 ਖਭਾਨ ਸੁਤਾ ਤਿਹ ਖੇਲਤ ਰਾਸ ਸੁਸਿਆਮ ਕਹੈ ਸਖੀਆ ਸੰਗ ਲੈ ॥ ਉਤ ਚੰਦੁ ਗਾ ਸਭ ਗੁਣਨ ਕੋ
 ਤਨ ਚੰਦਨ ਕੋ ਸੰਗ ਲੈ ਪਹਿ ਕੋ ॥ ਜਿਨ ਕੋ ਮਿਰਾਸੇ ਦ੍ਰਿਗੁ ਦ੍ਰਿਗੁ ਰਾਜਤ ਛਾਜਤ ਗਾਮਨ ਪੇਜਿਨ ਕੋ ॥
 ਮਨੋ ਯੋ ਉਪਜੀ ਉਪਮਾ ਨਹਿ ਚੰਦ ਕੀ ਚਾਂਦਨੀ ਜੇ ਬਨ ਵਾਰਨ ਮੇ ॥ ੫੩੬ ॥ ਚੰਦੁ ਗਾ ਬਾਗੁ
 ॥ ੫੩੭ ॥ ਮੈਯਾ ॥ ਬਤੀਆ ਫੁਨਿ ਚੰਦੁ ਗਾ ਮੁਖ ਤੋ ਇਹੁ ਭਾਤਿ ਕਹੀ ॥ ਬਿਖਭਾਨ ਸੁਤਾ ਸੋ ਆਵ
 ਹੁ ਖੇਲ ਕਹੈ ਹਰਿ ਸੋ ਹਮ ਨਾਹਕ ਖੇਲ ਕਹੈ ਤੁਮ ਕਾ ਸੋ ॥ ਤਾ ਕੀ ਪਭਾ ਕਾਬਿ ਸਿਆਮ ਕਹੈ ਉਪਜੀ ਹੈ
 ਜੇ ਉਪਾਪਨੇ ਮਨੁ ਆਸੋ ॥ ਗੁਰਨ ਜੇ ਤਿਤ ਰਈਯਨ ਕੀ ਛੁਪਗੀ ਦੁਤਿ ਰਾਧਿਕ ਚੰਦੁ ਕਲਾਸੋ ॥ ੫
 ੩੮ ॥ ਗਾ ਬਾਗੁ ਮੈਯਾ ॥ ੫੩੯ ॥ ਸੁਨਿ ਚੰਦੁ ਗਾ ਕੀ ਸਭੈ ਬਤੀਯਾ ਬਿਖਭਾਨ ਸੁਤਾ ਤਬ ਮੇ ਸੇਕ ਰਿ
 ਯੋ ॥ ਯਾਹੀ ਕਹੈ ਤੁਨੇ ਸਜਨੀ ਹਮ ਲੋਗਨ ਕੋ ਉਪਾਸ ਸਹਿਯੋ ॥ ਸੁਨਿ ਨ ਮੇ ਸੁਨਿ ਰਾਸ ਕ
 ਬਾਤ ਬਹੀ ਮਨ ਮੇ ਹਮ ਬਿਆਨ ਗਹਿਯੋ ॥ ਸਿਆਮ ਕਹੈ ਅਖੀਆ ਪਿਖਿ ਕੋ ਹਮ ਰੇ ਮਨ ਕੇਤਨ
 ਮਹਿ ਰਹਿਯੋ ॥ ੫੪੦ ॥ ਮੈਯਾ ॥ ੫੪੧ ॥ ਤਬ ਚੰਦੁ ਗਾ ਇਹੁ ਭਾਤਿ ਕਹਿਯੋ ਸਜਨੀ ਹਮ ਗੀ ਬਤੀਯਾ
 ਸੁਨਿ ਲੀਜੋ ॥ ਦੇਖਹੁ ਸਿਆਮਾ ਬਿਰਾਜਤ ਹੈ ਜਿਹ ਕੇ ਮੁਖ ਕੋ ਪਿਖਿ ਏਫੁਨਿ ਜੀਜੋ ॥ ਜਾ ਕੇ ਕਹੈ ਮਿਰ
 ਰੇ ਬਖੁਸੀ ਚਨੀਯੋ ਉਠਿ ਕੋ ਸੋਊ ਕਾਜ ਕਹੀ ਜੋ ॥ ਤਾਹੀ ਤੇਰਾ ਪੇਕ ਹੋਤੁ ਮਸੋ ਅਬ ਚਾਰ ਭਾਈ ਤਾਬਿ
 ਚਾਰਨ ਕੀਜੋ ॥ ੫੪੨ ॥ ਕਾਜ ਕਹੀ ਮੈਯਾ ॥ ੫੪੩ ॥ ਮੈਯਾ ॥ ਕਾਨ ਕੇ ਭੇਟਨ ਪਾਇ ਚਲੀ ਬਤੀਆ ਚੁਨਿ

ਚੰਦ੍ਰਗਾਢੁਨਿਕੈਸੇ॥ ਮਨੁਨਗਭੁਤਾਇਹੁੰਦਰਤਿਖਗਾਦਬੀਰਿਹਪੜਧਰੈਸੇ॥ ਗੁਰਨਿ ੧੫੭
 ਮੰਦਰਤੋਨਿਕਸੀਕਾਬਿਸਿਖਾਮਕਰੈਉਪਮਾਹਿਯੋਯੋ॥ ਮਨੁਨਗਭੁਤਾਇਹੁੰਦਰਤਿਖਗਾਦਬੀਰਿਹਪੜਧਰੈਸੇ॥
 ਤੇਸੁਉਬਿਭੁਲੀਦੁਤਿਜੈਸੇ॥ ੫੫੩॥ ਰਾਸਹਿਕੀਰਚਨਕੁਗਵਾਨਕਹੈਕਾਬਿਸਿਖਾਮਬਾਚਿਤ੍ਰ
 ਕਰਹਿ॥ ਰਾਜਤਹੈਤਰਯੇਜਮਨਾਅਤਹੀਅਤਿਹੀਤਹਚਾਂਦਨੀਚੰਦਕਰੀਹੈ॥ ਸੇਤਪਦੈਸੰਗ
 ਰਾਜਤਗੁਰਨਤਾਕੀਪੁਛਾਕਾਬਿਨੇਚੁਕਰੀਹੈ॥ ਮਨੁਨਗਭੁਤਾਇਹੁੰਦਰਤਿਖਗਾਦਬੀਰਿਹਪੜਧਰੈਸੇ॥
 ਰਜਹੀਹੈ॥ ੫੫੪॥ ॥ ਚੰਦ੍ਰਗਾਇਹਿਕੋਮਨਕਹਿਯੋਬਿਖਭਾਨਸੁਤਾਹਰਿਪਾਇਨਲਾ
 ਗੀਅੰਨਸੀਸੁੰਦਰਿਮੂਰਤਿਪੋਖਿਕੈਤਾਹੀਕੇਦੇਖਥੇਕੋਅਨੁਰਾਗੀ॥ ਸੇਵਤਥੀਜਨਲਾਜਕੀਨੀ
 ਦੇਮੇਲਾਜਕੀਨੀਦਤਜੀਅਬਿਜਾਗੀ॥ ਜਾਕੇਮੁਨੀਨਹਿਅੰਤਲਹੈਇਹਤਹੀਸੇਖੇਲਕਰੈਬਡੁਤ
 ਰੀ॥ ੫੫੫॥ ਰਾਜਤਾਦਤਾਹੈਸੇ॥ ॥ ਦੇਹਰਾ॥ ਕ੍ਰਿਸਨਰਾਧਕਾਸੰਗਕਹਿਯੋਅਤਿਹੀਬਿਹਸਕੈ
 ਬਾਤਾਖੇਲਹੁਗਾਵਹੁਪੇਮਸੇਸੁਨਸਮਕੰਚਨਗਾਤਾ॥ ੫੫੬॥ ਕ੍ਰਿਸਨਬਾਤਸੁਨਿਰਾਧਕਾਅ
 ਤਿਹੀਬਿਹਸਕੈਚੀਤਾ॥ ਰਾਸਬਿਪੇਗਾਵਨਲਗੀਗੁਰਨਸੇਮਿਲਿਗੀਤਾ॥ ੫੫੭॥ ਸੈਯਾ॥
 ਚੰਦ੍ਰਗਾਅਤਚੰਦਮੁਖੀਮਿਲਿਕੈਬਿਖਭਾਨਸੁਤਾਸੰਗਗਾਵੈ॥ ਸੇਰਠਸਾਰੰਗਸੁਧਮਲਾ
 ਬਿਲਾਵਲਭੀਤਹਿਤਲਬਸਾਵੈ॥ ਰੀਤ੍ਰਹੀਬਿਜਹੁਕੀਕ੍ਰਿਯਾਸੇਊਗਾਕਰਹੈਧਨਿਜੈਸੁਨਿ
 ਪਾਵੈ॥ ਸੇਸੁਨਿਕੈਇਨਪੇਹਿਤਕੋਬਨਤਿਆਗਿਮਿਗੀਮਿਗਾਅਉਚਾਇਆਵੈ॥ ੫੫੮॥
 ਤਿਨਸੇਧਰਮਾਂਗਦਈਸਿਰਪੇਰਸੇਸੇਤਿਨਕੋਅਤਿਹੀਮਨਭੀਨੋ॥ ਬੇਸਰਾਅੰਡੁਸੁਕੰਠਸਿਰੀ
 ਅਭੁਮੇਤਸਿਰੀਹੁੰਕੋਸਾਜਨਵੀਨੋ॥ ਭੂਖਨਅੰਗਸਭੇਸਾਜਿਸੁੰਦਰਿਆਖਨਭੀਤਰਿਕਾਜਰ
 ਵੀਨੋ॥ ਤਾਹੀਸੁਤੇਕਬਿਸਿਖਾਮਕਰੈਭੁਗਵਾਨਕੋਚਿਤਚੁਰਾਇਸੁਲੀਨੋ॥ ੫੫੯॥ ਚੰਦ੍ਰਗਾ॥
 ਚੰਦਕੀਚਾਂਦਨੀਮੇਕਾਬਿਸਿਖਾਮਜਥੈਹਰਿਖੇਲਨਰਾਸਲਗਿਯੋਹੈ॥ ਰਾਧੇਕੋਅਨਨਸੁੰਦਰ
 ਪੇਖਕੈਚਾਂਦਸੁਤਾਹੀਕੇਬੀਚਪਗਿਯੋਹੈ॥ ਹਰਿਕੋਤਿਨਚਿਤਚੁਰਾਇਲੀਯੋਸੁਕਿਧੋਕਾਬਿਕੋ
 ਮਨਯੈਉਮਗਿਯੋਹੈ॥ ਨੈਨਨਕੋਰਸਦੇਭਿਲਵਾਬਿਖਭਾਨਠਗੀਭੁਗਵਾਨਠਗਿਯੋਹੈ॥ ੫੬੦॥
 ॥ ਜਿਹਕੋਪਖਕੈਮੁਖਿਮੇਲਜੈਜਿਹਕੋਦਿਖਕੈਮੁਖਚੰਦਲਜੈ॥ ਕਾਬਿਸਿਖਾਮਕਰੈਸੇਉ

ਖੇਲਤਹੈ ਸੰਗ ਕਾਨ ਰਕੇ ਸੁਰਸਾਜ ਸਜੈ ॥ ਸੋਊ ਸੁਰਤ ਵੰਤਰ ਦੀਥੁ ਮਾਕ ਰਿਕੈ ਅਤਿ ਹੀਰ ਚਕੈ ॥ ਕ
 ਜੈ ॥ ਅਨਮਾਲ ਕੇ ਬੀਚ ਬਿਰਾਜਤ ਜਿਉ ਤਿਸ ਤੀਯ ਨ ਮੇਰੀ ਘਰਾਜ ਰਜੈ ॥ ੫੫੮ ॥ ਗਾਇਕੋ ਗੀ
 ਤੁਰਲੀ ਬਿਧਿ ਸੁੰਦਰਿ ਗੀਤ ਬਜਾਵਤ ਭੀ ਫਿਰਿਤ ਹੀ ॥ ਅੰਜਨ ਅੰਗ ਸੁਪਾਰਕੁ ਥੇ ਪਟ ਸਾਜ ਨੇ
 ਸਜ ਕੈ ਸੁਰਾਗੀ ॥ ਤਾਛ ਬਿਕੀ ਅਤਿ ਹੀ ਸੁ ਪਭਾਕ ਬਿਨੈ ਮੁਖ ਤੇ ਇਹ ਭਾਂਤਿ ਉਚਾਗੀ ॥ ਅਸੁ
 ਕਾਨ ਹੀ ਕੇਰ ਸਤੇ ਇਹ ਫੂਲ ਰਹੀ ਤੀਯ ਆਨੰਦ ਬਾਗੀ ॥ ੫੫੯ ॥ ॥ ਤਾਕੀ ਪ੍ਰਭਾਕ ਬਿਸਿ
 ਯਾ ਮਕੈ ਹੋ ਜੈ ਊਰਾ ਜਤ ਰਾਸਾ ਬਿਖੈ ਸਖੀ ਆਹੈ ॥ ਜਾ ਮੁਖ ਉਪ ਮਚੈ ਦਛਾ ਸਮਛਾ ਮਤ ਕਉ
 ਨ ਸੀ ਅਖੀ ਆਹੈ ॥ ਤਾਕੀ ਕਿਧੈ ਅਤਿ ਹੀ ਉਪ ਮਾਕ ਬਿਨੈ ਮਨ ਭੀ ਤਰਿ ਯੈ ਲਖੀ ਆਹੈ ॥
 ਗਨ ਕੇ ਮਨ ਕੀ ਹਰਤਾ ॥ ਮੁਨੀ ਨ ਕੇ ਮਨ ਕੀ ਚਖੀ ਆਹੈ ॥ ੫੬੦ ॥ ਰੂਪ ਸਚੀ ਇਕ ਚੰਦ੍ਰ
 ਗਾਇਕੋ ਮੇਨ ਕਲਾਇਕੋ ਮੇਨ ਕੀ ਮੂਰਤਾ ॥ ਬਿਜੁ ਛਟਾਇਕ ਦਾਹ ਮਦਾਂਤ ਬਰਾਬਰ ਜਾਯੀਕੀ
 ਹੇਨ ਕਛੂਰਤਾ ॥ ਦਾਮਿਨ ਅਉ ਮਿਗ ਕੀ ਮਿਗ ਨੀ ਸਰ ਮਾਇ ਜਿ ਮੈ ਪਿਖਿ ਹੋਤ ਹੈ ਚੂਰਤਾ ॥
 ਉਕਥਾ ਕਾ ਬਿਸਿਯਾ ਮਕੈ ਹੋ ਸਭ ਗੀਤ ਰਹੀ ਹਰਿ ਕੀ ਪਿਖ ਮੂਰਤਾ ॥ ੫੬੧ ॥ ॥ ਬਿਖ ਭਾਨੁ
 ਤਾਹ ਸਿਥਾ ਭਕੀ ਤਿਹ ਕੇ ਸੰਗ ਜੋ ਹਰਿ ਅੰਤ ਅਗਯੋ ॥ ਸਿਯਾ ਮਕੈ ਹੋ ਬਤੀਯਾ ਹਰਿ ਕੇ
 ਗਾਏ ਸੇਕ ਹੀ ਪਟ ਕੋਤ ਜਿਹਾਧੋ ॥ ਰਾਸ ਬਿਖੈ ਤੁਮ ਨਾ ਚਹੁ ਜੁਤ ਜਿਕੈ ਮਨ ਲਾਜ ਕੇ ਬਾਧੋ ॥ ਤਾ
 ਮੁਖਿ ਕੀਛੁ ਬਿਧੈ ਪ੍ਰਗਟੀ ਮਨੇ ਅਭੂਨ ਤੇ ਨਿਕ ਸਿਧੈ ਸਸਿ ਆਧੋ ॥ ੫੬੨ ॥ ॥ ਜਿਨ ਕੇ ਸਿਰ ਸੇਧ
 ਗਮਾਂਗਾ ਬਿਰਾਜਤ ਰਾਜ ਤਹੈ ਬਿਦੁਆ ਜਿਨ ਪੀਲੋ ॥ ਕੰਚਨ ਭਾਅਰੁ ਚੰਦ੍ਰ ਪ੍ਰਭਾ ਜਿਨ ਕੇ ਤਨੇ
 ਨ ਸਭੈ ਫੂਲ ਲੀਲੋ ॥ ਏਕ ਧਰੇ ਸਿਤ ਸੁੰਦਰ ਸਾਜ ਪਰੇ ਇਕ ਲਾਲ ਸਜੇ ਇਕ ਨੀਲੋ ॥ ਸਿਯਾ ਮਕ
 ਹੈ ਜੋ ਊਰੀ ਤਰਹੈ ਪਿਖ ਕੈ ਦਿਗ ਕੰਜ ਸੇ ਕਾਨ ਰਸੀਲੋ ॥ ੫੬੩ ॥ ॥ ਸਭ ਗੁਣ ਨੀਯਾ ਤਹ
 ਖੇਲਤਹੈ ਸੁਭ ਅੰਗ ਨ ਸੁੰਦਰਿ ਸਾਜ ਕਈ ॥ ਸੋਊ ਰਾਸ ਬਿਖੈ ਤਹ ਖੇਲਤਹੈ ਹਰਿ ਸੇ ਮਨ ਮੇ ਅਤਿ ਹੀ
 ਉਮਈ ॥ ਕਾ ਬਿਸਿਯਾ ਮਕੈ ਹੋ ਤਿਨ ਕੀ ਉਪ ਮਾ ਜੁਹਤੀ ਤਹ ਗੁਰਨ ਰੂਪ ਰਈ ॥ ਮਨੇ ਸਿਯਾ ਮਕ
 ਕੋਤ ਨਗੋਰ ਨ ਪੇਖਿ ਕੈ ਸਿਯਾ ਮਹਿ ਸੇ ਸਭ ਹੋਇ ਗਈ ॥ ੫੬੪ ॥ ॥ ॥ ਕੇਲ ਕੇ ਰਾਸ ਮੇਰੀ
 ਤਰਹੀ ਕਾ ਬਿਸਿਯਾ ਮਕੈ ਹੋ ਮਨ ਆਨੰਦ ਕੈ ਕੈ ॥ ਚੰਦ੍ਰ ਪ੍ਰਭਾ ਤਨ ਕੰਚਨ ਭਾਹ ਸਿਉਂਦਰਿ

ਤਕਹੀਉਮਰੀਕੈ॥ਪੇਖਤਮੂਰਤਿਫੀਰਸਕੇਬਸਿਆਪਨਤੇਬਢਵਾਹਿਲਖੇਕੈ॥ਜਿਉਮਿਗਨ
 ਮਿਗਪੇਖਤਤਿਉਬਿਖਭਾਨਸੁਤਭਗਵਾਨਚਿਤੇਕੈ॥੫੬੯॥ਬਿਖਭਾਨਸੁਤਾਪਿਖਿਰੀਤਰਹ
 ਅਤਿਉਦਰਸੁਦਰਕਾਨਕੇਆਨਨਾ॥ਰਾਜਤਤੀਰਨਦੀਜਿਯਕੇਸੁਬਿਰਾਜਤਫੂਲਨਕੇਜੁਤਕਾ
 ਨਨਾਨੈਨਕੇਭਾਵਨਸੇਹਰਿਕੇਮਨਸੇਹਿਲਯੋਰਸਕੀਅਭਿਮਾਨਨਾ॥ਜਿਉਰਸਲੋਗਨਭਉਨ
 ਏਪਨੁਨੈਨਸੈਨਸੁਕੰਜਸੇਬਾਨਨਾ॥੫੭੦॥ਕਨਸੇਪੀਤਬਢੀਤਿਨਕੀਨਘਟੀਕਛੂਪੈਬਢ
 ਹੀਸੁਭਣੀਹੈ॥ਡਾਰਕੋਲਾਜਸਭੈਮਨਕੀਹਰਿਕੇਸੰਗਖੇਲਨਕੋਉਮਣੀਹੈ॥ਸਿਆਮਕਹੈਤਿ
 ਨਕੀਉਪਮਾਅਤਿਹੀਜੁਰਿਯਾਅਤਿਰੂਪਰਣੀਹੈ॥ਸੁਦਰਕਾਨਰੋਕੈਪਿਖਿਕੋਤਨੇਸਭਰੂਰ
 ਨਰੋਇਗਣੀਹੈ॥੫੭੧॥ਜੈਗਾ॥ਨੈਨਮਿਗੀਤਨਕੰਚਨਸੇਸਭਚੰਦਮੁਖੀਮਨੇਸਿੰਧਰੀ
 ਹੋ॥ਜਾਸਮਰੂਪਨਰਾਜਰੋਪੈਰਤਿਰਵਨਤ੍ਰੀਯਨਾਅਉਰਸਚੀਹੈ॥ਤਾਮਹਿਰੀਤਮਹਾਕਰਤਾ
 ਰਕ੍ਸ਼ਾਕਟਿਕੋਹਰਿਕੈਸੁਗਚੀਹੈ॥ਤਾਸੰਗਪੀਤਕਹੈਕਬਿਸਿਆਮਮਹਾਭਗਵਾਨਹਿਕੀ
 ਸੁਮਚੀਹੈ॥੫੭੨॥ਜੈਗਾ॥ਰਾਗਨਾਮਉਰਸੁਭਾਵਨਕੀਅਤਿਗਾਰਨਕੀਤਮਾਂਡਪਰੀ॥
 ਬਿਜਗੀਤਨਕੀਅਤਿਹਾਸਨਸੇਜਹਖੇਲਤਭੀਕਣੀਇਕਘਰੀ॥ਗਾਵਤਏਕਬਜਾਵਤਤਾ
 ਲਕੋਹੈਇਕਨਚਹੁਆਇਅਗੀ॥ਕਬਿਸਿਆਮਕਹੈਤਿਹਰਉਰਜਿਹਰਉਰਬਿਖੇਹਰਿਰਾ
 ਸਕਰੀ॥੫੭੩॥ਜਦੁਰਾਇਕੋਆਇਸਪਾਇਤ੍ਰੀਯਾਸਭਖੇਲਤਰਾਸਬਿਖੇਬਿਧਾਅਛੀ॥
 ਇੰਦੁਸਭਾਜਿਹਸਿੰਧਸੁਤਾਜਿਮਖੇਲਨਕੇਹਿਤਕਾਛਨਕਾਛੀ॥ਕੋਇਹਕਿਨਰਕੀਦੁਹਿਤਾ
 ਕਿਧੋਨਾਗਨਕੀਕਿਧੋਹੈਇਹਤਾਛੀ॥ਰਾਸਬਿਖੇਇਮਨਾਚਤਹੈਜਿਮਕੇਲਕਰੈਜਲਭੀਤਰ
 ਮਾਛੀ॥੫੭੪॥ਜਿਹਕੇਮੁਖਿਦੇਖਿਛੁਟਾਸੁਭਸੁੰਦਰਮਧਮਲਾਗਤਜੋਤਿਸਸੀਹੈ॥ਕੁਹਿਨ
 ਭਾਇਸੇਛਾਜਤਹੈਮਦੈਮਨੇਤਾਨਕਮਾਨਕਸੀਹੈ॥ਤਾਹੀਕੇਆਨਨਸੁੰਦਰਿਤੇਸੁਰਗਾਹਿਕੀ
 ਸਭਭਾਤਿਬਸੀਹੈ॥ਜਿਉਮਧਬੀਚਫੁਸੈਮਖੀਆਮਤਿਲੋਗਨਕੀਇਹਭਾਂਤਿਫਸੀਹੈ॥
 ੫੭੫॥ਜੈਗਾ॥ਫਿਰਸੁੰਦਰਆਨਨਤੇਹਰਿਜਾਬਿਧਿਉਦਰਿਸੋਇਕਤਨਬਸਾਯੋਜੋ
 ਰਠਸਾਰੰਗਸੁਧਮਲ੍ਹਾਗਬਿਲਾਵਲਕੀਸੁਰਭੀਫਰਿਗਾਯੋਸੋਅਪਨੇਸੁਨਸੁਉਨੋਮੋਬਿਜ

॥ ਤਮਹਿਯੋ ਬਿਖਤੁ ਸੁਖੁ ਦੁਖੁ ਮੇਰੇ ਮੇਰੇ ਦੁਖਿ ਜਛਟਾਈ ॥

ਗੁਰਨੀਯਾ ਅਤਿਹੀ ਸੁਖੁ ਪਾਯੋ ॥ ਮੇਰੇ ਹਿਰਦੈ ਬਨਕੇ ਖਗ ਅਉ ਮਿਗਡੀ ਝਰਹੈ ਜਿਨੂੰ ਸੁਖਿ ਪਾਯੋ ॥
 ੪੭੩ ॥ ਮੇਰੇ ॥ ॥ ਤਹਗਾ ਵਤਗੀ ਤਭਲੇ ਹਰਿਜੁ ਕਾ ਬਿਸਿਆ ਮਕਹੈ ਕਰਿਭਾ ਵਛਬੈ ॥ ਮੁਰਲੀ
 ਜੁਤ ਗੁਰਨਬੀਤ ਰਿਰਾਜਤ ਜਿਯੋ ਮਿਗਨੀ ਮਿਗਲੀ ਚਛਬੈ ॥ ਜਿਹਕੋ ਸਭਲੇ ਗਨ ਮੇਰੇ ਜਸਗਾ
 ਵਤਛੁਟਤਹੈ ਤਿਨ ਤੇਨ ਕਬੈ ॥ ਤਿਨ ਬੇਲ ਨਕੇ ਮਨਗੇ ਪਿਨਕੇ ॥ ਛਿਨ ਬੀਚ ਬੀਯੋ ਛੁਨਿ ਚੇਰ ਸਬੈ ॥
 ੪੭੪ ॥ ਮੇਰੇ ॥ ॥ ਕਾ ਬਿਸਿਆ ਮਕਹੈ ਉਪਮਾ ਤਿਹਕੀ ਜਿਨਜੇ ਬਨ ਰੂਪ ਅਨੂਪ ਗਹਿਯੋ ॥ ਜਾ
 ਮੁਖਦੇਖਿ ਅਨੰਦ ਬਾਛੈ ॥ ਜਿਹਕੋ ਸੁਨਿ ਸੁਨਿ ਨ ਸੋਕ ਦਹਿਯੋ ॥ ॥ ਅਨੰਦ ਕੋ ਬਿਖਤਾਨ ਸੁਤਾ
 ਹਰਿਕੇ ਸੰਗ ਜੁ ਬਸੈ ॥ ਸੋਕਹਿਯੋ ॥ ॥ ਤਾ ਕੇ ਸੁਨੇਤੀ ਯਮੋ ਹਿਰਾ ਸੁਨਿਕੈ ॥ ਜਿਹਕੋ ਹਰਿਗੀਤ
 ਗਹਿਯੋ ॥ ੪੭੫ ॥ ਮੇਰੇ ॥ ॥ ਗੁਰਨੀਯਾ ਮਿਥਿਕੈ ਸੰਗ ਕਾਨਕੇ ਬੇਲ ਤਹੈ ਕਾ ਬਿਸਿਆ ਮਸ
 ਬੈ ॥ ਨਰਹੀ ਤਿਨਕੇ ਸੁਪ ਅੰਗ ਨਕੀ ਨਹਿ ਚੀਰ ਨਕੀ ਤਿਨਕੇ ਸੁਤ ਬੈ ॥ ਮੁਗਨ ਉਕਹ ਲਉ ਤਿਨਕੀ
 ਉਪਮਾ ਅਤਿਹੀ ਗਨਕੇ ਮਨ ਤਾ ਕੀ ਛਬੈ ॥ ਮਨਭਾਵਨ ਗਾਵਨ ਕੀ ਚਰਚਾ ਕਛੁ ਬੇਗੈ ॥ ਹੋ ਸੁਨਿ ਲੇ
 ਹੁ ਅਬੈ ॥ ੪੭੬ ॥ ਮੇਰੇ ॥ ॥ ਬਾਤ ਕਹੀ ਤਿਨ ਸੈਰਿ ਸਨਮਾਤਿਹੀ ਬਿਹਸ ਕੋਰ
 ਤਾ ॥ ਮੀਤਰ ਸਹਿਕੀਰੀ ਤੇ ਸੋਕਹਿਯੋ ॥ ਸੁਗਾਵਹੁ ਗੀਤਿ ॥ ੪੭੭ ॥ ਮੇਰੇ ॥ ॥ ਬਤੀਯਾ ਸੁ
 ਨਿਕੈ ਸਭ ਗੁਰਨੀਯਾ ॥ ਸੁਭਗਾ ਵਤ ਸੁੰਦਰ ਗੀਤ ਮਥੈ ॥ ਸਿੰਧ ਸੁਤਾ ਰੂਪਿਰਤਾ ਚੀਤੀਯਾ ਇਨ
 ਸੀਨਹੀ ਨਾਚਤਾ ਇਦੁ ਮਥੈ ॥ ਦਿਵਯਾ ਇਨਕੇ ਸੰਗ ਬੇਲ ਰਹੈ ਗਜਕੋ ਕਾ ਬਿਸਿਆ ਮਸਦਾਨ
 ਅਭੈ ॥ ਚੜ੍ਹਿਕੈ ਸੁਖਿ ਵਲਨ ਸੁੰਦਰ ਮੇਰੇ ਸੁਰਦੇਖ ਨਾ ਵਤਤਿ ਆਗਨਭੈ ॥ ੪੭੮ ॥ ਮੇਰੇ ॥
 ਦੁਪੁਰ ਪੈ ਜਿਨਰਾ ਮਬਲੀ ਜਗਜੀਤ ਮਹਿਯੋ ਸੁਪਰਿਯੋ ਅਤਿ ਸੀਲਾ ॥ ਗਾਇਕੇ ਗੀਤ ਭਲੀ ਬਿ
 ਧੋ ਸੀਛੁ ਨਿਗੁਰ ਨਿਬੀਚ ਕਰੇ ਸਲੀਲਾ ॥ ਰਾਜਤਹੈ ਜਿਹਕੋ ਤਨਾ ਸਿਆਮ ਬਿਰਾਜਤ ਉਪਰਿ
 ਕੋਪਟ ਪੀਲਾ ॥ ਬੇਲ ਤੁਸੇ ਸੰਗੋ ਪਨਕੇ ਕਾ ਬਿਸਿਆ ਮਕਹੈ ਜਦੁਰਾਇ ਹਟੀਲਾ ॥ ੪੭੯ ॥ ਮੇਰੇ
 ॥ ॥ ਬੇਲ ਤਹੈ ਜਿਹਕੋ ਕਿਲਕਾ ਅਰੁ ਸੋਰਕੇ ਚਹੂੰ ਓਰ ਰਟਾ ਸੀ ॥ ਸਿਆਮ ਮਕਹੈ ਤਿਹ ਸਿਆ
 ਮਕੀ ਦੋਹਰੇ ਅਤਿ ਸੁੰਦਰ ਮੇਰੇ ਨਾਪਟਾ ਸੀ ॥ ਤਾਪਿਖਕੈ ਮਨ ਗੁਰਨ ਤੇ ਉਪਜੀ ਅਤਿਹੀ ਮੇਰੇ
 ਰਾਪਟਾ ਸੀ ॥ ੪੮੦ ॥ ਮੇਰੇ ॥ ॥ ਅੰਜਨ ਪੈ ਜਿਹਾ ਅਖਨ ਮੇਰੇ ਅਰੁ ਬੇਸਰਕੇ ਜਿਹ ਭਾਵਨ ਵੇਰੇ

ਜਾਮੁਖਕੀਸਮਚੰਦਪ੍ਰਭਾਜਸੁਤਾਛਾਬਿਕੋਕਾਬਿਨੇਲਖਿਲੀਨਿਸਾਜਸਭੈਸਾਜਿਕੋਸੁਭਸੁੰਦਰਿ ੧੫੯
 ਭਾਛਾਬਿਖੇਬਿੰਦੁਆਇਕਦੀਨਿਦੇਖਤਹੋਸਿਰੀਝਰਹੈਮਨਕੋਸਭੈਸਕਬਿਦਾਕਰਿਦੀਨੋ॥
 ੫੮੧॥ਸੈਯਾ॥ ॥ਬਿਖਭਾਨਸੁਤਾਸੰਗਥੇਲਨਕੀਹਸਿਕੋਹਰਿਸੁੰਦਰਬਾਤਕਹੈ॥ਸੁਨਏਜਿ
 ਹਕੇਮਨਆਨਦਬਾਛਤਜਾਸੁਨਿਕੋਸਭੈਸਕਦਹੈ॥ਤਿਹਕਉਤਕਿਕੋਮਨਗੋਪਿਨਕੋਕਾਬਿਸਿ
 ਘਾਮਕਹੈਦਿਖਬੋਈਚਹੈ॥ਨਕੁਮੋਪਖਕੋਗੁਨਗੀਧਬਜਾਇਚਲਿਯੋਨਹੀਜਾਇਸੁਗੀਝਰ
 ਹੋ॥੫੮੨॥ਸੈਯਾ॥ ॥ਕਾਬਿਸਿਆਮਕਹੈਤਿਹਕੀਉਪਮਾਜਿਹਕੋਛੁਨਉਪਰਿਪੀਤਪਿਛੁ
 ਉਰੀ॥ਤਾਹੀਕੋਆਵਤਹੈਚਲਿਕੋਦਿਗਸੁੰਦਰਿਗਾਵਤਸਾਰੰਗਗਉਰੀ॥ਸਾਵਲੀਆਹ
 ਰਿਕੋਦਿਗਆਇਰਹੀਅਤਿਰੀਝਰੀਕੋਇਕਾਵਤਦਉਰੀ॥ਇਯੋਉਪਮਾਉਪਜੀਲ
 ਖਿਛੁਲਰਹੀਲਪਟਾਇਮਨੋਤੀਆਉਰੀ॥੫੮੩॥ਸੈਯਾ॥ ॥ਸਿਆਮਕਹੈਤਿਹਕੀਉ
 ਪਮਾਜੇਉਦੈਤਨਕੋਰਿਪੁਖੀਰਜਸੀਹੈ॥ਜੇਤਪਖੀਚਬੋਤਪੀਅਰਸਬਾਤਨੋਮੇਅਤਿਹੀ
 ਜੁਰਸੀਹੈ॥ਜਾਹੀਕੋਕੰਠਕਪੋਤਸੋਹੈਜਿਹਕਾਮੁਖਕੀਸਮਜੋਤਿਸਸੀਹੈ॥ਤਾਮਿਗਨੀਤੀਆ
 ਮਾਰਨਕੋਹਰਿਭਉਹਨਿਕੀਅਰਪੰਚਕਸੀਹੈ॥੫੮੪॥ਸੈਯਾ॥ ॥ਫਿਰਕੋਹਰਿਗੁਰਨਕੋ
 ਸੰਗਹੋਛੁਕਗਾਵਤਸਾਰੰਗਰਖੁਕਲੀਹੈ॥ਗਾਵਤਹੈਮਨਆਨੰਦਕੋਬਿਖਭਾਨਸੁਤਾਸੰਗ
 ਜੂਥਅਲੀਹੈ॥ਤਾਸੰਗੋਲਤਹੈਕੁਗਵਨਜੋਉਅਤਿਸੁੰਦਰਿਗਾਧੇਰੁਭੀਹੈ॥ਰਾਜਤਹੈਜਿ
 ਹਕੇਸਸਿਸੇਮੁਖਛਾਜਤਤਾਦਿਗਕੰਜਕਲੀਹੈ॥੫੮੫॥ਸੈਯਾ॥ ॥ਬਿਖਭਾਨਸੁਤਾਸੰਗ
 ਬਾਤਕਹੀਕਾਬਿਸਿਆਮਕਹੈਹਰਿਜੁਰਸਵਰੋ॥ਜਾਮੁਖਕੀਸਮਚੰਦਪ੍ਰਭਾਜਿਹਕੋਮਿਗਸੋਦਿ
 ਗਸੁੰਦਰਿਕਹੈ॥ਕੋਹਰਿਸੀਜਿਹਕੀਕਟਹੈਤਿਨਉਬਚਨਾਇਹਭਾਤਉਚਹੈ॥ਸੇਸੁਨਿਕੋਸਭ
 ਗੁਰਨੀਆਮਨਕੋਸਭੈਸਕਬਿਦਾਕਰਿਛਹੈ॥੫੮੬॥ਸੈਯਾ॥ ॥ਹਸਿਕੋਤਿਹਬਾਤਕਹੀਰ
 ਸਕੀਸੁਪ੍ਰਭਾਜਿਨਉਬੜਵਾਨਲਲੀਲੀ॥ਜੇਜਗਬੀਚਰਹਿਯੋਗਵਿਕੋਨਰਕੋਤਰਕੋਰਾਜ
 ਅਉਰਪਪੀਲੀ॥ਮੁਖਤੇਤਿਨਸੁੰਦਰਬਾਤਕਹੀਸੰਗਗੁਰਨਕੋਅਤਿਜੁਰਸੀਲੀ॥ਤਾਸੁ
 ਨਿਕੋਸਭਰੀਝਰਹੀਸੁਨਿਰੀਝਰਹੀ॥ਬਿਖਭਾਨਛੁਬੀਲੀ॥੫੮੭॥ਸੈਯਾ॥ ॥ਗੁਰਨੀਆ

ਹੀ

ਸੁਨਿਸੁਨਿਨੇਮੇਬਤੀਅਹਰਿਕੀਅਤਿਹੀਮਨਭੀਨੋ॥ ਕੰਠਸਿਰੀਅਰੁਥੇਸਰਮਾਗਪਰੇਜੇਉਸੁ
 ਦਰਸਾਜਨਵੀਨੋਜੇਅਵਤਾਰਨਤੇਅਵਤਾਰਕਹੈਕਬਿਸਿਆਮਕਹੈਸੁਨਗੀਨੋ॥ ਤਾਰਿਕਿ
 ਧੋਅਤਿਹੀਛਲਕੇਸੁਚੁਰਾਇਮਨੇਮਨਗੋਪਿਨਲੀਨੋ॥ ੫੮੮॥ ਕਨਰਸੋਬਿਖਭਾਨਸੁਤਹ
 ਸਿਬਾਤਕਹੀਸਿਗਸੁਦਰਿਐਸੋ॥ ਨੈਨਨਚਾਇਮਹਾਮਿਗਸੇਕਬਿਸਿਆਮਕਹੈਅਤਿਹੀਸੁ
 ਰਚੇਸੋ॥ ਤਾਛਾਬਿਕੀਅਤਿਹੀਉਪਮਾਉਪਜੀਕਬਿਕੇਮਨਤੇਉਮਗੇਸੋ॥ ਮਨਹੁਅਨਦਕੈ
 ਅਤਿਹੀਮਨੇਕੇਲਕਹੈਪਤਿਸੇਰਉਤੇਸੋ॥ ੫੮੯॥ ॥ ਗੁਰਨਕੋਹਰਿਕਚਨਸੇਤਮੇ
 ਮਨਕੀਮਨਤੁਲਿਖੁਭਾਹੈ॥ ਖੇਲਤਹੈਹਰਿਕੇਸਿਗਸੇਜਿਨਕੀਬਰਨੀਨਹੀਜਾਤਸੁਭਾਹੈ॥ ਖੇਲ
 ਨਕੇਭਗਵਾਨਰਚੀਰਸਕੇਹਿਤਚਿਤ੍ਰਬਾਚਿਤ੍ਰਸਭਾਹੈ॥ ਯੈਉਪਜੀਉਪਮਾਤਿਨੇਮੋਬਿਖਭਾਨ
 ਸੁਤਮਨੇਚੰਦ੍ਰਪਭਾਹੈ॥ ੫੯੦॥ ਸਵੇਯਾ॥ ॥ ਬਿਖਭਾਨਸੁਤਹਰਿਆਇਸਮਾਨਕੇਖੇਤਭੀ
 ਅਤਿਹੀਸੁਮਕੈ॥ ਗਾਰਿਹਾਥੇਸੇਯਾਥੜੀਯਾਸਭਸੁਦਰਿਨਾਚਤਰਾਸਬਿਖੇਭੁਮਕੈ॥ ਤਿਹੀਕੀ
 ਸੁਕਥਾਮਨਬੀਚਬਿਚਾਰਕਹੈਕਬਿਸਿਆਮਕਹੀਭੁਮਕੈ॥ ਮਨਗੋਪਿਨਕੇਘਨਸੁਦਰਿਐ
 ਬਿਖਭਾਮਨਦਾਮਨਜਿਉਦਮਕੈ॥ ੫੯੧॥ ਦੋਹਰਾ॥ ॥ ਪਿਖਿਕੈਨਾਚਤਰਾਪਕਾਕ੍ਰਿਸਨਮਨੇ
 ਸੁਖਪਾਇ॥ ਅਤਿਹੁਲਾਸਜੁਤਪੇਮਛਕਮੁਰਲੀਉਠਿਯੋਬਜਾਇ॥ ੫੯੨॥ ॥ ਨ
 ਟਨਾਇਕਸੁਧਮਥਾਰ॥ ਬਿਲਾਵਲਗੁਰਨਬੀਚਧਮਾਰਨਗਾਵੈ॥ ਸੇਰਠਸਾਰੰਗਰਾਮਕਲੀ
 ਸੁਬਿਭਾਸਭਲੇਹਿਤਸਾਥਬਜਾਵੈ॥ ਗਾਵਹੁਪੁਵੈਮਿਗਨੀਤ੍ਰਿਯਕੈਚੁਲਾਵਤਹੈਉਪਮਾ
 ਜੀਅਭਾਵੈ॥ ਮਨਹੁਉਹਨਕੇਕਸਿਕੈਧਨੁਨੈਨਨਕੇਮਨੇਤੀਰਚਲਾਵੈ॥ ੫੯੩॥ ਦੋਹਰਾ॥ ॥ ਮੇ
 ਘਮਲੁਰਾਅਉਰਦੇਵਹੀਧਾਰਭਲੇਗਵਹੀਕਰਿਕੈਹਿਤਗਾਵੈ॥ ਜੇਤੁਸਿਰੀਅਰੁਮਾਲਾਸਿ
 ਰੀਨਟਨਾਇਕਸੁਦਰਿਭਾਂਤਿਬਸਵੈ॥ ਰੀਤ੍ਰਹੀਬਿਜਕੀਸਭਗੁਰਨਰੀਤ੍ਰਹੈਸੁਰਜੇਸੁਨਿ
 ਪਾਵੈ॥ ਅਉਰਕੀਬਾਤਕਹਾਕਹੀਯੈਤਜਿਉਦਸਭਾਸਭਾਸਨਆਵੈ॥ ੫੯੪॥ ਖੇਲਤਰਾ
 ਸਮੇਸਿਆਮਕਹੈਅਤਿਹੀਰਸਸੀਗੜੀਯਾਮਿਲਿਤੀਨੋ॥ ਚੰਦ੍ਰਭਾਅਚੰਦ੍ਰਮੁਖੀਬਿਖਭਾ
 ਨਸੁਤਾਸਜਸਾਜਨਵੀਨੋ॥ ਅੰਜਨਾਖਨਵੈਬੰਦੂਆਇਕਭਾਬਮੇਸੇਧਰਸੁਦਰਿਦੀਨੋ॥

ਜੇ ਉਪਜੀਉ ਪਮਾਤੀ ਅਕੇ ਸੁਭਾਗ ਪਕਾਸਾ ਬੈਸੇ ਨੇਕੀ ਨੇ ॥ ੫੯੪ ॥ ॥ ਖੇਲਤ ਫਨ ॥ ੧੬੦ ॥
 ਜੇ ਚੰਦਰਗਾਕਾ ਬਿਸਿਆ ਮਕਹੇ ਰਸ ਜੇ ਉਮਹਿ ਯੋਧੈ ॥ ਪ੍ਰੀਤ ਕਰੀ ਅਤਿ ਹੀ ਹਿਤ ਸੇਖ ਹੁਲੇ ਗਨੇ ॥
 ਉਪਰਾਸ ਸਹਿਯੋਧੈ ॥ ਮੇਤਨ ਮਾਲ ਚਰੀ ਗਰਤੇ ਕਾ ਬਿਨਿ ਤਿਹ ਕੇ ਜਸ ਮੇ ਸੇਕਹਿ ਯੋਧੈ ॥ ਅਨ ਨਚ
 ਦਮਨੇ ਪਗਟੇ ਛਪਕੈ ਅੰਧਿਯੋ ॥ ਰਪਤਾਰਗਾਇਨੀ ॥ ੫੯੫ ॥ ॥ ਗੁਰਨਾਨਕ ਪਨਿਹਾਰ ਕੇ ॥
 ਇਉ ਉਪਜਿਯੋ ਜੀਅ ਭਾਵਾ ॥ ਰਾਜਤਾ ਜਿਉ ਮਹਿ ਚਾਦਨੀ ਕੀ ਜਨ ਸਹਿ ਤਤਲਾਇ ॥ ੫੯੬ ॥ ॥ ਸੇ
 ਯਾ ॥ ॥ ਲੇਚਨੇ ਜਿਨ ਕੇ ਸੁਪ੍ਰਭਾ ਪਰਾ ਅਨਹੈ ਜਿਹ ਕੇ ਸਮੇਨਾ ॥ ਕੈ ਕੈ ਕਵਾਛੁ ਚਰਾਇ ਲਯੋ
 ਮਨ ਪੇਤਿਨ ਕੇ ਜੇ ਉਰਛੁ ਪੈਨਾ ॥ ਕੇਹਰਿ ਸੀ ਜਿਨ ਕੀ ਕਟਿਹੈ ਸੁਕਪੇ ਤੇ ਸੇਕਣ ਸੁਕੇ ਕਿਲ ਬੈਨਾ ॥ ਤ
 ਹੀ ਲਯੋ ਹਰਿ ਕੇ ਹਰਿ ਕੇ ਮਨ ਭਉਹਿ ਨ ਚਾਇਨ ਚਾਇ ਕੈ ਨੈਨਾ ॥ ੫੯੭ ॥ ॥ ਕਾਨ ਬਿਰਾਜ
 ਤ ਗੁਰਨੇ ਮੇ ਕਾ ਬਿਸਿਆ ਮਕਹੇ ਜਿਨ ਕੇ ਕਛੂ ਭਉਨਾ ॥ ਤਾਤ ਕੀ ਬਾਤ ਕੇ ਨੈਕ ਸੁਨੇ ਜਿਨ ਕੇ ਸੰਗ
 ਭਾਤ ਕਰਿਯੋ ਬਨਾਉਨਾ ॥ ਤਾ ਕੀ ਲਟੇ ਲਟ ਕੈ ਤਨੇ ਜੇ ਉਸਾਧਨ ਕੇ ਮਨ ਗਿਆਨ ਦਿਵਉਨਾ ॥
 ਸੇਵਲ ਪੇ ਉਪਜੀਉ ਪਮਾ ਮੇ ਲਗਾਰਹੇ ਅਹਿ ਰਾਜਨ ਛਉਨਾ ॥ ੫੯੮ ॥ ॥ ਖੇਲਤ ਹੋ
 ਸੇ ਉਗਰਨੇ ਮੇ ਜੇ ਉਪਰ ਪੀਤ ਪਰੇ ਉਪਰ ਉਨਾ ॥ ਜੇ ਸਿਰਸ ਤਨ ਕੇ ਹਰਤਾ ਜੇ ਉਸਾਧਨ ਕੇ ਬ
 ਰਦਾਨਾ ਦਿਵਉਨਾ ॥ ਬੀਚਰਹਿਯੋ ਜਗ ਕੇ ਗਵਿ ਕੈ ਕਾ ਬਿਸਿਆ ਮਕਹੇ ਜਿਹ ਕੇ ਪੁਨਿਖਉਨਾ ॥
 ਰਾਜਤਾ ਯੋ ਅਲਿਕੈ ਤਿਨ ਕੀ ਮਨੇ ਚੰਦਨ ਲਾਗਾਰਹੇ ਅਹਿ ਛਉਨਾ ॥ ੫੯੯ ॥ ॥ ਕੀਰ ਸੇ
 ਨਾ ਕਕਰੀ ਗਸੇ ਨੈਨ ਨੇ ਲੁਭੇ ਸੇ ਉਬੀਚਤੀ ਆਮੇ ॥ ਜੇ ਮਨ ਸਤ ਨ ਬੀਚਰ ਦਿਯੋ ਜੁਗਹਿਯੋ ਗਵਿ
 ਸਾਧਨ ਬੀਚਹਿਯੋ ॥ ਤਾ ਛੁਬਿ ਕੇ ਜਸੁ ਉਚਮਹਾ ॥ ਇਹ ਭਾਤ ਸੇ ਛੁਨਿ ਉਚਰੀਯਾਮੇ ॥ ਤਾਰ ਸਕ
 ਹਮ ਬਾਤ ਕੀ ਜੇ ਉਗਵਨ ਕੇ ਸੁਬ ਸਿਯੋਧੈ ਜੀਯਾਮੇ ॥ ੬੦੦ ॥ ॥ ਖੇਲਤ ਸੰਗ ਗੁਰਨ ਕੇ
 ਕਾ ਬਿਸਿਆ ਮਕਹੇ ਜੇ ਉਕਲਰ ਕਾਲਾ ॥ ਰਾਜਤਾ ਪੈ ਸੇ ਈ ਬੀਚਰੇ ਸੁਬਿਰਾਜਤਾ ਪੈ ਗਿਰਦੇ ਤਿਹ ਬ
 ਲਾ ॥ ਛੁਲਰੇ ਜਿਹ ਛੁਲਰ ਬੀ ਬਿਧਿਯੋ ਅਤਿ ਹੀ ਜਿਹ ਚੰਦ ਉਜਾਲਾ ॥ ਰੋਪਨੇ ਨੈਨ ਨ ਕੀ ਸੁ
 ਮਨੇ ਪਹਰੀ ਭਗਵਾਨ ਸੁਕੈ ਜਨਮਾਲਾ ॥ ੬੦੧ ॥ ॥ ਗੁਰਨ ਨਚੰਦ ਭਗਾਕਹਿਯੋ ਅਤਿ
 ਨਿਰਮਲ ਕੈ ਬਧਾ ਉਪਮਾਤਾ ॥ ਹਿਤਨ ਚਰਕਾ ਸੁਰਜ ਸੀਹੈ ਸੁਧਾ ॥ ੬੦੨ ॥ ॥ ਸੇਧਾ ॥ ॥ ਸਿਖਾਮ

ਕੇਜਾਪਿਖਸਿਖਾਮਕਹੈਅਤਿਲਾਜਹਿਕਿਛੁਨਿਲਾਜਾਟੈਹੈ॥ ਜਾਕੀਪ੍ਰਕਾਅਤਿਸੁਦਰਿਪੇਸੁ
 ਭਭਾਵਨਭਾਵਸੁਦਾਰਸੁਦੈਹੈ॥ ਜਿਹਿਕੋਪਿਖਿਕੋਜਨਗੀਝਰਹੈਸੁਖੁਨੀਨਕੋਪੇਖਿਧਿਆਨਛੁ
 ਟੈਹੈ॥ ਰਾਜਤਰਾਪੇਈਅਹੀਰਤਨਓਰਕੋਮਾਨਹੁਸੁਰਜਸੇਪੁਰਦੈਹੈ॥ ੬੦੬॥ ਜੈਯਾ॥ ਖੇ
 ਲਤਹੈਸੇਊਗੁਰਨੇਮੋਜਿਹਕੋਬਿਜਹੈਅਤਿਸੁਦਰਿਭੈਰਾ॥ ਜਾਹੀਕੋਨੈਨਕੁਰੰਗਸੇਪੈਜਸੁਪ
 ਜੁਕੇਬਾਲਕਨਦਹਿਕੋਰਾ॥ ਗੁਰਨਸੇਤਿਹਘੋਰਿਲੋਕਹਿਬੇਜਸਕੋਉਮਾਗਿਯੋਮਨਮੇਰਾ॥
 ਮਾਨਹੁਮੇਨਸੇਖੇਲਨਕਾਜਕਰਿਯੋਮਿਲਿਕੋਮੇਨਚਾਦਨਪੇਰਾ॥ ੬੦੭॥ ਗੁਰਨਗੀਝਰਹੀ
 ਤਰਿਪੇਖਸਭੇਤਜਿਲਾਜਸੁਅਉਤੁਰਸਾਸੋ॥ ਆਈਹੈਤਿਆਗਸੇਊਗਹਿਮੇਕੁਰਤਾਰਕਹੁ
 ਇਨਕਛੁਕਹਿਮਾਸੋ॥ ਡੋਲਤਹੈਸੇਊਤਾਲਬਜਾਇਕੋਗਾਵਤਹੈਕਰਿਕੋਉਪਹਾਸੋ॥ ਮੇਰਿ
 ਗਿਰੈਧਰਮੇਸੁਰੀਯਾਕਾਬਿਸਿਖਾਮਕਹੈਚਿਤਵੈਹਰਿਜਾਸੋ॥ ੬੦੮॥ ਜੈਯਾ॥ ਅਜੇਤੁਗ
 ਤੀਸਰਹੈਕਰਤਾਜੇਊਹੈਤਨਮੋਧਰੀਯਾਪਟਪੀਲੋ॥ ਜਾਹਿਛੁਲਿਯੋਬਲਗਾਜਬਲੀਜਿਨਸ
 ਤਹਨੇਕਰਿਕੋਪਤੀਲੋ॥ ਗੁਰਨਗੀਝਰਹੀਧਰਨੀਜੁਧਰੇਪਟਪੀਤਨਪੈਸੁਰੰਗੀਲੋ॥ ਜਿਉ
 ਮਿਗਨੀਸਕਲਾਗਾਗਿਰੈਇਹਤਿਉਹਰਿਦੇਖਤਨੈਨਰਸੀਲੋ॥ ੬੦੯॥ ਜੈਯਾ॥ ਅਕਾਨਰਕੋ
 ਸੰਗਖੇਲਤਸੋਅਤਿਹੀਸੁਖਕੋਕਰਿਕੋਤਨਮੋ॥ ਸਿਖਾਮਹੀਸੋਅਤਿਹੀਚਿਤਕੋਚਿਤਕੋਨਾ
 ਬੰਧਨਅਉਧਨਮੋ॥ ਧਰੰਗਨਿਬਸਤਸਭੇਤਹਿਭੋਲਤਹੈਯੋਉਪਮਾਉਪਜੀਮਨਮੋ॥ ਸੋਊਛੁ
 ਲਮੁਖੀਤਹਛੁਲਕੋਖੇਲਤਛੁਲਕਾਈਬਨਮੋ॥ ੬੧੦॥ ਜੈਯਾ॥ ਅਸਭਖੇਲਤਹੈਮਨਅਨੰ
 ਦਕੋਭਗਵਾਨਕੋਧਾਰਸਭੇਮਨਮੋ॥ ਹਰਿਕੋਚਿਤਬੇਕੀਰਹੀਸੁਪਇਕਨਅਉਰਹੀਨਕਛੁਤਨ
 ਮੋ॥ ਨਹੀਭੂਤਲੁਮੋਅਰੁਮਾਤਲੁਮੋਇਨਸੋਨਹਿਦੇਵਨਕੋਗਨਮੋ॥ ਸੋਊਹੀਝਮੋਸਿਖਾਮਕਹੈਅ
 ਤਹੀਛੁਲਿਭੋਲਤਗੁਰਨਕੋਗਨਮੋ॥ ੬੧੧॥ ਜੈਯਾ॥ ਅਹਸਿਕੋਛੁਗਵਾਨਕਹੀਬਤੀਆ
 ਬਿਖਭਨਸੁਤਾਪਿਖਰੂਪਨਵੀਨੋ॥ ਅੰਜਨਅੰਤੁਧਰੇਪੁਨਬੇਸਰਭਾਵਸਭੇਜਿਨਭਾਵਨਕੀਨੋ॥
 ਸੁਦਰਿਸੇਪਰਕੋਜਿਨਲੋਕਰਿਭਾਲਾਬਿਖੋਬਿਛੁਆਇਕਦੀਨੋ॥ ਨੈਨਨਚਾਇਮਨੈਸੁਖਪਾਇ
 ਚਿਤੋਜਵਰਾਇਤਬੋਯਸਿਦੀਨੋ॥ ੬੧੨॥ ਜੈਯਾ॥ ਅਬੀਨਸੀਗੁਰਨਗਾਵਤਹੈਸੁਨਬੇਕਹੁ

ਉਦਰਕਾਨਰਕਾਰੋ ॥ ਅਨਨੈ ਜਿਨੇ ਕੇ ਸਾਸਿ ਸੋ ਸੁ ਬਿਰਾਜਤ ਕੀ ਜਨ ਸੇ ਵਿਗਭਾਰੋ ॥ ਵਾਤਨਤ १੬੧
 ਕੀਉਣੈ ਪਰੇ ਪੇਸੁਨਤਾ ਛੁਬਿ ਕੋ ਕਾਥਿ ਸਿਖਾਮਉ ਚਾਰੋ ॥ ਫੁਲਕ ਸੀਗਰੀ ਬੁਰਨਹੇ ॥ ਉਠੇਤਹ
 ਬਾਜਮਿ ਦੇਗਨਗਾਰੋ ॥ ੬੧੧ ॥ ਖੇਲਤ ਗੁਰਨ ਪੇਸੁ ਛੁਕੀ ਕਾਥਿ ਸਿਖਾਮਕਹੈ ਸੀਗਕਾਨਰਕਾ
 ਰੋ ॥ ਛਾਜਤ ਜਾਮੁਖਚੰਦਪੁਤਾ ਸਮਰਾਜਤ ਕੀ ਜਨ ਸੇ ਵਿਗਭਾਰੋ ॥ ਜਾਪਿ ਖਕੰਦਪਰੀ ਵਰਹੈ
 ਪਿਖਿਏ ਜਿਹਕੇ ਮਿਗਾਮਾ ਦੇਕਹਾਰੋ ॥ ਕੇਹਰਿ ਕੋ ਕਿਲਕੇ ਸਭੁ ਵਾਕਿਏ ॥ ਇਨੇ ਪੇਗਨ ਉਪ
 ਰਿਵਾਰੋ ॥ ੬੧੨ ॥ ॥ ਜਾਹਿ ਬੁਝੀਛਨਰਾਜ ਦੀਯੋ ਜਿਨਹੂੰ ਬਰਗਵਨ ਸੇ ਰਿਪਸਾਧੋ ॥
 ਖੇਲਤਹੈ ਸੋ ਉਭੁ ਮਾਥਿ ਖੇ ਬਿਜਲਾਜ ਜਹਾ ਜਨ ਕੇਤਨ ਬਾਧੋ ॥ ਜਾਹਿ ਨਿਕਾਸਲਯੋ ਮੁਗਪ
 ਨ ਸੁਮਾਪਲੀਯੋ ਬਲਕੇਤਨ ਆਧੋ ॥ ਸਿਖਾਮਕਹੈ ਸੀਗਗੁਰਨ ਕੇ ਅਤਿ ਹੀਰਸਕੈ ਸੋ ਉਖੇਲ
 ਤਆਧੋ ॥ ੬੧੩ ॥ ਸੋਯਾ ॥ ॥ ਜੇ ਮੁਰਨਾਮ ਮਹਾਰਿਪ ਪੇਕੁਪਕੋ ਅਤਿ ਹੀਰੁ ਰਣੀਛੁ ਨਿਭੀਤ
 ਰਨਾ ॥ ਜੇਹਾਜੁ ਕਟਕਟਈਯਾਹਰਿਤਾ ॥ ਜੇ ਉਸਾਧਨ ਕੇ ਦੁਖ ਪੀਰਨਾ ॥ ਸੋ ਬਿਜੇ ਮੇਜਮਾਤ
 ਟਪੇ ਕਾਥਿ ਸਿਖਾਮਕਹੈ ਹਰਿ ਈਯਾ ਈਯਾ ਚੀਰਨਾ ॥ ਤਾਕਰਿ ਕੋਰਸਕੇ ਚਸਕਾਇਹੁ ਭਾਉ
 ਕਹਿਯੋਗਨ ਬੀਚ ਅਹੀਰਨਾ ॥ ੬੧੪ ॥ ॥ ਕੇਲਕੇਰਹ
 ਮਸੀਗਕਹਿਯੋ ਅਪਨੇ ਮਨੇ ਮੇਕਛੁ ਸੀਕਨ ਆਨੇ ॥ ਝੁਠਕਹਿਯੋ ਨਹਿ ਮਾਨਹੁਗੀ ਕਹਿਯੋਹਮ
 ਰੇਤੁ ਮਸਾਦੁਪਛੋਨੇ ॥ ਗੁਰਨੀਯਹਰਿਕੀ ਸੁਨਿਬਾਤਗਈਤ ਜਿਲਾਜਕਬੈਜਸਠਨੇ ॥
 ਰਾਤਬਿਖੇਤਜਿਈਲਹਿਕੋ ਨਰੁ ਬੀਚਚਲਿਯੋ ਜਿਮਜਾਤਨਨੇ ॥ ੬੧੫ ॥ ਸੋਯਾ ॥ ਬਿ
 ਖਭੁਨਸੁਤਾਹਰਿਕੇ ਹਿਤਗਵਤਗੁਰਨ ਕੇ ਸੁਕਿਯੋਗਨੇ ॥ ਇਮਨਾਚਤਹੈ ਅਤਿ ਪੇਸੁ ਮਭਗੀ
 ਬਿਜੁਲੀ ॥ ਜਿਹਭੁਤਾਤਿਯਨੇਯਨੇ ॥ ਕਾਥਿਨੇਉਪਮਾਤਿਹਗਾਇਬਕੀਸੁ ਬਿਚਾਰਕਹੀਅਪ
 ਨੇਮਨੇ ॥ ਰੁਤਚੇਤਕੀਮੇਮਨੇ ॥ ਅਨੰਦਕੋਕੁਹਕੋਮਨੇਕੋਕਲਕਾਬਨੇ ॥ ੬੧੬ ॥ ॥ ਹ
 ਰਿਕੇਸੀਗਖੇਲਤਹੰਗਭਗੀਸੁਰੀਯਾਸਜਸਾਜਸਭੈਤਨੇ ॥ ਅਤਿਹੀਕਰਿਕੋਹਿਤਕਾਨਰੋ
 ਕਰਿਕੋਨਹੀਬਿਧਨਾਮਉਪਨੇ ॥ ਛੁਨਿਤਾਛੁਬਿਕੀਅਤਿਹੀਉਪਮਾਉਪਜੀਕਾਥਿਸਿਖਾਮ
 ਕੇਯੋਮਨੇ ॥ ਮਾਨੇਸਾਵਨਾਸਕੇਮਧਿਬਿਖੇਚਮਕੈਜਿਮਾਬਿਜੁਲਤਾਯਨੇ ॥ ੬੧੭ ॥ ਸਿ

ਯਾਮਜੇਉਦਰਖੇਲਤਹੈਕਬਿਸਿਆਮਕਹੈਅਤਿਹੀਰੰਗਰਾਚੀ। ਚੁਪਸਚੀਅਰੁਪੇਗਤਿਕੀਮ
 ਨਮੇਕਰਿਪੀਤਸੇਖੇਲਤਸਾਚੀ। ਰਾਸਕੀਖੇਲਤਹੈਜਮਨਾਰਜਨੀਅਰੁਦਿਵਸਾਬਿਧਿਰੁਕ
 ਮਾਚੀ। ਚੰਦਰਗਾਅਰੁਚੰਦ੍ਰਮੁਖੀ। ਬਿਖਭਾਨਸੁਤਾਤਜਿਲਾਜਹਿਨਾਚੀ॥ ੬੧॥ ਰਾ
 ਸਕੀਖੇਲਸੁਰੁਰਨੀਯਾਅਤਿਹੀਤਾ॥ ਦਰਿਭਾਤਿਰਚੀਹੈ। ਲੋਚਨਹੈਜਿਨਕੇਮਿਗਸੇਜਿ
 ਨਕੇਸਮਰੂਪਨਤੁਲਿਸਚੀ॥ ਕੰਚਨਸੇਤਿਨਕੇਤਨਹੈਸਸਿਸੇਤਹਰਾਪਗਚੀਹੈ॥ ਮਨੇਕਰ
 ਕਰਏਕਰਤਾਸੁਪਸੁੰਦਰਤੇਸੇਊਥਾਕੀਬਚੀਹੈ॥ ੬੨॥ ਆਈਹੈਖੇਲਨਰਾਸਬਿਖੇਸ
 ਜਕੇਸੁਤੀਯਾਤਨਸੁੰਦਰਬਾਨੇ। ਪੀਤਰੰਗੋਇਕਰੰਗਕਸੁਭਕੇਏਕਹਰੇ। ਇਕਕੇਸਗਸਾਨੇ।
 ਤਾਛੁਬਿਕੇਜਸਉਚਮਹਾਕਾਬਿਨੇ। ਅਪਨੇਮਨਮੇਪਹਿਚਾਨੇ। ਨਾਚਤਭੂਮਗਿਰੀਪਰਨੀ
 ਹਰਿਦੇਖਰਹੀਨਹੀਨੈਨਾਘਾਨੇ॥ ੬੩॥ ਤਿਨਕੇਇਭੇਹਿਤਦੇਖਤਹੀਅਤਿ
 ਆਨੰਦਸੇਕੁਗਵਾਨਹਸੇਹੈ। ਪ੍ਰੀਤਬਢੀਅਤਿਗੁਰਨਸੇ। ਅਤਿਹੀਰਸਕੇਫੁਨਿਖੀਚਫ
 ਸੇਹੈ। ਜਾਤਨਦੇਖਤਪੁਨਬਢੈ। ਜਿਹਦੇਖਤਹੀਸਭਪਾਪਨਸੇਹੈ। ਜਿਉਸਸਿਅਗਲਸੇ
 ਚਪਲਾਹਰਿਦਾਰਮਸੇ। ਤਿਮਦਾਤਲਸੇਹੈ॥ ੬੪॥ ਸੀਗੰਗੋਪਨਥਾਤਕਹੀਰਸਕੀਜੇਊ
 ਕਾਨਰਹੈਸਭਦੈਤਮਰੀਯਾ। ਸਾਧਨਕੇਜੇਊਹੈਬਰਤਾਅਉ। ਸਾਧਨਕੇਜੇਊਨਾਸਕਰੀ
 ਯਾ। ਰਾਸਾਬਿਖੇਸੇਊਖੇਲਤਹੈਜਸੁਪਾਸੁਤਜੇਮੁਸਲੀਧਰੰਬਣੀਯਾ। ਨੈਨਕੇਕਰਿਕੇਰ
 ਕਟਾਛੁਚਰਾਇਮਨੇਮਤਗੋਪਨਥਾਣੀਯਾ॥ ੬੫॥ ਦੇਵਗੀਧਾਰਬਿਲਾਵਲੁਸੁਪਮਲਾ
 ਰਕਹੈਕਬਿਸਿਆਮਸੁਨਾਣੀ। ਜੇਤਸਿਰੀਗੁਜਰੀਕੀਭਲੀਪੁਨਿਰਾਮਕਲੀਹੁੰਕੀਤਾਨਬ
 ਸਾਣੀ। ਸਥਾਵਰਤੇਸੁਨਿਕੇਸੁਰਜੀਜੜਜੀਗਮਤੇਸੁਰਜਾਸੁਨਿਪਾਣੀ। ਰਾਸਾਬਿਖੇਸੇਗ
 ਗੁਰਨਕੇਇਹਭਾਂਤਿਸੇਬੀਸੁਰੀਕਲਬਜਾਣੀ॥ ੬੬॥ ਦੀਪਕਾਮਉਨਟਨਾਇਕਰਾਗ
 ਕੁਲੀ। ਬਿਧਿਗਉਹੀਕੀਤਾਨਬਸਾਣੀ। ਜੇਰਠਸਾਰੰਗਰਾਮਕਲੀਸੁਰਜੇਤਸਿਰੀਸੁਭਰਾਂ
 ਤਸੁਨਾਣੀ। ਰੀਤਰਹੈਪ੍ਰਥਮੀਕੇਸਭੇਜਨਰੀਤਰਹੈਯੇਸੁਨਕੇਸੁਰਕਾਣੀ। ਤੀਰਨਦੀਸੀ
 ਗਗੁਰਨਕੇਮੁਰਲੀਕਰਿ। ਆਨੰਦਸਿਯਾਮਬਜਾਣੀ॥ ੬੭॥ ਸੇਯਾ॥ ਜਿਹਕੇਮੁਖ

ਕੀਸਮਰੰਦਪੁਰਾਤਨਕੀਤਿਹਰਮੇਨਕੰਚਨਸੀਹੀ॥ ੫੫ ॥ ਭਾਸੁਅਨੁਪਸੀਮੂ ੧੬
 ਹਰਿਯਾਕੀਕਸੀਹੀ॥ ਚਾਂਦਨੀਮੈਗਨਗੁਰਨਕੋਇਹਗੁਰਨਗੋਪਿਨਤੇਸੁਹਛੀਹੀ॥ ਬਾਤਜੁਥੀ
 ਮਨਕਾਨਰਕੋਬਿਖਭਾਨਸੁਤਾਸੋਊਪੈਲਖਲੀਹੀ॥ ੫੬ ॥ ਭਾਗਕੁੰਦਪੁਰਾਪੰਜੀ॥ ੧੬੭ ॥
 ਹਿਸਨਾਧਕਾਤਨਨਿਰਖਕਹੀਬਿਹਸਕੈਬਾਤਾ॥ ਮਿਗਕੋਅਰੁਛਨਿਮੇਨਕੋਤੋਮੈਪੈਸਭਗਾਤਾ॥
 ੫੭ ॥ ਭਾਗਕੋਭਾਵਹਰਿਯੋਸੁਨਿਗੁਰਨਿਛੀਨਲਣੀਮੁਖਜੋਤਿਸਸੀਹੀ॥
 ਨੈਨਮੇਸਰਤੀਛਨਹੈਕਿਕੁਟੀਮੇਜਾਨਕਮਾਨਕਸੀਹੀ॥ ਕੋਕਿਲਬੈਨਕਪੋਤੋਸੇਕੰਡਕਹੀਹ
 ਮਰੇਮਨਜੇਊਬਖੀਹੀ॥ ਏਤੋਪੈਚੋਰਲਯੋਹਮਰੋਚਿਤਭਾਮਨਦਾਮਨਭਾਤਿਲਸੀਹੀ॥ ੫੮ ॥
 ਕਾਨਰਲੋਬਿਖਭਾਨਸੁਤਾਸੰਗਗੀਤਭਲੀਬਿਧਿਸੁੰਦਰਗਾਵੈ॥ ਸਾਰੰਗਦੇਵਗੀਧਾਗਬਿ
 ਭਾਸਬਿੰਦਵਲਭੀਤਰਤਨਬਸਾਵੈ॥ ਜੇਜੜਸੁੰਨਮੇਸੁਨਕੈਪੁਨਿਤਿਆਗਕੋਧਾਮਤ
 ਹਾਕਹੁਪਾਵੈ॥ ਜੇਖਗਜਾਤਉਡੇਨਭੋਮੇਸੁਨਠਾਢਿਗੈਪੁਨਿਜੇਸੁਨਿਪਾਵੈ॥ ੫੯ ॥ ਗੁਰਨ
 ਸੰਗਭਲੇਭਗਵਾਨਸੁਖੇਲਤਹੈਅਰੁਨਾਚਤਮੇਸੋ॥ ਖੇਲਤਹੈਮਨਆਨੰਦਕੈਨਕਛੂਜਰਗਮਨ
 ਪਾਰਕੈਸੋ॥ ਗਾਵਤਸਾਰੰਗਤਾਲਬਜਾਵਤਾਸਿਯਾਮਕਹੈਅਤਿਹੀਸੁਰਚੇਸੋ॥ ਸਾਵਨਕੀਰ
 ਤਿਮੈਮੇਨਾਚਤਮੇਰਨਮੇਮੁਰਵਾਨਰਜੈਸੋ॥ ੬੦ ॥ ਭਾਗਕੋਭਾਵਹਰਿਯੋਸੁਨਿਗੁਰਨਿਛੀਨਲਣੀਮੁਖਜੋਤਿਸਸੀਹੀ॥
 ਹਕੇਸਸਿੰਧੋਅਤਿਸੁੰਦਰਿਆਨਨਾ॥ ਖੇਲਤਹੈਰਜਨੀਸਿਤਮੇਜਹਰਾਜਤੋਬੇਜਮਨਾਜੁਤਕਨ
 ਨਾ॥ ਭਾਨਸੁਤਾਬਿਖਕੀਜਹਥੀਸੁਹੁਤੀਜਹਚੇਵਭਗਾਅਭਿਮਾਨਨਾ॥ ਛਾਜਤਤਾਮਹਿਯੋਹ
 ਰਿਜਾਜੇਊਬਿਰਜੰਬੀਚਪੰਨਾਨਗਾਖਾਨਨਾ॥ ੬੧ ॥ ਸੁਸੰਗੀਤਨਚੇਹਰਿਜੁਤਿਹਰਉਗੁ
 ਸਿਯਾਮਕਹੈਰਸਕੈਸੰਗਭੀਨੋ॥ ਖੋਰਦਏਛਨਿਕੇਸਰਕੀਧੁਤੀਆਕਸਿਕੇਪਰਓਛਨਵੀਨੋ॥
 ਰਾਧਕਾਚੇਵਭਗਾਮੁਖਚੇਵਲਏਜਹਗੁਰਨਥੀਸੰਗਤੀਨੋ॥ ਕਾਨਨਚਾਇਕੈਨੈਨਕੋਸ
 ਭੋਗੋਪਨਕੋਮਨੁਹਰਿਲੀਨੋ॥ ੬੨ ॥ ਬਿਖਭਾਨਸੁਤਾਕੀਬਰਾਬਰਮੂਰਤਿਸਿਯਾਮਕਹੈਸੁਨ
 ਹੀਪ੍ਰਤਚੀਹੀ॥ ਜਾਸਮਹੈਨਹੀਕਾਮਤ੍ਰੀਯਾਨਹੀਜਿਸਕੀਸਮਤੁਲਿਸਚੀਹੀ॥ ਮਾਨਹੁਲੇ
 ਸਸਿਕੋਸਭਸਾਰਪਭਾਕਰਤਾਗਿਇਹੀਮੇਰਾਚੀਹੀ॥ ਨੰਦਕੇਲਾਲਾਬਿਲਾਸਨੇਕਾਇਹਮੂਰ

ਤਾਰਿਤਬਾਚਿਤਰਸੀਐ॥ ੬੩੩॥ ਰਾਧਕਾਚੰਦ੍ਰਗਾਮੁਖਚੰਦ੍ਰਸੁਖੇਲਤਰੈ॥ ਮਿਲਿਖੇਲਸਥੈ॥ ੧॥
 ਭਿਸੁੰਦਰਗਾਵਤਰੀਤਸਥੈ॥ ਸੁਖਜਾਵਤਰੈਕਰਤਾਲਤਥੈ॥ ਪਿਖਵੇਇਹਕੋਸੇਉਰੀਤਰੈਸ
 ਭਵੇਖਤਰੈਸੁਰਯਾਹਿਛਥੈ॥ ਕਾਬਿਸਿਖਾਮਕੈ॥ ਮੁਰਲੀਧਰੇਮੇਨਕੀਮੁਰਤਿਗੋਪਿਨਾਮਾਪਿਛ
 ਥੈ॥ ੬੩੪॥ ੧॥ ੧॥ ਜਿਹਕੀਸਮਭੁਇਨਹੈਕਮਲਾਵਤਿ॥ ਜਾਪਿਖਕੋਕਟਿਕੋਹਰਿਲਜੈ॥
 ਕੰਚਨਦੇਖਿਲਜੈਤਨੋਕੋਤਿਹਦੇਖਤਹੀਮਨਕੋਦੁਖਭਾਜੈ॥ ਜਾਸਮਰੂਪਨਕੋਉਰੀਯਾਕਾਬਿਸਿ
 ਯਾਮਕੋਹੈਰਤਕੀਸਮਭੁਜੈ॥ ਜਿਉਪਨਬੀਚਲਾਮੈਚਪਲਾਇਹਤਿਉਪਨਗ੍ਰਾਨਬੀਚ
 ਬਿਰਾਜੈ॥ ੬੩੫॥ ਖੇਲਤਰੈਸੰਗਤੀਯਨਕੋਸਜਿਸਾਜਸਥੈ॥ ਅਰੁਮੋਤਨਮਾਲਾ॥ ਪੀਤਕੋਖੇ
 ਲਤਰੈਤਿਹਸੇਹਰਿਜੁਜੈਉਰੈ॥ ਅਤਿਹੀਹਿਤਵਾਲਾ॥ ਚੰਦ੍ਰਮੁਖੀਜਹਣਾਢੀਹਤੀਜਹਣਾਢੀ
 ਤੀਬਿਖਭਾਨਕੀਬਾਲਾ॥ ਚੰਦ੍ਰਗਾਮਕੋਮਹਾਮੁਖਸੁੰਦਰਿਗ੍ਰਾਨਬੀਚਕਰਿਯੋਉਜੈ॥
 ਲਾ॥ ੬੩੬॥ ਕਾਨਕੋਰੂਪਨਿਹਾਰਕੋਸੁੰਦਰਿਮੋਹਿਰਹੀਤੀਯਾਚੰਦ੍ਰਮੁਖੀ॥ ਬਬਗਾਇਉਤੀ
 ਕਰਤਾਲਬਜਾਇਹਤੀਜੁਕਿਯੋਅਤਹੀਸੁਸੁਖੀ॥ ਕਰਿਕੈਅਤਿਹੀਹਿਤਨਾਚਤਰੀਕਰਿਅ
 ਨੰਦਨਾਮਨਬੀਚਤੁਖੀ॥ ਸਭਲਾਣਚਤਿਆਗਦਏਗਿਹਕੋਇਕਾਸਿਖਾਮਕੋਪਿਯਾਰਕੀਹੈ
 ਸੁਭੁਖੀ॥ ੬੩੭॥ ੧॥ ੧॥ ਕ੍ਰਿਸਨਮਨੈਅਤਿਹੀਤਰੈ॥ ਮੁਰਲੀਉਡਿਯੋਬਜਾਇ॥ ਰੀਤਰਹੀ
 ਸਭੋਗੋਪੀਆਮਹਾਪ੍ਰਮੁਦਮਨਪਾਇ॥ ੬੩੮॥ ੧॥ ੧॥ ਰੀਤਰਹੀਬਿਜਕੀਸਭੁਤਾਮਨ
 ਜਉਮੁਰਲੀਨਿਦਲਾਲਬਜਾਈ॥ ਰੀਤਰਹੈਬਨਕੇਖਗਾਅਉਮਿਗਰੀਤਰਹੈਪੁਨਿਜਾਚ
 ਨਿਪਾਈ॥ ਚਿਤਕੀਹੈਇਗਈਪਿਤਮਾਸਭਾਸਿਖਾਮਕੀਓਰਹੀ॥ ਲਿਵਲਾਈ॥ ਨੀਰਬਹੈਨ
 ਹੀਕਾਨਤ੍ਰਿਯਾਸੁਨਿਕੋਤਹਪਉਨਰਹਿਯੋਉਰਤਾਈ॥ ੬੩੯॥ ਪਉਨਰਹਿਯੋਉਰਤਾਇਪਯਾ
 ਇਕਨੀਰਨਦੀਕੋਚਲੈਸੁਕਛੂਨਾ॥ ਜੋਬਿਸਭਾਮਨਾਈਹਤੀਧਰਖਾਸਨਮੰਗਬਿਖੈਅ
 ਰਤੂਨਾ॥ ਸੋਸੁਨਿਕੋਪੁਨਿਕਾਸੁਗੀਕੀਤਨਬੀਚਹੀਤਿਨਕੋਸੁਭੁਨਾ॥ ਤਾਸੁਧਗੀਸੁਰਕੋਲ
 ਨਹੀਗਹਿਗੀਇਹਮਾਨਗਚਿਤਨਮੂਨਾ॥ ੬੪੦॥ ਰੀਤਬਜਾਵਤਰੈਮੁਰਲੀਹਰਿਪੋਮਲੋ
 ਕਰਿਸੋਕਕਛੂਨਾ॥ ਜਾਕੀਸੁਨੇਪੁਨਿਸਉਨਮੈਕਰਿਕੈਖਗਾਆਵਤਰੈਬਨਸੁਨਾ॥ ਸੋਸੁਨਿ

ਗੁਰਨਗੀਤਰਹੀਮਨਤੀਤਰਿਸੰਕਕਰੀਕਛੂਹੁਨਾਨੈਨਪਸਰਹੀਪਿਖਕੋਜਿਮਪਦਕਹੋਰਬ ੧੬੨
 ਜੇਮਿਲਿਮਨਾ ॥ ੬੪੧ ॥ ॥ ਆਰਥਾਸੁਗੀਕੀਕਥਿਮਿਮਕਹੋਮੁਖਕਲਰਕੇਅਤਿਹ
 ਸੁਰਸੀਯੋਸੋਰਠਦੇਵਗੀਪਾਗਬਿਭਾਸਾਬਿਲਾਵਲਾਹੁਕੀਸੁਤਨਬਸੀਯੋਕੀਚਨਸੇਜਿਹ
 ਕੋਤਨੋਯੋਜਿਹਕੇਮੁਖਕੀਸਮਸੇਭਸਸੀਯੋਤਾਕੇਬਜਾਇਬੋਕੇਸੁਨਿਕੈਮਤਿਗੁਰਨਕੀਤਿਹ
 ਬੀਚਫਸੀਯੋ ॥ ੬੪੨ ॥ ਦੇਵਗੀਪਾਗਬਿਭਾਸਾਬਿਲਾਵਲਾਮਾਰਗਕੀਧੁਨਿਤਾਮੇਬਸਾਈ ॥
 ਜੋਰਠਸੁਪਮਲਾਗਕਿਯੋਸੁਰਮਲਸਿਰੀਕੀਮਹਾਸੁਖਦਾਈ ॥ ਮੋਹਿਰਹੇਸਭਹੀਸੁਰਮਉਨ
 ਰਗੁਰਨਗੀਤਰਹੀਸੁਨਿਪਾਈ ॥ ਯੋਯੋਉਪਜੀਸੁਰਚੇਟਕਕੀਭਗਵਾਨਮਨੋਧਰਫਸਚਲਾਈ ॥
 ੬੪੩ ॥ ਆਨਨੋਯੋਜਿਹਕੇਅਤਿਉਦਰਕਪਧਰੇਜੋਊਪਟਪੀਲੋਜਾਹਿਮਾਰਿਯੋਅਪਨ
 ਮਥਡੇਰਿਪਤਾਤੁਰਖਿਯੋਅਹਿਤੇਜਿਨਲੀਲੋ ॥ ਅਸਾਧਨਕੇਸਿਰਜੇਕਟਯਾਅਰੁਸਾਧਨਕੇ
 ਹਰਤੋਜੋਊਹੀਲੋਚੇਰਲਯੋਸੁਰਸੇਮਨਤਾਸਬਜਾਇਭੁਲੀਬਿਧਿਸਾਥਰਸਲਿਯੋ ॥ ੬੪੪ ॥
 ਜਾਹਿਭਤੀਛਨਹਾਜਦੋਯੋਅਰੁਰਵਨਜਾਹਿਮਾਰਿਯੋਕਰਿਕੋਯੋ ॥ ਚਕਕੇਸਾਥਕਿਯੋਜਿਨਉ
 ਸਿਸਪਾਲਕੇਸੀਸਕਟਿਯੋਕਰਿਛੋਯੋ ॥ ਮੇਨਅਉਸੀਅਕੋਕੁਰਤਾਜਿਹਮੂਰਤਿਕੀਸਮਤੁਲਿ
 ਨਕੋਯੋ ॥ ਜੋਕਰਲੋਅਪਨੇਮੁਰਲੀਆਬਿਸੁਦਰਗੀਪਿਨਕੋਮਨੋਯੋ ॥ ੬੪੫ ॥ ਸੋਯਾ ॥ ਆ
 ਪਿਕਾਰੰਦਭਗਾਮੁਖਚੇਵਸੁਖੇਲਤਹੋਮਿਲਿਖੇਲਸਥੋ ॥ ਮਿਲਿਉਦਰਿਗਵਤਗੀਤ
 ਰੁਲੇਸੁਬਜਾਵਤਹੋਕਰਤਾਲਤਥੋ ॥ ਫੁਨਿਤਿਯਾਗਸਭੇਸੁਰਮੰਡਲਕੋਸਭਕਉਤਕਿਦੇਖ
 ਤਦੇਵਸਥੋ ॥ ਅਬਰਾਕਸਮਾਰਨਕੀਸੁਕਥਾਕਛੂਬੋਰੀਅਹੋਸੁਨਿਲੇਹੁਥੋ ॥ ੬੪੬ ॥ ਆ
 ਚਰਥੀਜਹਗੁਰਨੀਯਾਜਹਫੂਲਾਖਿਰੇਅਰੁਭਉਰਹੀਜਾਹੋ ॥ ਭੀਰਬਹੋਜਮਨਜਹਸੀਦਰਿ
 ਕਨਹਲੀਮਿਲਿਗੀਤਉਚਾਹੋ ॥ ਖੇਲਕਰੋਅਤਿਹੀਹਿਤੋਸੇਨਕਛੂਮਨਤੀਤਰਿਸੰਕਹਿਪ
 ਰੇ ॥ ਗੀਤਕਾਬਿਤਪੜੈਰਸਕੇਬਹਮੇਦੇਊਆਪਸਮੇਨਹੀਹਾਹੋ ॥ ੬੪੭ ॥ ॥ ਆਰਥਾਸੁਗੀਕੀਕਥਿ
 ਮਨਭਯਉਤੁ ॥ ੬੪੮ ॥ ॥ ਆਵਤਥੇਇਕਜਖਛੁਬੋਇਹਰਾਸਕੋਕਉਤਕਿਤਾਹਿਬਿਲੇ
 ਕਿਯੋ ॥ ਗੁਰਨਦੇਖਿਕੋਮੇਨਬਢਿਯੋਤਿਹਤੇਤਨੋਮੇਨਹੀਰਚਕਰੇਕਿਯੋ ॥ ਗੁਰਨਲੇਸੁਚਲਿ

ਯੋਨਕੁਕਿਨੂਤਿਹੁਤਿਭੇਨਹੀਟੇਕਿਯੋ॥ ਜਿਉਮਧਭੀਤਰਲੈਮੁਸਲੀਹਰਿਕੇਹਰਿਉ॥ ਮਿਥਾ
 ਸੇਰਿਪਰੇਕਿਯੋ॥ ੬੭॥ ਸੈਯਾ॥ ॥ ਜਖਛੁਕੇਸੰਗਕਿਧੈਮੁਸਲੀਹਰਿਜੁਪੁਕਰਿਯੋਅਤਿਕੋਪ
 ਸੰਭਾਰਿਯੋ॥ ਲੈਤੁਰਿਬੀਰਦਉਕਰਭੀਤਰਭੀਮਭੁਣੇਅਤਿਹੀਬਲੁਪਾਰਿਯੋ॥ ਦੇਤਪਛਰ
 ਲਯੋਇਹਭਾਂਤਿਕਈਜਸੁਤਛੁਬਿਅੇਸਉਚਾਰਿਯੋ॥ ਦੁਕੇਛੁਟੇਤੇਮਹਾਛੁਪਵਾਨਕਿਧੈਚਕ
 ਵਉਰੁਬਾਜਾਹਿਮਾਰਿਯੋ॥ ੬੮॥ **ਭੀਮਭੁਣੇ** ॥ ਕਿਸਨਵਤਾਰੇਗੀਪਛਰਾ
 ਇਥੇਜਖਛੁਬਧਹ॥ ॥ ਸੈਯਾ॥ ਮਾਰਿਕੈਰਾਹਿਕਿਧੈਮੁਸਲੀਬਿਜਾਣੀਨਕੈਕਛੁਸੰਕਾ॥
 ਗਵਨਖੇਤਮਰਿਯੋਕੁਪਕੈਜਿਨਰੀੜਭੁਭੀਛੁਨਦੀਨਸੁਲੰਕਾ॥ ਜਾਕੈਲਾਖਿਯੋਕੁਬਜਾਬਲ
 ਬਾਹਨਜਾਕੈਲਾਖਿਯੋਮਰਦੈਤਅਤੰਕਾਰੀੜਬਜਾਇਉਠਿਯੋਮੁਸਲੀਸੋਈਜੀਤਦੀਯੋ
 ਜਸਕੋਮੇਨ੍ਹੰਕਾ॥ ੬੯॥ ॥ ਰੂਖਨਤੇਰਸਚੂਵਨਲਾਗਾੜਹੈੜਰਨਾਗਿਹਤੇਸੁਖਦਾਈ॥ ਪਸ
 ਦੁਗੋਨਮਿਗਾਬਨਕੇਖਗਾਰੀੜਹੋਧੁਨਜਾਸੁਨਿਪਾਈ॥ ਦੇਵਰੀਧਾਰਾਬਿਲਾਵਲਾਸਾਰੰਗ
 ਕੀਰਿੜਕੈਜਿਹਤਾਨਬਸਾਈ॥ ਦੇਵਸਭੇਮਿਮਲਿਦੇਖਤਕਉਤਕਿਜਉਮੁਰਲੀਨਦਲਲ
 ਬਜਾਈ॥ ੭੦॥ **ਭੀਮਭੁਣੇ** ॥ ਯੁਗੰਦੁਰਹੀਜਮਨਾਸੁਨਿਕੈਧੁਨਗਾਗਭੁਲੇਸੁਨਿਬੋਕੇਚਹੇਠੈ॥
 ਮੋਹਿਰਹੋਬਨਕੇਗਜਾਉਇਕਠੇਮਿਲਿਆਵਤਾਸਿੰਘਸਹੇਠੈ॥ ਆਵਤਹੈਸੁਰਮਾਡੁਲਕੇ
 ਸੁਗਤਿਆਗਸੰਭੈਸੁਰਾਧਿਆਨਫੁਹੇਠੈ॥ ਸੋਸੁਨਿਕੈਬਨਕੇਖਗਵਾਤਰਉਪਰਿਪਿਪਸਾਰਹ
 ਰੇਠੈ॥ ੭੧॥ ਜੋਭੂਰੁਰੁਨਖੇਲਤਹੇਹਸਿਸੋਅਤਿਹੀਚਿਤਕੈਨਕਛੁਧਨੇਠੈ॥ ਅਤਿਸੁਦਰਪੇ
 ਜਿਹਬੀਚਲਾਸੈਛੁਨਿਕਚਨਕੀਸੁਪਭਾਤਨੇਠੈ॥ ਸੋਭੈਚਦੁਮੁਖੀਕਾਟਿਕੇਹਰਿਸੀਸੁਥਿਰਜ
 ਤਹਾਰਨਕੇਗਨੇਠੈ॥ ਸੁਨਿਕੈਮੁਰਲੀਧੁਨਿਸਉਨਨੇਠੈ॥ ਅਤਿਗੀੜਾਗਿਹੀਸੁਮੇਨਬਨੇਠੈ॥ ੭੨॥
 ੨॥ ਇਹਕਉਤਕੈਗਿਹਕੋਚਲੈਗਿਹਕੋਛੁਨਗਾਵਤਰਹੀਤਹਲੀਹਰਿਆਛੋ॥ ਸੁਦਰਿਬੀ
 ਚਾਅਖਾਰੇਕਿਧੈਕਬਿਸਿਆਮਕੈਧੈਨਟੂਆਜਨਕਾਛੋ॥ ਰਾਜਭੁਧੈਬਲਭੁਦੁਕੈਨੇਨਯੋਮੇਨੇ
 ਦੁਰੇਇਹੋਮੇਨਕੇਸਾਛੋ॥ ਸੁਦਰਿਧੈਰਤਿਕੋਪਤਿਤੇਅਤਿਮਾਨਪੁਰਾਰਤੇਮੇਨਰਿਪਾਛੋ॥ ੭੩॥
 ਬੀਚਮੇਨੇਸੁਖਪਾਇਤਈਗਿਹਕੇਸੁਚਲੈਰਿਪਕੋਹਨੇਦਉ॥ ਚੰਦਪਭਾਸਮਜਾਮੁਖਉਪ

ਮਜਾਸਮਉਪਮਹੈਨਹਿਕਉ। ਦੇਖਤਰੀਤਰਹੈਜਿਹਕੋਰਿਪਰੀਤਤੋਸੇਇਨਚੇਖਤੋਸੇਉ। ਮਨ ੧੬੪
 ਹੁਲਛਮਨਗਮਥੇਭੁਟਮਾਰਚਲੈਰਿਪਕੇਪਰਉ। ੬੫੨॥ ਕਾਨਕਹਿਯੋਸਿਰਪੇਧਰਕੈਮਿਲਿਭੰਜਨਮੇਖੇਲਮਚਯੋ।
 ਚਤਖੇਲਤਰਾਂਤਿਭਲੀ। ਸੁਭਹਿਯੋਯੋਸੁੰਦਰਿਗੀਤਬਸਣੀਯੋ। ਜਾਕੇਕੀਏਮਨਹੇਤਖੁਸ਼ੀ
 ਸੁਨੀਯੋਉਠਿਕੋਸੇਈਕਾਰਜਕਣੀਯੋ। ਤੀਰਨਦੀਹਮਰੀ। ਸਿਖਲੈਸੁਖਆਪਨਲੈਹਮਹੁੰਸੁ
 ਖਦਣੀਯੋ। ੬੫੫॥ ਕਾਨਕਹਿਯੋਸਿਰਪੇਧਰਕੈਮਿਲਿਭੰਜਨਮੇਖੇਲਮਚਯੋ। ਗਾ
 ਇਉਨੀਸੇਈਗੀਤਭਲੀ। ਬਿਧਿਜੇਹਰਕੇਮਨਿਭੀਤਰਿਭੁਯੋ। ਦੇਵਗੀਧਰਅਉਸੁਧਮਲ
 ਗਬਿਖੇਸੇਉਤਾਖਿਖਿਆਲਬਸਯੋ। ਗੀਤਰਹਿਯੋਪੁਗਮੰਡਲਅਉਸੁਗਮੰਡਲਪੋਜਿਨ
 ਹੁੰਸੁਨਿਪਯੋ। ੬੫੬॥ ਕਾਨਕਹਿਯੋਸਿਰਪੇਧਰਕੈਮਿਲਿਭੰਜਨਮੇਖੇਲਮਚਯੋ।
 ਕੰਜਮੁਖਿਤਨਕੰਚਨਸੇਸਭੁਪੁਬਿਖੇਮਨੇਮੇਨਮਣੀਯੋ। ਖੇਲਬਿਖੇਰਸਕੀਸੁਤੀਯਾਸ
 ਭੁਸਿਯਾਮਕੇਅਗੇਯੋਐਸੇਧਣੀਯੋ। ਸੋਕਬਿਸਿਯਾਮਕਹੈਗਜਗਾਮਨਕਾਮਨਰੂਪਭੁਣੀ
 ਤੇ। ੬੫੭॥ ਕਾਨਕਹਿਯੋਸਿਰਪੇਧਰਕੈਮਿਲਿਭੰਜਨਮੇਖੇਲਮਚਯੋ। ਜਿਉ
 ਮਿਗਨੀਅਪਨੇਪਤਿਕੋਰਿਤਿਕੇਲਸਮੇਨਹੀਦੇਤਿਮਿਲਣੀ। ਭੰਜਨਭੀਤਰਿਤੀਰਨਦੀ
 ਬਿਖਭਾਨਸੁਤਾਸੁਟਿਰੈਤਹਧਾਣੀ। ਭਉਰਤਹਕਬਿਸਿਯਾਮਕਹੈਇਹਭੁਤਿਸੇਸਿਯਾਮਜੁ
 ਖੇਲਮਚਾਣੀ। ੬੫੮॥ ਰਾਤਕਰੀਛੁਠਮਾਸਨਕੀਅਰੁਉਜਲਪੇਸੇਉਅਰਧਅਧੇਰੀ। ਤਾ
 ਹੀਸਮੇਤਘਣਉਗਬਿਖੇਕਾਬਿਸਿਯਾਮਕਹੈਹਰਿਗੁਰਨਾਮੇਰੀ। ਨੈਨਕੀਕਿਰਕਟਾਛੁਨਪੇਖਤ
 ਝੂਮਪਰੀਇਕਦੋਗਣੀਚੇਗੀਯੋਉਪਜੀਉਪਮਾਜੀਯੋਮੇਰਸੇਮਿਗਨੀਜਿਮਘਵਤਹੇ
 ਰੀ। ੬੫੯॥ ਫੇਰਿਉਠੈਉਠਤੇਹੀਭੁਗੇਜਦੁਗਾਇਕੋਗੁਰਨਦੇਤਮਿਲਣੀ। ਪਾਛੈਪਰੈਤਿ
 ਨਕੋਹਰਿਜੂਚਤ੍ਰਿਕੋਰਸਕੇਹਯਉਪਰਿਧਾਣੀ। ਰਾਧੇਕੋਨੈਨਕੇਸਰਸੀਗਬਪੇਮਨੇਭਉਹਕਮ
 ਨਚੜਾਣੀ। ਝੂਮਗਿਰੈਧਰਨੀਪਰਸੇਮਿਗਨੀਮਿਗਾਹਮੇਨਮਾਰਗਿਰਾਣੀ। ੬੬੦॥ ਸੁਖਲੈ
 ਬਿਖਭਾਨਸੁਤਾਤਬਹੀਹਰਿਅਗਜਭੰਜਨਮੇਉਠਿਭੁਗੇ। ਰਸਸੇਜਦੁਗਾਇਮਹਾਰਸੀ।

ਤਬਹੀਤਿਹਕੋਪਿਛੁਆਨਸੇਲਾਗੋ। ਮੇਛੁਲਹੋਨਰਸੋਛਿਨਮੇਹਰਿਕੋਇਹਕਉਤੋਜੇਅਨੁਗਥੋ।
 ਯੇਉਪਜੇਉਪਮਾਮਨੇਮੇਮਿਗਨੀਜਿਮਘਾਇਲਸੁਰਕੇਅਥੋ। ੬੬੧। ਮਮਤਿਕੁ
 ਗਤਕੰਜਗਣੀਨਬਿਖੇਬਿਖਭਨਸੁਤਾਕੋਗਹੇਹਰਿਅੇਸੇ। ਕੋਧੋਧਵਾਇਧਵਾਇਮਹਾਜਮ
 ਨਤਰਹਰਤਮਾਨਕਜੈਸੇ। ਪੇਚਕ੍ਰਿਕੋਰਸੋਮਨੈਨਨਭਉਹਤਨ। ਇਕੈਮਾਰਤਲੈਸੇ। ਯੇਉ
 ਪਜੀਉਪਮਾਜਿਮਸੁਰਮੋਨੇਜਿਤਲੇਤਮਿਸ਼ਾਕਹੁਜੈਸੇ। ੬੬੨। ਗਹਿਕੋਬਿਖਭਨਸੁਤਾਜਦ
 ਹਾਇਜੁਬੇਲਤਤਾਸੰਗਅਮਿਤਬਾਨੀ। ਭਾਗਤਕਹੇਕੇਹੇਤਿਸੁਨੇਹਮਹੁੰਤੇਤੂਕਿਉਸੁਨਿਗੁ
 ਰਨਰਾਨੀ। ਕੰਜਪੁਖੀਤਨਕੰਚਨਸੇਹਮਭੈਮਨਕੀਸਭਬਾਤਪਛਾਨੀ। ਸਿਖਾਮਕੇਪੇਮਛਕੀ
 ਮਨਸੁੰਦਰਿਯੋਬਨਬੇਜਤਸਿਖਾਮਦਿਵਾਨੀ। ੬੬੩। ਬਿਖਭਨਸੁਤਾਪਿਖਿਗੁਰਨਕੋਨ
 ਹਰਾਇਕੋਨੀਚੇਰਹੀਅਖੀਅਯਮਨੇਯਾਮਿਗਰਾਸਭਛੀਨਲਈਕਿਮਨੇਇਹਕੰਜਨਕੀਪ
 ਖੀਆਸਮਅੰਮਿਤਕੀਯਸਿਕੇਤੀਯਯੋਬਤੀਯਾਹਰਿਕੇਸੰਗਹੋਅਖੀਆਪਹਿਛਾਉ
 ਦੋਮੇਹਿਕਹਿਯੋਹਮਕੋਸੁਨਿਹਾਰਤਹੇਸਭਹੀਸਖੀਅਨ। ੬੬੪। ਸੁਨਿਕੋਹਰਿਗੁਰਨਕੀਬ
 ਤੀਯਾਇਹਭਾਤਿਕਹਿਯੋਨਹੀਛੋਰਤਤੋਕੋ। ਦੇਖਤੋਤੇਕਹਾਭਯੋਗੁਰਨਪੇਇਨਤੇਕਛੁਸੀ
 ਕਨੇਮੋਕੋ। ਅਉਹਮਰੀਰਸਖੇਲਨਕੀ। ਇਹਠਉਗਬਿਖੇਨਕੀਨਹੀਸੁਪਥੋਕੋ। ਕਹੇਕੋਮੇਸੇਬ
 ਥਾਦਕੋਸੁੰਡੇ। ਇਨਤੇਬਿਨਹੀਸੁੰਡੇਕੋ। ੬੬੫। ਸੁਨਿਕੋਜਦੁਰਾਇਕੀਬਤੀਯਾਬਤੀਯਾ
 ਹਰਿਕੋਇਮਸਿਗਉਚਾਰੀ। ਚਾਦਨੀਰਤਰਹੀਛਕਕੇਦਿਜੀਯੋਹਰਿਹੋਵਨਰੈਨਾਪਿਆਈ।
 ਸੁਨਿਕੋਹਮਹੁੰਤਮਰੀਬਤੀਯਾਅਪਨੇਮਨੇਮੇਇਹਭਾਤਿਉਚਾਰੀ। ਸੰਕਕੋਰਨਹੀਗੁਰਨਕੀ
 ਸੁਮਨੇਤੁਮਲਾਜਬਿਦਾਕਰਿਭਾਹੀ। ੬੬੬। ਭਾਖਤੋਬਤੀਯਾਹਮਸੇਹਸਿਕੋਹਰਿਕੇਅਤ
 ਹੀਹਿਤਭਾਰੇ। ਮੁਸਕਾਤਹੇਗੁਰਨਹੇਹਉਤੋਪਿਖਕੋਹਮਰੇਇਹਕਉਤਕਸਾਰੇ। ਛੋਰਦੈਕਲਕ
 ਹਿਯੋਹਮਕੋਅਪਨੇਮਨਬੁਧਅਕਾਮਕੀਧਰੇ। ਤਾਹੀਤੇਤੋਸੰਗਮੇਸੋਕਹੇਜਦੁਰਾਇਪਨੀਤਮ
 ਸੰਕਬਿਚਾਰੇ। ੬੬੭। ਭੂਖਲਗੇਸੁਨੀਯੋਸਜਨੀਲਗਾਰਾਕਉਛੋਰਤਜਾਤਬਰੀਕੋ। ਤਾ
 ਤਕੀਸਿਖਾਮਸੁਨੀਤੇਕਥਾਬਿਰੀਨਹਿਛੋਰਤਪੀਤਲਗੀਕੋ। ਛੋਰਤਹੇਸੁਨਹੀਕੁਟਵਾਰਕੀ

ਧੰਗਰਿਕੋਪੁਰਹੰਕੀਠਗੀਕੋ॥ ਤਾਤੋਨੂੰਹਤੋਹਤਮਕੋਕਿਉਨਿਯੋਕਉਛੋਹਤਸਿੰਘਮਿਗੀਕੋ॥ ੬੬੮ ੧੬੫
 ਕਪੀਬਤੀਯਾਇਹਬਾਲਕੋਸੰਗਾਜੁਖੀਅਤਿਜੋਬਨਕੋਰਸਤੀਨੀ॥ ਚੰਦੁਗਾਅਰਦ੍ਰਾਨਤੇ
 ਅਤਿਰੂਪਕੋਬੀਚਹਤੀਜੁਨਵੀਨੀ॥ ਜਿਉਮਿਗਰਾਜਮਿਗੀਕੋਗਪੈਕਾਬਿਨੈਉਪਮਾਬਿਧਿਯਾ
 ਲਖਲੀਨੀ॥ ਕਾਨਤਥੋਕਰਵਾਗਹਿਕੋਅਪਨੇਬਲਸੰਗਸੋਉਬਸਿਕੀਨੀ॥ ੬੬੯
 ਕਰਿਕੋਬਸਵਾਸੰਗਾਐਸੇਕਹੀਕਾਬਿਸਿਘਾਮਕਹੈਜਵਰਾਇਕਹਾਨੀ॥ ਪੇਰਸਰੀਤਹਿਕੀਅਤੁ
 ਹੀਜੁਹਤੀਸਮਾਮਨਹਅੰਮ੍ਰਿਤਬਾਨੀ॥ ਥੋਰਕਹਾਬਿਗਰੈਬੀਜਨਾਕਿਹਿਯੋ॥ ਇਹਭਾਂਤਿਸਿਘਾ
 ਮਯੁਮਾਨੀ॥ ੬੭੦॥ ਜਹਚੰਦਕੀਚਾਦਨੀਛਾਜਤੋਜਹਪਾਤਚੰਬੇਲੀਕੀਸੇਜਹੁਹੀਯੋ॥ ਸੇਰ
 ਜਹਾਂਗੁਲਰਾਜਤੋਹੀਜਿਹਕੋਜਮੁਨਾਫਿਗਾਅਇਬਹੀਯੋ॥ ਤਾਹੀਸਮੇਹਰਿਰਾਧੇਗੁਸੀਉਪਮਾ
 ਤਿਹਕੀਕਾਬਿਸਿਘਾਮਕਹੀਯੋ॥ ਸੇਤਤ੍ਰੀਯਾਤਨਸਿਘਾਮਹਰੀਮਨੇਸੇਮਕਲਾਇਹਹਾਹਿਗਹ
 ਯੋ॥ ੬੭੧॥ ਤਿਹਕੋਹਰਿਜੂਫਿਰਛੋਰਦਯੋਸੋਉਕ੍ਰੰਜਗਲੀਕੋਬਿਖੇਬਨੇਮੋ॥ ਫਿਰਿਗੁਰਨਮੋ
 ਸੋਉਜਾਇਮਿਲੀਅਤਿਅਨੰਦਕੋਆਪਨੇਤਨੇਮੋ॥ ਅਤਿਤਾਛੁਬਿਕੀਉਪਮਾਹੋਕਹੀਉਪਜੀ
 ਜੁਕੋਉਕਾਬਿਕੋਮਨੇਮੋ॥ ਅਨੇਕੋਹਰਿਛੁਟਵਾਇਮਿਲੀਮਿਗਾਨੀਕੋਮਨੇਮਿਗੀਯਾਬਨੇਮੋ॥ ੬੭੨
 ॥ ਫਿਰਿਜਾਇਕੋਰੁਦ੍ਰਾਨਮੋਹਰਿਜੂਅਤਿਹੀਇਕਸੁੰਦਰਿਬੇਲਮਚਾਯੋ॥ ਚੰਦੁਗਾਹੁੰਕੋ
 ਹਾਬਪੋਹਾਬਧਹਿਯੋ॥ ਅਤਿਹੀਅਪਨੇਮਨੇਮੋਸੁਖਪਯੋ॥ ਗਾਵਤਗੁਰਨਮੋਸਰਗੀਤਜੋਉਉ
 ਨਕੋਮਨਫੀਤਰਭਾਯੋ॥ ਸਿਘਾਮਕਹੈਮਨਅਨੰਦਕੋਮਨਕੋਫੁਨਿਸੋਕਸਭੋਬਿਸਰਯੋ॥ ੬੭੩
 ॥ ਹਰਿਨਾਚਤਗੁਰਨਮੋਹਸਿਚੰਦੁਗਾਹੁੰਕੀਓਗਨਿਹਾਰਿਯੋ॥ ਸੋਉਹਸੀਇਤਤੇਏ
 ਹਸੇਜਵਰਾਤਿਸੋਬਚਨਾਚੋਉਚਾਰਿਯੋ॥ ਮੇਰੇਮਹਾਰਿਤਪੈਤਮਸੋਬਿਖਭਾਨਸੁਤਾਇਹਹੇਰਿ
 ਬਿਚਾਰਿਯੋ॥ ਆਨਤ੍ਰੀਯਾਸੰਗਹੋਤਕਰਿਯੋਹਮਉਪਰਿਤੇਹਰਿਹੋਤਾਬਿਸਾਰਿਯੋ॥ ੬੭੪॥
 ਹਰਿਰਾਧਕਾਅਨਨਦੋਖਤਹੀਅਪਨੇਮਨੇਮੋ॥ ਇਹਭਾਂਤਿਉਚਾਰਿਯੋ॥ ਸਿਘਾਮਭਏਬਸਿਅ
 ਉਗਤ੍ਰਿਯਾਤਿਹਤੇਅਤਿਪੈਮਨਸਾਂਨਹੀਧਾਰਿਯੋ॥ ਅਨੰਦਥੋਜਿਤਨੇਮਨੇਮੋਤਿਤਨੇਇਹਭਾਖ
 ਬਿਦਾਕਰਿਤਾਰਿਯੋ॥ ਚੰਦੁਗਾਮੁਖਚੰਦੁਤੋਸਰਗੁਰਨਤੇਘਟਮੋਹਿਬਿਚਾਰਿਯੋ॥ ੬੭੫॥
 ॥ ਉਗਤ੍ਰਿਯਾਸਿਭੋਚਰਨਤੋਉਖਭਾਨਸੁਤਾਰਿਨਮੋਤੁਅਭਲੀ॥

੨੫॥ ਕਹਿਕੈ ਇਹ ਬਾਤ ਸੋ ਉਤਬਹੀ ਅਪਨੇ ਮਨ ਮੇ ਇਹ ਬਾਤਿ ਬਿਚਾਰੀ ਪ੍ਰੀਤ ਕਰੀ ਹਰਿ ਅਨ
 ਹਿ ਸੇ ਤਜਿ ਖੋਲ ਸਕੈ ਉਠਿ ਧਾਮ ਸਿਧਾਗੀ ਐਸੀ ਕਰੀ ਗਨਤੀ ਮਨ ਮੇ ਉਪਮਾ ਤਿਹ ਕੀ ਕਥਿ ਸਿ
 ਧਾਮ ਉਚਾਰੀ ਤ੍ਰੀਯਨ ਬੀਚ ਚਲੈ ਗੀ ਕਥਾ ਬਿਖਭਾਨ ਸੁਤਾ ਬ੍ਰਿਜਨਾਥ ਬਿਸਾਗੀ ॥੬੦॥
 ੨੬॥ ਤਪਸ ਕਰਿ ਮਨ ਕਥਾ ॥ ਸੋਯਾ ॥ ॥ ਇਹ ਬਾਤਿ ਚਲੀ ਕਹਿਕੈ ਸੁਤੀਯਾ ਕਥਿ ਸਿਧਾ
 ਮ ਕਹੈ ਸੋ ਉਕ੍ਰੰਤ ਗਲਤੀ ॥ ਚੰਦ ਮੁਖੀ ਤਨ ਕੰਚਨ ਸੇ ਸਭ ਗੁਣ ਤੇ ਜੋ ਉਪਬਭਲੀ ਹੈ ॥ ਮਨ ਕੀ
 ਯੋਨਿ ਖਰੀਤਿ ਨ ਤੇ ਮਿਥਾਨੀ ਸੀ ਮਨੇ ਸੁਬਿਨਾਹੀ ਅਲੀਯੋ ॥ ਜੋ ਉਪਜੀ ਉਪਮਾ ਮਨ ਮੇ ਪਤਿ ਸੋ
 ਤਿ ਮਾਨ ਹੁਰੂ ਚਲੀ ਹੈ ॥ ੬੧॥ ਸੋਯਾ ॥ ॥ ਇਤ ਤੇ ਹਰਿ ਖੋਲਤਾ ਸਬਿਖੋ ਬਿਖਭਾਨ ਸੁਤ
 ਕਰਿ ਪ੍ਰੀਤ ਨਿਹਾਰੀ ॥ ਯੋਖਰ ਹਿਯੋ ਨਾਪਿ ਖੀਤਿ ਨੇ ਮੇ ਕਥਿ ਸਿਧਾ ਮ ਕਹੈ ਜੁਹੁ ਤੀ ਸੋ ਉਪਿਯਾਗੀ ॥
 ਚੰਦ ਪ੍ਰਭਾ ਸਮਜਾ ਮੁਖ ਪੈਤਨ ਕੰਚਨ ਸੇ ਅਤਿ ਸੁੰਦਰਿ ਨਾਰੀ ॥ ਕੋਹੀ ਹਮ ਕੋ ਨੀਵ ਗਈ ਕਿਕੋ
 ਉਉਨ ਮਨ ਕੀ ਬਾਤ ਬਿਚਾਰੀ ॥ ੬੨॥ ਸੋਯਾ ॥ ॥ ਬਿਜੁਛਟਾ ਜਿਹ ਨਾਮ ਸਖੀ
 ਕਹੈ ਸੋ ਉਸ ਖੀਜ ਦੁਗਾਇ ਬੁਲਾਈ ॥ ਅਗ ਪਛਾ ਜਿਹ ਕੰਚਨ ਸੀ ਜਿਹ ਤੇ ਮੁਖ ਚੰਦ ਛਟਾ ਛੁ
 ਬਿਪਾਈ ॥ ਤਾ ਸੀ ਗਐ ਸੇ ਕਹਿਯੋ ਹਰਿ ਜੂਸੁ ਨਿਤੁ ਬਿਖੰ ਸੁਤਾ ਪਹਿਜਾਈ ॥ ਪਾਇਨ ਪੋਬਿਨਤੀ
 ਅਨ ਕੋ ਅਤਿ ਹੇਤ ਕੇ ਭਵੇ ਸੀ ਲਿਆ ਉਮਾਈ ॥ ੬੩॥ ਜ ਦੁਗਾਇ ਕੀ ਸੋ ਸੁਨਿਕੈ ਬਤੀਯਾ
 ਬਿਖਭਾਨ ਸੁਤਾ ਜੋ ਉਪਬਭਲੀ ਹੈ ॥ ਰੂਪ ਮਨੇ ਸਮਾਉ ਦਰੇ ਮੇਨ ਕੇ ਮਾਨ ਹੁਸੀ ਦਰ ਕੰਜ ਕਲੀ ਹੈ ॥
 ਤਕੇ ਮਨ ਬੇਕੇ ਕਾਜ ਚਲੀ ਹਰਿ ਕੋ ਛੁਨਿਆ ॥ ਇਸ ਪਾਇ ਅਲੀ ਹੈ ॥ ਜੋ ਉਪਜੀ ਜੀਯ ਮੇ ਉਪ
 ਮ ਕਰਤੇ ਚਕਈ ਮਨ ਛੁਟ ਚਲੀ ਹੈ ॥ ੬੪॥ ਸੋਯਾ ॥ ॥ ਬਿਜੁਛਟਾ ਜਿਹ ਨਾਮ
 ਸਖੀ ਕੋ ਸੋ ਉਬਿਖਭਾਨ ਸੁਤਾ ਪਹਿਜਾਈ ॥ ਆਇ ਕੋ ਸੁੰਦਰਿ ਮੇ ਸੇ ਕਹਿਯੋ ਚੁਨਿਤੁ ਰੀਤੀਯਾ
 ਬ੍ਰਿਜਨਾਥ ਬੁਲਾਈ ॥ ਕੋ ਬ੍ਰਿਜਨਾਥ ਕਹਿਯੋ ਬ੍ਰਿਜਨਾਥਿ ਸੁਕੋ ਕਨੀਯਾ ਕਹਿਯੋ ਕਉਨ ਕਨਾਈ ॥
 ਖੋਲਹੁ ਤਾਹੀ ਤ੍ਰੀਯਾ ਸੀ ਗਲਾ ਲਗੀ ਕੋ ਜਿਹ ਕੇ ਸੀ ਗਪ੍ਰੀਤ ਲਗਾਈ ॥ ੬੫॥ ਅਜ ਨੀਨੰਦ ਲ
 ਲ ਬੁਲਾਵਤ ਹੈ ਅਪਨੇ ਮਨ ਮੇ ਹਰ ਚਨ ਕੀ ਜੋ ॥ ਆਈ ਹੋਹ ਉਚਲਿਕੈ ਤੁਮੇ ਪੋਤਿਹ ਤੇ ਸੁਕਹਿ
 ਯੋ ਅਬ ਮਾਯੀ ਲੀਜੋ ॥ ਬੇਗ ਚਲੈ ਜ ਦੁਗਾਇ ਜੁਕੇ ਪਾਸ ਕਛੁ ਤੁਮੇ ॥ ਇਹ ਤੇ ਨਹੀ ਛੁਜੋ ॥ ਤ

ਹੀ ਤੇ ਬਾਤ ਕਰੇ ਤੁਮ ਸੇ ਸੁਖ ਆਪਨ ਲੈ ਸੁਖ ਅਉਰ ਨ ਦੀਜੇ ॥ ੬੨ ॥ ਤੇ ਕਰੇ ਨਹੀ ਮਾਨ ਸਖੀ ਉ ॥ ੬੬ ॥
 ਠ ਬੇਗ ਚਲੇ ਸਿਖ ਮਨ ਹਮਾਰੀ ॥ ਮੁਰਲੀ ਜਹ ਕਾਨ ਬਜਾਵ ਤੇ ਪੈ ਬਹ ਸਹੈ ਤਹ ਗੁਰ ਨ ਉ ਦਰ ਗਾਰੀ ॥
 ਤਾਹੀ ਤੇ ਤੇ ਸੇ ਕਰੇ ਚਲੀ ਯੋ ਕਛੁ ਸੀ ਕ ਕਰੇ ਨ ਮਨੇ ਥਿ ਜਨ ਗੀ ॥ ਪਾਇ ਨ ਤੇ ਰੇ ਪਰੇ ਤ ਜਿ ਸੀ ਕ ਨਿ ਸੀ ਕ
 ਚਲੇ ਹਰਿ ਪਾਸਿ ਹਰਾਰੀ ॥ ੬੨ ॥ ਸੀ ਕ ਕਛੁ ਨ ਕਰੇ ਮਨੇ ਮੇ ਤ ਜਿ ਸੀ ਕ ਨਿ ਸੀ ਕ ਚਲੇ ਚੁ ਨਿ ਮਾਨ ਨਿ ॥
 ਤੇ ਰੇ ਮੇ ਪ੍ਰੀਤ ਮਹਾ ਹਰਿ ਕੀ ਤਿਹ ਤੇ ਹਉ ਕਰੇ ਤੁਹਿ ਸੰਗ ਗੁਮ ਨ ਨੀ ॥ ਯੈ ਨ ਬਨੇ ਤੁਮ ਰੇ ਸਰ ਸੇ ਸੁ ਪਰੇ ਮ
 ਨੇ ਤੀਛੁ ਨ ਮੇ ਨ ਕੀ ਸਾਨ ਨਿ ॥ ਤੇ ਹੀ ਸੇ ਪ੍ਰੇ ਮ ਮਹਾ ਹਰਿ ਕੋ ਇਹ ਬਾਤ ਹੀ ਤੇ ਕਛੁ ਹਉ ਹੀ ਅਜ ਨ ਨਿ ॥
 ੬੩ ॥ ਮੁਰਲੀ ਜਹ ਕੀ ਰਬ ਜਾਵ ਤੇ ਪੈ ਕ ਬਿ ਸਿ ਯਾ ਮ ਕਰੇ ਅਤਿ ਪ੍ਰਦ ਰਿ ਠ ਉ ਰੈ ॥
 ਤਾਹੀ ਤੇ ਤੇ ਰੇ ਹਉ ਪਾਸ ਪਠੀ ਸੁ ਕ ਹਿਯੋ ਤਿਹ ਲਿ ਆਵ ਸੁ ਜਾਇ ਕੈ ਦ ਉ ਰੈ ॥ ਨਾ ਚ ਤੇ ਪੈ ਜਹ ਚੰਦ ਬੁ
 ਗਾ ਅਰੁ ਗਾਇ ਕੈ ਗੁਰ ਨ ਲੇ ਤੇ ਹਉ ਰੈ ॥ ਤਾਹੀ ਤੇ ਬੇਗ ਚਲੇ ਸਜਨੀ ਤੁਮ ਰੇ ਬਿਨ ਹੀ ਰ ਸ ਛੁਟ ਤ
 ਅਉ ਰੈ ॥ ੬੪ ॥ ਤਾਹੀ ਤੇ ਬਾ ਲ ਬ ਲਾਉ ਉ ਤੇ ਹੀ ਮੇ ਬੇਗ ਚਲੇ ਨ ਦ ਲ ਲ ਬੁ ਲਾ ਵੈ ॥ ਸਿ ਯਾ ਮ
 ਬ ਜਾਵ ਤੇ ਮੁਰਲੀ ਜਹ ਗੁਰ ਨੀ ਯਾ ਮ ਲਿ ਮੰ ਗ ਲ ਗਾ ਵੈ ॥ ਸੇ ਰ ਠ ਸੁ ਧ ਮ ਲ ਰ ਬਿ ਲਾ ਵ ਲ
 ਸਿ ਯਾ ਮ ਕਰੇ ਨ ਦ ਲ ਲਾ ਰਿ ਝਾ ਵੈ ॥ ਅਉ ਰ ਕੀ ਬਾਤ ਕਹਾ ਕਹੀ ਯੇ ਸੁ ਹ ਤਿ ਆ ਗਾ ਸਭੈ ਸੁ ਗ ਮੰ ਰੁ ਲ
 ਆ ਵੈ ॥ ੬੫ ॥ ਮੈ ਯਾ ਮੇ ਨ ਚਲੇ ਸਜਨੀ ਹਰਿ ਪੈ ਚੁ ਚ ਲੇ ਤ ਬਾ ਮੇ
 ਹਿ ਬ੍ਰਿਜ ਨਾਥ ਦੁਹਾਣੀ ॥ ਮੇ ਸਿ ਗ ਪ੍ਰੀਤ ਤ ਜੀ ਜ ਦ ਨ ਦ ਨ ਚੰਦ ਬੁ ਗਾ ਸੰਗ ਪ੍ਰੀਤ ਲ ਗਾਣੀ ॥ ਸਿ
 ਪਾ ਮ ਕੀ ਪ੍ਰੀਤ ਮਹਾ ਤੁਮ ਸੇ ਤ ਜਾ ਮਨ ਹਰਾਰੀ ਚਲੇ ਦੁ ਚਿ ਤਾਣੀ ॥ ਤੇ ਰੇ ਬਿਨ ਨ ਹੀ ਖੇ ਲ ਤੇ ਪੈ ਕ ਹਿ
 ਯੇ ਖੇ ਲ ਹੁ ਜਾ ਹੁ ਸੇ ਪ੍ਰੀਤ ਲ ਗਾਣੀ ॥ ੬੬ ॥ ਦੂਤੀ ਬਾ ਚਾ ਮੈ ਯਾ ॥ ਪਾਇ ਪਰੇ ਤੁਮ ਰੇ ਸਜਨ
 ਅਤਿ ਹੀ ਮਨ ਤੀਤ ਰਿ ਮਾਨ ਨ ਕਣੀ ਯੋ ॥ ਸਿ ਯਾ ਮ ਬੁ ਲਾ ਵ ਤੇ ਪੈ ਸੁ ਜਾ ਉ ਠ ਕੈ ਤਿਹ ਠ ਉ ਗ ਬਿ ਖੇ ਚ
 ਲਿ ਜਣੀ ਯੋ ॥ ਨਾ ਚ ਤੇ ਪੈ ਜਿ ਮ ਗੁਰ ਨੀ ਯਾ ਨ ਚੀ ਯੋ ਤਿ ਮ ਅਉ ਤਿਹ ਠ ਤਿਹੀ ਗਾਣੀ ਯੋ ॥ ਅਉ
 ਰਾ ਮ ਨੇ ਕ ਕ ਬਾਤ ਕਰੇ ਪਰੁ ਰਾ ਪੈ ਬ ਲਾ ਲਿ ਉ ਸ ਉ ਹ ਨ ਖ ਣੀ ਹੋ ॥ ੬੭ ॥ ਮੈ ਯਾ ਮੇ ਨ ਚਲੇ ਸਜਨੀ ਹਰਿ ਪੈ ਚੁ ਚ ਲੇ ਤ ਬਾ ਮੇ
 ਜੇ ਹਉ ਨ ਹਉ ਸੁ ਨ ਹੀ ਸਜਨੀ ਤੁਹਿ ਸੰਗ ਹਰਿ ਗੁਰ ਨਿ ਕੋਟਿ ਪ ਠ ਵੈ ॥ ਬੀ ਸੀ ਬ ਜ ਵੈ ਤੁ ਕ ਹ ਤੁ ਕ ਹ
 ਅਰੁ ਆਪ ਕਹਾ ਚੁ ਯੋ ਮੰ ਗ ਲ ਗਾ ਵੈ ॥ ਮੇ ਨ ਚਲੇ ਤਿਹ ਠ ਉ ਗ ਬਿ ਖੇ ਚੁ ਰਾ ਮਾ ਮ ਕੋ ਕ ਹਿ ਯੋ ਆਨ

ਸੁਨਾਵੇ॥ ਅਉਰ ਸਖੀ ਕੀ ਕਹਾਗਨ ਤੀ ਨਹੀ ਜਾਉਗੀ ਜਉਹਰਿ ਆਪਨਾ ਆਵੇ॥ ੬੮੬ ॥
 ੬੮੬ ॥ ਸੈਯਾ॥ ਕਹੋ ਕੋਮਲ ਕਰੈ ਸੁਨਿ ਗੁਰਨਿ ਸਿਆਮ ਕਰੈ ਉਠ ਕੋ ਕਰਿ ਸੋਊ॥ ਜਾ ਕੋ ਕੀ
 ਏਹ ਰਿਹੈ ਇਖੁ ਸੀਉ ਨੀਯੈ ਬਲਿਕਾ ਜਕਰੈ ਅਬ ਜੋਊ॥ ਤਉ ਤੁਹਿ ਬੋਲ ਪਠਾਵਤੈ ਜਬ ਪੀਤਲ
 ਰਹਿਤੁ ਮੋਤ ਬਛੋਊ॥ ਨਾਤ ਰਹਾਸ ਬਿਖੈ ਸੁਨ ਰੀਤੁ ਹਿਸੀਨ ਹਿਰਾ ਰਨ ਸੁੰਦਰਿ ਕੋਊ॥ ੬੮੭ ॥
 ਸੰਗ ਤੇ ਰੇਹੀ ਪੀਤ ਪਨੀਹ ਰਿਕੀ ਸਭੁ ਜਨ ਤਹੈ ਕਛੁ ਨਾਹਿ ਨਈ॥ ਜਜਿਹ ਕੀ ਮੁਖ ਉਪਮ ਚੰਦ ਪ੍ਰ
 ਭਾਜਿ ਨ ਕੰਤ ਨ ਭਾਮਨੇ ਰੂਪ ਮਣੀ॥ ਤਹਿ ਸੰਗੋ ਕੋ ਭਿਯਾ ਗਏ ਸਜਨੀ ਗ੍ਰਿਹ ਕੀ ਉਠਿ ਕੋਤੁ ਹਿਬ
 ਟਲਣੀ॥ ਬਿਜਨਾ ਬਕੇ ਸੰਗ ਸਖੀ ਬਹੁ ਤੇਰੀ ਰੀਤੋ ਸੀ ਗੁਰ ਬੁਝੀ ਨ ਬੁਝੀ॥ ੬੮੮ ॥
 ੬੮੮ ॥ ਸੈਯਾ॥ ਸੁਨਿ ਕੋਇ ਗੁਰ ਨ ਕੀ ਬਤੀਯਾ ਬਿਖੁ ਰਾਸੁ ਤਾਮਨ ਕੋ ਪਭੁਣੀਐ॥ ਕਾਛਿ
 ਨਾਪਣ ਏਹੀ ਤੀਯਾ ਹਮ ਕੋ ਉਨ ਕੋ ਉਠ ਬੀਚ ਪਈਐ॥ ਆਈ ਮਨ ਵਨਹੈ ਹਮ ਕੋ ਸੁਕਹੀ ਬਤੀਯਾ
 ਨਹੀ ਰੁਚਈਐ॥ ਕੋਪ ਕੋ ਉਤਰ ਦੇਤੁ ਬੁਝੀ ਚਲ ਗੀ ਚਲਤੁ ਕਿਨ ਬੀਚ ਵਈਐ॥ ੬੮੯ ॥
 ੬੮੯ ॥ ਸੈਯਾ॥ ਕੋਪ ਕੋ ਉਤਰ ਦੇਤੁ ਬੁਝੀ ਇਨ ਆਇਕ ਹਿਯੋ ਫਿਰ ਸੰਗ ਬੁਝੈ ਨੈਥੈ
 ਠਹਰੀ ਹਠਿ ਮਾਨਤੀ ਯਾਹ ਉਮਨਾ ਇਰਹੀ ਜਹਾ ਕਿਉਂ ਨ ਮਨੈ॥ ਸਾਮ ਦੀ ਇਨ ਮਨੈ ਨਹੀ ਦੰਡ ਮਨੈ
 ਨਹੀ ਭੇਦ ਦੀ ਏਅਰੁ ਦੋਨੈ॥ ਐਸੀ ਗੁਰ ਸੋਹੈ ਤਕਾਤੁ ਮਹੀ ਜੋਊ ਪੀਤ ਕੋ ਰੰਗ ਨ ਜਾਨੈ॥ ੬੯੦ ॥
 ੬੯੦ ॥ ਸੈਯਾ॥ ਮੇਨ ਪੁਰਾਹਿ ਪਾਸਿ ਹੁਤੀ ਸੁਨਿ ਕੋ ਬਤੀਯਾ ਤਬ ਬੋਲ ਉਠੀ
 ਹੋ॥ ਗਲਿ ਆਇ ਹੋਹ ਉਇਹ ਭਾਤਿ ਕਹਿਯੋ ਤੁਮ ਤੇ ਹਰਿ ਜੂਯੋ ਉਗੁਰੁ ਠੀਐ॥ ਕਾਨ ਕੋ ਪਾਇਨ ਪੇ
 ਤ ਬਹੀ ਸੁਲਿ ਯਾਨ ਤਾਹੀ ਕੋ ਕਾਜ ਉਠੀਐ॥ ਸੁੰਦਰ ਤਾ ਮੁਖ ਉਪ ਰਿਤੇ ਮਨੋ ਕੰਜ ਪੁਰਾ ਸਭ ਵਰੁ
 ਟੀਐ॥ ੬੯੧ ॥ ਹਰਿ ਪਾਇਨ ਪੇ ਇਹ ਭਾਤਿ ਕਹਿਯੋ ਹਰਿ ਜੂਯੋ ਉਹ ਕੋ ਢੰਗ ਹਉ ਚਲਿ ਜੋਹਉ॥
 ਜਾਹੀ ਉਪ ਵਤੇ ਆਇ ਹੈ ਸੁੰਦਰਿ ਤਾਹੀ ਉਪਾਇ ਮਨਾਇ ਲਿਖੋਹਉ॥ ਪਾਇਨ ਪੇ ਬਿਨਤੀ ਅਨ
 ਕੈ ਰਿਵਾਇ ਕੋ ਸੁੰਦਰਿ ਗੁਰ ਰਿਵੈ ਹਉ॥ ਆਜਹੀ ਤੇ ਢੰਗ ਆਨਿ ਮਿਲੈ ਹੋ ਜੁਲਿ ਯਾਇ ਬਿਨ
 ਤੁਮ ਹੀ ਨ ਕਹੈ ਹਉ॥ ੬੯੨ ॥ ਸੈਯਾ॥ ਹਰਿ ਪਾਇਨ ਪੇ ਤਿਹ ਠਹਿਰ ਚਲੀ ਕਾਬਿ ਸਿਆਮ ਕ
 ਰੈ ਫੁਨਿ ਮੇਨ ਪੁਰਾ॥ ਜਿਹ ਕੇ ਨਹੀ ਤਲਿ ਮੇਦੇ ਦਰਹੈ॥ ਜਿਹ ਤੁਲਿ ਤਿਯਾ ਨਹਿ ਇੰਦੁ ਸਭਾ॥ ਜਿਹ

ਕੇ ਮੁਖ ਸ੍ਰੀ ਦਰਸਨ ਤੋਂ ਹੋਇ ਹਰਿ ਤਲਿ ਮੈਂ ਤ੍ਰੀਯਾ ਵਕੀਆ ਕੁਆ ਮੇਨੇ ਚੰਦ ਕੁਰੰਗ ਸਕੇ ਹਰਿ ਕੀ ਰਖ ਥਾਕੇ ॥ ੧੬੭ ॥
 ਮੇਰੇ ਪਨਾਹਿ ਲਛਮੀ ॥ ੬੬੫ ॥ ॥ ਮੇਰੇ ਪਨਾਹਿ ਲਛਮੀ ॥ ॥ ਮੇਰੇ ਪਨਾਹਿ ਲਛਮੀ ॥ ॥ ਮੇਰੇ ਪਨਾਹਿ ਲਛਮੀ ॥ ॥
 ਬਿਖਭਾਨ ਸੁਤਾ ਪਹਿ ਪੈਚ ਲਿਆਈ ॥ ਆਇ ਕੋ ਮੇਸੇ ਕਹਿਯੋ ਤਿਹੋ ਸੇ ਬਲ ਬੇਗ ਚਲੇ ਨਿਦਲਾ
 ਲਛਮੀ ॥ ਮੇਨ ਚਲੇ ਹਰਿ ਪਾਸ ਹਰਾ ਚਲਿਐ ਸੇ ਕਹਿਯੋ ਨ ਕਰੇ ਦੁਚਿਤਾਈ ॥ ਕਹੇ ਕੋ ਬੈਠ
 ਰਹੀ ਇਹ ਠਉਰ ਮੇ ਮੇਨ ਕੋ ਮੇਨੋ ਚਿਤੁ ਰਾਈ ॥ ੬੬੬ ॥ ॥ ਜਿਹੋ ਪੈਰ ਪਾਘਟਾ ਪਾਨ ਅਏ ਪਾਨੇ
 ਚਉਰਿ ਨ ਮੇ ਜਿਹੋ ਮੇਰ ਪੁਕਾਰੈ ॥ ਨਾ ਚਤ ਪੈ ਜਹੁ ਰਾਨੀਯਾ ਤਿਹੋ ਪੇਖ ਪਾਨੇ ਬਿਰਹੀਤ ਨਵੇਰੈ ॥ ਤਉ
 ਨ ਸਮੇ ਜਦੁ ਰਾਇ ਸੁਨੇ ਮੁਰਲੀ ਕੋ ਬਜਾਇ ਕੋ ਤੋਹਿ ਚਿਤਾਰੈ ॥ ਤਾਹੀ ਤੇ ਬੇਗ ਚਲੇ ਸਜਨੀ ਤਿਹੁ ਕ
 ਉਤ ਕੋ ਕਹਮ ਜਾਇ ਨਿਹਾਰੈ ॥ ੬੬੭ ॥ ॥ ਮੇਰੇ ਪਨਾਹਿ ਲਛਮੀ ॥ ॥ ਤਾਤੇ ਨ ਮਾਨ ਕਰੇ ਸਜਨੀ ਹਰਿ ਪਾਸ ਚਲੇ ਨਹਿ
 ਸੀ ਕਾ ਬਿਚਾਰੈ ॥ ਬਾਤ ਪਰੇ ਰਸ ਹੁਕੀ ਮੇਨੇ ਅਪਨੇ ਮਨ ਮੇਨ ਕਛੁ ਹਠ ਪਾਰੈ ॥ ਕਉਤ ਕਿ ਕਨ ਕੇ ਦੇਖ
 ਨ ਕੋ ਤਿਹੋ ਕੋ ਜਸ ਪੇਕ ਬਿਸਿਆ ਮਉਚਾਰੈ ॥ ਕਹੇ ਕੋ ਬੈਠ ਰਹੀ ਹਠਿ ਕੋ ਕਹਿਯੋ ਦੇਖ ਨ ਕਉ ਉਮਾਗਿ
 ਯੋ ਮਨ ਸਾਰੈ ॥ ੬੬੮ ॥ ॥ ਹਰਿ ਪਾਸ ਨੇ ਚਲੇ ਸਜਨੀ ਪਿਖ ਬੇਕ ਹੁਕਉਤ ਕਿ ਜੀਅ ਨ ਮੇਰੈ ॥ ਸਿ
 ਯਾ ਮਰਚੇ ਸੀਗਾ ਅਉਗਤਿ ਯਾਤ ਜਿ ਕੋ ਹਮ ਸੇ ਦੁਨਿ ਨੇਹੁ ਪਾਨੈਰੈ ॥ ਚੰਦੁ ਰਾਹੁ ਕੇ ਸੀਗਾ ਕਹਿਯੋ ਨਹਿ
 ਨਾਰੀ ਕਹਾ ਮਹਿਨੇ ਨਹੇਰੈ ॥ ਤਾਤੇ ਨ ਪਾਸਿ ਚਲੇ ਹਰਿ ਹਉ ਉਠਿ ਜਾਹਿ ਜੋ ਉਉਮਾਗਿ ਯੋ ਮਨ ਤੋਰੈ ॥
 ੭੦੦ ॥ ॥ ਮੇਰੇ ਪਨਾਹਿ ਲਛਮੀ ॥ ॥ ਮੇਰੇ ਪਨਾਹਿ ਲਛਮੀ ॥ ॥ ਮੇਰੇ ਪਨਾਹਿ ਲਛਮੀ ॥ ॥ ਮੇਰੇ ਪਨਾਹਿ ਲਛਮੀ ॥ ॥
 ਠਾਈ ॥ ਤਾਹੀ ਤੇ ਹਉ ਸਭੁ ਰਾਹ ਤੇ ਉਠ ਕੋਤ ਬਹੀਤੁ ਮਰੇ ਪਹਿ ਆਈ ॥ ਤੁਝ ਅਭਿਮਾਨ ਕੋ ਬੈਠ ਰ
 ਹੀ ਨਹੀ ਮਾਨ ਤੋਰੈ ਕਛੁ ਸੀਖ ਪਰਾਈ ॥ ਬੇਗ ਚਲੇ ਤੁਹਿ ਸੀਗਾ ਕਹੇ ਤੁਮਰੇ ਮਗਾਹੇ ਰਤਨਾ ਫਿਕਨਾ
 ਈ ॥ ੭੦੧ ॥ ॥ ਮੇਰੇ ਪਨਾਹਿ ਲਛਮੀ ॥ ॥ ਹਰਿ ਪਾਸਿ ਨੇ ਚਲੇ ਹਰੀ ਸਖੀ ਤੁਕਹਾ ਬੁਝੈ ਜੋ ਤੁਹਿ ਬਾ
 ਤ ਬਨਾਈ ॥ ਸਿਯਾ ਮਨ ਮੇਰੇ ਤੁਪਾਸ ਪਈ ਇਹ ਬਾਤ ਨੇ ਕਪਟੀ ਲਖ ਪਾਈ ॥ ਫੀਕ ਪਟੀ ਤੁਕਹਾ
 ਭੁਯੇ ਗੁਰਨ ਤੁਲੋਖੋ ਕਛੁ ਪੀਰ ਪਰਾਈ ॥ ਯੋ ਕਹਿ ਕੋ ਸਿਰ ਨਿਆਇ ਰਹੀ ਕਹਿਯੋ ਸੇ ਨ ਮਾਨ ਪਿ
 ਖਿਯੋ ਕਉ ਮਾਈ ॥ ੭੦੨ ॥ ॥ ਮੇਰੇ ਪਨਾਹਿ ਲਛਮੀ ॥ ॥ ਫਿਰਿਐ ਸੇ ਕਹਿਯੋ ਚਲੀਯੋ ਰੀਹਾ ਬਲ
 ਮੇਰੇ ਕੋ ਪਹਿਯੋ ਕਹਿ ਆਈ ॥ ਹੋਰੁ ਨ ਮਾਤੁਰ ਸੀ ਬਿਜਨ ਬਹਉ ਲਿਖਾਵਤੋ ਹਉ ਹਿਜਾਇ

ਮਨਾਈ। ਇਤਭ੍ਰਿਕ ਰਿਮਲ ਰਹੀ ਸਜਨੀ ਹਰਿ ਪੈਰ ਚਲੇ ਤਜਿ ਕੈ ਦੁ ਚਿਤਾਈ। ਤੇ ਬਿਨੁ ਮੇਪਨ ਜਾ
 ਤਗਯੋ ਕਹਿਯੋ ਜਾਨਤ ਹੋ ਕਛੁ ਬਾਤ ਪਗਈ। ੧੦੬। *ਗੁਣ ਗੋਸਤੀ*। ੧। ਉਠਾਈ ਹਤੀਤੁ
 ਕਹਾਭੁਯੋ ਗੁਰਨਾ ਆਈ ਨ ਪੁਛੁ ਕਹਿਯੋ ਕਛੁ ਸੋਗੀ। ਜਾਹਿ ਕਹਿਯੋ ਫਿਰਿ ਕੋਹਿ ਪੈ ਇਹ ਤੇ ਕਛੁ
 ਬਾਜਨ ਲਾਗਤ ਤੇਰੀ। ਮੇ ਬਤੀਯਾ ਜਦੁ ਗਇ ਜੁਪੈ ਕਬਿ ਸਿਆਮ ਕਹੈ ਕਹੀਯੋ ਸੁ ਅਹੋਰੀ। ਚੰ
 ਦ੍ਰਗਾ ਸੀਗ ਪੀਤ ਕੋਰੇ ਤੁਮ ਸੋਨੀ ਪੀਤ ਕਹਿਯੋ ਪੁਛੁ ਸੋਰੀ। ੧੦੭। ਸੁਨਿ ਕੋਇ ਹਰਾਧ ਕਾ ਕੀ
 ਬਤੀਯਾ ਤਬ ਸੋ ਉਠਿ ਗੁਰਨ ਪਾਇ ਨ ਲਾਗੀ। ਪੀਤ ਕਹਿਯੋ ਹਰਿ ਕੀ ਤੁਮ ਸੋ ਹਰਿ ਚੰਦ੍ਰਗਾ
 ਸੀਗ ਪੀਤ ਤਿਆਰੀ। ਉਨ ਕੀ ਕਬਿ ਸਿਆਮ ਕਹੈ ਤੁਹਿ ਦੇਖਨ ਮੇਰ ਸਮੇ ਅਨੁਗਾਹੀ। ਤੁਹੀ
 ਤੇ ਬਾਲ ਬਲਾਇ ਉਤੇਰੀ ਮੇ ਬੋਗ ਚਲੇ ਹਰਿ ਪੇ ਬਡੁ ਭਾਗੀ। ੧੦੮। *ਗੁਣ ਗੋਸਤੀ*। ੨। ਬਿਜਨ ਬ
 ਬੁਲਾਵਤ ਹੋ ਚਲੀ ਮੇ ਕਛੁ ਜਾਨਤ ਹੋਰ ਸਖਾਤਾਇ ਯਾਨੀ। ਤੇ ਹੀ ਕੋ ਸਿਆਮ ਨਿਹਾਰਤ ਹੋਤੁ
 ਮੋਰੇ ਬਿਨ ਗੀਨਿ ਪੀਵਤ ਪਾਨੀ। ਤੁਝ ਭਾਤ ਕਹੈ ਮੁਖ ਤੇ ਨਹੀ ਜਾਉਗੀ ਹਉਹਰਿ ਪੈ ਇਹ ਬਾਨੀ
 ਤਾਹੀ ਤੇ ਜਾਨਤ ਹੋ ਸਜਨੀ ਅਬੈ ਜੋ ਬੰਨ ਪਾਇ ਭੁਈ ਹੋਇ ਵਾਨੀ। ੧੦੯। *ਗੁਣ ਗੋਸਤੀ*। ੩। ਮਨ
 ਕਹਿਯੋ ਮਨ ਬੀਚ ਰਿਯਾਤ ਜਬੈ ਠਹਰੀ ਹਿਤ ਸਿਆਮ ਜੁਕੋਰੇ। ਬੈਠ ਰਹੀ ਬਕਿਯਾ ਨਧਰੇ
 ਸਭ ਜਾਨਤ ਪੀਤ ਕੋ ਭਾਵਨੇ ਰੋ। ਤੇ ਸੀਗ ਤਉ ਮੇ ਕਹਿਯੋ ਕਹ ਬੇ ਕਹੁ ਜੋ ਉਮਗਿਯੋ ਮਨ ਮੇਰੇ
 ੧। ਆਵਤ ਹੋਇ ਮੇ ਮਨ ਮੇ ਦਿਨ ਚਾਰੇ ਕਪਾਹਨ ਜੋ ਬਨ ਤੇਰੇ। ੧੧੦। ਤਾ ਕੇ ਨਾਮ ਚਲੈ ਉ
 ਠ ਕੋ ਕਬਿ ਸਿਆਮ ਜੋ ਉਸ ਭੁਲੇ ਗਏ ਭੇਗੀ। ਤਾ ਤੇਰੀ ਹਠ ਬੈਠੀਯਾ ਉਨ ਕੋ ਕਛੁ ਜੋ ਗੀਨਾ
 ਪਨ ਬੋਗੀ। ਜੋ ਬਨ ਕੇ ਜੁਗਮਾਨ ਕਰੈ ਤਿਹ ਜੋ ਬਨ ਕੀ ਸੁਦਿਸਾਇ ਹੋਰੀ। ਤੇ ਤਜਿ ਕੈ ਸੇ
 ਉਯੋਗ ਮੇਰੇ ਜਿਮ ਕੋ ਪੈ ਡਾਰ ਬਪਿ ਬਰੇ ਜੋਗੀ। ੧੧੧। ਨੈਨ ਕੁਰੰਗ ਨ ਸੇ ਤੁਮ ਰੇ ਸਮ ਕੋਹਰਿ
 ਸੀਕਦਿ ਰੀ ਸੁਨਿਧੈ। ਆਨ ਨ ਸੁਦਰ ਹੋ ਸਸਿ ਸੇ ਜਿਹ ਕੀ ਫੁਨ ਕੰਜ ਬਰਾਬਰ ਕੈ। ਬੈਠ ਰ
 ਹੀ ਹਠ ਬਾਂਧ ਘਨੇ ਤਿਹ ਤੇ ਕਛੁ ਆਪਨੀ ਸੁਨੇ ਧੈ। ਤੇ ਤਨ ਸੇ ਤੁਹਿ ਬੋਰ ਕਹਿਯੋ ਹਰਿ ਸਿਉ
 ਹਠਿ ਤੇ ਤੁਮ ਰੇ ਕਹੁ ਧੈ। ੧੧੨। ਸੇਯਾ। ਸੁਨਿ ਕੋਇ ਹਰ ਗੁਰਨ ਕੀ ਬਤੀਯਾ ਬਿਖਭਾਨ
 ਚੁਤਾ ਆਰਿ ਰੇ ਸਭਰੀ। ਜੇਨ ਨ ਚਾਇ ਚੜਾਇ ਕੋਰ ਉਹਨ ਪੈ ਮਨ ਮੇ ਸੀਗ ਕੋ ਪਜਰੀ।

ਸਜਨੀ

ਜੇਉ ਆਈ ਮਨਾ ਵਨ ਗੁਰਨ ਥੀ ਤਿਹ ਸੋ ਬਤੀਯਾ ਇਸੇ ਪੈ ਉਚ ਗੀ ਸਖੀ ਕਹੇ ਕਉ ਹਉ ਹਰਿ ਪਾ
 ਸਚ ਲੇਹ ਰਿਕੀ ਕਛੁ ਮੇ ਪਰਵਾਹ ਪਰੀ ॥ ੭੧ ॥ ਯੇ ਇਹ ਉਤਰ ਦੇ ਤਕੁ ਣੀਤ ਬਯਾ ਬਿਧਿ ਸੋ ਉਨ ਬਾ
 ਤ ਕਰੀ ਹੈ ਰਾਧੇ ਬਲਾਇ ਲਿਖੇ ਰੋ ਸਕੇ ਰੋਨਹਿ ਕਿਉ ਕਹਿ ਕੋ ਪਕੇ ਸੀ ਗੁਰੀ ਹੈ ਤੁਇ ਤਮਾਨ
 ਰਹੀ ਕਰਿ ਕੋ ਉਤਹੇ ਰਤ ਪੇਰਿ ਪਚਿ ਚਰੀ ਹੈ ਤੂਨ ਕਰੈ ਪਰਵਾਹਿ ਹਰੀ ਹਰਿ ਕੋ ਤੁਮਰੀ ਪਰਵਾਹ
 ਪਰੀ ਹੈ ॥ ੭੨ ॥ ਯੇ ਕਹਿ ਬਾਤ ਕਹੀ ਫਿਰੇ ਯੇ ਉਠ ਬੇਗ ਚਲੇ ਚਲਿ ਹੋਹੁ ਸੀ ਜੋਗੀ ਬੁ
 ਹੀ ਕੋ ਨੈਨ ਲਗੇ ਇਹ ਠਉ ਜੇ ਉਸੁ ਭੋਲੇ ਗਨ ਕੋਰ ਸਕੇ ਗੀ ਤਾ ਕੋ ਨ ਪਾਸ ਚਲੇ ਸਜਨੀ ਉਨ ਕੋ ਕ
 ਕਛੁ ਜੋ ਰੋਨ ਆਪਨ ਧੋਗੀ ਤੂੰ ਮੁਖਰੀ ਬਲ ਦੇਖਨ ਕੋ ਜਦੁ ਗਾਇ ਕੋ ਨੈਨ ਕੁਏ ਦੇ ਬਿਓਗੀ ॥ ੭੩ ॥
 ਆਪੇ ਧਤ ਹੋਨਹੀ ਅਉਗੜਿ ਯਾਤੁ ਮਰੇ ਣੀ ਸੁਨੇ ਬਲ ਪੰਥ ਨਿਹਾਏ ਤੇਰੇ ਹੀ ਧਿਆਨ ਬਿਖੇ ਅਵ
 ਕੇਤੁ ਮਰੀ ਹੀ ਕਿਧੋ ਬਲਿ ਬਾਤ ਉਚਾਏ ਤੂ ਮਗਿ ਰੈ ਕਬਹੂੰ ਪਰਨੀ ਕਰਵੈ ਮਧਿਆਪਨ ਆਪ ਸੀਭਾ
 ਹੈ ॥ ਤਉਨ ਸਮੇ ਸਖੀ ਤੋਹਿ ਚਿਤਾ ਰਿਕੋ ਸਿਖਾ ਮਜੂ ਮੇਨ ਕੋ ਮਾਨ ਸਿਵਾਏ ॥ ੭੪ ॥ ਗੁਰੂ
 ਰਨ ਕੀ ਸੁਨਿ ਕੈ ਬਤੀਯਾਤ ਬਰਾਧ ਕਾ ਉਤਰ ਦੇ ਤਕੁ ਣੀ ॥ ਕਿਹਹੇ ਤਕਹਿ ਯੇਤ ਜਿ ਕੋ ਹਰਿ ਪਾਸਿ
 ਮਨਾ ਵਨ ਮੇਹੂ ਕੋ ਕਾਜ ਪਣੀ ॥ ਨਹਿ ਹਉ ਚਲਿ ਹੋਹਰਿ ਪਾਸਿ ਕਹਿ ਯੇ ਤੁਮਰੀ ਧਉ ਕਹਾਗਾ ਤਿਉਂ ਹੋ
 ਵਣੀ ॥ ਸਖੀ ਅਉਰ ਨਨਾ ਮਸੂ ਮੂੜ ਪਰੇਨ ਲਖੇ ਇਹ ਹਉ ਕਿ ਮੂੜ ਮਣੀ ॥ ੭੫ ॥ ਚੁਨਿ ਕੋ ਬਿਖ
 ਰਾਨ ਸੁਤ ਕੋ ਕਹਿ ਯੇ ਇਹ ਭਾਤਿ ਸੋ ਉਤਰਿ ਗੁਰਨ ਦੀਨੇ ॥ ਗੀ ਸੁਨਿ ਗੁਰਨਿ ਮੇ ਬਤੀਯਾ ਤਿਨਹੂੰ
 ਨਿਸੁ ਉਨ ਸੁਨੇ ਬੇ ਕਉ ਕੀਨੇ ॥ ਮੇਹਿ ਕਹੈ ਮੁਖ ਤੇ ਕਿਤੂ ਮੂੜ ਮੇ ਮੂੜ ਹੀ ਮਨ ਮੇ ਕਰਿ ਚੀਨੇ ॥ ਮੇਜ
 ਦੁਗਾਇ ਕੀ ਭੋਜੀ ਆਈ ਸੁਨਿ ਤੇ ਜਦੁ ਗਾਇ ਹੂੰ ਸੇ ਹਠ ਕੀਨੇ ॥ ੭੬ ॥ ਯੇ ਕਹਿ ਕੋ ਇਹ ਭਾਤਿ ਕਹਿ
 ਯੇ ਚਲੀ ਯੇ ਉਠਿ ਕੋ ਬਲ ਸੀ ਕਲਾਨੇ ॥ ਤੇਰੀ ਸੋਹੇਤ ਘਨੇ ਹਰਿ ਕੋ ਤਿਹ ਤੇ ਹਮ ਰੋ ਕਹਿ ਯੇ ਸਾਚ
 ਜਾਨੇ ॥ ਪਾਇਨ ਤੇਰੇ ਪਰੇ ਲਲਾਹਣ ਦੂਰਿ ਕੋ ਰੋ ਕਬਹੂੰ ਫੁਨਿ ਮੇਨੇ ॥ ਤਾਢੇ ਨਿਸੰਕ ਚਲੇ ਤਜਿ
 ਸੀ ਕਾ ਕਿਧੋ ਹਰਿ ਕੀ ਵਹ ਪੀਤ ਪਛੋਨੇ ॥ ੭੭ ॥ ਸ੍ਰੇਯਾ ॥ ਯਕੁੰ ਜਨ ਮੇ ਸਖੀ ਰਾਸ ਸਮੇ ਹਰਿ ਕੋ
 ਲ ਕਰੇ ਤੁਮ ਸੇ ਬਨੇ ॥ ਜਿ ਤੇਨੇ ਉਨ ਕੋ ਹਿਤ ਹੈ ਤੁਹਿ ਮੇ ਤਿਹ ਤੇਨਹੀ ਆਪਿ ਕਹੈ ਉਨੇ ਮੇ ॥ ਪੁਰ
 ਣਾਇ ਗਾਏ ਬਿਨੁ ਵੈ ਹਰਿ ਜੂਨ ਹਿਖੇ ਲਤ ਪੈਛੁ ਨਿਗੁਰਨੇ ॥ ਰਿਹ ਤੇਛੁ ਨਿਬੇਗਾ ਨਿਸੰਕ ਚਲੇ

ਤੇਰੇ ਮਨ ਲੇਖੇ ਸਜਨੀ ਉਠਿ ਸੇਰਾ ਰੋਲੇ ਕਛੁ ਸੀ ਕਨ ਮੇਨੇ ਗੀ ਸਿਖਾ ਗੀ ਬਾਤੁ ਸੁਨੇ ਮੇਰੇ ਰਿਕੇ ਮੇਨੇ ਰੋਨੇ ॥
 ਤੇਰੇ ਹੀ ਧਿਆਨ ਧਿਉ ਹੋਹਿ ਤਿਸੁ ਕਰਿ ਕੋ ਮੇਨੇ ਮੇਰੇ ਕਾਜੇ ਕਰੇ ॥ ਗੁਰੂ ਹੀ ਅਚਲਾ ਕਹਿ ਮਨ ਕਛੁ ਹਉ ਕਿਉ ਕਹੈ ॥ ੭੮ ॥

ਕਰਿ ਕੈ ਸੁਧ ਪੈ ਬਨ ਕੀ ਮਨ ਮੈ ॥ ੭੧ ॥ ਸਿਖਿਆ ਮ ਬੁਝਾਵਤ ਹੋ ਸ ਜਨੀ ਚਲੀ ਯੇ ਬਲ ਪੇ ਮਨ ਮੈ ॥
 ਕਛੁ ਹਠ ਕੀ ਜੋ ਏਠ ਰਹੀ ਕਹਿ ਮਾਨ ਪਨੈ ਕਛੁ ਅਭਿਰਾਧੁ ਕੋ ਕਹਿ ਮੋ ਸੁਨਿ ਲਖੀ ਜੋ ॥ ਭਾਤੇ ਹਉ ਬਿ
 ਤ ਕੈ ਹੋਤੁ ਮੈ ਇਹ ਤੇ ਨ ਕਛੁ ਤੁ ਮਰੇ ਕਹਿ ਪੇ ਛੀ ਜੋ ॥ ਨੈ ਕੁ ਨਿਹਾਰਿ ਕਹਿ ਯੋਹ ਮਠਿ ਰਿਸ ਭੇਤ ਜਿਅ
 ਨ ਅਬੈ ਹਸਿ ਦੀ ਜੋ ॥ ੭੨ ॥ **ਗੁਰਮਤਿ ਸਿਖੀ ਮੈ ॥** ॥ ਮੈ ਨ ਹੋ ਸੇ ਹਰਿ ਪਾਸ ਚਲੇ ਨਹੀ ॥
 ਜਉ ਤੁਹਿ ਸੀਸ ਖੀ ਕੋ ਦਿਕਾਵੈ ॥ ਆਇ ਉਪਾਵ ਅਨੇ ਕ ਕਰੈ ਅਰੁ ਪਾਇ ਨ ਉਪਰਿ ਸੀਸ ਮਿ
 ਵਾਵੈ ॥ ਮੈ ਕ ਬਹੁੰ ਨਹੀ ਜਾਉ ਤਹਾ ਤੁਹਿ ਸੀ ਕਹਿ ਕਿੰਟ ਕ ਬਾਤ ਬਨਾਵੈ ॥ ਅਭਿਰਕੀ ਕਉ ਨ ਗਨੈ ਗਨ
 ਤੀ ਬਲਾ ਆਪਨ ਕਾਨ ਜੁਸੀ ਸਤੁ ਕਾਵੈ ॥ ੭੩ ॥ **ਪ੍ਰਤਿ ਚਿਤ ਗੁਰਮਤਿ ॥** ॥ ਮੈ ॥ ਇਨ ਮੈ
 ਸੀ ਕਹੀ ਬਤੀ ਅਤ ਬਹੀ ਉਹਿ ਗੁਰਨਾਨੈ ਕਹਿ ਯੋਹ ਗਾ ॥ ਜਉ ਹਮ ਬਾਤ ਕਹੀ ਚਲੀ ਯੈ ਤੁਕ
 ਯੋਹ ਮਾ ਸਿਖਾ ਮੈ ਸੋ ਪੀਤ ਹੀ ਛੀ ॥ ਸਿਖਾ ਮੈ ਸੋ ਮਾਣੀ ਕਹਾ ਕਹੀ ਯੋਇ ਹ ਸਾਥ ਕਰੈ ਹਿਤ ਵਚ
 ਰੇ ਜੋ ਗੀ ॥ ਭੁਜ ਭੈ ਹੋ ਅਕੋਇ ਹੋਇ ਹ ਸੀ ਤਿਹ ਕੋ ਪਹਿ ਗੁਰਨ ਥੀ ਗੀ ॥ ੭੪ ॥ ਭੁਜ ਭੈ ਹੋਇ ਹ
 ਪੋਹ ਮਕੋਇ ਗੁਰਨ ਰੂਪ ਕੋ ਮਾਨ ਕਰੈ ॥ ਇਹ ਜਾਨਤ ਹੈ ਪਟੈ ਹੋ ਅਤੇ ਤਿਹ ਭੋਹ ਏ ਬਾਧ ਰਹੀ ਨ
 ਟੋ ॥ ਕਾ ਬਿਸਿਖਾ ਮਾ ਪਿਥੋਇ ਨ ਗੁਰਨ ਕੀ ਅਤਿ ਸਿਖਾ ਮਕੋ ਕੋ ਪਭੈ ਪੈ ਨ ਰੂਹੈ ॥ ਤਿਹ ਸੋ ਬਾਲਿ
 ਜਾਉ ਕਹਾ ਕਹੀ ਯੈ ਤਿਹ ਲਿਖਾਵਹੁ ਯੈ ਮੁਖ ਤੇ ਉਚੈ ॥ ੭੫ ॥ **ਸਿਖਿਆ ਮਕੋ ਰੇ ਸ**
 ਖੀ ਅਉਰ ਸੋ ਪੀਤ ਤਥੈ ਇਹ ਗੁਰਨ ਰੂਪ ਪਛੁਨੈ ॥ ਵਾਕੋ ਕੀ ਏ ਬਿਨ ਗੀ ਸ ਜਨੀ ਸੁਰ ਹੀ ਕਹਿ
 ਕੈ ਸੁਕਹਿ ਯੋਹ ਗੀ ਮੈ ॥ ਯਕੋ ਬਿਸਥ ਰੂਹੈ ਮਨ ਭੋਤ ਬਹੀ ਇਹ ਮਾਨ ਹਿਕੋ ਫੁਲ ਜਾਨੈ ॥ ਅਤਿ
 ਖਿਸਾਇ ਪਪੀ ਅਕੁਲਾਇ ਕਹਿ ਯੋਤ ਬਹੀ ਇਹ ਮਾਨੈ ਤੁ ਮਾਨੈ ॥ ੭੬ ॥ ਯੈ ਸੁਨਿ ਕੈ ਬਿਖਭ
 ਨ ਸੁਤਾ ਤਿਹ ਗੁਰਨ ਕੀ ਇਮ ਉਤਰ ਦੀਨੈ ॥ ਪੀਤ ਕਹੀ ਹਰਿ ਚੰਦ ਕੁ ਗਾ ਸੀ ਗਤ ਉਹ ਮਹੁ ਅਸ
 ਮਾਨ ਸੁਕੀਨੈ ॥ ਤਉ ਸ ਜਨੀ ਕਹਿ ਯੈ ਫੁਰ ਹੀ ਅਤਿ ਕੋ ਪਥਾ ਦਿਯੋਹ ਮਰੇ ਜਬ ਜੀਨੈ ॥ ਤੁਰੇ ਕਹੇ
 ਬਿਨ ਗੀ ਹਰਿ ਅਗੇ ਰੂ ਮੋਹੁ ਸੋ ਨੇਹ ਬਿਦਾ ਕਹਿ ਦੀਨੈ ॥ ੭੭ ॥ **ਮੈ ॥** ॥ ਮੈ ਕਹਿ ਗੁਰਨ ਸੋ
 ਬਤੀ ਯਾ ਕਾ ਬਿਸਿਖਾ ਮਕੋ ਰੈ ਟਰਿ ਮੈ ਸੇ ਕਾਨਿ ਯੈ ॥ ਜਾਹਿ ਗੀ ਕਾਹੈ ਬੈਠੈ ਗੁਰਨ ਤੇ ਮੋ ਕ
 ਹਿਯੋ ਅਤਿ ਗੀ ਮੈ ਸਹਿ ਯੈ ॥ ਬਾਤ ਕਹੀ ਅਤਿ ਗੀ ਰਸ ਕੀ ਤੁਹਿ ਤੁਕੋ ਨੁਸੇ ਸਖੀ ਚਿਤ ਚਹਿ ॥

॥ ਤਾਹੀ ਤੇ ਹਉਨ ਚਲੇ ਸਜਨੀ ਹਮ ਸੇ ਹਰਿ ਸੋ ਰਸ ਕਉ ਨ ਗਹਿਯੋ ॥ ੧੨੫ ॥ ਯੈ ਦੁਨਿ ਉਤਰ ਦੇਤ ੧੬੮
 ਕੁਈ ਕਥਿ ਸਿਖਾ ਮਕਹੈ ਹਰਿ ਕੋ ਹਿਤ ਕੋ ਰੋਕਾ ਨ ਕੋ ਭੇਜੇ ਭੇਯਾ ਪਹਿ ਆਇ ਕੋ ਕੋ ਕੋ ਮਨ ਵਸ ਕੋ
 ਅਤਿ ਭੈਰੋ ॥ ਸਿਖਾ ਮਚ ਕੋ ਰਮੈ ਨੇੜ ਨ ਜੇ ਸੁਨ ਗੀ ਇਹ ਭਾਂਤਿ ਕਹੈ ਮਨ ਮੋਰੋ ॥ ਤਾਹੀ ਨਿਹਾਰ ਸੁਨੇ ਸ
 ਸਿਸੇ ਮੁਖ ਦੇਖਤੈ ਪੈਰੀ ਤੋਰੋ ॥ ੧੨੬ ॥ ਯੈ ਦੁਨਿ ਉਤਰ ਦੇਤ ॥ ੧੨੬ ॥ ਯੈ ਦੁਨਿ ਉਤਰ ਦੇਤ ॥ ੧੨੬ ॥
 ਨਕਹਿਯੋ ਤਿਹ ਕੋ ਪਹਿਜੈ ਹੋ ॥ ਕਾਹੇ ਕੋ ਕਾਜ ਉਗਹਨ ਗੀ ਸਹਿ ਹੋ ਅਪਨੇ ਪਤਿ ਦੇਖਿ ਅਪੋ ਹੋ ॥ ਸਿ
 ਯਾ ਮਰਚੇ ਸੰਗ ਅਉਰ ਹੀ ਯਾ ਤਿਹ ਕੋ ਪਹਿਜਾਇ ਕਹਾ ਜਸੁ ਪੋਹੋ ॥ ਤਾ ਤੇ ਪਧਾਰ ਹੁਰੀ ਸਜਨੀ ਹ
 ਰਿ ਕੋ ਨਹਿ ਜੀਵਤ ਰੂਪਾ ਦੇਖੋ ॥ ੧੨੭ ॥ ਯੈ ਦੁਨਿ ਉਤਰ ਦੇਤ ॥ ੧੨੭ ॥ ਯੈ ਦੁਨਿ ਉਤਰ ਦੇਤ ॥ ੧੨੭ ॥
 ਦੂਤੀ ਬਾਰ ਕਾਨਜੁ ਸੋ ਮੈਯਾ ॥ ਯੈ ਜਬ ਤਾ ਹਿਸੁ ਨੀਬਤੀ ਅਉਠ ਕੋ ਸੋ ਉਨ ਦਲ ਲਾਪ
 ਹਿ ਆਈ ॥ ਆਇ ਕੋ ਮੈ ਸੋ ਕਹਿਯੋ ਹਰਿ ਪੈ ਹਰਿ ਜੂਨ ਹਿ ਮਨ ਤਮੂੜ ਮਨਾਈ ॥ ਕੋਭ ਜਿਵ
 ਹਿਰੋ ਚੋਇ ਨ ਸੋ ਨਹੀ ਆਪਨ ਜਾਇ ਕੋ ਲਿਆਉ ਮਨਾਈ ॥ ਯੈ ਸੁਨਿ ਬਾਤ ਚਲਿਯੋ ਤਿਹ ਕੋ ਕ
 ਬਿ ਸਿਖਾ ਮਕਹੈ ਹਰਿ ਆਪ ਹੀ ਧਾਈ ॥ ੧੨੮ ॥ ਯੈ ਦੁਨਿ ਉਤਰ ਦੇਤ ॥ ੧੨੮ ॥ ਯੈ ਦੁਨਿ ਉਤਰ ਦੇਤ ॥ ੧੨੮ ॥
 ਹਰਿ ਜੂਤ ਬਾਪ ਹੀ ਆਯੋ ॥ ਤਾਹੀ ਕੋ ਰੂਪ ਨਿਹਾਰਤ ਹੀ ਬਿਖਰਾਨ ਸੁਤਾ ਮਨ ਮੈ ਸੁਖ ਪਾਯੋ ॥
 ਪਾਇ ਪਨੇ ਸੁਖ ਪੈ ਮਨ ਮੈ ਅਤਿ ਉਪਰਾਮ ਸੋ ਬੋਲ ਸੁਨਾਯੋ ॥ ਚੰਦ੍ਰ ਗਾਹੁ ਸੋ ਕੋਲ ਕੋਰੋਇ
 ਹਠ ਉਰ ਕਹਾਤ ਜਿ ਲਾਜ ਹਿ ਆਯੋ ॥ ੧੨੯ ॥ ਯੈ ਦੁਨਿ ਉਤਰ ਦੇਤ ॥ ੧੨੯ ॥ ਯੈ ਦੁਨਿ ਉਤਰ ਦੇਤ ॥ ੧੨੯ ॥
 ਕਿਉ ਤਜਿ ਚੰਦ੍ਰ ਗਾਹ ਚਲਿ ਕੋ ਹਮਰੇ ਪਹਿ ਕਿਉ ਕਹਿਯੋ ਆਯੋ ॥ ਕਿਉ ਇਹ ਗੁਰ ਨਿਕੀ ਸਿ
 ਖ ਮਨ ਕੋ ਆਪਨ ਹੀ ਉਠਿ ਕੋ ਸਖੀ ਧਾਯੋ ॥ ਜਾਨਤ ਬੀ ਕਿ ਬਡੇ ਠਹੁਰੇ ਇਹ ਬਾਤ ਨ ਤੇ ਅਬ ਹੀ
 ਲਾਖਿ ਪਾਯੋ ॥ ਕਿਉ ਹਮਰੇ ਪਹਿ ਆਇ ਕਹਿਯੋ ਹਮ ਤੇ ਤੁਮ ਕੋ ਨਹੀ ਬੋਲ ਪਠਾਯੋ ॥ ੧੩੦ ॥ ਯੈ
 ਨਜੁ ਬਾਰ ਚਾਹੈ ਸੋ ਮੈਯਾ ॥ ਯੈ ਸੁਨਿ ਉਤਰ ਦੇਤ ਕੁਯੋ ਨਹਿ ਰੀਤੁ ਹਿ ਗੁਰ ਨ ਬੋਲ ਪਠਾਯੋ ॥
 ਨੈਨ ਨ ਕੋ ਕਰਿ ਭਾਵ ਪਨੇ ਸਰ ਸੋ ਹਮਰੇ ਮਨੁ ਆਸਿ ਮੁਗਾ ਪਾਯੋ ॥ ਤਾਹੀ ਬਿਹਗਾਨ ਸੋ ਸੁਨੀ ਯੈ ਬ
 ਲਾ ਅੰਗ ਜਾਗਿਯੋ ਸੁਗਿਯੋ ਨ ਬਚਾਯੋ ॥ ਤੇਰੇ ਬੁਝਾਯੋ ਨ ਆਇਯੋ ਹੀ ਤਿਹ ਠਹੁਰ ਜਰੇ ਕਹੁ ਸੋ
 ਕਨ ਆਯੋ ॥ ੧੩੧ ॥ ਯੈ ਦੁਨਿ ਉਤਰ ਦੇਤ ॥ ੧੩੧ ॥ ਯੈ ਦੁਨਿ ਉਤਰ ਦੇਤ ॥ ੧੩੧ ॥

ਯਾਮਕੋਹੈਕਾਬਿਆਨਿਦਛੀਨੀ॥ ਲੋਗਨਕਉਪਹਾਸਸਹਿਯੋਤੁਹਿਮੂਰਤਿਚੀਨਕੈਅਉਰਨਚੀ
 ਨੀ॥ ਹੇਤਕਹਿਯੋਅਭਿਹੀਤੁਮਸੇਤੁਮਪੁੰਤਾਜਿਹੇਤਦਸਾਇਹਕੀਨੀ॥ ਪੀਚਕਗੀਸੰਗਅਉਰ
 ਤੀਯਾਕਹਿਸ੍ਵਾਸਭਰਿਯੋਅਖੀਅੰਭੁਰਿਲੀਨੀ॥ ੧੩੩੪॥ ਯੋਗੀ॥ ॥ ਮੇਰੇ॥
 ਨੇਹਿਤੁਹੈਤੁਮਸੇਸਖੀਅਉਰਕਿਸੀਨਹੀਰੁਦਰਨਮਾਹੀ॥ ਤੇਰੇਖਰੇਤੁਹਿਦੇਖਤਹੈਬਿਨੁਤੈਰੁ
 ਹਮੂਰਤਿਕੀਪਰਛੁਹੀ॥ ਯੈਕਹਿਕਾਨ੍ਹਗਹੀਬਹੀਅਚਲੀਯੈਹਮਸਿਬਨਮੋਸੁਖਪਾਈ॥
 ਹਰਾਚਲੁਮੇਰੀਸੇਮੇਰੀਸੇਮੇਰੀਸਿਤੇਰੀਸਿਤੇਰੀਸਿਨਹੀਸੁਨਾਹੀ॥ ੧੩੩੫॥ ਯੈਕਹਿਕਾਨ੍ਹਗ
 ਹੀਬਹੀਅਭਿਪੁੰਦਗਨਕੋਕੁਰੀਯਾਹਸਜੈਯੈ॥ ਕੇਹਰਿਸੀਜਿਹਕੀਕਹਿਯੈਜਿਹਆਨਲੇ
 ਸਾਸਿਕੋਟਕੋਕੈ॥ ਐਸੇਕਹਿਯੋਚਲੀਯੈਹਮੇਰੀਸੇਸਭਰੁਦਰਨਕੋਮਨਮੈ॥ ਯੈਕ
 ਹਿਕਾਚਿਕੋਰੇਬਿਨਤੀਸੁਨਹੈਤੁਹਿਲਾਲਹੀਯੈਮਧਿਜੈਯੈ॥ ੧੩੩੬॥ ਯੈਕਹੈਉਹਾਹਨਦੇਤਸ
 ਖੀਕਹਿਯੋਪੀਤਪਨੀਹਮਗੀਸੰਗਤਿਹੈ॥ ਨਹਕਿਭੂਭੁਰਮੀਮਨਮੈਕਛੁਬਾਤਨਦੰਦੁਭਗਾ
 ਮਨਮੇਰੇ॥ ਤਾਤੇਉਂਤੇਤਾਜਿਅਨਸਕੁੰਚਲਿਖੇਲਹਿਪੈਜਮਨਾਤਟਕੇਰੇ॥ ਮਾਨਤਹੈਨਹਿਬਡ
 ਹਠੀਬਿਰਹਾਤੁਰੇਪ੍ਰੈਬਿਰਹੀਜਨਟੇਰੇ॥ ੧੩੩੭॥ ਸਤਿਯਾਗਕਹਿਯੋਅਬਾਮਾਨਸਖੀਹਮਪੁੰਤੁ
 ਮਉਬਨਬੀਚਪਧਾਰੇ॥ ਨਾਹਿਕਹੀਤੂਰਿਸੀਮਨਮੈਨਹੀਅਨਦੀਯਾਮਨਬਾਤਹਮੇਰੇ॥ ਤਾ
 ਤੇਅਸੇਕੋਕੋਸਾਖਸੁਨੇਬਲਤਤੀਰਨਦੀਸੰਭੁਸੇਕਹਿਰੁਯੈ॥ ਯਾਤੇਨਅਉਰਕੁਝੀਕਛੁਹੈਮਿ
 ਓਕੋਹਮੇਮੇਨਕੋਮਾਨਨਿਵਾਰੇ॥ ੧੩੩੮॥ ਕਾਨ੍ਹਰਸਾਤੁਰੇਪ੍ਰੈਅਤਿਹੀਥਿਖਭਾਨਸੁਤਾਫਿਗਬਾ
 ਤਉਚਾਰੀ॥ ਤਾਹਿਅਨੀਹਰਿਬਾਤੁਸੇਊਤਿਨਮਾਂਨਕੀਬਾਤਾਬਿਦਾਕਰਿਚੁਰਾਹੀ॥ ਹਾਥਹਿਸੇ
 ਬਹੀਯਾਗਹਿਸਿਯਾਮਸੁਮੇਸੇਕਹਿਯੋਅਬਕੋਲਾਹਿਯਾਹੀ॥ ਕਾਨ੍ਹਕਹਿਯੋਤਬਰਾਪਕਕੋ
 ਹਮੇਰੇਸੰਗਕੋਕੋਰੋਮੇਰੀਪਯਾਹੀ॥ ੧੩੩੯॥ ਯੈਕਹੈਉਹਾਹਨਦੇਤਸ
 ਖਭਾਨਸੁਤਾਨੰਦਲਾਲਲਕਹਉਤਰਿਦੀਨੇ॥ ਤਾਹੀਸੰਬਾਤਕੋਰਹਰਿਜੁਜਿਹਕੇਸੰਗੇ
 ਹੁਪਯੋਤੁਮਕੀਨੋ॥ ਕਾਹੇਕੋਮੇਰਗਹੀਬਹੀਯਾਸੁਦਖਾਵਤਕਾਹੇਕੋਹੇਮੁਹਿਜੀਨੇ॥ ਯੈਕਹਿਕ
 ਤਭੁਰੀਅਖੀਅੰਕਰਿਕੈਦੁਖਸੁਦਸਉਸਾਸਸੁਲੀਨੇ॥ ੧੩੪੦॥ ਸੇਯਾ॥ ॥ ਕੋਲਕੋਰੇਉਨ

ਜੇ ਜੇਨ ਸੰਗ ਗੰਧੋ ਮੇਨ ਹੈ ਸੁਤ ਮੰਗੇ ਸੁਸਨਿ ਲੇ ਅਖੀ ਆਂਤੁ ਰਿਭੈ ਬਿਖਰਨ ਇਹੁ ਤਾਤਿ ਉਚਾਰੇ ॥ ੭੦ ॥
 ਸੰਗ ਚਲੇ ਨਹਿ ਹਉਤ ਮਰੇ ਕਰਿਆ ਪਲੈ ਕਹਿੰਯੋ ਨਹੀ ਮੰਗੇ ਸਾ ਚੁਕੋਤੁ ਮੇਸੇ ਬਤੀ ਆਤੁ ॥ ੭੧ ॥
 ਜੇ ਕੋ ਹਮ ਕੇ ਜਦ ਬੀਰ ਪਧਾਰੇ ॥ ੭੨ ॥ *ਭਾਗੁ ਪਾਧਾਰੇ ॥* ॥ ਸੈਯਾ ॥ ਸੰਗ ਚਲੇ ਹਮਰੇ ਉਠਿ
 ਕੈ ਸਖੀ ਮਾਨ ਕਛੁ ਮਨੋ ਨਹੀ ਆਨੇ ॥ ਅਇਹੋ ਹਉਤ ਜਿ ਸੰਕਨਿ ਸੰਕ ਕਛੁ ਤਿਹ ਤੇਰ ਸਗੀਤ ਪ
 ਛਾਨੇ ॥ ਮਿਤ ਕੇ ਬੇਚੇ ਕਿੰਧੀ ਬੀਕੀ ਯੇ ਇਹ ਸੁਭਿਨ ਸੁਨੇ ਸਖੀ ਪੀਤ ਕਹਾਨੇ ॥ ਤਾ ਤੇ ਹਉਤੇ ਗੀ ਕੋ ਬਿ
 ਨਤੀ ਕਹਿ ਬੇ ਮੁਹਿ ਮਾਨ ਸਖੀ ਅਬ ਮਨੇ ॥ ੭੪ ॥ *ਰਾਧੇ ਬਾਚਾ ਸੈਯਾ ॥* ॥ ਯੋ ਸੁਨਿ ਕੋ ਹਰਿ ਕੀ ਬ
 ਤੀ ਯਾਹ ਰਿਕੇ ਤਿਨ ਯਾ ਬਿਧਿ ਉਤਰਿ ਵੀਨੇ ॥ ਪੀਤ ਗੀ ਹਰਿ ਸੇਤੁ ਮਰੀ ਕਹਿੰਯੋ ਕਹਿ ਕੋ ਵੇਗ ਬਾ
 ਰਤੁ ਗੀਨੇ ॥ ਪੀਤ ਕਹੀ ਸੰਗ ਚੰਦੁ ਬਗਾ ਅਤਿ ਕੋ ਪਥਾ ਢਿਯੋ ਤਿਹ ਤੇ ਮੁਹਿ ਜੀਨੇ ॥ ਯੋ ਕਹਿ ਕੈ ਬੁਰਿ
 ਸੁਸਲ ਯੋ ਕਾ ਬਿਸਿਖਾ ਮਕਹੇ ਅਤਿ ਹੀ ਕਪਟੀਨੇ ॥ ੭੫ ॥ *ਸੈਯਾ ॥* ॥ ਕ੍ਰੋਧੁ ਗੀ ਢਿਰਿ ਬੋਲ
 ਉਠੀ ਬਿਖਰਨ ਸੁਤਾ ਮੁਖ ਸੁੰਦਰ ਸਿਉ ॥ ਤੁਮ ਸੰਗ ਮੇਰ ਸਕਉ ਨਹਿ ਯੋ ਕਾ ਬਿਸਿਖਾ ਮਕਹੇ ਬਿ
 ਧ ਕੇ ਪਹਿ ਜਿਉ ॥ ਹਰਿ ਯੋ ਕਹੀ ਮੇਹਿ ਤੇ ਪੈਤੁ ਮਸੇ ਉਨ ਕੋ ਪਕਹਿੰਯੋ ਹਮ ਸੇ ਕਹਾ ਕੀਉ ॥ ਤੁਮ ਰੇ ਸੰ
 ਗ ਕੋ ਬਨੇ ਮੇਸੁ ਨੀਯੋ ਬਤੀਯਾ ਹਮਰੀ ਬਲ ਇਉ ॥ ੭੬ ॥ *ਕਨਕੁ ਬਾਚਾ ਸੈਯਾ ॥* ॥ ਸੈਯਾ ॥
 ਸੇਹਿ ਯੋ ਹਉਤੇ ਰੇ ਸਖੀ ਚ ਬਿਬੇ ਪਿਖ ਮੇਹਿ ਯੋ ਹਉਦਿ ਗਪੇ ਬਤ ਤੇਰੇ ॥ ਮੇਹਿ ਰਹਿੰਯੋ ਅਲਕੈ ਤੇ
 ਮਰੀ ਪਿਖ ਜਾਤੁ ਗਯੋ ਰੰਗੀਯਾ ਨਹੀ ਰੂਰੇ ॥ ਮੇਹਿ ਰਹਿੰਯੋ ਤੁਹਿ ॥ ਗਾਨਿ ਹਰਤ ਪੀਤ ਬਦੀ ਤਿਹ ਤੇ
 ਮਸੇ ਮੇ ॥ ੭੭ ॥ ਛਾਤੇਨ ਮਾਨ ਕੋ ਰੇਸ ਜਨੀ ਮੁਹਿ ਸੰਗ ਚਲੇ ਉਠ ਕੇ ਅਬ ਹੀ ॥ ਹਮਰੀ ਤੁਮ ਸੇ ਸਖੀ
 ਪੀਤ ਘਨੀ ਕੁਪ ਬਾਤ ਕਹੇ ਤਾ ਜੇ ਕੋ ਸਬ ਹੀ ॥ ਤਿਹ ਤੇ ਇਹੁ ਦੁਨ ਬਾਤ ਕੀਰੀ ਤਕਹਿੰਯੋ ਨ ਅਰ
 ਤੁਮ ਕੋ ਫਥ ਹੀ ॥ ਤਿਹ ਤੇ ਸੁਨੇ ਮੇ ਬਿਨਤੀ ਚਲੀਯੋ ਇਹ ਕਾ ॥ ਜਕੀ ਇਨ ਕਛੁ ਲਭੁ ਹੀ ॥ ੭੮ ॥
 ਸੈਯਾ ॥ ॥ ਅਤਿ ਹੀ ਜਬ ਕਾਨਕ ਕੀ ਬਿਨਤੀ ਤਖੀ ਮਨਰੰਚਤੀਯਾ ਸੇਉ ਮਾਨੀ ॥ ਦੁਰਿ ਕਰ
 ਮਨ ਕੀ ਗਨਤੀ ਜਬ ਹੀ ਹਰਿ ਕੀ ਤਿਨ ਪੀਤ ਪਛਾਨੀ ॥ ਤਉ ਇਮ ਉਤਰਿ ਦੇ ਤਿਜੇ ਉਚੁ ਦਰਿ ਤਮ ॥ ੭੯ ॥
 ਹਿਤੀਯਾ ਨਹੀ ॥ ਤਿਯਾ ਗਦਈ ਦੁਚਿਤਈ ਮਨ ਕੀ ਹਰਿ ਸੇਰ ਸਬਾਤ ਨੇ ਸਿਨਿ ਜਕਾਨੀ ॥ ੮੦ ॥
 ਮੇਹਿ ਰਿਕੋ ਚਲੀਯੋ ਹਮਰੇ ਸੰਗ ਜਾਨਤੋ ਹਰ ਸਾ ਬਛੋਰੇ ਗੋ ॥ ਰਾਸ ਬਿਖੇ ਹਮਰੇ ਸੰਗ ਲੈ ਸਖ

ਮੇਹਿ ਰਿਕੋ ਮੁਖ ਤੇ ਹੀ ਨਿਹਤਤ ਸਿਉ ਗਾਨ ਚੰਦ ਕਰਨੇ ਰੇ ॥

ਜਾਨਤਗੁਰਨਸੀਗਅਰੇਗੋਹਉਨਹੀਹਾਰਿਹਉਮਤੇਤਮਹੀਹਮਤੇਹਰਿਹਾਰਿਪਰੇਗੋਇਕਨਜਨ
 ਤਕੰਜਗਲੀਨਲਵਾਇਕਹਿਯੋਕਛੂਕਾਜਸਰੇਗੋ॥੧੪੬॥ਬਿਖਭਾਨਸੁਤਕਬਿਸਿਖਾਮਕੋ
 ਅਤਿਜੇਹਰਿਕੇਰਸਭੀਤਰਿਭੀਨੀ॥ਸ੍ਰੀਬਿਜਨਾਥਕਹਿਯੋਹਸਿਕੋਛਾਬਿਦਾਂਤਨਕੀਅਤਿਉਦ
 ਰਿਚੀਨੀ॥ਤਾਛਾਬਿਕੀਉਪਮਾਅਤਿਹੀਮਨੇਮੇਜੁਭਈਕਬਿਕੇਸੇਉਕੀਨੀ॥ਜਿਉਪਾਣੀਚ
 ਲਸੇਰਪਲਾਤਿਹੋਕਠਗਗੇਠਗਨੀਠਗਲੀਨੀ॥੧੪੭॥ਬਿਖਭਾਨਸੁਤਕਬਿਸਿਖਾਮਕੋ
 ਤਿਜੇਹਰਿਕੇਰਸਭੀਤਰਿਭੀਨੀ॥ਬੀਚਹੁਲਾਸਥਨਕੇਜਬਕਾਨਕੀਬਾਤਸਭੇਮਨਲੀਨੀ॥ਕੰਜ
 ਗਲੀਨੇਮੇਖੇਲਹਿਗੋਹਰਿਕੇਤਿਨਸੀਗਕਹਿਯੋਸੇਉਕੀਨੀ॥ਯੋਹਸਿਬਾਤਨਿਸੀਗਕਹਿਯੋ
 ਮਨਕੀਵਚਿਤਈਤਿਜਿਦੀਨੀ॥੧੪੮॥^{ਸਭੀ}ਦੇਉਜਉਹਸਿਬਾਤਨਸੀਗਦਰੇਤੁਹੁਲ
 ਸਬਿਲਾਸਬਡੇਸਗਰੇ॥ਹਸਿਕੀਠਿਲਗਾਇਲਈਲਲਨਾਗਹਿਗਾਕੇਅਨੰਕਤੇਅੰਕਭਰੇ
 ਤਰਕੀਹੋਤਨੀਦਰਕੀਅੰਗੀਯਾਗਰਮਾਲਤੇਟੁਟਕੈਲਾਲਪਰੇ॥ਪੀਅਕੇਮਿਲਏਤੀਯਕੇਹੀ
 ਅਤੇਅੰਗਰਾਬਿਰਹਾਗਨਿਕੇਨਿਕਰੇ॥੧੪੯॥ਹਰਿਗਾਧਕਾਸੀਗਚਲੇਬਨੇਮੇਕਬਿਸਿਖਾਮ
 ਕੋਮਨਾਮਾਨਦਪਾਯੋ॥ਕੰਜਗਲੀਨੇਮੇਕੇਲਕਰੇਮਨਕੇਸਭੁਸੇਕਹੁਤੇਬਿਸਰਾਯੋ॥ਤਾਹੀਕਥਾ
 ਕੀਕੋਥੋਜਗੇਮੇਮਨੇਮੇਸੁਕਾਆਇਕਗਾਇਸੁਨਾਯੋ॥ਜੇਉਸਨੈਸੇਉਰੀਝਰਹੈਜਿਹੋਕੇਸਭਹੀਪ
 ਰੇਮੇਜਸੁਛਾਯੋ॥੧੫੦॥ਕਨਜੁਬਾਰਾਯੋਯੋ॥ਸੈਯਾ॥ਹਰਿਜੂਇਮਰਾਧਕਾਸੀਗਕਹੀਜ
 ਮਨਾਮੇਤੋਰੇਤਮਕੋਗਹਿਯੋ॥ਜਲਮੇਹਮਕੇਲਕਰੇਗੋਸੁਨੇਰਸਥਾਤਸਭੇਸੁਤਹਾਕਹਿਯੋ॥ਜਿਹੋ
 ਰਨਿਹਾਰਬਧੁਬਿਜਕੀਲਲਚਾਇਮੇਪਿਖਿਬੋਚਹਿਯੋ॥ਪਹੁਚੈਗੀਨਹੀਤਿਹਗੁਰਨਏਕਹਮ
 ਹੁੰਗੁਮਹੀਝਤਹਾਰਹਿਯੋ॥੧੫੧॥^{ਸਭੀ}ਬਿਖਭਾਨਸੁਤਹਰਿਕੇਮੁਖਤੇਜਲਪੇਠਨਕੀਬਤੀ
 ਯਾਸੁਨਿਪਾਣੀ॥ਪਾਇਜਾਇਪਰੀਸਰੇਮੇਕਹਿਕੇਅਤਿਹੀਬਿਜਨਾਥਭਾਣੀ॥ਤਾਹੀਕੇਪਾਛੇ
 ਤੇਸਿਖਾਮਪਰੇਕਬਿਕੇਮਨੇਮੇਉਪਮਾਇਮਾਣੀ॥ਮਾਨਹੁਸਿਖਾਮਜੁਬਾਜਪਰਿਯੋਪਿਖਿਕੋਏ
 ਜਨਾਰਿਕੋਜਿਉਮੁਰਗਾਣੀ॥੧੫੨॥ਬਿਜਨਾਥਤਬੈਧਸਿਕੈਜਲਮੇਬਿਜਨਾਰਿਸੇਉਤਬਜਾ
 ਇਗਹੀ॥ਹਰਿਕੇਤਨਤੇਟੁਹੁਲਾਸਬਦਿਯੋਮਨਕੇਕਬਿਤਉਮੁਖਤੇਕਥਭਾਖਿਕਹੀ॥ਪਿਖਿਯੋ
 ਗਿਨਤੀਮਨਕੀਜਲਭਾਤਿਬਹੀਜੇਉਅਨੰਦਬੀਚਬਢਿਯੋ॥

ਜਿਨ੍ਹਾਂ ਸੋਢੀ ਹੋਏ ਪਿਥਿਕੇ ਜਨਮ ਜਿਹੜੀ ਵਰਤੀ ॥ ੧੫੩ ॥ ਜਲ ਤੇ ਕਾਢਿ ਕੋ ਫਿਰਿ ਗੁਰੂ
ਸੇਕ ਬਿਸਿਖਾ ਮਕੋਰੇ ਫਿਰਾ ਸਮ ਚਾਯੋ ॥ ਗਾਵਤ ਭੀ ਬਿਖ ਭੁਲ ਸੁਤਾ ਅਤਿ ਹੀ ਮਨ ਭੀ ਤਰਿਆ
ਨੰਦ ਪਾਯੋ ॥ ਬੀਜ ਨਾਗ ਸੋ ਮਿਲ ਕੋ ਬਿਜਨਾ ਬਜੂ ਸਾਹਿ ਗਏ ॥ ਇਕ ਤਨ ਬਸਾਯੋ ॥ ਸੋ ਸੁਨਿ ਕੋ ਮਿਥਾ
ਆਵਤ ਪਾਵਤ ਗੁਰ ਨੀਯਾ ॥ ਸੁਨਿ ਕੋ ਸੁਖ ਪਾਯੋ ॥ ੧੫੪ ॥ ਸੋ ਹੋ ਸੋ ਪੈਤਾ ਲੋ ਮੇ ਕੀ ਨੀ
ਕਥਾ ਸੁਧਾਹਾ ॥ ਭੂ ਕੋ ਹੋਇ ਜੰਧਤੰ ਹੁ ਸੁਕਾ ਬਿਲੀ ਜਹੁ ਸਕਲ ਸੁਧਾਹਾ ॥ ੧੫੫ ॥ ਬਿਨ ਬਕੋਰੇ ਦੇ ਭੂ
ਜੇ ਰਿਸੁ ਨੇ ਜਗਤ ਕੋਰਾਇ ॥ ਸੋ ਮਸਤ ਕਤੁ ਚਰਨ ਨ ਸਦਾ ਹੋ ਦਾਸੁ ਭੂਇ ॥ ੧੫੬ ॥
ਮਸਤ ਕਤੁ ਚਰਨ ॥ ਨਟ ਕਾਗੀ ਕੋ ਕ੍ਰਿਸਨ ਵਤਾਰੇ ॥ ਸਮੰਡ ਲਬਰਨ ਨੇ ਪਿਆਇ ਸਮਾ
ਪਤਮ ॥ ਸਤ ਸੁਭ ਮੰਤ੍ਰਾ ॥ ੧੫੭ ॥ ਸਰਪ ਜੇਨ ਤੇ ਉਪਾਰ ਕਰਨ ਕਥਨੀ ॥
੧੫੮ ॥ ॥ ਦਿਨ ਪੂਜਾ ਕੋ ਆਇ ਲਾਗਿ ਯੋ ਤਿਹ ਕੋ ਜੇ ਭੂ ਗੁਰ ਨੀਯਾ ॥ ਹਿਤ ਕੋ ਅਤਿ ਸੇਵੀ ॥ ਸਾ
ਰਿਪ ਉਭ ਨਿਉ ਭਮ ਰਿਯੋ ਕਬਿ ਸਿਖਾ ਮਕੋਰੇ ਜਗਾ ॥ ਅਭੇ ਵੀ ॥ ਨਾ ਸਭੁ ਏ ਜਗਾ ਮੇ ਜਨ ਸੋ ਜਿ
ਨਹੂ ਮਨੋ ਮੈ ਕੁਪ ਕੋ ਨਾ ਸੇਵੀ ॥ ਭਾਹੀ ਕੋ ਹੋਤ ਚਲੇ ਤਜਿ ਕੋ ਪੁਰ ਗੁਰ ਨੇ ਗੋਪ ਸੁਪੂਜਨ ਦੇਵੀ ॥ ੧੫੯ ॥
॥ ਆਠ ਭੁਜਾ ॥ ਜਿਹ ਕੀ ਜਗਾ ਮਾਲਾ ਮੁਕੁ ਸਿਧਾ ॥ ਨਾਮਾ ਜਿ ਸੀ ਕੋ ॥ ਆਪਨੇ ਦੇਖਨ ਕੀ ਹਰਤਾ ਕ
ਬਿ ਸਿਖਾ ਮਨ ਮਾਨਤਾ ॥ ਸਕਿ ਸੀ ਕੋ ॥ ਸਾਤ ਅਕਾਸ ਪਤਾ ਲਨ ਸਾਤ ਨਵੇ ਲਹ ਰਿਯੋ ਜਸ ਨਾਮ
ਇ ਸੀ ਕੋ ॥ ਭਾਹੀ ਕੋ ਪੂਜਨਾ ਦੇਖੇ ਸਲਾਗਿਯੋ ਸਭੁ ਗੋਪ ਚਲੇ ਹਿਤ ਮਾਨਤਿ ਸੀ ਕੋ ॥ ੧੬੦ ॥
॥ ਅਹੁੰਦੁ ਅਹੁੰਦੁ ਕੋ ਚਲੇ ਪੂਜ ਕੋ ਕਾਜਾ ॥ ਜਸੁ ਪਾਪੁ ਰਤੀਯਾ ਬਲ ਭਵ ਅਭਿ ਸੀ ਗਲੈ ਬਿ
ਜਰਾਜਾ ॥ ੧੬੧ ॥ ਸੋ ਯੋ ॥ ॥ ਪੂਜਨ ਕਾਜ ਚਲੇ ਤਜਿ ਕੋ ਪੁਰ ਗੋਪ ਸਭੋ ਮਨੋ ਮੇ ਹਰਖੋ ॥ ਗਾਇਆ
ਛਤ ਪੁਪ ਚਾ ਅੰਮਿਤ ਦੀ ਪਕਸਾ ॥ ਹੋ ਚੰਡ ਸਿਵੈ ਸਰਖੋ ॥ ਅਤਿ ਆਨੰਦ ਪਾਪ ਭੋਤਿ ਨ ਕੋ ਦੁਖ
ਥੇ ਜਾ ਜਿ ਤੇ ਸਭੁ ਹੀ ਪਰਖੋ ॥ ਕਬਿ ਸਿਖਾ ਮਾਹੀ ਰਨ ਕੇ ਹੁਤੇ ਸੁਭ ਭਾਗ ਪਰੀ ॥ ਇਹੋ ਮੇ ਪਰਖੋ ॥ ੧੬੨ ॥
॥ ਏਕੁ ਜੰਗਨ ਕਨ ਬਖਾ ਕਹੁ ਲੀਲ ਲੋਯੋ ਤਨ ਨੈ ਕਨ ਛੋਰੈ ॥ ਸਿਖਾ ਹਮੇ ਅਬਨੁ ਸਹਿ ਕੋ ਤਰ ਕੋ
ਪਡ ਸਿਯੋ ॥ ਅਤਿ ਹੀ ਕਲੋਜੈ ਰੈ ॥ ਜਿਉ ਪੁਰ ਕੇ ਜਨ ਲਾਤ ਨਾ ਆਰਤ ਜੇ ਰਕੋਰੈ ॥ ਅਤਿ ਹੀ ਝਕੜੈ ਰੈ ॥
ਰਿਪ ਰੈ ਸਭੁ ਨੇ ਮਿਲਿ ਕੋ ਸਭੁ ਕੁਕ ਕਰੀ ਭਗਵਾਨ ਕੀ ॥ ੧੬੩ ॥ ॥ ਗੋਪ ਪੁਕਾਰਤੈ

ਮਾਲਿਕੋ ਸਭ ਸਿਖਾ ਮਕੋ ਪ੍ਰਸਾਦੀ ਪਰਭੁ ਜੋ ਦੇਖਨ ਕੇ ਹਰਤਾ ਕਰਤਾ ਮੁਖ ਆਵਹੁ ਟੇਰਤ ਦੇਤਮ
 ਰਈਯੋ ਮੋਗਿ ਸਿਯੋ ਅਹਿ ਸਿਖਾ ਮਥਰੇ ਹਮਰੇ ॥ ਯਾ ਬਧਕਾਜ ਕਰੀਐ ਰੇਗਭੁ ਏਜਿ ਮਥੇ
 ਵਬੁਲਾਈ ਅਤਿਭੀਰ ਪਰੇ ਜਿ ਮਥੀ ਰਬੁ ਲਈਯੋ ॥ ੧੬੨ ॥ ਸੁਨ ਸੁਣਿ ਨ ਮੇਹ ਰਿਬਾਤ ਪਿਤਾ
 ਉਹਿ ਸਾਪਹਿ ਕੋਤਨ ਛੇਵ ਕਰਿਯੋ ਹੈ ॥ ਸਾਪਹਿ ਕੀ ਦੇਹਤ ਜੀਉ ਨਹੂ ਇਕ ਸੁੰਦਰਿ ਮਾਨੁਖ ਦੇਹ
 ਰਿਯੋ ਹੈ ॥ ਤਾਛਾ ਬਿਕੋਜ ਸਉਚ ਮਹਕਾ ਬਿਨੈ ਬਿਧਿ ਯਾ ਮੁਖ ਤੇ ਉਚਰਿਯੋ ਹੈ ॥ ਮਾਨੁ ਪੁਨਿ ਪਤਾ
 ਪਨ ਤੇ ਸਸਿਛੀ ਨ ਲੋਯੋ ਰਿਪ ਦੂਰਿ ਕਰਿਯੋ ਹੈ ॥ ੧੬੩ ॥ ॥ ਥਾ ਮਨਹੋ ਇਗਾਇ ਓਸੁ ਵ
 ਰੇ ਛੁਨਿ ਨਾਮ ਸੁਦਰਸਨ ਹੋ ਪੁਨ ਜਾ ਕੋ ਕਾਨਕ ਹੀ ਬਤੀਯਾ ਹਸਿ ਕੋ ਤਿਹ ਸੇਕ ਹਰੇ ਤੈਠ ਉਰਕ ਹਾਕੋ ॥
 ਨੈਨ ਨਿਵਾਇ ਮਨੈ ਸੁਖ ਪਾਇ ਸੁਜੇ ਰਪੁ ਨਾਮ ਕਰਿਯੋ ਕਰਤਾ ਕੋ ॥ ਲੋਗਨ ਕੇ ਬਰਤ ਹਰਤਾ ਦੁਖ ਸਿ
 ਯਾ ਮਕੋ ਪਾਤਿ ਜੋ ਰਹੁ ਘਾਕੋ ॥ ੧੬੪ ॥ ॥ ਮੈਯਾ ਅਕੁਰਖੀ ਸਰਕੇ ਸੁਤ ਕੋ ਅ
 ਤਿਹਾ ਸਕਰਿਯੋ ਤਿਨ ਸਾਪਦਯੋ ਹੈ ॥ ਜਾ ਰਿਕਹਿਯੋ ਤੂੰ ਅਸਾਪ ਸੋ ਬਚਨਾ ਉਨਯਾ ਬਿਧਿ ਮੋਹਿ
 ਕਹਿਯੋ ਹੈ ॥ ਤਾਹੀ ਕੇ ਸਾਪ ਲਗੇ ਹਮਰੇ ਤਨ ਬਾਅਨ ਤੇ ਅਹਿ ਸਿਖਾ ਮਥੁਯੋ ਹੈ ॥ ਕਾਨਤੁ ਮੇਤਨ ਛੁ
 ਵਤਹੀ ਤਨ ਕੇ ਸਭ ਪਾਪ ਪਗਾਇਯੋ ਹੈ ॥ ੧੬੫ ॥ ਪੂਜਤ ਤੇ ਜਗਾ ਮਤ ਸਭੈ ਜਨ ਪੂਜ ਸਭੈ ਤਿਹ
 ਰੂਰਨ ਆਏ ॥ ਕਾਨ ਪ੍ਰਭੁ ਮਕੋ ਉਪਾਰ ਸਭੈ ਮਾਲਿਕੋ ਉਪਾਜ ਸਗਾਏ ॥ ਸੋਰਠ ਸਾਰਗ ਸੁਧਾ ਮ
 ਲਾਗ ਬਿਲਾਵ ਲਭੀ ਤਰਿਤਾ ਲਖ ਸਏ ॥ ਰੀੜ੍ਹ ਹੋ ਬਿਜਕੇ ਸੁਸਭੈ ਜਨ ਰੀੜ੍ਹ ਹੋ ਜਿਨਹੂ ਬੁਨਿ
 ਪਾਏ ॥ ੧੬੬ ॥ ਦੇਹਗਾ ॥ ॥ ਪੂਜ ਚੰਡਕੋਤ ਟਬਰੇ ਪਰ ਆਏ ਮਾਲਿਕੋ ਦੇਇ ॥ ਅਨਖਾਇ ਕੋ ਮ
 ਤ ਤੇਰਹੇ ਸਦਨੇ ਮੋਜਾਇ ॥ ੧੬੭ ॥ ॥ ਚੰਡ ਪੂਜਾ ਪਿਆਇ ਸਮਾਪਤਾ ॥ ॥ ਅਥਿ ਬਿਖਭਾ ਸੁਰਦੈ ਤਬ ਪਕਥਨੀ ॥ ॥ ਚੰਡ
 ਜਨ ਕੈ ਜਸੁ ਪਾਪਹਿ ਤੇ ਭੁਟ ਗਤ ਪਰੈ ਸੋਊ ਜੋਇ ਰਹੇ ਹੈ ॥ ਪ੍ਰਾਤ ਭੁਏ ਬਨ ਬੀਚ ਗਏ ਉਠ ਕੈ ਜਹੇ
 ਲਤ ਤੇ ਜਹ ਸਿੰਘ ਸਹੇ ਹੈ ॥ ਬਿਖਭਾ ਸੁਰ ਬੋਰਿ ਹਠ ਉਰਖੇ ਜਿਹ ਕੇ ਦੇਉ ਸੀਗ ਅਕਾਸ ਪਏ ਹੈ ॥
 ਦੇਖ ਕੈ ਸੋਕੁ ਪਕੋ ਹਰਿ ਜੂਦੁ ਹੂਯਾ ਬਨ ਸੇਕ ਰਿਜੇ ਰਗਹੇ ਹੈ ॥ ੧੬੮ ॥ ਮੈਯਾ ॥ ॥ ਸੀਗਨ ਤੇਗਹਿ ਤਾ
 ਰਿਦਯੋ ਸੁਅਠਾ ਰਹਿ ਪੈ ਗਪੇ ਜਾਇ ਪਾਰਿਯੋ ਹੈ ॥ ਫੇਰਿ ਉਠਿਯੋ ਕਰਿਕੋ ਪਮਨੇ ਹਰਿ ਕੋ ਫੇਰ ਸਾਮੁਹਿ

ਜੁਪਕਰਿਯੋਏ ॥ ਏਹਿ ਬਗਾਇ ਦੇ ਮੇਹ ਰਿਜੂਕ ਹੀ ਜਾਇਗਿ ਰਿਯੋ ਸੁਨੀ ਉਬਰਿਯੋਏ ॥ ਮੇਛੁਤਈ १੭੨
 ਤਿਹਕੀਹਰਿਕੇ ਕਰਛੁ ਵਤਹੀ ਸੁਲਾਰਿਯੋ ਨਮਰਿਯੋਏ ॥ ੧੭੩ ॥ ਕੀਸਥਾਚਨਾਟਕਕਿਥੇਕਿ
 ਸਨਾਵਤਾਰੇ ਬਿਖਭਾ ਸੁਰਦੈ ਤਬ ਧਰਿਆਇ ਸਮਾਪਤ ਮਸਤ ਸੁਭ ਮਸਤੁ ॥ ੧੭੪ ॥
 ॥ ਮੈਯਾ ॥ ਜੁਪਕਰਿਯੋ ਕਰਿਕੈ ਤਿਹਕੇ ਸੰਗ ਜਉ ਭੁਗਵਨ ਬਡੇ ਅਰਿਮਾਰਿਯੋ ॥
 ਨਰਦਤ ਉਮਥੁਰਾ ਮੇਗਾਯੋ ਬਚਨਾ ਸੰਗ ਕੀਸਕੇ ਮੇਸਉਚਾਰਿਯੋ ॥ ਤੁਛਗਨੀ ਸੁਤਨੈ ਦਸੁਤਹਰਿ
 ਤ੍ਰੈ ਰਿਪਵਾਘ ਰਿਭੀਤਹਿ ਰੂਭਿਯੋ ॥ ਦੇਤਾਘਾ ਸੁਰਾ ਅਉਬਕਬੀਰ ਮਾਰਿਯੋ ਤਬਹੀ ਜਬਪਉਰ
 ਖਹਾਰਿਯੋ ॥ ੧੭੫ ॥ ਕੀਸਥਾਚਪਤਿਉਤਰਿ ਮੈਯਾ ॥ ॥ ਕੋਪਭਰਿਯੋ ਮਨੇ ਮੇਸੁਰਾਪਤਿਉਤਰ
 ਕਰੀਇਹਕੇ ਅਬਮਰੀਯੋ ॥ ਇਹਕੀ ਸਮਕਾਰਜ ਅਉਰਕਛੁ ਨਹਿਤਾ ਬਧਾਘਨ ਉਬਰੀਯੋ ॥ ਤਬ
 ਨਰਦਬੇਛਿਉਠਿਯੋ ਸਿਕੈ ਸੁਨੀਯੋ ਨਿਪਕਾਰਜਯਾ ਕਰੀਯੋ ॥ ਛੁਲ੍ਹੇ ਬਲੇ ਕੇ ਬਿਸਿਯਾਮਕ
 ਪੈਅਪਨੇ ਅਰਕੇ ਸਿਰਵਾਹਰੀਯੋ ॥ ੧੭੬ ॥ ਕੀਸਥਾਚਨਾਟਕ ॥ ॥ ਮੈਯਾ ॥ ਤਬਕੀਸਪੁਨਾਮਕ
 ਹੀਕਰਿਕੈ ਸੁਨੀਯੋ ਰਿਖਜੂਤਮਸਤਕਹੀਯੋ ॥ ਵਾਕੀ ਬਿਥਾਰਜਨੀ ਦੇਨੇ ਮੇਹ ਮਰੇ ਮਨੇ ਮੇਸਿਕੈ ਸੁ
 ਰਹੀਯੋ ॥ ਜਾਹਿਮਾਰਿਯੋ ਘਾਏ ਤਬਲੀਬਕਪੁਤਨਜਾਥਨਜਾਇਗਹੀਯੋ ॥ ਤਾਮਰੀਯੋ ਛੁਲ੍ਹੇ
 ਕਿਧੈ ਸੰਗਕਿਕੈ ਬਲਕੇਇਹ ਬਾਤਸਹੀਯੋ ॥ ੧੭੭ ॥ ਕੀਸਥਾਚਕੇਸੀਯੋ ॥ ॥ ਮੈਯਾ ॥ ਮੁਨਤਉ
 ਮਿਲਿਕੈ ਨਿਪਸੇਗਿਹਰਿਯੋ ਤਬਕੀਸਬਲੀਇਕਦੈਤ ਬੁਲਾਯੋ ॥ ਮਾਰਹਜਾਹਿਕਰਿਯੋ ਜਜੁਪ
 ਸੁਤਪੈਕਰਿਕੈਇਹਭਾਤਿਪਠਾਯੋ ॥ ਪਾਛੇਤੇਪੈਭਗਨੀਭੁਗਨੀਪਤਿਤਾਰਜੀਰਨਪਾਮਰਖਯੋ ॥
 ਸੰਗਚੰਡੂਕਰਿਯੋਇਹਤੇਦਤਬੈਕਬਿਲਿਖਾਇਗਿਰਬੇਲਪਠਾਯੋ ॥ ੧੭੮ ॥ ਕੀਸਥਾਚਮ
 ਕਰੁਗੋਸੋ ॥ ਮੈਯਾ ॥ ॥ ਭੁਖਕਹੀਸੰਗਕ੍ਰਿਤਨਸੇਇਕਖੇਲਨਕੇਰੰਗਭੂਮਬਲੀਯੋ ॥ ਸੰਗਚੰਡੂ
 ਰੰਹਿਯੋ ਮਸਟਕੇਦਰਵਾਜੇਬਿਖੇਗਜਕੋਬਿਰਕਈਯੋ ॥ ਬੇਲਾਅਕਰੁਰਕਹੀਯੋ ਮਰੇਰਬਲੈਕਰਿਨ
 ਦਪੁਰੀਮਹਿਜਈਯੋ ॥ ਜਗਅਬੈਹਮਰੇਗਹਿਰੈਇਹਬਾਤਨਕੇਕਰਿਕੈਹਰਿਲਿਅਈਯੋ ॥ ੧੭੯
 ਮੈਯਾ ॥ ॥ ਜਾਹਿਕਰਿਯੋ ਅਕੂਰਹਿਕੋਬਿਜਕੇਪੁਰਮੇਅਤਿਕੋਪਹਿਸਿਉਤਾ ॥ ਜਗਅਬੈਹਮਰੇ
 ਰਹਿਰੈਰਿਝਵਾਇਕੈਲਿਖਾਵਹੁਵਾਕਹਿਇਉਤਾ ॥ ਤਾਛੁਬਿਕੇਜਸਉਚਮਹਾਉਪਜਿਯੋਕਬਿ

Digitized by Panjab Digital Library | www.panjabdigilib.org

[illegible]

ਮਕੇਵੇਖਿਪਨਮਕਾਰਿਯੋਅਪਨੇਮਨੇਮੇਅਤਿਹੀਉਪੁਪਯੋਕਸਕਹੀਸੇਉਕੈਬਿਨਤੀਜਦੁਰਾਅ
ਪਨੇਹਿਤਸਾਥਰਿਝਾਯੋਅਕਸੇਸੇਗਜਾਜੇਉਫਿਰੀਮੇਹਰਿਕੋਤਿਮਥਾਤਨਤੋਹਿਰਲਿਆਯੋ॥
ਸੁਨਕੈਬਤੀਯਾਤਿਹਕੀਹਰਿਜੂਪਿਤਪਾਮਗਇਇਹਬਾਤਸੁਨਾਈਮੇਹਿਅਥੈਅਕੂਰ
ਕੋਹਬੁਲਾਇਪਠਿਯੋਮਥੁਗਾਹੁਕੇਰਾਈਪੇਖਤਹੀਤਿਹਮੂਰਨੰਦਕਹੀਤੁਮਰੇਤਨਹੈਕੁਸਰ
ਈਕਾਹੇਕੀਹੈਕੁਸਰਤਕਹਿਯੋਇਹਭਾਂਤਿਬੁਠਿਯੋਮੁਸਲੀਪਰਭਾਈ॥੧੮੧॥
ਸੈਯਾਸੁਨਿਕੈਬਤੀਯਾਸੀਗਗੁਰਨਲੈਬਿਜਗਜਚਲਿਯੋਮਥੁਗਾ
ਕਤਬੈਬਕਰੇਅਤਿਲੈਪੁਨਿਛੀਰਘਨੇਧਰਿਕੈਮੁਸਲੀਪਰਸਿਆਮਅਗੇਤਿਹਦੇਖਤਹੀ
ਸੁਖੁਹੋਤਘਨੇਤਨਕੋਜਿਹਦੇਖਤਪਾਪਭਗੋਮਨੇਗੁਰਨਿਕੈਬਨਸੁਦਰਮੇਸਮਕੇਹਰਿਕੀਜਦ
ਹਇਲਗੇ॥੧੮੨॥ਦੋਹਰਾ॥ਮਥੁਗਾਹਰਿਕੈਜਾਨਕੀਸੁਨੀਜਸੇਪਾਬਾਤਾਤਬੈਲਗੀਰੇ
ਦਨਕਰਨਕੂਲਗਾਈਸੁਪਸਾਤਾ॥੧੮੩॥੧੮੪॥ਰੇਵਨਲਾਗਜਬੈਜਸੁਧਾਅਪਨੇਮੁਖ
ਤੇਇਹਭਾਂਤਿਸੁਭਾਖੈਕੋਪੈਹਿਤੁਹਮਰੇਬਿਜਮੇਚਲਤੇਹਰਿਕੋਬਿਜਮੇਫਿਰਿਯੋਯੇਮੇਸੇ
ਕੋਛੀਠਕੈਜੀਯਮੇਨਿਪਸਾਮੁਪਿਜਾਬਤੀਯਾਇਹਭਾਂਖੈਸੋਕਭਗੀਮੁਰਝਾਇਗਿਰੀਪਰ
ਨੀਪਰਸੇਬਤੀਯਾਨਹਿਭੁਖੈ॥੧੮੫॥ਸੈਯਾ॥ਬਾਰਹਿਮਾਸਰਖਿਯੋਉਦਰੇਮਹਿਤੇਰਹਿ
ਮਾਸਭੁਏਜੇਉਜਈਯਾਪਾਲਬਭੈਜੁਕਰਿਯੋਤਬਹੀਹਰਿਕੈਸੁਨੇਮੇਮੁਸਲੀਪਰਭਾਈਯਾ॥
ਤਾਹੀਕੋਕਾਜਕਿਧੋਨਿਪਵਾਬਸੁਦੇਵਕੈਸੁਤਬੈਲਪਠਈਯਾਪੇਹਮਰੇਘਟਭਾਗਨਕੇਘਰ
ਭੀਤਰਿਪੈਲੀਸਿਆਮਰਹੀਯਾ॥੧੮੬॥੧੮੭॥ਰਬਉਪਰਿਮਰਾਜਗੋਰਬਚੈਕੁਕੈ
ਤਜਿਗੇਹਾਗੋਪਨਿਕਥਾਬਿਰਲਾਪਕੀਭਈਸੀਤਸੁਨਿਲੇਹਾ॥੧੮੮॥ਸੈਯਾ॥ਜਬਹੀ
ਚਲਬੈਕੀਸੁਨੀਬਤੀਯਾਤਬਗੁਰਨਲੈਨਤੇਨੀਰਦੁਖਯੋਗਿਨਤੀਤਿਨਕੋਮਨਬੀਚਭਈਮ
ਨਕੇਸਭਅਨੰਦਦੂਰਿਕਰਿਯੋਜਿਤੋਨੇਤਿਨਮੇਰਸੋਜੇਬਨਥੇਦੁਖਕੀਸੋਈਈਧਨਮਾਹਿਜ
ਰਿਯੋਤਿਨਤੇਨਹੀਬੋਲਿਯੋਜਾਤਕਛੁਮਨਕਾਨਕੀਪੀਤਕੈਸੀਗਜਰਿਯੋ॥੧੮੯॥ਸੈਯਾ॥
ਜਾਸੀਗਗਾਵਤਥੀਮਿਲਿਗੀਤਕਰੈਮਿਲਿਕੈਜਿਹਸੀਗਾਅਖਾਰੇਜਾਹਿਤਲੇਗਨਹਾਸ

ਹਿਯੋ ਭਿਯੋ ਸੰਗ ਫਿਰੈ ਨਹਿ ਸੰਕਥਿ ਚਰੈ ॥ ਜਾਹ ਮਰੇ ਅਤਿ ਹੀਰਿ ਭਕੈ ਲਾਇ ਆਪ ਬਲੀ ਤਿਨ ਦੇ ਤ
ਪਛਰੇ ॥ ਸੇਤ ਜਿ ਕੋ ਬਿਜਮੰਡਲ ਕਉ ਸਜਨੀ ਮਥੁਰਾ ਕੀ ਚਰ ਪਧਾਰੇ ॥ ੧੮੭ ॥
ਜਾਹੀ ਕੇ ਸੰਗ ਸੁਨੇ ਸਜਨੀ ਹਮਰੇ ਜਮਨਾ ਤਟ ਨੇਹੁ ਯੋ ॥ ਭਾਹਿ ਕੇ ਬੀਚਰ ਹਿਯੋ ਗਭ ਕੇ ਤਿਹ ਤੇ ਨਹਿ
ਟਨ ਨੈਕੁ ਯੋ ॥ ਤਾਰ ਲਿਖੇ ਕੀ ਸੁਨੀ ਬਤੀ ਆ ਅਤਿ ਹੀ ਮਨ ਫੀਤ ਰਿਸੇ ਕਛ ਯੋ ॥ ਸੇ ਸੁਨੀ ਯੋ
ਸਜਨੀ ਹਮ ਕਉ ਤਜਿ ਕੋ ਬਿਜਕਉ ਮਥੁਰਾ ਕੇ ਗਯੋ ॥ ੧੮੮ ॥ ਅਤਿ ਹੀਰਿ ਭਿਯੋ ਸੰਗ ਖੇਲ
ਤਜਾ ਕਥਿ ਸਿਖਾ ਮਕੋ ॥ ਅਤਿ ਉਦਰ ਕਾ ਮਨਾ ॥ ਰਾਸ ਕੇ ਭੀਤ ਰਿਯੋ ਲਸਕੇ ਰਤ ਸਾਵਨ ਕੀ ਚਮਕੇ
ਦੁਤ ਦਮਨਾ ॥ ਚੰਦ ਮੁਖੀ ਭਨ ਕੰਚਨ ਸੇਵਿ ਗਕੰਜ ਪਛਾ ॥ ਚੁਚ ਲੋਗ ਜਗਾ ਮਨਾ ॥ ਤਿਆਗਾ ਤਿਨੈ
ਮਥੁਰਾ ਕੇ ਚਲਿਯੋ ਜਦੁ ਰਾਇ ਸੁਨੇ ਸਜਨੀ ਅਬਧਾ ਮਨਾ ॥ ੧੮੯ ॥ ਅੰਗ ਬਿਖੈ ਸਜਕੇ ਭਗਵੇ ਪਟਹਾ ਬਨੇ ॥ ਚਿਪੀ ਆ
ਰਥਾ ਪਕਰੈ ਹਰਿ ਸੀਚੇ ਤੁਲਾਈ ॥ ਸੇਕ ਭਰਿਯੋ ਤਿਨ ਕੇ ਮਨ ਬੀਚ ॥ ਅਸੇ ਕਗਯੋ ਤਿਹ ਤਿਨ ਸਾਝ
ਤਾਖਤ ਗੋਇ ॥ ਭੁਭਾਂਤਿ ਸੁਨੇ ਸਜਨੀ ਹਮਰੇ ਆਗ ਗਯੋ ॥ ਪੈ ਕਨਈ ॥ ਆਪਰਾਇ ਮਥੁਰਾ ਪੁਰ ਮੇਜ
ਦੁਰਾਇ ਨ ਜਨਤ ਪੀਰ ਪਗਈ ॥ ੧੯੦ ॥ ਅੰਗ ਬਿਖੈ ਸਜਕੇ ਭਗਵੇ ਪਟਹਾ ਬਨੇ ॥ ਚਿਪੀ ਆ
ਹਮ ਲੋ ॥ ਸੀਸ ਪਰੈ ਗੀਜਟਾ ਅਪਨੇ ਹਰਿ ਮੁਰਤਿ ਭਿਛੁ ਕਉ ਮਾਂਗਾ ਯੋ ॥ ਸਿਖਾ ਮਚਲੇ
ਜਿਹ ਠਉਰ ਬਿਖੈ ਹਮਰੇ ਤਿਹ ਠਉਰ ਬਿਖੈ ਚਲਿਯੋ ॥ ਤਿਆਗਾ ਕਹਿਯੋ ਹਮਧਾ ਮਨ ਕੇ ਸਭ
ਅਲਿਕੇ ਹਮ ਜੇਗਨ ਯੋ ॥ ੧੯੧ ॥ ਬੋਲ ਭਰੁ ਹਨ ਆਪ ਸੇ ਸੁਨੀਯੋ ਸਜਨੀ ਹਮ ਕਾ ਮਕਰੇ ਗੀ
ਤਿਆਗਾ ਕਹਿਯੋ ਹਮਧਾ ਮਨ ਕਉ ਚਿਪੀ ਆਗ ਹਿਸੀ ਸਜਟਾ ਨਧਰੈ ਗੀ ॥ ਕੋ ਬਿਖਖਾਇ ਮਰੈ ਗੀ
ਕਹਿਯੋ ਨਹਿ ਬੂਤ ਮਰੈ ਨਹੀ ਜਾਇ ਜਰੈ ਗੀ ॥ ਮਨ ਬਿਯੋਗਾ ਕਹਿਯੋ ਸਭ ਗੁਣ ਨਕਨ ਕੇ ਸਾਥ ਤੇ
ਪੈਨਟੈ ਗੀ ॥ ੧੯੨ ॥ ਜਿਨ ਹਮਰੇ ਸੰਗ ਕੇ ਲਕਰੇ ਬਨ ਬੀਚ ਦਏ ਹਮ ਕਉ ਸੁਖ ਭਯੋ ॥ ਜਾਹ ਮਰੇ
ਹਿਤ ਹਾਸ ਸਹਿਯੋ ਹਮਰੇ ਹਿਤ ਕੋ ਜਿਹ ਦੇਤ ਪਛਾਰੇ ॥ ਰਾਸ ਬਿਖੈ ॥ ਜਿਹ ਗੁਣ ਨਕੇ ਮਨ ਕੇ ਸਭ ਸੇਕ
ਬਿਦਾ ਕਰਿ ਭਯੋ ॥ ਸੇ ਸੁਨੀਯੋ ਹਮਰੇ ਹਿਤ ਕੋ ਤਜਿ ਕੋ ਸੁਅਥੇ ਮਥੁਰਾ ਕੇ ਪਧਾਰੇ ॥ ੧੯੩ ॥ ਯੁੰਦ ਕ
ਕਾਪ ਹਿਰੈ ਹਮ ਕਾ ਨਨਾ ਅੰਗ ਬਿਖੈ ਭਗਵੇ ਪਟੈ ॥ ਯਾ ਬਨੇ ॥ ਚਿਪੀ ਆਧ ਰਿਕੈ ਅਪਨੇ ਤਨ ਬ
ਚ ਬਿਭੂਤ ਭਗੋ ॥ ਪੈ ਕਾ ਸਿਕੈ ਸਿਫੀ ਆਕਟਿ ਮੇਹ ਰਿਕੇ ਸੰਗ ਗੋਰ ਧਨਾ ਬਜਗੋ ॥ ਗੁਣ ਨੀਯ

ਇਹ ਭਾਤਿ ਕਹੈ ਤ ਜਿ ਕੋ ਹਮ ਧਾਮ ਨ ਜੋਗ ਨ ਪੈਏ ॥ ੨੦੫ ॥ ਸੋਯਾ ॥ ॥ ਕੋ ਬਿਖਧਾ ਇ ਮਰੇ ਗੀਕ
 ਰਿਖੇ ਅਪਨੇ ਤਨ ਕੋ ਨਹਿ ਪਾਤ ਕਰੈ ਹੈ ॥ ਮਾਰ ਫੁਰੀ ਅਪਨੇ ਤਨ ਮੇ ਹਰਿ ਕੋ ਹਮ ਉਪਰ ਪਾਪ ਚੜ੍ਹੈ
 ਹੈ ॥ ਨਾਨਕ ਬੁਧਿ ਮਕੇ ਜਾ ਪੁਰ ਮੇ ਬਿਥਾ ਇਹ ਕੀ ਸੁਪੁਕਾਰ ਕਰੈ ਹੈ ॥ ਗੁਰ ਨੀਯਾ ਇਹ ਭਾਤਿ ਕ
 ਹੈ ਬਿਜਤੇ ਹਰਿ ਕੋ ਹਮ ਜਾਨ ਨ ਦੇ ਹੈ ॥ ੨੦੬ ॥ ॥ ਸੇ ਲੀਡਰੈ ਗੀ ਗਰੇ ਅਪਨੇ ਬੁਧਾ
 ਅਪਨੇ ਕਟਿ ਸਾਥ ਕਸੈ ਹੈ ॥ ਲੇ ਕਰਿ ਬੀਚ ਤਿਸੁ ਲ ਕਿਧੋ ਫਰੁਆ ਤਿਹ ਸਾਮੁ ਹੋ ਧੁਪ ਜਗੈ ਹੈ ॥
 ਪੇਟ ਕੈ ਤਾਹੀ ਕੇ ਧਿਆਨ ਕੀਭਾ ਭਾਕੈ ਕੋ ਬਿਸਿਆ ਮੁਵਾਹੀ ਚੜ੍ਹੈ ਹੈ ॥ ਗੁਰ ਨੀਯਾ ਇ
 ਹ ਭਾਤਿ ਕਹੈ ਨ ਰਹੈ ਹਮ ਧਾਮ ਨ ਜੋਗ ਨ ਪੈਏ ॥ ੨੦੭ ॥ ॥ ਧਮ ਭਰੇ ਤਿਹ ਕੋ ਕਿਹ ਸਾਮੁ ਹੋ ਅਉਰ
 ਕਛੁ ਨ ਹੀ ਕਾਰ ਜਕੈ ਹੈ ॥ ਧਿਆਨ ਧਰੇ ਗੀ ਕਿਧੋ ਤਿਹ ਕੋ ਤਿਹ ਧਿਆਨ ਕਛੁ ਗਾਹਿ ਸੋ ਮਤ ਪੈਏ ॥
 ਲੇ ਤਿਹ ਕੋ ਫੁਨਿ ਪਾਇ ਨ ਧਰਿ ਕਿਧੋ ਕੀ ਬੀਭੁਤ ਕੀ ਠਉਰ ਚੜ੍ਹੈ ਹੈ ॥ ਕੋ ਹਿਤ ਗੁਰ ਨੀਯੇ ਸੋ ਕ
 ਹੈ ਤ ਜਿ ਕੋ ਗ੍ਰਿਹ ਕਉ ਹਮ ਜੋਗ ਨ ਪੈਏ ॥ ੨੦੮ ॥ ॥ ਕੋ ਅਪਨੇ ਮਨ ਕੀ ਫੁਨਿ ਮਾਲ ਕਹੈ ਕ ਬਿਵਾ
 ਹੀ ਕੋ ਸਾਮ ਜਪੈ ਹੈ ॥ ਕੋ ਇਹ ਭਾਤਿ ਕੀ ਪੇਤ ਪਯਾ ਹਿਤ ਸੇ ਤਿਹ ਤੇ ਜ ਦੁਰਾਇ ਰਿਝੈ ਹੈ ॥ ਮਾਂਗ
 ਸਭੈ ਤਿਹ ਤੇ ਮਿਲਿ ਕੈ ਬਰੁ ਪਾਇ ਨ ਪੈ ਤਿਹ ਤੇ ਹਮ ਚਿਖੈ ਹੈ ॥ ਜਾ ਤੇ ਬਿਚਾਰ ਕਰੈ ਗੁਪੀ ਅਬੁ
 ਜਿ ਕੋ ਹਮ ਧਾਮ ਨ ਜੋਗ ਨ ਪੈਏ ॥ ੨੦੯ ॥ ॥ ਠਾਢੀ ਹੋ ਹੋਇ ਇਕ ਤ੍ਰੀਯਾ ਜਿ ਮਘਿ ਟਕ ਹੋਰ ਬਸੈ
 ਮਿਗਾਇ ਲਾਗ ਸਿਆਮ ਕਹੈ ਕ ਬਿਚਿਤ ਹੋਰੇ ਹਰਿ ਕੋ ਹਰਿ ਉਪਰਿ ਪੈਏ ਅਤਿ ਮਾਇ ਲਾਗਿ
 ਨ ਲਗੈ ਵਿਗਾਮੁ ਦਰੋ ਹੋ ਉਪਰੇ ਨਿਕਟੈ ਤਿਹ ਜਾਨ ਉਤਾਇ ਲਾਗੈ ਉਪਜੀ ਉਪਮਾ ਮਨ ਮੇ ਜਿ
 ਮਾਮੀ ਚਤਾ ਅੰਖਿ ਉਪਾਰਤ ਪਾਇ ਲਾ ॥ ੨੧੦ ॥ ॥ ॥ ਕੀ ਚਨ ਕੇ ਤਨ ਜੋ ਸਮਥੀ ਜੁਹ
 ਤੀ ਸਮਥੁ ਗੁਰ ਨ ਚੰਦ ਕਰਾ ਸੀ ॥ ਮੇਨ ਕੀ ਸਾਨ ਸੇ ਸਾਨ ਬਨੀ ਦੇ ਉਭਉ ਹਮੇਨੇ ਅਖੀਆਂ ਸਮਗਾ
 ਸੀ ॥ ਦੇਖਤ ਜਾ ਅਤਿ ਹੀ ਸੁਖ ਹੋਨ ਹਿ ਦੇਖਤ ਹੀ ਤਿਹ ਹੋਤ ਉਦਾਸੀ ॥ ਸਿਆਮ ਬਿਨਾ ਸਸਿ ਪੈ
 ਜਲ ਕੀ ਮੇਨੇ ਕੰਜਾ ਖੀਭੁਣੀ ਸੁਕ ਜਗਾ ਸੀ ॥ ੨੧੧ ॥ ਸੋਯਾ ॥ ॥ ਰਥ ਉਪਰਿ ਸਿਆਮ ਚੜ੍ਹ
 ਇਕੈ ਸੇ ਸਿਗਲੇ ਸਭੈ ਗੋਪਤ ਹੋ ਕੋ ਗਏ ਹੈ ॥ ਗੁਰ ਨੀਯਾ ਸੁਰ ਹੀ ਗਾਹਿ ਮੇ ਜਿਨ ਕੋ ਮਨ ਬੀਚ
 ਸੋ ਕਛੁ ਏ ਹੈ ॥ ਠਾਢੀ ਉਡੀਕ ਤੋ ਗੋਪ ਜਗਾ ਤਿਹ ਫਉਗ ਬਿਖੈ ਦੇ ਉਏ ਬੁਧਾ ਏ ਹੈ ॥ ਸੁੰਦਰ ਹੈ

ਸਸਸੇਜਿਨਕੋਮੁਖਕੋਚਨਸੇਤਨਹੁਪਛੁਏਹੈ॥੨੧੨॥ਸੈਯਾ॥ ॥ਸਬਹੀਅਕੂਰਕੇਸੰਗਕਿਏ॥੧੭੫॥
 ਜਮੁਨਾਪੇਗਏਇਜਲੋਕਸਬੈ॥ਅਕੂਰਹੀਚਿਤਕਰੀਮਨੇਮੇਅਤਿਪਾਪਕਾਰਿਏਹਮੁੰਦੁਸੁਅ
 ਬੈ॥ਤਬਹੀਤਜਿਕੈਰਬਥੀਚਪਸਿਯੋਜਲਕੇਸੰਧਿਆਕਰਿਬੈਕੋਤਬੈ॥ਇਹਕੋਮਰਿਹੈਨਿ
 ਪਕੰਸਬਲੀਜੁਭਈਇਹਕੀਅਤਿਚਿਤਜਬੈ॥੨੧੩॥ਸੈਯਾ॥ ॥ਨਾਤਜਬੈਅਕੂਰਮਨ
 ਹਰਿਕੋਕਰਿਏਬਿਚਾਰਾਤਬਤਿਹਕੇਜਲੋਮੇਤਬੈਦਰਸਨਦਯੋਮੁਰਾਰਾ॥੨੧੪॥ਸੈਯਾ॥ ॥
 ਮੁੰਦੁਹਜਾਰੁਜਾਸਹਸੇਦਸਸੇਸਕੇਆਸਨਪੇਸੁਬਿਰਾਜੈ॥ਪੀਤਲਸੇਪਟਚਕਕਰੈਜਿਹਕੇ
 ਕਰਿਭੀਤਰਿਨੰਦਗਛਾਜੈ॥ਬੀਚਤਬੈਜਮੁਨਾਪ੍ਰਗਟਯੋਛੁਨਿਸਾਧਕਿਹਕੇਬੈਡਰਕਾਜੈ॥
 ਜਾਕੋਕਰਿਏਸਭਹੀਜਗਹੈਜਿਹਦੇਖਤਹੀਪਨਸਾਵਨਭਾਜੈ॥੨੧੫॥ਸੈਯਾ॥ ॥ਜਲਤੇ
 ਕਾਢਿਕੈਮਨੇਮੇਸੁਖਕੋਮਸੁਰਾਕੇਚਲਿਯੋਮਨਾਨੰਦਪਾਈ॥ਧਾਇਗਯੋਨਿਪਕੇਪੁਰਮੇਹਰ
 ਮਾਰਨਕੀਨਕਰੀ॥ਦੁਚਿਤਾਈ॥ਕਾਨਕੋਰੂਪਨਿਹਾਰਨਕੋਮਥੁਰਾਕੀਜੁਰੀਸਭਆਨਲੁਕਾਈ॥
 ਜਾਕੋਕਛੂਤਨੇਮੇਦੁਖਹੈਹਰਿਦੇਖਤਹੀਸੋਊਪਰਪਰਾਈ॥੨੧੬॥ਹਰਿਆਗਮਕੀਸੁਨਿਕੈਬ
 ਤੀਯਾਉਰਕੈਮਥੁਰਾਕੀਸਭੈਤੀਯਾਈ॥ਆਵਤਬੋਰਬਥੀਚਚੜ੍ਹਿਯੋਚਲਿਕੈਤਿਹਭਉਰ
 ਬਿਖੈਜੋਊਆਈ॥ਮੂਰਤਿਦੇਖਿਕੈਰੀਤੁਰਹੀਹਰਿਆਨਨਓਰਿਹੀਲਿਵਲਾਈ॥ਸੇਕਕ
 ਥਾਜਿਤਨੀਮਨਈ॥ਇਹਭਰਨਿਹਾਰਦਈਬਿਸਰਾਈ॥੨੧੭॥ਸੈਯਾ॥ ॥ਜਿਹਕੇਜਰਤੇਨਗਭੀਤਰਹੈ
 ਬਾਚਿਤਨਾਟਕਾਕ੍ਰਿਸਨਾਵਤਹੋਕਾਨਜੂਨੰਦਅਉਗੋਪਨਸਹਿਤਮਥੁਰਾਪ੍ਰਵੇਸਕਰਵੰਕੀਸ
 ਬਧਕਥਨੀ॥੨੧੮॥ਸੈਯਾ॥ ॥ਮਥੁਰਾਪੁਰਕੀਪਛਾਕਬਿਮਨੇਮੇਕਹੀਬਿਚਾਰਾਸੋਭਾਜਿਹ
 ਦੇਖਤਮੁਕਬਿਕਰਿਨਹਿਸਕਤਉਚਾਰਾ॥੨੧੯॥ਸੈਯਾ॥ ॥ਜਿਹਕੇਜਰਤੇਨਗਭੀਤਰਹੈ
 ਦਮਕੈਦੁਤਮਾਨਹੁਬਿਜੁਛਟਾ॥ਜਮੁਨਾਜਿਹਈਦਰਤੀਰਬੈਸੁਬਿਰਾਜਤਹੈਜਿਹਭਾਂਤਿ
 ਅਟਾ॥ਬ੍ਰਹਮਾਜਿਹਦੇਖਤਰੀਤੁਰਹੈਰਿਤੁਦੈਪਿਖਤਾਪਰਸੀਸਜਟਾ॥ਇਹਭੁਤਪੁਰਾ
 ਧਰਹੈਪੁਰਧਾਮਸੁਬਾਂਤਕਹੈਸੰਗਮੇਘਘਟਾ॥੨੨੦॥ਸੈਯਾ॥ ॥ਹਰਿਆਵਤਬੋਮਗਬੀਚਚਲਿ
 ਯੋਰਿਪਕੇਪੁਰੀਆਮਗਏਕਨਿਹਾਰਿਯੋਜੁਭੈਸੁਗਏਤਿਹਭੇਪਟਤਉਕਪਕੈਨਿਪਕੈਤਿਹ

ਨਾਮ ਉਚਾਰਿਯੋ॥ ਕਾਨੁ ਤਥੈ ਰਿਸਕੇ ਮਨ ਮੇ ਸੰਗਾ ਗੁਲ ਕਾ ਤਿਹ ਕੇ ਮੁਖ ਮਾਰਿਯੋ॥ ਇਉਂ ਗਿਰ
 ਗਿਯੋ ਧਰਨੀ ਪਰ ਸੇ ਪਟ ਜਿਉ ਪੁਖੀ ਆਪਟ ਸੰਗ ਪੁਰਾਰਿਯੋ॥ ੨੨੦॥ ~~ਦੋਹਰਾ~~ ॥ ਸਭ ਗੁਰਨ
 ਸੋ ਗਰਿਕੀ ਰਿਪੁ ਪੁਖੀ ਆਕੇ ਕੂਟਾ ਬਸਤ ਜਿਤੇ ਨਿਪਕੇ ਸਕਲ ਲੇਹ ਸਭ ਨ ਕੇਲੁਟਾ॥ ੨੨੧॥
 ਜੋਰਠਾ॥ ॥ ਬਿਜਕੇ ਗੁਰ ਅਜਾਨ ਬਸਤ ਪਹਿਰ ਜਾਨਤ ਨਹੀ॥ ਬਾਕਤ ਤੀਯਾ ਆਨ ਚੀਰ ਪੇ
 ਨਾਇ ਤਿਨ ਤੋਨੇ॥ ੨੨੨॥ ~~ਦੋਹਰਾ~~ ॥ ਦੋਹਰਾ॥ ॥ ਦੋ ਬਰਤਾ ਤੀਯੋ ਕੋ ਕ੍ਰਿਸਨ ਮੁਖ
 ਫੁਰੇ ਨਿਹਰਾਇ॥ ਸੁਕੋ ਸੋ ਪੁਛਿਯੋ ਨਿਪ ਪੇ ਕਹੇ ਜੋ ਮੋ ਕਿਹੁ ਭਾਇ॥ ੨੨੩॥ ਸੁਕ ਬਾ ਚਰਾ ਜਾ ਸੇ॥
 ॥ ਚਤੁਰ ਭੁਜ ਕੇ ਬਰਵਾ ਹਿ ਦੇਯੋ ਬਰਪਾਇ ਸੁਖੀ ਹੋਤਾ ਹਿ ਕਹੈ॥ ਹਰਿ ਬਾਕ ਕੇ ਹੋਵਤ
 ਪੇਤਿਨ ਹੁੰ ਅਮਰਾ ਪੁਰ ਕੇ ਫਲ ਹੋ ਸੁਲਹੈ॥ ਬਹੁ ਦੈ ਕਰਿ ਲੱਜ ਤੋਹੁ ਤਬ ਭੁਇ ਮਲੇ ਕਏ ਨੀਤ ਬਿ
 ਖੈ ਪੈ ਕਹੈ॥ ਹਰਿ ਜਾਨ ਕਿ ਮੋਇ ਹੋ ਬਰਵਾਯੋ ਤਿਹ ਤੇ ਮੁੰਡੀ ਆਨਿ ਹਰਾਇ ਰਹੈ॥ ੨੨੪॥ ਗਇਤਿ
 ਸੀ ਬਾਚਿ ਤਨ ਵਕ ਗਿਥੇ ਪੈ ਬੀ ਕੇ ਬਪਤਾ ਤੀਯੋ ਕੇ ਬਰਵੇ ਤਭੁਏ॥ ~~ਦੋਹਰਾ~~
 ॥ ਦੋਹਰਾ॥ ਬਪਕੇ ਪੈ ਬੀ ਕੋ ਕ੍ਰਿਸਨ ਕਾਰਿ ਤਾ ਤੀਯੋ ਕੇ ਕਾਮਾਰ ਬਪਵਾਇ ਤਬ ਹੀ ਚ
 ਲੇ ਨਿਪਕੇ ਸਾਮ੍ਹਣ ਪਾਮ॥ ੨੨੫॥ ॥ ਆਗੇ ਤੇ ਸਿਆਮ ਮਿਲਿਯੋ ਬਗਵਾਨ ਸੁਹਰਗਰੇ
 ਹਰਿ ਕੇ ਤਿਨ ਡੁਗਿਯੋ॥ ਪਾਇ ਪਹਿਯੋ ਹਰਿ ਕੇ ਬਹੁ ਬਚਨ ਕੁੰ ਜਨ ਪਾਮ ਲਿਯਾਇ ਜਿਵਾਰਿ
 ਯੋ॥ ਤੁਕੋ ਪ੍ਰਸੰਨਿ ਕੋ ਮਾਗਤ ਭੁਯੋ ਬਰਸਾ ਪਨ ਕੀ ਸੰਗ ਤੁਕੋ ਜੀਯਾ ਪਾਰਿਯੋ॥ ਜਨ ਲਈ ਜੀ
 ਯ ਕੀ ਪਨ ਸਿਆਮ ਤਖੈ ਬਰਵਾਉਹੁ ਭਾਂਤਿ ਉਚਾਰਿਯੋ॥ ੨੨੬॥ ਦੋਹਰਾ॥ ॥ ਬਰਜ ਬ
 ਮਾਲੀ ਕੇ ਦੋਯੋ ਗੀਤ ਮਨੇ ਪਨ ਸਿਆਮਾ ਗਫਿਰ ਪੁਰਾਣ ਨ ਮੇਰਾ ਏ ਕਰਨ ਕੂਬਰੀ ਕਾਮ॥ ੨੨
 ॥ ਗਇਤ ਬਾਗਵਾਨ ਕੇ ਉਧਾਰ ਕੀਆ॥ ~~ਦੋਹਰਾ~~ ॥ ਸੈਯਾ॥ ॥ ਹ
 ਰਿਆਵਤ ਅਗਾ ਮਿਲੀ ਕੂਬ ਜਾਹ ਰਿਕੇ ਜਿਨ ਸੁੰਦਰਿ ਰੂਪ ਨਿਹਾਰਿਯੋ॥ ਗੀਤ ਲਏ ਨਿ
 ਪਲਾਵਨ ਕੇ ਸੁਲਗਾਉਹੁ ਯਾਮਨ ਬੀਚ ਬਿਚਾਰਿਯੋ॥ ਪੀਤ ਲਖੀ ਹਰਿ ਸੰਗ ਲਗੀ ਯ
 ਰੇਤ ਬਹੀ ਇਹੁ ਭਾਂਤਿ ਉਚਾਰਿਯੋ॥ ਲਿਆਵਹੁ ਲਾਵਹੁ ਗੀਤ ਕੇ ਕਥਿਨੈ ਜਸ ਤਾ ਫੁਬਿਕੇ
 ਇਮ ਸਾਰਿਯੋ॥ ੨੨੭॥ ਸੈਯਾ॥ ॥ ਜਵਹਰਾਇ ਕੀ ਆਇ ਸਮਾਨ ਤੀਯਾ ਨਿਪਕੇ ਇਹ

ਦਨਦੇਹਿਲਗਾਯੋ ਸਿਖਾਮਕੋਪੁਨਿਹਾਰਤਹੀਕਥਿਸਿਖਾਮਮਨੇਅਤਿਹੀਸੁਖਪਾਯੋ ਜਾਕੇਨ ੧੭੬
 ਅਤਿਲਖਿਯੋਬਹਮਕਰਿਕੈਮਨਪ੍ਰੇਮਕਈਦਿਨਗਾਯੋ ਭਾਗਬਡੇਇਹਮਾਬਨਕੇਹਰਿਕੇਤ
 ਨਕੈਜਿਨਹਾਬਛੁਹਾਯੋ ੨੨੦ ॥ ਸ੍ਰੀ ॥ ॥ ਹਰਿਏਕਧਰਿਯੋਪਗਪਾਇਨਪੇਅਰੁਹਾਬ
 ਸੇਹਾਬਗਾਯੋਕੁਬਜਾਕੇ ॥ ਸੀਧੀਕਰੀਕੁਬਗੀਤੇਸੇਉਇਤਨੇਬਲਪੈਜਗਮੇਕਹੁਕਾਕੇ ॥
 ਜਾਹਿਮਰਿਯੋਬਕਈਹਅਥੈਕਰਿਕੈਬਧਸੇਪਤਿਪੇਮਥੁਹਾਕੇ ॥ ਭਾਗਬਡੇਇਹਕੇਜਿ
 ਹਕੈਉਪਚਾਰਕਰਿਯੋਹਰਿਥੈਦੁਖੈਤਾਕੇ ॥ ੨੨੧ ॥ ਸ੍ਰੀ ॥ ॥ ਪੁਰੁਪਾਮ
 ਅਥੈਚਲੀਯੋਹਮਰੇਇਹਤਾਂਤਿਕਹਿਯੋਕੁਬਜਾਹਰਿਸੇ ॥ ਅਤਿਹੀਸੁਖਦੇਖਿਕੈਗੀਬਰਹੀ
 ਸੁਕਾਹਿਯੋਨਿਪਕੇਬਿਨਹੀਤੁਰਸੇ ॥ ਹਰਿਜਾਨਿਯੋਕਿਮੇਮੇਰਹੀਬਸਿਯੈਇਹਤਾਂਤਿਕਹਿਯੋਤਿ
 ਹਸੈਛਹਸੇ ॥ ਕਰਿਯੋਤੁਮਰੇਸੁਮਨੇਰਥਪੁਰਨਕੀਸਕੈਕੈਬਪਹਉਬਰਸੇ ॥ ੨੨੨ ॥ ਸ੍ਰੀ ॥ ॥
 ਕੁਬਜਾਕੇਸੁਹਕੈਕਾਜਤਬੈਪੁਨਿਦੇਖਨਕੇਰਸਮੇਅਨੁਗਾਗਿਯੋ ॥ ਪਾਇਗਾਯੋਤਿਹਠਉਰ
 ਬਿਖੈਪਨਉਦਰਿਕੈਸੇਉਦੇਖਨਲਾਗਿਯੋ ॥ ਬ੍ਰਿਤਨਕੇਕਰਤੇਸੁਮਨੇਹਰਿਕੈਮਨਮੇਅਤਿਹ
 ਕੁਪਜਾਗਿਯੋਗਾਗੀਕਸੀਸਦਈਪਨਕੇਦ੍ਰਿੜਕੈਜਿਹਤੇਨਿਪਕੇਪਨਕੁਗਿਯੋ ॥ ੨੨੩ ॥
 ਗਾਗੀਕਸੀਸਦਈਕੁਪਿਕੈਰੁਪਠਾਛਿਭੁਯੋਤਿਹਠਉਰ ॥ ਬਿਖੈਬਰਸਿਘਮਨੇਦਿਗਕਾਛਿ
 ਕੈਠਾਦੁਪੈਪੈਜੇਉਗਿਰਭੂਮਬਿਖੈਦੇਖਤਹੀਰੁਹਪਿਯੋਮਘਵਾਰੁਪਿਯੋਬਹਮਜੇਉ
 ਲੇਖਲਿਖੈ ॥ ਪਨਕੇਟਕਰੇਸੰਗਜੇਪਨਮਾਰਤਸਿਖਾਮਕਹੈਅਤਿਹੀਸੁਤਿਖੈ ॥ ੨੨੪ ॥ ਸ੍ਰੀ ॥ ॥
 ॥ ਸ੍ਰੀ ॥ ॥ ॥ ਦੋਹਰਾ ॥ ਧਨਖਤੇਜਮੇਬਰਨਿਯੋਕਿਸਨਕਥਾਕੇਕਾਜਾ ॥ ਅਤਿਹੀਚੁਕਮੇ
 ਤੇਭਈਛਿਮੀਯੋਸੇਮਹਾਰਾਜਾ ॥ ੨੨੫ ॥ ਸ੍ਰੀ ॥ ॥ ਧਨਕੇਟਕਰਾਕਰਥੈਹਰਿਜੀਬਰ
 ਬੀਰਨਕੇਸੇਉਮਾਰਲਾਗਿਯੋ ॥ ਪਾਇਪਰੇਨਿਪਬੀਰਤਬੈਤਿਨਕੈਮਨਮੇਅਤਿਹੀਕੁਪ
 ਜਾਗਿਯੋ ॥ ਟੋਹਿਲਗਿਯੋਤਿਨਕੇਹਰਿਮਾਰਨਜਪਹਕੇਰਸਮੇਅਨੁਗਾਗਿਯੋ ॥ ਸੇਰਭੁਯੋਅ
 ਤਿਠਉਰਤਹਾਸੁਨਿਕੈਜਿਹਕੈਸਿਵਜੁਉਡਿਭਾਗਿਯੋ ॥ ੨੨੬ ॥ ਸ੍ਰੀ ॥ ॥ ॥ ਤੀਨੇਲੋਕਪ
 ਤਿਅਤਿਜੁਪੁਕਰਿਕੇਪਭਰੇਤਉਨੈਠਉਰਜਹਾਂਬਰਬੀਰਅਤਿਸ੍ਰੈਰਹੈ ॥ ਏਏਬੀਰਗਿਰੇ

ਅੰਤਰਿ

ਜੇਸੇ ਬਾਹੁ ਕੇ ਕਟੇ ਤੇ ਰੂਪ ਗਿਰੇ ਬਿਸੰਘਾ ਅਸਹਾ ਬਨ ਨਹੀ ਗਏ ॥ ਅਤਿ ਹੀ ਤਰੀਗ ਨੀ ਉਠੀ ਹੋਤਾ
ਜੇਪਨ ਤੇ ਸੀਸ ਸਮ ਬਟੇ ਅਸਨ ਕਰਭਾ ਤੇ ਪੈ ਬਹੋ ॥ ਗੋਰੇ ਪੈ ਬਰਦ ਚੜ੍ਹਿਆ ਏ ਬੇਬਰਦ ਪਾਤਿਰੋ
ਰੀਗ ਉਗਰੇ ਗੋਰੇ ਰੁਦ੍ਰਾ ਤੇ ਰਾਤੋ ਪੈਰੇ ॥ ੨੨੬ ॥ ਸ੍ਰੋਤ ॥ ॥ ਕ੍ਰੋਧ ਭਰੇ ਕਲ ਬਲ ਭਵ ਜੂਨੈ ਕੀ
ਨੇਰ ਨਫਾਰਾ ਗਏ ਭੁਟਨ ਸੁਭਟ ਠਾ ਫੁਕਵੈ ਗਏ ॥ ਅੰਸੇ ਤੂਮ ਪਰੇ ਬੀਰ ਮਾਰੇ ਪਨ ਦੂਕਨ ਕੇ ॥
ਨੇਕੀ ਸਰਾਜਾ ਜੂਕੇ ਸਾਰੇ ਦਲ ਸੁਵੈ ਗਏ ॥ ਕੇਤੇ ਉਠ ਭਾਗੇ ਕੇਤੇ ਜੁਪੁ ਹੀ ਕੇਟੇ ॥ ਗਿਲਾ ਗੋਸੇ ਉ
ਸਮ ਬਨ ਹਰ ਗਰਿਭਾ ਤੇ ਪੈ ਕਹਿਏ ॥ ਰਾਜਨ ਕੇ ਮੂੰਡ ਨ ਤੇ ਅੰਸੇ ਛੇੜੈ ਛੁਟੈ ਜਾਤੇ ਅੰਬਰਾ ਅਨੁਪ
ਲਾਲ ਛੀਟ ਛ ਬਿਧੈ ਗਏ ॥ ੨੨੭ ॥ ਸ੍ਰੋਤ ॥ ॥ ਕਿਸਨ ਹਲੀ ਪਨ ਦੂਕ ਸੇ ਪਨ ਦਲਦ
ਜਾਨਿ ਪਾਇ ॥ ਤਿਨ ਸੁਨਿ ਕੈ ਬਧ ਸਉਨ ਨਿਪ ਅਉਪਨ ਦਯੋ ਪਠਾਇ ॥ ੨੨੮ ॥ ਸ੍ਰੋਤ ॥ ॥
ਬੀਚਰ ਮੂੰਪ ਸਬੀਰ ਨਕੀ ਪਨ ਦੂਕਨ ਸੇ ਬਹੁ ਬੀਰ ਸੰਘਾਰੇ ॥ ਬੁਝਾ ਗਏ ਸੁਬ ਚੇ ਤਿਨ ਤੇ ਜੇ
ਉਠੇ ਗਿਲੇ ਸੇ ਉਠੇ ਗਿਹੀ ਮਾਰੇ ॥ ਤੂਤ ਪਰੀਚ ਤੁਰੀਗ ਚਮ੍ਰਿਤ ਹਸ ਉਨ ਤੇ ਸੁਚਲੇ ਪਰਨ
ਰਾਏ ਉਪ ਜੀ ਉਪ ਮਾਜੀ ਯੋ ਮੇਰ ਨ ਭੂਮ ਮੇਰ ਨ ਭੂਖਨ ਪਾਏ ॥ ੨੨੯ ॥ ਸ੍ਰੋਤ ॥ ॥ ਜੁਪੁ ਕ
ਹਿਏ ਅਤਿ ਕੋ ਪਦੁ ਹੀ ਰਿਪ ਬੀਰ ਕੇ ਬੀਰ ਘਨੇ ਹਨਿ ਦੀਨੇ ॥ ਹਨ ਬਿਖੇ ਜੇ ਉਜ੍ਜਨ ਹੁਤੇ ਸਜਿ
ਸਾਜਨ ਵੀਨੇ ॥ ਸੇ ਤੁਰਿ ਭੂਮ ਗਿਰੇ ਗਨਕੀ ਤਿਹ ਠਉਰ ਬਿਖੇ ਅਤਿ ਸੁਦਰਿ ਚੀਨੇ ॥ ਯੋ ਉਪ ਮਾ
ਉਪ ਜੀ ਜੀ ਯੋ ਮੇਰ ਨ ਭੂਮ ਕੇ ਮਾਨ ਹੁ ਭੂਖਨ ਦੀਨੇ ॥ ੨੩੦ ॥ ਸ੍ਰੋਤ ॥ ॥ ਪਨ ਦੂਕਨ ਸੇ ਰਿਪ ਮਾਰੇ
ਘਨੇ ਚਲਿ ਕੇ ਸੇ ਉਨੇ ਦਬ ਬਾਪ ਹਿਅਏ ॥ ਆਵਤ ਹੀ ਸਭ ਪਾਇ ਲਗੇ ਅਤਿ ਅਨੰਦ ਸੇ ਤਿ
ਹ ਕੰਠ ਲਗਾਏ ॥ ਗੋਬੇ ਕਹਾ ਪੁਰਦੇ ਪਨ ਕੈ ਬਚਨ ਉਨ ਪੈ ਇਹ ਭਾਤਿ ਸੁਨਾਏ ॥ ਰੇ ਨ ਪਰੀ ਗਿਹ
ਜੇ ਇਹ ਹੋ ਅਤਿ ਹੀ ਮਨ ਭੀ ਚਰਿਅਨੰਦ ਪਾਏ ॥ ੨੩੧ ॥ ਸ੍ਰੋਤ ॥ ॥ ਸੁਪਨ ਪਿਪਾਇ ਕੀ ਸ
ਨੈ ਅਤੇ ਭੂਖਨ ਕਰੂਪਾ ॥ ਅਤਿ ਬਿਖਾ ਕੁਲ ਨੀ ਯੋਇ ਕੈ ਬ੍ਰਿਤ ਬੁਲਾਇ ਭੂਪਾ ॥ ੨੩੨ ॥ ਕੀ ਸਬ
ਚ ਬ੍ਰਿਤਨ ਸੇ ॥ ੨੩੩ ॥ ॥ ਬ੍ਰਿਤ ਬੁਲਾਇ ਕੈ ਰਾਜੇ ਕਹੀ ਇਕ ਖੇਲਨ ਕੇ ਰਗ ਭੂਮ ਬਨ ਵਹਾ
ਗੋਪਿਨ ਕੋ ਇਕ ਠਾਂ ਖੀਯੋ ਹਮਰੇ ਸਭ ਹੀ ਦਲ ਕੇ ਸੁਬੁਲਾ ਵਹਾ ॥ ਕਾਰਜ ਸੀ ਪਰ ਕਰੇ ਸੁਇ
ਰੇ ਹਮਰੇ ਇਕ ਪੈ ਗਨ ਕੋ ਤਿਸਾ ਵਹਾ ॥ ਖੇਲ ਬਿਖੇ ਭੂਮ ਮਲਨ ਠਾਢਿ ਕੈ ਆਪ ਸਥੈ ਕਸਿ ਕੈ ॥ ੨੩੪ ॥

ਕਰਿਆਵਹੁ॥ ੧੪੩॥ ਸ੍ਰੋਯਾ॥ ॥ ਤ੍ਰਿਤਸਤ੍ਰੇ ਨਿਪਕੀਬਤੀਯਾਸੁ ਨਿਕੋਉਠਕੋਸੋਉਕਾਰਜਕਨਿ॥ ੧੭੭
 ਠਾਢਕੀਯੋਗਜਪਉਗਬਿਖੇਸੁਗਚੇਯੋਗਭੂਮਕੋਠਉਰਨਵੀਨੋ॥ ਮਲਜਗਤਿਪਬੀਰਪਨੇਪਿ
 ਪਿਏਰਿਪਆਵਤਜਾਪਿਸੀਨੋ॥ ਐਸੀਬਨਾਇਕੋਠਉਰਸੋਉਹਰਿਕੋਗਿਹਮਾਨਸਭੇਜਸੁਦ
 ਨੋ॥ ੧੪੪॥ ਸ੍ਰੋਯਾ॥ ॥ ਨਿਪਸੇਵਕਲੋਇਨਸੀਗਚਲਿਯੋਚਲਿਕੋਨਿਪਕਸਕੇਪਉਰਪੇਆ
 ਯੋ॥ ਐਕੋਕਹਿਯੋਨਿਪਕੋਪਰਹੈਤਿਹਤੇਨਿਪਸਾਭੁਗੁਰਨਸੀਸਤੁਕੋਯੋਆਗੋਪਿਖਿਯੋਗ
 ਜਮਤਮਹਾਂਕਹਿਯੋਦੁਰਕਰੋਗਜਵਾਨਰਿਸਾਯੋ॥ ਧਾਇਪਰਿਯੋਹਰਿਉਪਰਿਯੋਮਨੇਪੁਨਕੋ
 ਉਪਰਿਪਾਪਸਿਧਾਇਯੋ॥ ੧੪੫॥ ਕੋਪਭਰੋਗਜਮਤਮਹਾਭੁਗੁਰਨਸੀਸਤੁਕੋਯੋਆਗੋਪਿਖਿਯੋਗ
 ਸੇਤਬੀਘਨਜਿਯੋਗਰਜਿਯੋਜਿਹਕੀਸਮਉਪਮਅਉਰਨਕੋਉ॥ ਪੇਟਤਰੇਤਿਹਕੋਪਸਰੋਕਥਿ
 ਸਿਯਾਮਕਹੈਬਧੀਆਅਰੋਜੋਉ॥ ਯੋਉਪਜੀਉਪਮਾਜੀਯੋਮੇਅਪਨੇਰਿਪਸੋਮਨੇਖੇਲਤੋਦੋ
 ਉ॥ ੧੪੬॥ ਸ੍ਰੋਯਾ॥ ॥ ਤਬਕੋਪਕਹਿਯੋਮਨੇਮੇਹਰਿਜੂਤਿਹਕੋਤਬਦਾਂਤਉਖਾਰਲਯੋਯੋ॥
 ਏਕਦਈਗਜਸੁਰਬਿਖੇਕੁਪਦੁਸਰਸੀਸਕੋਬੀਚਦਯੋਯੋਏਟਲਗੋਸਿਰਬੀਚਘਨੀਧਰਨੀ
 ਪਰਸੋਮੁਰਤਾਇਪਯੋਯੋਸੋਮਗਰਿਯੋਰਿਪਕੋਬਧੋਕੋਮਭੁਰਕੋਕੋਆਗਮਆਜੁਭਯੋਯੋ॥
 ੧੪੭॥ ਸ੍ਰੋਯਾ॥ ॥ ਸ੍ਰੋਯਾ॥ ॥ ਫਿਸਲਵਤਾਰੇਗਜਬਧਹਿਧਿਆ
 ਇਸਮਾਪਤਾ॥ ॥ ਅਥਚੰਡੂਗੁਪਸਟਜੁਧਾ॥ ॥ ਸ੍ਰੋਯਾ॥ ਕੰਧਧਰਿਯੋਗਜਦਾਂਤਉਖਾਰ
 ਕੋਬੀਚਗਏਰੰਗਭੂਮਕੋਦੋਉ॥ ਬੀਰਨਬੀਰਬਰੇਣੀਪਿਖਿਯੋਬਲਵਨਲਾਖਿਯੋਇਨਮ
 ਲਨੇਉ॥ ਸਾਧਨਦੇਖਿਲਾਖਿਯੋਕਰਤਾਜਗਯਾਸਮਦੁਸਰਅਉਰਨਕੋਉ॥ ਤਾਰਲਾਖਿ
 ਯੋਕਰਕੋਲਰਕਾਨਿਪਕੰਸਲਾਖਿਯੋਮਨੇਮੇਪਰੋਉ॥ ੧੪੮॥ ਤੋਨਿਪਬੈਠਸਤੁਕੋਭੀਤ
 ਰਮਲਨੇਸੇਜਵਗਾਇਲਹਾਯੋ॥ ਮੁਸਟਕੋਸਾਥਲਾਗਿਯੋਮੁਸਲੀਸੁਚੰਡੂਰਸੋਸਿਯਾਮਜੁ
 ਚੁਧਮਚਾਯੋ॥ ਭੂਮਪਰੋਰਨਕੀਗਿਰਸੋਹਰਿਜੇਮਨਭੀਤਰਿਕੋਪਬਦਯੋ॥ ਏਕਲਗੀਨਤ
 ਹਾਘਟਕਾਧਰਨੀਪਰਤਕਹਮਾਰਗਿਰਯੋ॥ ੧੪੯॥ ਸ੍ਰੋਯਾ॥ ॥ ਚੰਡੂਗੁਪਸਟਮਲਬਧਹਿਧਿਆਇਸਮਾਪਤਾ॥ ॥ ਅਥਕੰਸਬਧਕਥਨੀ॥ ॥

ਮੈਲਾ ॥ ਮਾਰਲਏ ਰਿਪਬੀਰਦੇਉ ਨਿਪਤਉ ਮਨਭੀ ਤਹਿ ਕ੍ਰੋਧ ਭਰਿਯੋ ॥ ਏਨਕੇ ਭਟ ਮਾਰਹੁ ਖੇ
 ਤ ਅਖੈ ਇਹ ਭਾਤਿ ਕਹਿਯੋ ਅਰਸੇ ਰਕਹਿਯੋ ॥ ਯਦੁਰਾ ਇਭਰ ਚੂਤ ਬਾਪ ਨ ਲਗਿਯੋ ॥ ਅਪਨੇ ਮ
 ਨ ਮੇਨ ਹੀ ਨੈਕੁ ਰਾਗਿਯੋ ॥ ਜੇਉ ਆਇ ਪਹਿਯੋ ਹਰਿ ਪੈਕੁ ਪਕੈ ਹਰਿ ਥਾਪਹੋ ਸੋ ਸੋਊ ਮਾਰੁ ਰਿਯੋ ॥
 ੮੫੮ ॥ ॥ ਹਰਿ ਕੂਦਤ ਬੇਰਗ ਭੂਮਹਿ ਤੇ ਨਿਪ ਥੇ ਸੁਜਹਾਤ ਹੀ ਪਗੁ ਧਾਰਿਯੋ ॥ ਯੈ ਸ
 ਲਾਈ ਕਰ ਦਾਸੀ ਭੂਗਕੈ ਪਛੁਰਿਯੋ ॥ ਅਸਪੈ ਚਾਨਿਕਾਰਿਯੋ ॥ ਦਉਰਦਈ ਤਿਹ ਕੇਤਨ ਪੈ
 ਹਰਿ ਫਾਂਪ ਗਏ ॥ ਅਤਿ ਦਾਵ ਸੰਭਾਰਿਯੋ ॥ ਕੇਸਨ ਤੇਗਹਿ ਕੈ ਰਿਪਕੈ ਪਰਨੀ ਪਰ ਕੈ ਬਲ ਤਹ
 ਪਛੁਰਿਯੋ ॥ ੮੫੯ ॥ ਗਹਿ ਕੇਸਨ ਤੇ ਪਟਕਿਯੋ ਪਰ ਸੈਗਹਿ ਗੋਰੁ ਨ ਤੇਤੁ ਬਾਪੀ ਸਦਯੋ ॥ ਨਿ
 ਪ ਮਾਰਹੁ ਲਾਸ ਬਾਢਿਯੋ ॥ ਜੀਯੋ ॥ ਅਤਿ ਹੀ ਪੁਰਭੀ ਤਰ ਸੋਰਧਯੋ ॥ ਕਥਿ ਬਿਸਿਆ ਮਪਤਾਪ
 ਪੈ ਖੋਹ ਰਿਕੋ ॥ ਜਿਨ ਸਾਪਨ ਰਾਖ ਕੈ ਸਤੁ ਛੁਯੋ ॥ ਕਟ ਬੰਪਨ ਤਾਤ ਦਏ ॥ ਮਨ ਕੇ ਸਭ ਹੀ ਜਗ ਮੇਜ
 ਸਵਾਹਿ ਲਖੋ ॥ ੮੬੦ ॥ ਸਤੁ ॥ ॥ ਰਿਪਕੈ ਬਪਕੈ ਤਬ ਹੀ ਹਰਿ ਸੁਬਿ ਸਰਾਂਤ ਕੇ ਘਾਟ ਕੇਉ ਪ
 ਰਿਯੋ ॥ ਕੇਸ ਕੇ ਬੀਰ ਬਲੀ ਜੁਹੁ ਤੇ ਤਿਨ ਦੇਖ ਤ ਸਿਆਮ ਕੈ ਕੋਪ ਬਢਯੋ ॥ ਸੋਨ ਗਯੋ ਤਿਨ
 ਪਾਸ ਛਿਮਿਯੋ ॥ ਹਰਿ ਕੇ ਸੰਗ ਆਇ ਕੈ ਜੁਧ ਮਚਯੋ ॥ ਸਿਆਮ ਸੰਭਰਤ ਬੈ ਬਲ ਕੇ ਤਿਨ ਕੇ
 ਪਰਨੀ ਪਰ ਮਾਰ ਗਿਯੋ ॥ ੮੬੧ ॥ ਸੋਯੋ ॥ ॥ ਗਾਜ ਸੋ ਅਤ ਹੀ ਕੁਪ ਚੁਧੁ ਕਹਿਯੋ ॥ ਤਿਹ ਤੇਰੁ
 ਕੈ ਨਹੀ ਪੈ ਗੁਟੇ ॥ ਦਉ ਮਲਾ ਮੇਰੀ ਗਭੂ ਮਥਿ ਖੈ ਕਾ ਬਿਸਿਆ ॥ ਮਤ ਹਾਪਹੇ ਕੁਲ ਕੇ ॥ ਸਨਿ ਪਰ ਜ
 ਯੋ ਮਾਰ ਗਏ ॥ ਜੁਲਾ ਤਟ ਬੀਗ ਭਿਰੋ ਸੋਊ ॥ ਅਨਮਰੇ ॥ ਰਾਖ ਸਾਪਨ ਸਤੁ ਸੀਪਾਰ ਦਏ ॥ ਨਕੁ ਤੇ ਤਿ
 ਹਉ ਪਰਿ ਫੂਲ ਪਰੇ ॥ ੮੬੨ ॥ ॥ ਏਹੀ ਏਹੀ ਏਹੀ ॥ ਏਹੀ ਏਹੀ ਏਹੀ ॥ ਏਹੀ ਏਹੀ ਏਹੀ ॥
 ਵਤਾਰੇ ਨਿਪਕੈ ਸਬ ਪਹਾਧਿ ਆਇ ਸਮਾਪਛੁ ॥ ॥ ਅਥਕੈ ਸਬ ਧੁਕਾਨ ਸੁਪਹਿ ਆਵਤੁ
 ਈ ॥ ॥ ਗਾਜ ਸੁਤਾ ਦੁਖ ਮਨ ਮੈਨੈ ਤਜਿਯਾ ॥ ਮਨ ਕੋ ਹਰਿ ਸੁਪਹਿ ਆਈ ॥ ਅਸਏ ਕੈ
 ਸੋਧਿ ਪਿਅਤੁ ਭਈ ॥ ਹਰਿ ਪੈ ਦੁਖ ਕੀ ਸਭ ਬਾਤ ਸੁਨਾਈ ॥ ਭਾਰ ਦਯੋ ਸਿਰਉ ਪਰਿ ਕੋ ਪਟੇ
 ਤਿਹ ਭੀ ਤਰ ਛਾਗੀ ਮਲਾਈ ॥ ਕਿਠ ਲਗਾਇ ਰਹੀ ਭਰਤਾ ਹਰਿ ਸੁਤਿਹ ਦੇਖਤੁ ਗੀਵ ਨਿਵਾ
 ਈ ॥ ॥ ਰਿਪਕ ਗਮ ਕਰੇਤ ਬਹੀ ਹਰਿ ਜੀ ॥ ਟਿਰ ਕੈ ਸੋਊ ਮਾਤ ਪਿਤਾ ਪਹਿ ਆਏ ॥ ਤਰ

ਨਮਾਤਭਏਬਸਮੋਹਕੇਖੁਰਦੁਨਕੋਮੀਸਨਿਵਏ ॥ ਬ੍ਰਹਮਲਾਖਿਯੋਤਿਨਕੋਕਰਿਕੋਹਰਿਜੀਤਿ ॥ ੧੭੮ ॥
 ਨਕੋਮਨਮੋਹਬਢਾਏ ॥ ਕੋਬਿਨਤੀਅਤਿਭਾਂਤਕੇਭਾਵਕੋਬੰਧਨਪਾਇਨਤੇਛੁਟਵਏ ॥ ੧੭੯ ॥
 ਇਹਮੁਖ ॥ ੧੭੯ ॥ ਚਿਤ੍ਰਨਟਕਾਗੋਬੋਕ੍ਰਿਸਨਾਵਤਾਰਕੋਸਕੋਕਰਮਕਰਤਾਤਮਾ
 ਤਛੁਟਵਤਭਏ ॥ ॥ ਅਥਿਕਾਨਜੁਬਾਚਨੰਦਸੋ ॥ ੧੮੦ ॥ ॥ ਚਲਿਆਇਕੋਸੋਫਿਰਨੰਦ
 ਕੇਧਾਮਕਿਥੋਤਿਨਸੋਬਿਨਤੀਅਤਿਕੀਨੀ ॥ ਹਉਬਸਦੇਵਹਿਕੋਸੁਤਹੋਇਹਭਾਂਤਿਕਹਯੋਤਿਨ
 ਮਾਨਕੋਲੀਨੀ ॥ ਜਹੁਕਹਿਯੋਤਮਪਾਮਨਕੋਬਤੀਯਾਸੁਨਿਮੋਹਿਪ੍ਰਜਾਬਿਜਤੀਨੀ ॥ ਨੰਦਕਹਿ
 ਯੇਸੁਕਹਿਯੋਬਿਜਕੀਬਿਨਕਾਨੁਭਈਸੁਪੁਰੀਸਭਹੀਨੀ ॥ ੧੮੧ ॥ ॥ ਸੋਯਾ ॥ ॥ ਸੀਸਤ੍ਰਕਾਇ
 ਗਯੋਬਿਜਕੋਅਤਿਹੀਮਨਭਿਤਰਿਸੋਕਭਇਯੋਹੋ ॥ ਜਿਉਕੋਊਤਾਤਮਰੇਪਛੁਤਾਤਹੋਪਿਆ
 ਰੋਕੋਊਮਨੇਤ੍ਰਾਤਛੁਯੋਹੋ ॥ ਪੋਜਿਮਰਾਜਬਡੇਰਿਪਰਾਜਕੀਪੈਰਨਮੋਪਤਿਖੋਇਗਯੋਹੋ ॥ ਯੇਉ
 ਪਮਾਉਪਜੀਬਸੁਦੇਠਗਿਸਿਯਾਮਮੋਨੇਪਨਛੁਟਲਯੋਹੋ ॥ ੧੮੨ ॥ ਨੰਦਬਾਤਪੁਰਾਨ ॥
 ਦੇਹਰਾ ॥ ॥ ਨੰਦਆਇਬਿਜਪੁਰਬਿਖੋਕਹੀਕ੍ਰਿਸਨਕੀਬਾਤਾਸੁਨਤੇਸੋਕਕੀਨੇਤਬੋਰੋਦੁਨ
 ਕੀਨੋਮਾਤਾ ॥ ੧੮੩ ॥ ॥ ਜਸੁਧਾਬਾਚਾ ॥ ॥ ਸੋਯਾ ॥ ॥ ਬਾਰਿਯੋਜਿਨਤਾਤਬਡੇਅਹਿਤੇਬ
 ਕਬੀਰਬਲੀਛਿਨਮੋਹਨਿਵਈਯਾ ॥ ਜਾਹਿਮਹਿਯੋਅਪਨਾਮਮਹਾਰਿਪੁਪੇਪਿਆਰਵਾਮੁ
 ਸਲੀਧਰਭਈਯਾ ॥ ਜੇਤਪਸਿਯਾਕਰਿਕੋਪੁਤਤੇਕਾਬਿਸਿਯਾਮਕਹੋਪਰਪਾਇਨਲਈਯਾ ॥
 ਸੇਪੁਰਬਾਸਨਛੀਨਲਯੋਹਮਤੇਸੁਨੀਯੈਸਖੀਪੁਤਕਨੀਯਾ ॥ ੧੮੪ ॥ ॥ ਭੁਭੁਭੁਭੁ ॥ ॥
 ॥ ਸੋਯਾ ॥ ॥ ਸੁਨਿਕੋਇਹਬਾਤਸਭੈਮਿਲਿਕੁਹਸਿਪੇਮਿਲਿਕੋਤਿਨਸੋਕਸੁਕੀਨੋ ॥ ਆ
 ਨੰਦਦੁਰਿਕਹਿਯੋਮਨਤੇਹਰਿਧਿਆਨਬਿਖੋਤਿਨਹੁਮਨਦੀਨੋ ॥ ਧਰਨੀਪਰਸੇਮੁਰਤਾਇਗਿ
 ਹੀਸੁਪਰਿਯੋਤਿਨਭੋਤਨਤੇਸੁਪਸੀਨੋ ॥ ਹਾਹੁਕਥੈਨਲਗੀਸਭਹੀਸੁਭਯੋਮੁਖਤੇਤਿਨਕੋਤਨ
 ਹੀਨੋ ॥ ੧੮੫ ॥ ॥ ਸੋਯਾ ॥ ॥ ਅਤਿਆਤੁਰਹੈਹਰਿਪੀਤਹਿਸੋਕਾਬਿਸਿਯਾਮਕਹੋਹਰਿਕੇਹਾ
 ਨਗਾਵੈ ॥ ਸੇਰਠਸੁਧਾਮਲਾਗਬਿਲਾਵਲਸਾਰਗਤੀਤਰਿਤਾਨਬਸਾਵੈ ॥ ਧਿਆਨਧਰੇਤਿਹ
 ਤੇਜੀਯਮੋਤਿਹਧਿਆਨਹਿਤੇਅਤਿਹੀਦੁਖਪਾਵੈ ॥ ਯੇਮੁਰਤਾਛੁਤਹੋਮੁਖਤਾਸਿਜਿਉਪ

ਖਕੀਜਮੇਨੇ ਮੁਰਬਾ ਵੇ ॥ ੧੬੩ ॥ ਪੁਰਬਾਸਨ ਸਿਰਾਰ ਚੇਹਰਿ ਸੂਹ ਮਹੂ ਮਨ ਤੇ ਜ ਦੁਰਾਇ ਬਿਸਾਹੀ ॥
 ਤਿਆਗਾਇਹ ਮਕੈ ਇਹ ਠਉਰ ਹਮਊ ਪਾਰਿ ਤੇਹਰਿ ਪੀਤ ਬਿਸਾਹੀ ॥ ਪੈ ਕ ਕਿਕੈ ਨ ਕਛੁ ਪਏ
 ਯੋਤਿ ਹੜੀ ਯਨ ਕੇ ਬਸਿ ਭਿਯੋ ਗਿਰਧਾਗੀ ॥ ਏਕ ਗੀਰੀ ਕਹੂੰ ਐ ਸੇਧਰਾ ॥ ਏਕ ਕੂਕ ਤੇ ਹੋ ਸੁਹਰਾ ॥
 ਹਰਾਈ ॥ ੧੬੪ ॥ ਸੈਯਾ ॥ ॥ ਇਹ ਭਾਤਿ ਸੈ ਗੁਰ ਨ ਬੋਲ ਤੇ ਹੋ ਅਪਨੇ ਜੀਯੋ ਮੇ ਅਤਿ ਮਾਨਉ ਦਾ
 ਸੀ ॥ ਜੇਕਥਾ ਫਿਯੋ ਤਿਨ ਕੇ ਜੀਯੋ ਮੇ ਹਰਿ ਭੂਰਿ ਗਏ ਹਿਤ ਕੀ ਤਿਨ ਫਾਸੀ ॥ ਅਉਰ ਸਮਾਨ ਕੋ
 ਮੁਖ ਤੇ ਜ ਦੁਰਾਇ ਨ ਮਾਨ ਤੇ ਲੇਗਾਨਾ ਸੀ ॥ ਤਿਆਗ ਹੋ ਮੇ ਸੁਗਏ ਬਿਜੇ ਮੇ ਪੁਰਬਾਸਨ ਮੰਗ
 ਫੁਸੇ ਬਿਜਬਾਸੀ ॥ ੧੬੫ ॥ ਸੈਯਾ ॥ ॥ ਰੋਦ ਨ ਕੈ ਸਕੁ ਗੁਰ ਨੀਯਾ ਮਾਲਿ ਐ ਸੇ ਕਹਿਓ ਏ ਅਭਿ
 ਹੋਇ ਬਿਚਾਰੀ ॥ ਤਿਆਗਾ ਬਿਜੇ ਮਥੁਰਾ ਮੇ ਗਏ ਤ ਜਿਨੇ ਹਾ ਅਨੇਕ ਬੀਬਾਤਾ ਬਿਚਾਰੀ ॥ ਏਕ
 ਗਿਰੇ ਪਰਯੋਕ ਹਿਕੈ ਮੇ ਸੇ ਸੀ ਕੁਰ ਕਹੈ ਬਿਜਨਾਰੀ ॥ ਰੀਸ ਜਨੀ ਦੁਸੀ ਯੈ ਬਤੀਯਾ ਬਿਜ
 ਨਾਰ ਸਭੈ ਬਿਜਨਾਥ ਬਿਸਾਹੀ ॥ ੧੬੬ ॥ ਸੈਯਾ ॥ ॥ ਆਖਨ ਆਗ ਹਿਰਾਫਿ
 ਲਗੈ ਸਖੀ ਦੇਤ ਨਹੀ ਕਿਹੇ ਤਾ ਦਿਖਾਈ ॥ ਜਾ ਸੀ ਗਕੇ ਲਕਰੇ ਬਨ ਮੇ ਤਿਹ ਤੇ ਅਤਿ ਹੀਜੀਯ
 ਮੇ ਦੁਚਿਤਾਈ ॥ ਦੇਤ ਤ ਜਿਯੋ ਬਿਜਬਾਸਨ ਸੇ ਸੀ ਦੇਸ ਪਾਟਿਓ ਜੀਯ ਕੋ ਲਾਫਿਰਾਈ ॥ ਤਾ
 ਹੀ ਕੀ ਫਿਰ ਨਿਹਾਰ ਤੇ ਹੋ ਪਖੀ ਯੈ ਨਹੀ ਸਿਆ ਮਹਾ ਮੇਰੀ ਮਾਈ ॥ ੧੬੭ ॥ ਸੈਯਾ ॥
 ॥ ਫਾਗੁ ਨ ਮੇ ਸਖੀ ਭੂਰ ਗੁਲਾਲ ਸਭੈ ਹਰਿ ਸੇ ਬਨ ਬੀਚ ਗੇ ਮੇ ॥ ਪਿਚਕਾਰ ਨ ਲੈ ਕਹਿ
 ਗਾ ਵਤ ਗੀਤ ਸਭੈ ਮੇ ॥ ਲਿਗੁਰ ਨ ਤਉ ਨ ਸੋ ਮੇ ॥ ਅਤਿ ਖੁਦ ਰਿਕੰਜ ਗਲੀ ਨ ਕੇ ਬੀਚ ਕਿ
 ਯੋ ਮਨ ਕੇ ਕਰਿ ਦੂਰਿ ਗੇ ਮੇ ॥ ਅਰੁ ਤਿਆਗ ਤੇ ਮੇ ਸਕੁ ਪਾਅਨ ਕੀ ਇਹ ਮੁੰਦਰਿ ਸਿਆ ਮਕੀ ਮ
 ਨ ਤੇ ਮੇ ॥ ੧੬੮ ॥ ਸੈਯਾ ॥ ॥ ਫੂਲ ਸੀ ਗੁਰ ਨ ਫੂਲ ਰਹੀ ਪਟਰੰਗ ਨ ਕੇ ਫੂ ਨਿਫੂਲ ਲਈਏ ॥
 ਇਕ ਸਿਆ ਮਸੀ ਗਾਰ ਸੁਗਾ ਵਤ ਹੋ ਪੁਨਿ ਕੇ ਕਿਲਕਾਸ ਮੇ ਹੋਤ ਜੀਯੋ ॥ ਬਿਤਨਾ ਮਹਿ ਸਿਆ
 ਮਭੂਯੋ ਸਜਨੀ ਤਿਹ ਤੇ ਸਕਛਾ ਜੁਸੁ ਸਾਜ ਦੀਏ ॥ ਪੀਖਿ ਸਾਚ ਤੁਰਾਨ ਨ ਚਉ ਕਰੇ ਹੋ ਜਿਹ
 ਦੇਖ ਤੇ ਹੋਤ ਹੁਲਾਸ ਗੀਏ ॥ ੧੬੯ ॥ ਏਕ ਸੇ ਮੇ ਰਹੇ ਕਿਸ ਕਿਫੂਲਾ ਸਖੀ ਤਿਹ ਪਉਨ ਬੋ
 ਮੁਖ ਦਾਈ ॥ ਬਉਰ ਗੁੰਜਾਹ ਤੇ ਹੋਇ ਤੇ ਤੇ ਉਤਤੇ ਮੁਰਲੀ ਨੰਦ ਲਾਬ ਜਾਈ ॥ ਗੀਤਰ

ਨਿਯੋਸੁ ਨਿਕੋ ਸੁਗਮੰਤੁ ਲਤਾਛਾ ਬਿਕੋ ਬਰਨਿਯੋ ਨਹੀ ਜਾਈ ॥ ਤਉ ਨਸਮੇ ਸੁਖਦਾਇਕ ਥੀ ਰਿਤ १੦੯
 ਅਉ ਸਰਯਾ ਹਿਭੁਈ ਦੁਖਦਾਈ ॥ ੮੬੮ ॥ ਜੇ ਨਸਮੇ ਸਖੀ ਤੀਰਨ ਦੀ ਹਮ ਖੇਲਤ ਚਿਤੁ ਹੁਲਾ
 ਸ ਬਢਾਈ ॥ ਚੰਦਨ ਸੇਤ ਨਲੀ ਪਸਰੈ ਸੁਗਲਾ ਬਹਿ ਸੋਧਰਨੀ ਛਿਰਕਾਈ ॥ ਲਾਇ ਸੁੰਗੀਧ
 ਕੁਲੀਕ ਪਰਿਯੋ ਪਰਤ ਕੀ ਪਭ ਬਰਨੀ ਨਹੀ ਜਾਈ ॥ ਤਉ ਨਸਮੇ ਸੁਖਦਾਇਕ ਥੀ ਇਹ ਅਉ
 ਸਰਸਿ ਯਾ ਮਾਥਿਨ ਦੁਖਦਾਈ ॥ ੮੬੯ ॥ ਪਉਨ ਪੁਚੈ ਡਚ ਲੋ ਜਿਹ ਅਉ ਸਰ ਅਉ ਰਬ ਯੂ
 ਲਨ ਦੂਰਿ ਉਡਾਈ ॥ ਪੂਪ ਲਗੇ ਜਿਹ ਮਾਸ ਬੁਰੀ ਸੁਲਗੈ ਸੁਖਦਾਇਕ ਸੀਤਲ ਜਾਈ ॥
 ਸਿਯਾ ਮਕੇ ਸੀਗ ਸਭੈ ਹਮ ਖੇਲਤ ਸੀਤਲ ਪਾਟ ਕਕਾ ਬਿਛੁਟਾਈ ॥ ਤਉ ਨਸਮੇ ਸੁਖਦਾਇ
 ਕ ਥੀ ਰਿਤ ਅਉ ਸਰਯਾ ਹਿਭੁਈ ਦੁਖਦਾਈ ॥ ੮੭੦ ॥ ਸੁਗਲਾ ॥ ਜੇ ਰਘੁ ਪਾਪ ਨ ਆਏ ਜ
 ਹਾ ਸਖੀ ਬੂੰਦ ਨ ਮੇਘ ਭਲੀ ਛਿਪਾਈ ॥ ਬੋਲਤ ਚਾਕਿ ਦਾਦਰ ਅਉ ਪਨ ਮੇਰਨ ਪੇਘ ਨ
 ਘੇਰ ਲਗਾਈ ॥ ਤਾਹੀ ਸਮੇ ਹਮ ਕਾਨਰ ਕੇ ਸੀਗ ਖੇਲਤ ਥੀ ਅਤਿ ਪ੍ਰੇਮ ਬਢਾਈ ॥ ਤਉ ਨਸ
 ਮੇ ਸੁਖਦਾਇਕ ਥੀ ਰਿਤ ਅਉ ਸਰਯਾ ਹਿਭੁਈ ਦੁਖਦਾਈ ॥ ੮੭੧ ॥ ਮੇਘ ਪਰੈ ਕਬਹੂੰ ਉਪ
 ਰੇ ਸਖੀ ਛਾਇ ਲਗੇ ਦ੍ਰੁਮ ਕੀ ਸੁਖਦਾਈ ॥ ਸਿਯਾ ਮਕੇ ਸੀਗ ਛਿਰੈ ਸਜਨੀ ਰੰਗ ਫੂਲ ਨ ਕੇਹ
 ਮ ਬਸਤ੍ਰ ਬਨਾਈ ॥ ਖੇਲਤ ਕੀਤ ਕਰੈ ਹਸ ਕੀ ਇਹ ਅਉ ਸਰ ਕੇ ਬਰਨਿਯੋ ਨਹੀ ਜਾਈ ॥ ਸਿ
 ਯਾ ਮਸਨੈ ਸੁਖਦਾਇਕ ਥੀ ਰਿਤ ਸਿਯਾ ਮਾਥਿਨ ਅਤਿ ਛੀ ਦੁਖਦਾਈ ॥ ੮੭੨ ॥ ਮਾਸ ਅ
 ਸੁਹਮ ਕਾਨਰ ਕੇ ਸੀਗ ਖੇਲਤ ਚਿਤੁ ਹੁਲਾਸ ਬਢਾਈ ॥ ਕਾਨਤਾ ਪੁਨਗਾ ਵਤਥੇ ਅਤਿ ਸੁਦ
 ਰਗਾਨਤ ਨ ਬਸਾਈ ॥ ਗਾਵਤ ਥੀ ਹਮ ਹੂੰ ਸੀਗ ਤਾਹੀ ਕੇਤਾ ਛਾ ਬਿਕੋ ਬਰਨਿਯੋ ਨਹੀ ਜਾਈ ॥
 ਤਾ ਸੀਗੇ ਸੁਖਦਾਇਕ ਥੀ ਰਿਤ ਸਿਯਾ ਮਾਥਿਨ ਅਬਥੀ ਦੁਖਦਾਈ ॥ ੮੭੩ ॥ ਕਾਤੂ ਕੁੰਸ
 ਥੀ ਗਾਸ ਬਿਖੇਰਤ ਖੇਲਤ ਥੀ ਹਰਿ ਸੋਚਿਤ ਲਾਈ ॥ ਸੇਤ ਗ੍ਰਹਨ ਕੇ ਪਟਛਾਜ ਤਮੇਤ ਨ ਦੀਤ
 ਹ ਪਾਠ ਬਹਾਈ ॥ ਭੂਖਨ ਸੇਤ ਹਰੀ ਪਨ ਕੇ ਅਰੁ ਮੇਤ ਨ ਹਾਰ ਭਲੀ ਛਿਪਾਈ ॥ ਤਉ ਨਸਮੇ ਸੁ
 ਖਦਾਇਕ ਥੀ ਰਿਤ ਅਉ ਸਰਯਾ ਹਿਭੁਈ ਦੁਖਦਾਈ ॥ ੮੭੪ ॥ ਮਾਘ ਸਮੇ ਸਬ
 ਸਿਯਾ ਮਕੇ ਸੀਗ ਹੁਇ ਖੇਲਤ ਥੀ ਮਨ ਆਨੰਦ ਪਾਈ ॥ ਸੀਤਲ ਗੇਤ ਬਦੂਰਿ ਕਰੈ ਹਮ ਸਿਯਾ

ਮਕੇਅੰਗਸੇਅੰਗਮਿਲਾਈ॥ ਫੂਲਚੰਬੇਲੀਕੇਫੂਲਗਹੇਜਿਹਨੀਰਾਪਟਿਯੋਜਮੁਨਾਜੀਖਾਅਉ
 ॥ ਤਉਨਸਮੇਸੁਖਦਾਇਕਥੀਰਿਤਅਉਸਰਯਾਹਿਤਈਦੁਖਦਾਈ॥ ੨੭੬॥ ਬੀਚਸਰਦ
 ਰੁਤਕੇਸਜਨੀਹਮਖੇਲਤਸਿਖਾਮਸੇਪ੍ਰੀਤਲਗਾਈ॥ ਅਨੰਦਕੋਅਤਿਹੀਮਨਮੇਤਾਜਿਕੈਸ
 ਭਰੀਜੀਅਕੀਦੁਚਿਰਾਈ॥ ਨਰਿਸਭੈਬਿਜਕੀਨਬਿਖੋਮਨਕੀਤਾਜਿਕੈਸਭਸੀਕਕਨਾਈ॥
 ਤਾਸੀਗੋਸੇਸੁਖਦਾਇਕਥੀਰਿਤਸਿਖਾਮਬਿਨਾਅਬਭੀਦੁਖਦਾਈ॥ ੨੭੭॥ ਮਾਘਬਿ
 ਖੇਮਿਲਕੈਹਰਿਸੇਹਮਸੇਰਸਰਾਸਕੀਖੇਲਮਚਾਈ॥ ਕਨਬਜਾਵਤਥੇਮੁਰਲੀਤਿਹਅਉ
 ਸਰਕੇਬਗਨਿਯੋਨਹੀਜਾਈ॥ ਫੂਲਗਹੇਤਿਹਫੂਲਭਲੇਪਿਖਏਜਿਹਰੀਝਰੇਸੁਰਰਾਈ॥
 ਤਉਨਸਮੇਸੁਖਦਾਇਕਥੀਰਿਤਸਿਖਾਮਬਿਨਾਅਬਭੀਦੁਖਦਾਈ॥ ੨੭੮॥ ਫਗੁਨ
 ਸਿਖਾਮਚਿਤਾਰਸਭੇਤਹਗੁਰਨਸਿਖਾਮਕਹੈਜੁਹਤੀਬਡਭਾਰੀ॥ ਤਿਆਗਦਈਸੁਖ
 ਅਉਰਸਭੇਹਰਿਬਾਤਨਕੇਰਸਭੀਤਰਿਪਾਰੀ॥ ਏਕਾਗਰੀਧਰਦ੍ਰੋਬਿਸੁਪੀਇਕੋਪੇਕਰ
 ਨਾਹੀਬਿਖੋਅਨੁਗਰੀ॥ ਕੈਸੁਪਸਿਖਾਮਕੇਖੇਲਨਕੀਮਿਲਕੈਸਭਗੁਰਨਰੇਵਨਲਾਗੀ॥
 ੨੭੯॥ ਚੈਤ੍ਰਮਾਸਭੇਤਹਗੁਰਨਸਿਖਾਮਕਹੈਜੁਹਤੀਬਡਭਾਰੀ॥ ਤਿਆਗਦਈਸੁਖ
 ਅਉਰਸਭੇਹਰਿਬਾਤਨਕੇਰਸਭੀਤਰਿਪਾਰੀ॥ ਏਕਾਗਰੀਧਰਦ੍ਰੋਬਿਸੁਪੀਇਕੋਪੇਕਰ
 ਨਾਹੀਬਿਖੋਅਨੁਗਰੀ॥ ਕੈਸੁਪਸਿਖਾਮਕੇਖੇਲਨਕੀਮਿਲਕੈਸਭਗੁਰਨਰੇਵਨਲਾਗੀ॥
 ੨੮੦॥ ਅਥਿਕਾਨਜੁਮੰਤ੍ਰਗਾਇਤ੍ਰੀਸੀਖਨਸਮੇ॥
 ਸੋਯਾ॥ ॥ ਉਤਤੇਇਹਗੁਰਨਕੀਭੀਦਸਾਇਤਕਨਕਥਾਭਈਤਾਹਿਸੁਨਾਊ॥ ਲੀਪਕੇਭੂ
 ਮਹਿਗੋਬਰਸੇਕਾਬਿਸਿਖਾਮਕਹੈਸਭਪੋਤਗਾਊ॥ ਕਾਨਬੈਠਾਇਕੋਸਿਖਾਮਕਹੈਕਾਬਿਪੈਗ
 ਰਗੈਸੁਪਾਵਤ੍ਰਿਠਾਊ॥ ਅੰਤ੍ਰਗਾਇਤ੍ਰੀਕੋਤਾਹਿਦਯੋਜੇਊਹੈਭੂਗੀਯਾਪਰਨੀਧਰਨਾਊ॥ ੨੮੧॥
 ॥ ਭਾਰਜੇਊਸੁਸਿਖਾਮਗੋਗੋਟਿਰਕੋਤਿਹਮੰਤ੍ਰਸੁਭਿਨੇਮੇਦੀਨੋਜੇਸੁਨਿਕੈਹਰਿ
 ਪਾਇਪਰਿਯੋਗਰਗੀਬਹੁਭਾਂਤਨਕੇਧਨਦੀਨੋ॥ ਅਸੁਬਭੇਗਜਰਾਜੇਊਸਟਦਏਪਟਸੁੰਦ
 ਰਸਾਜਨਵੀਨੋ॥ ਲਾਲਪਨੇਅਰੁਸਬਜਮਨੀਤਿਹਪਾਇਪਰਿਯੋਹਿਤਅਨੰਦਕੀਨੋ॥ ੨੮੨॥
 ਮੰਤ੍ਰਪੋਤਦੇਹਰਿਕੋਧਨੁਲੋਬਹੁਤੇਮਨਮੇਸੁਖਪਾਯੋ॥ ਤਿਆਗਸਬੈਦੁਖਕੇਤਬਹੀਅਤਿਹੀ
 ਮਨਅਨੰਦਬੀਚਬਦਯੋਜੇਧਨੁਪਾਇਤਹਾਤੇਚਲਿਯੋਚਲਿਕੋਅਪਨੇਗਹਿਤੀਤਰਿਆ
 ਯੋਜੇਸੁਨਿਮਿਤ੍ਰਪਸਿਨਿਯਭਏਗਹਿਤੇਸਭਦਾਰਿਦਦੁਰਿਪਰਾਯੋ॥ ੨੮੩॥

Digitized by Panjab Digital Library | www.panjabdigilib.org

ਰਾਕਸਕੇਤਬਹੀਤਿਹਕੇਉਰਤੇਹਰਿਸੰਖਨਿਕਾਰਿਯੋ। ਬੇਦਨਕੀਮਿਹਤੇਧੁਨਿਹੇਦੁਤਕਾਫੁਲੀਯੋਸੇ
 ਉਜੇਰਿਪਮਾਰਿਯੋ। ਤਉਹਰਿਜੁਮਨਾਨੀਦਕੇਸੁਤਸੁਰਜਕੇਪੁਰਮੇਪਗਾਪਾਰਿਯੋ। ਮੇਲਾਖਕੇ
 ਹਰਿਪਾਇਪਾਇਯੋ। ਮਨਕੇਸਭਸੇਕਾਬਿਦਾਕਾਰਿਯੋ। ੨੬॥ ਸੁਰਜਕੇਸੁਤਮੰਤ੍ਰਭਯੋ।
 ਜਦੁਨੀਦਨਟੇਡਿਕਾਰਿਯੋ। ਮਖਸਿਯੋ। ਮੇਗਾਰਕੇਸੁਤਹਿਯਾਨਕਹੂੰਇਹਭਾਤਕਾਰਿਯੋ। ਸੁਕਿਯੋ। ਮਮ
 ਸੀ। ਜਮਮੇ। ਸੇਕਾਰਿਯੋ। ਫਿਰੈਜਮਲੇਕਤੇਦੇਵਨਕੇਫੁਨਿਯਾਇਸੇਸੀ। ਤਬਹੀਹਰਿਦੇਹੁਕਹਿ
 ਯੋਕਾਰਿਫੇਰਿਨਪੰਡਤਿਬਾਮਨਕੇਸੁਤਸੀ॥ ੨੭॥ ਜਮਆਇਸਪਾਇਕਿਯੋ। ਪੀਯੋ।
 ਤੇਹਰਿਕੇਸੇਊਪਾਇਨਾਨਲਗਾਯੋ। ਲੈਤਿਨਕੇਜਦੁਰਾਇਚਲਿਯੋ। ਅਤਿਹੀਅਪਨੇਮਨ
 ਮੇਸੁਖਪਾਯੋ। ਲਿਯਾਇਕੇਤਾਹੀਕੇ। ਮੰਗਕੇਗੁਰਪਾ। ਇਨਾਊਪਾਰਿਸੀ। ਸਤੁਕਾਯੋ। ਹੇ
 ਇਬਿਦਾਤਬਹੀਗੁਰਤੇਕਾਬਿਸਿਯਾਮਕੈਲੈ। ਅਪੁਨੇਪੁਰਆਯੋ॥ ੨੮॥ ਮੇਲੇ
 ਅਗਾਇਕੇਕੁਟਬੋਕੇ। ਅਤਿਹੀਹਰਖਬਫਾਇ। ਸੁਖਤਿਹਕੇਪਾਪਤਿਭਯੋ। ਚਿਤਵਨਗਈ
 ਪਗਾਇ॥ ੨੯॥ ਗਾਇਤਿਪਨਖਸੀਖਗੁਰਕੇਪੁਤਲਿਅਗਾਇਦਾਇਸਮਾਪਤਾ॥ ੩੦॥ ਅਬ
 ਊਧੋਬਿਜਤੇਜਾ॥ ੩੧॥ ਸੇਯਾਮੇਵਤਹੀਇਹਚਿਤਕਰੀਬਿਜਬਾਸਨਾਸਿਉਇਹਕਾਰਜਕ
 ਈਯੋ। ਪਾਤੁਭੁਤੇਤੇਬੁਲਾਇਕੇਊਪਵਭੇਜਕਹਿਯੋ। ਤਿਹਰਉਹਰਿਦਈਯੋ। ਗੁਰਨਜਾਇ
 ਸੰਤੋਖਕਰੈਸੁਸੰਤੋਖਕਰੈਹਮਰੀਪਰਮਾਈਯੋ। ਯਾਤੇਨਬਾਤਭਯੀਕਛੁਅਉਹਰੈ। ਮੇਰਿ
 ਬਿਬੇਕਹਿਕੇਤੁਗਾਰਈਯੋ॥ ੩੨॥ ਸੇਯਾ॥ ੩੩॥ ਪਾਤੁਭੁਤੇਤੇਬੁਲਾਇਕੇਊਪਵਪੋਬਿਜ
 ਭੁਮਹਿਭੇਜਦਯੋ। ਮੇਚਚਲਿਨਦਕੇਪਾਮਗਾਯੋਬਤੀਯਾਕਹਿਸੇਕਾਮੇਕਭਯੋ। ੩੪॥ ਨਦ
 ਕਹਿਯੋ। ਸੰਗਊਪਵਕੇਕਬਹੂੰਹਰਿਜੀਪੁਰਿਚਿਤਕਯੋ। ਯੋਕਹਿਕੇ। ਸੁਪਸਿਯਾਮਪਿਕੇ
 ਪਰਨੀਪਰਸੇਪੁਰਤਾਇਪਯੋ। ੩੫॥ ਜਬਨਦਪਾਰਿਯੋਗਿਰਭੁਮਾਬਿਖੇਤਬਯਾਹੀ
 ਕਹਿਯੋ। ਜਦੁਬੀਰਾਇ। ਸੁਨਿਕੇਬਤੀਯਾਉਡਿਠਾਫੁਭਯੋ। ਮਨਕੇਸਭਸੇਕਪਰਾਇਗਏ॥
 ਉਡਿਕੇਸੁੰਧਸੀਇਹਭਾਤਿਕਹਿਯੋ। ਹਮਜਾਨਤਉਪਵਪੋਚਕਏ॥ ਤਜਿਕੇ। ਬਿਜਕੇ। ਪੁਰਬੀ
 ਚਗਾਇਫਿਰਕੈ। ਬਿਜਮੇਨਹੀਸਿਯਾਮਾਇ॥ ੩੬॥ ਸਿਯਾਮਗਾਇਤਜਿਕੇ। ਬਿਜਕੇ। ਬਿ

ਜਲੇਕਨਕੋਅਤਿਹੀਦੁਖਦੀਨੋਉਪਵਥਾਤਸੁਨੇਹਮਰੀਤਿਹਕੋਬਿਨੁਭਯੋਯੋਯੋਪੁਰੀਨੋਦੈਬਿ ੧੮੧
 ਪਨੇਹਮਰੇਗਹਿਥਾਕਪਾਪਾਬਿਨਾਹਮਰੇਫਿਰਿਛੀਨੋਯੋਕਹਿਸੀਸਤ੍ਰਕਾਇਗਹਿਯੋਬਹੁਸੇ
 ਕਥਾਫਿਯੋਅਤਿਰੇਦਨਕੀਨੋ॥ ੧੮੨॥ ॥ਕਹਿਕੋਇਹਥਾਤਪਾਹਿਯੋਪਗੇਉਫਿਛੇ
 ਰਿਕਹਿਯੋਸੰਗਉਪਵਾਇਉ॥ਤਜਿਕੋ॥ ੧੮੩॥ ॥ਬਿਜਸਿਯਾਮਗਏਮਥੁਗਾਹਮਸੰਗਕੋਹੋਅਬ
 ਕਾਰਨਕਿਉ॥ਤੁਮਰਿਅਬਪਾਇਲਗੋਉਫਿਕੋਸੁਭਈਬਿਥਾਕੋਸਭਜਿਉ॥ਤਿਹਤੇਨਹੀਥੇ
 ਤਕਛੁਸੁਪਹੈਮੁਹਿਪਾਪਪਛਨਕਛੁਹਿਸਸਿਉ॥ ੧੮੪॥ ॥ਸੈਯਾ॥ ॥ਸੁਨਿਕੋਤੇਨਉਪਵ
 ਯੋਬਤੀਯਾਇਹਥਾਤਜਿਸਿਉਤਿਹਉਤਰਦੀਨੋਥੇਸੁਤਸੇਬਸੁਦੇਵਹੋਕੇਤੁਮਤੇਸਭਪੇਪੁਰ
 ਜੂਨਹੀਛੀਨੋ॥ਸੁਨਿਕੋਪੁਰਕੋਪਤਿਯੋਬਤੀਯਾਕਥਿਸਿਯਾਮਉਸਾਸਕੋਹੋਤਿਨਕੀਨੋ॥ਪੀਰ
 ਗਯੋਛੁਟੇਰੇਵਤਭਯੋਇਨਹੂਤਿਹਦੇਖਤਰੇਦਨਕੀਨੋ॥ ੧੮੫॥ ॥ਹਉਪਵਕੋਇ
 ਹਥਾਂਤਿਕਹਿਯੋਪੁਰਕੋਪਤਿਸੋਕਛੁਸੇਕਨਕੀਜੋ॥ਸਿਯਾਮਕਹੀਮੁਹਿਜੋਬਤੀਯਾਤਿਹਕੀਬਿ
 ਥਾਸਭਹੀਮੁਨਿਲੀਜੋ॥ਜਾਕੀਕਥਾਉਨਿਹੇਤਪੁਸੀਮਨਦੇਖਤਹੀਜਿਹੋਕੋਮੁਖਿਜੀਜੋ॥
 ਵਾਹਿਕਹਿਯੋਨਹੀਚੋਤਕੋਰੇਨਕਛੁਇਹਤੇਤੁਮਰੇਛੁਨਿਛੀਜੋ॥ ੧੮੬॥ ॥ਸੁਨਿਕੋ
 ਇਮਉਪਵਤੇਬਤੀਯਾਫਿਰਿਉਪਵਕੋਸੇਉਪੂਛਨਲਾਗਿਯੋ॥ਕਨਕਥਾਉਨਿਚਿਤਕੋਈਚ
 ਹੁਲਾਸਥਾਫਿਯੋਸਭਹੀਦੁਖਭਾਗਿਯੋ॥ਅਉਰਦਈਸਭਛੋਰਕਥਾਹਰਿਥਾਤਸੁਨੇਬੋਬਿ
 ਥੇਅਨੁਗਾਗਿਯੋ॥ਪਿਯਾਨਲਗਾਵਤਜਿਉਜੁਗੀਯਾਇਹਤਿਉਹਰਿਪਿਆਨਕੋਭੀਤਰਿਪ
 ਗਿਯੋ॥ ੧੮੭॥ ॥ਸੈਯਾ॥ ॥ਯੋਕਹਿਉਪਵਜਾਤਭਯੋਬਿਜਮੇਤਿਹਗੁਰਨਕੀਸੁਧਿਪਾਈ॥
 ਮਾਨਹੋਸੇਕੋਧਾਮਹੁਤੇਦੁਮਠਉਰਹੋਸੁਤਹਾਮੁਰਝਾਈ॥ਮੇਨਰਹੀਗਹਿਬੋਠ॥ਤੀਯਾਮਨੇ
 ਯੋਉਪਜੀਇਹਤੇਦਾਚਿਤਾਈ॥ਸਿਯਾਮਸੁਨੇਤੇਪਸੀਨਿਭਈਨਹਿਆਏਸੁਨੇਫਿਰਿਛੀਤੁ
 ਥਦਾਈ॥ ੧੮੮॥ ॥ਸੈਯਾ॥ ॥ਉਪਵਥਾਚ॥ ॥ਉਪਵਥਾਹਨਿਸੇਇਹਥਾਤਿਕਹਿਯੋਹ
 ਰਿਕੀਬਤੀਯਾਉਨਿਲੀਜੋ॥ਮਾਗਜਾਹਿਕਹਿਯੋਚਲੀਯੋਜੋਉਕਾਜਹਿਯੋਸੇਉਕਾਰਜ
 ਕੀਜੋ॥ਜੇਗਨਫਾਰਸਥੇਪਦਹੋਵਹੁਯੋਤੁਮਸੇਕਹਿਯੋਸੇਉਕਰੀਜੋ॥ਤਾਹੀਕੀਓਰਹੋਹੋਲਿਵ

ਲਾਇਗੀਯਾਤੇਕਛੂਤਮਰੇਨਹੀਛੀਜੈ॥ ੧੦੫॥ ਸੁਨਿਉਪਵਤੇਬਿ
 ਧਯਾਬਡੀਯਾਤਿਨਉਪਵਕੇਇਮਉਤਰਦੀਨੋ॥ ਜਾਸੁਨਿਬਿਯੋਗਹੁਲਾਸਪਦੈਜਿਹਕੇਸੁਨ
 ਏਵਖੋਵਤਜੀਨੋ॥ ਤਿਯਾਗਾਗਏਤੁਮਹੇਹਮਕੇਹਮਰੇਤੁਮਹੇਰਸਮੇਮਨਭੀਨੋ॥ ਯੋਕਹਿਯੋਗ
 ਸੰਗਯੋਕਹੀਯੋਹਰਿਜੂਤੁਮਪ੍ਰੇਮਾਬਿਦਾਕਰਿਦੀਨੋ॥ ੧੦੬॥ ਸ੍ਰੋਯਾ॥ ॥ ਫਿਰਕੈਸੰਗਉਪਵਕੇ
 ਬਿਜਭਾਮਨਸਿਖਾਮਕਹੈਇਹਭਾਂਤਿਉਚਾਰਿਯੋ॥ ਤਿਯਾਗਾਗਏਨਲਈਸੁਪਹੇਰਸਸੇਹ
 ਮਰੇਮਨੁਆਤੁਮਜਾਗਿਯੋ॥ ਇਉਕਹਿਕੋਪੁਨਿਐਸੇਕਹਿਯੋਤਿਹਕੇਸਾਕਿਯੋਕਬਿਯੋਜਸੁਆ
 ਰਿਯੋ॥ ਉਪਵਸਿਖਾਮਸੋਯੋਕਹੀਯੋਹਰਿਜੂਤੁਹਿਪ੍ਰੇਮਾਬਿਦਾਕਰਿਭਾਗਿਯੋ॥ ੧੦੭॥ ਏਕ
 ਕਹਿਯੋਇਮਉਪ੍ਰੇਮਜਬਹੀਸਬਹੀਹਰਿਕੇਰਸਭੀਨੀ॥ ਜੇਤਿਨਸੇਕਹਿਯੋਉਪਵਾਇਉਤਿਨ
 ਉਪਵਸੇਬਿਨਤੀਇਕੀਨੀ॥ ਕੰਚਨਸੇਜਿਨਕੇਤਨਥੇਜੇਉਹਨੁਬਿਖੇਹਤੀਗੁਰਨਵੀਨੀ॥
 ਉਪਵਜੂਹਮਕੇਤਜਿਕੈਤੁਮਰੇਬਿਨਸਿਖਾਮਕਛੂਸੁਪਈਨੀ॥ ੧੦੮॥ ਏਕ
 ਤੇਅੰਤਿਅਤੁਰੇ॥ ਇਕਕੋਪਕਹੈਜਿਨਤੇਹਿਤਭਾਗਿਯੋ॥ ਉਪਵਜੂਇਹਦੇਖਨਕੋਗਮਰੇਮ
 ਨੁਆਅਤਿਹੀਅਨੁਗਾਗਿਯੋ॥ ਸੇਹਮਕੇਤਜਿਗਿਯੋਪੁਰਮੇਪੁਰਬਾਸਨਕੇਰਸਭੀਤਰਿਪਾ
 ਗਿਯੋ॥ ਜੇਹਰਿਜੂਬਿਜਨਾਰਿਤਜੀਬਿਜਨਾਰਨਭੀਬਿਜਨਾਬਤਿਆਗਿਯੋ॥ ੧੦੯॥ ਸ੍ਰੋਯਾ॥
 ॥ ਏਕਨਯੋਕਹਿਯੋਸਿਖਾਮਤਜਿਯੋਇਕਐਸੇਕਹਿਯੋਹਮਕਾਮਕਰੇਗੀ॥ ਭੁਖਾਜਿਤੇਕ
 ਹਿਯੋਜੇਗਨਕੇਤਿਤਨੇਹਮਆਪਨੇਅੰਗਭਰੇਗੀ॥ ਏਕਕਹੈਹਮਜੇਹੈਤਹਾਇਕਐਸੇਕਹੈਗੁ
 ਨਿਹੀਉਚਰੇਗੀ॥ ਏਕਕਹੈਹਮਥੇਮਰਿਹੈਬਿਖਇਕਯੋਕਹੈਧਿਖਾਨਹੀਬੀਚਮਰੇਗੀ॥ ੧੧੦॥
 ॥ ਪਿਖਿਗੁਰਨਕੀਇਹਭਾਂਤਿਦਿਸਾਬਿਸਮੇਹਇਉ
 ਪਵਯੋਉਚਰੇ॥ ਹਮਜਾਨਤਹੈਤੁਮਹੀਹਰਿਸੇਬਲਪ੍ਰੀਤਘਨੀਇਹਕਾਮਕਰੇ॥ ਜੇਉਪਾਠਿਯੋ
 ਤੁਮਪ੍ਰੇਮਕੇਇਹਰਵਲਭੇਖਨਅੰਗਧਰੇ॥ ਤਜਿਕੈਗਿਹਕੇਪੁਨਿਕਾਜਸਭੈਸਖੀਮੇਰੇਹੀ
 ਧਿਆਨਕੇਬੀਚਅਰੇ॥ ੧੧੧॥ ਗੋਪਨਿਬਾਚਉਪਵਸੋ॥ ਸ੍ਰੋਯਾ॥ ॥ ਏਕਸਮੇਬਿਜਕੰਜ
 ਨੇਮੇਮਹਿਕਾਨਨਸਿਖਾਮਤਟਕਪਰਾਏ॥ ਕੰਚਨਕੇਬਹੁਮੇਲਜਰੇਨਗਬ੍ਰਹਮਸਕੈਉਪਮਾਨ

१८३

ਥਨਪੀਚਲੋਕੋਓਓਤਰੁਤਾਕਤਰੇਤਨਤਾਪਸਿਰਾਣੀ॥ ਜੇਨਮਹਾਬਲਵੰਤਭੁਯੋਅਤਿਬਿਖਾਕੁ
 ਲਜੀਯਮਹਾਰਿਤਪਾਣੀ॥ ਐਸੇਸਕਿਯੋਪਸਿਕਿਯੋਸਸਕਿਯੋਟਸਕਿਯੋਨਹੀਯੋਕਸਕਿਯੋਨਕ
 ਸਾਣੀ॥ ੯੧੬॥ ਸ੍ਰੋਯਾ॥ ॥ ਪਉਨਪਚੰਡਬਹੈਅਤਿਤਪਤਚੰਚਲਾਚਿਤਦੋਸੇਦਿਸਪਾਣੀ॥
 ਬੈਸਾਅਵਾਸਹੈਨਰਨਗਬਿਹੰਗਮਵਾਰਸੁਛਾਹਿਤਕਾਣੀ॥ ਦੇਖਅਸਾਕੁਨਈਹਿਤਦਾਦ
 ਹਮੇਰਨਹੂਪਨਘੋਰਲਗਾਣੀ॥ ਗਾਢਪਰੀਬਿਰਹੀਜਨਕੋਟਸਕਿਯੋਨਹੀਯੋਕਸਕਿਯੋਨ
 ਕਸਾਣੀ॥ ੯੧੭॥ ਸ੍ਰੋਯਾ॥ ॥ ਤਲਭੁਰੇਜਲਪੂਰਨਸੈਅਹੁਸਿਪਮਿਲੀਸਰਤਸਭਜਾਣੀ॥
 ਤੁੰਧੇਪਟਾਨਛਟਾਨਮਿਲੀਅਤਿਹੀਪਪੀਹਾਪੀਯਦੇਰਲਗਾਣੀ॥ ਸਾਵਨਮਾਹਿਲਗਿਯੋਬ
 ਰਸਾਵਨਭਾਵਨਨਾਹਿਯਾਘਰਮਾਣੀ॥ ਲਾਗਾਰਹਿਯੋਪੁਰਭਾਵਨਸੈਟਸਕਿਯੋਨਹੀਯੋਕ
 ਸਕਿਯੋਨਕਸਾਣੀ॥ ੯੧੮॥ ਸ੍ਰੋਯਾ॥ ॥ ਭਾਵਵਮਾਹਿਚਕਿਯੋਬਿਨਨਾਹਿਦੋਸੇਦਿਸਮਾਹਿ
 ਪਟਾਘਹਿਰਾਣੀ॥ ਗਦੈਯੋਸਨਿਸਾਨਹਿਜਾਨਪਰੈਤਮਾਬਿਜੁਛਟਾਰਵਿਕੀਛੁਬਿਪਾਣੀ॥ ਸੁ
 ਸਲਧਾਰਛੁਟੈਨਭੁਤੇਅਵਨੀਸਗਰੀਜਲਪੂਰਨਛਾਣੀ॥ ਐਸੇਸਮੇਤੁਜਿਗਿਯੋਯੋਕੋਟਸਕਿ
 ਯੋਨਹੀਯੋਕਸਕਿਯੋਨਕਸਾਣੀ॥ ੯੧੯॥ ਸ੍ਰੋਯਾ॥ ॥ ਮਾਸਕੁਆਰਚਕਿਯੋਬਲਧਾਰਪੁ
 ਕਾਰਹੀਨਮਿਲੇਸੁਖਦਾਣੀ॥ ਸੇਤਪਟਾਅਹੁਗਤਛਟਾਸਰਤੁੰਗਅਟਾਸਿਮਕੋਦਰਸਾਣੀ॥
 ਨੀਰਾਬਿਹੀਨਛੁਟੈਨਭੁਛੀਨਸੁਦੇਖਅਪੀਨਭੁਯੋਹੀਅਰਾਣੀ॥ ਪੇਮਛਕੀਤਿਨਸੈਬਿਥਕਿਯੋ
 ਟਸਕਿਯੋਨਹੀਯੋਕਸਕਿਯੋਨਕਸਾਣੀ॥ ੯੨੦॥ ਕਾਤਕਮੇਗੁਨਦੀਪਪਕਾਸਤਤੈਸੇਅਕਾਸਮੇਓ
 ਜਲਤਾਣੀ॥ ਜੂਪਜਹਾਤਹਫੈਲਾਗਹਿਯੋਸਿਗਰੇਨਰਨਾਰਨਖੇਲਮਚਾਣੀ॥ ਚਿਤ੍ਰਤਏਘ
 ਰਿਆਕਨਿਰੋਖਿਗਚੇਤਹਕੋਅਹੁਚਿਤ੍ਰਮਾਣੀ॥ ਆਯੋਨਹੀਮਨਭੁਯੋਤਹੀਟਸਕਿਯੋਨਹੀਯੋ
 ਕਸਕਿਯੋਨਕਸਾਣੀ॥ ੯੨੧॥ ਸ੍ਰੋਯਾ॥ ॥ ਬਾਰਜਛੁਲਹੇਸਰਪ੍ਰੀਜਸੁਗੀਧਸਨੇਸਰਤਲਘ
 ਟਾਣੀ॥ ਭੁੰਜਤਕੰਤਬਿਨਾਕੁਲਹੀਸਕਲੇਸਬਫੈਸੁਨਿਕੋਤਿਹਮਾਣੀ॥ ਬਾਸੁਰਹੈਨਨਚੈਨਕਹੀ
 ਛੁਨਮੀਪਰਮਾਸਯੋਨਕਨਾਣੀ॥ ਜਾਤਨਹੀਤਿਨਸੈਮਸਕਿਯੋਟਸਕਿਯੋਨਹੀਯੋਕਸਕਿ
 ਯੋਨਕਸਾਣੀ॥ ੯੨੨॥ ਸ੍ਰੋਯਾ॥ ॥ ਭੂਮਅਕਾਸਸੁਖਾਸਓਦਾਸਬਛੀਅਤਿਸੀਤੁਲਤਾ

ਸਮਾਮਕਹਿਯੋਹਿਤਾਅਖਨਸੇਚਹੀਯੋ। ਇਨਕੇਤੁਮਤਿਯਾਗਾਗਏਮਥੁਰਾਹਮਰੀਸੁਪਲੇਤੁਸਦਾਰਹੀਯੋ।
 ੨੨੮। ਸੋਯਾ। ॥ ਜਬਉਪਵਸੇਇਹਭਾਂਤਿਕਹਿਯੋਤਬਉਪਵਕੇਮਨਪੇਮਭਰਿਯੋਹੈ। ਅਉਰ
 ਗਈਸੁਪਿਭੂਲਸਭੈਮਨਤੇਸਭਾਗਿਆਨਹੁਤੇਸੁਟਕਿਯੋਹੈ। ਸੋਮਿਲਿਕੈਸੀਗਰੁਏਰਨਕੇਅਤਿਪੀਤ
 ਕੀਬਾਰਕੇਸੀਗਢੁਬਿਯੋਹੈ। ਗਿਆਨਕੇਭਾਰਮਨੇਕਪਰੇਹਿਤਕੀਸਰਤਾਮਹਿਭੂਦਪਗਿਯੋਹੈ।
 ੨੨੯। ਸੋਯਾ। ॥ ਕਹਿਸੀਗਰੁਏਰਨਕੇਜਬਹੀਮਭਰੁਏਰਨਕੇਹਿਤਚੀਨਿ। ਉਪਵਗਿਆਨਦਯੋਤਜਿਕੈ
 ਮਨੇਮੇਜਬਪੇਮਕੇਸੀਗਰੁਏਰਨਕੇ। ਇਹਯੋਤਨਮੇਹਿਤਸੇਇਹਭਾਂਤਿਕਹਿਯੋ। ਸੁਕਰਿਯੋਬਿਜ
 ਹੀਨੇ। ਅਤਿਯਾਗਾਗਏਤੁਮਕੇਮਥੁਰਾਤਿਹਤੇਹਰਿਕਾਮਸਖੀਘਟਕੀਨਿ। ੨੩੦। ਸੋਯਾ। ॥
 ੨੩੧। ਸੋਯਾ। ॥ ਜਾਇਕੋਹਉਮਥੁਰਾਮੇਸਖੀਯਹਿਤੇਤੁਮਲਿਖਾ। ਇਥੇਕੇਦੂਤਪਠੇ
 ਹੋ। ਬੀਤਤੇਜੇਤੁਮਪੋਬਿਥਾਸਭਹੀਜਦੁਗਾਇਕੇਪਾਸਕਹੈਹੈ। ਕੇਤੁਮਰੀਬਿਨਤੀਉਹਿਪੇਬਿ
 ਧਿਜਾਗਿਝਵੈ। ਬਿਧਿਤਾਹਿਭੁੰਦੈਹੈ। ਘਾਇਨਪੇਕਾਬਿਸਿਖਾਮਕਹੈਹਰਿਕੋਬ੍ਰਿਜਤੀਤਰਿਫੇਰਿ
 ਲਿਖੇਹੈ। ੨੩੨। ਸੋਯਾ। ॥ ਯੋਜਬਉਪਵਸਾਤਕਹੀਉਠਿਪਾਇਨਲਾਗਾਤਭੀਤਬਸੇ
 ਉ। ਦੁਖਘਟਿਯੋਤਿਨਕੇਮਨਤੇਅਤਿਹੀਮਨਭੀਤਰਿਅਨਦਹੈਉ। ਕੇਬਿਨਤੀਸੀਗਉਪ
 ਵਕੇਕਬਿਸਿਖਾਮਕਹੈਬਿਧਿਯਾਉਚਰੇਉ। ਸਿਖਾਮਸੇਜਾਇਕੋਯੋਕਹੀਯੋਕਰਿਕੋਕਹਿ
 ਯੋਪੀਤਲਤਿਯਾਗਾਤਕੇਉ। ੨੩੩। ਸੋਯਾ। ॥ ਕੁੰਜਗਲੀਨਮੇਖੇਲਤਹੀਸਭਹੀਮਨਰੁਏਰ
 ਨਕੇਹਰਿਯੋ। ਜਿਨਕੇਹਿਤਲੇਗਨਹਾਸਸਹਿਯੋਜਿਨਕੇਹਿਤਸਰਨਸੇਲਰਿਯੋ। ਸੀਗਉਪ
 ਵਕੇਕਬਿਸਿਖਾਮਕਹੈਬਿਨਤੀਕਰਿਕੋਇਮਉਚਰਿਯੋ। ਹਮਾਤਿਯਾਗਾਗਏਬਿਜਮੇਮਥੁ
 ਰਾਤਿਹਤੇਤੁਮਕਾਮਭੁਰੇਕਕਿਯੋ। ੨੩੪। ਸੋਯਾ। ॥ ਜਬਸਨਤਿਯਾਗਾਗਏਮਥੁਰਾਪੁਰਬਾਸਨ
 ਕੇਰਸਭੀਤਰਿਪਾਗਿਯੋ। ਪੇਮਜਿਤੇਪਰਗੁਏਰਨਥੇਉਨਸੀਗਰਚੇਇਨਤੇਸਭੁਭਾਗਿਯੋ। ਦੈਤੁ
 ਹਿਯਾਥਉਨੇਬਤੀਯਾਹਮਜੇਗਕੇਭੇਖਪਠਾਵਨਲਾਗਿਯੋ। ਤੁਸੀਗਉਪਵਯੋਕਹੀਯੋਹਰਿਜੂ
 ਤੁਮਪੇਮਸਭੈਅਬਤਿਯਾਗਿਯੋ। ੨੩੫। ਉਪਵਜੇਤਜਿਕੈਬ੍ਰਿਜਕੋਚਲਿਕੈਜਬਹੀਮਥੁ
 ਰਾਪੁਰਜਣੀਯੋ। ਪੇਅਪਨੇਹਿਤਕੋਚਿਤਮੇਹਮਓਰਤੇਸਿਖਾਮਕੇਪਾਇਨਪਈਯੋ। ਕੇਅਤਿ

ਜੀ ਬਿਨਤੀ ਤਿਹ ਪੇ ਛੁਡਿਕੋ ਇਹ ਭਾਂਤਿ ਸੇ ਉਤਰ ਦਈਯੋ ਪੀਤ ਨਿਬਾਹੀਯੋ ਤਉ ਕਰੀਯੋ ਪਰਯੋ ੧੮੪
 ਨਹੀ ਕਹੂੰ ਸੇ ਪੀਤ ਕਰੀਯੋ ੬੩੬ ॥ ਸੋਯਾ ॥ ॥ ਉਪਵਸੇ ਸੁਨਿਲੋ ਬਤੀਯਾ ਜਦ ਬੀਰ ਕੋ ਪਿਆ
 ਨ ਜਬੋ ਕਰਿਹੋ ਬਿਰਹਾਤ ਬਾਹਾਇ ਕੋ ਮੋਹਿਗੇ ਸੋ ਤਿਹ ਕੇਗਾ ਸਏ ਨ ਜੀਯੋ ਮਰਿਹੋ ਨ ਕਛੁ ਸੁਪਿ
 ਮੋਤ ਨ ਮੋਰਹਿ ਏਧਰ ਨੀ ਪਰਯੋ ਬਿਸਧੀ ਝਰਿਹੋ ਨ ਤਿਹ ਤੇ ਹਮਕੋ ਬਿਰਥਾ ਕਰੀਯੋ ਕਿਹ ਭਾਂਤਿ ਸੇ
 ਧੀਰ ਜਹ ਉਪਰਿਹੋ ੬੩੭ ॥ ਸੋਯਾ ॥ ॥ ਦੀਨ ਪ੍ਰੇਰਾ ਏਰਨ ਸੇ ਉਕਹੈ ਕਾ ਬਿਸਿਆ ਅਜੁ ਥੀ ਅਤਿ
 ਹੀ ਅਭਿਮਾਨੀ ਕੰਚਨ ਸੇਤਨ ਕੰਜ ਮੁਖੀ ਜੇ ਉਰੂਪ ਬਿਖੇਰਤ ਕੀ ਛੁਨਿ ਸਾਨੀ ਯੋ ਕਹੈ ਬਿਥਾ
 ਕੁਲ ਪ੍ਰੇਬਤੀਯਾ ਕੁਲ ਸੇਤਿਹ ਕੀ ਉਪਾਧਿ ਚਾਨੀ ॥ ਉਪਵਰਾ ਏਰਨੀਯਾ ਸਫਰੀ ਸਭਨਾ ਮਲੋਸਿ
 ਯਾ ਮਕੋ ਜੀਵਤ ਪਾਨੀ ੬੩੮ ॥ ਸੋਯਾ ॥ ॥ ਆਤੁਰ ਪ੍ਰੇਬਿ ਥਭਾਨ ਸੁਤਾ ਸੰਗ ਉਪਵਕੇ ਸੁਕ
 ਹਿਯੋ ਇਮ ਬੇਨਾ ॥ ਭੂਖਨ ਕੇ ਜਨ ਪਾਮ ਜਿ ਤੇ ਹਮਕੋ ਜਦ ਬੀਰ ਬਿਨਾ ਸੁਰ ਚੇਨਾ ਯੋ ਕਹਿ ਸਿਆ
 ਮ ਬਿਯੋਗਾ ਬਿਖੇ ਬਿਗੇ ਕਾ ਬਿਨੇ ਜਸੁ ਯੋ ਉਚੈ ਨਾ ਚੇਵਤ ਭੀ ਅਤਿ ਹੀ ਦੁਖ ਸੇ ਜੁਹ ਤੇ ਮਨੇ ਬਾ
 ਲੁ ਕੰਜ ਨੇਨਾ ੬੩੯ ॥ ਬਿਖਭਾਨ ਸੁਤਾ ਅਤਿ ਪੇ ਮਛਕੀ ਮਨੇ ਜਦ ਬੀਰ ਕੋ ਪਿਆ ਨ ਲਗੈ
 ਕੈ ਚੇਵਤ ਭੀ ਅਤਿ ਹੀ ਦੁਖ ਸੇ ਸੰਗ ਕਾ ਜਰਨੀ ਰਗਿ ਰਿਯੋ ਫਰਕੈ ਕੈ ॥ ਭਾਛੁ ਬਿਕੋ ਜਸੁ ਉਚਮਹਾ
 ਕ ਬਿਸਿਆ ਮਕ ਰਿਯੋ ਮੁਖ ਤੇ ਉਮਗੈ ਕੈ ਚੇਵਤ ਕੈ ਜੁਕਲ ਕਹਤ ਮਨੇ ਨੈਨ ਨਿਪੈ ਚੁਲਿਯੋ ਨਿਚੁ
 ਭੇਕੈ ੬੪੦ ॥ ਸੋਯਾ ॥ ॥ ਗਹਿ ਧੀਰ ਜਹ ਉਪਵਸੇ ਬਚਨਾ ਬਿਖਭਾਨ ਸੁਤਾ ਇਹ ਭਾਂਤਿ ਉਚਾਰੇ
 ਨੇਹਤ ਜਿਯੋ ਬਿਜਬਾਸ ਨੇ ਸੇ ਤਿਹ ਤੇ ਕਛੁ ਜਾਨਤੋ ਦੇਖ ਬਿਚਾਰੇ ਬੈਠ ਗਏ ਰਥ ਭੀ ਤਰਾ ਆਪ
 ਨਹੀ ਇਨ ਕੀ ਸੇ ਉਭਰ ਨਿਹਾਰੇ ॥ ਤਿਯਾ ਗਗਣੋ ਬਿਜਕੋ ਮਥੁਰਾ ਹਮ ਜਾਨਤੋ ਪੈਪਟ ਭਾਗ ਹਮਾ
 ਰੇ ੬੪੧ ॥ ਸੋਯਾ ॥ ॥ ਜਬ ਜੇ ਹੋ ਕਹਿਯੋ ਮਥੁਰਾ ਕੋ ਬਿਖੇ ਹਰਿ ਪੇ ਹਮਰੀ ਬਿਨਤੀ ਇਹ ਕੀਜੋ
 ਪਾਇਨ ਕੇਗਾ ਰਿਕੈ ਰਹੀਯੋ ਪਟਕਾ ਦਸ ਜੋ ਮੁਹਿਨਾ ਮਹਿਲੀਜੋ ॥ ਭਾਹੀ ਕੇ ਪਾਛੇ ਤੇ ਮੋਬਤੀਯਾ
 ਸੁਨਿਲੋ ਇਹ ਭਾਂਤਿ ਹਿਸੇ ਉਚਰੀਯੋ ॥ ਜਾਨਤੋ ਹੋਤਿ ਤਿਯਾ ਗਗਣੋ ਕਬਹੂੰ ਹਮਰੇ ਹਿਤ ਕੇ ਸੰਗ ਭੁ
 ਜੋ ੬੪੨ ॥ ਸੋਯਾ ॥ ॥ ਉਪਵਕੋ ਬਿਖਭਾਨ ਸੁਤਾ ਬਚਨਾ ਇਹ ਭਾਂਤਿ ਸੇ ਉਚਰਿਯੋ ॥ ਤਿਯਾ
 ਗਾਦਈ ਜਬ ਅਉਰ ਕਥਾ ਮਨਜ ਉਸੀ ਗਾ ਸਿਆ ਮਕੋ ਪੇ ਮਭੁ ਰਿਯੋ ॥ ਭਾਸੰਗ ਸੇ ਉਕਹੈ ਬਤੀਯਾ

ਬਨਮੇਹਮਰੇਜੇਉਸੀਗਅਰਿਯੋਹੈਮੇਤੁਮਰੇਸੀਗਮਨਕਰਿਯੋਤੁਮਹੁਹਮਰੇਸੀਗਮਨਕਰਿਯੋਹੈ॥
 ੯੪੩॥ ਬਨਮੇਹਮਰੇਸੀਗਕੇਲਕਰੇਮਨਮੇਅਬਸੇਜਵਈਰਚਿਤਾਰੇ॥ ਮੇਰੇਜੁਸੀਗਕਹੀਬ
 ਤੀਯਾਹਿਤਕੀਸੇਈਆਪਨੇਚਿਤਨਿਹਾਰੇ॥ ਤਾਹੀਕੋਧਿਆਨਕਰੇਕਿਹਹੇਤਤਜਿਯੋਮਥੁਰ
 ਬਿਜਯਪਧਾਰਿਯੋ॥ ਜਾਨਤਹੈਤੁਮਰੇਕਛੁਦੇਸਨਹੀਕਛੁਹੈਘਟਭਾਗਮਾਰੇ॥ ੯੪੪॥
 ਸੇਯਾ॥ ॥ ਯੋਸੁਨਿਉਤਰਿਦੇਤਭਯੋਉਪਵਪੀਤਪਨੀਹਰਿਕੀਸੀਗਤੇਰੇ॥ ਜਾਨਤਹੈਅਬਿ
 ਆਵਤਹੈਉਪਜੇਇਹਚਿਤਕਹਿਯੋਮਨਮੇਰੇ॥ ਕਿਉਮਥੁਰਤਜਿਅਵਤਹੈਜੁਫਿਰੈਨਹਿਗੁ
 ਰਨਕੇਫੁਨਿਫੈਰੈ॥ ਜਾਨਤਹੈਹਮਰੇਘਟਭਾਗਨਾਅਵਤਹੈਹਰਿਜੁਫਿਰਤੈਰੈ॥ ੯੪੫॥ ਸੇਯਾ॥
 ॥ ਯੋਕਹਿਰੇਵਤਭੀਲਲਨਾਅਪਨੇਮਨਮੇਅਤਿਸੇਕਬਢਯੋ॥ ਯੁਮਗਿਰੀਪਿਥਾਮੀਪਰਸੇ
 ਧਿਦੈਅਨੰਦਥੋਤਿਤੇਨੇਬਿਸਰਾਯੋ॥ ਕੂਲਗਈਸੁਧਿਅਉਰਸਬੈਹਰਿਕੇਮਨਪਿਆਨਬਿਖੇ
 ਤਿਨਲਾਯੋਯੋਕਹਿਉਪਵਸੇਤਿਨਟੇਰਹਹਾ॥ ਮਰਿਗਹਿਸਿਯਾਮਨਆਯੋ॥ ੯੪੬॥ ਸੇ
 ਯਾ॥ ॥ ਜਾਹੀਕੇਸੀਗਸੁਨੇਮਿਲਿਕੈਹਮਕੁੰਜਗਲੀਨਮੇਖੇਲਮਚਾਯੋ॥ ਗਾਵਤਭਿਯੋਰਿਹਤ
 ਉਰਬਿਖੇਹਮਹੁਮਿਲਕੈਤਹਮੀਗਲਗਾਯੋ॥ ਸੇਬਿਜਤਿਯਾਗਾਏਮਥੁਰਾਇਨਗੁਰਨਤੇਮ
 ਨੁਆਉਚਟਾਯੋ॥ ਯੋਕਹਿਉਪਵਸੇਤਿਨਟੇਰਹਹਾਮਰੇਗਹਿਸਿਯਾਮਨਆਯੋ॥ ੯੪੭॥ ਸੇ
 ਯਾ॥ ॥ ਬਿਜਤਿਯਾਗਾਯੋਮਥੁਰਕੋਸੇਉਮਨਤੇਸਭਹੀਬਿਜਨਾਥਬਿਸਾਰੀ॥ ਸੀਗਰਚੇਪੁ
 ਰਬਾਸਨਕੇਕਬਿਸਿਯਾਮਕਹੈਸੇਉਜਾਨਪਿਆਰੀ॥ ਉਪਵਜੁਸੁਨੀਯੋਬਿਥਾਤਿਹਤੇਅਤਿਬਿ
 ਯਾਕੂਲਭੀਬਿਜਨਾਗੀ॥ ਕਾਂਚਗੀਜਿਉਅਹਿਰਾਜਤਜੋਇਹਭਾਤਿਤਜੀਬਿਜਨਾਗੁਰਾਗੀ॥
 ੯੪੮॥ ਸੇਯਾ॥ ॥ ਉਪਵਕੋਫਿਰਿਸੀਗਕਹਿਯੋ॥ ਕਬਿਸਿਯਾਮਕਹੈਬਿਖਭਾਨਜਣੀਹੈ॥
 ਜਾਮੁਖਕੀਸਮਚੰਦ੍ਰਪੁਰਾਜੁਤਿਹੁਪੁਰਮਾਨਦ੍ਰੁਪਮਣੀਹੈ॥ ਸਿਯਾਮਗਾਏਤਜਿਕੈਬਿਜਕੋਤਿ
 ਹਤੇਅਤਿਬਿਯਾਕੂਲਾਚਿਤਭਣੀਹੈ॥ ਜਾਦਿਨਕੇਮਥੁਰਾਮੇਗਾਏਬਿਨੁਵੈਹਮਰੀਸੁਧਨਲ
 ਣੀਹੈ॥ ੯੪੯॥ ਜਾਦਿਨਕੇਬਿਜਤਿਯਾਗਾਏਬਿਨੁਵੈਕੋਉਮਾਨਸਹੁਨਪਨਾਯੋ॥ ਹੇਤਜਿਤੇ
 ਇਨਉਪਰਿਥੇਕਬਿਸਿਯਾਮਕਹੈਤਿਤੇਨੇਬਿਸਰਾਯੋ॥ ਆਪਰਚੇਪੁਰਬਾਸਨਸੇਇਨਕੈਦੁਖਦੈ॥

ਉਨਕੋਰਿਝਵਾਯੋ॥ ਤਾਮੰਗਜਾਇਕੋਯੋਕਹੀਯੋਹਰਿਜੀਤੁਮਰੇਕਹਕਾਜੀਯਾਅਯੋ॥ ੯੫॥ ਗਿ
 ਯਾਗਗਏਮਥੁਗਾਏਜਕਉਚਾਢਿਕੋਫਿਰਾਪਨਪੀਥੇਜਾਏ॥ ਸੰਗਰਚੇਪੁਰਬਾਸਨਕੇ
 ਕਬਿਸਿਖਾਮਕਹੈਮਨਅਨੰਦਪਾਏ॥ ਦੇਗਯੋਹੈਇਨਕੋਦੁਖਉਪਵਧੇਮਨਮੇਨਹੁਲਾਸਬਢਾ
 ਏ॥ ਆਪਨਥੋਬਿਜਮੇਉਪਜੇਇਨਸੇਸੁਭਏਫਿਨਬੀਚਪਰਏ॥ ੯੫੧॥ ਸ੍ਰੋਯਾ॥ ਅਤਿਅਥਾ
 ਗਏਲਈਸੁਧੋਹੋਤਕਛੂਮਨਮੇਹਤੁਹਾਰੇ॥ ਆਪਰਚੇਪੁਰਬਾਸਨੇਸੀਇਨਕੋਸਤਪੇਮਾਥਿਦਾ
 ਕਰਿਭਾਰੇ॥ ਤਾਤੇਨਾਨਕੋਰਫਿਰਾਵਹੁਜੀਤਤੇਭੇਤੁਮਹੂੰਹਮਧਾਰੇ॥ ਤਾਤੇਤੇਜੇਮਥੁਰਾਫਿਰ
 ਆਵਹੁਹੋਸਭਗਉਮਨਕੋਰਖਵਾਰੇ॥ ੯੫੨॥ ਸ੍ਰੋਯਾ॥ ਅਸਿਖਾਮਾਚਿਤਾਰਕੇਸਿਖਾਮਕਹੈ
 ਮਨਮੇਸਭਕਾਰਨੀਯਾਦੁਖਪਾਵੈ॥ ਏਕਪਰੇਮੁਰਝਾਇਧਰਾਇਕਾਬਿਯੋਗਕੁਰੀਗੁਨਬਿਯੋਗ
 ਹੀਗਾਵੈ॥ ਕੋਉਕਹੈਜਦਗਾਮੁਖਤੇਸੁਨਿਸੁਉਨਨਬਾਤਤੁਹਾਏਉਪਾਵੈ॥ ਜਉਪਿਖਵੈਨਤਹਾ
 ਤਿਨਕੋਸੁਕਹੈਹਮਕੋਹਰਿਹਾਥਨਆਵੈ॥ ੯੫੩॥ ਸ੍ਰੋਯਾ॥ ਚੁਰਾਨਿਬਿਖਾਕੁਲਾਚਿਤਕੁਈਹ
 ਠਿਕੋਨਹੀਆਵਨਕੀਸੁਪਿਪਾਈ॥ ਬਿਖਾਕੁਲਹੋਇਗਈਚਿਤਮੇਬਿਖਭਾਨਸੁਤਾਮਨਮੇਮੁਰ
 ਝਾਈ॥ ਜੋਬਿਥਾਮਨਬੀਚਹੁਤੀਸੇਉਉਪਵਕੇਤਿਹਪਾਸਸੁਨਾਈ॥ ਸਿਖਾਮਨਆਵਤੋਤਿ
 ਹਤੇਅਤਿਹੀਦੁਖਭਿਯੋਬਰਨਿਯੋਨਹੀਜਾਈ॥ ੯੫੪॥ ਸ੍ਰੋਯਾ॥ ਉਪਵਉਤਰਦੇਤਕੁਯੋਮ
 ਤਿਬਿਯੋਗਮਨੇਅਨੇਸੇਉਕੋਹੈ॥ ਚੁਰਾਨਿਕੇਮਨਮਾਧਿਬਿਖੇਕਬਿਸਿਖਾਮਕਹੈਜੋਉਥਾਤਰਚੈ
 ਹੈ॥ ਥੋਰੇਹੀਦਿਯੋਸਨਮੇਮਿਥਿਹੈਜਿਹਕੇਉਹਮੇਨਕਛੂਕੁਮਭੈਹੈ॥ ਜੇਗਨਹੋਇਹਰਿਕੇਮੁਖ
 ਮਾਗਹੁਗੀਤੁਮਸੇਬਰਦੈਹੈ॥ ੯੫੫॥ ਸ੍ਰੋਯਾ॥ ਉਨਦੈਇਮਉਪਵਗਿਯਾਨਚਾਢਿਯੋਚਾਢਿਕੋ
 ਜਸੁਧਾਪਤਿਪੈਸੇਉਅਯੋ॥ ਆਵਤਹੀਜਸੁਧਾਪਤਿਪਾਇਨਉਪਰਿਸੀਸਤੁਕਯੋ॥ ਸਿਖਾਮ
 ਹੀਸਿਖਾਮਸਦਾਕਹੀਯੋਕਹਿਕੋਇਹਮੇਪਰਿਕਾਸਪਠਾਯੋ॥ ਯੋਕਹਿਕੋਰਥਪੈਚਕਿਕੋਰਥਕੋਮਥੁ
 ਰਾਹੀਕੀਓਰਚਲਾਯੋ॥ ੯੫੬॥ ਉਪਵਬਾਚਕਾਨਜੁਸੇ॥ ਸ੍ਰੋਯਾ॥ ਆਇਤਬੇਮਥੁਰਾਪੁਰਮੇ
 ਬਲਗਮੇਅੰਸਿਖਾਮਕੇਪਾਇਪਰਿਯੋ॥ ਕਹਿਯੋਜੇਤੁਮਮੇਕਹਿਕੋਪਠਿਯੋਤਿਨਸੇਇਹਭਾਤ
 ਹੀਉਚਰਿਯੋ॥ ਸੰਗਨਿਦਕੋਅਉਉਨਚੁਰਾਨਕੇਚਰਚਾਕਰਿਗਿਯਾਨਕੀਫੇਰਿਫਿਰਿਯੋ॥ ਤੁ

੧੮੫

ਇਨਕੀ

੩

ਜੇ

ਤਬਹੀ

ਮਰੇ ਮੁਖ ਭਾਨ ਨਿਰਤ ਹੀ ਤੁਮ ਸੇ ਵਖ ਬੇ ਸਭ ਦੂਰਿ ਕਰਿਯੋ ॥ ੬੫ ॥ ਸ੍ਰੇਯਾ ॥ ॥ ਤੁਮ ਰੇ ਪਗ ਭੇ
ਟ ਗਯੋ ਜਬ ਹੀ ਫੁਨਿ ਨ ਦਕੇ ਧਾਮ ਗਯੋ ॥ ਤਿਹ ਕੇ ਕਰਿ ਕੋ ਹਰਿ ਬਿਆਨ ਪ੍ਰਬੋਧ ਉਠਿਯੋ ਚਲਿ
ਗੁਰ ਨਿਪਾਸ ਅਯੋ ॥ ਤੁਮ ਰੇ ਉਨ ਦੁਖ ਕਹਿਯੋ ਹਮ ਪੈ ਸੁਨਿ ਉਤਰੇ ਮੇ ਇਹ ਭਾਤਿ ਦਯੋ ॥ ਬਾਛਿ ਸਿ
ਯਾ ਮਹਿ ਸਿਯਾ ਮਸ ਦਾਜ ਪੀਯੋ ਸੁਨਿ ਨਾ ਮਹਿ ਪ੍ਰੇਮ ਪਨੇ ਬਢਿਯੋ ॥ ੬੫ ॥ ਉਪਵਸੀ ਦੇਸ
ਬਾਚਾ ॥ ਸ੍ਰੇਯਾ ॥ ਗੁਰ ਨਾਮੇ ਸੀ ਗਯੋ ਸੇ ਕਹਿਯੋ ਹਮ ਉਰਤੇ ਸਿਯਾ ਮਕੇ ਪਾਇ ਨ ਪਈਯੋ ॥ ਯੋ
ਕਹੀ ਓਪੁਰ ਬਾਸ ਨ ਕੋਤਾ ਜਿ ਕੋ ਬਿਜਬਾਸ ਨ ਕੋ ਸੁਖ ਦਯੋ ॥ ਜਸੁ ਪਾਇ ਹਭਾਤਿ ਕਰੀ ਬਿਨਤੀ
ਕਹੀਯੋ ਸੰਗ ਪੂਤ ਕਨਯੋ ॥ ਉਪਵਤਾ ਸੀ ਗਯੋ ਕਹੀਯੋ ਬਹੁ ਗਫਿਰਿਆ ਇਕੋ ਮਾਖਨ ਖਈਯੋ ॥
੬੫ ॥ ਸ੍ਰੇਯਾ ॥ ॥ ਅਉਰ ਕਰੀ ਬਿਨਤੀ ਤੁਮ ਪੈ ਸੁਸੁਨੇ ਅਰੁ ਅਉਰ ਨ ਬਾਤ ਨ ਡੂਰੇ ॥ ਅਸੇ
ਕਹਾ ਜਸੁ ਪਾਤੁ ਮਕੇ ਹਮ ਕੋ ਅਤਿ ਹੀ ਬਿਜਨਾਥ ਪਿਆਰੇ ॥ ਤਾ ਤੇ ਕਰੇ ਨ ਕਛੂ ਗਨਤੀ ਹਮ ਰੇ
ਸੁਕਹਿਯੋ ਤੁਮ ਪੈ ਮਾਥਿ ਚਾਕੋ ॥ ਤਾਹੀ ਤੇ ਬੇਗਤ ਜੇ ਮਥੁਰਾ ਉਠਿ ਕੋ ਅਬ ਹੀ ਬਿਜਪੁਤਾ ਪਧ
ਤੋ ॥ ੬੬ ॥ ਸ੍ਰੇਯਾ ॥ ॥ ਆਤ ਕਰੀ ਬਿਨਤੀ ਤੁਮ ਪੈ ਕਾਬਿ ਸਿਯਾ ਮਕੇ ਹੋ ਜੋ ਉਹੀ ਬਿਜਰਾ
ਨੀ ॥ ਤਾਹੀ ਕੋ ਪ੍ਰੇਮ ਪਨੇ ਤੁਮ ਸੇ ਹਮ ਆਪਨੇ ਜੀਯੋ ਮੇ ਪੀਤ ਪਛਾਨੀ ॥ ਤਾ ਤੇ ਕਹਿਯੋ ਤਜਿ ਕੋ
ਮਥੁਰਾ ਬਿਜਾ ਵਹੁਯਾ ਬਿਧਿ ਬਾਤ ਬਖਾਨੀ ॥ ਇਯਨੇ ਹੁਤੇ ਤਬ ਮਨ ਤਬੇ ਅਬ ਸਿਯਾ
ਨੇ ਬੁਝੇ ਤਬ ਏਕ ਨ ਮਨੀ ॥ ੬੭ ॥ ਤਾਹੀ ਤੇ ਸੀ ਗਯੋ ਤੁਮ ਰੇ ਤਜਿ ਕੋ ਮਥੁਰਾ ਬਿਜ ਕੋ ਅਬ ਮ
ਈਯੋ ॥ ਮਾਨ ਕੋ ਸੀ ਖਕੋ ਹਮ ਹੀ ਤਿਹ ਉਰਨ ਹੀ ਪਲ ਵਧਹਿਰ ਈਯੋ ॥ ਯੋ ਕਹਿ ਗੁਰ ਨੀ
ਯਾ ਹਮ ਸੇ ਸਭ ਹੀ ਬਿਜਬਾਸ ਨ ਕੋ ਸੁਖ ਦਈਯੋ ॥ ਸੇ ਸੁਪਕੂਲ ਗਈ ਤੁਮ ਕੋ ਹਮ ਰੇ ਜਿਹ
ਅਉਸਰ ਪਾਇ ਨ ਪਈਯੋ ॥ ੬੮ ॥ ਸ੍ਰੇਯਾ ॥ ॥ ਤਾਹੀ ਤੇ ਰਿਯਾ ਗਰਹਿਯੋ ਮਥੁਰਾ ਕਾ ਬਿ
ਸਿਯਾ ਮਕੇ ਹੋ ਬਿਜੇ ਮੇ ਫਿਰਾ ਵਹੁਯਾ ਗੁਰ ਨ ਪ੍ਰੀਤ ਪਛਾਨ ਕਹਿਯੋ ॥ ਤਿਹ ਤੇ ਤਿਹ ਉਰਨ ਫੀ
ਲ ਲਗਾ ਵਹੁਯੋ ਕਹਿ ਪਾਇ ਨ ਪੈ ਹਮ ਰੇ ਹਮ ਸੀ ਗਯੋ ਸੁਤਹਾਂ ਤੁਮ ਜਾ ਵਹੁਯਾ ਜਾ ਇਕੋ
ਆਵਹੁਯੋ ਕਹੀਯੋ ਹਮ ਕੋ ਸੁਖ ਹੋ ਤੁਮ ਹੁ ਸੁਖ ਪਾਵਹੁਯਾ ॥ ੬੯ ॥ ਸ੍ਰੇਯਾ ॥ ॥ ਤਾ ਤੇ ਕਹਿਯੋ
ਤਜਿ ਕੋ ਮਥੁਰਾ ਬਿਜ ਕੋ ॥

Digitized by Panjab Digital Library | www.panjabdigilib.org

ਬੁਝੀਆਗਿਰਧਾਰੀ ਗੋਕਲਨਥਕਹੋਬਕਕੋਰਿਪਰ੍ਵਪਦਿਖਵਹੁਮੇਹਮੁਰਗੀਸਿਧਿਜਨਾਥਸੁਨੇਜਸੁਧਾਸੁਰ
 ਭੀਬਿਨੁਵੈਬਿਜਨਾਗਿਬਿਚਾਰੀ। ਜਾਨੈਹਰਿਜੂਅਪਨੇਮਨਭੇਇਹਤ੍ਵੀਪਾਬਿਸਾਰੀ। ਧੈਯਾ॥ ੧੧੬
 ਸਕੇਮਾਰਸੁਨੇਕਰਤਰਬਕਾਮੁਖਫਰਕਹਿਯੋਸੁਨਿਯੋ। ਸਭੁਦੇਖਨਿਵਰਸੁਨੇਬਿਜਨਾਥਅਬੈਇਨਹੁਰਨੁ
 ਪਦਿਖੋ। ਅਨਸਿਧਾਮਕੀਮੁਰਤਪੋਖੋਬਿਨਾਨਕਛੂਇਨਕੇਅਨਬੀਚਰੁਚੇ। ਅਤਿਹਤੇਹਰਿਜੂਤਜਿਕੈਮਥੁਰਾ
 ਇਨਕੈਸਭੁਸੇਕਨਕੋਹਰਿਦੈ। ਧੈਯਾ॥ ੧੧੭ ਬਿਜੂਛਟਾਅ
 ਹੁਮੇਨਪੁਰਾਸੰਗਤੋਹਿਸਿਧਾਮਕਹਿਯੋਸੁਨਿਯੋਸੇ। ਪੀਤਬਫੁਇਇਤੀਇਨਸੇਅਬਤਿਯਾਗਾਇਕਕਾਰ
 ਨਕੇਸੇ। ਆਵਹੁਸਿਧਾਮਨਦੀਲਲਗਾਵਹੁਖੇਲਕਰੇਹਮੇਸੇਛੁਨਿਵੈਸੇ। ਮਾਨਕੋਕੈਬਿਖਭਾਨਸੁਤਪਰ
 ਵਹਮਕੋਬਿਧਿਜੈਸੇ। ॥ਊਧਵਸਿਧਾਮਸੇਕਹਿਯੋਯੇਤੁਮਰੇਗਹਿਬੋਜਬਸੁਓਨਧਰੇਗੀ।
 ਤਿਆਗਸਭੈਅਪਨੇਸੁਖਕੋਅਤਿਹੀਮਨਭੀਤਰਿਸੋਕਕਰੇਗੀ। ਜੋਗਨਬਸਤ੍ਰਨਕੋਪਰਿਕੈਕਿਕਹਿਯੋ
 ਬਿਖਖਾਇਕੋਪ੍ਰਾਨਹਰੇਗੀ। ਤਾਹੀਤੇਹਰਿਜੂਤੁਮਸੇਬਿਖਭਾਨਸੁਤਾਫਿਰਿਮਾਨਕਰੇਗੀ। ੧੧੮
 ਯੇਤੁਕਹੀਊਨਹੁਤੁਮਕੋਬਿਖਭਾਨਸੁਤਾਜੁਕਹਿਯੋਸੁਨਿਯੋ। ਤਿਆਗਾਏਹਮਕੋਬਿਜਮੇਮਨੁਆਤਮਰੇ
 ਸੁਲਭੇਨਪੁਸੀਜੈ। ਧੈਯਾਠਹੇਅਬਿਹਮਥੁਰਾਇਹਭਾਤਿਕਹਿਯੋਮਨੁਆਜਬਖੀਜੈ। ਜੇਊਹਮਕੋਤੁਮਪੀਠ
 ਵਣੀਰਮਕੋਤੁਮਰੀਮਨਭਵਤਵੀਜੈ। ਅਉਰਕਹੀਤੁਮਸੇਬਿਜਨਾਥਕਹੀਅਬਊਧਵਸੇਧਿਨਿ
 ਲਣੀਯੋ। ਆਪਚਲੇਤੁਨਹੀਕਹਿਯੋਨਬਬੁਲਾਵਨਹੁਰਨਦੁਤਪਠਣੀਯੋਯੋਕੋਊਦੁਤਪਠੇਨਕਹਿਯੋਤਬ
 ਸੇਊਠਿਆਪਨਹੀਰਹਜਣੀਯੋ। ਨਾਤਰਗੁਰਨਕੋਦ੍ਰਿੜਤਹੁਕੋਸਿਧਾਮਕੋਏਅਬਦਾਨਦਿਵਣੀਯੋ। ੧੧੯
 ਤੇਰੇਹੀਧਿਆਨਧਰੇਹਰਿਜੂਅਭਿਤੇਰੇਣੀਕੋਕਰਿਨਾਮਪੁਕਾਰੋ। ਆਤਪਿਤਾਨਕੀਲਾਜਕਰੇਹਰਿਸਾਇ
 ਤਸਿਧਾਮਹੀਸਿਧਾਮਚਿਤਾਰੋ। ਨਾਮਅਧਾਰਤੇਜੀਵਤਹੈਬਿਨੁਨਾਮਕਹਿਯੋਛੁਨੇਮੇਕਥਟਹੈ। ਯਾਬਿਧਿ
 ਦੇਖਿਦਿਸਾਉਨਕੀਅਤਿਬੀਚਬਾਢਿਯੋਜੀਯੋਸੇਕਹਮਾਰੋ। ॥ਆਤਪਿਤਾ
 ਨਕੀਸੇਕਰਕਰੇਨਹਿਸਿਧਾਮਹੀਸਿਧਾਮਕਹੈਮੁਖਸੇ। ਛੂਮਗਿਰੇਬਿਧਿਜਾਮਤਵਾਰਪਰੇਗਿਰ
 ਕੋਧਰਪੋਸੇਊਤਿਊ। ਬਿਜਕੁੰਜਨਛੁਛਤੈਤੁਮਕੋਕਾਬਿਸਿਧਾਮਕਹੈਧਨ

॥ ਲੇਖਕ ਜੀਉ ॥ ਅਬ ਤੇ ਕੋਰੇ ਬਿਨਤੀ ਤੁਮੈ ਸੇ ਪਿਖ ਕੋ ਤੇ ਹੋ ਕੇ ਦੁ ਨਿਹਉ ਦਖਇਉ ॥ ੯੮੦ ॥ ੧੮੭
 ਸੈਯਾ ॥ ॥ ਆਪਚੋਲੋ ਇਹ ਤੇ ਨਕੁਲੀ ਜੁਪੈ ਆਪਚੋਲੋ ਨਹੀ ਦੁਤਪਠੀਜੈ ॥ ਤਾ ਤੇ ਕੋਰੇ ਬਿਨਤੀ ਤੁ
 ਮੈ ਸੇ ਦੁਬਾਤ ਨਤੇ ਇਕ ਬਾਤ ਕਰੀਜੈ ॥ ਜਿਉ ਜਲ ਕੋ ਬਿਨੁ ਮੀਨਾ ਦੇਸਾ ਸੁ ਦਸਾ ਕਈ ਗੁਰਨ
 ਕੀ ਸੁਨਿਲੀਜੈ ॥ ਕੋ ਜਲ ਹੋਇ ਉਨੈ ਮਲੀਯੋ ਕਿਉਨੈ ਦੇਤ ਤੋ ਕੋ ਕਹਿਯੋ ਬਰਦੀਜੈ ॥ ੯੮੧ ॥
 ਸੈਯਾ ॥ ॥ ਬਿਜਬਾਸ ਨਹਾਲ ਕਿਧੋ ਹਰਿਜੂਫੁ ਨਿਉ ਪਵਤੇ ਸਭੁ ਹੀ ਸੁਨਿਲੀਨੇ ॥ ਜਾ ਕੀ ਕਥਾ
 ਸੁਨਿਕੋ ਚਿਤ ਤੇ ਸੁਹਲਾ ਸਪਦੈ ਦੁਪਹੋ ਵਤਜੀਨੇ ॥ ਸਿਖਾ ਮਕਹਿਯੋ ਮੁਖ ਤੇ ਇਹ ਬਾਤਿ ਕਿ
 ਧੈ ਕਾਬਨੇ ਸੁਸੇਊ ਲਖਿਲੀਨੇ ॥ ਉਪਵੇ ਮੇ ਉਨ ਗੁਰਨ ਕੇ ਸੁਕਹਿਯੋ ਦ੍ਰਿੜਤ ਕੋ ਅਬੋ ਬਰਦੀ
 ਨੇ ॥ ੯੮੨ ॥ ਦੇਹਰਾ ॥ ॥ ਸਤ੍ਰਹ ਸੇਚ ਵਤਾਲੇ ਮੇ ਸਾਵਨ ਸੁਦਿ ਬੁਧਿਵਾਰਾ ॥ ਨਗਰ ਪਵਟਾ
 ਜੇਤੁ ਮੇ ਗਰਯੋ ਗੀਥ ਸੁਧਾਰਾ ॥ ੯੮੩ ॥ ਦੇਹਰਾ ॥ ॥ ਖੜਗ ਪਾਨਕੀ ਕ੍ਰਿਪਾ ਤੇ ਪੈਥੀ ਰਚੀ
 ਬਿਚਾਰਾ ॥ ਭੂਲਹੋਇ ਜਹ ਤੋਹ ਸੁਕਾਇ ਪਰੀਖ ਹੁਸਭੈ ਸੁਧਾਰਾ ॥ ੯੮੪ ॥ ॥ ਇਤਿ ਸੀਰਸ ਮਸਿ
 ਕੰਧ ਪੁਰ ਦੇ ਬਾਚਿਤ ਨਾਟਕ ਗੀਥੇ ਕ੍ਰਿਸਨਾ ਵਤਾਰੇ ਗੋਪੀ ਉਪਵਸੀ ਬਾਦੋ ॥ ਬ੍ਰਿਹਨਾਟਕ ਬਰਨ
 ਨਾਮਾਧਿਆਇ ਸਮਾਪਤਾਸਤੁ ॥ ॥ ਅਬ ਕੁਬਜਾਗਿ ਹਗਵਨ ਕਥਨੇ ॥ ੯੮੫ ॥ ਦੇਹਰਾ ॥
 ਗੋਪਨ ਕੋ ਪੇਖਨ ਕਰਿਯੋ ਹਰਿਜੂ ਕ੍ਰਿਪਾ ਕਰਾਇ ॥ ਅਵਰ ਖੇਲ ਖੇਲਨ ਲਗੇ ਅਤਿ ਹੀ ਹਰਖ ਬ
 ਦਾਇ ॥ ੯੮੬ ॥ ਸੈਯਾ ॥ ॥ ਆਪਵ ਉਪਵਲੈ ਅਪਨੇ ਸੀਗਏ ਕਸਮੇ ਕੁਬਜਾਗਿ ਹਮਾਏ ॥
 ਏ ਸੁਨਿਆਗੇ ਹੀ ਅਇਲਏ ਮਨ ਭਾਵਤ ਦੇਖਿ ਸਬੈ ਸੁਖ ਪਾਏ ॥ ਲੇਹਰਿ ਕੇ ਜੁਗਾਪੀ ਕਜ
 ਪਾਇਨ ਸੀਸ ਦੁਲਾਇ ਹੀ ਲਪਟਾਏ ॥ ਮੇ ਸੇਹੁਲਾ ਸਬਾਢਿਯੋ ਜੀਯੋ ਮੇ ਜਿਮਚਾੜਿ ਕਮੇ
 ਰਾਪਟਾਪਹਿਰਾਏ ॥ ੯੮੭ ॥ ਸੈਯਾ ॥ ॥ ਉਚਾ ਅਵਾਸ ਬਨਿਯੋ ਅਤਿ ਸੁਭ ਮਈ ਗਰਬੰਗ
 ਕੋ ਚਿਤ ਬਨਾਏ ॥ ਚੰਦਨ ਪੁਪਕਦੰਬ ਕਲੰਬ ਕਦੀ ਪਕਦੀ ਪਤਹਾਦਰਸਾਏ ॥ ਲੇਪਰ ਜੀਕਤ
 ਹਾ ਅਤਿ ਉਦਰ ਸੁਵਛੁ ਸੁਮ ਉਰ ਸੁਗੀਧਾ ਬਿਛਾਏ ॥ ਦੇਕਹਿ ਜੇਰ ਪਨਾਮ ਕਰਿਯੋ ਤਬ ਕੇ ਸਵਤਾ
 ਪਰਾਨ ਬੈਠਾਏ ॥ ੯੮੮ ॥ ਦੇਹਰਾ ॥ ॥ ਰਤਨ ਚਤੁਰੀ ਭਾਬਹੁ ਗਲਿ ਆਈ ਭੁਗਤਿ ਜਨ
 ਇਉ ਪਵਜੀ ਸੋਯੋ ਕਹਿਯੋ ਬੈਠਹੁ ਯਾ ਪਰਿਆਇ ॥ ੯੮੯ ॥ ਸੈਯਾ ॥ ॥ ਉਪਵਜੀ

ਕੁਝ ਜੋ ਕੋ ਕਹੈ ਨਿਜ ਪੀਤ ਲਖੀ ਅਤਿ ਹੀਤ ਮਹੀ ਮੇ ॥ ਹਉ ਅਤਿ ਦੀਨ ਅਪੀਨ ਅਨਥ
 ਨ ਬੈਠ ਸਕਉ ਸਮੁਹਾਇ ਹਰੀ ਮੇ ॥ ਕਸ ਪਤਾ ਪਤ ਬੈਠਿ ਪੀੜੈ ਕਉ ਦੀਨ ਉਠਾਇ ਕੋ ਵਾਹੀ ਘਾ
 ਰੀ ਮੇ ॥ ਪੋਇ ਤੋ ਕਾਰਿ ਕੋ ਕੂਮਿ ਬੈਠ ਗਹਿਯੋ ਗਹਿ ਪਾਇ ਨ ਨੇਹ ਛੁਗੀ ਮੇ ॥ ੯੨ ॥ ਜੇ ਪਦਪ
 ਕਜ ਸੇ ਸਮੁਹੇ ਸਮੁਹੇ ਸਾਦਿ ਨੇ ਸਨਿ ਸੇ ਸਨ ਪਾਏ ॥ ਜੇ ਪਦਪ ਕਜ ਬੈਦ ਪੁਰਨ ਬਖਿਯਾਨ ਪਮ
 ਨ ਕੋ ਗਿਆਨ ਨਗਾਏ ॥ ਜੇ ਪਦਪ ਕਜ ਸਿਧ ਸਮਾਧ ਮੇ ਸਾਧ ਤਹੈ ਮੁਨ ਮੋਨ ਲਗਾਏ ॥ ਤੇ ਪ
 ਦਪ ਕਜ ਕੇ ਸਵ ਕੇ ਅਥਿਉ ਪਵ ਲੈ ਕਰੀ ਮੇ ਸਹਰਾਏ ॥ ੯੩ ॥ ਸੈਯਾ ॥ ॥ ਸਿਤ ਸਹਾਰਤ
 ਸਿਖਾ ਅਕੋ ਪਾਇ ਮਹਾ ਬਿਗਾ ਸਿਧੋ ਮਨ ਭੀਤ ਰਿਸੈ ਉ ॥ ਜੇ ਗਨ ਕੋ ਜੋ ਉਧਿ ਘਾਨ ਕੋ ਬੀਚਨ
 ਆਵਤ ਹੋ ਅਤਿ ਬਿਖਾ ਕੁਲ ਹੋਉ ॥ ਜ ਬਹਮਾਦਿ ਕਸੇ ਸਮੁਹਾਦਿ ਕੋ ਬੇਜਤ ਅਤਿ ਨ ਪਵ
 ਤ ਕੋਉ ॥ ਸੇ ਪਦ ਕੰਜ ਨ ਕੀਸਮਤੁ ਲਿਪ ਲੇਟਤ ਉ ਪਵ ਲੈ ਕਰਿ ਦੇਉ ॥ ੯੪ ॥ ਇਤਿ ਸਿ
 ਧਾ ਮਪ ਲੇਟਤ ਉ ਪਵ ਪਾਇ ਉ ਤੈ ਉਨ ਮਾਲ ਨ ਸਾਜ ਕੀਏ ॥ ਸੁਭ ਬਜਨ ਕੇ ਅਰੁ ਲਾਲਜ
 ਵਾਹਰ ਦੇਖ ਜਿਸੈ ਸੁਖ ਹੋਤ ਜੀਯੋ ॥ ਇਤਨੇ ਪਹਿਕਾਨ ਪੇਅਾਇ ਗਈ ਬਿਦਰੀ ਕਹਿਯੋ ਈਗ
 ਰ ਭਾਲ ਦੀਏ ॥ ਤਿਹ ਰੂਪ ਨਿਹਾਰ ਹੁਲਾਸ ਬਢਿਯੋ ਕਾਬਿ ਸਿਖਾ ਮਕਹੈ ਜਦ ਬੀਰ ਹੀਏ ॥ ੯
 ੫ ॥ ਸੈਯਾ ॥ ॥ ਸਜ ਸਾਜ ਨ ਮਾਲ ਨ ਅੰਗ ਬਿਖੇ ਅਤਿ ਉਦ ਰਿਸੈ ਹਰਿ ਪਸਰਾਈ ॥ ਮੇ
 ਦੂਸਰ ਚੰਦ ਕਲਾ ਪੁਗਟੀ ਮੇ ਨੇਹੋਤ ਕੋਇ ਹਰੂਪ ਮਣੀ ॥ ਹਰਿ ਜੂਲਾ ਖਿਕੋ ਜੀ ਅਕੀ ॥ ਬਿਰਥਾ
 ਕਾਬਿ ਸਿਖਾ ਮਕਹੈ ਸੋਉ ॥ ਚਲਾਈ ॥ ਤਿਹ ਉਪ ਰਿਬੈ ਸਾਸੀ ਕਭਾਈ ਮਨ ਕੀ ਸਭ ਸੰਕਪ
 ਰਾਇ ਗਈ ॥ ੯੬ ॥ ਸੈਯਾ ॥ ॥ ਬਹੀਯਾ ਜਬ ਹੀ ਗਹਿ ਸਿਖਾ ਮਲਾਈ ਕੁਬਜਾ ਅਤਿ
 ਹੀ ਮਨੇ ਮੇ ਸੁਖ ਪਾਯੋ ॥ ਸਿਖਾ ਮਮਿ ਲੇਬ ਹੁਤੇ ਦਿਨੇ ਮੇ ਹਮ ਕਉ ਕਹਿ ਕੋਇ ਹਭਾਤਿ ਸੁਨਾਯੋ ॥
 ਚੰਦ ਨ ਜਿਉ ਤੁਹਿ ਅੰਗ ਮਾਲਿਯੋ ॥ ਤਿਹ ਤੇ ਹਮ ਹੁੰ ਜਦ ਬੀਰ ਬਿਝਾਯੋ ॥ ਜੋ ਉਮਨੇ ਰਥ ਬੇਜੀ ਘ
 ਮੇ ਤੁਮਰੇ ਮਿਲਏ ਸੋ ਉਮੇ ਕਹਿ ਆਯੋ ॥ ੯੭ ॥ ਇਤਿ ਸੀਬਾ ਚਿਤ੍ਰਾਟ ਕਾਰਿ ਥੇ ਕੁਬਜਾ
 ਕੇਗਹਿ ਜਾ ਮੇਨੇ ਰਥ ਪੁਰਨ ਸਮਾਪਤੀ ॥ ਅਥ ਅਕੂਰ ਕੋ ਪਾਮ ਕਾਨੁ ਆਏ ॥ ੯੮ ॥ ਸੈਯਾ ॥
 ਦੋ ਸੁਖ ਮਾਲ ਨ ਕਉ ਅਤਿ ਹੀ ਅਕਰਹਿ ਕੇਟਿ ਰਿਧਾ ਮਪ ਧਾਰਿਯੋ ॥ ਅਵਰ ਬੇਸੁਨਿ ਪਾਇ

ਲਗਿਯੋ ਤਿਹਾਸਿ ਚਲਿਯੋ ਹਰਿਯੋ ਮਨੁ ਤਰਿਯੋ ਸੋਗਹਿਯੋ ਮਨੁ ਕੋ ਪਾਇਰਿ ਦਿਯੋ ਕਥਿਯੋ ॥ ੧੮੮ ॥
 ਖਤੇ ਇਹੁ ਬੁਢਿਯੋ ਦਾਰਿਯੋ ਉਸਵੇਸਿ ਜਦੁ ਬੀਰਕਾਹਿਯੋ ਇਨ ਮੀਤਨ ਕੋ ਮਤਿ ਪ੍ਰਮਾਨਿ ਰਾਹਿ
 ਯੋ ॥ ੧੮੯ ॥ ਉਧਵਾਸਿ ਮਨੁ ਹਰਿਯੋ ਸੁਨਕੈ ਅਕੁਰਿ ਕਿਯੋ ਅਤਿ ਪ੍ਰਮਾਨਿ ਰਾਹਿਯੋ ਸੁਪਕਰੀ
 ਉਨਕੀ ਮਨੋ ਕੁਝ ਜਾ ਕੋ ਕਥਿਯੋ ਅਰੁ ਪ੍ਰਮਾਦਿ ਤਰਿਯੋ ਸੋਗਨ ਡੀਕਰਿ ਕੈ ਮਨ ਮੇਕ ਨੀਯਾ ਸੰਗ
 ਪਾਇਰੁ ਭਾਤਿ ਉਚਾਰਿਯੋ ਹੋਹਰਿ ਜੁਇਹੁ ਪਖੈ ਉਨਕੋ ਸਭ ਪ੍ਰਮਾਣਿ ਦਾਕਰਿ ਤਾਰਿਯੋ ॥ ੧੯੦ ॥
 ੧੯੧ ॥ ਮੈਯਾ ॥ ਹਰਿ ਰੂਪ ਨਿਹਾਰ ਮਨੋ ਸੁਖ ਪਾਇਕੈ ਸ੍ਰੀ ਜਦੁ ਬੀਰਕੀ ਸੇਵ ਜੁਕੀ ਨੀ ॥ ਪਾਇ
 ਪਾਰਿਯੋ ਹਰਿ ਕੇ ਬਹੁਰ ਉਠਿ ਦੇਵ ਕੀ ਲਾਲ ਪਰ ਕ੍ਰਮ ਦੀ ਨੀ ॥ ਭੇਜਨ ਮੰਨ ਜਿ ਤੇਗਹਿ ਬੋਸੈ ਉ
 ਆਨ ਪਰੇ ਤਿਹ ਬਾਤ ਲਖੀ ਨੀ ॥ ਬੋਸਨ ਮੇਯੋ ਬਾਛਤ ਇਛਵੈ ਜੇ ਸੁਧਾ ਸੁਤ ਪੂਰਨ ਕੀ ਨੀ ॥ ੧੯੨ ॥
 ੧੯੩ ॥ ਮੈਯਾ ॥ ਪੂਰਨ ਕੈ ਮਨ ਸਾਤਿ ਹਕੀ ਸੰਗ ਉਪਵਲੈ ਫਿਰਧਾ ਮਾਯੋ ਗਹਿ ਆਇ ਕੈ ਮ
 ਗਨ ਲੋਗ ਬੁਲਾਇ ਗਵਾਵਤੁ ਭੁਯੋ ਤਿਹ ਗਗਨ ਯੋ ॥ ਤਿਨ ਉਪਰਿ ਹੀ ਝਕੈ ਕੈ ਬਿਸਿ ਆਪਨੇ
 ਗਹਿ ਤੇਕ ਫਿਦਾ ਨਦਯੋ ॥ ਮਨੋ ਤਾਜ ਸਤੋ ਮਿਤਮੰਡਲ ਮੇ ਅਬ ਕੇ ਦਿਨ ਲਉ ਦਿਨ ਸੇਤੁ ਭੁਯੋ ॥ ੧੯੪ ॥
 ੧੯੫ ॥ ਅਕੁਰ ਸਿਧਾ ਮਕਿਧਾ ਮਹਿ ਆਇ ਕੈ ਸ੍ਰੀ ਜਦੁ ਬੀਰਕੇ ਪਾਇ ਨ ਲਾਗਿਯੋ ॥ ਕੀ ਸਾਬਿਦਾ
 ਰਬ ਕੀ ਉਰਫਾ ਰਿਕਹਿਯੋ ਕਰਤਾ ਰਸ ਰਾਹ ਨ ਲਾਗਿਯੋ ॥ ਅਉਰ ਗਈ ਸੁਪਿਭੂਲ ਸਬੈ ਹਰਿ ਕੀ
 ਉਪਮਾ ਸਭੀ ਤਰਿ ਪਾਰਿਯੋ ॥ ਅਨੰਦ ਬੀਚ ਬਾਛਿਯੋ ਮਨ ਕੇ ਦੁਖ ਬੋਜਿ ਤੇ ਸਭੁ ਭਾਗਿਯੋ ॥ ੧੯੬ ॥
 ੧੯੭ ॥ ਮੈਯਾ ॥ ਦੇਵ ਕੀ ਲਾਲ ਗੁਪਾ ਲਾਭੇ ਨੰਦ ਲਾਲਾ ਦਿਆਲੁ ਇਹੈ ਜੀਯ ਪਾਰਿਯੋ ॥
 ਕੀ ਸਾਬਿਦਾ ਰਬ ਕੀ ਉਰਫਾ ਰਿਕਹਿਯੋ ਕਰਤਾ ਜਦੁ ਬੀਰ ਉਚਾਰਿਯੋ ॥ ਹੋ ਅਪਕੇ ਰਿਪਹੇ ਰਿਪ
 ਕੇ ਸੀਕੇ ਹੋ ਭੁਪ ਜਾਹਿ ਤਿਵਾਵਰੁ ਮਾਰਿਯੋ ॥ ਤਾ ਅਬ ਰੂਪਾ ਦਿਖਾਇ ਹੋ ਮੇਹ ਮਰੇ ਸਭੁ ਪਾਪ ਬਿ
 ਦਾਕਰਿ ਤਾਰਿਯੋ ॥ ੧੦੦੦ ॥ ਮੈਯਾ ॥ ਭੇਰੁ ਹੈ ਸਾਪਨ ਕੇ ਦੁਖ ਕੇ ਸੁਖ ਕੇ ਬਰਦਾਇਕ ਸਿ
 ਧਾ ਮਉਚਾਰਿਯੋ ॥ ਹੋ ਠਗਾ ਰੂਪ ਨ ਚੀਰਨ ਕੋ ਭਟਹੈ ਜਿਨ ਕੀ ਸੇਸੇ ਬੀਰ ਪਛਾਰਿਯੋ ॥ ਕਾਇਰ
 ਹੈ ਬਹੁ ਪਾਪਨ ਤੇ ਅਰੁ ਬੈਦ ਹੈ ਜਾ ਸਭੁ ਲੋਗ ਜੀਯਾਰਿਯੋ ॥ ਪ੍ਰਤਿਤ ਪੈਕ ਬਿਸਿਧਾ ਮਕਹੈ ਜਿਨ
 ਚਾਰੇ ਈ ਬੈਦ ਕੋ ਭੇਦ ਸਵਾਰਿਯੋ ॥ ੧੦੦੧ ॥ ਮੈਯਾ ॥ ਯੈ ਕਹਿ ਕੈ ਸ੍ਰੀ ਜਦੁ ਬੀਰਕੇ ਸੇਕ ਬਿਸਿ

ਯਾਮਕਹੈਉਠਿਪਾਇਪਰਿਯੋਹਾਰਿਕੀਬਹੁਬਾਰਸਰਾਹਿਕੀਦੁਖਥੇਜਿਤਨੋਛਿਨਬੀਚਹ
 ਰਿਯੋਅਰੁਤਾਛਾਕਿਕੋਜਸੁਉਚਮਹਾਕਾਥੀਨੋਬਿਯਯਾਮੁਖਤੇਉਚਰਿਯੋਹਾਰਿਨਾਮਸ
 ਜੋਯਕੋਪੇਨਤਨੈਸਤਪਾਪਨਸੰਗਲਰਿਯੋਨਟਰਿਯੋ॥ ੧੦੦੨॥ ਸ੍ਰੋਯਾ॥ ਆਟਿਰਿਯੋਕਰਿ
 ਕਨਰਕੀਉਪਮਾਹਰਿਜੀਤਮਹੀਮੁਰਸਰਪਛਾਰਿਯੋਭੈਹੀਮਰੋਵਿਪਰਾਰੁਕਮਧਸੁਰਾ
 ਵਨਮਾਰਘਨੇਰਨਪਾਰਿਯੋਲਡੀਕਦਈਅਰਿਯੁਤਰਕਉਸੀਅਕੋਸੰਗਲੋਫਿਰਿਅਉਪ
 ਸਿਧਾਰਿਯੋਭੈਹੀਚਰਿਤਕੀਏਸਭਹੀਹਮਜਾਨਤਹੈਵਿਹਭਾਤਿਉਚਾਰਿਯੋ॥ ੧੦੦੩॥
 ਹੇਕਮਲਾਪਤਿਹੋਗੁਰੂਪ੍ਰਸਾਦੇਜਗਨਾਇਕਕਾਨਕਹਿਯੋਹੈਹੋਜਦਬੀਰਕੋਬਤੀਯਾਸ
 ਰੁਹੀਰੁਮਹੀਕ੍ਰਿਤਲੋਕਭੁਯੋਹੈਮੋਹੀਹਰੀਮਮਤਹਰਿਜੂਇਹਭਾਤਿਕਹਿਯੋਹਰਿਚਲਿਯ
 ਯੋਹੈਰੂਰਦਈਅਮਤਾਤਿਹੋਪੈਸੋਉਮੋਨਹਿਧਾਰਿਕੋਥੈਠਹਰਿਯੋਹੈ॥ ੧੦੦੪॥ ਕਾਨਜੂਬ
 ਚਅਕੂਰਸੋਸ੍ਰੋਯਾ॥ ਐਹੋਚਚਾਜਦੁਬੀਰਕਹਿਯੋਹਮਕਉਸਮਝੇਬਿਨੁਤੋਹਰਿਚੀਨੋ
 ਤਾਭੇਲਾਵਹੁਮੋਹਿਕਹਿਯੋਜਿਹਤੇਸੁਖਹੋਅਭਿਹੀਮੁਹਿਜੀਨੋਆਇਸਮੋਬਸੁਦੇਵ
 ਹਿਜੀਅਕੂਰਬਡੇਲਖਉਕਰਿਕੀਨੋਤਾਤੇਨੋਮੇਘਨਸਿਧਾਘੋਇਹਭਾਤਿਕਹਿਯੋਹਰਿ
 ਜੂਹਸਿਦੀਨੋ॥ ੧੦੦੫॥ ਸ੍ਰੋਯਾ॥ ਸੋਸੁਨਿਬੀਰਪਸੀਨਿਭੁਯੋਮੁਸਲੀਧਰਸਿਧਾਮਜੂਕੀ
 ਫਲਗਾਏਸੋਕਜਿਤੇਮਨਛੀਤਰਥੇਹਰਿਕੋਤਨਛੋਟਸਥੈਬਿਸਰਾਏਛੋਟਭੁਤੀਜਲਖੇ
 ਕਰਿਕੋਕਰਿਕੋਜਗਕੋਕਰਤਾਨਹੀਪਾਏਯਾਬਿਧਿਭੂਤਿਯਤਉਰਕਥਾਤਿਹਕੋਕਾਬਿਸਿ
 ਯਾਮਾਹਿਮੰਗਲਗਾਏ॥ ੧੦੦੬॥ ਇਤਿਸੀਦਸਮਸਿਕੰਧਪੁਰਾਣੇਬਾਚਿਤਨਟਕਕ੍ਰਿ
 ਸਨਵਤਭੇਅਕੂਰਗਹਿਜੈਬੋਸਪੁਰਨ॥ ਅਥਕੂਰਕੋਫੁਲੀਪਾਸਭੇਜਨਕਥਨ॥
 ਸ੍ਰੀਜਦੁਬੀਰਕਹਿਯੋਹਸਿਕੋਬਰਬੀਰਗਜਾਪੁਰਮੈਚਲਿਜਈਯੋਮੋਪਤਕੀਭੁਗਨੀ
 ਸੁਤਹੈਤਿਨਕੋਅਬਜਾਇਕੋਸੋਧਹਿਲਈਯੋਅੰਧਤਹਾਨਿਪਹੈਮਨਅੰਧਦੁਜੋਧਨਭੁਯੋ
 ਬਸਤਕੋਲਖਈਯੋਪੰਡਕੋਪੁਤਨਕੋਤਿਯਤਉਰਦਯਤਹੈਸੁਖਕੋਦੁਖਦਈਯੋ॥ ੧੦੦੭॥
 ਸ੍ਰੋਯਾ॥ ਸੋਸੁਨਿਬੀਰਪਸੀਨਿਭੁਯੋਮੁਸਲੀਧਰਸਿਧਾਮਜੂਕੀ

ਸ੍ਰੋਯਾ॥

ਤਗਨਉਕਹਲਉਪਗਈਚਰਾਜਪੁਰਕਿਤਿਨਪਾਇਯੋ॥੧੦੮੮॥ਤਤੁਏਨਿਪਈਚਮਭਾਕਥਿਸਿ ੧੮੮
 ਯਾਮਕਹੈਇਹਭਾਰਿਉਚਾਰਿਯੋ॥੧੦੮੯॥ਬੁਧਕਹੀਕਹਿਮੋਬਿਥਾਜਦੁਬੀਗਹਿਜਾਬਿਧਿਕਸਪਛਾ
 ਰਿਯੋ॥੧੦੯੦॥ਬਤੀਯਾਸੁਨਿਉਤਰਦੇਤਭੁਯੋਰਿਪਸੇਸਭਜਾਬਿਧਿਸਿਯਾਮਲਰਿਯੋ॥ਗ
 ਜਮਾਰਪਹਰਕੈਮਲਨਕੋਦਲਫਰਕੋਕੈਸਸੇਜਾਇਅਰਿਯੋ॥ਤਬਕੈਸਨਿਕਾਰਹਿਪਨਕੈ
 ਅਰੁਫਾਥਸੰਭਾਰਕੈਜੁਪੁਕਰਿਯੋ॥ਤਬਹੀਹਰਿਜੁਗਾਹਿਕੈਸਨਪਟਕਿਯੋਧਰਨੀਪਰਮਾਰਿ
 ਭੁਰਿਯੋ॥੧੦੯੧॥ਸੈਯਾ॥॥ਭੁਧਮਦੇਣਕਿਪਾਰੁਕਿਪੀਸੁਤਅਉਰਦੁਸਾਸਨਬੀਗਨਿਯੋ
 ਰਿਯੋ॥ਸੁਰਜਕੈਸੁਤਭੂਰਸਵਾਜਿਨਪਰਥਕ੍ਰਾਂਤਸੇਬੈਰਉਤਾਰਿਯੋ॥ਰਾਜਦੁਜੇਪਨਮਾਤੁਲ
 ਸੇਇਹਖੇਖਤਹੀਇਹਭਾਰਿਉਚਾਰਿਯੋ॥ਸਿਯਾਮਕਹਾਬਸਦੇਵਕਹਾਕਹਿਅੰਗਮਿਲੇਮ
 ਨਕੇਦੁਖੁਟਾਰਿਯੋ॥੧੦੯੨॥ਸੈਯਾ॥॥ਤੰਚਕਬੈਠਸਭਾਨਿਪਕੀਉਠਕੈਜਦੁਬੀਗਫੁਫੀਪ
 ਹਿਆਯੋ॥ਭੁੰਤੀਕਉਦੇਖਤਹੀਕਥਿਸਿਯਾਮਕਹੈਤਿਨਪਾਇਨਉਪਰਿਸੀਸਤ੍ਰਕਾਯੋ॥ਪੁਛ
 ਤਭੀਭੁਸਲੈਜਦੁਬੀਗਹੈਜਾਜਸਬੀਚਸਭੈਧਰਿਛਾਯੋ॥ਨੀਕਹੈਸਿਯਾਮਸਨੈਬਸਦੇਵਸੁਦੇ
 ਵਕੀਨੀਕੀਸੁਨੀਸੁਖਪਾਯੋ॥੧੦੯੩॥ਸੈਯਾ॥॥ਇਤਨੇਮਹਿਬੈਦਰਅਇਗਯੋਸੇਉਪਾਰ
 ਥਮਾਇਕੈਪਾਇਲਲਾਗਿਯੋ॥ਪੁਛਤਭੁਯੋਜਦੁਬੀਗਸੁਖੀਸਮਕੂਰਕਉਤਾਰਸਮੇਅਨੁਰਾ
 ਗਿਯੋ॥ਅਉਰਗਈਸੁਧਕੂਲਸਬੈਕਥਿਸਿਯਾਮਇਹੀਰਸਭੀਤਰਿਪਾਗਿਯੋ॥ਵਾਹਕ
 ਹਿਯੋਸਭੀਹੈਸੁਖੀਸੁਨਿਕੈਬਤੀਯਾਸੁਖਭਯੋਦੁਖਭਾਭਿਯੋ॥੧੦੯੪॥ਭੁੰਤੀਵਾਚਾਸੈਯਾ॥
 ॥ਕੇਲਕਹੈਮਥੁਰਾਮੇਸੇਉਮਨਤੇਕਹੋਹਉਜਦਨਾਥਬਿਸਾਰੀ॥ਦੁਖਤਭਈਇਨਲੇਗ
 ਨਤੇਅਤਿਹੀਕਹਿਕੈਘਨਸਿਯਾਮਪੁਕਚੀ॥ਨਾਥਮਰਿਯੋਸੁਤਬਾਲਰਾਹੇ॥ਬਿਹਤੇਅਕੂਰਭ
 ਯੋਦੁਖਭਾਰੀ॥ਤਤੇਹਉਪੁਛਤਹਉਤਮਕਉਕਬਹੂੰਹਰਿਜੀਸੁਧਲੇਹਮਧੀ॥੧੦੯੫॥
 ਸੈਯਾ॥॥ਦੁਖਤਭੈਅਕੂਰਕੈਸੀਗਕਹੀਬਤੀਯਾਨਿਪਅੰਧਰਜੈਸੋ॥ਦੇਤਹੈਦੁਖਘਨੇਹਮ
 ਕਉਕਹਿਯੋਸੁਨਮੀਤਸਿਯਾਮਸੇਐਸੋ॥ਪਰਬਕ੍ਰਾਂਤਰਹੈਉਨਸੈਨਹਿਵਾਹਿਕਹੈਸੇਬਿਧਕੈ
 ਸੋਯੋਸੁਨਿਉਤਰਿਦੇਤਭਈਸੇਉਅੰਧਕੈਬੀਚਪਰੇਤਿਨਜੈਸੋ॥੧੦੯੬॥ਸੈਯਾ॥॥ਕ

ਰਿਯੋਬਿਨਤੀਹਮਰੀਹਰਿਸੋਅਤਿਸੋਕਸਪੁਦਮੇਬੂਡਗਈਹਉ।ਜੀਵਤੋਹਕਥਿਸਿਯਾਮ
 ਕਹੈਤੁਹਿਅਇਸਪਾਇਕੋਨਾਮਕਹੀਹਉ।ਆਰਨਮੇਸੁਤਕੋਨਿਪਕੇਸੁਤਕੋਟਉਪਾਵਨਸੇ
 ਕਛਈਹਉ।ਸਿਯਾਮਸਿਉਯੋਕਹੀਯੋਬਤੀਆਤੁਮਰੇਬਿਨਨਾਥਅਨਾਥਭਈਹਉ।
 ॥ਯੋਕਹਿਕੋਤਿਹਸੇਬਤੀਯਾਅਤਿਹੀਦੁਖਸਾਸਉਸਾਸਸੁਖਨਿ॥
 ਜੇਦੁਖਮੇਰੇਰਿਦੇਅਹਿਥੇਸੇਉਮੇਤੁਮਪੇਸਭਹੀਕਹਿਦੀਨੇ।ਸੋਸੁਨਾਯੋਹਮਰੀਬਿਰਥਾਕਹੀ
 ਯੇਦੁਖਕੀਜਦੁਖੀਰਧਨੀਨੇ।ਹੋਬਿਜਨਾਥਅਨਾਥਨਾਥਸਹਾਇਕਰੇਕਰਿਰੇਦਨਕੀਨੇ।
 ॥ਯੋਕਹਿਦੁਖਤਰਪਾਰਥਮਾਤਕੋਯੋਕਹਿਯੋਤ੍ਰੇਸੁਤਹੀ
 ਨਿਪਯੋਯੋਸਿਯਾਮਕਾਪੀਤਘਨੀਤੁਮਸੇਤਿਹਤੇਤੁਮਕੋਅਤਿਹੀਸੁਖਦੇਯੋ।ਤੇਰੇਹੀਓਰ
 ਕ੍ਰੋਧੇਸੁਭਲਛਨਤੁਇਸੁਤਸਤ੍ਰਨਕਉਦੁਖਦੇਯੋ।ਗਾਜਸਭੇਉਹਹੀਲਹਿਯੋਹਰਿਸਤ੍ਰਨ
 ਕੋਜਮਲੇਕਪਠੇਯੋ।॥ਯੋਸੁਨਿਕੋਬਤੀਯਾਤਿਹਕੀਮਨਮਹਿਅਕੂ
 ਰਮਤ੍ਰਬਿਚਾਰਿਯੋ।ਕੋਕੋਪਨਾਮਚਾਢੇਯੋਤਬਹੀਨਿਪਯੋਸੁਤਹੇਇਹਭਾਂਤਿਉਚਾਰਿਯੋ।
 ਕਾਸੀਗਛੇਗਨਕੋਹਿਤਹੇ।ਇਹਚਿਤਕਹੀਪੁਰਮੇਪਗੁਧਾਰਿਯੋ।ਦੋਖਿਯੋਕਿਪ੍ਰੀਤਇਨੀ
 ਸੀਗਯੋਤਿਹਤੇਸਭਸੋਕਬਿਦਾਕਹਿਭਾਰਿਯੋ।॥ਯੋਸੁਨਿਕੋਬਤੀਯਾਤਿਹਕੀਮਨਮਹਿਅਕੂ
 ਰਮਤ੍ਰਬਿਚਾਰਿਯੋ।ਕੋਕੋਪਨਾਮਚਾਢੇਯੋਤਬਹੀਨਿਪਯੋਸੁਤਹੇਇਹਭਾਂਤਿਉਚਾਰਿਯੋ।
 ਜਨਮੇਹਤੇਨੀਤਸੁਨੇਕਹੁਦਾਹੁਕਹਿਯੋ।ਇਨਯਾਬਿਧਿਸਾਰਿਯੋ।ਪ੍ਰੀਤਤੁਮੇਸੁਤਆਪਨਸੇ
 ਤੁਹਿਪ੍ਰਕੋਪੁਤ੍ਰਨਸੇਹਿਤਦਾਰਿਯੋ।ਜਨਤਹੇਧਿਤਰਾਸਦਤੈਸਭਆਪਨਰਾਜਕੋਪ੍ਰਭਾਬਿਗਾਰਿ
 ਯੋ।॥ਯੋਸੁਨਿਕੋਬਤੀਯਾਤਿਹਕੀਮਨਮਹਿਅਕੂਰਮਤ੍ਰਬਿਚਾਰਿਯੋ।ਕੋਕੋਪਨਾਮਚਾਢੇਯੋਤਬਹੀ
 ਬਿਨਤੀਤੁਮਸੇਇਨਤੇਕਛੁਯੋ।ਤਰਗਾਜਨਕਈਯੋ।ਰਾਖਖੁਸੀਇਨਕੋਉਨਕੋਜਿਹਤੇਤੁਮ
 ਰੇਜਗਮੇਜਸਪਈਯੋ।ਯਾਬਿਧਿਸੋਅਕੂਰਕਹਿਯੋਨਿਪਸੇਜਿਹਤੇਅਤਿਹੀਸੁਖਪਈਯੋ।
 ॥ਯੋਸੁਨਿਕੋਬਤੀਯਾਤਿਹਕੀਮਨਮਹਿਅਕੂਰਮਤ੍ਰਬਿਚਾਰਿਯੋ।ਕੋਕੋਪਨਾਮਚਾਢੇਯੋਤਬਹੀ
 ਹੀਹਮਸੇਨਹੀਆਵਤਏਕਕਹਿਯੋਮਨਮੇਰੇ।ਯੋਕਹਿਪ੍ਰਕੋਪੁਤ੍ਰਨਕੋਪਿਖਮਾਰਤਹੇਅਥ

ਸਾਫ਼ ਸਵੇਰੇ ॥ ਅਭਿਰਾਮੀ ਅਸੇ ਕਰਿ ਹੈ ਸੁਕਸੁਖ ਚਲਨ ਹੀ ਮਾਨਤ ਤੇਰੇ ॥ ੧੦੧ ॥ ਦੁਤਕ ਹੀ ਨਿ ੧੬੦
 ਪਛੇ ਸੰਗੋ ਯੋਗ ਮਰੇ ਜਕ ਹਿਯੇ ਤੁਮਰੇ ਚਨ ਮਾਨੇ ॥ ਤਉ ਕੁਪਿ ਹੈ ਜਦ ਬੀਗਮ ਨੇ ਤੁਮ ਕੋ ਮਰਿ ਹੈ ਤਿਹੁ ਤੇ
 ਹਿਤ ਠਾਨੇ ॥ ਸਿਖਾ ਮਕੇ ਭੋਯ ਮਰੇ ਰਨ ਸੇ ਹਮ ਜਨਤ ਹੈ ਤਹਿ ਗਜ ਬਹਾਨੇ ॥ ਮੇਜੀ ਯਮੇ ਜੁਹੁ ਤੀਸ
 ਕਹੀ ਤੁਮਰੇ ਜੀ ਯਕੀ ਸੁਕ ਹਿਯੇ ਤੁਮ ਜਾਨੇ ॥ ੧੦੨ ॥ ॥ ਯੋਕ ਰਿਕੇ ਬਤੀਯਾ ਨਿਖੇ
 ਤਜਿ ਕੋਇ ਹਠ ਉਹੁ ਤਹਿ ਕੋ ਗਯੇ ॥ ਕਨਜ ਹਾਬ ਬਭੁ ਦੁਬਲੀ ਸਭ ਜਾਦ ਵਬੀ ਸਤ ਹਾਸੁ ਅ
 ਯੇ ॥ ਸਿਖਾ ਮਕੇ ਚੰਦ ਨਿਹਾਰਤ ਹੀ ਮੁਖਤਾ ਪਗ ਮੇ ਸਿਰੇ ਕੇਤੁ ਕਿਯੇ ॥ ਜੇ ਬਿਰਥਾ ਉਹੁ ਉਹ
 ਭਈ ਨਿਕੋਟੈ ਹਰਿ ਕੇ ਕਹਿ ਭੇਦ ਦਯੇ ॥ ੧੦੩ ॥ ॥ ਤੁਮ ਸੇਇ ਮਪਾਰਥ ਮਾਤ ਕਹਿ
 ਯੇ ਹਰਿ ਦੀ ਨਨਕੀ ਬਿਨਤੀ ਸੁਨਿ ਲੈ ॥ ਅਤਿ ਹੀ ਦੁਖ ਭਯੋ ਹਮ ਕੋਇ ਹਠ ਉਹ ਬਿਨਾ ਤੁਮਰੇ ਸਹਾ
 ਇਕ ਕੁਝੇ ॥ ਗਜ ਕੋ ਜਿਮ ਸੀ ਕਟ ਸੀ ਪਕਟਿਯੋ ਤਿਮੇ ਦੁਖ ਕੋ ਕਟੀ ਮੇ ਹਰਿ ਮੇ ॥ ਤਿਹੁ ਤੇ ਸੁ
 ਨਿਲੈ ਸੁਕ ਹਿਯੇ ਹਮਰੇ ਕ ਬਿਸਿਖਾ ਮਕੇ ਹੈ ਤਿਸੇ ਚਿਤ ਦੇ ॥ ੧੦੪ ॥ ॥ ਗੀਥੇ ਕ੍ਰਿਸਨਾ ਵਤਰੇ ਅਕੂਰ ਫੁਫੀ ਕੁੰਤੀ ਪਾਸੁ ਭੇਜ ਸਮਾਪਤੀ ॥ ॥
 ਅਥਿ ਉਗ ਸੈਨੇ ਕੋ ਰਾਜ ਦੀ ਬੋਕ ਬਨੀ ॥ ੧੦੫ ॥ ॥ ਮਨ ਮੇ ਹਨ ਜਗਤ ਹਾਰਨ ਦਨ ਦਾ ਬ੍ਰਿਜ
 ਮੁਗ ਗੋਪੀ ਜਨ ਬਲ ਭੁਵ ਸਦਾ ਪੇ ਮਖਨ ਭਰ ਪੂਰਿ ॥ ੧੦੬ ॥ ॥ ਛਪੇ ॥ ॥ ਪ੍ਰਿਥਮ ਪੂਤ ਨਾਹ
 ਨੀ ਬਹੁ ਹਿਸਕਟਾ ਸੁਰਖੀ ਡਿਯੋ ॥ ਤਿਵਾ ਵਰਤ ਲੈ ਉਡਿਯੋ ਤਹਿ ਨ ਭੁਮਾ ਹਿ ਬਿਰੀ ਡਿਯੋ ॥ ਕਾਲ
 ਦੀਯੋ ਨਿਕਾਚੇ ਚਗਹਿ ਚੀਰ ਬਕਾ ਸੁਗਾ ॥ ਨਾਗ ਰੂਪ ਮਗਰੇ ਕਹਿਯੋ ਤਬ ਹਤਿਯੋ ਅਪਾਸੁ
 ਰਾਕੇ ਸੀ ਸੁਬਛੁਪੇ ਨਕਹ ਨਿਯੇ ਰੰਗ ਰੂਪ ਮਗ ਜਗੁ ਰਿਯੋ ॥ ਚੰਡੂ ਗੁਮੁ ਸਟ ਕੇ ਪਨ ਹਰਿ ਕੰਸ ਕੇ ਸ
 ਗਹਿ ਮਾਰਿਯੋ ॥ ੧੦੭ ॥ ॥ ਅਮਰ ਲੋਕ ਤੇ ਫੁਲ ਬਰਸੇ ਨ ਦ ਕਿਸੇ ਰਪੇ ॥ ਮਿਦਿਯੋ ਸ
 ਕਲ ਬ੍ਰਿਜ ਮੂਲ ਕਵਲ ਨੈਨ ਕੋ ਰੇਤ ਹੋ ॥ ੧੦੮ ॥ ॥ ਦੇਹ ਗਾ ॥ ॥ ਦੁਸਟ ਅਰਿਸਟ ਨਿਵਾਰ ਕੇ ਲੀ
 ਨੇ ਸਕਲ ਸਮਾਜਾ ਮਥੁਰਾ ਮੰਡਲ ਕੇ ਦਯੇ ਉਗ ਸੈਨੇ ਕੋ ਰਾਜਾ ॥ ੧੦੯ ॥ ॥ ਕੰਧ ਪੁਰਾਣੇ ਬਚਿਤ ਨਾਟ ਕੇ ਕ੍ਰਿਸਨਾ ਵਤਰੇ ਰਾਜਾ ਉਗ ਸੈਨੇ ਕੋ ਮਥੁਰਾ ਕੋ ਰਾਜ ਦੀ ਬੋ ॥ ॥ ਅ
 ॥ ੧੧੦ ॥ ॥ ਇਤ ਰਾਜ ਦਯੇ ਨਿਪ ਕੇ ਜਬ ਹੀ ਇਤ ਕੰਸ ਬਪੁ ਪਿ

ਤਪਾਸਗਈ॥ ਅਤਿਦੀਨਸੁਛੀਨਮਲੀਨਮਹਾਮਨਕੇਦੁਖਸੇਸੇਈਰੇਤਭਈ॥ ਪਤਭਯਨਕੇ
 ਬਪਬੇਕੀਬਿਥਾਜੁਹਤੀਮਨਮੇਸੇਈਭਾਖਦਈ॥ ਸੁਨਿਕੈਮੁਖਤੇਇਹਸਿੰਧਜਰਾਅਤਿਕੋਪ
 ਕੈਆਖਿਸੋਜਤਈ॥ ੧੦੩੦॥ ੧੦੩੧॥ ੧੦੩੨॥ ੧੦੩੩॥ ੧੦੩੪॥ ੧੦੩੫॥ ੧੦੩੬॥ ੧੦੩੭॥ ੧੦੩੮॥ ੧੦੩੯॥ ੧੦੪੦॥
 ਰਹੇਦੁਹਿਤਾਪੁਤਿਕਹਈਨਾ॥ ਰਜਧਾਨੀਤੇਨਿਸਰਿਯੋਮੰਤ੍ਰਬੁਲਾਏਸੈਨ॥ ਚਉਪਈ॥
 ਦੇਸਦੇਸਪਰਧਾਨਪਠਾਏ॥ ਨਰਪਤਸਬਦੇਸਨਤੇਲਿਖਾਏ॥ ਅਨਲਿਪਤਕੋਕੀਨਜੁਹਾ
 ਗੁਾਦੋਯੋਬਹੁਤਪਨਤਿਨਉਪਹਾਰੂ॥ ੧੦੩੧॥ ਜਰਾਸਿੰਧਬਹੁਸੁਭਟਬੁਲਾਏ॥ ਭਾਂਤਭਾਂਤ
 ਕੇਸਸਤ੍ਰਥੀਧਾਏ॥ ਗਜਬਾਜਨਪਰਪਾਖਰਤ੍ਰਾਗੀ॥ ਸਿਰਪਰਕੰਚਨਸਿਰੀਸਵਾਹੀ॥
 ੧੦੪੧॥ ਪਾਇਕਰਬਬਹੁਤੇਜੁਰਿਆਏ॥ ਰੂਪਤਅਗੋਸੀਸਮਿਵਾਏ॥ ਅਪਨੀਅਪਨੀਮਿ
 ਸਸਭਗਏ॥ ਪਾਂਤਿਜੋਰਿਕਰਿਠਾਢੇਭੁਏ॥ ੧੦੪੨॥ ੧੦੪੩॥ ੧੦੪੪॥ ੧੦੪੫॥ ੧੦੪੬॥ ੧੦੪੭॥ ੧੦੪੮॥ ੧੦੪੯॥ ੧੦੫੦॥
 ਪਨਿਪਕੀਬਨੀ॥ ਸਾਜਿਯੋਕਵਚਨਿਖੰਗਧਨਖਬਾਲੈਰਥਚਾਢਿਯੋ॥ ੧੦੩੪॥ ਸੈਯਾ॥ ੧੦੩੫॥ ੧੦੩੬॥ ੧੦੩੭॥ ੧੦੩੮॥ ੧੦੩੯॥ ੧੦੪੦॥
 ਰਿਚਮੁੰਸਭਮੰਤ੍ਰੀਅਨਲੈਤਬਯੋਰਨਸਾਜਸਮਾਜਬਨਾਯੋ॥ ਤੇਈਸਛੁਹਨੀਲੈਦਲਸੰਗ
 ਬਜਾਇਕੋਈਬਤਹਾਕਹੱਧਾਯੋ॥ ਬੀਰਬਡੇਸਮਰਾਵਨਕੇਤਿਨਕਉਸੰਗਲੈਅਰਬੇਕਹਾ
 ਯੋ॥ ਆਨਹੁਕਾਲਪੁਲੋਦਿਨਬਾਰਧਫੈਲਪਾਰੋਯੋਜਲਯੋਦਲਛੁਯੋ॥ ੧੦੪੧॥ ੧੦੪੨॥ ੧੦੪੩॥ ੧੦੪੪॥ ੧੦੪੫॥ ੧੦੪੬॥ ੧੦੪੭॥ ੧੦੪੮॥ ੧੦੪੯॥ ੧੦੫੦॥
 ਨਗਮਾਨਹੁਨਾਗਬਡੇਤਿਹੋਮੇਮਛੁਰੀਪੁਨਿਪੈਦਲਕੀਬਲਜੇਤੀ॥ ਚਕ੍ਰਮਨੇਰਥਚੰਕ੍ਰਬਨੇ
 ਉਪਜੀਕਾਇਕੋਮਨਮੇਕਹੀਤੇਤੀ॥ ਹੋਭੁਏਬੋਚਨਤੁਲਿਮੋਨੇਲਹਰੈਬਹਰੈਬਰਛੀਦੁਤਿਸੇ
 ਤੀ॥ ਸਿੰਧਕਿਧੋਦਲਾਂਸਿੰਧਜਰਾਹਿਰੀਮਥੁਰਾਤਿਹਮਧਬੋਰਤੀ॥ ੧੦੩੯॥ ਜੇਬਲਬ
 ਰੁਬਡੇਦਲਮੋਤਿਹਅਗਕਥਾਮਹਿਨਾਮਕਹਿਹੋ॥ ਜੇਸੀਗਿਸਿਖਾਮਲਰੈਰਿਸਕੈਤਿਨਕੇਜ
 ਸੋਕੋਮੁਖਤੇਉਚਰੈਹਉ॥ ਜੇਬਲਭਵਕੇਸੰਗਭਿਰੈਤਿਨਕਉਕਥਕੈਪੁਭੁਲੋਕਰਿਝੋਹਉ॥
 ਤਿਆਗਸਭੋਗੀਹਲਾਲਚਕਉਹਰਿਕੇਹਰਿਕੇਹਰਿਕੇਗੁਨਗੋਹਉ॥ ੧੦੪੦॥ ੧੦੪੧॥ ੧੦੪੨॥ ੧੦੪੩॥ ੧੦੪੪॥ ੧੦੪੫॥ ੧੦੪੬॥ ੧੦੪੭॥ ੧੦੪੮॥ ੧੦੪੯॥ ੧੦੫੦॥
 ਜਦੁਬੀਰਨਸਭਹੁੰਸੁਨੀਦੂਤਕਹੀਜਬਆਇ॥ ਮਿਲਿਸਬਹੁੰਨਿਪਕੇਸਦਨਮੰਤ੍ਰਾਬਿਚਾ
 ਰਿਯੋਜਾਇ॥ ੧੦੩੮॥ ਸੈਯਾ॥ ੧੦੩੯॥ ੧੦੪੦॥ ੧੦੪੧॥ ੧੦੪੨॥ ੧੦੪੩॥ ੧੦੪੪॥ ੧੦੪੫॥ ੧੦੪੬॥ ੧੦੪੭॥ ੧੦੪੮॥ ੧੦੪੯॥ ੧੦੫੦॥

ਹਰੇਗੋਸਾਇਲਰੋਅਭਿਕੇਸਮੁਹੇਇਹਲਇਕਯਾਪੁਰੇਅਬਕੋਰੋਜੇਭਜਿਹੈਰਿਮਨਘਨੇ ੧੯੧
 ਰਿਸਕੋਸਭਕੋਤਬਮਾਰਤਸੇਹੈ॥ ਤਾਤੇਨਿਸੀਕਭਿਰੋਇਨਸੀਜਿਤਹੈਤੁਕੁਲੇਮਿਤਏਜਸੁਹਇਹੈ॥
 ੧੦੪੦॥ ਸ੍ਰੇਯਾ॥ ॥ ਤਉਜਦੁਖੀਰਕਹਿਯੋਉਨਿਕੋਰਿਸਬੀਚਸਭਾਅਪਨੇਬਲਸੇ॥ ਅਬਕੋ
 ਬਲਵੰਤਬਡੇਹਮੇਚਭਿਆਬੋਤਾਜਾਇਲਰੋਦਲਸੇ॥ ਅਪਨੇਬਲਪਾਰਸੀਘਰਕੈਦਾ
 ਨਵਦੁਰਿਕੋਰੋਸਭਕੁਤਲਸੇ॥ ਬਹੁਕੁਤਪਿਸਾਚਨਕਾਕਨਡਾਕਨਤੋਪਕਰੋਪਲਮੇਛਲਸੇ॥
 ੧੦੪੦॥ ਸ੍ਰੇਯਾ॥ ॥ ਜਬਯਾਥਿਪੈਸੈਜਦੁਖੀਰਕਹਿਯੋਕਿਨਹੈਅਪਨੇਮਨੇਮੇਨਹੀਪੀਰਧ
 ਰਿਯੋ॥ ਹਰਿਦੇਖਿਸਬੈਮੁਖਥਾਇਹੋਸਬਹੁੰਭਜਬੇਕਹਾਚਿਤਕਹਿਯੋਜੇਉਮਨਹੁੰਮ
 ਨਛੁੜਨਕੋਸੇਉਓਗਨਕੀਸਮਤੈਸੇਗਿਰਿਯੋ॥ ਕੋਉਜਾਇਨਸਾਮੁਹੇਸੜਨਕੋਨਿਪਨੇਮੁਖਤੋਬਿ
 ਪਿਯਾਉਚਰਿਯੋ॥ ੧੦੪੧॥ ਕਿਨਹੈਨਹੀਪੀਰਜਬਾਪਿਸਕਿਯੋਲਰਬੇਤੇਰੁਰੇਸਭਕੋਮਨਭ
 ਜਿਯੋ॥ ਭਾਜਨਕੀਸਭਹੁੰਬਿਪਿਕੀਕਿਨਹੈਨਹੀਕੋਪਸਰਾਸਨਸਾਜਿਯੋਯੇਹਰਿਜੂਪੁਨਿਬੇ
 ਲਉਠਿਯੋਗਜਕੋਬਪਕੈਜਿਮਕੋਹਰਿਗਾਜਿਯੋ॥ ਅਉਰਭਲੀਉਪਮਾਉਪਜੀਧੁਨਿਕੋਮੁ
 ਨਿਕੋਘਨਸਵਨਲਾਜਿਯੋ॥ ੧੦੪੨॥ ਸ੍ਰੇਯਾ॥ ॥ ਰਾਜਨਚਿਤਕੋਰੋਮਨੇ
 ਹਮਹੁੰਦੇਉਕੁਤਸੁਜਾਇਲਰੋਗੋ॥ ਬਾਨਕਮਾਨਕ੍ਰਿਪਾਨਗਦਾਗਹਿਕੋਰਨਭੀਤਰਿਜੂਪਕਰੋਗੋ॥
 ਜੇਹਮਉਪਰਿਕੋਪਕੋਆਇਹੈਤਾਹੀਕੋਅਸੜਨਸਿਉਪਾਨਹਰੋਗੋ॥ ਪੈਉਨਕੋਮਰਹੈਡਰਹੈਨਹੀ
 ਆਹਵਤੇਪਗਦੁਇਨਟਰੋਗੋ॥ ੧੦੪੩॥ ਇਉਕਹਿਕੋਉਠਿਨਾਦੇਭੁਏਦੇਉਕੁਤਸੁਮਾਤਪਿਤਾ
 ਪਹਿਆਏ॥ ਆਵਤਹੀਦੁਹੰਘਾਥਨਜੇਰਿਕੋਪਾਇਨਉਪਰਿਮਾਥਲੁਡਾਏ॥ ਮੇਹਬਾਢਿਯੋ
 ਬਸੁਦੇਵਅਉਦੇਵਕੀਲੇਅਪਨੇਸੁਤਕਠਲਗਾਏ॥ ਜੀਤਹੋਗੇਤੁਮਦੈਤਨਸਿਉਭਾਜਿਹੈਅ
 ਰਿਯੋਘਨਬਾਤਉਡਾਏ॥ ੧੦੪੪॥ ਸ੍ਰੇਯਾ॥ ॥ ਆਤਪਿਤ੍ਰਪੁਨਾਮਦੇਉਕਹਿਕੋਤਜਿਧਾਮ
 ਸੁਬਾਹਰਿਆਏ॥ ਆਵਤਹੀਸਬਾਯੁਪਲੈਪੁਰਬੀਗਜਿਤੈਸਬਹੀਸੁਬਲਾਏ॥ ਦਾਨਘਨੇ
 ਦਿਜਕਉਦਏਸਿਯਾਮਦੁਹੰਮਿਲਿਆਨੰਦਾਰਿਤਬਢਾਏ॥ ਆਸਿਪਦੇਤਭਏਦਿਜਇਉ
 ਗਿਹਆਇਹੈਜੀਤਘਨੇਅਗਘਾਏ॥ ੧੦੪੫॥ ਸ੍ਰੇਯਾ॥ ॥ ਦੇਖਿਚਮੁਸਭਜਾਦਵੀਹਰਿ

ਜੁਆਪਨੇਸਾਥਾ॥ ਪਨਸੁਗਸਿਉਸੰਗਸਾਰਥੀਬੋਲਿਯੋਸੀਜਦਨਾਥਾ॥ ੧੦੪੦॥
 ਮੈਯਾ॥ ॥ ਹਮਰੇਰਥਦਾਰਕਤੈਕਰਿਸਾਜਕੁਲੀਬਿਧਿਸਿਉਅਬਤਾਰਨਕਉ
 ॥ ਅਸਤਾਮਹਿਚੰਕ੍ਰਗਦਾਧਰੀਯੋਰਿਪਕੀਪੁਜਨੀਸੁਬਿਦਾਰਨਕਉ॥ ਸਭਜਾਦਵਲੈਅ
 ਪਨੇਸੰਗਹਉਸੁਪਧਾਰਤਦੈਤਸੰਘਾਰਨਕਉ॥ ਕਰਿਹੋਤਚਲਿਯੋਸੁਨਿਲੈਹਮਪੈਅਪਨੇਨਿ
 ਪਕੇਦੁਖਟਾਰਨਕਉ॥ ੧੦੪੧॥ ॥ ਯੋਕਹਿਕੈਗੋਬਿੰਦਤਬਕਟਸਿਉਕਸਿਯੋਨਿ
 ਖੰਗਾਹਲਾਪੁੰਜਲਹਰਿਪਰਗਹਿਯੋਕਛੁਜਾਦਵਲੈਸੰਗਾ॥ ੧੦੪੨॥ ਮੈਯਾ॥ ॥ ਦੇਤਨ
 ਮਾਰਨਹੋਤਚਲੈਅਪਨੇਸੰਗਲੈਸਕੁਹੀਕੁਟਦਾਨੀ॥ ਸੀਬਲਭਦ੍ਰਹਸੰਗਲਏਜੇਹਕੇਬਲ
 ਕੀਗਤਿਸੀਪਤਿਜਨੀ॥ ਕੋਸਮਭੀਖਮਹੈਇਨਕੀਅਰੁਕੋਭ੍ਰਿਗਨੰਦਨਰਾਵਨਬਾਨੀ॥ ਸਤਨ
 ਕੇਬਧਕਾਰਨਸਿਯਾਮਚਲੈਮੁਸਲੀਪਰਜੂਅਭਿਮਾਨੀ॥ ੧੦੪੩॥ ॥ ਬਾਧਕ੍ਰਿ
 ਪਨਸਰਾਸਨਲੈਚੜਿਸਿਯੀਦਨਪੈਜਦੁਬੀਰਸਿਧਰੇ॥ ਭੁਖਤਬੈਨਸੁਧਾਮੁਖਤੇਸੁਕਹਾ
 ਹੋਸਬੈਸੁਤਬੀਧਮਾਰੇ॥ ਸੀਪਭੁਪਾਇਨਕੇਸਭਸਾਥਸੁਯੋਕਹਿਕੈਇਕਬੀਰਪੁਕਾਰੇ॥
 ਪਾਇਪਰੈਅਰਿਕੇਦਲੋਮੇਬਲਸਿਉਬਲਦੇਵਹਿਲਾਯੁਧਧਾਰੇ॥ ੧੦੪੪॥ ॥ ਦੇ
 ਖਤਹੀਅਰਿਕੀਪੁਤਨਾਹਰਿਜੂਮਨਮੋਅਤਿਕੋਪਭਰੇ॥ ਸੁਧਵਾਇਤਹਬਥਜਾਇਪਰੇਧਜ
 ਨੀਪਤਿਤੇਨਹੀਨੈਕੁਰੂਰੇ॥ ਸਿਤਬਾਨਨੇਸੰਗਜਬਾਜਹਨੇਜੇਉਸਾਜਜਰਾਇਨਸਾਥਜਰੇ॥
 ਮੋਨੇਇਦਕੇਬਜਲਗੋਦੁਟਕੇਪਰਨੀਗਿਰਸਿੰਗਸੁਮੇਰਪਰੇ॥ ੧੦੪੫॥ ਮੈਯਾ॥ ॥ ਸੀਜਦ
 ਬੀਰਸਰਾਸਨਤੇਬਹੁਤੀਰਛੁਟੇਛੁਟਕੈਭੁਟਘਾਏ॥ ਪੈਦਲਮਾਰਰਥੀਬਿਰਥੀਕਰਿਸਤੁਘ
 ਨੇਜਮਲੇਕਪਠਾਏ॥ ਭੁਜਾਅਨੇਕਗਏਰਨਤੇਜੇਉਲਾਜਭਰੇਹਰਿਪੈਪੁਨਿਆਏ॥ ਤੇਬਿਜ
 ਨਾਥਕੇਹਾਥਲਗੇਗਹਿਕਉਫਿਰਿਜੀਵਤਜਾਨਨਪਾਏ॥ ੧੦੪੬॥ ॥ ਕੋਪਭਰੇਰ
 ਨੇਮੇਭਰੇਯੋਚਹੂੰਭਰਨਤੇਲਲਕਾਰਪਰੇ॥ ਕਰਿਚਉਪਭਿਰੇਅਪਨੇਮਨਮੋਨੰਦਨੰਦਨਤੇਨਰ
 ਤੀਕੁਰੂਰੇ॥ ਤਬਹੀਬਿਜਨਾਥਸਰਾਸਨਲੈਛਿਨੇਮੋਉਨਕੇਅਭਿਮਾਨਹਰੇ॥ ਜੇਉਆਵਤ
 ਭੇਧਨਬਲਪਰੇਹਰਿਜੂਸਿੰਗਰੇਬਿਨੁਪਾਨਕਰੇ॥ ੧੦੪੭॥ ॥ ਸੁਉਨਤ

ਤਰੰਗਨਉਠਾਇਕੋਪਬਲਬੀਰਮਾਰਮਰਤੀਰਗਿਪਖੰਡਕਰੇਰਸੋ ॥ ਬਾਜਗਜਮਾਰੇਰਬੀਬਿ १੯੨
 ਰਬੀਕਰਿਤਾਰੇਕੋਤੋਪੇਦਲਬਿਦਾਰੇਜੋਸੇਮਿਗਬਨਮੇ ॥ ਜੋਸੇਸਿਵੋਕੋਪਕੋਜਗਤਜੀਵਮ
 ਰਪਲੇਤੋਸੋਹਰਿਅਰਿਯੋਸੀਪਾਰੇਆਈਮਨਮੇ ॥ ਇਕਮਾਰਤਾਰੇਇਕਪਾਇਛਿਤਪਾਰੇ
 ਇਕਤਸੇਇਕਹਾਰੇਜਾਕੋਤਾਕਤਨਤਨਮੇ ॥ ੧੦੫੩ ॥ ॥ ਬਹੁਰੋਪਨਸਿਯਮਾਪ
 ਨਿਸੁਰਕੋਬਰਖਿਯੋਸਰਬੁੰਦਨਜਿਉਮੰਗਵਾ ॥ ਚਤੁਰੰਗਚਮੁੰਹਨਿਸੁਉਨਬਯੋਸੁਕੁਇਉਈਗ
 ਰਕੋਰੰਗਵਾ ॥ ਕਹੂੰਮੁੰਡਵਰੇਰਬਪੰਜਫਰੇਗਜਉਤਪਰੇਕਹੂੰਹੈਤੰਗਵਾ ॥ ਜਦਬੀਰਜੁਕੋ
 ਪਕੋਤੀਰਯੋਕਹੂੰਬੀਰਗਿਰੇਸੁਕਹੂੰਅੰਗਵਾ ॥ ੧੦੫੪ ॥ ॥ ਬਹੁਤੁਤਪਰੇਛਿਤਮੇ
 ਚੁਟਯੋਅਰਿਕੋਬਰਕੋਹਰਿਸਿਉਲਰਿਕੋ ॥ ਧਨਬਾਨਕ੍ਰਿਪਾਨਗਦਾਗਹਿਪਾਨਗਿਰੇਰਨਬ
 ਚਇਤੀਕਰਿਕੋ ॥ ਤਿਹਮਾਸਗਿਰਾਸਮਵਾਸਉਦਾਸਹੁਇਗੀਪਸੁਮੇਨਰਹੀਧਰਕੋ ॥ ਸੁ
 ਮਨੇਬੁਟੀਆਬਰਬੀਰਨਕੀਨਪਚੀਉਰੇਮੇਬਰਕੋਫਰਕੋ ॥ ੧੦੫੫ ॥ ਸੋਯਾ ॥ ॥ ਅਸਕੋ
 ਪਹਲਾਯੁਧਪਾਨਲੀਯੋਸੁਧਸਿਯੋਦਲੁਮੇ ॥ ਅਤਿਰੇਸਕੁਰਿਯੋ ॥ ਬਹੁਬੀਰਹਰੇਰੰਗਕੂ
 ਮਬਿਖੋਪਾਤਿਨਾਪਾਤਿਤੇਨਰਤੀਕੁਰੁਰਿਯੋ ॥ ਗਜਬਾਜਰਬੀਅਰਪਤਚਮੁੰਹਨਿਕੋਉਨ
 ਬੀਰਨਤੇਜੁਹਰਿਯੋ ॥ ਜਿਮਤਾਤਪਰਾਸੁਰਪਤਲਰਿਯੋ ॥ ਹਰਿਕ੍ਰਾਤਬਲੀਇਮਜੁਧਕ
 ਰਿਯੋ ॥ ੧੦੫੬ ॥ ॥ ਜੁਪੁਜੁਰੇਜਦਹਾਇਸਖਾਕਿਯੋਕੁਪਤਰੇਦੁਜੇਧਨਸੋਹੈ ॥ ਭੀ
 ਰਪਰੇਰਨਰਾਵਨਸੇਸੁਤਰਾਵਨਕੋਤਿਹਕੀਸਮਕੋਹੈ ॥ ਭੀਖਮਸੇਮਰਿਬੇਕਹੂੰਹੈਲਰਬੇ
 ਕਹੁਰਾਮਬਲੀਬਰਜੇਹੈ ॥ ਅੰਗਦਹੈਕਿਹਨੂਜਮਹੈ ॥ ਕਿਭਿਰਿਯੋਬਲਭਦੁਰੁਪਾਨਕ
 ਰੇਹੈ ॥ ੧੦੫੭ ॥ ॥ ਦ੍ਰਿੜਕੋਬਲਕੋਪਹਰਾਹੁਪਲੈ ॥ ਅਰਿਕੋਦਲਭੀਤਰਿਧਾਇਗਯੋ ॥ ਗ
 ਜਬਾਜਰਬੀਕਰਿਕੋਬਹੁਪੇਦਲਕੋਦਲਕੋਪਛਯੋ ॥ ਕਲਿਨਾਰਦਭੂਤਪਿਸਾਰਘਨੇ
 ਸਿਵਰੀਝਰਹਿਯੋਰਨਦੇਖਨਯੋ ॥ ਅਰਿਯੋਸਟਕੋ ॥ ਮਿਗਕੋਗਨਜਿਪੁਮੁਸਲੀਧਰਮਨ
 ਹੁਸਿਪਭਯੋ ॥ ੧੦੫੮ ॥ ॥ ਇਕਓਰਯੁਧਜੁਧਕਰੇਇਕਓਰਗਾਥਿਦਯੁਖ
 ਗਸੀਤਾਰਿਯੋ ॥ ਬਾਜਰਬੀਗਜਪਾਤਿਯੋ ॥ ਅਤਿਰੇਸਕੁਰੇਦਲਕੋਲਲਕਾਰਿਯੋ ॥ ਬਾਨ
 ਬਿਰਥੀ

ਸੀ। ਫੇਰਿਗਦਾਗਾਹੇਕੈ ਸੁਹਣੇ ਬਹੁੰਗੇ ਨੂਹ ਤੇਗਾਹਿ ਪਾਨਕਟਾਰੀ। ਐਚਤਿਯੋਹਲੇਸੇ ਦਲਕਉ ॥੧੬॥
 ਜਿਮੇਖੇਚਤ ਦੁਇਕਰਤੀਵਰਜਾਹੀ॥ ਜੇਕੁਟਸਾਮੁਹਿਅਾਇਅਰਿਯੋਬਰਕੇਹਰਿਜੁਸੇ
 ਉਮਾਰਿ ਗਿਰਾਯੋ ਲਾਜਤਿਰੇਯੋ ਉਜਗਾਭਿਰੇ ਤੇਨਤੋਕਉ ਜੀਵਤ ਜਾਨਪਾਯੋ ਬੈਰਤਥੈ
 ਪੁਤਨਅਰਿਕੀਮਧਸਿਖਾਮਪਸਿਪੁਨਜੁਪੁਮਚਾਯੋ ਸੀਬਲਬੀਰਸੁਪੀਰਗਹਿਯੋਰਿਪ
 ਕੇਸਬਹੀਵਲੁਮਾਰਿਗਿਰਾਯੋ॥ ॥੧੭॥ ॥ਬੁਜੀਚਮੁਚਤੁਰੰਗਸੀਨਿਪਤਨਿਹਾ
 ਰਿਨਿਨਾਨਿਕਟਿਬਿਕਟਿਕੁਟਜੇਹੁਤੇ ਰਿਨਪੁਤੁਬੋਭਿਯੋਬੈਨ॥ ॥੧੮॥
 ॥ਐਯਾ॥ ਜੁਪੁਕਰੇਘਨਸਿਖਾਮਜਹਾਤੁਮਹੁੰਦਲੁ ਭੈਓਹਓਰਸਿਧਾਰੇ॥
 ਬਾਨਕਮਾਨਕ੍ਰਿਪਾਨਗਦਾਕਾਰਿਲੈਜਵਬੀਰਕੇਦੇਹਪਹਾਰੇ॥ ਜਾਇਨਜੀਵਤਜਾਦਵਕੋਤਿ
 ਨੇਕੇਗਾਭੂਮੇਜਾਇਸਿਘਾਰੇ ਯੋਜਬਬੈਨਕਹੈਪਿਪਸੈਨਚਲੀਚਤੁਰੰਗਜਹਾਚਨਕਾ
 ਰੇ॥੧੦੭੦॥ਐਯਾ॥ ॥ਅਇਸਪਾਵਤਹੀਨਿਪਕੇਘਨਜਿਉਉਮਤੇਕੁਟਓਘਘਟਾਘ
 ਠਾਬਾਨਨਬੁੰਦਨਜਿਉਬਰਖੇਚਪਲਾਅਸਕੀਪੁਨਹੇਤਸਟਾਸਟਾਭੂਮਪਰੇਇਕਸਾਸਕੁਰੇ
 ਇਕਜੂਝਮਰੇਰਨਅੰਗਕਟਾਕਟਾਘਾਇਲਏਕਪਰੇਰਨੇਮੇਮੁਖਮਾਰਹੀਮਾਰਪੁਕਾਰਟਾਰ
 ॥੧੦੭੧॥ ॥ਸੀਜਵਬੀਰਸਰਾਸਨਲੈਕਰੇਮੇਰਿਪਬੀਰਜਿਤੇਰਨਮਾਂਝਸੀਘਾਰੇ॥
 ਮਤਕਰੀਬਰਬਾਜਹਨੇਰਥਕਾਟਰਥੀਥਿਰਥੀਕਰਿਡਾਰੇ॥ ਘਾਇਲਦੇਖਿਕੋਕਾਇਰਜੇਡੁਰਮ
 ਨਰਨੈਛਿਤਤਿਯਾਗਸਿਧਾਰੇ॥ ਸੀਹਰਿਪੁਨਕੇਅਗ੍ਰਜਮਾਨਹੁਪਾਪਨਕੇਬਹੁਪੁੰਜਪਧਾਰੇ॥
 ਸੀਸਕਟੇਕਿਤਨੇਰਨੇਮੇਮੁਖਤੇਤੋਉਮਾਰਹੀਮਾਰਪੁਕਾਰੇ॥ ਦਉਰਤਬੀਚਕਬੀਧਫਿਰੇਜਹਸਿਖਾ
 ਮਲੇਰੇਤਿਹਓਰਪਧਾਰੇ॥ ਜੇਕੁਟਅਾਇਭਿਰੇਇਨੇਸੀਤਿਨਕਉਹਰਿਜਾਨਕੇਘਾਇਪਹਾਰੇ॥ ਜੇਗਿਰ
 ਭੂਮਪਰੇਮਰਕੇਕਰਤੇਕਰਵਾਰਨਭੂਪਰਿਡਾਰੇ॥੧੦੭੨॥ਕਬਿਤੁ॥ ॥ਕੋਪਅਤਿਭਰੇਰਨਭੂਮਤੇ
 ਨਟਰੇਦੇਉਗੀਝਰੀਝਲਰੇਦਲਦੁੰਦਤੀਬਜਾਇਕੈ॥ ਦੇਵਦੇਖੇਖਰੇਗਨਜਛਜਸੁਰੇਨਭੂਤੇਪੁ
 ਹਪਛਰੇਮੇਘਬੁੰਦਨਜਿਉਅਾਇਕੈਕੇਤੇਜੂਝਮਰੇਕੇਤੇਅਪਛਰਨਬਰੇਕੇਤੇਗੀਧਨਚਰੇਕੇਤੇ
 ਗਿਰੇਘਾਇਖਾਇਕੈਕੇਹਰਿਜਿਉਅਰੇਕੇਤੇ ਬੇਤਦੇਖਿਡਰੇਕੇਤੇਲਾਜਭਾਰਭਰੇਦਉਰਪਰੇਅ

Digitized by Panjab Digital Library | www.panjabdigilib.org

ਕਿਸੁ ਬਗਦਾਗਾਹਿ ਬੀਰ ਕਰ ਪਰ ਕੈ ਅਸਾ ਓਹ ਕਟਾਰੀ ਮਾਰਹੀ ਮਾਰ ਪੁਕਾਰ ਪਰੇ ਲੁਧੇ ਘਾਇਕ ੧੮੪
 ਕੇਨ ਟਰੇ ਬਲ ਭਾਰੀ ॥ ਸਿਖਾ ਮਾਖਿ ਦਰਦਈ ਪੁਜਨੀ ਤਿਹ ਕੀਉ ਪਮਾਇ ਹਭਾ ਤਿ ਬਿਚਾਰੀ ॥ ਮਨ
 ਹੁਖੇ ਤਸਰੇ ਵਰੇ ਮੇ ਪਸਿ ਕੇ ਗਾਥਿ ਬਾਰਜਾਥਿ ॥ ਯੁਹ ਬਿਦਾਰੀ ॥ ੧੮੫ ॥ ਸੀਜ ਦੁਨਾ ਬ
 ਕੇ ਬਾਨ ਨਾਮ ਗੁਰੈ ਅਗਇਉ ਕਿਤੂ ਧੀਰ ਪਾਰਿਯੋਨਾ ॥ ਬੀਰ ਸਬੈ ਹਟ ਕੈਰਟ ਕੈ ਭਟ ਕੈਰਨ ਭੀਤਰ ਜੁ
 ਪੁਕਾਰਿਯੋਨਾ ॥ ਮੁਸਲ ਅਉਹਲ ਪਨ ਕੋਯੋ ਬਲ ਪੇਖਤੁ ਜੇ ਦਲ ਕੇਉ ਅਗਿਯੋਨਾ ॥ ਜਿਉ ਮਿਗ ਕੇ
 ਗਨ ਛਾਰਿ ਚਲੈ ਬਨ ਭੀਠ ਪਾਰਿਯੋ ਮਿਗ ਰਾਜੇ ਕੋ ਛੁਓਨਾ ॥ ੧੮੬ ॥ ਸੈਯਾ ॥ ॥ ਭਾਗਤ ਬੈਸਤ
 ਹੀਰਨ ਤੇ ਗਿਰਤ ਪਰਤੇ ਨਿਪਤੀਰ ਪੁਕਾਰੇ ॥ ਤੇਰੇ ਹੀਜੀਵਤ ਹੇ ਪੁਤ੍ਰ ਜੂਸਿ ਗਰੇ ਰਿਸ ਕੈ ਬਲ ਸਿਖਾ
 ਮਸੀਘਾਰੇ ॥ ਮਾਰੇ ਅਨੇਕ ਨਏ ਕਬ ਚਿਯੋ ਬਹੁ ਬੀਰ ਗਿਰੇਗਨ ਭੂਮ ਅਝਾਰੇ ॥ ਚਾਤੇ ਜੁਨੇ ਬਿਨਤੀ
 ਹਮਰੀ ਉਨ ਜੀਤ ਭੁਈਤ ਮਰੇ ਦਲ ਹਾਰੇ ॥ ੧੮੭ ॥ ॥ ਕੇ ਪਕਾਰਿਯੋ ਤਬ ਸਿਧ ਜਰਾ
 ਅਗਿ ਮਾਰਨ ਕਉ ਬਹੁ ਬੀਰ ਬੁਲਾਏ ॥ ਆਇ ਸਪਾਦਤ ਹੀ ਨਿਪ ਕੈ ਮਿਲਿ ਕੈ ਹਰਿ ਕੇ ਬਧ ਬੇਕ
 ਹੁਧਾਏ ॥ ਬਾਨ ਕਮਾਨ ਗਦਾ ਗਹਿ ਕੈਉ ਮਰੇ ਘਨ ਜਿਉ ਘਨ ਸਿਖਾ ਮਪੋ ਆਏ ॥ ਆਇ ਪਰੇ ਅ
 ਰਿਉ ਪਰਿ ਸੈ ਮਿਲ ਕੈ ਬਗ ਮੇਲਤੁ ਰੰਗ ਉਠਾਏ ॥ ੧੮੮ ॥ ॥ ਹਰੇ ਸਤੁ ਰੇ ਮਿਲ ਆਨਿ ਪਰੇ
 ਹਰਿ ਕਉ ਲਲਕਾਰ ਕੈ ਜੁਪੁ ਮਚਾਯੋ ॥ ਬਾਨ ਕਮਾਨ ਕ੍ਰਿਪਾਨ ਗਦਾ ਗਹਿਯੋ ॥ ਤਿਨ ਸਾਰੇ ਸਾਰ ਬਜਾ
 ਯੋ ॥ ਘਾਇਲ ਆਪ ਭੁਏ ਭੁਟ ਸੇ ਅਰਸ ਸਤ੍ਰ ਨ ਸੇ ਹਰਿ ਕੋ ਤਨੁ ਘਾਯੋ ॥ ਵਉਰ ਪਰੇ ਹਲ ਮੁਸਲ ਲੈ
 ਬਲ ਬੈਰਨ ਕੇ ਦਲੁ ਮਾਰ ਗਿਯੋ ॥ ੧੮੯ ॥ ॥ ਜੂਝ ਪਰੇ ਜੇ ਨਿਪ ਬਲੀ ਹਰਿ ਸਿਉ ਜੁ
 ਪਮਚਾਇ ॥ ਤਿਨ ਬੀਰਨ ਕੇ ਨਾਮ ਸਬ ਸੇ ਕਬ ਕਹਤ ਸੁਨਾਇ ॥ ੧੯੦ ॥ ਸੈਯਾ ॥ ॥ ਸੀਨਰ ਸਿ
 ਘ ਬਲੀ ਗਜ ਸਿਘ ਚਾਲਿਯੋ ਪਨ ਸਿਘ ਸਰਾਸਨ ਲੈ ॥ ਹਰਿ ਸਿਘ ਬਰੇ ਨਰ ਸਿਘ ਨਰੇ ਸਤ
 ਹੋ ਕੇ ਚਾਲਿਯੋ ਦਿਜੋ ਕੇ ਪਨ ਦੇ ॥ ਜਦੁ ਬੀਰ ਸੇ ਜਾਇ ਕੋ ਜੁ ਪੁਕਾਰਿਯੋ ਬਹੁ ਬੀਰ ਚਮੁ ਸੁਘਨੀਹ
 ਨਿਕੋ ॥ ਹਰਿਉ ਪਰਿ ਬਾਨ ਅਨੇਕ ਹਨੇ ਇਹ ਭਾਤਿ ਕਹਿਯੋ ਹਮਰੀ ਰਨ ਜੈ ॥ ੧੯੧ ॥
 ਹੇਇ ਇਕਤ੍ਰ ਇਤੇ ਨਿਪਯੋ ਹਰਿਉ ਪਰਿ ਬਾਨ ਚਲਾ ਵਨ ਲਾਗੋ ॥ ਕੇ ਪਕੈ ਜੁ ਪੁਕਾਰਿਯੋ ਤਿਨ ਹੀਉ ਜ
 ਨਾਇ ਕਤੇ ਪਗਾਇ ਇਕ ਰਿਆਗੋ ॥ ਜੀਵ ਕੀ ਆਸ ਕਉ ਤਿਆਗਤ ਬੈਸਤ ਹੀਰ ਸਰਦ ਬੈਖੇ ਅ

ਨਰਗੋ ਚੀਰ ਪਰੇ ਸਿਤਾ ਆਇ ਹੁਤੇ ਛਿਨ ਬੀਚ ਭੁਏ ਸਭਾ ਆਰਨ ਬਾਰੋ ॥ ਜੁਪੁ
 ਕਰਿਯੋ ਤਿਨ ਬੀਰਨ ਸਿਧਾ ਮੇਸੇ ਪਾਰਥ ਜਿਯੁ ਰਿਸ ਕੇ ਕਰਨੈ ਸੇ ॥ ਕਿ ਪਭ ਰਿਯੋ ਬਹੁ ਮੈਨ ਹਨੀ ਬਲ ਭੁ
 ਦਾ ਰਿਯੋ ਰਨ ਭੂਮਾ ਪਿਯੋ ਸੇ ॥ ਬੀਰ ਫਿਰੇ ਕਰ ਸਾਂਗ ਨ ਲੈ ਤਿਹ ਪੇ ਰਿਯੋ ਬਲ ਦੇਵ ਰਿਯੋ ਸੇ ॥
 ੩ ਰਿਸਾਂ ਕਰੋ ਤੇ ਰਿਯਿ ਰਿਯੋ ਮਦ ਮਤ ਕਰੀ ਗਤੁ ਦਾਰਨ ਜੈ ਸੇ ॥ ॥ ਰਨ ਭੂਮਾ ਮੇ ਜੁਪੁ
 ਭੁਯੋ ਅਤਿ ਹੀਤ ਤਕਾਲ ਮਰੇ ਰਿਪ ਆਇ ਹੈ ਜੈ ਭੂ ॥ ਜੁਪੁ ਕਰਿਯੋ ਪਨ ਸਿਧਾ ਮਘ ਨੇ ਉਤ ਕੇ ਪਭ
 ਰੇ ਮਨੋ ਮੇ ਭਟ ਭੂ ॥ ਸੀਨ ਰਸਿਧ ਜੁ ਬਾਨ ਹਨਿਯੋ ਹਰਿ ਕੇ ਜਿਹ ਕੀ ਸਮਾ ਅਉਰਨ ਕੇ ਭੂ ॥ ਯੋ ਭੂ
 ਪਾਮਾ ਉਪ ਜੀ ਜੀਯੋ ਮੇ ਜਿ ਮੇ ਸੇ ਵਤ ਸਿਧ ਜਗਾ ਵਤ ਕੇ ਭੂ ॥ ੧੦੯੧ ॥ ਮੈਯਾ ॥ ॥ ਸਿਧਾ ਮਕੇ ਬ
 ਨ ਲਗੇ ਉਗੇ ਮੇ ਗਤੁ ਕੈ ਸੇ ਭੂ ਪਿਖ ਨ ਲਓ ਸੁਗਯੋ ਹੈ ॥ ਸਉਨ ਕੇ ਸੀਗ ਭਰਿਯੋ ਸਰਾਂਗ ਬਿਲੇ ਕਤ ਬੈ
 ਹਰਿ ਕੇ ਪਭ ਇਯੋ ਹੈ ॥ ਤਾਛ ਬਿਕੇ ਜਸੁ ਉਚ ਮਹਾ ਕ ਬਿਨੇ ਕਹਿ ਕੈ ॥ ਇਹ ਭਾਂਤ ਕਹਿਯੋ ਹੈ ॥ ਮਾਨੁ
 ਤਛ ਕੇ ਕੇ ਲਗ ਕਾਖ ਗਰਾ ਜਲ ਖਿਯੋ ਗਹਿਲੀ ਲਲਾਯੋ ਹੈ ॥ ॥ ਸੀ ਬਿਜਨ
 ਬ ਸਰਾ ਸਲੈ ਰਿਸ ਕੈ ਸਰਾ ਜਨ ਬੀਚ ਕਸਾ ॥ ਗਜ ਸਿਧ ਕੇ ਬਾਨ ਅਚਾਨ ਹਨਿਯੋ ਗਿਰ ਭੂਮ
 ਪਰਿਯੋ ਮਨੇ ਸਾਪ ਭੁੰਸਾ ॥ ਹਰਿ ਸਿਧ ਜੁ ਠਾਢੇ ਹੁਤੇ ਤਿਹ ਪੇ ਸੇ ਭੂ ਜਗਯੋ ਤਿਹ ਪੇ ਖਦ ਸਾਮ
 ਨੇ ਸਿਧ ਕੇ ਰੂਪ ਨਿਹਾਰਤ ਹੀਨ ਟਿਕਿਯੋ ਸੁਚ ਲਿਯੋ ਸਟ ਕਾਇ ਸਾਮ ॥ ॥ ਸੈਯਾ ॥ ॥
 ਰਿਸਿਧ ਜਬੈ ਤਜਿਖੇ ਤਚ ਲਿਯੋ ਰਨ ਸਿਧ ਉਠਿਯੋ ਪੁਨਿ ਕੇ ਪਭ ਰਿਯੋ ॥ ਪਨ ਬਾਨ ਸੰਭਾਰ ਕੈ ਪਾ
 ਨ ਲਯੋ ਬਹੁ ਬਲ ਕੈ ਰਨ ਜੁਪੁ ਕਰਿਯੋ ॥ ਉਨ ਰੂਪੁ ਨਿਬੀਚਾ ਯੋ ਪਨ ਕੇ ਹਰਿ ਕੇ ਲਲਕਾਰ ਕੈ
 ਇਉ ਉਚ ਰਿਯੋ ॥ ਅਬ ਜਾਤ ਕਾ ਬਿਰਹੇ ਹੁਪਰੀ ਹਮਰੇ ਅਸ ਕਾਲ ਕੇ ਹਾਥ ਪਰਿਯੋ ॥ ॥
 ਇਹ ਭਾਂਤ ਕਹਿਯੋ ਰਨ ਸਿਧ ਜਬੈ ਹਰਿ ਸਿਧ ਤਬੈ ਸੁਨਿ ਕੈ ਮੁਸਕਾਨੇ ॥ ਆਇ ਅਰਿਯੋ ਹਰਿ
 ਸਿਉ ਪਨ ਲੈ ਰਨ ਕੀ ॥ ਛਿਤ ਤੇ ਨਹੀ ਪੈਗਾ ਪਰੇ ਨਾ ਕੇ ਪਕੈ ਬਾਤ ਕਹੀ ਜਦ ਬੀਰ ਸੇ ॥ ਇਹ ਲਛਨ ਤੇ
 ਪਹਿਚਾਨੇ ॥ ਆਇ ਕੈ ਜੁਪੁ ਕੀਯੋ ਹਮੇ ਸੇ ਸੁਭ ਲੀ ਬਿਧਿ ਕਾਲ ਕੇ ਹਾਥ ਬਿਕਾਨੇ ॥ ॥
 ਯੋ ਸੁਨਿ ਕੈ ਬਤੀਯਾ ਤਿਹ ਕੀ ਹਰਿ ਜੁਪੁ ਲੈ ਕੇ ਗੇ ॥ ਮੁਸਕਿਯੋ ਹੈ ॥ ਚੀਰ ਪਗਾਤ ਲਖਿਯੋ ਤਬ ਹੀ
 ਸਰਛਾ ਵਿਦਯੋ ਅਰਿ ਸੀ ਸਤ ਕਿਯੋ ਹੈ ॥ ਬਾਨ ਲਗਿਯੋ ਹਰਿ ਸਿਧ ਤਬੈ ਸਿਰੁ ਦੁਪ ਰਿਯੋ ਪਰ

ਠਾਟੁਰਹਿਯੋਏ। ਮੇਰਕੇਸਿੰਗਹੁਤੇਉਤਰਿਯੋਸੁਮੇਨਹਵਿਅਸਤਕੇਪਾਤਭਯੋਏ॥
 ਮਾਹਲਯੋਹਰਿਸਿੰਘਜਥੇਰਨਸਿੰਘਤਥੇਹਰਿਉਪਰਿਧਯੋ। ਬਾਨਕਮਾਨਕ੍ਰਿਪਾਨਗਦਾਗਰਿ
 ਕੈਕਰਿਮੇਅਤਿਜੁਪੁਮਚਯੋ। ਕੋਚਸਜੇਨਿਜਅੰਗਮਹਾਲਖਿਕੈਕਬਿਨੇਇਹਭਾਉਸੁਨਯੋ॥
 ਮਾਨਹਮਤਕਰੀਬਨਮੇਰਿਸਕੈਮਿਗਰਾਜਕੇਉਪਰਿਆਯੋ॥ ੧੦੮॥ ਸੋਯੋ॥ ॥ ਅਯੋਇਕੋ
 ਸਿਧਾਮਸੇਜੁਪੁਕਰਿਯੋਰਨਕੀਛਿਤਤੇਪਗੁਏਕਨਭਾਗਿਯੋ। ਫੇਰਿਗਦਾਗਰਿਕੈਕਰਿਮੇਥੇ
 ਜਤੁਪਨਕੇਤਨਤਾਕੁਨਭਾਗਿਯੋ। ਸੋਮਧਸੁਦਨਜੁਲਖਿਯੋਰਸਰੁਦਬਿਖੇਅਤਿਹੀਇਹਪੁ
 ਗਿਯੋ। ਸੀਹਰਿਚਕੁਲਾਇਕੋਰਮੇਭੂਅਬਕੁਕਰੀਰਿਸਮੇਅਨੁਗਰਿਯੋ॥ ਲੈਬਰ
 ਛੀਰਨਸਿੰਘਤਥੇਜਦੁਬਰਿਕੇਮਾਰਨਕਾਜਚਲਾਈ। ਜਾਇਲਗੀਹਰਿਕੋਅਨਦੇਤਦਏ
 ਤੁਜਫੇਰਿਕੋਪਧਦਿਖਾਈ। ਲਾਗਗਈਪੁਕਕੇਰਨਸਿਉਉਪਮਾਤਿਹਕੀਕਾਬਿਭਾਖਸੁਨਾ
 ਈ। ਮਾਨਹਗੀਖਮਕੀਰੁਤਭੀਤਰਨਾਗਨਚੰਦਨਸਿਉਲਪਟਾਈ॥ ਸਿ
 ਯਾਮਉਖਾਰਕੈਸੇਬਰਛੀਤੁਜਤੇਅਰਿਮਾਰਨਹੇਤਚਲਾਈ। ਬਾਨਕੇਘਨਬੀਚਰਲੀਰਪ
 ਕਾਕਿਧੋਰਿਸਕੀਅੰਸਤਚਾਈ। ਜਾਇਲਗੀਤਿਹਤੇਤਨਮੇਉਰਫੇਰਿਦਈਓਹਓਗਦਿਖਾ
 ਈ। ਕਾਲਕਾਮਾਨਹਸਉਨਭਰੀਹਨਿਉਤਨਿਉਕੁਕੇਮਾਰਨਧਾਈ॥ ੧੧੦॥ ਰਨਸਿੰਘਜ
 ਬੇਰਨਸਾਂਗਹਨਿਯੋਧਨਸਿੰਘਤਥੇਕਰਿਕੋਪਸਿਧਾਰਿਯੋ। ਧਾਇਪਰਿਯੋਕਰਿਲੈਬਰਛਾਣ
 ਲਕਾਰਕੈਸੀਹਰਿਉਪਰਿਤਾਰਿਯੋ। ਆਵਤਮੇਲਖਿਯੋਘਨਸਿਧਾਮਨਿਕਾਰਕੈਖਗਸੁਦਇ
 ਕਰਿਭਾਗਿਯੋ। ਭੂਮਦੁਟੁਕੋਹੇਇਟੁਪਕਿਯੋਸੁਮੇਨਖਗਰਾਜਬੋਭੋਅਹਿਮਾਰਿਯੋ॥
 ਘਾਉਬਚਾਇਕੈਸੀਜਦੁਬੀਰਸਰਾਸਨਲੈਅਰਿਉਪਰਿਧਯੋ। ਚਾਰਮਹੂਰਤਜੁਪੁਭਯੋਹਰਿ
 ਘਾਇਨਸਿਉਉਰਿਕੋਨਹੀਘਾਯੋ। ਰੇਸਕੇਬਾਨਹਨਿਯੋਹਰਿਕਉਹਰਿਹੂੰਤਿਹਖੇਚਕੈਬਾਨਲ
 ਗਯੋ। ਦੇਖਰਹਿਯੋਹਰਿਸੀਮੁਖਕੋਹਰਿਹੂੰਮੁਖਦੇਖਿਰਹਿਯੋਮੁਸਕਯੋ॥ ੧੧੨॥ ਸੀਜ
 ਦੁਬੀਰਕੇਬੀਰਬਲੀਅਸਲੈਕਰਮੇਧਨਸਿੰਘਪੋਧਾਯੋ। ਆਵਤਹੀਲਲਕਾਰਪਰਿਯੋਗਜ
 ਮਾਨਹਕੋਹਰਿਕੋਕੁਰਪਾਯੋ। ਤਉਧਨਸਿੰਘਸਰਾਸਨਲੈਸਰਸੇਤਿਹਕੈਸਿਰਭੂਮਹਿਰਯੋ॥ ਜ

ਉਹ ਅਹਿਰਾਜ ਕੋ ਅਨਨਤੀ ਤਰਿਆਨਿ ਪਰਿਯੋ ਮਿਥਾ ਜਾਨਨ ਪਾਯੋ॥ ਦੁਸਰ ਸੀਜ ਦੁਖੀ
 ਰੋ ਕੇ ਬੀਰ ਸਰਾਸਨ ਲੈ ਸਰੋ ਕੇ ਪਤ੍ਰਯੋ ਹੈ॥ ਧੀਰ ਬਲੀਧਨ ਸਿੰਘ ਕੀ ਓਰ ਲਾਵਤ ਬਾਨ ਨਿਸ਼ੀ
 ਕ ਗਯੋ ਹੈ॥ ਸੀਧਨ ਸਿੰਘ ਲੀਯੋ ਅਸਹਾਥ ਕਟਿਯੋ ਅਰਥਾਥ ਨਤ੍ਰਾ ਰਿਵਯੋ ਹੈ॥ ਕਾਛੀ ਨਿ
 ਹਾਰ ਸਰੋ ਵਰਤ ਪ੍ਰਫੁਲਿਓ ਮਾਨਹ ਬਾਰ ਜਤੋ ਰਿਲਯੋ ਹੈ॥ ਮਾਰ ਦੁਬੀਰ ਨਿਕੋ ਪਨ
 ਸਿੰਘ ਸਰਾਸਨ ਲੈ ਦਲ ਕਉ ਤਕਯੋ॥ ਆਵਤ ਹੀਗ ਜਬਾ ਜਹੇ ਰਥ ਪੈ ਦਲ ਕਾਟਿਯੋ
 ਹਨ ਪਾਯੋ॥ ਖਗ ਅਲਾਤ ਕੀ ਭਾਤਿ ਫਿਰਿ ਓਖੁ ਸਾਨ ਨਿਪ ਪਾਲ ਕੋ ਫੁਲੁ ਜਾਯੋ॥ ਅਉਰ
 ਭਲੀ ਉਪਮਾ ਤਿਹ ਕੀ ਲਖਿ ਭੀਖ ਮਕਉ ਹਰਿ ਚਕ੍ਰ ਕ੍ਰਮਯੋ॥ ਬਹੁਰੇ
 ਪਨ ਸਿੰਘ ਸਰਾਸਨ ਲੈ ਰਿਸ ਕੋ ਅਰਿ ਕੇ ਦਲ ਮਾਂਝਿ ਪਰਿਯੋ॥ ਰਥ ਕਾਟਿਯੋ ਗਜ ਬਾਜਹ
 ਨੇ ਨਹੀ ਜਾਤੁ ਗਨੇ ਇਹ ਭਾਂਤਿ ਲਹਿਯੋ॥ ਜਮ ਲੋਕ ਸੁਬੀਰ ਕਿਤੇ ਪਠਾਏ ਹਰਿ ਓਰਿ ਚਲਿਯੋ॥
 ਤਿਕੋ ਪਭ ਰਿਯੋ॥ ਮੁਖ ਮਾਰਹੀ ਮਾਰ ਪੁਕਾਰ ਪਰਿਯੋ ਦਲ ਜਾਵੇ ਕੇ ਸਗਰੇ ਬਿਭੁ ਰਿਯੋ॥
 ਧਨ ਸਿੰਘ ਸੈਨਾ ਜਾਵਈ ਦੀਨੀ ਘਨੀ ਖਪਾਇ॥ ਤੁਬ ਬਿਜਭੂ ਖਨੇ ਕੇ ਪਭ
 ਰਿਬੋ ਲਿਯੋ ਨੈਨ ਚਾਇ॥ ਸੈਯਾ ਦੇਖ ਤੋਹੇ ਭਟਕਾ
 ਫੇਕਹਾ ਅਜਾਨਤੋ ਹੈ ਤੁਮ ਪਉਰ ਖਹਾ ਰਿਯੋ॥ ਸੀਧਨ ਸਿੰਘ ਕੇ ਬਾਨ ਛੂਟੇ ਸਭ ਪੂਰਨ ਮੰਡਲ ਤੇ ਪ
 ਗਟਾ ਰਿਯੋ॥ ਸਿੰਘ ਕੇ ਅਗਵ ਜੇ ਸੇ ਅਜਾਗਨੇ ਸੇ ਭਜੇ ਨਹਿ ਸਸਤ੍ਰ ਸੀਭਾ ਰਿਯੋ॥ ਕਾਇਰੁ
 ਇਤਿਹ ਪੇਖ ਰੇ ਨਹਿ ਆਪ ਮਰੇ ਉਨ ਕਉ ਨਹੀ ਮਾਰਿਯੋ॥ ੧੧੦੨॥ ਸੈਯਾ॥ ਯੇ ਸੁਨਿਕੈ ਹ
 ਰਿਕੀ ਬਤੀ ਅਭਟ ਦਾਂਤ ਨਪੀ ਸਕੈ ਕੋ ਪਤ੍ਰਗੇ॥ ਧਨ ਬਾਨ ਸੀਭਾ ਕੋ ਧਾਇ ਪਰੇ ਪਨ ਸਿੰਘ ਭਤੇ
 ਨਹੀ ਲੈ ਕੁ ਰੋ॥ ਧਨ ਸਿੰਘ ਸਰਾਸਨ ਲੈ ਕਰਿ ਮੈ ਕਟੇ ਦੈ ਤਨ ਕੇ ਸਿਰਭੂ ਮਪਗੇ॥ ਮਨੇ ਪਉਨ ਕੇ ਪੁਜ
 ਬਹਿਯੋ ਲਗ ਕੇ ਫੁਲ ਵਾਹੀ ਮੈਟੂ ਟਿਕੈ ਫੁਲ ਝਰੇ॥ ਕੋ ਪਭਗੇ ਅਏ ਭਟਗਿ
 ਰੇਰਨ ਭੂਮਕ ਟਿਜੁ ਪਕੇ ਨਿਪ ਟਿਸ ਮੁਹਾਇ ਪਨ ਸਿੰਘ ਸੇ॥ ਆਜੁ ਪਲੇ ਪਾਨ ਮੇ ਨਿਦਾਨ ਕੇ ਸਮਰ
 ਜਾਨ ਅਉਰ ਦਉਰ ਪਰੇ ਬੀਰਤਾ ਬਢਾਇ॥ ਕੋ ਪਨ ਸਿੰਘ ਲੈ ਸਰਾਸਨ ਸੁਬਾਨ ਤਨ ਜੁ ਦੇਕ ਰਿ
 ਰੂਰੇ ਸੀਸ ਤਿਨਹੀ ਕਿਤਨੇ ਸੇ॥ ਮਾਨਹ ਬਉ ਪਰਾ ਕੀ ਧੀਰਤਾ ਨਿਹਾਰਿ ਦੁਕੀ ਨੀ ਨਿਜ ਪੁਜ ਅਰਥਿ ਦ

ਪੁਰਖਨੇਸੀ॥ ੧੧੧੧॥ ਸ੍ਰੀਧਨਸਿੰਘਅਯੋਧਨੇਮੇਅਤੇਕੋਪਕੀਯੋਬਹੁਤੇਭਟਮਾਰੇ॥ ਅਉਰਜਿ ੧੯੬
ਤੇਬਰਾਵਤਹੇਸੁਹਨੇਜਨਮਾਰਤਮੇਘਬਿਭਾਰੇ॥ ਜਾਦਵੁਦਲਕੋਗਜਕੇਹਲਕੇਦਲਕੋਹਲਕੇਕ
ਰਿਭਾਰੇ॥ ਸ੍ਰੀਮਹਿਗੇਇਵਾਜਿਉਪਰਨੀਮਨੇਇਵਕੇਬਜਲਗੇਗਿਰਭਾਰੇ॥ ਕਿ
ਪਰੇਅਸਪਨਧਰੇਧਨਸਿੰਘਅਰੇਗਜਗਜਸੰਘਾਰੇ॥ ਅਉਰਜਿਤੇਗਜਪੁੰਜਹੁਤੇਭਰਮਾਲਭਜੇ
ਅਤਿਹੀਧੁਜਵਾਰੇ॥ ਚਾਢੁਬਿਕੀਉਪਮਾਕਬਿਸਿਘਅਕਹੇਮਨੇਮੇਸੁਬਿਚਹਉਚਾਰੇ॥ ਮਨਹਉ
ਵਕੇਆਗਮਤੇਭੁਭੂਧਰਕੋਧਰਪੰਘਧਾਰੇ॥ ੧੧੧੨॥ ਜੁਪੁਕੀਯੋਧਨਸਿੰਘਅਯੋਤਿਹਕੇਕੋਉ
ਸਾਮੁਹੇਬੀਰਨਅਯੋਯੋਰਨਕੋਪਸਿਉਆਨਪਰਿਯੋਨਹੀਜਨਦੀਯੋਸੇਈਮਾਰਗਿਰਯੋਦਾਸ
ਰਥੀਦਲਸਿਉਜਿਮਰਵਨੇਰੇਸਭਗਿਯੋਅਤਿਜੁਪੁਮਚਾਯੋ॥ ਤੇਸੇਭਿਰਿਯੋਧਨਸਿੰਘਬਲੀਹ
ਨਿਕੈਚਤੁਰੰਗਚਮੁੰਪੁਨਿਧਾਯੋ॥ ੧੧੧੩॥ ਏਰਕਹਿਯੋਧਨਸਿੰਘਬਲੀਰਨਤਿਆਗਸੁ
ਨੇਹਰਿਭਾਜਨਜਈਯੋ॥ ਤਾਤੇਸੀਭਾਰਕੇਅਨਿਭਿਰੇਨਿਜਲੇਕਨਕੋਨਬਿਰਥਾਨਕਟਈਯੋ॥ ਹੇਬ
ਲਦੇਵਸਰਾਸਨਲੈਹਮੇਸਮੁਹਾਇਕੈਜੁਪਕਰੀਯੋ॥ ਸੀਗਰਕੇਸਮਅਉਰਕਛੂਨਹੀਯਾਤੇਦੁਹ
ਜਗਮੇਜਸਪਈਯੋ॥ ੧੧੧੪॥ ਯੋਸੁਨਿਕੈਅਰਿਕੀਬਤੀਯਾਤਰਕੀਮਨੇਮੇਅਤਿ
ਕੋਪਭਰਿਯੋਯੋ॥ ਬਾਨਕਮਾਨਕ੍ਰਿਪਾਨਗਹਿਕੈਜਦੁਬੀਰਹੁੰਧਾਇਪਰਿਯੋਯੋ॥ ਜੁਪੁਕੇਫੇਰਿਫਿਰਿ
ਯੋਧਨਸਿੰਘਸਰਾਸਨਲੈਨਹੀਨੈਕੁਭਰਿਯੋਯੋ॥ ਬਾਨਨਕੀਬਰਥਾਕਹਿਕੈਹਰਿਸਿਉਲਰਿਕੈਬਲ
ਸਾਥਅਰਿਯੋਯੋ॥ ੧੧੧੫॥ ਇਤਤੇਬਲਭਵਸੁਕੋਪਭਰਿਯੋਉਤਤੇਧਨਸਿੰਘਭਯੋ
ਅਤਿਤੇਤੇ॥ ਜੁਪੁਕੀਯੋਰਿਸਘਾਇਨੇਸੁੰਦਰੀਨਕੇਅੰਗੁਭਯੋਰੰਗਾਰੇਤੇ॥ ਮਾਰਹੀਮਾਰਪੁਕਾਰ
ਪਰੇਅਰਭੂਲਗਈਮਨਕੀਸੁਧਸਾਤੇ॥ ਰਾਮਕਹੈਇਹਭਾਂਤਿਲਰੇਹਰਿਸੇਹਰਿਜਿਉਗਜਮੋਤੇ॥ ਜਗਜ
ਯੋਜੇਬਲਦੇਵਕਰੇਤਿਹਬਾਰਬਚਾਇਕੈਆਪਨੇਆਪਸੀਭਾਰੇ॥ ਲੈਕਰਮੇਅ
ਸਦਉਰਤਥੈਕਸਕੈਬਲਉਪਰਿਘਾਇਪੁਹਾਰੇ॥ ਬੀਰਪੇਭੀਰਲਖੀਜਦੁਬੀਰਸੁਜਾਦਵਲੈ
ਰਿਪਓਰਸਿਧਯੋਘੋਰਿਲਇਓਧਨਸਿੰਘਤਥੈਨਿਸਮੇਸਸਕੀਫਿਗਜਿਉਲਖਤਾਰੇ॥ ੧੧
੧੧॥ ਸੋਯਾ॥ ॥ ਬੇਕੁਲਇਯੋਧਨਸਿੰਘਜਬੈਗਜਸਿੰਘਜੁਠਾਫੇਹੁਤੇਸੇਉਧਾਯੋ॥ ਸੀਬਲ

ਦੇਵਲਾਖਿਯੋਤਬਹੀਚਰਿਸਿਖੰਦਨਵਾਹੀਕੀਓਰਪਵਾਯੋ॥ ਆਵਨਸੇਂਦਯੋਹਰਿਲਓਅਪਬੀਚਰ
ਬਾਨਨਸੈਬਿਰਮਾਯੋ॥ ਠਾਂਦੁਹਰਿਯੋਗਜਸਿੰਘਤਹਾਸੁਮਨੇਗਜਕੋਪਦਸੀਕਰਪਾਯੋ॥

॥ ਧਨਸਿੰਘਸੇਸੀਹਰਿਜੁਪਕਰੇਕਾਬਿਰਾਮਕਹੈਕਊਨੈਕਨਮਾਰਿਯੋ॥ ਕੋਪਭਰਿਯੋਮ
ਧੁਸੁਦਨਜੁਕਰਬੀਚਸੁਆਪਨੇਚੰਕਸੀਭਾਰਿਯੋ॥ ਛੁਹਾਡਿਦਯੋ॥ ਰਨੇਮੇਬਰਕੋਧਨਸਿੰਘਕੋ
ਕਾਟਿਸੂਸਉਤਾਰਿਯੋ॥ ਯੋਤਹਫਿਯੋਰਨਭੂਮਾਬਿਖੋਮਨਮੀਨਸਰੋਵਰਤੇਗਹਿਭੂਰਿਯੋ॥

॥ ਮਾਰਲਯੋਧਨਸਿੰਘਜਬੈਤਬਹੀਲਖਿਜਾਦਵਸੀਖਬਜਾਏ॥ ਕੇਤਕਬੀਰ
ਕਟੋਬਿਕਟੋਹਰਿਸੋਲਾਰਿਕੋਹਰਿਲੋਕਸਿੰਘਏ॥ ਠਾਂਦੁਹਰੇਗਜਸਿੰਘਜਹਾਨਹਕਉਤਕਦੇਖ
ਮਹਾਬਿਸਮਾਏ॥ ਤਉਲਗਭਾਗਲਾਅਇਕਹਿਯੋਜੁਹਰੇਭਜਕੈਤੁਮਰੇਪਹਿਆਏ॥ ੧੧੨੦॥
॥ ਯੋਸੁਨਕੋਤਿਨਕੋਮੁਖਤੇਗਜਸਿੰਘਬਲੀਅਰਿਕੋਪਭਰਿਯੋ॥ ਕਬਿਸਿੰਘਾਮਨਿਹਾਰਕੋਸਿ
ਯਾਮਕੀਓਰਪਵਾਇਤਹਾਰਬਜਾਇਪਰਿਯੋ॥ ਤਾਜਿਸੀਕਨਿਸੀਕਹਾਇਜੁਪਕਰਿਯੋਜਦੁਬੀ
ਰਕਹਾਤਿਨਯੋਉਚਰਿਯੋ॥ ਧਨਵੈਧਨਸਿੰਘਬਲੀਹਰਿਕੋਸਮੁਹੇਲਾਰਿਕੋਭਵਸਿੰਘਭਰਿਯੋ॥

॥ ਪ੍ਰੇਮਸੈਯੋਕਹਿਕੋਮੁਖਤੇਪਰਲੋਕਸੁਲੋਕਰਹੈਸੁਬਿਚਾਰਿਯੋ॥ ਚੇਜਪ੍ਰ
ਚੰਡਬਡੇਬਰਛਾਰਿਸਕੈਕਰਮੇਗਜਸਿੰਘਸੀਭਾਰਿਯੋ॥ ਜਾਹਕਹਾਬਲਭਦ੍ਰਅਬੈਕਬਿਸਿ
ਯਾਮਕਹੈਇਹਭਾਤਿਉਚਰਿਯੋ॥ ਸੇਬਰਕੈਕਰਕੇਤਕੇਜਦੁਬੀਰਕੋਭ੍ਰਾਤਕੋਉਪਰਭ੍ਰਾਰਿਯੋ॥

੧੧੨੧॥ ਸੇਯੋ॥ ॥ ਆਵਤਇਉਬਰਛਾਗਹਿਕੋਬਲਦੇਵਸੁਏਕਉਪਾਇਕਰਿਯੋਯੋ॥ ਸਿ
ਯੋਦਨੋਪੇਨਿਹਰਿਯੋਤਬਹੀਛਤਰਹੁਇਇਹਭਾਤਿਅਰਿਯੋਯੋ॥ ਫੋਰਕੋਪਾਰਿਭਯੋਫਲਸੇ
ਤਿਹਕੀਉਪਮਾਕਾਬਿਯੋਉਚਰਿਯੋਯੋ॥ ਮਾਨਹੁਕਾਲਿਦ੍ਰਕੇਸ਼ਿੰਗਹੁਤੇਨਿਕਸਿਯੋਅਹਿਕੋਫਨਕੋ
ਪਭਰਿਯੋਯੋ॥ ੧੧੨੩॥

॥ ਬਲਸੇਬਲਖੇਚਲਯੋਬਰਛਾਤਿਹਕੈਕਰਸੇਕਿਛਾਸੁਭ
ਮਾਯੋ॥ ਯੋਚਮਾਕਿਯੋਦਮਾਕਿਯੋਨਭੋਮੇਚੁਟੀਯਾਉਭਤੇਜਮਨੇਦਰਸਾਯੋ॥ ਸੀਬਲਭਦ੍ਰਅਯੋ
ਧਨੇਮੇਰਿਸਕੈਗਜਸਿੰਘਕੀਓਰਚਲਾਯੋ॥ ਮਾਨਹੁਕਾਲਪ੍ਰੀਛਤਕੋਜਮਦੰਡਪ੍ਰਚੰਡਕਿਯੋਚ
ਮਕਾਯੋ॥ ॥ ਗਜਸਿੰਘਅਨੇਕਉਪਾਇਕੀਏਨਬਾਚੇਯੋਉਰਾਅਇਲਗਿ

ਯੋਧਾਭਾਬਗਾਭੂਪਾਬਿਲੇਕਤੰਧੀਸਰਗੇਪੁਨਿਸੀਸਹਰਾਕਹਿਮੀਜਤੋਧੈਕਗਾਘਾਉਪਚੰਡਲ ੧੬
 ਗਿਯੋਤਿਹੈਮੁਰਛਾਇਪਰਿਯੋਨਤਜਿਯੋਕਰਤੋਸਗਾਸਿਯੰਦਨਪੈਗਜਸਿਘਗਿਰਿਯੋਗਿਰ
 ਉਪਗਿਜਿਉਗਜਗਜਕਲੇਵਰਾ ॥ ੧੧੦ ॥ ਚੇਤਭਯੋਤੁਬਹੀਗਜਸਿਘਸੀਭਾਰਪਚੰਡਕਅੰਤੁ
 ਤਨਾਯੋਕਨਪਮਾਲਉਖੈਚਕੋਆਨਸੁਤਨਕੋਬਾਨਪਕੋਪਚਲਾਯੋ॥ ਇਕਤੇਹੁਇਕੋਅਨੇਕ
 ਚਲੈਤਿਹਕੀਉਪਮਾਕਹੁਤਾਖਸੁਨਾਯੋ॥ ਪਉਨਕੋਭਛਕਤਛਕਲਛਕਲੈਬਲਕੀਸਰਨਗ
 ਤਆਯੋ॥ ੧੧੧ ॥ ॥ ਬਾਨਨਇਕਲਗਿਯੋਕਲਕੋਗਜਸਿਘਤਥੋਇਹਭੁੰਤਿ
 ਕਹਿਯੋਯੈ॥ ਸੇਸਸੁਰੇਸਾਦਿਨੇਸਪਨੇਸਮਹੇਸਨਿਸੇਸਖਗੇਸਗਾਹਿਯੋਯੈ॥ ਜੂਧਾਬਿਖੈਅਬਲਉ
 ਸੁਨਿਲੈਸੇਊਬੀਰਹੁਨਿਯੋਮਨੇਮੇਜੁਚਹਿਯੋਯੈ॥ ਇਕਅਚੰਭਵਹੈਮੁਹਿਦੇਖਤੋਤਨਮੇਕਸ
 ਜੀਵਗਹਿਯੋਯੈ॥ ੧੧੨ ॥ ॥ ਯੋਕਹਿਕੈਬਤੀਯਾਬਲਸੇਬਰਛਾਪੁਜਸੀਜੁਤੋਖੈਚਚ
 ਲਾਯੋ॥ ਤਉਪਨਲੈਕਰਿਯੋਮੁਸਲੀਸੇਊਆਵਤਨੇਨਸੇਲਾਖਪਾਯੋ॥ ਉਗਪਕਰਮਕੋਸੀਗ
 ਬਾਨਅਚਨਕੋਸੇਕਰਿਯੋਮੁਗਿਰਾਯੋ॥ ਮਾਨਹੁਪਖਨਕੋਅਹਿਵਾਖਗਰਾਜਕੋਹਾਥਪਰਿਯੋਰਿਸ
 ਘਾਯੋ॥ ੧੧੨ ॥ ਸੇਯਾ॥ ॥ ਕੋਪਭੁਗਿਯੋਅਤਿਹੀਗਜਸਿਘਲਾਇਓਬਰਛਾਅਰਓਚ
 ਲਾਯੋ॥ ਜਾਇਲਗਿਯੋਮੁਸਲੀਧਰਕੇਤਨਲਾਗਤਤਾਅਤਿਹੀਦੁਖਪਾਯੋ॥ ਪਾਰਪਚੰਡਭਯੋ
 ਫਲਾਯੋਜਸੁਤਾਛਾਥਿਕੋਮਨੇਮੇਇਹਆਯੋ॥ ਮਾਨਹੁਗੀਗਕੀਧਰਕੋਅਪਿਉਤੰਗਹੁਇਕੁਰਮਸੀ
 ਸਉਚਾਯੋ॥ ੧੧੩ ॥ ॥ ਲਾਗਤਸਾਂਗਕੀਸੀਬਲਭਦ੍ਰਸਿਯੰਦਨਤੇਗਹਿਖੈਚਕ
 ਫਿਯੋ॥ ਮੁਰਛਾਇਕੋਭੂਮਪਰਿਯੋਨਮਰਿਯੋਸਗਬਿਰੁਗਿਰਿਯੋਮਨੇਜੋਤਿਮਾਫਿਯੋ॥ ਜਬਚੇਤਭ
 ਯੋਕੁਮਛੁਟਿਗਯੋਉਠਿਠਾਛੁਭਯੋਮਨਕੋਪਥਾਫਿਯੋ॥ ਰਬਹੇਰਿਕੋਧਾਇਚਕ੍ਰਿਯੋਬਰਸੇਗਿਰਪੈ
 ਮਨੇਕੁਦਕੋਸਿਘਚਾਫਿਯੋ॥ ੧੧੩ ॥ ॥ ਪੁਨਿਅਾਉਤਿਰਿਯੋਗਜਸਿਘਸੇਬੀਰਬਲੀਮਨੇਮੇਨ
 ਹੀਨੇਕੁਤੁਰਿਯੋ॥ ਪਨਬਾਨਸੀਭਾਰਕ੍ਰਿਪਾਨਗਦਾਰਿਸਈਚਾਯੋਪਨਜੁਪਕਰਿਯੋ॥ ਜੇਊਆ
 ਵਤਾਭਿਯੋਸਰਸਤਨਕੋਸੀਗਬਾਨਨਕੋਸੇਊਕਾਟਿਭੁਗਿਯੋ॥ ਕਾਬਿਸਿਘਾਮਕਰੈਬਲਦੇਵਮਹ
 ਰਨਕੀਛਿਤਤੇਨਧੀਪੈ ॥ ੧੧੪ ॥ ਗੁਟਰਿਯੋ॥ ॥ ਸੇਯਾ॥ ॥ ਬਹੁਰੋਹਲਾਮੁਸਲਲੈਕਰਿ

ਮੇਅਰਸਿਉਅਰਿਕੋਅਤਿਜੁਪੁਮਚਾਯੋ॥ ਲੈਬਰਛਾਗਜਸਿਘਬਲੀਬਲਸਿਉਬਲਦੇਵਕੀ
ਓਰਚਲਾਯੋ॥ ਆਵਤਸੇਲਖਿਕੈਫਲਕੇਹਲਸੇਕਟਿਕੈਪੁਨਿਭੂਮਬਿਗਯੋ॥ ਸੇਫਲਹੀਨਭੂ
ਯੇਜਬਹੀਕਸਕੇਬਲਭਵਕੇਗਾਤਲਗਯੋ॥ ॥ ਖਗਕਰਗਹਿਕੈਗਜਸਿਘ

ਅਨੰਤਕੋਉਪਰਿਕੋਪਚਲਾਯੋ॥ ਤਉਮੁਸਲੀਕਰਚਰਮਲੀਯੋਪਰਯੋਅਰਿਕੋਬਲਘਉ
ਬਚਾਯੋ॥ ਫਲਕੇਫਲਪੇਧਾਰਬਹੀਚੇਨਗਾਰਉਠੀਕਬਿਯੋਗੁਨਗਯੋ॥ ਮਾਨੁਪਾਵਸ
ਕੀਰਿਤੋਮੇਬਿਜੁਲੀਵਤਤਾਰਨਕੇ॥ ਪ੍ਰਗਟਾਯੋ॥ ॥ ਘਾਇਹਲੀਸਹਿ

ਕੋਰਿਪਕੋਗਹਿਕੈਕਰਵਾਰਸੁਬਾਰਕਰਿਯੋਯੋ॥ ਧਾਰਬਹੀਅਰਿਕੀਠੀਬਿਖੋਕਟਿਕੈਤਿਹਕੋਸਿ
ਰਤੁਮਪਰਿਯੋਯੋ॥ ਬਜਜਰੇਰਥਤੇਗਿਰਿਯੋਰਿਹਕੀਉਪਮਕਬਿਯੋਉਚਰਿਯੋਯੋ॥ ਮਾਨੁ
ਤਾਰਨਕੇਕਹੁਤੇਸੁਰਭਾਨਹਨਿਯੋਸਿਰਭੂਮਪਰਿਯੋਯੋ॥ ॥ ਮਾਰਲਯੋਗਜ

ਸਿਘਜਬੈਤਜਿਕੋਗਨਕੇਸਭਹੀਭਟਭਗੋ॥ ਸਉਨਭਰੇਲਖਿਲੇਬਡੇਨਹੀਧੀਰਪਰੇਨਿਸਕੈ
ਜਨੁਜਾਗੋ॥ ਮਾਰਲਯੋਨਿਪਪੰਚਭਗੋਤਿਨਯੋਕਹਿਯੋਜਾਅਪਨੇਪਭੁਆਗੋਯੋਉਨਿਕੈਵਲ
ਪੀਰਛਾਇਯੋਨਿਪਹੀਯੋਫਟਿਯੋਰਿਸੋਮੇਅਨੁਗਰੋ॥

॥ ਦੇਹਰਾ॥ ॥ ਅਣਗਸਿਘਅਉਅਚਲ
ਜੀਅਮਿਤਸਿਘਨਿਪਤੀਗਾ॥ ਅਮਰਸਿਘਅਰਅਨਘਸੀਮਹਾਰਥੀਰਨਧੀਗਾ॥

॥ ਦੇਖਿਤਿਨੈਨਿਪਸਿਘਜਰਹਥੀਯਾਰਪਰੇਲਖਿਬੀਰਪਚਾਰੋ॥ ਪੇਖਹੁਆਜੁਅ
ਯੋਪਨਮੇਨਿਪਪੰਚਬਲੀਜਦੁਬੀਰਸਿਘਾਰੋ॥ ਤਾਸੀਗਜਾਇਭਿਰੇਤੁਮਹੂੰਤਜਿਸੀਕਨਿਸੀਕ
ਬਜਾਇਨਗਾਰੋਯੋਉਨਿਕੈਪਭੁਕੀਬਤੀਯਾਅਤਿਕੋਪਭਰੇਰਨਓਰਪਧਾਰੋ॥ ११३॥ ਸੈ

ਯਾ॥ ॥ ਆਵਤਹੀਜਦੁਬੀਰਤਿਨੇਰਨਭੂਮਬਿਖੋਜਮਰੂਪਨਿਹਾਰਿਯੋ॥ ਪਾਨਗਹੇਧਨਬਾ
ਨਸੇਉਰਨਬੀਚਤਿਨੇਬਲਦੇਵਹੀਕਾਰਿਯੋ॥ ਖਗਕਸੇਕਟਿਮੇਅੰਗਕੋਚਲੀਏਬਰਛਾਅ
ਟਗੋਸਪੁਕਾਰਿਯੋ॥ ਆਇਭਿਰੇਹਰਿਜੁਹਮਸਿਉਅਬਠਾਢੇਕਹਾਇਹਭਾਂਤਿਉਚਾਰਿਯੋ॥

११३॥ ਦੇਖਤਬੈਤਿਨੇਕੋਹਰਿਜੁਤਬਹੀਰਨਮੇਪੰਚਬੀਰਹੀਕਾਰੋ॥ ਸਿਘਾਮਸੁਸੈਨਚਲਿਯੋ

Digitized by Panjab Digital Library | www.panjabdigilib.org

ਉਖੇ ਚਕਮਾਨ ਸੁਖੀ ਗਨਿਹਾਰ ਕੋ ਬਾਨ ਚਲਾਵੈ ॥ ਜੇ ਇਹ ਉਪਰਿ ਆਇ ਪਰੇ ਸਰਸੇ ਅਧਬੀ
 ਚ ਤੇ ਕਾਟਿ ਗਿਰਾਵੈ ॥ ਲੋਹ ਹਥੀ ਪਰਸੇ ਕਰਿ ਲੈ ਬਿਜਨ ਬਕੀ ਦੇਹ ਪ੍ਰਹਾਰ ਲਗਾਵੈ ॥ ਜੁਪੁ ਸਮੇ
 ਬਕਿ ਕੋ ਜਕ ਕੋ ਜ ਦੁਬੀਰ ਕਉ ਬਾਰ ਸੀਤਾਰ ਨ ਆਵੈ ॥ ੧੧੭ ॥ ॥ ਜੇ ਇਹ ਉਪਰਿ
 ਆਇ ਪਰੇ ਕੁਟਕੇ ਪਤਰੇ ਇਨ੍ਹੀ ਸੁਨਿ ਵਾਰੈ ॥ ਬਾਨ ਕਮਾਨ ਕ੍ਰਿਪਾਨ ਗਦਾ ਗਹਿ ਆਰਥੀ
 ਬਿਰਥੀ ਕਰਿ ਡਾਰੈ ॥ ਪਾਇ ਲਕੋ ਦਿ ਚਲੇ ਤਜਿ ਕੋ ਰਨ ਜੂਝ ਪਰਿ ਬਹੁਤੀ ਲੜਾਰੀ ॥ ਜੇ
 ਉਪਜੀ ਉਪਮਾ ਸੁਮੇ ਅਹਿ ਰਾਜ ਪਰੇ ਖਗਰਾਜ ਕੇ ਮਾਰੈ ॥ ੧੧੮ ॥ ॥ ਸ੍ਰੇਯਾ ॥ ॥ ਜੁਪੁ ਕੀ
 ਯੋਜ ਦੁਬੀਰ ਨ ਸੀ ਉਹੁ ਬੀਰ ਜਥੈ ਕਰਿ ਮੇ ਅਸ ਸਾਜਿਯੋ ॥ ਮਾਰ ਚਮ੍ਰਿ ਸਾਬਿ ਦਾਰਦਰੀ ਕ
 ਬਿਸਿ ਆਮ ਕਪੋ ਬਲ ਸੇ ਨਿਪ ਗਾਜਿਯੋ ॥ ਸੇ ਸੁਨਿ ਬੀਰ ਰੂਪੇ ਸਬਹੀ ਪੁਨ ਕਉ ਸੁਨਿ ਕੈ ਪਨ
 ਸਾਵਨ ਲਾਜਿਯੋ ॥ ਛਾਜ ਤਜਿ ਉਅਰ ਕੇ ਗਨੇ ਮੇ ਮਿਰ ਕੇ ਬਨੇ ਮੇ ਮਨੇ ਸਿੰਘ ਬਿਰਾਜਿਯੋ ॥
 ॥ ੧੧੯ ॥ ॥ ਬਹੁਰੇ ਕਰਵਾਰ ਸੀਤਾਰ ਬਿਦਾਰਦਰੀ ਪੁਜਨੀ ਨਿਪ ਕੋਟਿ ਮਰੇ ॥ ਅਸ
 ਵਾਰਹ ਜਾਗ ਪਚਾਸ ਹਨੇਰ ਬਕਾਟਿ ਰਥੀ ॥ ਬਿਰਥੀ ਸੁਕਰੇ ॥ ਕਹੂੰ ਬਾਜਿ ਰਿਕਹੂੰ ਤਾਜ ਜਕੇ
 ਜਰਾਜ ਪਿਰਿ ਕਹੂੰ ਰਾਜ ਪਰੇ ॥ ਬਿਰਨਾ ਹਿਰੇ ਨਿਪ ਕੋ ਰਬ ਭੂਮਾ ਮੇ ਨਟੁ ਆਬਰ ਨਿਤ ਕਰੇ ॥
 ॥ ੧੨੦ ॥ ॥ ਏਕ ਅਜਾਇ ਬਖਾਹ ਰਿਕੇ ਭੁਟਤਾ ਸੀ ਗੋਸਿ ਪਾਅਨਿ ਅਰਿਯੋ ॥ ਛਾਜ ਤਨਾਹਿ
 ਠੀਰਨ ਤੇ ਅਲਗੋ ਸਬ ਲੀਤ ਬਕੇ ਪਤਰਿਯੋ ॥ ਲੋਕਰ ਵਾਰ ਪ੍ਰਹਾਰ ਕੀਯੋ ਕਟਿਯੋ ਰਿਹ ਸੀਸ
 ਕਬਿਧ ਲਰਿਯੋ ॥ ਫੇਰਿ ਗਿਰਿਯੋ ਮੇਨੇ ਆਪੀ ਵਹੈ ਦੁਮਦੀਰਾ ਪਭੂ ਪਰਿਟੁਟਿ ਪਰਿਯੋ ॥
 ॥ ੧੨੧ ॥ ॥ ਦੇਖ ਅਜਾਇ ਬਖਾਨਦ ਸਾਤ ਬਗੈਰ ਤਖਾ ਮੇਨੇ ਸਭ ਰਿਯੋ ॥ ਸੁਪਵਾਇ ਕੋ ਸਿਧੀ
 ਦਨ ਜਾਇ ਪਰਿਯੋ ਅਰਬੀਰ ਹੁੰਤੇ ਨਹੀ ਨੈਕੁ ਰਿਯੋ ॥ ਅਸ ਪਾਨ ਪਰੇ ਰਨ ਬੀਰ ਦੁਹੰ ਤਿਹ ਆ
 ਪਸੇ ਮੇ ਬਹੁ ਜੁਪੁ ਕਰਿਯੋ ॥ ਮਨੇ ਉਪਜੀ ਉਪਮਾ ਬਨੇ ਮੇ ਗਜ ਸੇ ਮਦ ਕੋ ਗਜ ਆਨਿ ਅਰਿ
 ਯੋ ॥ ॥ ੧੨੨ ॥ ॥ ਗੈਰ ਤਖਾ ਬਰਛੀ ਗਹਿ ਕੋ ਬਰਸੇ ਅਰਿਬੀਰ ਕੀ ਓਚ ਚਲਾਈ ॥
 ਆਵਤ ਬਿਜੁਲ ਤਾਸ ਮਦੇ ਖਿਕੋ ਕਾਟਿ ਕ੍ਰਿਪਾਨੇ ਸੂਮ ਗਿਰਾਈ ॥ ਸੇ ਨਲਗੀ ਰਿਸ ਕੋ ਰਿਪ
 ਕਉ ਬਰਛੀ ਗਹਿ ਦਸ ਗਓ ਚਲਾਈ ॥ ਜੇ ਉਪਮਾ ਉਪਜੀ ਜੀਯੋ ਮੇ ਮਨੇ ਛੁਟ ਚਲੀ ਨ

ਰਤੇਜੁਹਵਾਈ॥੧੧੫੩॥ਸੈਯਾ॥ ॥ਦੂਸਰੀਦਿਖਕੇਸਾਗਬਲੀਨਿਪਆਵਤਕਾਟਕੈਕੁਮ॥੧੧੬॥
 ਗਿਰਾਈ॥ਲੈਬਰਛਾਅਪਨੀਕਰਮੇਨਿਪਰੀਫਤਖੰਪਰਕੋਪਚਲਾਈ॥ਲਾਗਗਈਤਿ
 ਕੇਮੁਖਮੈਬਹਿਸੇਨਚਲਿਯੋਉਪਮਾਠਹਰਾਈ॥ਕੋਪਕੀਆਗਿਮਹਾਬਫਕੈਰੁਫਕੈਹੀਅ
 ਕਉਮਨੇਬਾਹਰਿਆਈ॥੧੧੫੪॥ ॥ਮਿਤਕਹੁਇਧਰਨੀਪਰਿਯੋਜੋਤਿਰਹੀਠਹ
 ਰਾਈ॥ਜਨਾਅਕਾਸਤੇਭਾਸਕਰਿਪਰਿਯੋਰਾਹਡੁਰਿਆਈ॥੧੧੫੫॥ ॥ਕੋਪਭਰੇਰ
 ਨਮੇਕਬਿਸਿਖਾਅਤਬੋਹਰਿਜੂਇਹਭਾਂਤਿਕਹਿਯੋਯੈ॥ਜੁਪੁਬਿਖੇਭਟਕਉਨਗਨੈਲਖਿਬੀਰ
 ਹਨੈਮਨਮੇਜੁਰਹਿਯੋਯੈ॥ਜਾਨਤਹੇਤਿਹਤ੍ਰਾਸਤੁਮੇਕਿਨਪੁੰਕਰਮੇਪਨਪੁੰਨਗਹਿਯੋਯੈ॥ਤਾਤੇਪਧ
 ਰਹੁਧਾਮਨਕੋਸੁਲਖਿਯੋਤੁਮਤੇਪੁਰਖਤਰਹਿਯੋਯੈ॥੧੧੫੬॥ ॥ਮੇਸੇਕਹਿਯੋਜਦੁਬੀਗਬਿਨੈ
 ਸਭੁਹੀਰਿਸਕੈਧਨੁਬਾਨਸੀਭਾਰਿਯੋ॥ਪੁੱਕੈਇਕੁਤਚਲੇਰਨਕੋਬਲਬਿਕ੍ਰਮਪਉਰਖਜੀਯ
 ਬਿਚਾਰਿਯੋ॥ਮਾਰਹੀਮਾਰਪੁਕਾਰਪਰੇਜੋਊਆਇਅਰਿਯੋਅਰਸੋਤਿਹਮਾਰਿਯੋ॥ਹੇਤਰ
 ਯੇਤਹਜੁਪੁਬੋਰੁਦੁਪੁੰਭਿਨਤੇਨਿਪਠਾਢਿਨਿਹਾਰਿਯੋ॥੧੧੫੭॥ ॥ਇਕਸੁਜਾਨਬੋਰੁ
 ਬਲਵਾਨਪਰੇਅਸਪਾਨਤੁਰੰਗਮਡਾਰਿਯੋ॥ਅਸਪਚਾਸਹਨੇਅਰਿਯੋਅਨਰੋਸਬਲੀਕਹੁ
 ਜਾਲਲਕਾਰਿਯੋ॥ਧਾਇਕੋਘਾਇਕਾਰਿਯੋਨਿਪਲੈਕਰਿਭਾਮੋਮੇਚਾਮਕੀਓਟਨਿਵਾਰਿਯੋ॥
 ਦਾਹਨੇਪਾਨਕ੍ਰਿਪਾਨਕੀਤਾਨਸੁਜਾਨਕੋਕਾਟਿਕੈਸੀਸਉਤਾਰਿਯੋ॥੧੧੫੮॥ ॥ਬੀ
 ਰਸੁਜਾਨਹਨਿਯੋਜਬੈਅਣਗਸਿਘਾਤਿਹਠਾਇ॥ਦੇਖਿਯੋਸੈਨਾਜਾਦਵੀਦਉਰਪਰੇਅਰਰ
 ਈ॥੧੧੫੯॥ਸੈਯਾ॥ ॥ਭੁਟਲਾਜਭਰੇਅਰਾਇਪਰੇਨਰੂਰੇਅਰਸਿਉਤੇਊਆਇਅਰੇ॥ਅ
 ਤਿਕੋਪਭਰੇਸਬਲੇਹਜਰੇਅਬਯਾਹਿਯੋਮੁਖਤੇਉਚਰੇ॥ਅਸਭਾਲਗਦਾਅਰੁਲੇਹਹਰੀ
 ਬਰਛੀਕਰਲੈਲਲਕਾਰਪਰੇ॥ਕਬਿਰਾਮਭੁਨੇਨਹੀਜਾਤਗਨੇਕਿਤਨੇਬਰਬਾਨਕਮਾਨਧ
 ਰੇ॥੧੧੬੦॥ ॥ਅਣਗੋਸਬਲੀਪਨਬਾਨਗਹਿਯੋਅਤਿਰੇਸਭੁਰਿਯੋਦੇਊਨੈਨ
 ਤਚਾਈ॥ਮਾਰਹੀਮਾਰਪੁਕਾਰਪਰਿਯੋਸਰਸਤ੍ਰਨਕੋਉਰਬੀਚਲਗਾਏ॥ਏਕਮਰੇਇਕਘਾ
 ਏਤਰੇਇਕਦੇਖਿਤਰੇਰਨਤਿਯਾਧਾਰਾਏ॥ਆਇਲਰੇਜੋਊਲਾਜਭਰੇਮਨਮੇਰਨਕੋਪਕ

੬੫੮੮੮ ॥ ੧੧੬੦ ॥ ਸਾਤਕਾਉ ਮੁਸਲੀਰਥਮੇ ਬਸਦੇ ਵਤੇ ਅੰਗਿ ਕਧਾਇ ਸਬੈ ॥ ਬਰ
 ਮਾਕਿਤਉ ਧਵਾਉ ਰਾਅਕੂਰਚਲੇ ਰਨਕੇ ॥ ਭੁਰਿਲਾਸਤਥੈ ॥ ਭਿਰਿਬੀਚ ਪਿਰਿਯੋ ਨਿਪਰਾ
 ਜਤਾਇਉ ਲਾਖਿ ਗੀਤਰਹੈ ਰੁਤਾਹਿਛੁ ਬੈ ॥ ਅਨਯੋਉ ਪਜੀਉ ਪਮਾਰਿਤ ਪਾਵਸ ਅਕੂਨਮੇ
 ਦਿਨਗਜਛੁ ਬੈ ॥ ੧੧੬੧ ॥ ॥ ਹਲਪਾਨ ਸੰਗੁ ਬਲਯੋ ਮੁਸਲੀਰਨਮੇ ਅਰਿਕੋਹ
 ਯਚੋਰੇਈ ਘਾਏ ॥ ਬਾਨਕਮਾਨਗਾਹੀ ਬਸਦੇ ਵਲੇ ਰਥਕੇ ਚਕਕਾਟਿ ਗਿਰਾਏ ॥ ਸਾਤਕ
 ਸੂਤਕੇ ਸੀਸਕਟਿਯੋ ਰਿਸਉ ਧਵਾਉ ਬਾਨ ਅਨੇਕ ਚਲਾਏ ॥ ਟਾਂਪ ਪਰਿਯੋ ਰਥਤੇ ਤਤਕਲ
 ਲਾਏ ਅਸਿਛੁ ਲਬ ਡੇਰੁ ਘਾਏ ॥ ੧੧੬੨ ॥ ॥ ਠਾਢੇ ਹੁਤੇ ਭੁਟ ਸੀਜ ਦੁਬੀਰਕੋ ਸੋ
 ਅਣਗੇ ਸਜੂਨੈ ਨ ਨਿਹਾਰਿਯੋ ॥ ਪਾਇਨ ਕੀਕ ਰਿਚੰ ਚਲਤਾ ਬਰਸੇ ਅਸਸਤਕੇ ਸੀਸਪਹਾ
 ਰਿਯੋ ਧੂਟਿ ਪਰਿਯੋ ਝਟਦੈ ਕਟਿਯੋ ਸਿਰਤਾ ਛਾਬੈ ਕੋਕ ਬਿਭਾਉ ਉਚਾਰਿਯੋ ॥ ਮਾਨਹੁ ਨਿਸ
 ਕਰਿਕੋ ਨਕੁ ਮੰਤ੍ਰ ਲਤੇ ਹਨਿ ਕੋਛਿ ਤਡਾਰਿਯੋ ॥ ੧੧੬੩ ॥ ॥ ਕੂਦ ਪਰਿਯੋ ਅਰਿਕੋ ਰਥਉ ਪਰਿਸ
 ਰਥੀਕਉ ਬੰਧਕੇ ਤਬਹੀ ॥ ਧਨ ਬਾਨਕੁ ਪਾਨਗਦਾ ਬਰਛੀ ਅਰਕੋ ਕਰਸਤਲਏ ਸਬਹੀ ॥
 ਰਥਾਪਹੀ ਹਕਕੋ ਸਿਯਾਮਕਹੈ ਮਧਜਾਦਵ ਮੈਨ ਪਰਿਯੋ ਲਬਹੀ ॥ ਇਕਮਾਰਲਏ ਇ
 ਕਭਾਜਗਏ ॥ ਇਕਠਾ ਢੇਰੁ ਏਤੇ ਉਨਦਬਹੀ ॥ ੧੧੬੪ ॥ ॥ ਆਪਨਹੀ ਰਥਹਾਕਤ
 ਹੈ ਅਰੁ ਆਪਨਹੀ ਸਰਜਾ ਲਚਲਾਵੈ ॥ ਆਪਨਹੀ ਰਿਪਘਾਇ ਬਚਾਵਤਾ ਆਪਨਹੀ ਅ
 ਰਿਘਾਇ ਲਗਾਵੈ ॥ ਏਕਨਕੇ ਪਨ ਬਾਨਕਟੇ ਭੁਟਏ ਕਨਕ ਰਥਕਾਟਿ ਗਿਰਾਵੈ ॥ ਦਾਅੰਜਿ ਉਦਮ
 ਕੈਘਨਮੈ ਕਰਮੇ ਕਰਵਾਰਹਿ ਤਿਉ ਚਮਕਾਵੈ ॥ ੧੧੬੫ ॥ ॥ ਮੈਯਾ ॥ ਮਾਰਕੇ ਬੀਰਘਨੇਗ
 ਮੈ ਬਹੁਕੇ ਪਕੇ ਦਾਂਤ ਨਓਠ ਚਲਾਵੈ ॥ ਆਵਤਜੇ ਇਹਕੇ ਅਰਿਉ ਪਰਿਬਾਨਨ ਸਿਉ ਤਿਹਕਾਟਿ
 ਗਿਰਾਵੈ ॥ ਆਇ ਪਰੇ ਰਿਪਕੇ ਦਲਮੇ ਦਲਕੇ ਮਲਕੇ ਬਹੁਰੇ ਫਿਰਪਾਵੈ ॥ ਜੁਧਕਰੇਨ ਫੁਰੇਹ
 ਰਿਸਿਉ ਅਰਿਕੋ ਰਥਕੇ ਬਲਓਰ ਚਲਾਵੈ ॥ ੧੧੬੬ ॥ ॥ ਜਬ ਰਿਪਹਨ ਕੀਨੇਘ
 ਨੇ ਬਾਢਿਯੋ ਕ੍ਰਿਸਨ ਤਨਤੇਹਾ ॥ ਜਾਵਦ ਪ੍ਰਾਤਿ ਹਰਿਯੋ ਵ ਬਿਧਕ ਰਿਹ ਨਿਲੇਹਾ ॥ ੧੧੬੭ ॥ ॥ ਮੈਯਾ ॥
 ॥ ਸਾਤਕਾਟਿ ਦਯੋ ਤਿਨਕੋ ਰਥਕਾਨਤ ਬੈਰਨਕਾਟਿ ਕੋਛੁ ਗਿਯੋ ॥ ਸੂਤਕੇ ਸੀਸਕਟਿਯੋ ਮੁਸ

ਲੀਬਰਮਾਹਿਤਅੰਗਪ੍ਰਤੰਗਪ੍ਰਹਾਰਿਯੋਬਾਨਮਕੂਰਹਨਿਯੋਉਰੇਮੇਤਿਹਜੇਰਿਲਗਯੋਨਹਿ ੨੦੦
 ਕੁਸੀਭਾਰਿਯੋਮੂਰਛੁਪੈਰਨਭੂਮਾਗਿਰਿਯੋਅਸਿਲੈਕਰਿਉਪਦਸੀਸਉਤਾਰਿਯੋ॥
 ॥ਅਗਵਸਿੰਘਜਬਮਾਰਿਯੋਖਟਸੁਭਟਨਮਿਲਿਫਉਗਾਜਗਸਿੰਘਕੀਸੈਨ
 ਤੇਚਲੇਚਤੁਰਨਿਪਅਉਰਾ॥੧੧੬੮॥ਸੈਯਾ॥ ॥ਅਮਤੇਸਬਲੀਅਚਲੇਸਮਹਾਅਘਨੇ
 ਸਹਿਲੈਅਸੁਰੇਸਸਿਧਾਏ॥ਬਾਨਕਮਨਾਵੇਪਾਨਬਡੇਬਡੇਪਰਸੈਬੁਗਦਾਗਹਿਅਏਰੇਸ
 ਕੈਬੀਰਨਿਸੰਕਭੇਰੁਟਕੇਨਟਿਕੇਭਟਥਪਰਏ॥ਅਸ਼ਿਪਿਰਿਯੋਬਿਜਭੂਖਨਕਉਮਧਦੁ
 ਖਨਕਉਬਹੁਬਾਨਲਗਾਏ॥ ॥੧੧੬੯॥ਇਨਕਉਸਹਿਕੈਬਿਜਗਜਸਰਾਸ
 ਨਲੈਸਰਲੇਤਭਯੋ॥ਅਸੁਰੇਸਹਿਕੈਸਿਰਕਾਦਿਦਯੋਅਮਤੇਸਕੀਦੇਹਬਿਦਾਰਛਯੋ॥ਅਨ
 ਘੇਸਕੋਕਾਟਿਦੁਖੰਡਕੀਯੋਮ੍ਰਿਤਪੈਰਥਤੇਗਿਰਭੂਮਪਯੋ॥ਅਚਲੇਸਜੁਬਾਨਨਕੇਸਹਿਕੈ
 ਬਿਰਠਾਫਿਰਹਿਯੋਨਹੀਭਾਜਗਯੋ॥ ॥੧੧੭੦॥ਕੇਪਕੈਬੋਲਤਭਯੋਹਰਿਕੋਰਨ
 ਸਿੰਘਤੇਅਾਦਿਤੇਬੀਰਖਪਾਏ॥ਤੇਤੇਕਹਾਜਸਿੰਘਹਨਿਯੋਅਣਗੇਸਹੂਤੇਛਲਸਾਖਗਿਰਾਏ॥
 ਜਨਤੋਹਅਮਤੇਸਬਲੀਪਨਸਿੰਘਸਿੰਘਾਰਕੈਬੀਰਕਹਾਏ॥ਸੇਤਬਲਉਗਾਜਗਾਜਤਹੈਜਬ
 ਲਉਬਨੇਮੇਮ੍ਰਿਗਰਾਜਨਾਏ॥੧੧੭੧॥ਸੈਯਾ॥ ॥ਯੈਕਹਿਕੈਬਤੀਆਹਰਿਸੈਅਭੁਮਾਨ
 ਭੁਰੇਪਨਬਾਨਸਿਭਾਰਿਯੋਕਾਨਪਮਾਨਸਰਾਸਨਤਾਨਮਹਾਸਰਤੀਛਨਸਿੰਘਮਕੋਮਾਰਿਯੋ॥
 ਲਾਗਗਯੋਹਰਿਕੈਉਰੇਮੇਹਰਿਜੂਨਹਿਅਵਤੈਨਨਿਹਾਰਿਯੋ॥ਮੂਰਛੁਪੈਰਨਮਾਂਝਗਿਰੇਤ
 ਜਿਕੈਰਨਲੈਪੁਰਸੁਤਪਧਾਰਿਯੋ॥ ॥੧੧੭੨॥ਏਕਮਹੂਰਤਬੀਤਗਯੋਤਬਸਿਯੰਦਨਪੈਜਦੁ
 ਬੀਰਸੀਭਾਰਿਯੋ॥ਤਉਅਚਲੇਸਹਮਾਨਭੁਰੇਅਤਿਹੀਹਸਿਕੈਇਹਭੂਤਿਪੁਕਾਰਿਯੋ॥ਜਾ
 ਤਕਹਾਹਮਤੇਭਜਿਕੈਕਰਲੈਕੈਗਦਾਕਟਬਲਉਚਰਿਯੋ॥ਮਾਨੁਕੋਹਰਿਜਾਤਹੁਤੇਸਰਲੈ
 ਲਟਕੀਕਾਤੇਮੇਲਲਕਾਰਿਯੋ॥ ॥੧੧੭੩॥ਯੈਸੁਨਿਕੈਬਤੀਯਾਅਰਿਕੀਰਭੂਹਾਕਿ
 ਫਿਰਿਯੋਹਰਿਕੈਪਭਯੋ॥ਪਟਪੀਤਮਹਾਫਹਰਿਯੋਧੁਜਭਿਉਪਨਮੇਚਪਲਾਸਮਭੂਪਲਯੋ॥
 ਬਗਧਿਯੋਸਰਬੁੰਦਨਜਿਯੋਪਾਨਸਿੰਘਮਤੇਬੈਰਿਪਕੇਵਲਮਾਰਦਯੋ॥ਰਿਸਕੈਅਚਲੇਸ

ਸੁਬਾਨਕਮਾਨਗਹੋਹਰਿਸਾਮੁਹੇਅਉਖਯੋ ॥ ਸਿੰਘਨਾਵਤਬਤਿਨਕੀ
 ਯੋਕਿਸਨਾਚੈਤੈਕਾਰਿਨੈਨਾ ॥ ਬਿਕਟਿਨਿਕਟਿਰਨਸੁਤਲਾਖਿਹਰਿਪੁਤਿਬੋਲਿਯੋਬੈਨਾ ॥ ੧੧
 ੭੬ ॥ ਸੋਯਾ ॥ ॥ ਜੀਵਤਜੇਜਗਮੇਗਹਿਧੈਅਤਿਜੁਪੁਕਥਾਹਮਰੀਸੁਨਿਲੈਧੈ ॥ ਤਾਛਾਇ
 ਕੀਕਾਬਿਤਾਕਾਰਿਕੋਕਾਬਿਰਾਮਨਰੇਸਨਜਾਇਰਿਧੈ ॥ ਜੋਬਲਪੇਕਹਿਧੈਕਾਬਿਪ੍ਰਤਰ
 ਝਪਨੇਤਿਹੋਕੇਧਨਦੈਧੈ ॥ ਹੋਹਰਿਜੁਇਹਆਹਵਕੇਜੁਗਚਾਰਨੇਮੇਗਨਗੀਧਬਗੈਧੈ ॥
 ॥ ਕੋਪਕੋਉਤਰਦੇਤਤੁਯੋਅਰਿਕੀਬਤੀਯਾਸੁਨਿਸਿੰਘਮਸਬੈ ॥ ਚ
 ਰੀਆਬਨੇਮੇਚੁਹਕੋਤਬਲਉ ॥ ਅਤਿਕੋਪਨਾਵਤਬਾਜਜੈਥੈ ॥ ਗਾਰਬਾਤਹੈਮੁਢਾਪਨੇ
 ਰਨੇਮੇਕਟਿਹੈਤੁਹਿਸੀਸਲਖੰਗੋਤਥੈ ॥ ਤਿਹਤੇਤਜਿਸੰਕਨਿਸੰਕਲਭੋਬਲਖੀਰਕਹਿ
 ਯੋਕਹਾਢੀਲਅਥੈ ॥ ॥ ਯੋਸੁਨਿਕੋਕਟਿਬੈਨਨਕੋਅਚਲੇਸਬਲੀਮ
 ਨਕੋਪਜਗਿਯੋ ॥ ਕਸੋਬੈਲਤੋਹਕਛੁਲਾਜਗਹੋਰਨਠਾਂਦੋਰਹੇਸੁਨਹੈਨਕੁਗਿਯੋ ॥ ਯਹਉਤ
 ਰਦੈਹਰਿਕੋਜਬਹੀਤਬਹੀਨਿਜਆਯੁਪਲੇਉਮਗਿਯੋ ॥ ਮਨਮੇਹਰਿਖਯੋਪਨਕੋਕਰਿ
 ਖਿਯੋਬਰਿਖਯੋਸਰਸੀਹਰਿਕੋਨਲਗਿਯੋ ॥ ੧੧੭੬ ॥ ਸੋਯਾ ॥ ॥ ਜੋਅਚਲੇਸਜੁਬਨ
 ਚਲਾਵਤੋਸੇਹਰਿਅਵਤਕਾਟਿਗਿਰਾਵੈ ॥ ਜਾਨੈਨਦੇਹਲਾਗਿਯੋਅਰਿਕੀਸਰਫੇਗਿਰਿਸਾ
 ਕਰਿਅਉਹਚਲਾਵੈ ॥ ਸੇਹਰਿਅਵਤਬੀਚਕਟੈਅਪਨੇਉਹਕੇਉਰਬੀਚਲਗਾਵੈ ॥ ਦੇਖ
 ਸਤਕ੍ਰਿਤਕਉਤਕੋਕੋਕਾਬਿਰਾਮਕਹੈਪੁਤ੍ਰਕੋਜਸਗਾਵੈ ॥ ॥ ਦਾਰਕੋਕੋਕ
 ਚਿਯੋਤੇਜੋਕੋਸਿਯੀਦਨਕੋਸੀਹਰਿਜੁਕਰਪਗਸੰਭਾਰਿਯੋ ॥ ਦਾਮਨਜਿਉਘਨੇਮੇਲਸਕੋਰਿ
 ਸਕੋਬਰਿਕੋਅਰਿਉਪਰਿਮਾਰਿਯੋ ॥ ਵਜਨਕੋਸਿਰਕਟਿਦਯੋਬਿਨੁਰੁਭਯੋਜਸੁਤਾਹਿ
 ਉਚਾਰਿਯੋ ॥ ਜਿਉਸਰਦੂਲਮਹਾਬਨੇਮੇਹਤਕੋਬਲਸੋਮੇਨਕੋਹਰਿਨ੍ਹਾਰਿਯੋ ॥
 ॥ ਅਨੂਰਸਿੰਘਅਉਅਜਬਸਿੰਘਅਮਿਟਸਿੰਘਸਿੰਘਈਗਾਅਮਰਸਿੰਘ
 ਅਰੁਅਟਲਸਿੰਘਮਹਾਰਥੀਰਨਪੀਰਾ ॥ ੧੧੮੨ ॥ ॥ ਅਰਜਨਸਿੰਘਅਰੁਅਮਿਟਸਿੰ
 ਘਕ੍ਰਿਸਨਾਨਿਹਾਰਿਯੋ ॥ ਆਠਭੂਪਮਿਲਿਪਰਸਪਰਬੋਲਤਮੇਸੋਬੈਨਾ ॥

ਦੇਖਤੋਹੇ ਨਿਮਸਿਖਾਮ ਬਲੀ ਤਿਹਕੇਹਮ ਉਪਰਿ ਜਾਇ ਪਰੇ ॥ ਅਪੁਨੇ ਪੁਰੁ ਕੇ ਮਿਲਿਕਾ ਜੁ ਕਰੇ ॥ ੨੦੧ ॥
 ਮੁਸਲੀ ਹਰਿ ਤੇ ਨਹੀ ਨੈ ਕੁਰੇ ॥ ਧਨੁ ਬਾਨਕ ਮਾਨਗ ਦਾ ਪਰ ਸੇ ਬਹੁ ਗਹਿਤੀ ਛੁਨ ਜਾਇ ਅਰੇ ॥
 ਸਬ ਹੀ ਸੁਕਹੀ ਇਹ ਹੀ ਪੁਨੈ ਜ ਦੁਬੀ ਹਨੈ ਮਿਲਿ ਜੁ ਪੁਕਰੇ ॥ ੨੦੨ ॥ ਆਯੁ ਪਲੇ ਸਿਗਰੇ
 ਕਰੇ ਮੇਸੁ ਮੁਕਿ ਦਕੇ ਉਪਰਿ ਦਉਰ ਪਰੇ ॥ ਸੁਪਦਾਇ ਸਿਧੀ ਦਨਾ ਨਿਅਰੇ ਸੀਗ ਚਾਰ ਅਛੁਹ
 ਨ ਬੀਰ ਬਰੇ ॥ ਕਬਿ ਸਿਖਾਮ ਕਹੈ ਅਤਿ ਆਹ ਵੇ ਮੇ ਅਪਖੰਡ ਨ ਤੇ ਨਹੀ ਨੈ ਕੁਰੇ ॥ ਅਨੇ ਗਾਜ ਪੁ
 ਲੈ ਘਨ ਪਾਇ ਚਲਿਯੋ ਤਿਮ ਦਉਰੇ ਸੁਮਾਰ ਹੀ ਮਾਰ ਕਰੇ ॥ ੨੦੩ ॥ ਧਨ ਸਿਖਾਮ
 ਛੁਹ ਨੇ ਦੇ ਸੀਗ ਲੈ ਅਨਗੇ ਸ ਅਛੁਹ ਨ ਤੀ ਨ ਸੁਲਿਖਾਏ ॥ ਸੇ ਸੁਮ ਸਿਖਾਮ ਸੁਨੇ ਛਲੇ ਸੇ ਹਨ ਮੇ
 ਦਸਹੀ ਨਿਪ ਮਾਗਿ ਰਾਏ ॥ ਚਾਰ ਅਛੁਹ ਨ ਲੈ ਹਮ ਹੁੰਦ ਲ ਤੇ ਪਰਾਏ ॥ ਹੋ ਕੋ ਪਬ ਦਾਏ ॥ ਤ
 ਤੇ ਕਹਿਯੋ ਸੁਨਿ ਲੈ ਹਮ ਰੇ ਗਹ ਕੇ ਤਜਿ ਆਹ ਵਜਹੁ ਪਰਾਏ ॥ ੨੦੪ ॥ ਸੈਯਾ ॥
 ॥ ਯੈ ਸੁਨਿ ਕੋ ਬਤੀਯਾ ਤਿਹ ਕੀ ਹਰਿ ਕੋ ਪਕਹਿਯੋ ਹਮ ਜੁ ਪੁਕਰੇ ਗੇ ॥ ਬਾਨਕ ਮਾਨਗ ਦਾ ਗਹਿ
 ਕੇ ਦੇ ਉਕਾਤ ਸਬੈ ਅਰ ਸੇ ਨਹੈ ਗੇ ॥ ਸੂਰ ਸਿਵਾ ਦਿਕ ਤੇ ਨ ਭੁਜੈ ਹਨਿ ਹੋ ਤੁਮ ਕਉ ਨਹਿ ਜੁ ਤਿਪ
 ਰੇ ਗੇ ॥ ਮੇਰੁ ਹਲੈ ਸੁਖ ਹੋ ਨਿਪ ਬਾਰਤ ਉਰ ਨ ਕੀ ਛਿਤ ਤੇ ਨ ਟਰੇ ਗੇ ॥ ੧੧੮ ॥ ਸੈਯਾ ॥ ਯੈ ਕ
 ਹਿ ਕੋ ਬਤੀਯਾ ਤਿਨ ਸੈਕ ਸਥਾਨ ਅ ਭੀ ਨ ਕੀ ਓਰ ਚਲਾਯੋ ॥ ਲਾਗ ਗਯੋ ਅਜ ਬੇ ਸਕੇ ਬਛ
 ਸੁਲਾਗਤ ਹੀ ਕਛੁਖੇ ਦੁਨਾ ਆਯੋ ॥ ਫੇਰਿ ਹੀ ਹਠਿ ਕੋ ਹਰਿ ਸਿਉ ਇਮ ਬੈ ਨ ਮਹਾ ਕਰਿ ਕੋ ਪਸੁਨ
 ਯੋ ॥ ਕਾਕ ਹੀਯੋ ਤਿਹ ਪੰਡੁ ਤਿਕੋ ਪਨੁ ਕੀ ਬਿਧਿ ਤੁਪਕਿ ਆਯੋ ॥ ੨੦੫ ॥ ਕੋ ਪਭੁਰੀ
 ਜ ਦਵੀ ਪਤਨਾਇ ਤ ਤੇ ਉਮਤੀ ਉਤ ਤੇ ਵਹਾਈ ॥ ਮਾਰ ਹੀ ਮਾਰ ਕੀਏ ਮੁਖ ਤੇ ਕਬਿ ਸਿਖਾਮ
 ਕਹੈ ਜੀ ਅਰੇ ਸਬ ਦਾਈ ॥ ਬਾਨਕ ਪੰਗ ਦਾ ਕੇ ਲਗੇ ਬਹੁ ਜੁ ਤਿਪ ਰੇ ਕਰਿ ਦੁ ਦਲ ਰਾਈ ॥ ਗੀ
 ਤਰੇ ਸੁਰ ਪੇਖ ਸਬੈ ਪਹ ਪਾਵ ਲਕੀ ਬਰਖਾ ਬਰਖਾਈ ॥ ੧੧੯ ॥ ਸੈਯਾ ॥ ॥ ਇਤ ਤੇਰ
 ਨ ਮੇਰਿ ਸਬੀਰ ਲੈ ਨ ਡਿ ਮੇਥੁ ਮਾਦਿ ਸਿਨਾ ਦਿ ਨਿਹਾਰੇ ॥ ਆਗੇ ਨ ਮੇ ਸੇਭ ਯੋ ਕਬਹੂੰ ਰਨ ਆ
 ਪਸੇ ਮੇ ਇਮ ਬੇਲ ਉਚਾਰੇ ॥ ਜੁ ਪਰੇ ਤਿਹ ਸਉ ਨ ਦਰੇ ਕੁਰਖ ਪਰ ਜੁਗਨ ਪੀਲ ਲਕਾਰੇ ॥ ਮੁ
 ਡਨ ਮਾਲ ਅਨੇ ਕਹਾਹੀ ਸਿਵ ਕੇ ਗਨ ਪੀਨ ਹੀ ਪੀਨ ਪੁਕਰੇ ॥ ੨੦੬ ॥ ਆਯੁ ਪਧ

ਅਯੋਧਨਮੇਇਕੋਕੋਪਤਰੇਭੁਟਧਾਇਅਰੇ। ਇਕਮਲਕੀਦਾਇਨਜੁਪਕਰੇਇਕਦੇਖਿ
 ਮਹਾਰਣਦਉਰਪਰੇ। ਇਕਗਾਸਹੀਗਾਖਕਰੇਮੁਖਤੇਇਕਮਾਰਹੀਮਾਗਇਹੋਉਚਰੇ॥
 ਇਕਜੂਝਪਰੇਇਕਘਾਇਭੁਰੇਇਕਸਿਧਾਮਕਹਾਇਹਭੁਗਤਿਰੇ॥
 ॥ਮੁਕੀਆਉਲਰੇਇਕਆਪਸਮੇਗਾਹਿਕੇਸਨਕੇਸਨਏਕਅਰੇਯੋ॥ਏਕਚਲੈਰਨ
 ਤੇਭੁਜਿਕੋਇਕਆਹਵਤੇਪਗਾਅਗੋਕਰੇਯੋ॥ਏਕਲਰੇਗਾਹਿਫੇਰਨਿਫੇਰਿਕਟਾਰਨ
 ਸੇਵੇਉਜੂਝਮਰੇਯੋ॥ਸੇਉਲਰੇਕਬਿਸਿਧਾਮਰੇਅਪੁਨੇਕੁਲਕੀਜੇਉਲਾਜਭੁਰੇਯੋ॥
 ॥ਅਠੇਈਭੂਪਅਯੋਧਨਮੇਸਬਲੈਪੁਤਨਹਰਿਉਪਰਿਆਏ॥
 ਜੁਪਕਰੇਨਰੇਹਮਤੇਕਬਿਸਿਧਾਮਕਹੈਇਹਬੋਨਸੁਨਏ॥ਦੇਕੈਕਸੀਸਨਿਈਸਨਿਚ
 ਪਨਿਲੈਸਰਸੀਹਰਿਓਰਚਲਾਏ॥ਸਿਧਾਮਜੁਪਨਸਰਾਸਨਿਲੈਸਰਸੇਸਰਾਵਤ
 ਕਾਟਿਗਿਰਾਏ॥ ॥ਤਉਮਿਲਿਕੈਪੁਜਨੀਅਰਿਜਦੁਬੀਰਚਹੁਦੇ
 ਸਤੇਰਿਸਘੇਰਿਯੋ॥ਆਪਸਮੇਮਿਲਿਕੈਭੁਟਪੀਰਹਨਿਯੋਬਲਬੀਰਇਹੋਪੁਸਿਟੇਰਿ
 ਯੋ॥ਸੀਧਨਸਿਘਬਲੀਅਚਲੇਸਕਉਅਉਰਨਰੇਸਨਿਯਾਹੀਨਿਬੇਰਿਯੋ॥ਇਉ
 ਕਹਿਕੈਸਰਮਾਰਤਭੁਯੋਗਜਪੁਜਮਨੇਕਰਿਕੇਹਰਿਛੇਰਿਯੋ॥ ॥ਘੇ
 ਰਿਲਯੋਹਰਿਕੈਜਬਹੀਹਰਿਜੁਤਬਹੀਸਬਸਸਤ੍ਰਸੀਭਰੇ॥ਕੋਪਅਯੋਧਨਮੇਫਿਰਿਕੈਰਿ
 ਸਸਾਥਘਨੇਅਰਿਬੀਰਸੰਘਾਰੇ॥ਏਕਨਕੋਸਿਰਕਾਦਿਦਏਇਕਜੀਵਤਹੀਗਾਹਿਕੇਸ
 ਪਛਾਰੇ॥ਏਕਲਰੇਕਟਿਭੂਮਪਰੇਇਕਦੇਖਭੁਰੇਮਰਗੋਬਿਨੁਮਾਰੇ॥੧੧੯੫॥ਸੈਯਾ॥॥
 ਅਠੇਈਭੂਪਕਹਿਯੋਮੁਖਤੇਭੁਟਭਾਜਤਹੇਕਹਜੁਪਕਰੇ॥ਜਬਲਉਰਨਮੇਹਮਜੀਵ
 ਤਹੈਤਬੋਲੇਹਰਿਤੇਭੁਮਹੁਨਰੇ॥ਹਮਰੇਇਹਆਇਸਹੈਭੁਮਕੋਜਦੁਬੀਰਕੇਸਾਪੁਹੇਜ
 ਇਲਰੇ॥ਕਉਆਹਵਤੇਨਹੀਨੈਕੁਟਰੇਇਕਜੂਝਪਰੇਇਕਧਾਇਅਰੇ॥
 ॥ਫਿਰੇਭੁਟਆਯੁਪਲੈਰਨਮੇਜਦੁਬੀਰਕਉਘੇਰਿਲੀਯੋ॥ਨਟਰੇਅਤਿ
 ਰੇਸਭਿਰੇਜੀਯਮੇਅਤਿਆਹਵਾਚੇਤਬਾਚੇਤਕੀਯੋ॥ਅਸਲੈਬਰਬੀਰਗਦਾਗਹਿਕੈ

ਰਿਪਕੇਦਲਮਾਗਬਿਦਾਰਵੀਯੋ॥ਇਕਬੀਗਨਕੋਕਾਰੇਸੀਸਕਦੇਭੁਟਏਕਨਕੇਦਯੇਫਾਰੀਯੋ॥ ੨੦੨

॥ਸੀਜਦੁਬੀਗਸਰਸਨਲੈਬਹੁਕਾਦਿਰਬੀਸਿਰਭੂਮਗਿਰਾਏ॥ਆਯੁਪਲੈਅਪਨੇ
ਅਪਨੇਇਕੋਪਭਰੇਹਰਿਪੈਪੁਨਿਧਾਏ॥ਤੇਬਿਜਨਬਕਰਗਹਿਖਗਅਭਗੁਹਨੇਸੁਘਨੇ
ਤਹਘਾਏ॥ਕੁਜਗਏਹਰਿਤੇਅਰਯੋਸੁਕੋਊਨਹਾਹਵੇਮੇਠਹਿਰਾਏ॥
ਕੁਪਨਕੀਭਾਜੀਚਮੁਖਾਈਹਰਿਤੇਮਾਰਾਤਬਹਿਫਿਰੇਨਿਪਜੁਪਕੋਆਯੁਪਸਕਲਸੀ
ਕੁਗ॥੧੧੯੯॥ਸੈਯਾ॥॥ਕੋਪਅਯੋਧਨਮੇਕਰਿਕੋਕਰਮੇਸਭਕੁਪਨਸਸਤ੍ਰਸੀਭਰੇ॥
ਅਗਇਕੋਸਾਮੁਹੇਸਿਯਾਮਹੀਕੋਬਲਕੋਨਿਜੁਆਯੁਪਰੇਸਪਹਾਰੇ॥ਕਾਨਸੀਕੁਰਸਰਾ
ਸਨਲੈਸਰਸਤ੍ਰਨਕਾਟਿਕੋਕੁਪਹਿਭਰੇ॥ਘਾਇਬਚਾਇਕੋਯੋਤਿਨਕੋਬਹੁਰੇਅਰਿਕੇਸਿਰ
ਕਾਟਿਉਤਰੇ॥॥ਅਜਬਸਿੰਘਕੋਸਿਰਕਟਿਯੋਹਰਿਜੁਸਸਤ੍ਰਸੀਭਰਾ॥
ਅਤੁਰਸਿੰਘਘਾਇਲਕਾਰਿਯੋਅਤਿਰਨਭੂਮਮਝਾਗ॥॥ਅਤੁਰ
ਸਿੰਘਘਾਇਲਜਬਭਯੋਅਤਿਹੀਕ੍ਰੋਧਜੀਅਤਿਹਠਯੋ॥ਬਹੁਤੀਛਨਬਰਛਾਕਰਲਯੋ॥
ਹਰਿਕੀਓਰਭਾਰਿਕੋਰਯੋ॥੧੨੦੨॥ਦੇਹਰਾ॥॥ਬਰਛਾਅਵਤਹੀਲਖਿਯੋਹਰਿਧਨਖ
ਬਾਨਕਰਕੀਨਾ॥ਅਵਤਸਰਸੇਕਾਟਿਕੋਮਾਰਿਵਹੈਭੁਟਲੀਨਾ॥॥ਅਘਰੂਸਿੰਘਲ
ਖਿਤਿਹਦਸਾਦੇਤਭਯੋਨਹੀਪੀਠਾ॥ਸਮੁਹੇਹਰਿਕੋਆਇਕੋਬੋਲਿਯੋਧੈਕਰਿਫੀਠਾ॥੧੨੦੪
॥ਹਰਿਸਨਮੁਖਇਹਭੁਤਿਉਚਾਰਿਯੋ॥ਅਤੁਰਸਿੰਘਤੁਅਛਲਸੇਮਾਰਿਯੋ॥
ਅਜਬਸਿੰਘਕਰਿਕਪਟਖਪਯੋ॥ਯਹਿਸਭਤੇਦਯੋਲਖਿਪਯੋ॥॥ਅਘਰੂਸਿੰਘ
ਅਤਿਨਿਰੁਹੁਇਬੋਲਿਯੋਹਰਿਸਮੁਹਾਇ॥ਬਚਨਸਿਯਾਮਸੇਜੇਕਹੇਸੇਕਥਿ
ਕਹਤਸੁਨਾਇ॥੧੨੦੬॥ਸੈਯਾ॥॥ਛੀਠਧੈਬੋਲਤਭਯੋਰਨਮੇਹਸਿਕੋਹਰਿਸੇਬਡੀਯਾਸੁ
ਨਿਲੈਰੇ॥ਕੁਪਕੀਇਹਮਸੀਗਨਿਸੀਗਕਹਾਅਤਿਜੁਪਕੀਏਫਲਪੈਰੇ॥ਤਾਡੇਲਰੇਨਹੀਮੇਸੀ
ਗਆਇਕੋਹੋਲਕਕਾਰਨਦੇਖਿਪੈਰੇਰੇ॥ਜੇਹਫਿਕੋਲਹਿਰੇਮਾਰਿਹੋਅਪੁਨੇਗਿਹਮਾਗਿਜੀ
ਤਨਜੈਰੇ॥॥ਜਿਉਬੋਲਿਯੋਅਤਿਗਰਬਸਿਉਇਤਹਰਿਯੋਚਕਮਨਾ॥

ਅੰਤਰਿ ਮਨ ਕੇ ਅੰਤਰਿ ਦੇਹੁ ਹਰਿ ਮਨੁ ਮਨੁ ਹਰਿ ਮਨੁ

ਸਹਿਮਾਰਿਯੋ ਅਗੁਮੁਖ ਬਿਖੈ ਪਰਿਯੋ ਮਿਤ ਕਪਰ ਆਨ ॥ ਅਰਜਨ ਸਿੰਘ ਤੁ
ਬਢੀ ਡਿਊ ਕਹੀ ਕ੍ਰਿਸਨ ਸੇਬਾਤਾ ਮਹਾ ਬਲੀ ਹੋ ਆਜਹੀ ਕਰਿ ਹੋਤੋ ਪਾਤੁ ॥ ੧੨੦ ॥ ਆਨੁ ਤ
ਬਚਨ ਹਰਿ ਬਗਹਾਹਿ ਅਰਿ ਸਿਰ ਝਾ ਰਿਯੋ ਪਾਇ ॥ ਗਗਿ ਰਿਯੋ ਮਨੇ ਆਪੀ ਬਹੋ ਬੋਝੇ ਬਿਛੁ ਮੁਰ
ਤ੍ਰਾਇ ॥ ੧੨੧ ॥ ਸੇਯਾ ॥ ॥ ਅਰਜਨ ਸਿੰਘ ਹਨਿ ਯੋ ਅਸੇ ਸੇ ਅਮਰੇ ਸਮਹੀ ਪਹਨਿ ਯੋ ਤਬਹੀ
ਅਟਲੇ ਸੋ ਪੈ ਕੇ ਪਛੁਯੋ ਲਖਿ ਕੈ ਹਰਿ ਆਪਨੇ ਸਸਤ੍ਰ ਲਏ ਸਬਹੀ ॥ ਅਤਿ ਮਾਰਹੀ ਮਾਰ ਪੁਕਾਰ ਪੁ
ਰਿਯੋ ਹਰਿ ਸਾਹੁ ਹੋ ਆਇ ਅਰਿਯੋ ਜਬਹੀ ॥ ਕਲੋ ਪੈ ਤਕੇ ਭੂਖਨ ਮੰਗ ਸਜੇ ਜਿਹ ਕੀਛਾ ਬਿਸੇ
ਸਵਤਾ ਦਬਹੀ ॥ ੧੨੨ ॥ ॥ ਜਾਮ ਪ੍ਰਮਾਨ ਕੀਯੋ ਘਮਸਾਨ ਬਡੇ ਬਲਵਾਨ ਨਜਾ
ਇ ਸੀਘਰਿਯੋ ॥ ਮੇਘਾ ਜਿਯੁਗਾ ਜਮੁਗਾਰ ਤਬੈ ਅਸਲੇ ਕਰਿ ਮੇ ॥ ਅਰਿਯੋ ਪਰਿਯੋ ਰਿਯੋ ਗੁਏ
ਮਿਤ ਭੂਮ ਪਰਿਯੋ ਤਬਹੀ ਜਦੁ ਬੀਰ ਜਬੈ ਸਿਰ ਕਾਟਿ ਉਤਾਰਿਯੋ ॥ ੧੨੩ ॥ ॥ ਅ
ਟਲ ਸਿੰਘ ਜਬ ਮਾਰਿਯੋ ਬਹੁ ਬੀਰ ਨ ਕੋਰਾਉ ॥ ਅਮਿਟ ਸਿੰਘ ਤਬ ਅਮਿਟ ਹੁਇ ਕੀਨੇ ਜੁ
ਪੁਉ ਪਾਉ ॥ ੧੨੪ ॥ ॥ ਬਲ ਤਯੋ ਹਡਿ ਕੈ ਹਰਿ ਸੇਭੁ ਤ ਉਲਖਿ ਹੋ ਜਬ ਮੇਸੇ ਲ
ਰੈ ਗੋ ॥ ਮੇਕੇ ਕਹਾਇ ਨਰਾਜਨ ਜਿਉ ਛਲਾ ਮੁਰਤ ਪੈ ਛਲਾ ਸਾਥ ਛੋਰੈ ਗੋ ॥ ਮੇ ਅਤਿ ਕੇ ਪਛੁਯੋ ਲ
ਖਿ ਕੈ ਹਰਿ ਹੋ ਨਹਿ ਆਹਵੁ ਤੇ ਟੋਰੈ ਗੋ ॥ ਜਉ ਕਬਹੂੰ ਭਿਰਹੈ ਹਮ ਸੇ ਨਿਸਚੈ ਨਿਜ ਦੇਹ ਕੋ ਤਿਆ
ਗੁ ਕੋਰੈ ਗੋ ॥ ੧੨੫ ॥ ਸੇਯਾ ॥ ॥ ਕਾਹੇ ਕੇ ਕਾਨ ਅਯੋ ਪਨ ਮੇ ਹਿਤਿ ਅਉਰਨ ਕੇ ਰਿਸਿ ਕੈ ਰਨ
ਪਾਰੇ ॥ ਕਾਹੇ ਕੇ ਘਾਇ ਸੋਹੇ ਤਨ ਮੇ ਪੁਨਿ ਕਾ ਕੇ ਕਹੇ ਅਰਭੂ ਪਨਿ ਮਾਰੇ ॥ ਜੀਵ ਤੋਹੇ ਤਬ ਲਉ ਜਗ
ਮੇ ਜਬ ਲਉ ਮੁਹਿ ਸੰਗਾ ਭਿਰਿਯੋ ਨਾ ਬਿਚਾਰਿਯੋ ॥ ਬੁਦਰ ਜਾਨ ਕੈ ਛਾਡਤੋਹੇ ਤ ਜਿ ਕੈ ਰਨ ਸਿਘਾ
ਮਜੂਧਾ ਮਸਿਧਾਰੇ ॥ ੧੨੬ ॥ ॥ ਫੇਰਿ ਅਯੋ ਪਨ ਮੇ ਰਿਸਿ ਕੈ ਅਮਰੇ ਸਬਲੀ ਇ
ਹ ਭਾਤਿ ਉਚਾਰੇ ॥ ਬੈਸ ਕਿਸੇ ਸੇਰ ਮਨੇ ਹਰਿ ਮੂਰਤਿ ਲੈ ਹੋ ਕਹਾ ਲਖਿ ਜੁ ਪੁਹ ਮਾਰੇ ॥ ਹਉ ਤੁਮ ਸਿ
ਉਹ ਰਿਸਾ ਚੁਕਾਹਿਯੋ ਤੁਮ ਜਉ ਜੀਯੋ ਮੇ ਕਛੁ ਅਉਰ ਬਿਚਾਰੇ ॥ ਕੈ ਹਮ ਸਿਗਲ ਰੇ ਤੁ ਜਿ ਕੈ ਰੋਗ
ਕੈ ਅਪਨੇ ਸਬ ਆਯੁ ਪਛੁਯੋ ॥ ੧੨੭ ॥ ਸੇਯਾ ॥ ॥ ਆਜੁ ਅਯੋ ਪਨ ਮੇ ਤੁਮ ਕੋ ਹਨਿ ਹੋਤੁ
ਮਹੀ ਸਬਹੀ ਪ੍ਰਤਨ ਕੇ ॥ ਜਉ ਰੋਕੇ ਉਤੁ ਮੇ ਭਟਹੈ ਬਹੁ ਆਵਤ ਹੋਇ ਪਿਧਿ ਆਹਵ ਜਾ ਕੋ ਸੇ

ਹਮੇਰੇ ਸੀਰਾ ਆਇਓ ਭੈ ਨ ਲਰੈ ਪਰਮੇ ਸਰਕੀ ਸਹੁ ਤ ਕੋ ਜੋਟ ਰਿਹੈ ਇਹ ਅੰਗ ਵੇਰੇ ਸੇਈ ਸਿੰਘ ੨੦੩
 ਨਹੀ ਭੁਟ ਸਿੰਘ ਸਕਹੋ ॥ ੧੦੧ ॥ ॥ ਅਮਿਟ ਸਿੰਘ ਕੇ ਬਚਨ ਸੁਨਿ ਹਰਿ ਜੂ ਕੋ ਪਬ
 ਛਾਇ ॥ ਸਸਤ ਸਬੈ ਕਰਿ ਮੇਲਏ ਸਨ ਮੁਖ ਪਹੁ ਚਿਯੋ ਪਾਇ ॥ ੧੦੨ ॥ ॥ ਆਵਤ ਸਿ
 ਘ ਅਕੋ ਪੇਖ ਬਲੀ ਅਪਨੇ ਮਨ ਮੇ ਅਤਿ ਕੋ ਪਬ ਛਾਯੋ ॥ ਚਾਰੇ ਈਧੋ ਰਨ ਪਾਇ ਲਕੈ ਸਰਤੀ ਛ
 ਨਦਾਰ ਕੇ ਉਰ ਛਾਯੋ ॥ ਦੂਸਰੇ ਤੀਰ ਸੇਕਾਨ ਸਰੀਰ ਕੋ ਪਹੁ ਨਿਯੋ ਜੇਊ ਠਉਰ ਤਕਾਯੋ ॥ ਸਿੰਘ ਅ
 ਕਰੈ ਅਮਟੇ ਸਮੇਨੇ ਜਤੁ ਬੀਰ ਕੀ ਦੇਹ ਕੇ ਲਛ ਬਨਯੋ ॥ ੧੨੧ ॥ ॥ ਬਾਨ ਚਲਾਇ ਪਨੇ ਹਰਿ ਕੋ ਇ
 ਕਲੈ ਸਰਤੀ ਛਨ ਆਰ ਚਲਾਯੋ ॥ ਲਾਗਤ ਸਿੰਘ ਅਗਿ ਰਿਯੋ ਰਥ ਮੇਰ ਨਛਾਤਿ ਕੇ ਦਾਰ ਕੁਤੁਪ
 ਰਾਯੋ ॥ ਦੇਖ ਕੈ ਭੂਪਤਿ ਜੇਯੋ ਬਲ ਬੀਰ ਨਿਹਾਰ ਚਮ੍ਹਾਤਿ ਹਉ ਪਰਿਯਾਯੋ ॥ ਮਨੇ ਹੋਰਿ ਬਡੇ ਸਰਕੇਗ
 ਜਰਾ ਜਕਵੀ ਗਨੇਰੇ ਵਨ ਆਯੋ ॥ ੧੨੨ ॥ ॥ ਆਵਤ ਦੇਖਿ ਹਲੀ ਅਰਿ ਕੇ ਸੁਪ ਵਾਇ
 ਕੈ ਸਿਯੈ ਦਨ ਸਾਮੁ ਹੋਯਾਯੋ ॥ ਤਾਨ ਲੀਯੋ ਪਨ ਕੇ ਕਰ ਮੇ ਸਰਕੇ ਪਰ ਕੈ ਅਰ ਓਰ ਚਲਾਯੋ ॥ ਸੇਅ
 ਮਟੇ ਸਜੂ ਨੈਨ ਨਿਹਾਰ ਸੁਆਵਤ ਬਾਨ ਸੈਕਾਟਿ ਗਿਰਾਯੋ ॥ ਆਇਓ ਰਿਯੋ ਬਲੈ ਸਿਤ ਬਹੀ ਅਪਨੇ
 ਜੀਯੋ ਮੇ ਅਤਿ ਕੋ ਪਬ ਛਾਯੋ ॥ ੧੨੩ ॥ ॥ ਮੈਯਾ ॥ ॥ ਕਾਟਿ ਧੁਜਾਰ ਬਕਾਟਿ ਦਯੋ ਅਸ ਚਾਪ ਕੇ
 ਕਾਟਿ ਜੁਦਾ ਕਰਿ ਭਾਰਿਯੋ ॥ ਮੂਸਲ ਅਉਰ ਲਕਾਟਿ ਦਯੋ ਬਿਨੁ ਆਜੁ ਪੈ ਬਲ ਦੇਵ ਪਧਾਰਿ
 ਯੋ ॥ ਜਾਤ ਕਹਾ ਮੁਸਲੀ ਭਾਜਿ ਕੈ ਕਬਿਰਾਮ ਕਹੈ ਇਹ ਭਾਤਿ ਉਚਾਰਿਯੋ ॥ ਯੋ ਕਹਿ ਕੈ ਅਸ ਕੇਗ
 ਹਿਕੋ ਲਹਿ ਕੈ ਦਲ ਜਾਦਵ ਕੇ ਲਲਕਾਰਿਯੋ ॥ ੧੨੪ ॥ ॥ ਜੋਇਹ ਸਾਮੁ ਹੋਆਇ ਭਿ
 ਰੈ ਭਟਤਾ ਹੀ ਸਿੰਘ ਕੋ ਭੂਮ ਗਿਰਾਵੈ ॥ ਕਾਨ ਪ੍ਰਮਾਨ ਲਓ ਤਾਨ ਕਮਾਨ ਪਨੇ ਸਰਸਰ ਨਕੇਤਨ ਲਾ
 ਵੈ ॥ ਜੇਊ ਬਚੈ ਤਿਹ ਤੇ ਬਲ ਬੀਰ ਜੇਊ ਭਜਿ ਅਪਨੇ ਪ੍ਰਾਨ ਬਚਵੈ ॥ ਅਉਰ ਨਕੀ ਸੁਕਹਾਗਨ ਤੀ
 ਜੁ ਬਡੇ ਭਟ ਜੀਵਤ ਜਾਨ ਨ ਪਾਵੈ ॥ ੧੨੫ ॥ ॥ ਮੈਯਾ ॥ ॥ ਮੂਸਲ ਅਉਰ ਲਏ ਮੁਸਲੀ ਚੜ੍ਹਿ
 ਸਿਯੈ ਦਨ ਪੇਬ ਹੋਰੇ ਫਿਰਿਯਾਯੋ ॥ ਆਵਤ ਹੀ ਬਲ ਕੈ ਨਿਪੈ ਚਤੁਰੰਗ ਪ੍ਰਕਾਰ ਕੇ ਜੁਧ ਮਚਾਯੋ ॥
 ਅਉਰ ਜਿਤੇ ਭਟ ਫੇਰੁ ਤੇ ਰਿਸ ਕੈ ਮੁਖ ਤੇ ਇਹ ਭਾਰਿ ਮੁਨਯੋ ॥ ਜਾਨ ਦੇਹਾ ਮਰੇ ਅਰਿ ਕੇ ਸੁ
 ਨਿਕੋ ਹਰਿ ਕੇ ਵਲ ਕੋ ਪਬ ਛਾਯੋ ॥ ੧੨੬ ॥ ॥ ਮੇਯੋ ਸੇਹਲਾ ਧਾਪ ਕੋ ਪਕਹਿਯੋ ਤਬ ਜਾਦ

ਵਬੀਰਸਬੈਮਿਲਿਧਾਇ। ਜੋਇਹਸਾਮੁਹੇਆਇਅਰੇਗਹਿਕੋਤੇਉਜੀਵਤਜਾਨਨਪਏ। ਅਉਗਿ
 ਤੇਤਹਠਾਵੇਹੁਤੇਅਸਲੈਬਰਛੇਪਰਸੇਗਹਿਆਇ। ਜੋਰਿਭਿਰੇਜੋਉਲਾਜਭਰੇਅਰੇਕਬਰਕੇ
 ਤਿਨਪਾਇਲਗਾਇ॥ ੧੨੨੬॥ ॥ਅਮਿਟਸਿੰਘਅਤਿਕੋਪਏਅਮਿਤਚਲਾਏ
 ਬਾਨਾਹਰਿਸੈਨਾਤਮਾਜਿਉਭਜੀਸਗਮਨੇਕਰਭਾਨ॥ ੧੨੨੭॥ ॥ਜਾਤਭਜੇਜਦਵੀਪਤ
 ਨਾਰਨੇਮੇਸਲੀ। ਇਹਭਾਤਿਪਚਾਰੇ। ਛਤ੍ਰਨਕੇਕੁਲਮੇਉਪਜੇਕਿਹਭਾਤਿਪਰਵਤੋਬਲਹਾਰੇ।
 ਆਯੁਪਛਾਡਤੋਕਰਤੇਰੂਮਾਨਘਨੇਬਿਨਹੀਅਰਮਾਰੇ। ਤ੍ਰਾਸਕਰੇਨਕਛੂਰਨੇਮੇਜਬਲਉਤਨੁ
 ਮੇਥਿਰੁਪਨਹਮਾਰੇ॥ ੧੨੨੮॥ ॥ਕੋਪਅਯੋਧਨੇਮੇਹਲੀਉਭਟਨਕਹਿਯੋਪਚਾਰੇ।
 ਅਮਿਟਸਿੰਘਕੋਘੋਰਿਕੋਕਹਿਯੋਏਹੁਤਮਮਾਰ॥ ੧੨੨੯॥ ॥ਅਉ
 ਸਪਾਇਤਬੈਮੁਸਲੀਚਹੂੰਓਰਚਮੂਲਲਕਾਰਪਰੀ। ਅਤਿਕੋਪਭਗੀਅਪਨੇਮਨੇਮੇਅਮਦੇ
 ਸਕੇਸਾਮੁਹੇਆਇਅਗੀ। ਬਹੁਜੁਪੁਅਯੋਧਨਬੀਚਭਯੋਕਬਿਸਿਖਾਮਕਹੈਨਹੀਨੈਕਭਗੀ॥
 ਨਿਪਬੀਰਸਰਸਨਲੋਕਰਿਬਾਨਪਨੀਪਤਨਾਬਿਨੁਪਨਕਰੀ॥ ੧੨੩੦॥ ਸੋਯ॥ ॥ਕਾਟਿ
 ਕਰੀਰਥਕਾਟਿਦਏਬਹੁਬੀਰਹਨੇਅਤਿਬਾਜਸਘਾਰੇ। ਘਾਇਲਪੁਮਤਪੈਰਨੇਮੇਕਿਤਨੇਸਿ
 ਰੂਮਪਰੇਪਰਭਾਰੇ। ਜੀਵਤਜੇਤੇਉਆਯੁਪਲੈਨਡਰੇਅਰਉਪਰਿਘਾਇਪਹਾਰੇ। ਤਉਤਿ
 ਨਕੋਤਨਾਹਵੇਮੇਅਸਿਲੋਨਿਪਖੰਡਨਖੰਡਕੇਡਰੇ॥ ੧੨੩੧॥ ॥ਜੁਪੁਬਿਖੇਅਤਿਤ
 ਰਲਗੋਬਹੁਬੀਰਨੇਕੋਤਨੇਸੇਵਤਭੀਨੇ। ਕਾਇਰਭਾਜਗਾਏਰਨਤੇਅਤਿਹੀਡਰਸਿਉਜਿਹਗਾ
 ਰਪਸੀਨੇ। ਭੂਤਪਿਸਾਚਕਰੀਕਿਲਕਾਰਫਿਰੈਰਨਜੇਗਨਖਪਰਲੀਨੇ। ਅਉਫਿਰਿਯੋਤਹ
 ਸੀਤ੍ਰਿਪੁਰਾਰਿਸੁਆਧੇਈਅੰਗਸਿਵਾਤਨਕੀਨੇ॥ ੧੨੩੨॥ ॥ਮੂਰਛਾਤੇਪਛੇਘ
 ਰੀਤੀਨਭਏਹਰਿਚੇਤਾ। ਦਾਰਕਸੇਕਹਿਯੋਹਕਿਰਥਪੁਨਿਆਏਜਹਥੇਤਾ॥ ੧੨੩੩॥ ਸੋਯ॥
 ਜਾਨੇਸਹਾਇਭਯੋਹਰਿਕੋਬਹੁਰੇਜਦੁਬਸਨਿਕ੍ਰੋਧਜਗਿਯੋ। ਅਮਦੇਸੇਸਿਧਾਇਅਰੇਰਨੇਮੇ
 ਤਿਹਜੇਧਨੇਸੇਨਹੀਏਕਭਗਿਯੋ। ਗਹਿਬਾਨਕਮਾਨਕ੍ਰਿਪਨਗਦਾਅਤਿਹੀਦਲਆਹਵੇਕੋ
 ਉਮਗਿਯੋ। ਬਹੁਸੁਭਿਨਪਰੈਡਰਿਸਿਧਾਮਜਗਿਯੋਮੇਨੇਅਰਾਲਗੋਗਜਸਲਦਗਿਯੋ॥ ੧੨

॥विधिप्राप्तयेपुनितुपुकीमिअतिहीमनेमेवदेपडरो॥मुखतेकहैमाउर २०४

माउपरेलापिकेचनकेनहीनैकुडरौ॥पुनिकापिपिसिहिकेबिभामकेहेजदुषीरपनेअरि
साधअरो॥रिसिडुपडबैबलकेआसिलेरिपकेतनदुकरिचरकरे॥१२३४॥मैजा
मेसीनिहारकेआमचिजेउजिवतवेतजिनुपुपगने॥सिआमडेनैआमदेसकेसाभु
रेआहवमेकेउनठगराने॥जेबगधीरकरावडपेबहृषारबिरेगनबापडबाने॥मेइ
हडातिचलेडुजिकेचिआपुनबगेदुमपाउडुने॥ ॥१२३४॥ ॥केवेरपैरनेमेव
पकेकिडनेबुजिसिआमकेतीरपुकारे॥धीरपनेनहीजाडगने॥अमदेसबलीरिसि
साधसिआरो॥बाजमरेगजराजपरेसुकरुधकाटिकेडुपरिडुगे॥आवडकाडुमरेम
नेमेकरडगरडापुडिपलनहारे॥ ॥१२३४॥ ॥रनआउरपैसुकरुजेवरिसोबिनड
कीना॥डबडिनकेबिजराजजुजापिपिउडिदिनी॥ ॥१२३४॥ ॥कानजुबाचा॥ ॥न
पिबागबिधेआतिहीउठकेबहुमासगहिजेतपुजापुकीयो॥बहुतेतजिकेपिडमाडुसु
डावसाडजियेबनबासलीयो॥सिवरीइतुपेपनेमेइहकेकरिजेमंगमहाबरेतेरि
दीयो॥मुहिआभुहेसुनकेहुरपैबहुदेहइहे॥मुखमंगलीयो॥ ॥१२३४॥ ॥मेससु
रेसगनेसुसिमेसादिनेसुतेनहीजाइसापारिजे॥मेबगपाइमहासिवतेअगबिदनरि
राइनीरनमारिजे॥सुनमेबबलीरडबैआपुनेमुखतेइहडाडिउचरिगे॥उडि
हमंगरकेसाभुहेमिडकीबिपिपुडुइहिजीजीयागिजे॥ ॥१२३४॥ ॥देहरा॥ ॥जबगरि
जुमेमेकेहिजेतबमुसलीसुनपाइ॥इहकईअबहीहउहेनैबोछिजेबचनरिसा
इ॥ ॥१२३४॥ ॥केपलडीजदुषीरहीमेइहडाडिकहिजेकरेजाइसाप
रो॥जुमिवाआइसगइकरेमेसिवरेरनेमेडिहमंगपुहारे॥साचुकरेडुममेपुल
हनिजेअमदेसनहीबलहारे॥पुनसुपसगइकरेडुमपावकडैरिपकाननजरे॥
॥१२३४॥ ॥देहरा॥ ॥तुममेजबडिनजुपुकीपकिउनलरिगे॥

ਪਗਰੇਪਾਅਬਹਮਾਗੋਗਰਬਕੋਬਚਨਉਚਾਚਤਕੋਪ॥ ੧੨੪੨॥ ਸ੍ਰੈਯਾ॥ ॥ ਜਾਦਵਰਾਜ
 ਗਏਸਿਗਰੇਤੁਮੋਬਲਤਹੋਅਰਕਾਰਨਜਿਉ॥ ॥ ਅਬਆਜਹੋਨੇਅਰਕੋਰਨੇਮੇਕਸਭਾਖਤਹੋ
 ਮਤਵਾਰਨਜਿਉ॥ ॥ ਤਿਹਕਉ ਬਡਵਾਨਲਰੇਪਰਸੇਜਰਜੈਹੋਤਬਤਿਨਭਾਰਨਜਿਉ॥ ॥ ਜਦੁ
 ਬੀਰਕਹਿਯੋਵਹਕੋਹਰਿਹੈਤਿਹਤੇਭਜਹੈਬਲਬਾਰਨਜਿਉ॥ ॥ ੧੨੪੩॥ ॥ ਬਿਜਭੂ
 ਖਨਬਲਕੁਦੇਸੀਇਹਬਿਧਿਕਹੀਸੁਨਾਇ॥ ॥ ਹਰੇਬਲੋਯੋਕਹਿਯੋਕਰੇਜੁਪਭਹਿਸੁਹਾਇ॥
 ੧੨੪੪॥ ॥ ਯੋਬਲੋਸੇਕਹਿਯੋਰੇਸਬਢਾਇਚਲਿਯੋਹਰਿਜੁਹਥਿਯਾਰਸੀਭਾਰੇ॥ ॥ ਕ
 ਇਰਜਾਤਕਹਾਥਿਹੋਹੁਸੁਕੋਹਰਿਜਿਪੁਹਰਿਜੁਕੁਭਕਾਰੇ॥ ॥ ਬਾਨਅਨੇਕਹੋਨੇਉਨਹੂਹਰਿਕੋਪ
 ਪ੍ਰੇਬਾਨੇਬਨਨਿਵਾਰੇ॥ ॥ ਆਪਨੇਪਾਨਲਯੋਪਨਤਾਨਪਨੇਸਰਲੈਅਰਿਉਪਰਿਭੂਥੇ॥ ੧੨
 ੪੫॥ ॥ ਦੇਹਰਾ॥ ॥ ਬਾਨਅਨੇਕਚਲਾਇਕੋਪੁਨਿਬੋਲੇਹਰਿਦੇਵਾ॥ ॥ ਅਮਟਸਿੰਘਮਿਟਜਾਇ
 ਗੋਤ੍ਰੁਟੇਤੁਅਹਿਮੇਵ॥ ॥ ੧੨੪੬॥ ॥ ਹਉਜਬਜੁਪਕਾਜਚਲਿਯੋਤੁਅਕਾਲਕਹਿ
 ਯੋਹਰਿਜੁਹਮੇਸੇ॥ ॥ ਤੁਹਿਕੋਕਹਿਯੋਕਾਨਕੀਯੋਤਬਮੇਤੁਅਹੋਰਕੋਆਯੋਹਉਆਪਨੀਗਉ॥
 ਤਿਹਤੇਨਿਪਥੀਰਕਹਿਯੋਸੁਨਿਕੋਤਜਿਸੀਕਭਿਰੋਦੇਉ॥ ॥ ਆਹਵੇਸੇ॥ ॥ ਪੁਅਲੋਕਟਰੇਗਿਗਮੇਰ
 ਹਲੇਸੁਤਉਤਮਤੇਟਸਿਹੋਨਹੀਹਉ॥ ॥ ੧੨੪੭॥ ॥ ੧੨੪੮॥ ॥ ੧੨੪੯॥ ॥ ੧੨੫੦॥ ॥ ਕਹਿਯੋਕ੍ਰਿਸਨ
 ਤੁਹਿਮਾਰਿਹੋਤੁਕਰਿਕੋਟਿਉਪਾਇ॥ ॥ ਅਮਿਟਸਿੰਘਲਿਯੋਤਬਹਿਅਤਿਹੀਕੋਪਬਢਾਇ॥
 ੧੨੪੯॥ ॥ ਅਮਿਟਸਿੰਘਬਾਚਾ॥ ॥ ਸ੍ਰੈਯਾ॥ ॥ ਹਉਨਬਕੀਬਕਨੀਚਨਹੀਥਿਖਠਾਸੁਰਸੇਛਲ
 ਸਾਬਸਿੰਘਾਰਿਯੋਕੇਸੀਨਹਉਗਜਪੇਨਕਨਾਹਿਨਹਉਤ੍ਰਿਲਾਵਤਸਿਲਾਪਰਭਾਰਿਯੋ॥ ॥ ਹਉ
 ਨਾਪਾਸੁਰਮੁਸਟਚੰਡੂਰਸੁਕੀਸਨਹੀਗਹਿਕੇਸਪਛਾਰਿਯੋ॥ ॥ ਭ੍ਰਾਤਬਲੀਤੁਅਨਾਮਪਰਿਯੋ
 ਕਹੁਕਉਨਬਲੀਬਲੋਸੇਤੁਅਮਾਰਿਯੋ॥ ॥ ੧੨੫੦॥ ॥ ਸ੍ਰੈਯਾ॥ ॥ ਕਾਚਤੁਰਾਨਨੇਮੇਬਲਹੋਜੇਉਅ
 ਹਵੇਮੇਹਮੇਸਿਸਕੋਹੈ॥ ॥ ਕਉਨਖਗੇਸਗਨੇਸਾਦੇਨੇਸੁਨਿਸੇਸਨਿਹਰਕੋਮੇਨਭਜੇਹੈ॥ ॥ ਸੇਸਜ
 ਲੇਸਸੁਰੇਸਪਨੇਸਜੁਜਉਅਰਿਹੋਤਉਮੇਹਨਛੇਹੈ॥ ॥ ਭਾਜਤਦੇਵਬਿਲੋਕਕੋਮੇਕਉਤੁਲਗਕ
 ਲਭਕਾਛਲੁਲੇਹੈ॥ ੧੨੫੦॥ ॥ ਦੇਹਰਾ॥ ॥ ਬੇਵਤਹੈਜੀਵਕਿਹਨਮਿਤਤਜਿਰਨਸਿਯਾਮ

ਪਧਾਰਾ ਅਰਤੋਰੇ ਰਨਾ ਅਜੁਤੁ ਅਪਨੇ ਬਲ ਹਸੀਰਾਹਾ ॥ ਕਲਜੁ ਬਾਚਾ ॥
 ਅਮਿਟ ਸਿੰਘ ਕੇ ਬਚਨ ਸੁਨਿ ਬੋਲਿਯੋ ਹਰਿ ਕਰਿ ਕੋ ਪਾ ॥ ਅਬ ਮਕਾਰ ਤੁਖੈ ਪਕਰਿ ਅਮਿਟ
 ਸਿੰਘ ਬਿਨੋਓ ॥ ੧੨੫੩ ॥ ਸ੍ਰੀ ਯਾ ॥ ਅਜੁ ਪੁਕਰਿਯੋ ਹਰਿ ਜੁਗ ਜਾਮਤ ਬੈਰਿ ਪਰੀਤ ਕੈ ॥
 ਜੇ ਪੁਕਰਿਯੋ ਬਾਲ ਕੋਹੇ ਅਰੁ ਜੁਪੁ ਪੁਖੀ ਨੇਹੇ ਮਾਹੁ ਕਛੂ ਮੁਖ ਜੀ ਯਾ ਪਾਰਿਯੋ ॥ ਅਪਨੇ ਪਤਕ
 ਘਾਤ ਕਥਾਤ ਕਉ ਦੇਹ ਬਤਾਇ ਮਾਰ ਉਚਾਰਿਯੋ ॥ ਸਾਮੁ ਹਿਮੇ ਹਿਨ ਕਉ ਹੋਨੈ ਅਸਲੈ ਤਬ ਕਾਨਪ
 ਛਾਵਰ ਝਾਰਿਯੋ ॥ ੧੨੫੩ ॥ ਸ੍ਰੀ ਯਾ ॥ ਅਸਿ ਕਟਿਯੋ ਨਹਾਇਯੋ ਤਹ ਠਉਰ ਤੇ ਦਉਰ ਕੈ ਆਗੇ
 ਹੀ ਕੋ ਪਗੁ ਪਾਰਿਯੋ ॥ ਕੰਚਰ ਏਕ ਹੁਤੇ ਦਲੇ ॥ ਤਿਹ ਪਾਇ ਕੈ ਜਾਇ ਕੈ ਪਾਇ ਪ੍ਰਹਾਰਿਯੋ ॥ ਮਾਰ ਕ
 ਰੀਰ ਨਬੀਰ ਚਲਿਯੋ ਅਸਿ ਲੈ ਕਰਿ ਸੀਹ ਓਰ ਪਧਾਰਿਯੋ ॥ ਰੂਮ ਗਿਰਿਯੋ ਸਿਰ ਸੀ ਸਿਵ ਲੋਹ
 ਹਮੁ ਰੂਕੀ ਮਾਲ ਕੋ ਮੇਰੁ ਸਵਾਰਿਯੋ ॥ ੧੨੫੪ ॥ ਸ੍ਰੀ ਯਾ ॥ ਅਮਿਟ ਸਿੰਘ ਅਤਿ ਹੀ ਬਲੀ ਬ
 ਹੁਤ ਕਰਿਯੋ ਸੰਗਾ ਮਾਨਿਕ ਸੋਜੇ ਤਿਹ ਰਿਸੇ ਮਿਲੀ ਜਿਉ ਨਿਸਕੋ ਕਰ ਭਾਨਾ ॥ ੧੨੫੫ ॥ ਸ੍ਰੀ ਯਾ ॥
 ॥ ਅਉਰ ਜਿਤੀ ਪਤਨਾ ਅਰਿਕੀ ਤਿਨੂੰ ਜਦ ਬੀਰ ਸੇ ਜੁਪੁ ਕੀਆ ॥ ਬਿਨੁ ਭੂਪਤਿ ਅਨਿਮ
 ਰੇਨ ਭੋਰੇ ਰਿਸੇ ਕਰਿ ਕੈ ਅਤਿ ਗਾਢੇ ਹੀਆ ॥ ਮਿਲਿ ਪਾਇ ਪਰੇ ਹਰਿ ਪੈਰ ਯੋਕਾ ਵਿਤਾਛ ਬਿ
 ਕੇ ਜਸੁ ਮਾਨ ਲੀਆ ॥ ਮਨੋਰਾਤ ਸੇ ਮੇਉ ਰੂਕੀਟ ਪਤੰਗ ਜਿਉ ਟੁਟ ਪਰੇ ਅਵਿਲੋਕ ਦੀਆ ॥
 ॥ ਤਬ ਬਿਜਭੂਖਨ ਖਰਗੁ ਗਹਿ ਅਰਿ ਬਹੁ ਦਏ ਗਿਰਾਇ ॥ ਏਕ ਅਰੇਇ
 ਕਰੁਪ ਲਗੇਇ ਕਰਨ ਛਾਤ੍ਰਿ ਪਗਾਇ ॥ ੧੨੫੬ ॥ ਚਉਪਈ ॥ ॥ ਅਮਿਟ ਸਿੰਘ ਦਲ ਹਰਿ
 ਜੂਹਯੋ ॥ ਹਾਹ ਕਾਰ ਸਤ੍ਰੁ ਦਲ ਭਯੋ ॥ ਉਤਤੇ ਸੂਰਾ ਅਸਤੁ ਹਇ ਗਯੋ ॥ ਪਾਚੀ ਦਿਸਤੇ ਸਸਿ
 ਪ੍ਰਗਟਯੋ ॥ ॥ ਚਾਰ ਜਾਮਾ ਦਿਨ ਸੰਗ ਹਕੀਨੇ ॥ ਬੀਰ ਨੇਕੋ ਬਲ ਹਇ ਗਯੋ ਛੀਨੇ ॥ ਦੇ
 ਉਦਲ ਅਪਾਪਾ ਮਿਲਿ ਪਾਏ ॥ ਇਤ ਜਦ ਬੀਰ ਬਸਤ ਗਿਹ ਅਏ ॥
 ॥ ਜੁਪੁ ਪੁਖੀ ਵੇ ਅਮਿਟ ਸਿੰਘ ਸੇਨਾ ਸਹਿਤ ਬਧਿ
 ਧਿਆਇ ਸਮਾਪਤਾ ॥ ॥ ਅਬ ਪੰਚ ਭੂਪ ਜੁਪੁ ਕਥਨੀ ॥ ॥ ਜਗ ਸਿੰਧ ਤਬ ਹੋਨ
 ਕਉ ਸਕਲ ਬੁਲਾਏ ਭੂਪਾ ॥ ਬਲ ਗੁਨਾ ਬਿਕ੍ਰਮ ਇੰਦ੍ਰ ਸਮੁੰਦਰ ਕਾ ਮਸਰੂਪਾ ॥ ੧੨੬ ॥ ਦੇ

Digitized by Panjab Digital Library | www.panjabdigilib.org

206

ਮੇ॥ ॥ ਜਦੁ ਬੀਰਨ ਸੇ ਅਤਿ ਲਗਿਯੋ ਜਿਉ ਬਾਸਵ ਸਿਉ ਜੰਗੁ ॥ ਅਚਲ ਰ
 ਹਿਯੋ ਤਿਹ ਠਉਰ ਨਿਪਾ ਜਿਉ ਰਨ ਮੇਰਨ ਖੰਡੁ ॥ ੧੨ ॥ ॥ ਜਿਨ੍ਹ ਹਲੇ ਗਿਰ ਕੰਚ
 ਨ ਕੋ ਅਤਿ ਹਾਥ ਨ ਕੋ ਬਲ ਕੋ ਉਕਰੇ ॥ ਅਗੁ ਜਿਉ ਪੂਰੇ ਕਚ ਲੈ ਨ ਕਹੂ ਸਿਵ ਮੂਰਤਿ ਜਿਉ
 ਕਬਹੂੰ ਨ ਚਰੇ ॥ ਬਗ ਜਿਉ ਨ ਮਰੀ ਸਤਿਛੁ ॥ ਨਿਪਾ ਤਿਉ ਤਿਉ ਸਿਧ ਜੋਗ ਮੇਧਿਅਨ ਧਰੇ ॥
 ਤਿਮ ਸਿਯਾਮ ਚਮੂ ਮਧਿ ਸੁਛੁ ਨ ਰੇ ਸਹ ਠੀਰ ਨ ਤੇ ਨਹੀ ਨੈਕੁ ਟਰੇ ॥ ੧੩ ॥ ॥ ਫੇਰਿ
 ਤਿਨ ਕੋ ਪਕੈ ਅਯੋਧਨ ਮੇਧਿਯਾ ਮਕੈ ਬੀਰ ਬਹੁ ਮਾਰੇ ਸੁਛੁ ਮਹਾ ਬਲ ਮੇਧਿਅਨ ॥ ਅਤਿ ਰਥੀ ਸਤਿ
 ਮਹਾਰਥੀ ਸਤਿ ਜੁਗ ਸਤ ਤਹਾ ਸਿਧ ਰਹ ਜਾਰਹ ਨੇ ਸਿਯਾਮ ਜੁਕੇ ਦਲ ਮੇਧਿਅਨ ॥ ਪਨੇਰਾ ਜਮਾਰੇ
 ਨ ਪੇਦਲ ਸਿਯਾਮ ਰੇ ਭਈ ਰੁਪ ਰੰਗੀ ਨ ਕੂਮਿ ਲਹਰੈ ਉਛਲ ਮੇਧਿਅਨ ॥ ਪਾਇਲਾ ਗਿਰੇ ਮਨ ਮਹਾ
 ਮਤ ਵਾਰੇ ਕੈ ਸੇਏ ਗੁਮੀ ਤਲੇ ਲਾ ਲਹਾਰ ਕੈ ਅਤੁਲ ਮੇਧਿਅਨ ॥ ੧੪ ॥ ॥ ਬਹੁ ਤਸੈ ਨ
 ਹ ਨਿਜਾ ਵਦੀ ਬਢਿਯੋ ਗਰਬ ਅਪਾਰਾ ॥ ਅਨਉਤਾਰਿਯੋ ਕਿਸਨ ਪ੍ਰਤਿਬਾ ਲਿਯੋ ਕੋਪ ਹਕਾ
 ਰੁ ॥ ੧੫ ॥ ॥ ਦੇਹਰਾ ॥ ॥ ਕਹਾ ਭਯੋ ਜੇ ਰੂਪ ਦਸ ਮਾਰੇ ਸਿਯਾਮ ਰਿਸਾਇ ॥ ਜਿਉ ਮਿਰਾਬਨ
 ਭੁਛ ਕਰੇ ਲਹੇ ਹਰਿ ਸਮੁਹਾਇ ॥ ੧੬ ॥ ॥ ਰਿਪ ਕੇ ਬਚਨ ਸੁਨ ਤਹੀ ਬੋਲੈ ਮੁਸਕਾਇ ॥ ਸੁ
 ਛਾ ਸਿਯਾਮ ਤਹਿ ਮਾਰਿ ਹੋ ਸਿਅਰ ਸਿਯਾਮ ਕੀ ਨਿਆਇ ॥ ੧੭ ॥ ॥ ਸਿਯਾਮ ਨਿਹਾਰ ਕੈ
 ਜਿਉ ਸਰਦੂਲ ਪਨੇ ਬਲ ਕੈ ਰਿਸ ਸਾਥ ਤਚਾਯੋ ॥ ਜਿਉ ਗਜਰਾਜ ਲਖਿਯੋ ਬਨ ਮੇਧਿਅਨ ॥ ਮਿਰਾ
 ਰਾਜ ਮਨੇ ਅਤਿ ਕੋਪ ਬਢਾਯੋ ॥ ਜਿਉ ਚਿਤ ਵਾਮਿਰਾ ਪੇਖ ਕੈ ਦਉਰ ਤਸੁਛੁ ਨ ਰੇ ਸਪੈ ਤਿਉ ਹਰਿ
 ਧਾਯੋ ॥ ਪਉਨ ਕੇ ਗਉਨ ਤੇ ਆਗੇ ਚਲਿਯੋ ਹਰਿ ਕੋ ਰਖੁ ਦਾਰ ਕਲੇ ਸੇਧ ਵਾਯੋ ॥ ੧੮ ॥ ॥
 ॥ ਉਤਤੇ ਨਿਪ ਸੁਛੁ ਭਯੋ ਸਮੁਹੇ ॥ ਇਤਤੇ ਸੁਚਾ ਲਿਯੋ ਰਿਸ ਕੈ ਬਲ ਭਈ ਯਾ ॥ ਬਾਨ ਕਮਾਨ ਰਿ
 ਪਾਨ ਲਹੇ ਦੇਉ ਆਪ ਸਮੇ ਬਰਜੁ ਪੁਕਰੀਯਾ ॥ ਮਾਰਹੀ ਮਾਰ ਪੁਕਾਰ ਅਰੇ ਨਟ ਰੇਰਨ ਤੇ ਅਤਿ ਪੀ
 ਰ ਪਰੀਯਾ ॥ ਸਿਯਾਮ ਤੇਰਾ ਮਤੇ ਜਾ ਵਤੇ ਨਰੁ ਰਿਯੋ ਸੁਲਾਹਿਯੋ ਬਰਬੀਰ ਲਗੀਯਾ ॥ ੧੯ ॥ ॥
 ॥ ਅਧਿਕ ਜੁਪੁ ਜਬ ਤਿਨ ਕੀਯੋ ਤਬ ਥਿਜ ਪਤਿ ਕਾ ਕੀਨਾ ॥ ਖੜ੍ਹ ਗਧਾਰਿ ਸਿਰ ਸਤੁ ਕੋ
 ਰਜੁ ਦਾਕ ਰਿਦੀਨਾ ॥ ੨੦ ॥ ॥ ਸੁਛੁ ਸਿਯਾਮ ਜਬ ਮਾਰਿਯੋ ਸਮਰ ਸਿਯਾਮ ਕੀਯੋ ਕੋਪ

ਨਹੁ ਜਿਯੋਲਾਖਿਸਾ ॥ ਹੋਰਹਿਯੋਲਾਖਿਪਗੋਰੇ ॥ ੧੨੮੩ ॥ ॥ ਹੋਰਸਕੇਬੀਰਬਲੀਅ २੦੭
 ਸਿਲੈਅਤਿਹੀਭਟਸਾ ॥ ਜਦੁਬੀਰਕਿਮਾਰੇ ॥ ਅਉਰਕਿਤੇਗਿਰੇਘਾਇਲਹੈ ॥ ਕਿਤੇਨੇਰਨਭੁਮਾਰਿ
 ਹਾਰਪਾਰੇ ॥ ਸਿਆਮਜੁਪੈਇਹਭਾਤੇਕਹਿਯੋ ॥ ਮਮਰੇਸਬਲੀਇਹਤੇਹਮਾਰੇ ॥ ਕਾਸੀਮੇਜਿ
 ਉਕਲਵੜਵੇ ॥ ਤਿਮਬੀਰਨਚੀਰਕੈਦੈਕਹਿਭਾਰੇ ॥ ੧੨੮੪ ॥ ॥ ਸੈਯਾ ॥ ॥ ਬੇਲਕਹਿਯੋਹਰਿਜੁ
 ਦਲਮੇਭਟਹੈਕੋਉਜੇ ॥ ਅਰਿਸੀਗਲੇ ॥ ਉਹਿਕੇਬਹੁਅਸਤਸਹੈਤਨਮੇ ॥ ਅਪਨੇਉਹਿਉਪਰਸਸ
 ਤਕਰੇ ॥ ਨਿਜਪਾਨਪੋਪਾਨਪਰੇ ॥ ਪਾਨਸਿਆਮਸੁਕੈਇਨਬੀਰਨਲਾਜਪਰੇ ॥ ਰਨਮੇਜਸਕੇਸੇਉਰ
 ਕੇਲਹੈ ॥ ਸਮਰੇਸਕੇਜੁਪਤੇਨਾਹਿਟਰੇ ॥ ੧੨੮੫ ॥ ॥ ਬਹੁਤਜੁਪੁਸੁਭਟਨਿਕਹਿਯੋਕਯਕ
 ਰੇਬਲਵਾਨਾ ॥ ਆਹਵਸਿਘਬਲੀਹੋਤੇਮਗਲੀਏਤਿਹਪਾਨਾ ॥ ੧੨੮੬ ॥ ॥ ॥
 ਦੋਹਰਾ ॥ ॥ ਕੋਪਸਨਇਹਠਾਕਰੇ ॥ ਕਿਉਨਲਗੈਬ੍ਰਿਜਰਾਜਾ ॥ ਯਹਿਉਤਰਹੈਤਾਹਿਕੋਕਉਤਕ
 ਦੇਖਨਕਾਜਾ ॥ ੧੨੮੭ ॥ ॥ ॥ ਆਹਵਸਿਘਬਲੀਹਰਿਕੇਭਟਸੇਤਿਹਉਪਰਿਕੋਪਕੈ
 ਯਾਯੋ ॥ ਸੀਗਰਸਿਘਹਠੀਹਠਸਿਉਨਹਟਿਯੋ ॥ ਸੁਤਹਅਤਿਜੁਪਮਚਾਯੋ ॥ ਆਹਵਸਿਘ
 ਕੇਸੀਗਰਸਿਘਮਹਾਅਸਿਲੈਸਿਰਕਾਟਿਗਿਰਾਯੋ ॥ ਐਸੇਪਰਿਯੋਪਰਪੇਪਰਮਾਨਹੁਬਜੁਪ
 ਰਿਯੋਭੂਅਕੰਪਜਨਾਯੋ ॥ ੧੨੮੮ ॥ ॥ ਕਾਬਿਤੁ ॥ ॥ ਭੂਪਅਨਰੁਪਸਿਘਠਾਢੋਹੁਤੇਸਿਆਮਤੀ
 ਰਹਰਿਜੁਬਿਲੇਕਕੇਨਿਕਟਿਬੋਲਿਲਯੋ ॥ ਕੀਨੇਸਨਮਾਨਪਾਨਸਿਆਮਕਹਿਯੋ ॥ ਜਾਹੁਤਮ
 ਰਥਹਿਪਵਾਇਚਲਿਯੋਰਨਮਾਝਗਯੋ ॥ ਤੀਰਤਰਵਾਰਨਕੋਸੈਥੀਜਮਦਾਰਨਕੋਪਟਕਾਕਦੁ
 ਇਤਿਹੀਠਉਗਮਾਜੁਪੁਭਇਯੋ ॥ ਜੈਸੇਸਿਘਪਿਗਕੇਸਿਚਨੇਜੈਸੇਚਿਗੀਯਾਕੇਤੈਸੇਹਰਿ
 ਬੀਰਕੇਸਮਰਸਿਘਹਯੋ ॥ ੧੨੮੯ ॥ ॥ ॥ ਜੈਸੇਕੋਉਅਉਖਪਕੇਬਲਕਬਿਸਿਆ
 ਮਕਹੈਦੁਹਿਕਰੈਸਤਬੈਦੋਰਗਸੀਨਪਾਤਕਾ ॥ ਜੈਸੇਕੋਉਸੁਕਾਬਿਕੁਕਬਿਕੇਕਬਿਤਸੁਨਿਸਤਾ
 ਬੀਚਦੁਖਿਕਹਿਮਾਨਤਨਬਾਤਕਾ ॥ ਜੈਸੇਸਿਘਨਗਕੋਹਨਤਜਲਾਗਕੋਅਮਲਸੁਰਗਾ
 ਕੇਸਾਚਿਤਨਰਗਾਤਕਾ ॥ ਤੈਸੇਤਤਕਾਲਹਰਿਬੀਰਮਾਰਿਭਾਰਿਯੋ ॥ ਜੈਸੇਕੋਭੂਤੇਮਹਾਹਨਨ
 ਸੈਤਮਪਾਤਕਾ ॥ ੧੨੯੦ ॥ ॥ ਕਾਬਿਤੁ ॥ ॥ ਬੀਰਭੂਦਸਿਘਬਾਸਦੇਵਸਿਘਸਿਘਬੀਰਸਿ

ਘਬਲਾ ਸਿੰਘ ਕੋ ਪਕਰਿ ਅਰਿਸਮੁ ਹੋਭੁ ਏ ॥ ਸਮਰਕੋ ਬੀਚ ਜਹ ਠਾਢੁ ਹੈ ਸਮਰਸਿੰਘ ਤਾਹੀ ਕੇ
 ਨਿਹਾਰੂ ਪਾਵਕ ਸੇ ਕੈ ਗਏ ॥ ਆਯੁ ਪਸੰਭ ਚਲੀ ਨੇ ਜੁਪੁ ਮੇ ਸਬੈ ਪਈ ਨੇ ਸਿਧਾ ਮਜੁ ਕੋ ਬੀ
 ਰਚਾਰ ਚਰਿਤਿ ਆਖਏ ॥ ਤਾਹੀ ਸਮੇ ਬਲਵਾਨ ਤਾਨ ਕੋ ਕਮਾਨ ਬਾਨ ਚਾਰੇ ਨਿਪਹਰਿ ਜੂਕੋ ਮਾ
 ਗਛਿ ਨ ਮੇਲਏ ॥ ੧੨੮ ॥ ॥ ਜਬ ਚਾਰੇ ਈ ਬੀਰ ਹਨੇਰ ਨ ਮੇਤ ਬਾ
 ਉਹਨ ਸੋਹਰਿ ਯੋ ਉਚਰੈ ॥ ਅਬ ਕੋ ਭਟਹੈ ਹਮਰੇ ਦਲ ਮੇ ॥ ਇਹ ਜਾਇ ਕੈ ਜੁਪੁ ਕਰੈ ॥ ਅਤਿ ਹੀ ਬ
 ਲਵਾਨ ਸੇ ਪਾਇ ਕੈ ਜਾਇ ਕੈ ॥ ਆਇ ਕੈ ਸੁਲਕੈ ਨ ਰੂਹੈ ॥ ਸਬ ਸਿਉ ਇਮਾ ਸਿਧਾ ਮਪੁ ਕਾਰ ਕਰਿ
 ਯੋ ਕੋ ਉਹੈ ਅਰਿ ਕੋ ਬਿਨੁ ਪਾਨ ਕਰੈ ॥ ੧੨੯ ॥ ॥ ਸੇਯਾ ॥ ॥ ਰਾਛੁ ਸੋਹੇ ਇਕ ਸਿਧਾ ਮਕੀ ਓਰ ਸੇ
 ਉਚਾ ਛਿਕੈ ਅਰਓ ਰਿਪ ਧਾਰਿਯੋ ॥ ਕੂਰ ਪੁਜਾਤਿ ਹਨਾ ਮਕਹੈ ਜਗ ਸੇ ॥ ਤਿਹ ਸੇ ਇਹ ਭਾਤਿ ਉਚ
 ਰਿਯੋ ॥ ਮਾਰਤ ਹੋਰੇ ਸੰਭਾਰ ਅਬੈ ਕਹਿ ਜਾ ਬਤੀਯਾ ਪਨ ਬਾਨ ਸੰਭਾਰਿਯੋ ॥ ਤਾ ਸਮਰੇ ਸੋ ਕੋ ਬਾ
 ਨਹ ਨਿਯੋ ਰਹਿਯੋ ਠਉ ਹਮਨੇ ਕਈ ਦਿਵ ਸਕੋ ਮਾਰਿਯੋ ॥ ੧੩੦ ॥ ॥ ਕੂਰ ਪੁਜਾਨ
 ਸੇ ਹਨਿਯੋ ਸਮਰਸਿੰਘ ਕੋ ਕੋ ਪਾਸ ਕਤ ਸਿੰਘ ਕੋ ਬਧਨ ਕੋ ਬਹੁ ਰਿਹਾਯੋ ਪਗਰੇ ਪਾ ॥
 ॥ ਗਗਿਰ ਸੇ ਦਿਖਾਈ ਦੇਤ ਕੂਰ ਪੁਜਾ ਅਹ ਵੇ ਮੇ ਕਹੈ ਕਬਿਰਾ
 ਮ ਸਤ ਬਧੋ ਕੇ ਚਹਤੈ ॥ ਸੁਨਿਰੇ ਸਕਤ ਸਿੰਘ ਮਾਰਿਓ ਜਿਉ ਸਮਰਸਿੰਘ ਤੇ ਸੇਹ ਉਹਨਿ
 ਹੋਤੁ ਹਮੇ ਖਹਤੈ ॥ ਅਸੇ ਕਹਿ ਗਦਾਗਹਿ ਬਡੇ ਬਿਛਕੇ ਸਮਾਨ ਲੀਨੇ ਅਸਿ ਪਾਨ ਅਉਸ ਸ
 ਤੁ ਸਹਤੈ ॥ ਬਹੁਰੇ ਪੁਕਾਰ ਦੇਤ ਕਹਿਯੋ ਹੈ ਨਿਹਾਰ ਨਿਪਤੈ ਮੇ ਕੋ ਉਪਰੀ ਪਲਜੀ ਵਨਹਤੈ ॥
 ॥ ਸਕਤ ਸਿੰਘ ਸੁਨਿਅਰਿ ਸਬ ਦਬੋ ਛਿਕੈ ਕੋ ਪਬ ਦਾਇ ॥ ਜਾਨਤੈ
 ਪਨ ਕੁਆਰੇ ਗਰਜਤ ਬਰਸਨ ਆਇ ॥ ੧੩੦ ॥ ॥ ਸੇਯਾ ॥ ॥ ਯੋ ਸੁਨਿਕੈ ਤਿਹ ਬਾਤ ਨਿਸਾ
 ਚਰਜੀ ਅਪਨੇ ਅਰਿ ਕੋ ਪਕਰਿਯੋ ॥ ਅਸਲੇ ਤਿਹ ਸਾਮੁਹਿ ਆਇ ਅਰਿਯੋ ਸਕਤੇ ਸਬ ਲੀਨ
 ਹੀ ਨੇ ਕੂਰੁ ਰਿਯੋ ॥ ਬਹੁ ਜੁਪੁ ਕੋ ਅੰਤ ਰਿਧਿ ਅਨਭਯੋ ਨਭ ਮੇ ਪਗਾਟਿਯੋ ਮੁਖ ਤੇ ਉਚਰਿਯੋ ॥
 ਬਤੇ ਹਿਸਾ ਰਤੋ ਪਲ ਮੇ ਪਨ ਬਾਨ ਸੰਭਾਰ ਕੋ ਪਾਨ ਧਰਿਯੋ ॥ ੧੩੦ ॥ ॥ ਦੇਹਰਾ ॥ ॥ ਬਾਨ ਨ
 ਕੀ ਬਰਖਾ ਕਰਤ ਨ ਕੁਤੇ ਉਤਰਿਯੋ ਕੂਰਾ ਪੁਨਿਆ ਯੋਰ ਨਭ ਮੇ ਅਧਿਕ ਲਰਿਯੋ ਬਹੁ

२०८

ਵਾਰੇ ਜੇਹਨੀ ਚਰਾ ਦੇ ਹੁਤੇ ਸਕਤੇ ਸਬਲੀ ਤਿਹ ਓਰ ਪਾਰੇ ॥ ਪਨ ਕ੍ਰਿਪਾ ਨ ਲਏ ਬਲਵਾ
 ਨ ਦੁਆਇਲ ਇਕ ਹੋਇ ਕਮਾਰੇ ॥ ਦੇਤ ਚਮੁਨ ਬਸਤ ਕਛੁ ਅਪਨੇ ਛੁਲਾ ਛਿਦ੍ਰ ਨਿਕੋ ਸਬ
 ਹਾਰੇ ॥ ੧੩੧੩ ॥ ॥ ਨਿਪਨੇ ਬਹੁ ਹੋਧਨ ਬਨੁ ਲੋਯੋ ਗਿਸਿ ਸਾਥ ਰੂਪ ਕੋ ਬੀਰ ਹੋਨੇ ॥
 ਜੇਉ ਜੀਵਤ ਬੇਕਰਿਆ ਯੁਧ ਲੈ ਅਰਾਇ ਪਰੇ ਬਰ ਬੀਰ ਘਨੇ ॥ ਜੇਉ ਅਨ ਲਗੇ ਬਿਨੁ
 ਨ ਕਰੈ ਰੂਪ ਠਾਢੇ ਲਗੇ ਕੋਉ ਸ੍ਰਉਨ ਸਨੇ ॥ ਮਨ ਯੋਉ ਪਮਾਉ ਪਜੀ ਰਿਤ ਰਾਜ ਸਮੇ ॥ ਕਿਸ ਕਲਾ
 ਲਬਨੇ ॥ ੧੩੧੪ ॥ ॥ ਸਕਤ ਸਿੰਘ ਤਿਹ ਸਮਰੇ ਮੇ ਬਹੁ ਸਸਤ ਸੀਰਾ ॥ ਅਸੁ
 ਹ ਸੈਨੇ ਮੇਰੁ ਪ੍ਰਬਲ ਤੇ ਬਹੁ ਦਏ ਸੰਘਾਰ ॥ ੧੩੧੪ ॥ ॥ ਸੈਯਾ ॥ ॥ ਸਕਤਾਨ ਨਨਾ ਮਕੂਪ
 ਕੋ ਬਾਧ ਵੇਕੋ ਪਭਯੋ ਅਸਪਾਨ ਗਾਹਿਯੋ ॥ ਕਾਬੀ ਸਿੰਘ ਮਕਹੋਰਨੇ ਮੇ ॥ ਤਿਹ ਕੋ ਮਨ ਮੇ ॥ ਤਿਹ ਕੋ
 ਬਧ ਬੇਕੋ ਚਹਿਯੋ ॥ ਸੁਧਵਾਇ ਕੋ ਸਿੰਘ ਦਨ ਯੁਧ ਯੋਤਾਨ ਟਹਿਯੋ ॥ ਵਹਜੁ ਪੁਰੀ ਕੋਉ ਮਹਿਯੋ ॥
 ਸੁਨਿਰੇ ਸਕਤੇ ਸਸੀਰਾ ਸੰਘਾਰ ਤੋਹੇ ਤੁਮ ਕੋ ॥ ਇਹ ਭਾਤਿ ਕਹਿਯੋ ॥ ੧੩੧੫ ॥ ॥
 ਸਕਤ ਸਿੰਘ ਯਹਿ ਬਚਨ ਸੁਨਿਲੀਨੀ ਸਕਤ ਉਠਾਇ ॥ ਚਪਲਾ ਸੀਰਾ ਵਿਕਿਰਨ ਕੀ ॥
 ਰਿਤ ਕਦਈ ਚਲਾਇ ॥ ੧੩੧੬ ॥ ॥ ਸੈਯਾ ॥ ॥ ਲਾਗਾ ਗਈ ਬਿਕ੍ਰਤਾਨ ਨ ਕੋਉ ਰਚੀ ਰਕੇ
 ਤਾਤ ਨਿਪਾਰਤਈ ॥ ਜਿਹ ਉਪਰਿ ਕੀਚਨ ਕੀ ਸਬ ਆਕ੍ਰਿਤ ਹੋ ਸਬ ਹੀ ਸੋਉ ਲੋਹਮਈ ॥ ਲ
 ਸਕੈ ਉਰ ਰਾਕਸ ਕੇ ਮਧਯੋਉ ਪਮਾਤਿ ਹਕੀ ਕਾਬਿਭਾਖ ਦਈ ॥ ਮਨੇ ਰਾਹ ਬਿਚਾਰ ਕੇ ਪੁਰਖ
 ਬੈਰੋ ਕੇ ਸੂਰਜ ਕੀ ਕਿਰਨ ਲੀਲ ਲਈ ॥ ੧੩੧੭ ॥ ॥ ਉਰ ਬਰਛੀ ਕੋਲਗਤ
 ਹੀ ਪਾਨ ਤਜੇ ਬਲਵਾਨਾ ॥ ਸਬ ਦੇਤ ਨੇ ਕੇ ਮਨ ਰੁਹਿਯੋ ਹਾਹਾ ਕੀਯੇ ਬਖਾਨਾ ॥ ੧੩੧੮ ॥ ॥
 ਰਾ ॥ ॥ ਸਕਤਾਨ ਨ ਜਬ ਮਰਿਯੋ ਸਕਤ ਸਿੰਘ ਰਨ ਪੀਰਾ ॥ ਸੇਕੁ ਰੂਪ ਆਵੇ ਲੋਕ ਕੋ ਸ
 ਹਿਨ ਸਕਿਯੋ ਦੁਖ ਬੀਰਾ ॥ ੧੩੧੯ ॥ ॥ ਸੈਯਾ ॥ ॥ ਸਕਤਾਨ ਨ ਕੋ ਬਧ ਪੇਖ ਕੁਰੂਪ ਚੁਕਲ
 ਕੋ ਪੇਰਿਯੋ ਅਕਾਸ ਤੇ ਆਯੋ ॥ ਬਾਨ ਕਮਾਨ ਕ੍ਰਿਪਾਨ ਗਦਾ ਗਾਹਿ ਕੋ ਕਰੇ ਮੇ ॥ ਅਤਿ ਜੁਧ ਮਚਾ
 ਯੋ ॥ ਸੀ ਸਕਤੇ ਸਬ ਤੋ ਪਨ ਤਾਨ ਕੋ ਬਾਨ ਮਹਾ ॥ ਅਰਿ ਗੀਵ ਲਗਾਯੋ ॥ ਸੀ ਸਪਰਿਯੋ ਕਦਿ ਕੋ
 ਧਰਨੀ ਸੁਕ ਬਿਧ ਲਏ ਅਸੇ ਕੋਰਨ ਧਾਯੋ ॥ ੧੩੨੦ ॥ ॥ ਸਕਤ

ਸਿੰਘਕੇਸਾਹੁ ਹੋਗਏਇਕਰਵਾਨਾਇਕਬਾਨਸਿਪਨੇਹਨਿਯੋਗਿਰਿਯੋਭੁਮਸਵਾਰਾ॥੧੩੨੨॥ ੨੦੬
 ਦੇਹਾ॥ ॥ਜਬਕੁਪਸੈਨਾਸਹਿਤੁਪੁਪਭਦਯੋਸਿੰਘਾ॥ਤਬਜਾਦਵਲਖਸਮਰਮੇਕੀਨੇਹਾ
 ਕਾਰਾ॥ ਬਹੁਤਲਾਹਿਯੋਅਰਬੀਰਨਕਹਿਯੋਸਿੰਘਮਸੇਰਾ॥ਕਿਉਨਲਰਿਯੋਕ
 ਹਿਯੋਕ੍ਰਿਸਨਜੂਸਕਤਸਿੰਘਜਿਹਨਾਮ॥ ॥ਤਬਹਰਿਜੂਸਬਸੇਇ
 ਮਕਹਿਯੋ॥ਸਕਤਸਿੰਘਬਧਹਮਤੇਹਹਿਯੋ॥ਇਨਅਤਿਹਿਤਸੇਚੰਡਮਨਈ॥ਤਾਤੇਹਮ
 ਰੀਸੈਨਖਪਈ॥ ॥ਤਾਤੇਤੁਮਹੂੰਚੰਡਕੀਸੇਵਕਹਹੁਚਿਤੁਲਾਇ॥ਜਾ
 ਤਨਕੇਬਰਦੇਇਗੀਅਰਿਤਬਲੀਜਹੁਪਾਇ॥੧੩੨੫॥ਜਾਗਾਤਿਜਾਕੀਜੋਤਿਜਗਜਲ
 ਥਲਰਹੀਸਮਾਇ॥ਬਹਮਾਬਿਸਨਹਰਿਭੂਪਮੇਤ੍ਰਿਦਾਨਰਹੀਠਹਰਾਇ॥ ॥ਜਾਗਾ
 ਜਾਕੀਕਲਾਬਰਤੇਜਗਮੇਅਰੁਜਾਕੀਕਲਾਸਬਰੂਪਨਮੋ॥ਅਰੁਜਾਕੀਕਲਾਬਿਮਲਾਹਰਿ
 ਮੇਕਮਲਾਪਤਿਕੇਕਮਲਾਤਨਮੋ॥ਪੁਨਿਜਾਕੀਕਲਾਗਿਰਹੁਖਨਮੋਸਸਿਪੂਖਨਮੋਮਘਵਾ
 ਘਨਮੋ॥ਤੁਮਹੂੰਨਹੀਜਾਨੀਭਵਾਨੀਕਲਾਜਗਮਨੀਕੋਧਿਅਸਧਰੇਜੀਅਮੋ॥ ॥ਜਾਗਾ
 ਸਿਵਸੁਰਜਸਸਾਸਚੀਪਤਿਬ੍ਰਹਮਬਿਸਨਸੁਰਕੋਇ॥ਜੇਇਹਸੇਰਿਸਕੋਲਰੈਜੀਤਨਜੋਹੈ
 ਸੋਇ॥੧੩੨੬॥ਸੋਯਾ॥ ॥ਜਉਹਰਿਆਇਭ੍ਰਿਗੇਇਹਸੈਨਹੀਦੇਖਤੋਬਲਹੈਤਿਨਮੋ॥
 ਚਤੁਰਨਾਅਉਰਖੜਾਨਨਬਿਸਨਪਨੇਬਲਹੈਸੁਕਹਿਯੋਜਿਨਮੋ॥ਪੁਨਿਭੂਤਪਿਸਾਚਸੁਰਾ
 ਵਿਕਜੇਅਸੁਰਾਦਿਕਹੈਗਨਤੀਕਿਨਮੋ॥ਜਦੁਬੀਰਕਹਿਯੋਸਬਬੀਰਨਕੇਸਾਇਤੋਬਲਰੂਪ
 ਧਰੈਇਨਮੋ॥ ॥ਜਪੁਕਰੇਤੁਮਜਾਹੁਉਤੈਇਤਹਉਹੀਭ
 ਵਾਨੀਕੇਜਾਪਜਪੈਹਉ॥ਐਸੇਕਹਿਯੋਜਦੁਬੀਰਅਬੈਅਤਿਹੀਹਿਤਭਾਵਤੇਥਾਪਥਪੈਹਉ
 ਪੁੰਕੈਪਤਛਕਹੈਬਰਮਾਗਹੋਨਸਕਤੇਸਾਇਹੈਬਰਲੇਹਉ॥ਤਉਚਕ੍ਰਿਕੈਅਪਨੇਰਥਪੈਅਬ
 ਹੀਰਨਮੋਇਹਕੇਬਧਕੋਹੋ॥ ॥ਬੀਰਪਠੇਜਦੁਬੀਰਉਤੇਇ
 ਤਭੁਮਮੇਬੋਧਸਿਵਾਜਪੁਕੀਨੋ॥ਅਉਰਦਈਸੁਪਛਾਭਿਸਬੈਤਬਤਹੀਕੋਧਿਆਨਬਿਖੇਮਨ
 ਦੀਨਾ॥ਚੰਡਤਬੈਪ੍ਰਤਛਭਈਬਰਮਾਗਹੁਜੂਮਨਮੇਸੋਈਚੀਨੋਯਾਅਰਿਆਜੁਹੋਨੇਰਨਮੋ॥

ਦੇਹਾਸਕਤਸਿੰਘਬਰਮਕਤਮੀਮਕਲੀਯੋਨਵਾਨਾ
 ਰਹੀਪੁਸਾਦੇਤੋਰਨੀਤਨੀਹਨਾ॥੧੩੨੬॥

ਪ੍ਰਸਿਦ੍ਧਮਨੁ ਮਗਏ ਬਰਯੋ ॥ ੧੨੨ ॥ ਸੁਪਦਾ ਤਿਸੇ ਤਬਤਹਿ ਕਿ ਬਿਅਨ ਬਿਯੋ ਮਨ ਦੀਨ ॥ ਚੰਦ੍ਰ
 ਤਬੈ ਪੁਤ੍ਰੁ ਤੁਝੀ ਬਰਮਾਗੁ ਮਨੁ ਮੇਰੇ ਦੀਨ ॥ ੧੨੩ ॥ ਅਰਿਅਤੁ ਰੇ ਰਸੇ ਪਨ ਸਿਖਾ ਮਨੁ
 ਮਾਯਾ ਤਿਥੈ ਬਰਯੋ ॥ ੧੨੪ ॥ ॥ ਬਰਪਾਇ ਚੜ੍ਹੇ ਯੋਰਥ ਪੇਹਰਿ ਜੁਮਨ ਬੀਚਪੁ
 ਸੀਨਿ ਯਤੁ ਯੋ ॥ ਜਪੁ ਕੈ ਜੁਭਵਾਨੀ ਤੇ ਸਿਖਾ ਮਕਰੈ ਅਗਿਮਾਰਨ ਕੇ ਬਰਮਾਗੁ ਲੀਯੋ ॥ ਸਬ ਆ
 ਯੁਧ ਲੈ ਬਰਬੀਰ ਬਲੀ ਹੁਕੇ ਸਾਮੁ ਹੇਤ ਉਜ ਦੁਬੀਰ ਗਯੋ ॥ ਮਨੇ ਜੀਤ ਕੇ ਅੰਕੁਰ ਜਾਤ ਹਰਿਯੋ ॥
 ਯਾ ਬਰਤੇ ਉਪਜਿਯੋ ਸੁਨੇਯੋ ॥ ੧੨੫ ॥ ॥ ਸਕਤ ਸਿੰਘ ਉਤ ਸਮਰ ਮੈ ਬਹੁਤ ਹਨੇ ਬ
 ਰਸੂਗਾ ॥ ਤਬ ਹੀ ਤਿਨ ਕੇ ਤਨ ਸੇ ਭੂਮਿ ਰਹੀ ਭਰਪੂਰਿ ॥ ੧੨੬ ॥ ਸੈਯਾ ॥ ॥ ਜੁਪੁ ਕਰੈ ਸਕਤੇ
 ਸਬ ਲੀਤਿ ਹੁਹਾਰਿ ਆਇ ਕੈ ਰੂਪਾ ਦੇਖੋਯੋ ॥ ਜਾਤ ਕਹਾਰ ਹੋਰੇ ਬਿਰੁਹਾਇ ਅਬਹਉਤੁ ਮਪੇ ਬ
 ਲ ਕੇਇ ਤਾਯੋ ॥ ਕੋਪਗਾਵਾ ਕਰ ਲੈ ਪਨ ਸਿਖਾ ਮਸੁ ਸਕੇ ਸੀਸ ਪੇਘਾ ਉਲਗਾਯੋ ॥ ਪਨ
 ਤਜਿਯੋ ਮਨ ਚੰਡ ਤਜਿਯੋ ਤਿਹ ਕੇ ਤਨ ਤਾਹਿ ਕੇ ਲੋਕ ਸਿਧਾਯੋ ॥ ੧੨੭ ॥ ॥ ਪਨ ਚ
 ਲਿਯੋ ਤਿਹ ਕੇ ਤਬ ਹੀ ਜਬ ਹੀ ਤਨ ਚੰਡ ਕੇ ਲੋਕ ਪਧਾਰਿਯੋ ॥ ਸੂਰਜਾਇ ਦਸਨਾ ਵਿਕਸੇ ਸੁਰਹੁ
 ਮਿਲਿ ਕੈ ਜਸੁ ਤਾਹਿ ਉਚਾਰਿਯੋ ॥ ਏਸੇ ਨਾਮਾਗੇ ਲਗਿਯੋ ਰਨੇ ਮੇਕੇ ਉਘਾਪਨੀ ਬੈਸੇ ਸੇਨਾਹਿ
 ਨਿਹਾਰਿਯੋ ॥ ਸੀਸ ਕਤੇ ਸਬ ਲੀਧਨ ਹੋਹਰਿ ਸੇ ਲਗਿ ਕੈ ਪਰੇ ਲੋਕ ਸਿਧਾਯੋ ॥ ੧੨੮ ॥
 ॥ ਜਬੈ ਚੰਡ ਕੇ ਹਰਿ ਬਰਪਾਯੋ ॥ ਸਕਤ ਸਿੰਘ ਕੇ ਮਾਰਿ ਗਿਰਾਯੋ ॥ ਅਉਰ ਸਰ
 ਸਬ ਗਏ ਪਰਾਈ ॥ ਰਵਿ ਨਿਹਾਰਿ ਮਤ ਮਨ ਰਹਾਈ ॥ ੧੨੯ ॥
 ॥ ੧੩੦ ॥ ॥ ਆਇ ਸਾਮਾ ਪਤਾ ॥ ॥ ਅਬ ਪਚਿਤੁ
 ਪਜੁ ਪੁਕਥਨੀ ॥ ॥ ਦੇਹਗਾ ॥ ਅਸਮ ਸਿੰਘ ਜਸ ਸਿੰਘ ਪੁਨਿ ਇਵ ਸਿੰਘ ਬਲਵਾਨਾ ਅਰੈ
 ਸਿੰਘ ਸੁਰੇ ਬਰੇ ਇਛਾ ਸਿੰਘ ਸੁਰਗਿ ਯਾਨਾ ॥ ੧੩੧ ॥ ॥ ਚਮੁੰਡ ਜੀਰੂ ਪਨ ਲਖੀਰ
 ਲੇ ਜੁਪ ਕੇ ਕਾਜਾ ॥ ਅਹਿਕਾਰ ਪਾਚੇ ਕੀਯੋ ਅਜੁਹ ਨਿਹੈ ਜਦੁ ਰਾਜਾ ॥ ੧੩੨ ॥ ਉਤਤੇ ਆਯੁ ਲੈ
 ਸਬੈ ਆਇ ਕੋ ਪਬਦਾਇ ॥ ਇਤਤੇ ਹਰਿ ਸਮੁਹੇ ਭੁਏ ਸਿਖਾ ਦਨ ਸੀਘ ਪਵਾਇ ॥ ੧੩੩ ॥ ਸੈ
 ਯਾ ॥ ॥ ਸੁਭਟੇ ਸਮਹਾ ਬਲਵੰਤ ਤਬੈ ਜਦੁ ਬੀਰ ਹੁਤੇ ਵਹਾ ਅਗੇ ਹੀ ਧਾਯੋ ॥ ਪਾਚਹੀ ਬਲ

ਲਇਰਿਹਪਨਬਡੇਪਨੁਤਾਨਕੋਪਬਢਾਯੋ। ਇਕਹੀਏਕਹਨਿਯੋਸਰਪਾਂਚਨਰੂਪਨਕੋਤਿਨਮਾਰ ੨੧੦
 ਗਿਰਾਯੋ। ਤੁਲਾਜੇਉਜਾਰਦੇਨਿਪਪਾਂਚਮਨੇਨਿਪਅੰਚਸੁਖੇਖਬਨਯੋ। ॥ ੧੩੪੫ ॥ ਸੁ
 ਰਤਸਿੰਘਰੂਪਸਮਰੰਮੇਕੀਯੋਪ੍ਰੰਤੁਬਲਜਾਮਾਨਰਪਤਿਆਏਪਾਚਬਰਕੀਨੇਤਿਨਕੋਨਾਸਾ।
 ॥ ੧੩੪੬ ॥ ਅਥ
 ਦਸਰੂਪਜਪਕਥਨੀ। ॥ ਦੇਹਰਾਅਉਰੂਪਦਸਕੋਪਕੋਧਾਏਸੀਗਲੈਬੀਗਾਜੁਪਬਿਖੇਦੁਰ
 ਮਤਬਡੇਮਹਾਰਨਪੀਰਾ। ॥ ੧੩੪੭ ॥ ਆਵਤਹੀਮਿਲਕੈਦਸਹੁਨਿਪਸੀਸੁਰਦੇਸਕੋਬ
 ਨਚਲਾਏ। ਨੈਨਨਹੇਰਿਸੇਉਹਰਿਬੀਰਲੀਯੋਪਨੁਬਨੇਸੇਕਾਟਿਗਿਰਾਏ। ਉਤਰਸਿੰਘਕੋਸੀਸਕ
 ਟਿਯੋਤਨਉਜਲਸਿੰਘਕੋਘਾਇਲਗਾਏ। ਉਦਮਸਿੰਘਹਨਿਯੋਬਹੁਰੇਅਸਲੈਕਰਿਸੀਕਰ
 ਸਿੰਘਸੇਘਾਏ। १੩੪੮॥ ਦੇਹਰਾ। ॥ ਓਜਸਿੰਘਕੋਹਤਕੀਯੋਓਟਸਿੰਘਕੋਮਹਾਉਪਸਿ
 ਘਉਸਨੇਸਾਮਰਉਤਰਸਿੰਘਸਿੰਘਾਰਾ। १੩੪੯॥ ਭੂਪਨਦੇਜਬਇਨਹਨਿਯੋਏਕ
 ਬਚਿਯੋਸੀਗਾਮਾਨਹੀਰਾਜਿਯੋਬਲਵੰਤਸੇਉਗਸਿੰਘਤਿਹਨਾਮਾ। ੧੩੫੦॥ ਸੋਧਾ। ॥ ਉ
 ਗਬਲੀਪਕ੍ਰਿਮੰਤਮਹਾਸਰਸੀਸੁਰਦੇਸਕੀਓਚਲਾਏ। ਲਾਗਾਯੋਤਿਹਕੋਉਗੇਬਰਕੈਤਨਭੇ
 ਦੇਕੋਪਾਰਪਰਾਯੋ। ਭੂਮਪਰਿਯੋਮਰਬਾਨਲਗੋਤਿਹਕੋਜਸੇਯੋਕਬਿਸਿਯਾਮਸੁਨਾਏ। ਭੂਪਹਨੇ
 ਕੀਏਪਾਪਪਨੇਜਮਨੇਉਰੂਯਾਮਨੇਨਾਗਡੁਸਾਏ। ੧੩੫੧॥ ਦੇਹਰਾ। ॥ ਜਾਵਦਮਨੇਜਸਿੰਘ
 ਇਕਤਬਨਿਕਯੋਬਰਬੀਗਾਉਗਸਿੰਘਪਰਕੋਧਕਰਿਚਲਿਯੋਮਹਾਰਬੀਰਨਪੀਰਾ।
 ॥ ੧੩੫੨ ॥ ਜਾਵਦਆਵਤਪੇਖਬਲੀਅਹਿਬੀਗਮਹਾਰਨਪੀਰਸੀਕਾਰਿਯੋ। ਲੋਹਮਈਗਤੁਰ
 ਬਰਛਾਗਾਰਿਕੈਬਲੇਸੇਕਰਿਕੋਪਪ੍ਰਹਾਰਿਯੋ। ਲਾਗਾਤਸਿੰਘਮਨੇਜਹਨਿਯੋਤਿਹਪਾਨਲੈਜ
 ਮਧਾਮਪਧਾਰਿਯੋ। ਮਾਰਿਕੈਤਾਰਿਲੀਯੋਪਨਬਾਨਬਲੀਬਲਕੈਬਲਕੈਲਲਕਾਰਿਯੋ। ੧੩
 ੫੩॥ ਸੋਧਾ। ॥ ਆਵਤਸਤ੍ਰਪੇਖਹਲਾਜੁਪਕੋਪਕੀਯੋਗਹਿਮਸਰਧਾਏ। ਆਪਸਮੇਬਲ
 ਵਤਔਰੇਉਸਿਯਾਮਕੋਹੇਅਤਿਜੁਧਮਚਯੋ। ਉਗਨਰੇਸਕੋਘਾਇਲਗਾਏਸਿੰਘਸਲਦਾ
 ਇਬਚਾਇਨਾਏਯੋ। ਭੂਮਗਿਰਿਯੋਮਰਕੈਜਬਹੀਮਸਲੀਅਪਨਾਤਬਸਿਖਬਜਯੋ। ੧੩

॥ ਇਤਦਸਤੁਪਅਨੁਪਸਿੰਘ ॥
 ॥ ਦਸਤੁਪਨਅਵੇਲੋਕਿਯੋਓਕਹਨਿਯੋਬਰਬੰਡਾ ॥ ਜੁਪਕਾਜਾਵਤਭਏ
 ਜਿਹਬਲੁਜਾਅਖੰਡਾ ॥ ੧੩੫੧ ॥ ਸੈਯਾ ॥ ॥ ਅਨੁਪਸਿੰਘਅਪੁਰਬਸਿੰਘਚਲੇਰਨਕੋ
 ਨਕੋਪਬਢਾਯੋ ॥ ਆਗੇਹੁਇਕੰਚਨਸਿੰਘਚਲਿਯੋਬਲਾਅਵਤਕੋਤਿਹਬਾਲੁਗਾਯੋ ॥ ਸਿ
 ਯੰਦਨਹੂਤੋਗਿਰਿਯੋਮਿਤਹੁਇਤਬਜੇਤਸਬੁਹਤਠਹਰਯੋ ॥ ਬਾਲਗਿਯੋਹਨੁਮਾਨਕਿਥੋ
 ਗਵੇਕੋਫਲਜਾਨਕੈਭੂਮਗਿਰਾਯੋ ॥ ੧੩੫੨ ॥ ॥ ਕੋਪਸਿੰਘਕੋਹਤਕੀਯੋਕੋਟਸਿੰਘ
 ਕੋਮਾਗਾ ॥ ਅਉਰਅਪੁਰਬਸਿੰਘਹਤਿਯੋਮੋਹਸਿੰਘਸੰਘਾਰਾ ॥ ੧੩੫੩ ॥ ਚਉਪਈ ॥ ॥ ਕਟਕ
 ਸਿੰਘਕੋਪੁਨਿਹਨਵਯੋ ॥ ਕ੍ਰਿਸਨਸਿੰਘਕੋਤਬਬਧਕਯੋ ॥ ਕੋਮਲਸਿੰਘਹਿਬਾਲਗਾਯੋ ॥ ਬੇ
 ਗਤਾਰਿਜਮਧਾਮਪਠਾਯੋ ॥ ੧੩੫੪ ॥ ਪੁਨਕਨਕਾਚਲਸਿੰਘਸੰਘਾਰਿਯੋ ॥ ਅਨੁਪਸਿੰਘਨ
 ਰਨਤੋਹਾਰਿਯੋ ॥ ਬਲਕੋਆਨਸਾਮੁਹੇਭੁਯੋ ॥ ਉਤਤੇਰਾਮਚਰਸੇਰਾਯੋ ॥ ੧੩੫੫ ॥ ॥ ਬ
 ਲੀਅਨੁਪਸਿੰਘਅਤਿਬਲਸੇਲਗਿਯੋਰਿਸਾਇ ॥ ਬਹੁਤਬਿਸਨਬਰਜੁਪਕਰਿਜਮਪੁਰਿਦਏ
 ਪਠਾਇ ॥ ੧੩੫੬ ॥ ਸੈਯਾ ॥ ॥ ਸਿੰਘਕ੍ਰਿਤਸਸਆਹਵੇਮੇਕਬਿਰਾਮਕਹੈਰਿਸਕੋਅਤਿਧਾ
 ਯੋ ॥ ਅਭਇਕੋਸਿੰਘਅਨੁਪਹਿਸਿਓਕਰਮੇ ॥ ਅਸਿਲੇਕਰਜੁਪਮਚਯੋ ॥ ਤਾਲਲਯੋਪਨੁਬਾ
 ਮਹਾਬਰਕੋਉਰਸਿੰਘਅਨੁਪਕੋਲਯੋ ॥ ਲਾਗਤਪੁਨਚਲਿਯੋਤਬਹੀਰਵਿਮੰਡਲਭੇਦਕੋਪ
 ਰਪਰਾਯੋ ॥ ੧੩੫੭ ॥ ॥ ਈਸਰਸਿੰਘਸਿਕੰਧਬਲਸਿਅਯੋਧਨਮੇ ॥ ਇਹਉਪਰਿਅ
 ਏ ॥ ਪੇਖਕ੍ਰਿਤਾਸਰਸਿੰਘਤਬੈਸਰਤੀਫੁਨਾਅਵਤਤਾਰਿਲਗਾਏ ॥ ਚੰਦ੍ਰਕਬਲਗੋਤਿਹ
 ਕਉਦਹਕੋਸਿਰਕਾਟਿਕੈਭੂਮਗਿਰਾਏ ॥ ਯੋਉਪਮਾਉਪਜੀਜੀਯੋਮੇਮਨੇਮੁੰਡਨਕੋਪਰਿਗੀਧ
 ਰਿਆਏ ॥ ੧੩੫੮ ॥ ॥ ਦਸਤੁਪਅਨੁਪ
 ਸਿੰਘਸਹਿਤਬਧਹਿਧਿਯਾਇਸਮਾਪਤਾ ॥ ॥ ਅਥਕਰਮਸਿੰਘਪੰਚਭੂਪ
 ॥ ਕਰਮਸਿੰਘਜਨਸਿੰਘਅਉਰਕਰਨਮੇਅਏ ॥ ਜਾਲਪਸਿੰਘਅਰਗਜਾਸਿ
 ਘਅਤਿਕੋਪਬਢਾਏ ॥ ਜਗਤਸਿੰਘਨਿਪਪਾਂਚਮਹਾਉਦਗਸੂਰੇਬਗਾ ॥ ਤੁਮਲਕਰਿਯੋਸਿਗ

ਮਾਪਨੇਜਾਦਵਮਾਰੇਨਗਾਤਬਸਸਤ੍ਰਿਤਾਸਤ੍ਰਿਸਿੰਘਕਸਚਤ੍ਰਪਮਿਰਤਕਕੀਏ। ਇਕ ੨੧੧
 ਜਗਤਸਿੰਘਜੀਵਤਬਾਚਿਏਛਤ੍ਰਪਨਦੇਫਪਹੀਏ। ੧੩੫੦ ਦੇਹਰਾ। ॥ ਕਰਮਸਿੰ
 ਘਜਾਲਪਸਿੰਘਧਾਏ। ਗਾਜਾਸਿੰਘਜੇ। ਸਿੰਘਜੁਆਏ। ਜਗਤਸਿੰਘਅਤਿਗਰਬੁਜੁ
 ਨੇ। ਤਾਤੇਕਾਲਪੇਰਨਦੀਨੇ। ੧੩੬੦ ਦੇਹਰਾ। ॥ ਕਰਮਸਿੰਘਜਾਲਪਸਿੰਘਗਾਜਾਸਿੰਘ
 ਬਲਬੀਰਾ। ਜਯਸਿੰਘਸਹਿਤਕ੍ਰਿਤਾਸਸਿੰਘਹਨੇਚਾਰਨਪੀਰਾ। ੧੩੭੦ ਦੇਹਰਾ। ॥ ਸਿੰ
 ਘਕ੍ਰਿਤਾਸਅਯੋਧਨਮੇਹਰਿਕੀ। ਦਿਸਤੇਕ੍ਰਿਪਚਾਰਸਿੰਘਧੇ। ॥ ਅਉਰਹਨੇਬੁਥਨੇਤਬਨੇਬਨੇ
 ਜਦਬੀਰਘਨੇਜਮਲੇਕਸਿੰਘਧੇ। ਜਾਇਓਓਧੇਜਗਤੇਸਬਲੀਸੰਗਾ। ਆਪਨੇਬਾਨਕਮ
 ਨਸੰਭਾਰੇ। ਅਉਰਜਿਤੇਰਨਠਾਢੇਹਤੇਭਟਪੇਖਾਤਿਨੈਸਰਜਾਲਪ੍ਰਹਾਰੇ। ੧੩੮੦ ਦੇਹਰਾ।
 ਮਾਰਬਿਦਾਰਦਯੋਦਲਕੇਬਹੁਰੇਕਰਮੇਕਰਵਾਰਸੰਭਾਰਿਯੋ। ਧਾਇਕੈਜਾਇਕੈਆਇਕੈ
 ਰਿਯੋਜਗਤੇਸਕੇਸੀਸਹੁਹਾਥਪ੍ਰਹਾਰਿਯੋ। ਦੁਇਪਰਿਯੋਕਰਭੂਮਗਿਰਿਯੋਰਥਤੇਤਿਹਕੇਕਥ
 ਭਾਵਬਿਚਾਰਿਯੋ। ਮਾਨੁਪਹਾਰਕੇਉਪਰਿਸਾਲਹਿਬੀਜਪਰੀਤਿਹਦੁਇਕਰਿਯੋ।
 ੧੩੯੩ ਦੇਹਰਾ। ॥ ਕਰਨਸਿੰਘਹਰਿਕਟਕਤੇਅਯੋਧਾਪਰਧਾਏ। ਮਤਦੁਰਦਜਿਉਸਿੰ
 ਘਪੇਆਵਤੇਕੇਪਬਢਾਏ। ੧੩੯੪ ਦੇਹਰਾ। ॥ ਆਵਤਹੀਅਰਿਕੇਰਿਹਹੇਰਿਸੁਇਕਹੀ
 ਬਾਨਕੇਸੰਗਸਿੰਘਰਿਯੋ। ਅਉਰਜਿਤੇਦਲਸਾਥਹਤੇਤਿਹਕੇਘਰੀਇਕਬਿਖੇਹਨਿਤ੍ਰਾ
 ਰਿਯੋ। ਬੀਰਘਨੇਜਦਬੀਰਨਕੇਹਤਿਕੇਪਕੇਸਿੰਘਮਕੀਓਰਨਿਹਾਰਿਯੋ। ਆਇਲੋਰਨਤ੍ਰ
 ਰੇਹਰਿਜੁਰਨਠਾਢੇਕਹਾਇਹਭਾਤਿਉਚਾਰਿਯੋ। ੧੩੯੫ ਦੇਹਰਾ। ॥ ਤਉਹਰਿਜੁਕਰਿਕੇਪ
 ਚਲਿਯੋਤਬਦਾਰਕਸਿੰਘੀਦਨਕੇਸੁਪਵਾਏ। ਪਾਨਲੀਯੋਅਸਿੰਘਮਸੰਭਾਰਕੇਤਾਹਿਹ
 ਕਰਕੇਤਾਕਚਲਾਏ। ਢਾਲਕ੍ਰਿਤਾਸਤ੍ਰਿਸਿੰਘਲਈਕਰਤਾਹੀਕੀਓਟਕੈਵਾਰਬਚਾਏ।
 ਆਪਨੀਕਾਢਕ੍ਰਿਪਾਨਮਿਆਨਤੇਦਾਰਕਕੇਤਨਘਉਲਗਾਏ। ੧੩੯੬ ਦੇਹਰਾ। ॥ ਜੁ
 ਪਕੇਰੇਕਰਵਾਰਨਸੇਮਨੇਮੇਅਰਿਹੀਦੇਉਕੇਪਬਢਾਏ। ਸੀਹਰਿਜੁਅਰਿਘਾਇਲਗਿਯੋ
 ਤਬਹੀਹਰਿਕੇਰਿਘਾਇਲਗਾਏ। ਕਉਤਕਦੇਖਿਦੇਉਠਟਕੇਦਲਬਿਓਮਤੇਦੇਵਨਬੈਨ

ਸੁਨਾਏ ॥ ਲਾਗੀ ਅਵਾਰ ਮੁਰਾਰ ਸੁਨੇ ਪਲੇ ਮੇ ਮਧ ਸੇ ਮੁਰ ਸੇ ਤੁ ਮ ਪਾਏ ॥ ੧੨੬ ॥ ਚ
 ਰਮ ਹੁਰ ਤਜੁ ਪੁਤ੍ਰੇ ਤਕ ਕੇ ਹਰਿ ਸੂਇ ਹ ਪਾਤ ਬਿਚਾਰਿਯੋ ॥ ਮਾਰਹੁ ਨਾ ਹਿਕ ਹਿਯੋ ਸੁਖ ਹੀ ਮੁ
 ਰ ਕੇ ਅਰਿਪਾ ਛੁਕੀ ਓਰ ਨਿਹਾਰਿਯੋ ॥ ਅਸੁ ਹੀ ਤੀਛੁ ਨ ਲੈ ਅਸਿ ਸ੍ਰੀ ਹਰਿ ਸਤ੍ਰ ਕੀ ਗੀਵ ਕੇ ਉ
 ਪਰਿਤ੍ਰਾਰਿਯੋ ॥ ਐ ਸੀ ਓਭਾਂਤਿ ਹਨਿਯੋ ਰਿਪ ਕਉ ਅਪਨੇ ਦਲ ਕਉ ਸਭ ਤ੍ਰਾਸ ਨਿਵਾਰਿਯੋ ॥
 ੧੨੭ ॥ ਯੋ ਅਰਿ ਮਾਰਿ ਲੇਯੋ ਰਨ ਮੇ ਆਤਿ ਹੀ ਮਨ ਮੇ ਹਰਿ ਜੂ ਸੁਖ ਪਯੋ ॥ ਆਪਨੀ ਸੈਨ ਨਿਹਾ
 ਰ ਮੁਰਾਰ ਮਧ ਬਲ ਪਾਰ ਕੇ ਸੀਖ ਬਜੋਯੋ ॥ ਸੀਤ ਸੀਹ ਇਕ ਸ੍ਰੀ ਬਿਜਨਾ ਇਕ ਹੋ ਸਬ ਲਾਇ
 ਕਨਾ ਮਕਹ ਯੋ ਸ੍ਰੀ ਹਰਿ ਜੂ ਮੁਖ ਮੇ ਸੇਕਾਹੈ ਯੋ ਚਤੁਰੰਗ ਚਮੁਰਨ ਜੁਧ ਮਚ ਯੋ ॥ ੧੨੮ ॥
 ਤੇ ਜੁਧ ਪ੍ਰਬੰਧੇ ॥ ੧੨੯ ॥ ਯੋ ਦੇਹਰਾ ॥ ਯਤਿ ਹੁਤ੍ਰ ਪਤੋ ਕੇ ਮਿਤ੍ਰ ਇਕ ਖੜਗ ਸਿੰਘ ਭਿਹਨਾ
 ਪੈਰੇ ਸਮਰਾ ਸਮੁੰਦ ਬਹੁ ਮਹਾਰਥੀ ਬਲ ਪਾ ॥ ੧੩੦ ॥ ਯੁਧ ਤੁਧੈ ਅਤਿ ਮਨ ਬਿਖੇ ਚਾਰੂ
 ਪਤਿ ਹਸਾਥਾ ਜੁ ਪੁਕਰਾ ॥ ਨਿਹਰਿ ਸਿਉ ਚਲਿਯੋ ਅਮਿਤ ਸੈਨੇ ॥ ੧੩੧ ॥ ਖੜ
 ਗ ਸਿੰਘ ਬਰ ਸਿੰਘ ਅਉਰ ਨਿਪ ਗਉਨ ਸਿੰਘ ਬਗਾਧ ਗਮ ਸਿੰਘ ਭਵ ਸਿੰਘ ਬਰੇ ਬਲਵੰ
 ਜੁ ਪੁਕਰਾ ॥ ਬਖਸੇ ਕੇ ਸੰਗ ਲੀਏ ਸੁਭੁਟ ਬਹੁ ਬਾਜਤ ਸਜਤਾ ॥ ਦਸਹ ਜਾਰਗਾ ਜਮਤ ਚਲੇ ਪਾ
 ਨੀ ਅਗ ਜਿਮਗ ਜਤਾ ॥ ਮਿਲਿਯੋ ਰਿਲੀਯੋ ਰਿਨ ਕੇ ਤਿਨੇ ਸੁਕਾਵੇ ਸਿਮਾ ਮਜ ਸੁਲਾਖਿ ਲੀਯੋ ॥
 ਰਿਤ ਪਾਵ ਸਮੇਘ ਨ ਪਟਾ ਜਿਉ ਪੋਰ ਮੇਨ ਨ ਰੋਬੇ ਲੀਯੋ ॥ ੧੩੨ ॥ ਜਾਵ ਵਕੀ ਸੈ
 ਨ ਹੁਤੇ ਨਿਕ ਮੈ ਭੂਪ ਸੁਚਾਰਾ ॥ ਨਾਮ ਸਰਸ ਸਿੰਘ ਬੀਰ ਸਿੰਘ ਮਹਾ ਸਿੰਘ ਸਿੰਘ ਸਾਰਾ ॥ ੧੩੩ ॥
 ॥ ਖੜਗ ਸਿੰਘ ਕੇ ਸੰਗ ਨਿਪ ਚਾਰ ਚਾਰ ਮਤ ਵੰਗਾ ॥ ਹਰਿ ਕੀ ਓਰ ਚਲੇ ਮੇਨ ਪਾਏ ਇਨ ਕੇ ਅੰਤਾ ॥
 ੧੩੪ ॥ ਯੋ ਦੇਹਰਾ ॥ ਯਸਰ ਸਮਰਾ ਅਉਸਾਰ ਪੁਨ ਬੀਰ ਸਿੰਘ ਏ ਚਾਰਾ ॥ ਜਾਵ ਮੈਨ ਤੇ ਤਬੇ
 ਨਿਕ ਸੇ ਅਤਿ ਬਲ ਪਾਰਾ ॥ ੧੩੫ ॥ ਹਰਿ ਕੀ ਦਿਸ ਕੇ ਚਤੁਰੰਗ ਨਿਪ ਭਿਵ ਹਲੀ ਨੇ ਮਾਰਾ ॥ ਖੜਗ
 ਸਿੰਘ ਅਤਿ ਕੇ ਪਕਰਿ ਦੀਨੇ ਇਨ ਸਿੰਘਾਰਾ ॥ ੧੩੬ ॥ ਸ੍ਰੀ ਹਰਿ ਓਰ ਤੇ ਅਉਰ ਨ
 ਰੇ ਸਚ ਲੇ ਤਿਨ ਸੰਗ ਮਹਾ ਦਲ ਲੀਨੇ ॥ ਸੂਰਤਿ ਸਿੰਘ ਸਪੁਰਨ ਸਿੰਘ ਚਲਿਯੋ ਬਰ ਸਿੰਘ ਏਕੇ

੫੫ ਬੀਨੋ ॥ ਅਭਿਮਤ ਸਿੰਘ ਚਲਿਯੋ ਤਨ ਕਉ ਚਮੁਸ ਸਤ੍ਰਨ ਅਸਤ੍ਰਨ ਮਾਇ ਪ੍ਰਬੀਨੋ ॥ ਪਾਇ ਕੋ ਸੀ ੨੧੨
 ਪੜ੍ਹ ਗੋ ਸਕੇ ਸੰਗ ਸੁਚਾਰੀ ਕੂਪਨ ॥ ਚਵ ਕੀਨੋ ॥ ੧੨੮ ॥ ॥ ਇਤ ਚਾਰੇ ਕੂਪਤਿ ਲੇਖੇ
 ਗਾ ਸਿੰਘ ਕਿਸੰਗ ॥ ਉਤ ਦੋ ਉਦਿ ਸਕੀ ਲਰਤ ਸਬ ਲਸੇ ਨ ਚਤੁਰੰਗ ॥ ੧੨੯ ॥ ॥ ਅਰ
 ਥੀ ਸੰਗ ਰਥੀ ਮਹਾਰਥੀ ਸੰਗ ਮਹਾਰਥੀ ਸੁਵਾਰ ਸਿਉ ਸੁਵਾਰ ਅਤਿ ਕੋ ਪਕੇ ਕੈ ਮਨ ਮੇ ॥ ਪੈਦ ਲ
 ਸਿਉ ਪੈਦ ਲ ਲਰਤ ਕੁਏਰ ਨ ਬੀਚ ਜੁਪੁਰੀ ਮੇਰਾ ਖਿਯੋ ਮਨ ਰਾਖਿ ਓਨ ਗ੍ਰਿਹ ਨੇ ॥ ਸੈਥੀ ਜਮ
 ਦਾਰਤ ਰਵਾਏ ਪਨੀ ਸਿਖਾ ਮਕੈ ਮੁਸਲੀ ਤਿਸੁ ਕਬ ਨ ਚਲੇਤ ਹੀ ॥ ਛੁਨੇ ॥ ਦੰਤ ਸਿਉ ਦੰਤ
 ਪੈ ਬਜੰਤ ਸਿਉ ਬਜੰਤੀ ਲਰਿਯੋ ਚਾਰਨ ਸਿਉ ਚਾਰਨ ਭਿਰਿ ਓਤ ਹੀਰਨੇ ॥ ੧੩੦ ॥ ॥
 ਬਹੁਰੇ ਸਰ ਸਿੰਘ ਹਤਿਯੋ ਰਿਸ ਕੋ ਮਹਾ ਸਿੰਘ ਹਿਮਾਰ ਲੇਖੇ ਜਬ ਹੀ ॥ ਪੁਨ ਸੁਰਤ ਸਿੰਘ ਸਪੁਰਨ
 ਸਿੰਘ ਸੁਸੁੰਦਰ ਸਿੰਘ ਹਨਿਯੋ ਤਬ ਹੀ ॥ ਬਰਸੀ ਮਤਿ ਸਿੰਘ ਕੋ ਸੀ ਸਕਟਿਯੋ ਲਖਿ ਜਾਵ ਵਸੇ ਨ
 ਗਈ ਦਬ ਹੀ ॥ ਨਭ ਮੇਗ ਨ ਕਿਨਰ ਸੀ ਪੜ੍ਹ ਗੋ ਸਕੀ ਕੀਰਤਿ ਗਾਵਤ ਹੋ ਸਬ ਹੀ ॥ ੧੩੧ ॥ ॥
 ॥ ਛੁ ਅਕੂਪਨ ਕੋਛੈ ਕੀਯੋ ਪੜ੍ਹ ਗਾ ਸਿੰਘ ਬਲਧਾਮ ॥ ਅਉਰੇ ਕੂਪਤੀ ਨ ਬਰਧਾਇ ਲੇਖੇ
 ਸੰਗ ਮਾ ॥ ੧੩੨ ॥ ॥ ਦੇਹ ਗਾ ॥ ਕਰਨ ਸਿੰਘ ਪੁਨ ਅਰਨ ਸੀ ਸਿੰਘ ਬਰਨ ਮੁਕਮਾਰਾ ॥ ਪੜ੍ਹ ਗਾ ਸਿ
 ਘ ਪਰਨ ਰਹਿਯੋ ਤੇ ਤੀਨੇ ਸੰਘਾਰ ॥ ੧੩੩ ॥ ॥ ਮਾਰ ਕੇ ਕੂਪ ਬਤੇਰਨੇ ॥ ਗਿਸਿ ਕੇ ਬਰ
 ਧਨੁ ਬਨ ਲੀਯੋ ॥ ਸਿਰਕਾ ਦਿ ਦੇ ਬਹੁ ਸਤ੍ਰਨ ਕੇ ਕਰ ਅਤ੍ਰਨ ਲੇਖੁ ਨਿਜੁ ਪਕੀਯੋ ॥ ਜਿਮ ਗਵਨ ਸੇ
 ਨਤੀ ਨਿਪਰਾਵਾ ॥ ਤਿਉ ਦਲ ਮਾਰ ਬਿਦਾਰ ਦੀਯੋ ॥ ਗਨ ਕੂਕਿ ਪਸਾਚ ਸਿੰਗ ਲਾਨ ਗੀ ਪਨੇ
 ਗਨ ਸੁਉਨ ਅਘਾਇ ਪੀਯੋ ॥ ੧੩੪ ॥ ॥ ॥ ਪੜ੍ਹ ਗਾ ਸਿੰਘ ਕਰ ਪੜ੍ਹ ਗਾ ਲੇਖੁ ਦਰਸਹਿ ਅ
 ਨੁਰਾਗਾ ॥ ਜਿਉ ਕੂਲਤ ਰਨ ਨਿਰੁਗੁਇ ਮਨੇ ਪੈਲ ਤਫਾਗਾ ॥ ੧੩੫ ॥ ॥ ਸੈਯਾ ॥ ਬਲ ਚਲੇ ਤੇ
 ਤੀ ਕੀਕ ਮਾਨੁ ਮੂਠ ਗੁਲਾ ਲਕੀ ਸਾਂਗ ਪੁਰਾਣੀ ॥ ਦੁਲ ਮਨੇ ਰੁਫ ਮਾਲ ਬਨੀ ਹਥ ਨਾ ॥ ਲਖੀ
 ਦੂਕ ਛੁਟੈ ਪਿਚਕਾਗੀ ॥ ਸੁਉਨ ਤਰੇ ਪਟ ਬੀਰਨ ਕੇ ਉਪਾਜਨ ਘੋਰ ਕੋ ਕੋ ਸਰਤਾਗੀ ॥ ਪੈਲ ਤਫਾਗ
 ਕਿ ਬੀਰ ਲੇਖੇ ਨਵ ਲਾਸੀ ਲੀਯੋ ਕਰਵਾਰ ਕਟਾਗੀ ॥ ੧੩੬ ॥ ॥ ॥ ਪੜ੍ਹ ਗਾ ਸਿੰਘ ਅਤਿ
 ਲਰਤ ਹੋਰ ਸੁਰਦ ਹਿਅਨੁਰਾਗਾ ॥ ਰਨ ਚੰਚਲ ਤਾਬ ਕੁਰਤ ਜਨੁ ਨਵੁ ॥ ਅਬ ਰੁਠਾਗਾ ॥ ੧੩੭ ॥

॥ ਸਾਰਥੀਆਪਨੇਸੇਕਹਿਕੈਸੁਪਵਾਇਤਹੀਰਥਜੁਪੁਮਚਵੈ ॥ ਸਸਤ੍ਰਪੁਰਤਸੁਕ
 ਪੇਕਰਹਾਥਨਕੋਅਰਥਵਾਇਖਾਵੈ ॥ ਦੁੰਦੁਢੇਲਮਿੰਦਗਥਜੇਕਰਵਾਰਕਟਾਰਨਤਲਬਜਾ
 ਵੈ ॥ ਮਾਰਹੀਮਾਰਉਚਾਰਕਰੇਮੁਖਿਯੋਕਰਨਿਤਅਉਗਾਨਸੁਨਾਵੈ ॥ ੧੩੦ ॥ ੧੩੦ ॥ ਮਾਰ
 ਹੀਮਾਰਅਲਾਪਉਚਾਰਤਦੁੰਦੁਢੇਲਮਿੰਦਗਅਪਾਰਾ ॥ ਸਤ੍ਰਨਕੋਸਿਰਅਤ੍ਰਤਰਾਕਲਗੀ
 ਤਹਤਲਨਕੋਨਕਾਰਾ ॥ ਭੂਤਿਗਿਰੈਧਾਰਿਗੀਤਕੈਦੇਭਹੈਪਾਨਨਵਾਨਬਡੇਰਿਤਵਾਰਾ ॥ ਨਿਤ
 ਕਰੈਨਟਕੋਪਲਰੈਭੁਟਜੁਪਕੀਠਉਗਕਿਨਿਤਅਖਾਰਾ ॥ ੧੩੧ ॥ ੧੩੧ ॥ ਸੈਯਾ ॥ ਰਨਭੂਮਭਉ
 ਰੰਗਭੂਮਜੋਸੁਨਦੁੰਦੁਢਾਜੇਮਿੰਦਗਹੀਯੋ ॥ ਸਿਰਸਤ੍ਰਨਕੋਪਰਅਤ੍ਰਲਗੀਤਤਕਾਰਤਰਾਕ
 ਨਤਲਲੀਯੋ ॥ ਅਸਲਾਗਤਭੂਮਗਿਰੈਮਾਰਿਕੈਭੁਟਪਾਨਨਮਾਨਹਦਾਨਦੀਯੋ ॥ ਬਚਨਿਤਕਰੈ
 ਕਿਲਰੈਨਟਜਿਯੁਨਿਪਮਾਰਹੀਮਾਰਸੁਰਾਗਕੀਯੋ ॥ ੧੩੨ ॥ ੧੩੨ ॥ ਇਤੇਜੁਪੁਹਰਿਹੈਰਿ
 ਕੈਸਬਹਨਿਕਹਿਯੋਸੁਨਾਇ ॥ ਕੋਲਾਇਕਭੁਟਸੈਨੇਮੇਲਰੈਜੁਯਾਸੀਗਜਾਇ ॥ ੧੩੩ ॥ ੧੩੩ ॥
 ॥ ਘਨ ਸਿੰਘਘਾਤਸਿੰਘਦਉਜੇਧੋ ॥ ਜਾਤਨਕਿਸੀਸੁਭਟਤੇਸੇਧੋ ॥ ਘਨਸੁਰਸਿੰਘ
 ਘਮੰਡਸਿੰਘਧਾਏ ॥ ਮਾਨਹੁਚਾਰੈਕਲਪਠਾਏ ॥ ੧੩੪ ॥ ੧੩੪ ॥ ਤਬਤਿਨਤਕਚਹੁਅਨਸਰਮ
 ਰੋ ॥ ਚਾਰੇਪਾਨਬਿਨਕਰਿਤੁਗੋ ॥ ਸਿਯੀਦਨਅਸੁਸੁਤਸਬਘਾਏ ॥ ਸੈਨਸਹਿਤਜਮਲੋਕਪਠਾ
 ਏ ॥ ੧੩੫ ॥ ੧੩੫ ॥ ਚਪਲਸਿੰਘਅਰੁਚਤਗਸਿੰਘਚੰਚਲਸੀਬਲਵਾਨ ॥ ਚਿਤ੍ਰਸਿੰ
 ਘਅਰੁਚਉਪਸਿੰਘਮਹਾਰਥੀਸੁਰਗੀਆਨਾ ॥ ੧੩੬ ॥ ੧੩੬ ॥ ਛਤ੍ਰਸਿੰਘਅਰੁਮਾਨਸਿੰਘਸੁਰਸਿੰ
 ਘਬਲਵੰਡਾ ॥ ਸਿੰਘਚਮੁਪਤਿਅਤਿਬਲੀਭੁਜਬਲਤਹਿਅਖੰਡਾ ॥ ੧੩੭ ॥ ੧੩੭ ॥
 ਕੂਪਦੋਸੇਰਿਸਕੈਕਥਿਸਿਆਮਕਹੈਖੜਗੋਸਕੇਉਪਰਿਧਾਏ ॥ ਆਵਤਹੀਬਲਕੋਪਨਲੇਸੁ
 ਨਿਖੰਗਨਤੇਬਹੁਬਨਚਲਾਏ ॥ ਬਾਜਹਨੇਸਤਦੁਇਅਰੁਗੋਸਤਿਤੈਸਤਿਬੀਗਮਹਾਤਬ
 ਘਾਏ ॥ ਬੀਸਰਥੀਅਉਮਹਾਰਥੀਤੀਸਮਯੋਧਨਮੇਜਮਲੋਕਪਠਾਏ ॥ ੧੩੮ ॥ ੧੩੮ ॥
 ਪੁਨਿਧਾਇਹਨੇਸਤਿਗੋਹੈਦੁਇਸਤਿਅਯੈਤਪਦਾਤਹਨੇਰਨਮੋ ॥ ਸੁਮਹਾਰਥੀਅਉਰਪਚਾਸ
 ਹਨੇਕਥਿਸਿਆਮਕਹੈਸੁਤਹੀਛਿਨੇਮੋ ॥ ਦਸਹੁਨਿਪਕੀਸੈਨਭੁਨੀਲਖਿਯੋਉਮਿੰਗਕੋਹਰਿਕ

ਰਪ ਲੋਕੋਰ ਕ੍ਰਿਯੋ ਜਲ ਸਾਗਰ ਕੋ ਸਬ ਸੁਕ ਗਯੋ ਹੈ ॥ ੧੪੯ ॥ ਅਪਿਥ ਮੇਤਿ ਨ ਕੀਉ ਜਕਾ ਦਿਵਈ ਬ
 ਹੁੰਗੇ ਤਿਨ ਕੋ ਸਿਰਕਾ ਦਿਵਈ ॥ ਰਬ ਬਾਜਨ ਸੂਤ ਸਮੇਤ ਸਭੈ ਕਾ ਬਿਸਿਯਾ ਮਕਹੈ ਰਨ ਬੀਚ ਛੁਏ ॥
 ਜਿਨ ਕੀ ਸੁਖ ਕੇ ਸੰਗ ਆਪੁ ਕਟੀ ਤਿਨ ਕੀ ਲੁਖ ਜੰਬੁਕ ਗੀਧ ਖਏ ॥ ਜਿਨ ਸਤ੍ਰੁ ਪਨੇਰਨ ਮ
 ਤ੍ਰਿਹਨੇ ਸੋ ਉਸੰਗ ਮੋ ਬਿਨੁ ਪਾਨ ਪਏ ॥ ੧੫੦ ॥ ॥ ਦੁਵਾ ਸਿਭੁ ਪਨੇਰਨਿ ਕੈ ਕ
 ਬਿਸਿਯਾ ਮਕਹੈ ਰਨ ਮੇ ਨਿਪ ਛਾਜਿਯੋ ॥ ਮਾਨੁ ਦੁਰਿ ਪਨੇਤ ਮਕੈ ਦਿਨ ਆਪਿ ਕੋ ਮੇ ਦਿਵਰਾਜ
 ਬਿਰਾਜਿਯੋ ॥ ਗਾਜਤ ਹੋ ਖੜਕੋ ਸਬ ਲੀਧੁ ਨਿਜਾ ਸੁਨਿ ਕੈ ਪੁਨ ਸਾਵਨ ਲਾਜੁ ਕਾਲ ਪਏ ॥
 ਉਕਿਰਾ ਰਨ ਤੇ ਛਾਬਿ ਮਾਨੁ ਨੀਰ ਪੋਕੇ ਪਕੈ ਗਾਜਿਯੋ ॥ ੧੫੧ ॥ ॥ ਅਉਰ ਕਿਤੀ
 ਜਦੁ ਬੀਰ ਚਮੁ ਨਿਪ ਇਉ ਪੁਰਖ ਤਦਿ ਖਾਇ ਰੁਜਾਈ ॥ ਅਉਰ ਜਿਤੇ ਭਟਾ ਅਭਿ ਬਿਰੇਤਿ ਨ
 ਪਾਨ ਨ ਕੀ ਸਬ ਆਸ ਚੁਕਾਈ ॥ ਲੋਕ ਰਿਮੈ ਅਸਿ ਸਿਯਾ ਮਭੁਨੈ ਜਿਨ ਪਾਇ ਕੈ ਆਇ ਕੈ ਕੀਨ
 ਲਗਾਈ ॥ ਅੰਤ ਕੇ ਅੰਤ ਕੇ ਪਾਮਗਏ ਤਿਨ ਨਹ ਕਾ ਆਪ ਨੀ ਦੇਹ ਗਵਾਈ ॥ ੧੫੨ ॥ ॥ ਸੈਯਾ
 ਬਹੁ ਰਨ ਮੇ ਰਿਸ ਕੈ ਦਸ ਮੈ ਗਜ ਮੇਤ ਤੁਰਗ ਚਮੁ ਹਨਿ ਡਾਹੀ ॥ ਦੁਇ ਸਤਿ ਸਿਧੀ ਦਨ ਕਾ ਦਿਵਈ
 ਬਹੁ ਬੀਰ ਹਨੇ ਬਲੁ ਕੈ ਅਸਿਧਾਰੀ ॥ ਬੀਸ ਹਜਾਰ ਪਦਾਰਥੁ ਨੈਦੁ ਮਸੇਗਿਰ ਹੋਰਨ ਭੂਮੀ ਝਾਹੀ ॥
 ਮਾਨੇ ਹਨੁ ਰਿਸਾ ਵਨ ਬਾਗੀ ॥ ਮੁਲ ਹੁਤੇ ਜਗ ਮੇ ਖਉ ਖਾਹੀ ॥ ੧੫੩ ॥ ॥ ਗਛੁ ਸ
 ਅਭੁ ਹੁਤੇ ਹਰਿ ਕੀ ਦਿਸੈ ਸੇ ਬਲ ਕੈ ਨਿਪ ਉਪਰਿ ਪਾਯੋ ॥ ਸਸਤ੍ਰ ਸੰਭਾਰ ਸਭੈ ਅਪਨੇ ਚਪਲਾ
 ਸਮਲੈ ਅਸਕੈ ਪਬ ਢਾਯੋ ॥ ਗਾਜਤ ਹੀ ਬਰਖਿਯੋ ਬਰਖਾ ਸਰ ਸਿਯਾ ਮਕਬੀ ਸਰੋਯੋ ਗੁਨ ਗਾ
 ਯੋ ॥ ਮਾਨੁ ਹੋ ਪਨ ਕੇ ਗਨ ਪੇ ਅਤਿ ਕੋ ਪਕੀਏ ਮਾਘ ਵਾਚ ਢਾਯੋ ॥ ੧੫੪ ॥ ॥ ਦੈਤ ਚਮੁ ਪਨ ਸਿ
 ਉਉ ਮਤੀ ਮਨ ਮੇ ਨ ਕਛੁ ਨਿਪ ਹੁੰਡੁ ਕੀਨੋ ॥ ਕੋ ਪਬ ਢਾਇ ਪਨੇ ਚੇਤੇ ਮੇ ਪਨ ਬਲ ਸਿਧਾ ਰੁਲੇ ਕੀ
 ਲੀਨੋ ॥ ਖੇਚ ਕੈ ਕਾਨ ਪਾਮਨ ਕਮਾਨ ਸੁਛੇ ਦਵਿਦਾ ਸਰ ਸੇ ਅਰਿ ਦੀਨੋ ॥ ਮਾਨੁ ਹੁ ਬਾਝੀ ਮੈ ਸਾਪ ਪਸਿਯੋ ਕ
 ਬਿਨੇ ਜਸੁ ਤਾਛੁ ਬਿਕੋਇ ਮਚੀਨੋ ॥ ੧੫੫ ॥ ॥ ਬਨ ਨ ਸੰਗ ਸੁਮਾਰਿ ਕੈ ਸਤ੍ਰੁ ਨ ਰਾਮੁ
 ਨੇ ਅਸੇ ਪੁਨਿ ਮਾਰਿਯੋ ॥ ਸਉਨ ਸਮੁਹ ਪਰਿਯੋ ਤਿਹ ਤੇ ਪਰ ਪਨ ਬਿਨਾ ਕਰਿ ਭੂਪਾਰਿ ਡਾਰਿਯੋ ॥
 ਤਾਛੁ ਬਿਕੀ ਉਪਾਲਾ ਖਿਕੈ ਕਬਿਨੇ ਪੁਖ ਤੇ ਇਹੁ ਭਾਤਿ ਉਚਾਰਿਯੋ ॥ ਖਰਗ ਲਗਿਯੋ ਤਿਹ ਕੈ

ਨਹੀਆਨਹੁਲੈਕਰਿਮੇਜਮਦਤਪਹਾਰਿਯੋ॥

॥ਰਾਛਸਮਾਰਿਲੋਯਜਬਹੀਤਬਰ ੨੧੪

ਛੁਸਕੇਰਿਸਕੇਦਲਬਾਯੋ॥ਆਵਤਹੀਕਬਿਸਿਯਾਮਕਯੋਬਿਬਿਧਾਯਪਏਅਰਿਜੁਧਮਚਾ
ਯਾਦੇਤਪੁਨੇਤਹਯਾਇਲਕੈਬਹੁਧਾਇਨਸੇਖਰਗੋਸਹਿਧਯੋ॥ਸੇਸਹਿਕੇਅਸਕੇਗਹਿਕੇ
ਨਿਪਜੁਪਕੀਯੋਨਹੀਧਾਉਜਤਯੋ॥ ੧੪੧੩॥ਸੇਯਾ॥ ॥ਧਾਇਪਰੇਸਬਰਾਛਮਯਾਪਰਹੈਤਿਨਕੈਮਨਕੇ
ਪਥਾਢਿਯੋ॥ਗਹਿਬਾਨਕਮਾਨਗਦਾਬਰਛੀਤਿਨਮਿਯਾਨਹੁਤੇਕਰਵਾਰਕਾਢਿਯੋ॥ਸਬਦਨਵ
ਤੇਜਪਚੰਡਕੀਯੋਰਿਸਪਾਵਕੀਯੋ॥ਤਿਨਮੀਗਬਾਢਿਯੋ॥ਇਹਭਾਤਪਹਾਰਤਹੈਨਿਪਕਉਤਨਕੰਚ
ਨਮਾਨਹੁਸੁਨਬਰਾਢਿਯੋ॥੧੪੧੪॥ਸੇਯਾ॥ ॥ਜਿਨਿਹੁਨਿਪਕੇਸੰਗਜੁਪਕੀਯੋਸੁਸਥੈਇਨ
ਹੁਤਿਕੈਤਬਦੀਨੋ॥ਅਉਗਜਿਤੇਅਰਿਜੀਤਬਚੇਤਿਨਕੇਬਪਕਉਕਰਿਆਯਪਲੀਨੋ॥ਜੁਓ
ਇਨਭੂਪਸਰਾਸਨਲੈਕੀਇਸਤਨਕੇਤਨਮੀਤਨਹੀਨੋ॥ਸੇਨਤੁਰੇਸੁਲਰੇਪੁਨਿਧਾਇਨਿਦਾਨਵਹ
ਨਿਪਖੰਡਕੀਨੋ॥੧੪੧੫॥ਸੇਯਾ॥ ॥ਬੀਰਬੰਤੁਇਕਦੇਭਹੁਤੇਤਿਨਕੇਪਕੀਯੋਅਤਿਹੀਮਨ
ਮੇ॥ਇਹਭਾਤਿਸੇਭੂਪਕਉਬਾਨਹਨੇਸਭਫੇਕਲਉਗਰਗੋਤਨਮੇ॥ਤਬਭੂਪਤਿਸਾਂਗਹਨੀ
ਰਿਖਕਉਪਸਰਾਉਗਜਿਉਚਪਲਾਘਨਮੇ॥ਸੁਮੇਨਉਗੋਸਖਗੋਸਕੇਤ੍ਰਾਸਤੇਧਾਇਕੈਜਾਇ
ਵਹਿਯੋਬਨਮੇ॥੧੪੧੬॥ਸੇਯਾ॥ ॥ਲਾਗਤਸਾਗਕੈਪਨਤਜੋਤਿਹਅਉਹੁਤੇਤਿਹਕੈਅਸਤੁ
ਰਿਯੋ॥ਕੋਪਅਯੋਧਨਮੇਖਰਗੋਸਕਹੈਕਾਬਿਰਾਮਮਹਾਬਲਪਾਰਿਯੋ॥ਰਾਛਸਤੀਸਰਹੈਤਿਹ
ਠਾਤਿਹਕੇਭਬਹੀਤਿਹਉਰਸਿਧਾਰਿਯੋ॥ਪਨਬਿਨਾਇਹਿਭਾਤਿਪਰਿਯੋਮਧਵਾਮਨੇਬਜੁਭੁਏ
ਨਗਮਾਰਿਯੋ॥੧੪੧੭॥ਸੇਯਾ॥ ॥ਕੇਤੇਰਾਛਸਨਹੁੰਕੀਭੂਜਨਕੇਕਾਇਦਯੋਕੇਤੇਸਿਰਸਤਨਕੇ
ਖੰਡਨਕਰਤਹੈ॥ਕੇਤੇਭਾਗਿਗਏਅਰੁਕੇਤੇਮਾਰਲਏਬੀਰਨਹੁੰਕੀਭੂਮਹੁੰਤੇਪੇਹਨਾਟਰਤਹੈ॥
ਮੈਥੀਜਮਦਾਹਲੈਸਰਾਸਨਗਦਾਤ੍ਰਿਸੁਲਦੁਜਨਕੀਸੈਨਾਬਿਚਮੇਸੇਬਿਚਰਤਹੈ॥ਅਭੋਹਾਇ
ਨਤਤਪਗਪਛੇਨਾਕਰਤਤੁਗਕਬੂਦੇਖੀਯਤਕਬੂਦੇਖਿਓਨਪਰਤਹੈ॥ ੧੪੧੮॥ਸੇਯਾ॥
ਕਬਿਯੋਬਾਚ॥ ॥ਖਰਗਸਿਧਬਹੁਰਾਛਸਮਚੇਕੇਪਹੁਇ॥ਗਹੇਮਨੇਮਤਵਾਰੇਰਨਕੀਭੂਮਿ
ਸੁਇ॥ਜੀਤਬਚੇਤੇਭਾਜੇਤ੍ਰਾਸਬਧਾਇਕੈ॥ਹੋਜਦੁਪਤਤੀਰਪੁਕਾਰੇਸਬਹੀਆਕੈ॥੧੪੧੯॥

॥ ਤਬ ਬਿਜਪਾਤਿ ਸਬ ਸੇਕ ਉਐ ਸੇਕ ਹਿਯੇ ਸੁਨਾਇ ॥ ਕੋਲਾਇ ਕੁਭ
 ਕਟਕੇ ਮੇਲੈ ਜੁਗਾ ਸੰਗਯਾਇ ॥ ੧੪੨੧ ॥ ॥ ਸੇਰਠਾ ॥ ॥ ਸ੍ਰੀਜਦੁਪਾਤਿ ਕੇ ਬੀਰਵਾਇ ਨਿਕਸੇ ਅਭਿ
 ਕੋਪਹਾਇ ਅਹਾਰ ਬੀਰਨ ਪੀਰਾਇ ਦੁਤਾ ਲਿਖਿ ਕਮਾਜਿਨੈ ॥ ੧੪੨੧ ॥ ॥ ਸਿੰਘ ਝੁਲਾਝ
 ਝੁਲਾਝ ਨ ਸਿੰਘ ਗਏ ਰਿਹਸਾ ਮੁਹੇ ਲੇ ਸੁਘਨੇ ਦਲਾ ॥ ਘੋਰਨ ਕੀ ਖੁਰਬਾਰ ਬਜੈ ਭੂਅ ਕੰਪ ਉਠੀਅ
 ਰੁਸਾਤਿ ਰਿਸਾਤਲਾ ॥ ਯੇਖ ਝਗੇ ਸਰਹਿਯੋ ਬਿਰੁਧੈ ਜਿ ਮਪ ਉਨਲ ਗੈਨ ਹਲੈ ਕਨਕਾ ਚਲਾ ॥ ਤਾਪੇ
 ਬਸਾਵ ਤੇਹੇ ਨਕਛੁ ਸਬਹੀ ਜਦੁ ਬੀਰਨ ਕੇ ਘਟਗਯੇ ਬਲਾ ॥ ੧੪੨੨ ॥ ॥ ਕੋਪ ਕੀਯੋ ਯੁ
 ਲੈ ਕਰਿ ਮੇਜੁ ਗਛੁ ਪਨਕੀ ਬਹੁ ਸੇਨ ਹਨੀਯੋ ॥ ਬਾਜ ਘਨੇਰ ਬਪਤਿ ਕਰੀ ਅਨੀਜੇ ਬਿਧਤੇ ਨਹੀ ਜਾ
 ਤਗਨੀਯੋ ॥ ਤਾਛੁ ਬਿਕੀਉ ਪਾਮਨ ਮੇਲਾ ਖਕੈ ਮੁਖ ਤੇ ਕਬਿ ਸਿਯਾ ਮਭੁ ਸੀਯੋ ॥ ਜੁਪੁ ਕੀਠਉ ਰਨੇ
 ਇਮਨੇਰ ਸਰਦ ਕੇ ਖੇਲ ਕੋਠ ਉਰਬ ਨੀਯੋ ॥ ੧੪੨੩ ॥ ॥ ਲੇਧਨ ਬਾਨ ਪਸਿਯੋ ਰਨ ਮੇਤਿ ਹਕੇ ਮਨੀਅ
 ਤਿ ਕੋਪ ਬਾਢਿਯੋ ॥ ਜੁਹੁ ਤੇ ਦਲ ਬੈਰਨ ਕੇ ਸਬਹੀ ਰਿਸਤੇ ਜਿ ਕੇ ਸੰਗ ਪਤਛੁ ਛਾਢਿਯੋ ॥ ਅਰਿ ਸੇਨ
 ਕੇਨਾ ਸਰੀਯੋ ॥ ਛਿਨ ਮੇਜ ਸੁਤਾਛੁ ਬਿਕੋਕਾ ਬਿਸਿਯਾ ਮਪਾਢਿਯੋ ॥ ਤਮਾਜਿ ਉਰ ਕੈ ਅਰਿਭਾ ਜਗ
 ਏਇਹ ਸੂਰਨ ਹੀ ਮਨੇ ਸੂਰ ਚਾਢਿਯੋ ॥ ੧੪੨੪ ॥ ॥ ਕੋਪ ਝੁਲਾਝੁ ਸਿੰਘ ਤਬੋ ਅਸਤੀਛੁ
 ਲੈ ਕਰਿ ਤਾਹਿ ਪਹਾਰਿਯੋ ॥ ਭੂਪਾਛਿ ਨਾਇਲੀਯੋ ਕਰਤੇ ਬਰਕੈ ਅਰਿਕੇਤ ਨਉ ਪਰਿਝਾਰਿਯੋ ॥
 ਲਾਗਤ ਹੀ ਕਟਿ ਮੁੰਡ ਗਿਰਿਯੋ ਪਰਤਾਛੁ ਬਿਕੋਕਾ ਬਿਭਾਉ ਨਿਹਾਰਿਯੋ ॥ ਮਾਨੁ ਹਈ ਸੂਰ ਕੇ ਪਛੁਯੋ ਸਿ
 ਰਪੁ ਤੇ ਕੇਕਾ ਦਿਜੁ ਦਾਕਰਿ ਝਾਰਿਯੋ ॥ ੧੪੨੫ ॥ ॥ ਸ੍ਰੇਯਾ ॥ ॥ ਬੀਰ ਹਨਿਯੋ ਜਬਹੀ ਰਨ ਮੇਤਬ ਦੁਸਰ
 ਕੇ ਮਨ ਕੋ ਪਛੁਯੋ ॥ ਸੁਪਵਾਇ ਕੈ ਸਿਯੈ ਦਨਤਾ ਹੀ ਕੀਓ ਗਯੋ ਅਸਿਤੀਛੁ ਨਪਨਲਯੋ ॥ ਤਬ
 ਭੂਪ ਸਗਾ ਸਨ ਬਾਨ ਲਯੋ ਅਰਿਕੋ ਅਸ ਮੂਠ ਤੇ ਕਾਟਿ ਦਯੋ ॥ ਮਨੇ ਜੀਹ ਨਿਕਾਰ ਕੈ ਧਾਯੋ ਹੁਤੇ ਜਮ
 ਜੀਭ ਕਟੀ ਬਿਨੁ ਆਸਭਯੋ ॥ ੧੪੨੬ ॥ ॥ ਜਬਹੀ ਕਰਿ ਕੋ ਅਸ
 ਕਾਟਿ ਦਯੋ ਭੁਰਜੇ ਉਭਰੇ ਹੁਤੇ ਤੇ ਸਭ ਧਯੋ ॥ ਆਯੁ ਪਲੈ ਅਪਨੇ ਅਪਨੇ ਕਰਿ ਚਿਤ ਬਿਖੈ ਅਤਿ
 ਕੋਪ ਬਢਾਏ ॥ ਬੀਰ ਬਨੇ ਤਬਨੇ ਸਿਗਰੇ ਤਿਨ ਕੇ ਗੁਨ ਸਿਯਾ ਮਕਬੀ ਸੁਰਗਾਏ ॥ ਮਾਨੁ ਭੂਪ
 ਸੁਆ ਬਰਜੁ ਪੁਗਚਿਯੋ ਭੁਟਏ ਨ ਬਡੇ ਨਿਪਾਏ ॥ ੧੪੨੭ ॥ ॥ ਸ੍ਰੇਯਾ ॥ ॥ ਜੇਨਿ ਪਸਾਹੁ ਹੋਅ

॥ ਕਿਉਂ ਅਰਿਬਾਨ ਨ ਸੋ ਮੋਈ ਮਾਫਲਾਏ ਹੈ ॥ ਕਿਤ ਕਿਜੇ ਰਿਭਿ ਰੋਹ ਠਿਕੈ ਕਿਤੇ ਨਹ ਕਉਲ ਖਿਭਾਯਿ ॥ ੧੧੫ ॥
 ਗਏ ਹੈ ॥ ਕਿਤ ਕਿਹੋਇ ਇਕਤਰਹੈ ਨਹੁ ਤਾਛੁ ਬਿਕੈ ਕਾ ਬਿਚੀ ਨਲਾਏ ਹੈ ॥ ਮਾਨਹੁ ਆਗਲਗੀਬ
 ਨ ਮੇ ਮਦਮਤਕਰੀ ਇਕਠ ਉਰਤੁ ਏ ਹੈ ॥ ੧੧੬ ॥ ॥ ਬੁਝਿਯੋ ਭੈਰਵ ਨ ਮਾਂ ਝਹੇ ਨ ਮਨ ਮੇ ਰਿਖ
 ਤਰਕ ਕੇ ਪਭੁਯੋ ਹੈ ॥ ਬਾਜ ਕਰੀ ਰਥ ਕਾਟਿ ਦੇ ਜਬ ਹੀ ਕਰਮੈ ਕਰਵਾਹ ਪਾਇਯੋ ਹੈ ॥ ਪੇਖ ਕੈ ਸਤ
 ਇਕਤਰ ਕੈ ਨਿਪ ਮਾਧ ਬੇਕੋਤਿ ਨ ਮੰਤ੍ਰ ਕਾਰਿਯੋ ਹੈ ॥ ਕੇਹ ਰਿਕੈ ਬਧਾ ਜਿਉ ਚਿਤ ਵੈ ਮ੍ਰਿਗ ਸੋ ਤੇ ਬਿਥ
 ਕ ਬਹੁ ਨ ਰੁਝਿਯੋ ਹੈ ॥ ੧੧੭ ॥ ॥ ਮੈਯਾ ॥ ॥ ਭੂਖ ਬਲੀ ਬਹੁ ਰਿਸ ਕੈ ਜਬ ਹਾਥ ਨ ਮੇਹ ਬੀ ਆਰ
 ਗਹੈ ਹੈ ॥ ਸੂਰਹ ਨੇ ਬਲ ਬੁਝਾਪ ਨੇ ਕ ਬਿਰਾ ਮਭ ਨੇ ਮਨ ਮੇ ਜੁਚਹੈ ਹੈ ॥ ਸੀਸ ਪਰੇ ਕਟਿ ਬੀਰਨ ਕੇ ਥ
 ਰਨੀ ਖੜਕੋ ਸਤੁ ਸੀਸ ਛੁਏ ਹੈ ॥ ਮਾਨਹੁ ਸੁਭਿਨ ਸੋਰੇ ਵਰੇ ਮੇ ਸਿਰ ਸਤ੍ਰਨ ਕੈ ਜ ਸੇ ਮੂਦ ਰਹੈ ਹੈ ॥ ੧੧੮ ॥
 ॥ ॥ ਤਕਿਝੁ ਝਾ ਸਿਘ ਕੇ ਖੜਗ ਸੀ ਖੜਗ ਲੀਯੋ ਕਰ ਕੇ ਪਾਹ ਨਿਯੋ ਤ ਬੈ ਸਿਰ ਸਤ੍ਰ ਕੇ ਜ
 ਨ ਦੀ ਨੀ ਅਸਭਿਯਾ ॥ ੧੧੯ ॥ ॥ ॥ ਪੁਨਿ ਸਿਘ ਜੁਝਾ ਬ ਮਹਾਰਨੇ ਮੇਲ ਰਿਕੈ ਮਾਰਿਕੈ ਸੁਰ
 ਲੋਕ ਬਿਹਾਰਿਯੋ ॥ ਸੈਨ ਜਿਤੋ ਤਿਹ ਸੰਗ ਹੁਤੇ ਤਬ ਹੀ ਅਸਿਲੈ ਨਿਪ ਮਥ ਬਿਦਾਰਿਯੋ ॥ ਜੇ ਤੇਰੇ
 ਸੁਭ ਜੇਰ ਨ ਤੇ ਕਿਨਹੂੰ ਨਹੀ ਲਾਜ ਕੀ ਓਰ ਨਿਹਾਰਿਯੋ ॥ ਮਾਨਹੁ ਦੰਡ ਲੀਏ ਕਰਮੇ ਜਮ ਕੇ ਸਾਮਭੂਪ
 ਮਹਾ ਅਸਧਾਰਿਯੋ ॥ ੧੨੦ ॥ ॥ ॥ ਖੜਗ ਸਿਘ ਸਰਧ ਨ ਗਾਰਿਯੋ ਕਿਨਹੂੰ ਰਹਿਯੋ ਨ
 ਪੀਠਾ ਚਲੇ ਤਿਯੋ ਆਗੇ ਕੋਰਨ ਗਈ ਮਹਾਰਥੀ ਬਲ ਬੀਰਾ ॥ ੧੨੧ ॥ ॥ ਜਬ ਭਾਜੀ ਜਾਵਦ ਚਮੂਕਿ
 ਸਨ ਬਿਲੋਕੀ ਨੈਨਾ ॥ ਸਾਤ ਕ ਸਿਉ ਹਰਿਯੋ ਕਹਿਯੋ ਤੁਮ ਪਾਵਹੁ ਲੈ ਸੈਨਾ ॥ ੧੨੨ ॥ ॥ ॥
 ਤਕ ਅਉ ਬਗਾ ਕ੍ਰਿਤ ਉਧਵ ਸੀ ਮੁਸਲੀ ਕਰੇ ॥ ਹਲ ਲੈ ਬਸ ਦੇਵ ਤੇ ਆਦਿ ਕਈ ਹਜਿ ਤੇ ਤਿਹ
 ਆਗੇ ਕੀਯੋ ਬਲ ਕਉ ਦਲ ਦੇ ॥ ਸਬਹੂੰ ਨਿਪ ਉਪ ਰਿਬਾਨ ਨਾ ਬਿਸਟ ਕਰੀ ਤਕ ਕੈ ਖਲੁਛੈ ॥ ਸੁਰ
 ਗਾਜ ਪਟੈ ਗਿਰੇ ਰੋਧ ਨ ਪੈ ਰਿਸ ਮੇ ਪਾ ਮੇਰੇ ਬਰੇ ਖੋ ਬਲ ਕੈ ॥ ੧੨੩ ॥ ॥ ਮੈਯਾ ॥ ॥ ਸਰਜਾ ਲਕਾ
 ਸ ਬੈ ਸਹਿ ਕੈ ਗਾਰਿ ਕੈ ਬਹੁ ਰੇ ਪਾਖਾਨ ਚਲਾਏ ॥ ਬਾਜ ਕਰੇ ਸਬਹੂੰ ਕੇ ਪਾਇਲ ਸੁਤ ਸ ਬੈ ਤਿਨ ਕੇ
 ਰਨ ਪਾਏ ॥ ਪੇ ਦਲ ਕੇ ਦਲ ਮਾਂਝੇ ਪਾਇਯੋ ਸੇਈ ਬਾਨ ਨੇ ਸੇ ਜਮ ਲੋਕ ਪਠਾਏ ॥ ਸਿਯੋ ਦਨ ਕਾਟਿ
 ਦੇ ਬਹੁ ਰੇ ਸਬਹੂੰ ਬਿਰਥੀ ਜਦ ਬੀ ਸਪਰਾਏ ॥ ੧੨੪ ॥ ॥ ॥ ॥ ਕਾਹੇ ਕਉ ਭਾਜ ਤੇ ਹੋਰਨ ਤੇ

ਬਲਜੁਪਸਮੇਪੁਨਿਐਸੇਨਪੈਏ। ਸਾਤਕਸੇਖਰਗੋਸਕਹਿਯੋ। ਅਬਭਾਜਹੁਤੇਕਛੁਲਾਜਰਪੈ
 ਤੇ। ਜਨਉਕਤੁ। ਓਰਸਮਾਜਮੇਜਾਇਹੋਸੇਵਹੁਕਾਇਹਰਾਜਵਹੋਏ। ਤਾਤੇਬਿਚਾਰਕੇਅਗਨਿਉ
 ਰਕਿਨਭਾਜਕੈਕਾਮੁਖਲੋਘਰਜੇਏ॥ ੧੪੪੦॥ ਯਦੀਉਨਿਸੂਰਨਕਉਟਿਗਿਯੋਬਿ
 ਸਕੈਅਰਿਕੈਨਿਪਪਾਛੇਧਯੋਏ। ਜਾਦਵਭਾਜਤਜੈਸੇਅਜਾਖਰਗੋਸਮਨੇਮਿਗਰਾਜਭਯੋ
 ਤੇ। ਧਾਇਮਿਲਿਯੋਮੁਸਲੀਪਰਕੈਤਿਨਕੰਠਬਿਖੋਪਨਰੂਹਿਦਯੋਏ। ਤਉਹਸਿਕੈਅਪਨੇ
 ਬਸਕੈਬਲਦੇਵਹਿਕਉਤਬਛਾਡਿਦਯੋਏ॥ ੧੪੪੧॥ ਜਬਸਬਹੀਭਟਭਾਜਕੈ
 ਗਇਸਰਨਿਬਿਜਰਾਇ। ਤਬਜਦਪਤਿਸਬਜਾਦਵਨਕੀਨੇਏਕਉਪਾਇ॥ ੧੪੪੨॥
 ਘੋਰਹਿਯਾਹਿਸਬੈਮਿਲਿਕੈਹਮਐਸੇਬਿਚਾਰਸਬੈਭਟਪਾਏ। ਅਗੋਕੀਯੋਬਿਜੁਭੁਖਨਕੈ
 ਸਬਪਾਛੇਭਯੋਲੋਕੋਪਬਢਾਏ। ਕਾਨਪਮਨਲਭਿਤਨਕਮਾਨਨਯੋਨਿਪਉਪਰਿਬਾਨਚਲਾ
 ਏ। ਮਾਨਹੁਪਾਵਸਕੀਰਿਤਮੇਘਨਬੂਦਨਜਿਉਸਗਤਿਉਬਰਖਾਏ॥ ੧੪੪੩॥ ਕਾਟਿਕੈਬਾ
 ਨਸਬੈਤਿਨਕੈਅਪਨੇਸਗਰੀਹਰਿਕੈਤਨਲਾਏ। ਘਾਇਨਤੇਬਹੁਸਉਨਪਰਿਯੋਤਬਸੀਪਤਿ
 ਕੋਪਗਾਨਠਹਿਰਾਏ। ਅਉਰਜਿਤੇਬਰਬੀਰਹੁਤੇਰਨਦੇਖਿਕੈਰੂਪਤਿਕੈਬਿਸਮਾਏ। ਪੀਰਨ
 ਕਾਹੁਸਗੀਰਗਹਿਯੋਜਦਬੀਰਤੇਆਦਿਕਬੀਰਪਰਾਏ॥ ੧੪੪੪॥ ਸੀਜਦਬੀਰਕੇਭਾਜਤ
 ਹੀਛੁਟਪੀਰਗਯੋਬਰਬੀਰਨਕੋ। ਅਤਿਬਿਖਾਕੁਲਬੁਧਿਨਿਰਾਕੁਲਯੈਲਖਲਗੋਏਘਾਇ
 ਸਗੀਰਨਕੋ। ਸੁਪਵਾਇਕੈਸਿਯੰਦਨਭਾਜਚਲੇਰੁਗਮਾਨਘਨੇਅਰਿਤੀਰਨਕੋ। ਮਨਮਾਪਨਕੈ
 ਸਮਝਾਵਤਸਿਯਾਮਤੈਕੀਨੇਚੈਕਾਮਅਹੀਰਨਕੋ॥ ੧੪੪੫॥ ਨਿਜਮਨਕੈਸਮ
 ਝਾਇਕੈਬਹੁਰਿਫਿਰੇਘਨਸਿਯਾਮਾਜਾਦਵਸੈਨਾਸੀਗਲੇਪੁਨਿਆਏਰਨਧਾਮ॥ ੧੪੪੬॥
 ॥ ੧੪੪੭॥ ॥ ਖੜਗਸਿਘਕੋਹਰਿਕਹਿਯੋਅਬਭੁਖੜਗਸੀਭਾਗਾਜਾਮਾਦਿ
 ਵਸਕੋਰਹਿਤਹੀਡਾਰੇਤੇਹਿਸੀਘਾਗ॥ ੧੪੪੮॥ ਸੈਯਾ॥ ॥ ਕੋਪਕੈਬੈਨਕਹੈਖੜਗੋਸਕੈਸੀਹ
 ਰਿਜੁਪਨਥਾਨਲੋਕੈ। ਚਾਮਕੈਦਾਮਚਲਾਇਲਏਤੁਮਹੀਰਨਮੇਮਨਕੋਨਿਰਭੈਕੈ। ਅਤਕ
 ਰੀਗਰਏਤਬਲਉਜਬਲਉਮਿਗਰਾਜਗਹਿਓਨਰਿਸੈਕੈ। ਕਾਹੇਕੈਪਾਨਸੇਪਨਖੇਵਤ

ਜਾਹੁ ਕਲੇਹ ਬੀਯਾਨ ਨ ਦੈ ਕੋ ॥ ੧੪੪੫ ॥ ਜੇ ਸੁਨਿ ਕੋ ਹਰਿ ਕੀ ਬਾਣੀ ਆਤ ਬਹੀ ਨਿਪ ਭਰਦੇਤ ੨੧੬
 ਕੁਯੇ ॥ ਕਾਹੇ ਕੋ ਸੋਰ ਕਰੇ ਹਨ ਮੇ ਬਨ ਮੇ ਜਨ ਕਾਹੁ ਨੇ ਕੁਝ ਲਯੋ ॥ ਬੋਲੇ ਹਰਿ ਕੋ ਸਭਿ ਜਿਉ ਹਮ
 ਤੇ ਕਈ ਬਾਹਨ ਰਾਜ ਗਯੋ ॥ ਨਾਮ ਪਾਤਿਯੋ ਬਿਜਰਾਜ ਬਿਖਾ ਬਿਨੁ ਲਾਜ ਸਮਾਜੋ ॥ ਆਜੁ
 ਖਯੋ ॥ ੧੪੪੬ ॥ ॥ ਕਾਹੇ ਕੋ ਕ੍ਰੋਧ ਸੇ ਜੁ ਪੁਕਰੇ ਹਰਿ ਜਾਹੁ ਕਲੇਹ ਦਿਨ
 ਕਾਇਕ ਜੀਜੋ ॥ ਬੈਸ ਕਿਸੇ ਹਮੇਨ ਹਰਿ ਮੂਰਤਿ ਆਨ ਨ ਮੇ ਅਬਹੀ ਮਸਕੀਜੋ ॥ ਜਾਈ ਮੇਧਾਮ
 ਸੁਨੇ ਪਨ ਸਿਖਾ ਮਥਿ ਸਰਾਮ ਕਰੇ ਮੁਖ ਅੰਮ੍ਰਿਤ ਪੀਜੋ ॥ ਨਾਹਿ ਕਪਨ ਤੇ ਜੇਰਨ ਮੇ ਅਪਨੇ ਪਤ
 ਮਾਤ ਅਨ ਬਨ ਕੀਜੋ ॥ ੧੪੪੭ ॥ ਸੇਯਾ ॥ ॥ ਕਾਹੇ ਕੋ ਅਯੋਧਨ ਮੇ ਹਠ ਕੋ ਹਮੇਰਨ ਦੁ ਦਮ
 ਚੈ ਹੋ ॥ ਜੁ ਪੁਕੀ ਬਤ ਬੁਹੀ ਸਬ ਤੇ ਹਰਿ ਕ੍ਰਪ ਕੀ ਏਨ ਕਛੁ ਛੁਪੈ ਹੋ ॥ ਜਾਨ ਤੇ ਹਮ ਬਯਾਰਨ ਮੇ ਹ
 ਮੇਲਾ ਰਿਕੈ ਤੁਮ ਜੀਤ ਜੈ ਹੋ ॥ ਜਾਹੁ ਤੇਤਾ ਜਕੈ ਜਾਹੁ ਅਬੈ ਨਹੀ ਅਤ ਕੋ ਅਤ ਕੋ ਪਾਮਾ ਸਿਧੈ ਹੋ ॥
 ॥ ਜੇ ਸੁਨਿ ਕੋ ਹਰਿ ਚਾਪ ਲਯੋ ਕਰਿ ਤਨ ਕੈ ਬਾਨ ਕਉ ਖੇਰ ਚਲਾਯੋ ॥ ਭੂਪ
 ਤਿਕਉ ਹਰਿ ਘਾਇਲ ਕੀ ਨੇਰੈ ਮੀ ਪਤਿ ਕਉ ਨਿਪ ਘਾਇਲ ਗਯੋ ॥ ਬੀਰ ਦੁਹੁ ਤਿਹ ਠਹਿਰ ਬਿ
 ਖੈ ਕਬਿਰਾਮ ਭਨੈ ਅਤਿ ਜੁ ਪੁਮ ਚਾਯੋ ॥ ਬਾਨ ਅਪਾਰ ਚਲੇ ਦੁਹੁ ਠਹਿਰੇ ਅਕੁਨ ਜਿਉ ਦਿਵ ਮ
 ਰੁਲ ਛਾਯੋ ॥ ੧੪੪੮ ॥ ਸੇਯਾ ॥ ॥ ਸੀਜ ਦੁਬੀਰ ਸਹਾਇ ਕੋ ਕਾਜ ਜਿਨੇ ਬਰ ਬੀਰਨ ਤੀਰ ਚ
 ਲਾਏ ॥ ਭੂਪ ਤਿਏ ਕਨ ਬਾਨ ਲਗਿ ਮੇਲਾ ਖਿਦੂਰ ਤੇ ਬਲਨ ਸੇਬੁ ਘਾਏ ॥ ਧਾਇ ਪਹੀ ਬਹੁ ਜਾ
 ਦਵੇ ਸੈਨ ਪਦਾਇ ਸਿਧੀ ਦਨ ਚਾਪ ਚਢਾਏ ॥ ਆਵਤ ਸਿਆਮ ਭਨੈ ਰਿਸ ਕੈ ਨਿਪ ਸੇਪ ਲਮੇ ਦ
 ਲਾਪੈ ਦਲ ਘਾਏ ॥ ॥ ਏਕ ਗਿਰੇਤ ਜਿ ਪਾਨ ਨ ਕੋਰਨ ਕੀ ਛਿਤ ਮੇ ਅਤਿ ਜੁ ਪੁਮ ਚੈ ਕੀ ਏ
 ਕ ਗਏ ਕੁਜਿ ਕੈ ਇਕ ਘਾਇਲ ਏਕ ਬਰੇ ਮਨ ਕੋ ਪਬ ਦੈ ਕੋ ॥ ਤਉ ਨਿਪ ਲੈ ਕਰੇ ਕਰਵਾਰ ਦੀਬ
 ਦੁਖੰਤ ਨਖੰਤ ਨ ਕੈ ਕੋ ॥ ਭੂਪ ਕੋ ਪਉਰ ਖਹੈ ਮਹ ਬੁਝ ਨਿਹਾਰ ਹੋ ਮੇਰੇ ਆਸ ਕਹੈ ਕੋ ॥
 ॥ ਅਉਰ ਕਿਤੇ ਬਲ ਬੰਦੁ ਹੁਤੇ ਕਬਿ ਸਿਆਮਾ ਜਿਤੇ ਨਿਪ ਕੋ ਪਛਾਰੇ ॥ ਜੁ ਪੁਖੀਨ
 ਸੁਬੀਰ ਬਰੇ ਰਿਸ ਸਾਥ ਸੇਊ ਛਿਨ ਮਾਰਿ ਸੀਘਰੇ ॥ ਸਿਧੀ ਦਨ ਕਾ ਦਿਦੇ ਤਿਨ ਕੋ ਗਜ ਬਾਜ
 ਘਨੇ ਸੰਗ ਬਾਨ ਮਾਰੇ ॥ ਕੁਦ ਕੇ ਖੇਲ ਕੀ ਧਿਰਨ ਮੇ ਜੇਉ ਜੀਵ ਤੇਤ ਜਿ ਜੁ ਪਪਧਰੇ ॥ ੧੪੪੯ ॥

ਮੈਂ ਯਾ ॥ ਮੈਂ ਨਿਭੁ ਜਾਇ ਕੈ ਪਾਇ ਕੈ ਆਇ ਕੈ ਰਾਮ ਅਭਿਸਿਖਾ ਮਕੇ ਸਾਥ ਅਭਿਯੋ ॥ ਲੈ ਬ
 ਰਛਾ ਜਮ ਪਾਰਗਦਾ ਅਤ੍ਰੁ ਪੁਰੈ ਜੁਪਾਨਿ ਸੰਗ ਕਰਿਯੋ ॥ ਰਉ ਬਹੁ ਰੋਕ ਬਿਸਿਖਾ ਮਭੁਨੈ ਪਨੁ
 ਬਾਨ ਸੰਤਾਰ ਕੇ ਪਾਨ ਪਰਿਯੋ ॥ ਜਿਉ ਪਾਨ ਬੰਦਨ ਤਿਉ ਸਰ ਸਿਉ ਕਮਲਾ ਪਤਿ ਕੋਤ ਨਤਾ
 ਲੁਕੁ ਰਿਯੋ ॥ ॥ ਬੋਧਿਯੋ ਜਬ ਤਨ ਕ੍ਰਿਸਨ ਰਿਸਾਇ ਦ੍ਰਾਸਤ੍ਰ ਸੰਧਨਾ ॥
 ਮੰਤ੍ਰ ਨਾਮਿਉ ਅਭੁ ਮੰਤ੍ਰ ਕਰਿ ਗਾਹਿ ਪਨਛਾ ਭਿਯੋ ਬਨਾ ॥ ੧੪੫੪ ॥ ਮੈਯਾ ॥ ॥ ਇੰਦ੍ਰ ਤੇ ਆ
 ਵਿਕਥੀਰ ਜਿ ਤੇਤ ਬਹੀ ਸਰਛੁ ਰਤ ਭੂਪ ਰਿਆਏ ॥ ਰਾਮ ਭੁਨੈ ਅਗਨਾ ਯੁਪ ਲੈ ਨਿਪ ਕਉ
 ਲਾਖਿ ਕੈ ਕਰ ਕੇ ਪਚਲਾਏ ॥ ਭੂਪ ਸਰਾਸਨ ਲੈ ਸੁਕ ਦੇ ਅਪਨੇ ਸਰ ਲੈ ਸੁਰ ਕੋਤ ਨਲਾਏ ॥ ਘ
 ਇਲ ਸਉ ਨਭੁ ਰੇ ਲਾਖਿ ਕੈ ਸੁਰ ਰਾਜ ਭੂਰੈ ਮਿਲਿ ਕੈ ਸਬ ਪਏ ॥ ॥ ਦੇਵ
 ਰਵਾ ਵਿਕਥੀਰ ਪਨੇ ਕਾ ਬਿਸਿਖਾ ਮਭੁਨੈ ਅਤਿ ਕੋਪ ਭੁਏ ॥ ਲੈ ਬਰਛੀ ਕਰਵਾ ਰਗਦਾ
 ਸੁਸਬੇ ਰਿਸਿਭੂ ਪਸੇ ਆਇ ਖਏ ॥ ਆਇ ਇਕ ਤਤ੍ਰ ਏਰਨੇ ਮੇਜ ਸੁਤਾਛ ਬਿਕੇ ਕਾ ਬਿਭਾ
 ਖਦਏ ॥ ਭੂਪ ਕੇ ਬਾਨ ਸੁਗੰਧ ਲੈ ਬੋਕੋ ਭਉਰ ਮੇਨੇ ਇਕ ਠਉਰ ਭੁਏ ॥ ॥
 ਦੇਵਨ ਮਿਲ ਬਰਗੇ ਸਕਉ ਪੈ ਰਿਚਉ ਵਿਸਲੀ ਨਾਤ ਬਭੂਪਤ ਪਨ ਬਨ ਲੈ ਕਹਿਯੋ ਜੁਪ
 ਉਰ ਖਕੀਨਾ ॥ ॥ ਮੈਯਾ ॥ ॥ ਸੂਰ ਕੇ ਦ੍ਰਾਵ ਸਿਬਾਨ ਲਬੇ ਪਿਕੈ ਅ
 ਉਸ ਸਿਕੇ ਦਸ ਬਾਨ ਲਗਾਏ ॥ ਗੋਰ ਸਚੀ ਪਤਿ ਕਉ ਸਰ ਸਉ ਸੁਲਗੇ ਤਨ ਭੁਦ ਕੈ ਪਾਰਪ
 ਰਾਏ ॥ ਜਛ ਜਿ ਤੇ ਸੁਰ ਕਿਨਰੀ ਪ੍ਰਬ ਤੇ ਸਬ ਤੀਰਨੇ ਸੰਨਿਪਾਏ ॥ ਕਿਰਨ ਭਾਜਿ ਗਏ
 ਨ ਤੇ ਰੁਰਿ ਕੇਤ ਕਿਤ ਉਰਨੇ ਮੇਠਹਿ ਗਏ ॥ ੧੪੫੫ ॥ ਮੈਯਾ ॥ ॥ ਜੁਪ ਭੁਯੋ ਸੁਪਨੇ ਜਬ ਹੀਤ ਬ
 ਇੰਦ੍ਰ ਰਿਸੇ ਕਰਿ ਸਾਂਗ ਲਈ ॥ ਸਿਖਾ ਮਭੁਨੈ ਬਲ ਕੇ ਕਰਿ ਕੈ ਤਿਹ ਭੂਪ ਕੇ ਉਪ ਰਿਭਾਰ ਦਏ
 ॥ ਸੀਖ ਰਗੇ ਸਸਰਾਸਨ ਲੈ ਸਰਕਾਇ ਦਈ ਉਪ ਮਾਸੁ ਭਈ ॥ ਬਾਨ ਭੁਯੋ ਖਗ ਰਾਜ
 ਮਨੇ ਬਰਛੀ ਜੇਨੇ ਨਾਗਾਨ ਭੁਛ ਗਈ ॥ ॥ ਪੀੜ ਤਉ ਸਬ ਬਾਨ ਸੰ
 ਪਨਿ ਇੰਦ੍ਰ ਤੇ ਆਵਿਕਥੀਰ ਭੁਜਾਏ ॥ ਸੂਰ ਸਸੀਰਨ ਤਿਆਗ ਭੁਜੇ ਅਪਨੇ ਮਨੇ ਮੇਅਤਿ ਤਾ
 ਸਬ ਢਾਏ ॥ ਆਇ ਕੈ ਪਾਇ ਪਨੇ ਤਨੇ ਮੇਭੁ ਜਗੇ ਸੁਭੁ ਹੀਨ ਕਉ ਰਹਿ ਗਏ ॥ ਜਾਇ ਬਸੇ

ਪੁਨੇਪੁਰਮੇਸਰਸੇਕਭਰੇਸਬਲਾਜਲਜਾਏ॥ ੧੪੬੦॥ ਦੇਹਰਾ॥ ॥ ਜਨਥੈਸਕਲਸੁਰਭਜਗਇਰ ੨੧੭
 ਬਾਨਿਪਕੀਨੇਮਾਨ॥ ਪਨਖਤਨਕਰਿਮੇਪਬਲਹਰਿਪਰਮਾਰੇਬਾਨ॥ ੧੪੬੧॥ ਤਬਹਰਿਰਿ
 ਸਕੈਕਰਿਲਯੇਰਾਛਸਅਸਤ੍ਰਸੰਧਾਨ॥ ਮੰਤ੍ਰਨਸਿਉਅਭਮੰਤ੍ਰਕਰਿਛੁਹਿਯੇਅਤਿਭੁਤਬਾ
 ਨ॥ ੧੪੬੨॥ ਦੇਤਾਅਨੇਕਭੁਇਤਿਹਤੇਬਲਬੰਡਕੁਪੁਤ੍ਰਪਾਨਕਕੀਨੇ॥ ਚਰ੍ਯਪਰੇਸ
 ਮਦਾਰਛੁਰੀਅਸਫਾਲਗਦਾਬਰਛੀਕਰਿਲੀਨੇ॥ ਮੂਸਲਅਉਗਪਹਚਉਖਾਰਲੀਏਕਰਮੇ
 ਦੁਮਪਾਤਾਬੀਯੀਨੇ॥ ਦਾਂਤਬਦਾਇਕੈਨੈਨਤਚਾਇਕੈਆਇਕੈਭੂਪਤਿਕੈਭਾਦੀਨੇ॥ ੧੪੬੩॥
 ॥ ਕੇਸਬਡੇਸਿਰਬੇਸਬੁਰੇਅਰੁਦੇਹਮੇਰੇਮਬਡੇਜਿਨਕੇ॥ ਮੁਖਸੇਨਰਹਾਨਚਾਬਤ
 ਰੈਪੁਨਿਦਾਂਤਸੇਦਾਂਤਬਜੇਤਿਨਕੇ॥ ਸਰਸਉਨਤਕੇਅਖੀਆਂਜਿਨਕੀਸਿਗਕਉਨਭਿਥੈਬਲਕੇ
 ਇਨਕੇ॥ ਸਰਚਪਚਦਾਇਕੈਰੈਨਟਿਰੈਸਬਕਾਮਕੈਰੈਨਿਤਪਾਪਨਕੇ॥ ੧੪੬੪॥
 ਪਾਇਪਰੈਮਿਲਿਕੈਉਤਰਾਛਸਭੂਪਇਤੇਥਿਰਠਾਫਿਰਹਿਯੇਯੈ॥ ਡੁਫਸੁਕੈਅਪਨੇਮਨਕੇ
 ਰਿਸਿਸਤ੍ਰਨਕੇਇਹਿਭਾਂਤਿਕਹਿਯੇਯੈ॥ ਆਜੁਸਭੈਹਨਿਹੋਰਨਮੇਕਹਿਯੇਬਤੀਯਾਪਨੁਬਾ
 ਨਗਹਿਯੇਯੈਯੈਨਿਪਕੈਅਤਿਧੀਰਜਦੇਖਿਕੈਦਾਨਵਕੈਦਲੁਗੀਝਰਹਿਯੇਯੈ॥ ੧੪੬੫॥
 ਮੈਯਾ॥ ॥ ਤਾਨਕਮਾਨਮਹਾਬਲਵਾਨਸੁਸਤ੍ਰਨਕੇਬਹੁਬਾਨਚਲਾਏ॥ ਏਕਨਕੀਭੁਜਕਾਇ
 ਦਈਹਿਸਏਕਨਕੇਉਰਮੇਸਰਲਾਏ॥ ਘਾਇਲਏਕਰਿਰੇਰਨਮੇਲਖਿਕਾਇਕਛਾਡਿਕੈ
 ਖੇਤਪਰਾਏ॥ ਏਕਮਹਾਬਲਵੰਤਦਖੰਤਰਹੇਥਿਰੁਏਤਿਨਬੈਨਸਨਾਏ॥ ੧੪੬੬॥
 ਕਾਹੇਕੋਜੁਝਕੈਸੁਨਿਰੋਨਿਪਤੈਭੂਕਉਜੀਵਤਜਾਨਦੇਯੈ॥ ਵੀਰਘਦੇਹਸਭੂਨੀਸੀਮੁਰ
 ਤਿਤੇਸਮਭਛਕਹਾਹਮਪੈਯੈ॥ ਤੂੰਨਹੀਜਾਨਤਹੈਸੁਨਿਰੋਸਠਤੇਕਹਦਾਂਤਨਸਾਥਚਥੈਯੈ॥ ਤੇ
 ਹੀਕੇਮਾਸਕੇਖੰਡਨਖੰਡਕੈਪਾਵਕਥਾਦਮੇਭੂਜਕੈਖੰਧੈ॥ ੧੪੬੭॥ ਦੇਹਰਾ॥ ॥ ਯੈਸੁਨਿਕੈਤਿ
 ਹਬੈਨਕੈਨਿਪਬੋਲਿਯੇਹਿਸਥਾਇ॥ ਜੇਹਮਤੇਭੁਜਿਜਾਇਤਿਹਮਤਾਦੂਪਅਪਾਇ॥
 ॥ ਏਕਬੈਨਸੁਨਿਦਾਨਵੀਸੈਨਪਰੀਸਬਪਾਇ॥ ਚਰ੍ਯਉਰਘੇਰਿਯੇਨਿਪਤਖੇਤਬਾਰਕੀਨਿ
 ਆਇ॥ ॥ ਅਸੁਰਨਘੇਰਿਖੜਗਸਿੰਘਲੀਨੇ॥ ਤਬਨਿਪਕੈਪਾਪ

ਨੇਮਨਕੀਨੋ ਆਪਨਖਬਾਨਕਰਿਥੀਚਸੰਗਰੈ ਸਤ੍ਰਅਨੇਕਮਾਂਹੀਭੂਰੈ ॥ ੧੪੧ ॥ ਕੂਰਕਰਮਾਇ
 ਕਰਾਛੁਸਨਾਮਾ ਆਜਿਨਿਜੀਤਿ ਆਗੇਸੰਗਰਮਾਂ ਸੇਤਬਹੀਨਿਪਸਉਹੇਗਯੋ ॥ ਆਤਿਹੀਜੂਝ
 ਵਹਨਕੇਭੁਯੋ ॥ ੧੪੨ ॥ ਆਯੁਧਲੈ ਆਪਨੇਸਬਹੀਜਬਹੀਵਹਭੂਪਤਸੰਗਅ
 ਰਿਯੋ ॥ ਜੁਧਾਅਨੇਕਪ੍ਰਕਾਰਕੀਯੋਰਨਕੀਛਿਤਤੇਕੋਊਨਾਹਿਵਰਿਯੋ ॥ ਤਉਨਿਪਲੈਕਰਮੇ
 ਆਸਿਕੋਰਿਪਪੁਤਕਵਿਯੋਗਿਰਭੂਮਪਰਿਯੋ ॥ ਵੇਹਛੁਟਿਯੋਨਹੀਕੋਪਹਟਿਯੋਨਿਜਓਠਕੋ
 ਦਾਂਤਨੇਸੇਪਕਰਿਯੋ ॥ ੧੪੩ ॥ ਕੂਰਕਰਮਕੋਖੜਗਸਿੰਘਜਬਮਾਰਿਯੋਰਨ
 ਠਹਿਗ ॥ ਅਸੁਰਨਕੀਸੈਨਹੁਤੀਦਾਨਵਨਿਕਸਿਯੋਅਉਗ ॥ ੧੪੪ ॥ ਸੋਰਠਾ ॥ ਕੂਰਦੈਤਜਿ
 ਹਨਮਬੋਝਦੈਤਬਲਵੰਤਾਗਿ ॥ ਆਗੇਬਹੁਸੰਗਅਲਰਿਓਅਰਿਓਨਹਿਨਰੁਰਿਯੋ ॥ ੧੪੫ ॥
 ਕੂਰਕਰਮਬਪਨੈਨਨਿਹਾਰਿਯੋ ॥ ਤਬਹੀਅਪਨੇਖੜਗਸੰਭਾਰਿਯੋ ॥ ਕੂ
 ਰਦਈਤਰਿਸਨਿਪਪਰਧਾਯੋ ॥ ਮਨੇਕਾਲਮੇਘਉਮਝਯੋ ॥ ੧੪੬ ॥ ਆਵਤਹੀਤਿਹਭੂਪ
 ਪਚਾਰਿਯੋ ॥ ਜਾਹਕਹਾਮਾਇਬੀਧਪਛਾਰਿਯੋ ॥ ਹਉਤਮਸੇਅਬਜੁਧਮਚੈਹੋ ॥ ਭੂਤਰਯੋਜ
 ਤਤੇਰਿਯੋ ॥ ੧੪੭ ॥ ਯੈਸੁਨਿਕੋਤਬਖੜਗਸੰਭਾਰਿਯੋ ॥ ਅਤਿਪ੍ਰਚੰਡਬਲਕੋਪਪ੍ਰਹਾ
 ਰਿਯੋ ॥ ਭੂਪਤਲਖਿਯੋਕਾਟਿਅਸਦੀਨੋ ॥ ਸੋਊਆਰਗਨਿਭੀਤਰਿਥੀਨੋ ॥ ੧੪੮ ॥
 ਕੂਰਕਰਮਅਰੁਕੂਰਦੈਤਦੇਊਗਏਜਮਧਾਆਸੈਨਾਤਿਨਕੀਸਸਤ੍ਰਗਹਿਯੋਰਿਯੋਨਿਪਸੰਗ
 ਮਾਂ ॥ ੧੪੯ ॥ ਸੋਯਾ ॥ ਰੇਸਕੀਯੋਤਿਨਹੂਮਨਮੇਜੇਊਦੈਤਬਚੇਨਿਪਉਪਰਿਧਾਏ ॥ ਬਲਕ
 ਮਾਨਗਦਾਬਰਛੀਅਗਨਾਯੁਧਲੈਕਰਿਕੋਪਬਛਾਏ ॥ ਤਉਨਿਪਤੀਰਸਰਾਸਲੈਤਬਆ
 ਵਤਬਾਟਿਮੇਕਾਟਿਗਿਰਾਏ ॥ ਆਪਨੇਕਾਢਿਨਿਖੰਗਹੁਤੇਸਰਸਤ੍ਰਨਕੋਊਰਬੀਚਲਗਾਏ ॥
 ॥ ਤਬਸਬਸਤ੍ਰਭਾਜਕੋਗਏ ॥ ਕੇਸਨਮੁਖਹੇਤਨਹੀਭੁਏ ॥ ਅਧਿਕ
 ਦੈਤਜਮਲੇਕਪਠਾਏ ॥ ਸੀਅਤਰਹੇਰਨਤਿਯਾਗਪਰਾਏ ॥ ੧੫੦ ॥ ਸੋਯਾ ॥ ਭੂਜਗਏ
 ਸਬਦੈਤਜਬੈਤਬਭੂਪਰਿਸਿਯੋਹਰਿਕੋਸਰਮਾਰੇ ॥ ਲਾਭਾਤਹੀਕਬਿਸਿਯਾਮਕਹੈਤਨਸੀਜਉ
 ਬੀਰਕੋਚੀਰਪਧਰੈ ॥ ਬੋਧਕੈਅਉਰਨਕੇਤਨਕੋਪੁਨਿਅਉਰਨਜਾਏ ॥ ਆਗੇਸੁਸੰਘਰੇਦੇ

ਖਹੁਪਉਰਖਭੂਪਤਕੋਅਬਏਕੋਏਆਪਅਨੇਕਸੰਘਾਰੇ॥ ੧੪੮੨॥ ॥ ਸ੍ਰੀਹਰਿਜ ੨੧੮
 ਲੋਕੋਅਸਤਚਲਾਯੋਸੋਛੁਟਕੋਨਿਪਉਪਰਿਧਾਯੋਬਰਨਸਿੰਘਮੂਰਤਿਧਰਿਆਏ॥ ਸਰ
 ਤਨਕੀਸੈਨਾਸੀਗਿਲਿਆਏ॥ ੧੪੮੩॥ ॥ ਆਵਤਸਿੰਘਨਸਬਦਸੁਨਾਯੋ॥ ਬਰਗਜਾਤਿ
 ਰਿਸਕਰਿਧਾਯੋ॥ ਸੁਨਤਸਬਦਕਾਪੋਪੁਰਤੀਨੋ॥ ਇਨਨਿਪਅਨਮੇਤ੍ਰਾਸਨਕੀਨੋ॥ ੧੪੮੪॥
 ॥ ਬਾਨਸੰਗਜਲਾਪਪਕੋਕਬਿਸਿਯਾਮਭੁਨੈਤਨਤਾਨਕੀਨੋ॥ ਸਾਤਹੁਸਿਪਨਕੋ
 ਰਿਸਕੋਸਰਜਾਲਸਿਉਉਰਛੇਦਕੋਦੀਨੋ॥ ਘਾਇਲਕੋਸਰਤਾਸਗਰੀਬਹੁਸਉਨਤਸੇਸਗ
 ਰੇਅੰਗਭੀਨੋ॥ ਨੈਕਨਠਾਢਿਰਹਿਧੇਰਣੇਮੇਜਲਗਜਭਜਿਯੋਗ੍ਰਹਕੋਮਗੁਲੀਨੋ॥ ੧੪੮੫॥
 ॥ ਜਬੈਜਲਾਪਧਿਧਾਮਸਿਧਾਰੇ॥ ਤਬਹਰਿਕਉਨਿਪਪੁਨਿਸਰਮਾਰੇ॥ ਤਬਜਮ
 ਕੋਹਰਿਅਸਤਚਲਾਯੋ॥ ਯੈਪਤਛਜਮਨਿਪਪਰਧਾਯੋ॥ ੧੪੮੬॥ ॥ ਸ੍ਰੀਧਰਬੋਧੋਬਿਕ੍ਰ
 ਤਦੇਤਨਾਮਸੁਕੋਪਹੁਇਸ੍ਰੀਖਰਗੋਸਪੇਧਾਯੋ॥ ਬਾਨਕਮਾਨਕ੍ਰਿਪਾਨਗਵਾਬਰਛੀਕਰਿਲੈਅ
 ਤਿਜੁਪੁਮਚਾਯੋ॥ ਤੀਰਚਲਾਵਤਭਯੋਬਹੁਰੇਤਬਰਾਛਾਬਿਕੋਕਾਬਿਰਵਸੁਨਾਯੋ॥ ਭੂਪਕੋਬਸ
 ਮਨਖਗਰਾਜਕਟਿਯੋਅਰਿਕੋਮਨੇਨਗਾਰਿਧਾਯੋ॥ ੧੪੮੭॥ ॥ ਬਿਕ੍ਰਤਦੇਤਕੋ
 ਨਿਪਮਾਰਿਲਯੋਜਮਸੇਰਿਸਕੋਪੁਨਿਉਤਰਿਦੀਨੋ॥ ਕਾਛਯੋਜੇਜੀਯਮਾਰਘਨੇਅਰਦੰਤਬਰੇ
 ਕਰਿਮੇਤਮਲੀਨੋ॥ ਤੇਹਿਨਜੀਅਤਛਾਡਤਹੇਸੁਨਿਰੇਅਬਮੋਹਿਇਹੈਪੁਨਕੀਨੋ॥ ਅਚਰਹੋਕ
 ਰਲੈਕਰਨੇਕਛੁਮੇਬਲਜਾਨਤਹੈਪੁਰਤੀਨੋ॥ ੧੪੮੮॥ ॥ ਯੋਕਹਿਕੈਬਤੀਯਾਜਮਕੋਕ
 ਬਿਰਾਮਕੋਹੈਪੁਨਿਜੁਪਕੀਯੋਹੈ॥ ਭੂਤਸਿੰਗਲਨਕਾਕਨੜਾਕਨਡਾਕਨਸਉਨਾਮਘਾਇਪੀਓ
 ਠੇ॥ ਮਾਰਿਯੋਮਰੇਨਕਉਜਮਤੇਨਿਪਮਾਨਹੁਅੰਮ੍ਰਿਤਪਨਕੀਯੋਹੈ॥ ਪਾਨਲੀਯੋਧਨਬਾਨਜਬੈ
 ਤਿਨਅੰਤਕੁਅੰਤਭੁਜਾਇਦੀਯੋਹੈ॥ ੧੪੮੯॥ ॥ ਜਬਜਮਦੀਯੋਭੁਜਾਇਕ੍ਰਿਸਨਹੇ
 ਰਿਨਿਪਯੋਗਰਿਧਾਯੋ॥ ਲਰਤੇਕਿਉਨਹੀਆਇਮਹਾਰਥੀਰਨਧੀਰਤੁਮ॥ ੧੪੯੦॥ ॥ ਸ੍ਰੀਧਰਾਜੇ
 ਹਰਿਅੰਤਅਰਾਪਤਹੈਤਪਸਾਧਤਹੈਮਨਮੇਨਹੀਆਯੋ॥ ਜਗਯਕੀਏਬਹੁਦਾਨਦੀਏਸਬਧੇ
 ਜਤਹੈਕਿਨਹੁਨੂੰਪਾਯੋ॥ ਬ੍ਰਹਮਸਚੀਪਤਿਨਾਰਦਸਾਰਦਾਬਿਯਾਸਪਰਾਸੁਰਸ੍ਰੀਸੁਕਗਾਯੋ॥

ਜੋ ਬਿਜਰਾਜ ਸਮਾਜ ਮੇਂ ਆਜਹ ਕਾਰ ਕੇ ਜੁਪ ਕੇ ਕਾਜ ਬੁਲਾਯੋ॥ ੧੩
 ਬਹਰਿ ਜਛ ਅਸ ਤੁਕ ਰਿਲੀ ਨਿ॥ ਐਓ ਰਿਕਮਾਨ ਛਾਡਿ ਸਰਦੀ ਨਿ॥ ਨਲਕੂਬਰ ਮਨਗੀ ਵਿਸੁ
 ਧਾਏ॥ ਸੁਤ ਕੁਬੇਰ ਕੇ ਦੁਇ ਹਾਏ॥ ੧੪੯੧॥ ਧਨ ਦਜਛ ਕੋ ਸਮੀਗਲੀ ਨਿ॥ ਏਏ ਮ
 ਨ ਮੇਰਿ ਸਕੀ ਨਿ॥ ਸਗਲ ਸੋਨ ਤਿਨ ਕੇ ਸੰਗ ਆਈ॥ ਘਾਇਲੂ ਪਸੈ ਕੀ ਲਗਾਈ॥
 ੧੪੯੨॥ ਕੋਪ ਕੀ ਏ ਸਬ ਸਸਤੁ ਲਇ ਕਰਿ ਮੇਂ ਮਿਲਿ ਕੈ ਤਿਹ ਪੇਤ ਬਾਏ॥ ਭੂਪਤਿ
 ਖੰਗ ਤੇ ਕਾਢਿ ਕੈ ਬਾਨ ਕਮਾਨ ਕੋ ਤਾਨ ਸੁਖੇ ਚ ਚਲਾਏ॥ ਹੋਤੁ ਏ ਬਿਰਥੀ ਬਿਨੁ ਸੁਤ ਘਨੇਤੁ
 ਬਹੀ ਜਮ ਲੋਕ ਪਠਾਏ॥ ਠਾਢੇ ਨ ਕੋ ਉਗਹਿਯੋ ਤਿਹ ਠਉਰ ਸਬੈ ਗਨ ਕਿਨਰ ਜਛ ਪਰਾਏ॥ ੧੪੯੩॥
 ਸੈਯਾ॥ ੧੪੯੪॥ ਰੇ ਸਘੋਨ ਨਲਕੂਬਰ ਕੇ ਸੁਢਿ ਰਿਯੋ ਲਰ ਬੇਕ ਹੁਈ ਗਬੁਲਾਏ॥ ਸਉ ਪੈ ਕੁਬੇ
 ਰ ਕੁਯੋ ਪਨੁ ਲੈ ਸਰ ਜਛ ਜਿਤੇ ਮਿਲਿ ਕੈ ਪੁਨਿਆਏ॥ ਮਾਰਹੀ ਮਾਰ ਪੁਕਾਰ ਪਰੇ ਸਬਹੀ ਕਰਿ
 ਮੇਂ ਅਸ ਲੈ ਚਮਕਾਏ॥ ਮਾਨੁ ਸੀਖ ਰੋਸ ਕੇ ਉਪਰਿ ਦੰਡ ਲੀਏ ਜਮ ਕੋ ਗਨਧਾਏ॥ ੧੪੯੫॥
 ੧੪੯੬॥ ਜਬ ਕੁਬੇਰ ਕੇ ਸਬ ਦਲ ਆਯੋ॥ ਤਬ ਨਿਪ ਮਨ ਮੇਂ ਕੋਪ ਬਢਾਯੋ॥ ਨਿਜ
 ਕਰ ਮੇਂ ਪਨੁ ਬਾਨ ਸਿਭਾ ਰਿਯੋ॥ ਅਗਨ ਤ ਦਲੁ ਇਕ ਪਲ ਮੇਂ ਮਾਰਿਯੋ॥ ੧੪੯੭॥
 ਛੁਸੈ ਨ ਬਲ ਬੰਡ ਨਿਪ ਜਮ ਪੁਰਿ ਦਈ ਪਠਾਏ॥ ਨਲਕੂਬਰ ਘਾਇਲ ਕੀਯੋ ਅਤਿ ਜੀਅ
 ਕੋਪ ਬਢਾਏ॥ ੧੪੯੮॥ ਤਬ ਕੁਬੇਰ ਕੇ ਉਗਬਿਖੇ ਮਾਰਿਯੋ ਤੀਛੁ ਨ ਬਾਨਾ ਲਾਗਤ ਸਰ ਕੇ ਸ
 ਟ ਕਿਯੋ ਛੁਟ ਗਯੋ ਸਬ ਮਨ॥ ੧੪੯੯॥ ਸੈਨਾ ਸਹਿਤ ਸਬੈ ਭਾਜਿ ਗਯੋ॥ ਠਾਢੇ
 ਨ ਕੋਰਨ ਭੀ ਤਿਹਿ ਭਯੋ॥ ਮਨ ਕੁਬੇਰ ਅਤਿ ਰਾਸ ਬਢਾਯੋ॥ ਜੁਪ ਕਰਨ ਚਿਤ ਬਹੁ ਰਿਨ ਭਯੋ॥
 ੧੫੦੦॥ ਤਾਜ ਜਛ ਸਬ ਗਏ ਤਬ ਹਿਰਿ ਮਹਾ ਬਲਾ॥ ਗੁੰਦਾ ਸਸਤੁ ਦੀਯੋ ਛਾ
 ਰਿਤ ਕੰਪਿਯੋ ਤਲ ਬਿਤਲਾ॥ ਰਬਾ ਸਿਵ ਜੂਏ ਠਿਧਾਏ ਸੁਖ॥ ਸੰਭਾਰ ਕੇ ਹੋ ਕਿਉ ਹਰਿ ਸਿਮ
 ਰਿਯੋ ਜੋ ਮੇਂ ਇਹੈ ਜੀਅ ਪਾਰਿਕੋ॥ ੧੫੦੧॥ ਸੰਗ ਰਵ ਕੇ ਰਵ ਸਬੈ ਭੁਟ ਉਠਿ ਤਥੈ॥ ਇਕਰ
 ਦਨ ਜੂਚਲੇ ਸੰਗ ਲੈ ਦਲੁ ਸਬੈ॥ ਅਉਰ ਸਗਲ ਗਨ ਚਲੇ ਸੁਸਸਤੁ ਸੰਭਾਰ ਕੇ॥ ਹੋ ਕਉਨ ਅ
 ਜਿਤ ਭਵ ਪ੍ਰਗਟਿਯੋ ਕਹੈ ਬਿਚਾਰ ਕੇ॥ ੧੫੦੨॥ ਕੋ ਭੁਟ ਉਪਜਿਯੋ ਜਗਤ ਮੇਂ

ਸਬੰਧੀ ਕਰਤਾ ਬਿਚਾਰਾ ਸਿਵ ਸਿਖ ਬਾਹਨਿਗਨ ਸਹਿਤ ਆਇਰ ਨਰਿ ਸਧਾਰਿ ॥ ੧੫੦੧ ॥ ੨੧੯
 ਪੁਲੋਕ ਲਕਰਤਾ ਜਹੀ ਆਇ ਤਿਹ ਠਾਵਉਰਾ ਚਨ ਨਿਹਾਰ ਮਨ ਮੇਕ ਹਿਯੋ ਇਹ ਚਿੰਤਾ
 ਕੀਨਉਰਾ ॥ ੧੫੦੨ ॥ ਗਨਗਨੇ ਸਸਿਵ ਖਟ ਬਦਨ ਦੇਖੈ ਨੈਨ ਨਿਹਾਰਾ ਸੋਰਿਸ
 ਕੁਪਤਿ ਜੁ ਪੁਹਿਤ ਲੀਨੇ ਆਪ ਹਕਾ ॥ ੧੫੦੩ ॥ ਰੇ ਸਿਵ ਆਜੁ ਅਯੋਧਨੇ ਮੇ
 ਲਾ ਰਿਕੈ ਹਮੇ ਕਰ ਲੈ ਬਲ ਜੇਤੋ ॥ ਮੇਰੇ ਗਨੇ ਸਲ ਰੈ ਹਮੇ ਸੀ ਗਹੈ ਤੁਮ ਰੇ ਤਨ ਮੇ ਬਲ ਜੇ
 ਤੋ ॥ ਕਿਉ ਰੇ ਖੜਾਨ ਨ ਤੁਗਰ ਬੈ ਮਰੈ ਅਬਹੀ ਇਕ ਬਾਨ ਲਗੇ ਤੋ ॥ ਕਹੈ ਕੋ ਜੁ ਝਮਰੇ ਰਨੇ ਮੇ
 ਅਬਲ ਉਨ ਗਯੋ ਕਛੁ ਜੀ ਅਮੇਰੇ ਤੋ ॥ ੧੫੦੪ ॥ ਖੜਗੋ ਸੋ ਸੋ ॥
 ਬਲ ਉਠਿਯੋ ਰਿਸ ਕੈ ਸਿਵ ਜੁ ਅਰੇ ਕਿਉ ਸੁਨ ਤੁਗਰ ਬਾਤ ਏਤੋ ॥ ਏਤਨੇ ਸੇ ਜਿਨ ਗਾਮਿ ਰੋਅ
 ਬਹੀ ਲਖਿ ਪੈ ਹਮੇ ਬਲ ਜੇਤੋ ॥ ਜੇਤੁ ਮੇ ਅਤਿ ਪਉਰ ਖਹੈ ਅਬ ਫੀਲ ਕਹਾ ਪਨ ਬਾਨ ਹ
 ਲੇਤੋ ॥ ਜੇਤੋ ਪੈ ਦੀਰ ਘਗਾਤ ਤਿਹ ਰੇ ਸੁਬਾਨ ਨੇ ਸੋ ਕਰਿ ਹੋਲ ਹੁਤੇ ਤੋ ॥ ੧੫੦੫ ॥
 ॥ ਸੋਧਾ ॥ ਕਿਉ ਸਿਵ ਮਨ ਕਹੈ ਇਤਨੇ ਤੁ ਜਿਹੈ ਤ ਬਹੀ ਜਬ ਮਾਹਮ ਚੈਗੀ ॥
 ਏਕ ਹੀ ਬਲ ਲਗੇ ਕਪਿ ਜਿਉ ਸਿਗਰੀ ਤੁਮਰੀ ਅਬ ਸੇਨ ਨ ਚੈਗੀ ॥ ਭੂਤ ਪਿਸ ਚਨ ਕੀ ਧੁਜ
 ਨੀ ਮਰਿ ਪੈਰਨੇ ਮੇ ਨਹੀ ਨੈ ਕੁਬ ਚੈਗੀ ॥ ਤੇਰੇ ਹੀ ਸਉਨ ਤੋ ਸੋ ਸੁਨਿਆ ਜੁ ਪਰਾਇ ਹਾਰਨ ਬੇਖ
 ਰ ਚੈਗੀ ॥ ੧੫੦੬ ॥ ਤੋ ਟਕ ਛੰਦਾ ॥ ਸਿਵ ਯੋ ਸੁਨਿ ਕੈ ਪਨ ਬਾਨ ਲੀਯੋ ॥ ਕਸਕਾਨ ਪ੍ਰਮ
 ਨ ਲਉ ਛਾਉ ਦੀਯੋ ॥ ਨਿਪ ਕੇ ਮੁਖ ਲਾਗ ਬਿਰਾਜ ਰਹਿਯੋ ॥ ਖਗਰਾਜ ਮੇਨੇ ਅਹਿਰਾਜ ਗਾਹਿ
 ਯੋ ॥ ੧੫੦੭ ॥ ਬਰਛੀ ਤਬ ਭੂਪ ਚਲਾਇ ਦਈ ॥ ਸਿਵ ਕੇ ਉਗ੍ਰ ਲਗਾਤ ਭਈ ॥ ਉਪਮਾ ਕ
 ਬਿਨੇ ਇਹ ਭਾਤਿ ਕਹੀ ॥ ਗਵਿਕੀ ਕਿਰਨ ਜੁ ਪੈ ਮੰਡਰ ਹੀ ॥ ੧੫੦੮ ॥ ਤਬ ਹੀ ਹਰਿ ਦੈ ਕਰਿ ਖੋਚ
 ਨਿਕਾਰੀ ॥ ਗਹਿ ਭਾਰ ਦਈ ਮੇਨੇ ਨਾਗਨ ਕਾਰੀ ॥ ਬਹੁਰੇ ਨਿਪ ਮਿਯਾਨ ਤੇ ਖਰਾਨਿਕਾਰਿਯੋ ॥
 ਕਰਿ ਕੈ ਬਲ ਕੈ ਸਿਵ ਉਪਰਿ ਰੂਹਿਯੋ ॥ ੧੫੦੯ ॥ ਹਰਿ ਮੇ ਪਿਰਹਿਯੋ ਗਿਰਭੂ ਮਪਰਿਯੋ ॥ ਮ
 ਨੇ ਬਜਪਰਿਯੋ ਗਿਰ ਸਿੰਗਾ ਰਹਿਯੋ ॥ ਇਹੁ ਦ੍ਰਵਸਾ ਸਬ ਸੇਨ ਨਿਹਾਰੀ ॥ ਬਰਛੀ ਤਬ ਹੀ
 ਸਿਵ ਪੂਤ ਸੀ ਬਾਰੀ ॥ ੧੫੧੦ ॥ ਜਬ ਕਰਿ ਬੀਚ ਸਕਤ ਕੋਲ ਯੋ ॥ ਤਬ ਆਇ ਨਿਪ ਤਿਕੋ ਸਮੁ

Digitized by Panjab Digital Library | www.panjabdigilib.org

224

ਕੁਓਨਾਮਾਰਲਏਗਨਿਮੈਗਨਕੇਗਨਜੁਧਕੀਯੋਕਿਕੀਯੋਕਫੁਓਨਾ॥ ੧੪੨੬॥ ਜਬਾਸਿਵਜੁਕਫੁਸੀਗਿਆ
 ਤਬਅਭਿਲਖਕੇਸੰਤਸੇਮਾਰਿਯੋ॥ ਜਿਹਫੁਦਿਸਟਿਨਿਪਓਗਨਿਹਾਰਿਯੋ॥ ਪੁਨਗਨੇਸਕੇਸਿਪ
 ਲਲਕਾਰਿਯੋ॥ ਤੁਸਤਫੁਯੋਤਾਜਿਜੁਧਪਧਾਰਿਯੋ॥ ੧੪੨੭॥ ਜਬਾਸਿਵਜੁਕਫੁਸੀਗਿਆ
 ਪਾਣੀ॥ ਭਾਜਿਗਯੋਤਾਜਿਦਈਲਰਾਣੀ॥ ਅਭਿਰਸਗਲਰੂਰਕੇਗਨਭਾਜਿ॥ ਐਸੇਕੇਭ
 ਟਆਵੇਆਗੇ॥ ੧੪੨੮॥ ੧੪੨੯॥ ਜਬਾਹਿਕ੍ਰਿਸਨਸਿਵਤਜਤਨਿਹਾਰਿਯੋ॥ ਏਏ
 ਆਪਨੇਸ੍ਰਿਦੈਬਿਚਾਰਿਯੋ॥ ਅਬਹਉਆਪਨਇਹਸੰਗਲੋਰੇ॥ ਕੋਅਹਿਮਚੋਕਲਰਿਮਰੇ॥
 ੧੪੩੦॥ ਤਬਤਿਹਸਉਹੈਹਰਿਜੁਗਯੋ॥ ਰਾਮਭੁਨੈਅਤਿਜੁਧਮਾਰਿਯੋ॥ ਤਬਤਿਨਤਕਿਤਿਹ
 ਬਾਨਲਗਯੋ॥ ਸਿਯੀਦਨਤੇਹਰਿਭੂਮਾਰਿਯੋ॥ ੧੪੩੧॥ ੧੪੩੨॥ ਜਬਾਸਿਵਜੁਕਫੁਸੀਗਿਆ
 ਪ੍ਰਭਕਉਨਿਤਬ੍ਰਹਮਸਚੀਪਤਿਸੀਸਨਕਾਦਿਕਹੁੰਜਪੁਕੀਨੋ॥ ਸੂਰਸਸੀਸੂਰਨਾਰਦਸਾਰਦ
 ਤਾਹਿਕੇਧਿਆਨਬਿਖੋਮਨਦੀਨੋ॥ ਏਜਤਹੈਜਿਹਸਿਧਮਹਾਮੁਨਿਬਿਆਸਪਰਾਸਰਭੇਦ
 ਨਚੀਨੋ॥ ਸੋਖਰੁਗੋਸਅਯੋਪਨੇਮੇਕਰਮੇਹਿਤਕੇਸਨਤੇਗਹਿਲੀਨੋ॥ ੧੪੩੩॥ ਸ੍ਰੇਯਾਮਾਰ
 ਬਕੀਬਕਅਭਿਰਾਘਾਸੂਰਪੇਨਕਕਉਪਲੀਮੇਬਧਕੀਨੋ॥ ਕੇਸੀਬਕਾਸੂਰਮੁਸਟਚੰਡੂਰ
 ਕੀਏਚਕਚੁਹਮੁਨਿਯੋਪੁਰਤੀਨੋ॥ ਸ੍ਰੀਸਿਤ੍ਰਅਨੇਕਹਨੇਤਿਹਕਉਨਗਨੇਕਾਬਿਸਿਆਮਪ੍ਰਥ
 ਹਿ ਨੋ॥ ਕੰਸਕਉਕੇਸਨਤੇਗਹਿਕੇਸਵਭੂਪਮਨੇਬਦਲੇਵਹਲੀਨੋ॥ ੧੪੩੪॥ ੧੪੩੫॥ ਜਬਾਸਿਵਜੁਕਫੁਸੀਗਿਆ
 ਕਗੀਚਿਤਮੇਤਿਹਭੂਪਤਜੇਇਹੋਕੇਅਬਹਉਕੋਹਉ॥ ਐਨਸਭੈਭੁਜਹੈਜਬਹੀਤਬਕਾਸੀਗ
 ਜਾਇਕੇਜੁਧਮਚੈਹਉ॥ ਹਉਕਿਹਪੇਕਰਿਹੈਬਹੁਘਾਇਨਕਾਕੇਹਉਘਾਇਸਨਮੁਖਖੇਹਉ॥
 ਛਾਡਿਦਯੋਕਹਿਯੋਜਾਹਚਲੇਹਰਿਤੇਸਮਸੂਰਕਹੁੰਨਹੀਪੇਹਉ॥ ੧੪੩੬॥ ਸ੍ਰੇਯਾ॥ ੧੪੩੭॥ ਅਪਉ
 ਰਖਜੋਸੇਬਡੇਕੀਯੋਭੂਪ॥ ਨਾਗੋਕਿਸੀਨਿਪਏਸੇਕੀਯੋ॥ ਭੁਟਪੇਖਕੇਭਾਜਿਗਏਸਿਗਰੇ
 ਕਿਨ੍ਹੂਪਨਬਾਨਪਾਨਲੀਯੋ॥ ਹਥੀਘਾਭਉਤਾਰਚਲੇਬਿਸੰਭਾਰਥੀਰਥਟਾਰਡੁਗਤਹੀ
 ਯੋਰਨੇਮੇਖਰੁਗੋਸਬਲੀਬਲਕੇਅਪਨੇਕਰਿਕੇਹਰਿਛਾਡਿਦਯੋ॥ ੧੪੩੮॥ ੧੪੩੯॥ ਛਾਡਿਕੇਸਤੇਜਬਹਰਿਦਯੋਲਾਜਤਭਯੋਬਿਸਰਬਲਗਯੋ॥ ਤਬਬ੍ਰਹਮਪਤਫੁਹਉ

ਆਖੋ ਫਿਰ ਨਤਾਪਤਿ ਨਸਕਲ ਮਿਟਾਯੋ ॥ ੧੪੩੪ ॥ ਚਉਪਈ ॥ ॥ ਕਹੇ ਕ੍ਰਿਸਨ ਸੇਇ ॥ ੨੨੧ ॥
 ਬਿਸਿਖੈ ਨਾ ਲਾਜ ਕਰੇ ਨਹੀ ਪਕਿ ਜਨੈ ਨਾ ॥ ਇਹ ਪਉਰਖ ਹਉ ਤੋਹਿ ਸੁਨਾਉ ॥ ਤਿਹ ਰੋਤੇ ਕਹੁ
 ਅਬ ਹਿਰਿ ਤਾਉ ॥ ੧੪੩੫ ॥ ਚਉਪਈ ॥ ॥ ਜਬ ਹੀ ਇਹ ਰੂਪ ਤਿਜਨ ਮਲ
 ਯੋ ਤਾਜਿ ਪਾਮਤ ਬੈ ਬਨ ਬਾਸੁ ਕੀਯੋ ॥ ਤਪਸਾ ਕਰਿ ਕੈ ਜਗਮਾਤ ਰਿਝਯੋ ॥ ਤਹ ਤੇ ਅਰਿਜ
 ਤਨ ਕੇ ਬਰਪਾਯੋ ॥ ੧੪੩੬ ॥ ਚਉਪਈ ॥ ॥ ਇਹ ਕੇ ਬਧ ਕੇ ਏਕ ਉਪਾਈ ॥ ਸੇਪੁ ਰੁਤੇ ਕਹੁ ਕਹ
 ਤਸੁ ਨਾਈ ॥ ਬਿਸਨਾ ਮਾਇ ਜੇਯਾ ਸੰਗ ਲਗੇ ॥ ਤਾਹਿ ਰੁਜਾਵੈ ਬਿਲਮਨ ਕਰੇ ॥ ੧੪੩੭ ॥ ਚਉਪਈ ॥
 ॥ ਇਹ ਦ੍ਰੁ ਦ੍ਰੁ ਦਸਿ ਰੂਪ ਬੁਲਾਵਹੁ ॥ ਰੁਦ੍ਰ ਗਿਆਰਹ ਮਿਲਿ ਕਰਿ ਪਾਵਹੁ ॥ ਸੇਮ ਸੁਜ
 ਮਾਐ ਠੇ ਬਸੇ ਜੇਯੋ ॥ ਐਸੀ ਬਿਧਿ ਬਿਧਿ ਹਰਿ ਪ੍ਰਬੋਧੇ ॥ ੧੪੩੮ ॥ ਚਉਪਈ ॥ ॥ ਏਸ ਰੂਪੁ
 ਰੂਪੁ ਲਾਇ ਜੁਪਕਾ ਜਗਨ ਪਗਟਈ ॥ ਅਪਨੇ ਦਲਹਿ ਜਗਾਇ ਕਹਿਯੋ ਜੁਝਏ ਊਕਹਿ ॥
 ੧੪੩੯ ॥ ਚਉਪਈ ॥ ॥ ਪੁਨਿ ਅਪਛਾਸ ਕਲ ਬੁਲਾਵਹੁ ॥ ਇਹ ਕੀ ਅਗਜ ਦਿਸਦਿ ਨ ਚਾ
 ਵਹੁ ॥ ਕਾਮ ਦੇਵ ਕੇ ਆਇ ਸਦੀਜੇ ॥ ਯਾ ਕੋ ਚਿਤ ਮੇਹਿ ਕਰਿ ਲੀਜੇ ॥ ੧੪੪੦ ॥ ਚਉਪਈ ॥ ॥ ਤ
 ਬਹਿ ਕ੍ਰਿਸਨ ਸੇਊ ਕੀਯੋ ਜੇ ਬ੍ਰਹਮਾ ਸਿਖ ਦੀਨਾ ॥ ਇਹ ਸੂਰਸ ਬਰਦਸ ਬਜ ਮਹਿ ਬੋਲ ਕਰਿ
 ਲੀਨਾ ॥ ੧੪੪੧ ॥ ਚਉਪਈ ॥ ॥ ਨਿਕਟਿ ਸਿਖਾ ਮਕਿਤ ਬਸ ਬਾਏ ॥ ਕ੍ਰੋਧ ਹੋਇ ਮਨ ਜੁਪਹਿ
 ਪਾਏ ॥ ਇਤ ਬਸ ਮਿਲਿ ਕੈ ਜੁਪੁ ਮਚਾਯੋ ॥ ਉਤ ਅਪਛਰਾਨ ਰੁਝ ਰਲਾਯੋ ॥ ੧੪੪੨ ॥ ਚਉਪਈ ॥
 ਕੈ ਕੈ ਕਟਾਛੁ ਨ ਚੈ ਤੇ ਊਤਾ ਮਨ ਗੀਤ ਸਭੈ ਮਿਲ ਕੈ ਸੁਰਗਾਵੈ ॥ ਬੀਨ ਪਖਾਵ ਜਤਾਲ ਬਜੈ ਰ
 ਫਤਾਤਾ ਅਨੇਕ ਨਤਾਵ ਦਿਖਾਵੈ ॥ ਸਾਰੰਗ ਸੋਹਣਿ ਮਾਲ ਸਿਰੀ ਅਰੁ ਮਕਲੀਨ ਟਸੀ ਗਮਿ
 ਲਾਵੈ ॥ ਭੋਗਨ ਮੇਹ ਕੀ ਬਾਤ ਕਿਤੀ ਸੁਨਿ ਕੈ ਮਨ ਜੋਗਨ ਕੇ ਦਵਜਾਵੈ ॥ ੧੪੪੩ ॥ ਚਉਪਈ ॥
 ਤਸੁ ਦਰ ਨਿਰਤ ਕਰੈ ਨ ਭੋਮੇ ॥ ਇਤ ਬੀਰ ਸਬੈ ਮਿਲਿ ਜੁਪੁ ਕਰੈ ॥ ਬਰਛੀ ਕਰਵਾਰ ਕਟਾਰਨ ਸਿ
 ਉਜਬ ਹੀ ਮਨ ਮੇਅ ॥ ॥ ਤਿਕੂ ਪਕਰੈ ॥ ਕਬਿ ਸਿਖਾ ਮਐਯੋ ਪਨ ਮੇਰ ਦਨ ਛੁਦਾ ਪੀਸ ਕੈ ਅਨਪ
 ਰੈ ਨਹੀ ਨੈਕ ਰੂਹੇ ॥ ਲਗਿ ਕੈ ਮਰਿ ਕੈ ਜੁਕ ਬਧਿ ਏਠੈ ॥ ਅਰਿ ਕੈ ਸੁਅਪਛਤਾ ਹਿ ਬਰੇ ॥ ੧੪੪੪ ॥ ਚਉਪਈ ॥
 ॥ ਬਰੇ ਜੁਪੁ ਰੂਪ ਤਕੀਯੋ ਮਨ ਮੇ ਕੋ ਪਬਛਾਇ ॥ ਸਬ ਦੇਵ ਨ ਕੋ ਦਿਨ ਪਰੈ ਸੇਕ ਬਿਕਹਤ

ਤਸੁਨਾਇ ॥ ੧੫੪੫ ॥ ਸੋਭਾ ॥ ਮਾਗਿਆਰਹੁ ਦੁਨਕੋ ਮਰਵਾਇ ਸੁਦਾ ਦਸਿ ਭਾਨਨ ਚਉ ਬਖਿ
 ਮਰੇ ॥ ਇੰਦ੍ਰਸਹਿ ਸੂਖ ਭਾਨਨ ਕੋ ਪਟ ਪਾਂਚ ਸਕਸ ਕੋ ਕੋ ਪਪ੍ਰਾਹੇ ॥ ਸੋਭੇ ਸਾਭਗਨੇ ਸੋ ਕੋ ਸਤਰ
 ਆਠ ਬਸੁਨ ਕੋ ਚਉ ਸਤਿ ਭਾਹੇ ॥ ਸਾਤ ਕੁਬੇਰ ਕਉਨ ਉਜਮਰਾ ਜਹਿ ਏਕਹੀ ਏਕ ਸੋ ਅਉਰ ਸੀ
 ਘਾਹੇ ॥ ੧੫੪੬ ॥ ਸਾਬਨ ਨਬੋ ਪਿਜਲਾ ਪਪਿ ਕਉਨ ਲਕੂਬਰਾ ਅਉ ਜਮ ਕਉ ਉਰ
 ਮਾਰਿਯੋ ॥ ਅਉਰ ਕਰਾਲ ਗਿਸਿਆ ਮਗਨੈ ਜੁਹੁ ਤੇਰਨੇ ਮੇ ਸਬਦੁ ਨ ਪ੍ਰਾਹਿਯੋ ॥ ਸੀਕਤ ਮਾ
 ਨ ਭੁਏ ਸਬਹੀ ਕਿਨਹੂੰ ਨਹੀ ਭੂਖ ਕੀਓ ਰਨਿਹਾ ਰਿਯੋ ॥ ਮਾਨੈ ਜੁਗੀਤ ਕੋ ਅੰਤ ਸਮੇ ਪ੍ਰਗਟਿਯੋ ਕਲ
 ਕਾਲ ਤਿਨੋ ਬਿਚਾਰਿਯੋ ॥ ੧੫੪੭ ॥ ॥ ਭਿਅਗਾ ਦੇਰਨ ਤ੍ਰਾਸ ਬਢਯੋ ॥ ਕਿਨਹੂੰ
 ਤਿਹ ਸੇਜੁ ਪ੍ਰਮਚਾਯੋ ॥ ਚਤੁਰ ਸਬਦੁ ਇਹ ਭੁਭਾਂਤਿ ਬਿਚਾਰਿਯੋ ॥ ਇਹ ਨਹੀ ਮਰੈ ਕਿਸੁ ਤੇ ਮਾਰਿਯੋ ॥
 ੧੫੪੮ ॥ ਤਬ ਬ੍ਰਹਮੇ ਹਰਿ ਨਿਕਰਿ ਉਚਾਰਿਯੋ ॥ ਜਬ ਸਗਲੇ ਦਲ ਨਿਪਤ ਸੀ ਘਾਹਿਯੋ ॥ ਜ
 ਬਲਗਿ ਇਹ ਤੇਤ ਕਹਿੰਮੈ ॥ ਤਬ ਲਗਾ ਬਜ ਸੁਲ ਪਰਕੈ ॥ ੧੫੪੯ ॥ ਤਾਤੇ ਇਹੈ ਕਾਜ
 ਅਥਿਕੀਜੈ ॥ ਭਿਛੁ ਕਹੇਇ ਮਾਗ ਸੋਈ ਲੀਜੈ ॥ ਮੁਕਟ ਰਾਮ ਤੇਜੈ ਇਨ ਪਯੋ ॥ ਸੋਇ ਦਾਇਕ
 ਹਾਥ ਨ ਆਯੋ ॥ ੧੫੫੦ ॥ ਜਬ ਤੇਤਾ ਇਹ ਕਰਤੇ ਲੀਜੈ ॥ ਤਬ ਯਾ ਕੋ ਬਧ ਛਿਨ ਮਹਿਕੀਜੈ ॥ ਜ
 ਹਉ ਪਾਇ ਕਰਤੇ ਪਰਹਰੇ ॥ ਤਉ ਕਦਾਂ ਚਨਿਪ ਮਰੈ ਤੁਮਰੇ ॥ ੧੫੫੧ ॥ ॥ ਯੋਈ ਸੁਨਿਹਰਿ
 ਦਿਜ ਬੇਖ ਬਨਯੋ ॥ ਮਾਂਗਨ ਤਿਹ ਪੇਹਰਿ ਬਿਧਿ ਆਯੋ ॥ ਤਬ ਤਿਨਿ ਸਿਆਮ ਬ੍ਰਹਮ ਲਖਿ ਲੀ
 ਨੇ ॥ ਸਿਆਮ ਕਹੈ ਇਮ ਉਤਰਿ ਦੀਨੇ ॥ ੧੫੫੨ ॥ ॥ ਬੇਖ ਕੀਯੋ ਹਰਿ
 ਬਾਮਨ ਕੋ ਬਲ ਬਾਵਨ ॥ ਜਿਉ ਛੁਲ ਬੇਕੁ ਆਯੋ ॥ ਰੇਚਤੁ ਰਾਨ ਤੂ ਬਸਿਕਾਨ ਨ ਕਾਕੇ ਕਹੇਤ
 ਪਿਯਾਤ ਜਿਧਾਯੋ ॥ ਪ੍ਰਮਤੇ ਮਾਗ ਰਹੈ ਨਦਰੀ ॥ ਤਿਮ ਤਿਉ ਛੁਲ ਤੇ ਤੁਮ ਕੋ ਲਖਿ ਪਯੋ ॥ ਮਾਗ
 ਹੁੰਨੇ ਤੁਮਰੇ ਮਨ ਮੇ ॥ ਅਬਿ ਮਾਂਗਨ ਹਰੇ ਕਉ ਰੂਪ ਬਨਯੋ ॥ ੧੫੫੩ ॥ ॥ ਦੇਹਰਾ ॥ ॥ ਜਬ ਇਹ ਬਿ
 ਬਿਸੇ ਨਿਪਕ ਰਿਯੋ ਕਹੀ ਬ੍ਰਹਮ ਜਸੁ ਲੇ ॥ ਜਗ ਅਨਲ ਤੇ ਮੁਕਟਿ ਪ੍ਰਗਟਿਯੋ ਸੇ ਤੁਮ ਕਉ ਦੇ
 ਹਾ ॥ ੧੫੫੪ ॥ ॥ ਜਬ ਚਤੁਰਾਨ ਨਯੋ ਕਹੀ ਪੁਨਿ ਬੋਲਿਯੋ ਜਦੁ ਬੀਗਾ ॥ ਗਉਰਾ ਤੇਤਾ ਤੁਹਿ ਦੇਯੋ
 ਸੇ ਮੁਹਿ ਦੇ ਨਿਪਧੀਗਾ ॥ ੧੫੫੫ ॥ ॥ ਤਬ ਨਿਪਮਨ ਕੋ ਇਹ ਬਿਧ ਕਹੈ ॥ ਰੇਜੀਅਜੀ

ਅਤਨਚਹੁਗਰਹੈ॥ ਤਾਤੇਸੁਧਰਮਦੀਲਨਹੀਕੀਜੈ॥ ਜੇਹਰਿਮਾਗਤਸੇਇਹਦੀਜੈ॥ ੧੫੫ ੨੨੨
 ਸੈਯਾ॥ ॥ ਕਿਉਤਨਕੀਮਨਸੀਕਕਰੈਥਿਰੋਤੇਜਗਮੇ॥ ਅਬਤੁਨਰਹੈਹੈ॥ ਯਾਭੇਭੁਲੇਨਕਛੁਇਹ
 ਤੇਜਸੁਲੈਰਨਅੰਤਹਿਮੋਤਾਜਿਸੈਹੈ॥ ਰੇਮਨਦੀਲਰਹਿਯੋਗਹਿਕਾਹਤੇਅਉਸਰਬੀਤਗਏਪਛੁ
 ਤੈਹੈ॥ ਜੇਕਨਿਵਾਰਨਿਸੰਕਹੁਇਦੈਭਗਵਾਨਮੇਭਿਛਕਹਾਥਨਾਮੇਹੈ॥ ੧੫੬ ॥ ਮਾਗਤਜੇਥਿਰਿ
 ਸਿਖਾਮਅਰੇਮਨਸੋਤਾਜਿਸੀਕਨਿਸੰਕਹੁਇਦੀਜੈ॥ ਜਾਚਤੁਹੈਜਿਹਤੇਸਗਰੇਜਗਸੇਤੁਹਿਮਾਗ
 ਤਦੀਲਨਕੀਜੈ॥ ਅਉਗਥਿਚਾਰਕਰੂਕਛੁਅਬਯਾਮਹਿਤੇਨਰਤੀਸੁਖਛੀਜੈ॥ ਦਾਨਨਦੇਤ
 ਨਮਾਨਕਰੇਬਸੁਦੈ॥ ਅਸੁਦੈਜਗਮੇਜਸੁਲੀਜੈ॥ ੧੫੭ ॥ ॥ ਬਾਮਨਬੇਖਕੈਸਿਖਾਮਜੁ
 ਚਾਹਤਸੀਹਥਿਕੋਤਿਹਰੂਪਤਦੀਨੋ॥ ਜੇਚਤੁਹਾਨਕੇਮਨਮੇਕਬਿਰਾਮਕਹੈਸੁਦਹੈਸਿਪਕੀਨੋ॥
 ਜੇਵਹਮਾਗਤਸੇਉਦਯੋਤਬਦੇਤਸਮੇਰਸੇਮੇਮਨਭੀਨੋ॥ ਦਾਨਕ੍ਰਿਪਾਨਦੁਹੁਖਿਧਿਕੈਤਿਹਲੋਕ
 ਨਮੇਅਤਿਯੋਜਸੁਲੀਨੋ॥ ੧੫੮ ॥ ਸੈਯਾ॥ ॥ ਬ੍ਰਹਮਾਕਿਰੀਟਤਵੀਤਲਯੋਹਰਿਗਾਜਉਤੇਤ
 ਤਬਹੀਸਬਸੁਰੇ॥ ਧਾਇਪਰੇਨਿਪਪੇਮਿਲਕੈਥਿਤਮੇਚਪਰੇਸਕੈ॥ ਮਾਰਮਰੁਰੇ॥ ਰੂਪਹਨੇਬਰਬ
 ਰਾਪਨੇਸੁਪਰੇਧਰਿਉਪਰਿਲਾਗਤਿਹੁਰੇ॥ ਛੁਡਲਗਾਇਕੈਅਗਮਲਿਗਰਹੈਮਨਸੇਇਕੈਖਾਇ
 ਧੂਰੇ॥ ੧੫੯ ॥ ॥ ਹੇਰਿਸਬੈਮਿਲਿਘੇਰਿਲਯੋਸੁਭਯੋਮਨਰੂਪਤਿਕੋਪਮਈਹੈ॥
 ਰਾਮਅਯੋਧਨਮੇਫਿਰਿਕੈਕਰਗੀਕਰਮਾਨਲਈਹੈ॥ ਸੂਰਜਕੀਸਸਕੀਜਮਕੀਹਰਿਕੀਬਹੁਮੇ
 ਨਗਿਰਾਇਦਈਹੈ॥ ਮਾਨੁਛਗਾਨਮਾਸਕੇਤੀਤਰਿਪਉਨਬਹਿਓਪਤਝਾਰਭਈਹੈ॥ ੧੬੦ ॥
 ॥ ਪਾਨਸੀਕੁਧਬਰੂਪਨਰੂਪਤਰੂਪਤਲਿਲਾਟਮੇਬਲਲਗਾਯੋ॥ ਏਕੁਕੁਬੇਰਕੋਮਾਗਿਯੋ
 ਰਿਦੇਸਰਲਾਗਤਰੂਹਿਹਥੀਯਾਪਰਾਯੋ॥ ਦੇਖਿਜਲਾਪਤਾਰਿਦਸਾਰਨਛਾਡਿਭਜਿਯੋਮ
 ਨਮੇਤੁਰਪਾਯੋ॥ ਧਾਇਪਰਿਯੋਰਿਸਕੈਜਮਯਾਪਰਿਸੋਨਿਪਥਨਸੋਰੂਮਾਗਿਰਾਯੋ॥ ੧੬੧ ॥
 ਸੈਯਾ॥ ॥ ਯੋਜਮਰਾਜਗਿਰਾਇਦਯੋਤਬਹੀਰਿਸਕੈਹਰਿਕੈਪਥਯੋ॥ ਆਏਹੈਕੋਪਭਰੇਭ
 ਰਦੁਇਥਿਥਿਪਾਯੁਧਲੈ॥ ਤਿਨਜੁਪੁਮਚਾਯੋ॥ ਸਿੰਘਹੁਤੇਬਲਵੰਡਸੁਜਾਦਵੇਸੇਰਿਸਿਸੇ
 ਨਿਪਮਾਰਿਗਿਰਾਯੋ॥ ਬਾਹੁਬਲੀਬਰਮਾਕ੍ਰਿਤਬੰਧਸੋਊਗਤੇਜਮਲੋਕਪਠਾਯੋ॥

ਸੈਯਾ॥ ॥ ਅਉਰ ਮਹਾਬਲੀ ਸਿੰਘ ਹੁਤੇ ਸੰਗ ਤੇਜ ਸਿੰਘ ਕੋ ਮਾਰ ਲਯੋ॥ ਪੁਨਿ ਬੀਗਮ ਹਜ
 ਮਾ ਸਿੰਘ ਹੁਤੇ ਗਿ ਸਿਰੈ ਇਹ ਸਾਮੁਹੇ ਅਹਿ ਗਯੋ॥ ਸੇਊ ਖਰਗ ਸੰਭਾਰ ਕੋ ਕੋ ਪਭਰੇ ਤਿਹ ਕੋ ਨਿ
 ਪਨੈ ਲਲਕਾਰ ਲੀਯੋ॥ ਕੀਏ ਏਕਹੀ ਬਾਰ ਪ੍ਰਹਾਰ ਕ੍ਰਿਪਾ ਨ ਕੋ ਅੰਤ ਕੋ ਪਾਅਪਠਾਇ ਦੀਯੋ॥
 ॥ ਉਤਮ ਸਿੰਘ ਪੁਲੈ ਸਿੰਘ ਧਏ॥ ਪਰਮ ਸਿੰਘ ਅਸਲੈ ਕਰਿ ਅਏ॥
 ਅਤਿ ਪਵਿਤ੍ਰ ਸਿੰਘ ਸ੍ਰੀ ਸਿੰਘ ਗਏ॥ ਪਾਂਚੇ ਭੂਪ ਮਾਰ ਤਿਹ ਲਏ॥ १੫੬੫॥ ਦੋਹਰਾ॥ ॥ ਫੁਤੇ
 ਸਿੰਘ ਅਰੁ ਫੁਤੇ ਜਿ ਸਿੰਘ ਚਿਤ ਅਤਿ ਕੋ ਪਬ ਛਾਇ॥ ਏਹੋ ਫੁਤੇ ਅਵਤ ਹੁਤੇ ਭੂਪ ਤਹੇ ਬ
 ਜਾਇ॥ ॥ ਭੀਮ ਸਿੰਘ ਭੂਜ ਸਿੰਘ ਸੁਕੋ ਪਬ ਛਾਯੋ॥ ਮਹਾ
 ਸਿੰਘ ਸਿੰਘ ਮਾਨ ਮਦਨ ਸਿੰਘ ਧਯੋ॥ ਅਉਰ ਸਕਲ ਭੂਪ ਏਸ ਸਤ੍ਰ ਸੰਭਾਰ ਕੋ॥ ਹੇਤੇ ਫਿ
 ਨ ਮੋਤਿ ਭੂਪ ਤਿਦੇ ਸੇਧਾਰ ਕੋ॥ ॥ ਬਿਕਟਿ ਸਿੰਘ ਜਿਹ ਨਾਮ ਬਿਕਟਿ
 ਬੀਰ ਜਦੁ ਬੀਰ ਕੋ॥ ਅਪਨੇ ਪਭਰੇ ਕਾਮ ਪਾਇ ਪਰਿਯੋ ਅਰਿ ਬਪਨ ਮਿਤ॥ १੫੬੬॥ ਦੋਹਰਾ॥
 ਬਿਕਟਿ ਸਿੰਘ ਅਵਤ ਲਖਿਯੋ ਖੜਗ ਸਿੰਘ ਧਨ ਰਾਨ॥ ਮਾਰਿਯੋ ਸਰਉਰ ਸਤ੍ਰ ਕੇ ਲਾਗਤ
 ਤਜੇ ਪਾਨ॥ ॥ ਰੁਦ੍ਰ ਸਿੰਘ ਇਕ ਬੀਰ ਠਾਢੇ ਹੁਤੇ ਜਦੁ ਬੀਰ ਫਿਗਾ॥ ਮਹਾਰ
 ਥੀਰ ਫੀਰਿ ਸਕਰਿ ਨਿਪ ਸਉਹੈ ਭਯੋ॥ १੫੭०॥ ਚਉਪਈ॥ ॥ ਖੜਗ ਸਿੰਘ ਤਬ
 ਧਨ ਖਸੀਰਾ ਰਿਯੋ॥ ਰੁਦ੍ਰ ਸਿੰਘ ਤਬ ਨੈਨ ਨਿਹਾਰਿਯੋ॥ ਛਾਡਿ ਬਾਨ ਅਸਿ ਬਲ ਸੇਧੋ॥
 ਆਵਤ ਸਰਸਤ੍ਰ ਤਿਹ ਲਯੋ॥ ॥ ਹਿਮਾਤਿ ਸਿੰਘ ਮਹਾਰਿ ਸਿੰਘ ਉਇਹ
 ਭੂਪ ਤਿਪੈਤਰ ਵਾਰ ਚਲਾਈ॥ ਹਾਥ ਸੰਭਾਲ ਕੋ ਛਾਲ ਲਈ ਤਬ ਹੀ ਸੇਊ ਆਵਤ ਹੀ ਸੁਬ ਚ
 ਈ॥ ਫੂਲ ਹੁਪੇ ਕਰ ਵਾਰ ਬਜੀ॥ ਚਿਨਹਾਰ ਜਰੀ ਉਪਾਠ ਹਰਾਈ॥ ਬਾਸ ਵਪੇ ਸਿਵ ਕੋ ਪਕ
 ਯੋ ਮੋਨੇ ਤੀਸਰੇ ਨੈਨ ਕੀਜੁ ਲਾਇ ਖਾਈ॥ १੫੭੨॥ ਸੈਯਾ॥ ॥ ਪੁਨਿ ਹਿਮਤ ਸਿੰਘ ਮਹਾਬ
 ਲ ਕੋ ਤਿਹ ਭੂਪ ਕੋ ਉਪਾਰਿਘਾਉ ਕੀਯੋ॥ ਕਰ ਵਾਰ ਫਿਰਿ ਓਅਪੁਨੇ ਦਲ ਕਉ ਨਿਪਤ ਉਲਲ
 ਕਾਰ ਹਕਾਰ ਲੀਯੋ॥ ਸਿਰ ਮਾਂਤ੍ਰ ਕ੍ਰਿਪਾ ਨ ਕੀਤਾ ਨ ਦਈ॥ ਬਿਬਖੰਡੁ ਹਉਇ ਭੂਮ ਗਿਰਿਯੋ ਨ ਜੀਯੋ॥
 ਸਿਰ ਤੇਗ ਬਹੀ ਚਪਲਾ ਸੀ ਮੋਨੇ ਅਪਬੀ ਚਤੇ ਭੂਧਰ ਚੀਰ ਦਯੋ॥ १੫੭੩॥ ਸੈਯਾ॥ ॥ ਹਿ

ਮਾਤਿ ਸਿੰਘਾਨਿ ਯੋਜ ਬਹੀ ਤਬਹੀ ਸਬਹੀ ਭਵ ਕੋ ਪਭਰੇ ॥ ਮਹਾਰੂਦ੍ਰ ਤੇ ਆਦਿ ਕਬੀਰ ਜਿ ਤੇ ॥ ੨੨੩ ॥
 ਹੁਪੋਇ ਕਬਾਰਹੀ ਟੂਟਿ ਪਗੇ ॥ ਪਨ ਬਾਨ ਫਿਪਾਨਗ ਦਾ ਬਰਛੀ ਨਕੇ ਸਿਖਾ ਮਭਨੈ ਬਹੁ ਬਾਰਕ
 ਰੇ ॥ ਨਿਪਘਾਇ ਬਚਾਇ ਸਭੈ ਤਿਨ ਕੇ ਇਹ ਪੁੰਨਿ ਭਖ ਦੇਖਿ ਕੈ ਸਤ੍ਰੁ ਰੇ ॥ ੧੫੭੩ ॥ ੧੫੭੪ ॥
 ਹੁਦ੍ਰੇ ਆਦਿ ਜਿ ਤੇ ਗਨ ਦੇਵਾ ਤਿ ਤੇ ॥ ਮਿਲ ਕੇ ਨਿਪਭੂਪ ਰਿਧਾਇ ॥ ਤੇ ਸਬ ਆਵਤ ਦੇਖਿ ਬ
 ਲੀ ਪਨੁ ਤਾਨ ਹਕਾਰ ਕੈ ਬਲ ਲਗਾਇ ॥ ਏਕਾਗਿਰੇ ਤਹ ਘਾਇ ਲਹੈ ॥ ਇਕ ਤਾਸ ਭਰੇ ਤ ਜਿ ਜੁਪ
 ਪਰਾਇ ॥ ਏਕ ਲੋਗੇ ਨਰੈ ਬਲ ਵਾਨ ਨਿਦਾਨ ਸੇਊ ਨਿਪ ਮਾਗਿ ਗਿਗਾਇ ॥ ੧੫੭੫ ॥ ਸ੍ਰੈਯਾ ॥
 ਸਿਵ ਕੇ ਦਸ ਮੈ ਗਨ ਜੀਤ ਲਏ ॥ ਹਿਸੇ ਸੇ ਪੁਨਿ ਲਛ ਕਜ ਛਸੀ ਘਾਹੇ ॥ ਗਛ ਸਤੇਈ ਸਲਾਖ ਹ
 ਨੇ ਕਾਬਿ ਸਿਖਾ ਮਭਨੈ ਜਮ ਧਾਮ ਸਿਧ ਰੇ ॥ ਸ੍ਰੀ ਬਿਜਨਾਥ ਕੀ ਯੋ ਬਿਰਥੀ ਬਹੁ ਦਾਰ ਕ ਕੇਤਨ
 ਘਾਉ ਪੁਰਾਹੇ ॥ ਦੁ ਦ ਸਿਸੂਹ ਨਿਹਾਰ ਨਿਸੇ ਸਧਨੇ ਸਜਲੇ ਸਪਸਵੇ ਸਪਧਾਰੇ ॥ ੧੫੭੬ ॥
 ॥ ਬਹੁਰੇ ਅਯਤ ਗਜ ਮਧਤ ਭਯੋ ਪੁਨਿ ਤੀ ਸਹਜਾ ਹਰ ਥੀ ॥ ਹਿਸਿ ਘਯੋ ॥ ਛੁਤੀ ਸਲਾ
 ਖ ਸੁਪਤ ਹਨੇ ਬਹੁਰੇ ॥ ਵਲ ਜਛ ਪਤਛ ਹਿਮਾ ਭਜਾਯੋ ॥ ਦੁ ਦ ਸ ਸੂਹ ਨਿਗਿ ਧਾਰ ਹਿਉ ਦਨ ਕੇ
 ਵਲ ਕਉਹ ਨਿਕੇ ਪੁਨਿ ਧਯੋ ॥ ੧੫੭੭ ॥ ੧੫੭੮ ॥ ॥ ਸਾਫ ਹਜਾਰ ਹਨੇ ਬਹੁਰੇ ਭੁਟ ਜਛ ਸੁਲਛ
 ਕਈ ਤਿਹ ਘਾਇ ॥ ਜਾ ਵਲ ਛੁਕੀ ਏ ਬਿਰਥੀ ਬਹੁ ਜਛ ਨਕੇਤਨ ਲਛ ਬਨਾਇ ॥ ਪੈ ਵਲ ਲਾਖ
 ਪਰਾਸ ਹਨੇ ਪੁਰਜੇ ਪੁਰਜੇ ਕਰ ਭੂਮ ਗਿਗਾਇ ॥ ਅਉਹ ਹਨੇ ਬਲ ਵਾਨ ਕ੍ਰਿਪਾਨ ਲੈ ਜੇ ਇਹ ਭੂਪ ਕੇ
 ਭੂਪ ਰਿਧਾਇ ॥ ੧੫੭੯ ॥ ੧੫੮੦ ॥ ॥ ਤਾਉ ਦੈ ਮੂਛ ਵਹੁੰ ਕਹੁ ਭੂਪ ਤਿਸੈ ਨੇ ਮੈ ਜਾਇ ਨਿਸੀ ਕਪਰਿ
 ਯੋ ॥ ਪੁਨਿ ਲਾਖ ਬੁਵਾਰ ਹਨੇ ਬਲਿ ਕੈ ਸ ਸਿਕੋ ਗਵਿ ਕੇ ॥ ਅਭਿਮਾਨ ਹਰਿਯੋ ॥ ਜਮ ਕੇ ਸਰਏ ਕਤੇਕਾ
 ਰਿਦਯੋ ॥ ਛੁਤ ਸਿਖਾ ਮਭਨੈ ਨਹੀ ਨੈ ਕੁਡ ਰਿਯੋ ॥ ਸੇਊ ਸੂਹ ਕਹਾਵਤ ਹੋਰ ਨੇ ਮੈ ਸਬ ਹੁੰ ਨਿਪ ਖਰਿਨ
 ਖੰਡ ਕਰਿਯੋ ॥ ੧੫੮੧ ॥ ਸ੍ਰੈਯਾ ॥ ॥ ਰਨੇ ਮੈ ਦਸ ਲਛ ਹਨੇ ਪੁਨਿ ਲਛ ਜਲਾ ਪਿਪੇ ਕੇ ਭੁਟ ਲਛ ਕ
 ਮਾਰਿਯੋ ॥ ਇੰਦ ਕੇ ਸੂਹ ਹਨੇ ਅਗਨੇ ਕਾਬਿ ਸਿਖਾ ਮਭਨੈ ਸੁਨਹੀ ਨਿਪ ਹਾਰਿਯੋ ॥ ਸਾਤ ਕਕਉ ਮੁ
 ਸਲੀ ਪਰ ਕਉ ਬਸ ਦੇਵ ਹਕਉ ਕਰਿ ਮੂਰਛ ਭਾਰਿਯੋ ॥ ਭਾਜ ਗਯੋ ਜਮ ਅਉਹ ਸਚੀ ਪਤਿਕਾ
 ਹੁਨਾ ਬਹੁ ਥੀ ਆਰ ਸੀਭਾ ਰਿਯੋ ॥ ੧੫੮੨ ॥ ੧੫੮੩ ॥ ॥ ਜਬ ਭੂਪ ਤਿਏ ਤੇ ਕੀਯੋ ਜੁਪ ਕੁਪ ਕੇ

੧੫੭੩ ॥ ੧੫੭੪ ॥ ੧੫੭੫ ॥ ੧੫੭੬ ॥ ੧੫੭੭ ॥ ੧੫੭੮ ॥ ੧੫੭੯ ॥ ੧੫੮੦ ॥ ੧੫੮੧ ॥ ੧੫੮੨ ॥ ੧੫੮੩ ॥

Digitized by Panjab Digital Library | www.panjabdigilib.org

ਕੈਤੂਪ ਕੋਈਰਾਅਯੋਪਨਮੇਠਰਕਰੇ॥ ੧੫੮॥ ਏਕਸਤ੍ਰਿਤਕੋਗਜਦੀਰਾਪਕੁਥਤੋਹੇਇ ੨੨੪
 ਨਿਪਉਪਰਿਧਾਯੋ॥ ਆਵਤਹੀਘਨਜਿਉਗਗਜਿਓਅਪਨੇਰਨਮੇਅਤਿਓਜਨਨਯੋ॥ ਕੂਪ
 ਨਿਹਾਰਯੋਅਸਹਾਥਕਾਟਿਯੋਕਰਿਤਾਰਿਤਬੈਸੁਪਰਾਯੋ॥ ਇਉਉਪਮਾਉਪਜੀਮਨਮੇ
 ਗਜਉਡਮਨੇਪਰਹੀਧਰਾਯੋ॥ ੧੫੯॥ ਏਕਸਤ੍ਰਿਤਕੋਗਜਦੀਰਾਪਕੁਥਤੋਹੇਇ ੨੨੪
 ਰਿਹੇਤਸਹਾਇ॥ ਪੌਚੇਪਾਤ੍ਰਵਾਸਿਖਾਮਭੁਨਤਿਹਠਾਪਹੁਚੇਆਇ॥ ੧੫੯੬॥ ਬਹੁਤ
 ਛੋਹਨੀਦਲਲੀਏਰਥਪੈਦਲਗਜਬਾਜਾ॥ ਆਵਤਭੇਕਬਿਸਿਖਾਮਕਹਿਜਦੁਪਤਿਰਿ
 ਤਕੇਕਾਜਾ॥ ੧੫੯੭॥ ਏਕਸਤ੍ਰਿਤਕੋਗਜਦੀਰਾਪਕੁਥਤੋਹੇਇ ੨੨੪
 ਕੂਹੀਸਕਤਧਰਿਕਟਿਮਧਕਸੇਨਿਖੰਗਾ॥ ੧੫੯੮॥ ਏਕਸਤ੍ਰਿਤਕੋਗਜਦੀਰਾਪਕੁਥਤੋਹੇਇ ੨੨੪
 ਪਠਾਨਸਥੈਤਿਹਕੂਪਕੇਉਪਰਿਧਾਯੋ॥ ਕਉਚਨਿਖੰਗਕਸੇਕਟਿਮੇਸਬਾਯੁਪਲੇਕਰਿ
 ਕੇਪਬਛਾਏ॥ ਨੈਨਤਚਾਇਦੇਉਰਦਨਛਵਪੀਸਕੈਭਉਹਸੁਭਉਹਚਛਾਏ॥ ਆਇਹਕਰ
 ਪਰੇਚਉਓਰਤੇਵਾਨਿਪਕਉਬਹੁਘਾਇਲਗਾਏ॥ ੧੫੯੯॥ ਏਕਸਤ੍ਰਿਤਕੋਗਜਦੀਰਾਪਕੁਥਤੋਹੇਇ ੨੨੪
 ਸਹਿਕੋਨਿਪਤਿਅਤਿਚਿਤਕੋਪਬਛਾਏ॥ ਧਨਖਬਾਯਗਹਿਜਮਸਦਨਬਹੁਅਰਿਦਏ
 ਪਠਾਏ॥ ੧੬੦॥ ਏਕਸਤ੍ਰਿਤਕੋਗਜਦੀਰਾਪਕੁਥਤੋਹੇਇ ੨੨੪
 ਰਨਪਾਰਿਯੋਪਰਿਯੋਸੈਦਨਮੇਧਾਇਕੋ॥ ਸੈਦਮੀਗਮਾਰਿਯੋਸੈਦਨਹਰਿਯੋਧਾਰਿਯੋਰਿਓ
 ਸੇਖਨਕੀਛਉਜਨਕਉਦੀਨੇਬਿਚਲਾਇਕੋ॥ ਸਾਦਕਛਗੀਦਸੇਖਭਲੇਬਿਪਜੁਤ੍ਰਕੀ
 ਨੇਕੂਪਤਨਘਾਇਗਿਰਿਯੋਆਪਘਾਇਖਾਇਕੋ॥ ਐਸੀਭੁਗਤਿਹੇਰਿਕੋਨਿਬੇਰਦੀਨੇਸੁ
 ਰਸਬੈਆਪਬਿਜਗਜਤਕਉਠੈਭਾਨਗਾਇਕੋ॥ ੧੬੧॥ ਏਕਸਤ੍ਰਿਤਕੋਗਜਦੀਰਾਪਕੁਥਤੋਹੇਇ ੨੨੪
 ਰਓਰਿਪੁਭਾਅਪਨੇਕੁਗਤਿਬਿਚਾਰਾ॥ ਭਿਹਨਿਪਕੋਪਉਰਖਸੁਜਸੁਮੁਖਤੇਕਹਿਯੋਸੁਧਚਾ॥
 ੧੬੨॥ ਏਕਸਤ੍ਰਿਤਕੋਗਜਦੀਰਾਪਕੁਥਤੋਹੇਇ ੨੨੪
 ਛੁਣੀਯੋ॥ ਸਸਕੀਸੁਰੇਸਕੀਦਿਨੇਸਕੀਪਨੇਸਕੀਲੁਕੇਸਕੀਚਮੂਮਿਤਲੇਕਕੋਪਠਈਯੋ॥
 ਕੁਾਜਗੇਜਲੇਸਸੇਗਨੇਸਸੇਗਨਤਕਉਨਅਉਰਹਉਕਹਾਕੋਪਸੇਸਪੀਠਦਈਯੋ॥ ਜਾਦਵ

ਸਬਨਤੋਨਡਾਰਿਯੋਗੀਝਲਾਭਿਯੋਗਾਦੇਖੋਨਿਪਹਮਤਿਬਜਾਇਬਾਜੀਲਝਰਿਯੋ॥ ੧੫੬੫ ॥
 ॥ ਕਹਿਓਜੁਪਿਸਟਗਨਿਮਰਹੁਇਸੁਨੀਯੋਸੀਬਿਜਰਾ
 ਜਾਯਹਿਸਮਾਜਤੁਮਹੀਕੀਯੋਕਉਤਕਦੇਖਨਕਾਜ॥ ੧੫੬੬ ॥ ॥ ਯੋਨਿਪਹ
 ਰਿਸੇਬਰਨਸੁਨਾਏ॥ ਬਹੁਰੇਉਨਕੁਟਮਾਰਿਗਿਰਾਏ॥ ਪੁਨਿਮਲੇਛਕੀਸੈਨਾਪਾਈ॥ ਨਾਮਾਭਿ
 ਹੁਕਾਬਿਦੇਤਬਤਾਈ॥ ੧੫੬੭ ॥ ॥ ਨਹਰਿਖਾਂਨਝੜਾਝੜਖਾਬਲਬੀਰਬਹਾਦਰਖ
 ਨਤਬੈ॥ ਪੁਨਿਖਾਂਨਨਿਰੰਗਝੜੰਗਝੜੰਗਲਰੇਰਨਾਗੇਡਰੇਨਕਥੈ॥ ਜਿਹੁਪੁਨਿਹਾਰੂਰੈ
 ਵਿਗਪਾਲਮਹਾਕੁਟਰੇਕਬਹੁਨਦਬੈ॥ ਕਰਬਾਨਕਮਾਨਧਰੇਅਬਿਮਾਨਸੈਆਇਪਰੇਤਬ
 ਖਾਨਸਬੈ॥ ੧੫੬੮ ॥ ॥ ਜਾਹਦਖਾਂਨਹਜਾਬਰਖਾਂਨਸੁਵਾਹਦਖਾਂਨਗਏਸੰਗਸੂਰੇ॥ ਚਉਪ
 ਚਹੁੰਦਿਸਤੇਉਪਗੇਚਿਤਮੇਚਪਰੇਸਕੈਮਾਰਮਰੂਰੇ॥ ਗੋਰੇਮਲੇਛਚਲੇਨਿਪਪੋਇਕਸਿਅ
 ਹਮਲੇਛਚਲੇਓਕਬੂਰੇ॥ ਰੂਪਸਰਾਸਨਲੈਤਬਹੀਸੁਅਚੂਰਬਡੇਛਿਨਬੀਤਹਿਚੁਰੇ॥
 ॥ ਕੋਪਮਲੇਛਨਕੀਪਤਨਾਸੁਦਧਾਕਰਿਕੈਸਤਧਾਕਰਿਭਾਰੀ॥ ਬੀਰਪਰੇਕਉਬਾਜ
 ਮਰੇਕਉਝੁਮਾਰਿਬੇਗਜਰੂਪਰਿਭਾਰੀ॥ ਪੂਮਰਹੈਕਉਘਾਇਲਗੇਕੁਟਬੇਲਸਕੈਨਗਏ
 ਬਲੁਹਾਰੀ॥ ਆਸਨਲਾਇਮਨੇਮੁਨਗਾਇਲਗਾਵਤਾਧਿਆਨਬਡੇਬੁਤਿਧਾਰੀ॥ ੧੫੬੯ ॥
 ॥ ਜੁਧਾਇਤੇਜਬਰੂਪਕੀਯੋਤਬਨਹਰਿਖਾਂਰਿਸਿਕੈਅਟਕਿਯੋ॥ ਹਥਿਆਰਸੰਤ
 ਹਰਕਾਰਪਰਿਯੋਹੁਸਮਾਜਮੈਬਾਜਹੁਤੇਮਟਕਿਯੋ॥ ਖੜਗੋਸਤਿਨੇਗਹਿਕੈਸਨਤੇਝਟਕਿਯੋ
 ਅਰੁਭੂਮਬਿਖੈਪਟਕਿਯੋ॥ ਤਬਤਹਰਿਖਾਂਇਹਦੇਖਿਦਸਾਕਾਬਿਸਿਯਾਮਕਹੈਕੁਜਗਯੋ
 ਨਟਿਕਿਯੋ॥ ੧੫੭੦ ॥ ॥ ਸੈਯਾ॥ ॥ ਤਾਹਰਿਖਾਕੁਜਗਿਯੋਜਬਹੀਤਬਹੀਰਿਸਖਾਂਨਝੜਾਝ
 ਝੁਆਏ॥ ਸਸੜਸੰਤਾਰਸਬੈਅਪੁਨੇਜਮਰੂਪਕੀਏਨਿਪਉਪਰਿਧਾਏ॥ ਰੂਪਤਬਾਨਹਰੇਇ
 ਨਕਉਇਨਹੁੰਨਿਪਕਉਬਹੁਬਾਨਲਗਾਏ॥ ਕਿੰਨਰਜਛਰਹੈਉਪਮਾਰਨਚਾਰਨਜੀਤਕੇਗੀ
 ਤਬਨਾਏ॥ ॥ ॥ ਖੜਗਸਿੰਘਲਖਿਬਿਕਰਿਭੁਟਿਤਿਉਰਚੜਾਏਮਾਥਾ
 ਸੀਸਕਾਟਿਅਰਿਕੈਦਯੋਏਕਬਾਨਕੇਸਾਥਾ॥ ੧੫੭੧ ॥ ॥ ਸੈਯਾ॥ ॥ ਪੁਨਿਖਾਂਨਨਿਰੰਗਝ

ਭਗਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਸੰਨ ਹੋਣੇ ਦੇ ਖੇਤਰ ਵਿਚ

ਧਨੁ ਪਾਰਥਕੇ ਤਿਹ ਕਾਟਿ ਦਯੋ ਪੁਨਿਕਾ ਟਿਕੋਈ ਮਰਾ ਦਾਉ ਗਿਰਾਈ ਭੂਪਤਿ ਕੀ ਕਰਵਾਰ
ਕਈ ਕਹੁੰ ਜਾਇ ਪਗੀ ਕਛੁ ਜਾਨੀ ਨ ਜਾਈ ਭੂਤ ਦੇ ਉਧਾਰਿ ਸੈਨ ਪਾਨੀ ਅਤਿ ਰੇ ਸਭਗੀ ਨਿਪ
ਭੂਪਤਿ ਪਾਈ ਭੂਪਤਿ ਬਾਨ ਹਨੇ ਤਿਹ ਕੋ ਤਨ ਫੇਰ ਦਈ ਚਿਹਰਾ ਦਿਖਾਈ ॥ ੧੬੧ ॥
ਸੈਨ ਅਛੁ ਹਨ ਤੁਰਤ ਹੀ ਦੀਨੀ ਤਿਨ ਹਿਸੀ ਪਾਗਾ ਪੁਨਿ ਹਿਸੀ ਉਧਾਰ ਵਡ ਭਯੋ ਅਪਨੇ ਸਸ
ਤੁਸੀਭਾਰਾ ॥ ੧੬੨ ॥ ॥ ਏਕ ਚਟਾ ਕਰ ਪੇਟ ਹਨੇ ਏਕ ਲੋਕ ਰਖੇ ਕਰਵਾਰ ਸੀ ਪਾਗੇ ॥
ਏਕ ਨ ਕੋ ਉਠ ਫਰਕਟਾਰ ਨ ਕੇ ਸਨ ਤੇਗ ਹਿ ਏਕ ਪਛੁਰੇ ॥ ਏਕ ਚਲਾਇ ਦਏ ਦਸਹੂ ਦਿਸਏ
ਕਰੁ ਹੇ ਮਰਗੋ ਬਿਨੁ ਮਾਰੇ ਪੇ ਦਲ ਕੇ ਦਲੁ ਮਾਰ ਦਯੋ ਦੁਹੁ ਹਾਥ ਨ ਪਾਈ ਨ ਦੇਤ ਉਖਾਰੇ ॥ ੧੬੩ ॥
ਸੇਯਾ ॥ ॥ ਪਾਰਥ ਅਨਿਕ ਮਾਨਗੀ ਤਿਹ ਭੂਪਤਿ ਕੋ ਇਕ ਬਾਨ ਲਗਾਯੋ ॥ ਲਾਗਤ ਹੀ ਅ
ਵਸਨ ਗੁਮਾਨ ਗਯੋ ਖੜਗੋ ਸਮਹਾ ਦੁਖ ਪਾਯੋ ॥ ਪਉਰਖ ਪੋਖਿ ਕੋ ਜੀਹ ਰਖਿਯੋ ਬਲ ਦੇਹ ਨਹੇ
ਸਸੁ ਮੇਸੇ ਸੁਨਯੋ ॥ ਧੀਨ ਪਿਤਾ ਧਨ ਦੇ ਜਨ ਨੀਜੁ ਧਨਿ ਸੈਨਾ ਮਜਿਨੇ ਸੁਤ ਜਯੋ ॥ ੧੬੪ ॥
॥ ਆਨ ਨੇ ਮੇਸੁ ਤੀਜਤ ਹੋ ਬਰਬਾਰ ਜਸੇ ਜਗ ਲੋਚਨ ਤੇਰੇ
ਛੁਟ ਗਈ ਅਲਿਕੋ ਕਟਿ ਲੋਇਹ ਭੂਤਿ ਮਨੇ ਜੁਗ ਨਾਗ ਕਰੇਰੇ ॥ ਅਨਿ ਦਕੈ ਦਕਿ ਧੈ ਮੁਖ ਚੰਦਕ
ਟੈ ਦੁਖ ਫਯ ਚਕੋਰ ਨ ਕੇਰੇ ॥ ੧੬੫ ॥ ਸੇਯਾ ॥ ॥ ਪਾਰਥ ਹੋਰਿ ਹਸਿਯੋ ਸੁਨਿ ਬੈਨ ਚਲਿਯੋ ਮ
ਨ ਭੀਤ ਰਿਕੋ ਪਛੁਰਿਯੋ ॥ ਧਨੁ ਬਾਨ ਸੰਭਾਰ ਕੋ ਪਾਨ ਲੀਯੋ ਲਲਕਾਰ ਪਰਿਯੋ ਨਰਤੀ ਕੁਤ ਰਿਯੋ
ਉਤਤੇ ਖੜਗੋ ਸਭੁ ਯੋ ਸਮੁਹੇ ਅਤਿ ਬਾਨ ਨੇ ਕੇ ਬਹੁ ਜੁਪੁ ਕਰਿਯੋ ॥ ਤਬ ਪਾਰਥ ਸਿਉ ਲਗੇ ਬੇਤ
ਜਿਕੋ ਨਿਪ ਭੀਮ ਕੋ ਉਪਰਿ ਜਾਇ ਪਰਿਯੋ ॥ ੧੬੬ ॥ ਤਬ ਭੀਮ ਕੋ ਸਿਧੀ ਦਨ ਕਾਟਿ ਦਯੋ ਅਰੁ
ਰਾਘਨੇ ਰਨ ਮਾਝ ਛੁਏ ਹੈ ॥ ਪਾਇ ਲਏ ਕਪਰੇ ਛਿਤ ਪੈ ਇਕ ਪਾਇ ਲਾਘਾਇ ਲਾਘਾਇ ਖਏ
ਹੈ ॥ ਏਕ ਗਏ ਭੁਜਿਕੈ ਇਕ ਤੇ ਸਜਿਯੂ ਥਿਯਾਰ ਨਾ ਅਇਖ ਏ ਹੈ ॥ ਏਕ ਫਿਰੈ ਭੁਟ ਕਾਪਤ ਹੀ
ਕਰਤੇ ਛੁਟ ਕੋ ਕਰਵਾਰ ਗਏ ਹੈ ॥ ੧੬੭ ॥ ॥ ਪੁਨਿ ਪਾਰਥ ਧਨੁ ਲੈ ਫਿਰਿਯੋ ਕਾਸਿਕੋ
ਤੀਛੁ ਨ ਬਾਨਾ ਮਾਰਤ ਭਯੋ ਖੜਗੋ ਸਤਨ ਅਰਬ ਪਹਿਤ ਜੀਅ ਜਾਨਾ ॥ ੧੬੮ ॥ ਸੇਯਾ ॥ ਬਾਨ
ਲਾਗਿਯੋ ਜਬ ਹੀ ਤਿਹ ਕਉ ਤਬ ਹੀ ਰਿਸ ਕੇ ਕਹੀ ਭੂਪਤਿ ਬਾਤੈ ॥ ਕਾਹੇ ਕੋ ਆਗ ਬਿਰਾਜੀ ਜਗੈ

ਸੁਨਿਰੇਮਰਦਮੁਰਬਿਹਉਕਹਉਤਾਭੈ। ਤਾਹੀਸਮੇਤਹੋਨੇਤੁਮਕੋਸਿਖਣੀਜਿਹਬਨਚਲਾਨਕੀ ੨੨੬
 ਘਾਭੈ। ਜਹੁਚਲੇਗਹਿਛਾਤੁਤੋਹੁਤੁਹੁਦਰਨੈਨਨੈਨਯਾਕੋਨਾਭੈ। ੧੬੨੨। ਸ੍ਰੋਯਾ। ॥ ਯੋ
 ਕਹਿਛੂਪਤਿਪਾਰਥਕਉਰਨਪਾਇਪਰਿਯੋਕਰਲੈਅਸਪੇਨਾ। ਸੈਨਨਿਹਾਰਮਹਾਬਲਪਧਰਕ
 ਰਪਰਿਯੋਮਨਰੀਚਕਭੈਨਾ। ਸਤਨਕੋਅਵਸਾਨਗਏਛੁਟਿਕੋਉਸਕਿਯੋਕਰਿਆਜੁਪਲੈਨਾ।
 ਮਾਰਅਨੇਕਦਏਰਨਮੇਇਕਪਾਨਹੀਪਾਨੀਰਟੈਕਰਿਸੈਨਾ। ੧੬੨੩। ਸ੍ਰੋਯਾ। ॥ ਭੁਜੀਸੈਨ
 ਜਬਪਾਂਡਵੀਕਿਸਨਬਿਲੇਕੀਨੈਨਾਦੁਰਜੇਪਨਸੇਯੋਕਹੀਤੁਮਧਵਹੁਲੈਸੈਨਾ। ੧੬੨੪। ਸ੍ਰੋਯਾ।
 ਯਾ। ॥ ਯੋਸੁਨਿਕੋਹਰਿਕੀਬਤੀਯਾਸਜਿਕੋਦੁਰਜੇਪਨਸੈਨਸਿਧਾਰਿਯੋ। ਭੁਖਮਮਾਗੋਕ
 ਯੋਸੰਗਭਾਨੁਜਦੇਣਕ੍ਰਿਪਾਦਿਜਸਾਥਪਧਾਰਿਯੋ। ਧਾਇਪਰੇਅਰਗਾਇਸਬੈਤਿਹਛੂਪਤਿਸੇ
 ਅਤਿਹੀਰਨਪਾਰਿਯੋ। ਮਾਗੋਭੈਛੂਪਅਰਿਯੋਨਰੁਰਿਭਸਭਕਉਸਰਏਕਹੀਏਕਪਹਾਰਿਯੋ।
 ੧੬੨੫। ਸ੍ਰੋਯਾ। ॥ ਤਬਭੀਖਮਕੋਪਕੀਯੋਮਨਮੇਇਹਛੂਪਤਪੇਬਹੁਤੀਰਚਲਾਏ। ਆ
 ਵਤਬਾਨਸੇਬਾਨਕਟੇਖੜਗੇਸਮਗਾਅਸਿਲੈਕਰਿਸਾਏ। ਹਿਤਭਯੋਤਹਜੁਪੁਬਡੇਰਿਸਿਭੀ
 ਖਮਕੋਨਿਪਬੈਨਸੁਨਾਏ। ਤੋਲਖਿਹਉਯਮਰੇਬਲਕਉਜਬਹੀਜਮਕੋਬਸਿਹੋਗਿਹਜਾਏ।
 ੧੬੨੬। ਸ੍ਰੋਯਾ। ॥ ਭੁਜਤਨਭੀਖਮਜੁਪੁਤੇਛੂਪਲਖੀ। ਇਹਗਾਥਾ। ਸੀਸਕਰਿਯੋਤਿਹਸੁਤ
 ਕੋਏਕਬਾਨਕੇਸਾਥ। ੧੬੨੭। ਸ੍ਰੋਯਾ। ॥ ਅਸਲੈਭੀਖਮਕੋਭਜਗੇਤਬਹੀਦੁਰਜੇਪਨਕੋ
 ਪਭੁਗਿਯੋਯੋ। ਸੰਗਦੇਣਕੋਪੜਕ੍ਰਿਪਾਬਰਲੈਬਰਮਾਕ੍ਰਿਤਜਾਦਵਜਾਇਪਰਿਯੋ। ਪਨੁਬਲੈ
 ਦੇਣਹੁਆਪਤਬੈਹਠਠਾਨਗਹਿਯੋਨਹੀਨੈਕੁਡਰਿਯੋਯੋ। ਕਰਵਾਰਕਟਾਰਨਿਸੂਲਨਿਸਾਂਗਾਨਿ
 ਚਕੂਨਕੋਅਤਿਜੁਵਕਰਿਯੋਯੋ। ੧੬੨੮। ਸ੍ਰੋਯਾ। ॥ ਚਖੜਗੇਸਸੈ। ॥ ਯੋਯਾ। ॥ ਤਉਹੀ
 ਲਉਸੀਜਦੁਬੀਰਲੀਏਪਨਸੀਖੜਗੇਸਕਉਬੈਨਜੁਸਯੋ। ਮਾਰਤਹੋਹਠਿਕੈਸਠਤੇਕਹੁਕਯਤੁ
 ਯੋਜੋਅਤਿਜੁਪੁਮਚਯੋ। ਏਕਪਤੀਲਰਿਹੋਮਰਿਹੋ। ਅਬਜਾਨਤੋਹੁਤੁਰਿਕਾਲਹੀਆਯੋ। ਚੇ
 ਤਰੇਚੇਰਅਜਉਚਿਤਮੇਹਰਿਉਕਹਿਕੋਪਨਬਾਨਚਲਾਯੋ। ੧੬੨੯। ਸ੍ਰੋਯਾ। ॥ ਆਵ
 ਤਸਰੇਸੇਕਾਟਿਕੋਰਿਸਿਬੈਲੋਖੜਗੇਸਾ। ਮੁਹਿਪਉਰਖਜਾਨਤਸਕਲਸੇਸਚੁਰੇਸੈ। ੧੬੩੦।
 ਮਤਿਸਾ।

॥ ਭਖ ਜੈ ਹਉ ਭੂਤ ਨ ਭਜਾਇ ਦੇਹ ਉਸਰਾ ਸੁਗ ਸਿਧਾ ਮਪਟ ਕੋ ਹੋ ਭੂਮਿ ਭੁਜਾ ਅਸ ਜੇਗ
ਹੋ ਭੈਰਵ ਨ ਚੈ ਹਉ ਭਾਗੀ ਜੁ ਧਰਿ ਮ ਚੈ ਹਉ ਪੁਨਿ ਭਾਜ ਪੁਨ ਜੈ ਹਉ ਸੁਨਿ ਸਾਚੀ ਹਰਿ ਹਉ ਕੋ
ਕਹੈ ਦੇਵ ਦਿ ਜਕਉ ਸੀਧਾ ਰਤ ਨ ਲਾਗੀ ਪਲੁ ਮਾਹੇ ਦਲ ਬਲਾਇ ਦੁਜ ਮਰ ਦੁਜੇ ਚਹਉ ॥ ਗ
ਧ ਕਾਰ ਵਨ ਤਉ ਤੇਰੇ ਰਨ ਜੁਰੇ ਆਜੁ ਛਤੀ ਖੜਗੇ ਸਹਾਇ ਕੈ ਅੰਸੇ ਬੋਲਹਉ ਸਹੈ ॥

॥ ਤਬ ਰਿਦੈ ਰਿਸ ਕੋ ਪਬ ਛਾਇ ਨਿਪਸਉ ਹੈ ਧਾਯੋ ॥ ਅਸ ਤੁਸ ਸਤੁ ਗਾਹਿ ਪਨ ਬਹੁ
ਤ ਬਿਧਿ ਜੁ ਪੁਮ ਚਾਯੋ ॥ ਅਧਿਕ ਸਉਣ ਤਨ ਭਰੇ ਲਗੇ ਭਟ ਪਾਇ ਲਏ ਸੋ ॥ ਲਾਲ ਗੁਲਾ
ਲ ਭਰੇ ਪਟ ਖੇਲਤ ਚਾਚਰ ਜੈ ਸੋ ॥ ਤਬ ਦੇਖਿ ਸਬੈ ਸੁਰ ਯੋ ਕਹੈ ਧੀ ਨਿਦਿ ਜਧੀ ਨ ਭੂਪਤਾ ਆਜੁ
ਗਢਾ ਨ ਮੇ ਅਬ ਲਉ ਕਹੂੰ ਅੰਸੇ ਜੁ ਪੁਨ ਭਯੋ ਭੁਆ ॥ ੧੬੩੨ ॥ ਦੇਹ ਗਾ ॥ ਘੋਰਿ ਯੋ ਤਬ
ਖੜਗੇ ਸਕਉ ਪਾਂਡਵ ਸੈਨ ਰਿਸਾਇ ॥ ਪਾਰਥ ਭੀਖ ਮਭੀਮਾ ਦਿਜ ਦਉਣ ਕ੍ਰਿਪਾ ਕਰਗਾਇ ॥

॥ ਜੈ ਸੇਬਾਰ ਖੇਤ ਕਉ ਚੁਕਾ ਲਫਾਸ ਚੇਤ ਕਉ ਸੁਭਿਛ ਦਾਨ ਦੇਤ ਕਉ
ਸੁਕੀ ਕਨਾਜਿ ਉਕਰ ਕੋ ॥ ਜੈ ਸੇ ਦੇਹ ਪਾਨ ਕਉ ਪ੍ਰਵੇਖ ਸਮਿ ਭੁਨਕਉ ਆਗਿ ਆਨ ਜੈ ਸੇ ਗਿਆਸ
ਕਉ ਸੁਗੋਪੀ ਜੈ ਸੇ ਹਾਰਿ ਕੋ ॥ ਜਿਉ ਤਰਾਗਾ ਪਕਉ ਸੁਮਾਲਾ ਜੈ ਸੇ ਜਾਪਕਉ ਜੁਪੁਨ ਜੈ ਸੇ ਪ
ਪਕਉ ਜਿਉ ਆਲ ਬਾਲਤ ਰਕਉ ॥ ਜੈ ਸੇ ਉਡ ਪੂਹ ਕਉ ਸਹੁੰ ਦੁਜੈ ਸੇ ਭੁਅ ਕਉ ਸੁਤੈ ਸੇ
ਘੋਰਿ ਲੀਨੈ ਹੈ ਖੜਗਾ ਸਿੰਘ ਬਰਕਉ ॥ ੧੬੩੩ ॥ ਘੋਰਿ ਲੀਨੈ ਖੜਗੇ ਸਜ ਬੈਤ

ਬਹੀ ਦੁਜੈ ਪਨ ਕੋ ਪਭਯੋ ਹੈ ॥ ਪਾਰਥ ਭੀਮ ਜੁ ਪਿਸਟ ਰਭੀਖ ਮ ਅਉਰ ਹਲੀ ਹਲ ਪਨ ਲਯੋ
ਹੈ ॥ ਭੁਨ ਜੇ ਦੇਵ ਜਾ ਅਉਰ ਕ੍ਰਿਪਾ ਸੁਕ੍ਰਿਪਾਨ ਲਏ ਅਰਿ ਓਰ ਗਯੋ ਹੈ ॥ ਅਤੁਨ ਲਾਤ ਨ ਮੁਕਨ ਦ
ਤਨ ਕੋਤਹਾ ਅਹਵੇਤ ਭਯੋ ਹੈ ॥ ੧੬੩੪ ॥ ਸ੍ਰੈਯਾ ॥ ॥ ਸ੍ਰੀ ਖੜਗੇ ਸਲਯੋ ਪਨੁ ਬਾਨ ਸੰਭਾਰ ਕ
ਈ ਅਰਿ ਕੋਇ ਸੀਧਾ ਗੋ ॥ ਬਾਜ ਪਰੇ ਕਹੂੰ ਤਾ ਜ ਜਰੇ ਗਜ ਰਾਜ ਰਿਗੇ ਰਿਗ ਸੇਧਰ ਕਾਰੇ ॥ ਘਾਇ
ਲਏ ਕਪੌਰੇ ਤਰਫੈ ਜਮ ਨੇ ਕਰਿ ਸਾਯ ਲਾਸਿ ਘਾਬਿ ਦਾਰੇ ॥ ਇਕ ਬਲੀ ਕਰਵਾਰ ਨੇ ਸੀ ਅਰਿ ਲੇਖ
ਪਰੀਤਿ ਹਉ ਭਉਤਾਰੇ ॥

॥ ਭੂਪਤ ਬਾਨ ਕਮਾਨ ਗਹੀ ਜ ਦੁਖੀ ਰਨ ਕੋ ਅ
ਭਿਮਾਨ ਉਤਾਰੇ ॥ ਫੇਰਿ ਲਈ ਜਮ ਦਾਰ ਸੰਭਾਰ ਕਾਰ ਕੈ ਸਤੁ ਨ ਕੋ ਓਰ ਫਾਰੇ ॥ ਘਾਇ ਲ

੨੨੭
 ਉਕਾਰਿਰਿਹਨਮੇਅਪਨੇਮਨਮੇਜਗਦੀਸਸੰਭਵੋ ॥ ਤੇਵਹਮੇਖਢੇ ਤਬਹੀਭਵਕੋਤਰਕੋਹਰਿ
 ਲੇਕਪਧਾਰੇ ॥ ੧੬੩ ॥ ॥ ਦੋਹਰਾ ॥ ॥ ਨਿਪਟਸੁਭਟਚਟਪਟਕਟੇਖਟਪਟਕਹੀਨਜਾਇ ॥ ਸਟ
 ਪਟਜੇਭਾਜੇਤਿਨਹਿਪਾਰਥਕਹਿਯੋਸੁਨਾਇ ॥ ॥ ਸ੍ਰੀਬਿਜਰਾਜਕੋਕਾਜ
 ਕਉਆਜਕੋਰਸਭਹੀਭਟਨਹਿਟੋਰੇ ॥ ਧਨੁਬਾਨਸੰਭਾਰਕੋਪਾਨਨਮੇਅਰਿਭੂਪਤਕਉਲਲਕਾ
 ਰਪਰੇ ॥ ਮੁਖਤੇਮਿਲਿਮਾਰਹੀਮਾਰਰੇਅਪੁਨੇਅਪੁਨੇਧਥਿਅਧਧੇਰੇ ॥ ਤੁਮਤੇਕੁਲਕੀਕ
 ਛੁਲਾਜਕੋਰਖੜਕੋਸਕੇਸੀਗਲਰੇਨਰੂਰੇ ॥ ॥ ਭੁਲਜਕੋਪਭੁਯੋਚਿਤਮੇਤਿ
 ਹਭੂਪਤਕੋਹਠਸਾਮੁਹੇਧਯੋ ॥ ਚਾਂਪਚਫਾਇਲਯੋਕਰਮੇਸਰਯੋਤਬੁਹੀ ॥ ਇਕਬੇਨਸੁਨਯੋ ॥
 ਆਯੋਤੈਕੋਹਰਿਕੋਮੁਖਮੇਮਿਗਯੇਸੇਕਹਿਯੋਨਿਪਤਉਸੁਨਿਪਯੋ ॥ ਭੂਪਤਿਹਾਥਯੋਪਨੁ
 ਬਾਨਸੰਭਾਰਕਹਿਯੋਮੁਖਤੇਸਮਝਯੋ ॥ ੧੬੪ ॥ ॥ ਭੁਲਜਕਹੋਕਉਜੁਝਮੇਰੇਗਹਜਾਹੁਭੁ
 ਲੇਦਿਨਕੋਇਕਜੀਜੋ ॥ ਖਾਤਹਲਾਹਲਾਕਿਉਅਪਨੇਕਰਿਜਾਇਕੋਧਾਮਸਧਾਰਸੁਪੀਜੋ ॥ ਯੋ
 ਕਉਭੂਪਤਿਬਾਨਹਲਿਯੋਮੁਖਤੇਕਹਿਯੋਜੁਪਹਿਕਫਲੁਲੀਜੋ ॥ ਲਾਗਤਬਾਨਗਿਰਿਯੋਮੁ
 ਰਛਾਇਕੋਸਉਨਗਿਰਿਯੋਸਗਰੇਅੰਗਭੁਜੋ ॥ ॥ ਤਉਹੀਲਉਭੀਮਗ
 ਦਾਗਾਹਿਕੋਪੁਨਿਪਾਰਥਲੇਕਰਮੇਪਨੁਧਯੋ ॥ ਭੀਖਮਦੇਣਕ੍ਰਿਪਾਸਹਿਦੇਵਸੁਭੂਰਸਵਾ
 ਮਨਕੋਪਬਢਯੋ ॥ ਸ੍ਰੀਦੁਰਜੇਪਨਫਾਇਜੁਧਿਸਟਰਸ੍ਰੀਬਿਜਨਾਇਕਲੇਦਲੁਆਯੋ ॥ ਭੂ
 ਪਕੇਤੀਰਨਤੇਤੁਹਤੇਬਰਬੀਰਨਤਉਮਨਮੇਤੁਰਪਯੋ ॥ ॥ ਤਉਲਗਿਸੀਪ
 ਤਿਆਪਕਪਿਯੋਸਰਭੂਪਤਕੋਉਰਮੇਇਕਮਾਰਿਯੋ ॥ ਏਕਹੀਬਾਨਕੋਤਨਤਬੋਤਿਹਸਾਰਥੀ
 ਕੋਪਤਿਅੰਗਪਹਾਰਿਯੋ ॥ ਭੂਪਤਅਗੋਹੀਹੇਤਭਯੋਰਨਕੁਮਹਤੇਨਟਰਿਯੋਪਗਟਾਰਿਯੋ ॥ ਸੁ
 ਰਸਰਾਹਤੇਸਭਹੀਜਸੁਯੋਮੁਖਤੇਕਾਬਿਸਿਯਾਮਉਚਾਰਿਯੋ ॥ ੧੬੪੩ ॥ ॥ ਸ੍ਰੀਯਾਸ੍ਰੀਹ
 ਰਿਕੋਆਵਿਲੇਕਕੋਆਲਾਇਉਕਹਿਕੋਨਿਪਬਾਤਸੁਨਾਈ ॥ ਛੁਟਹੀਅਲਕੋਕਟਿਲਉਉ
 ਪਮਾਮੁਖਕੀਬਰਨੀਨਹੀਜਾਈ ॥ ਚਾਰਦਿਪੇਅਖੀਆਨੇਦੋਉਉਪਮਾਨਕਛੁਇਨਤੇਆਰਿ
 ਕਾਈ ॥ ਜਾਹੁਚਲੇਤੁਮਕਉਹਰਿਛਾਤਲੇਹਕਹਾਹਿਠਾਨਲਗਾਈ ॥

Digitized by Panjab Digital Library | www.panjabdigilib.org

ਮਕਾਨੁ ਜਾਇ ਦਰੋਜੇ ਪਨਛੀ ਮਘਨੇ ਹਨੁ ਧੁਮਚਾਯੋ ॥ ਸੀਮੁ ਸਲੀਬ ਗਮਾ ਕ੍ਰਿਤ ਸਾਤ ਕੋ ਕੇਪਾਘਨੇ ॥ ੨੨੮ ॥
 ਚਿਤ੍ਰਮਾਇ ਬਛਾਯੋ ॥ ਹਰਹਰੇ ਰਨਧੀਰ ਸਬੈ ਅਬਕਾ ਪੁਰਜੁ ਤੁਮਰੇ ਮਨਾਯੋ ॥ ਭਾਗਤ ਪੇਸਲ
 ਸੇਰਨ ਤੇ ਤਿਹ ਸੇ ਹਮਰੇ ਸੁਕਣੁ ਨ ਬਸਾਯੋ ॥ ੧੯੫੩ ॥ ਐਯਾ ॥ ॥ ਰੁਵਤੇ ਆਦਿ ਤਿਤੇਗਨ ਦੇਵ
 ਤਿਤੇ ਮਿਲਿ ਕੈ ਨਿਪਉ ਪਰਿਧਾਏ ॥ ਤੇ ਸਥਾ ਵਤ ਦੇਖਿ ਬਲੀਧਨੁ ਤਨ ਕੇ ਬਾਨਹ ਕਾਰਲਗਾਏ ॥
 ਏਕ ਗਿਰੇਤ ਹਘਾਇ ਲਹੈ ਇਕਤਾ ਸਭਰੇਤ ਜਿ ਜੁਧ ਪਰਾਏ ॥ ਏਕ ਲਹੇਨ ਰੂਰੇ ਬਲਵਾਨ ਨਿਦਾ
 ਨ ਸੇਉ ਨਿਪਮਾਗਿ ਗਏ ॥ ੧੯੫੩ ॥ ਐਯਾ ॥ ॥ ਜੀਤ ਸੁਰੇ ਸਧਨੇ ਸਥਗੇ ਸਗਨੇ ਸਕੇ ਪਾਇ
 ਲਕੈ ਮੁਰਛਾਯੋ ॥ ਭੂਮ ਪਰਿਯੋ ਬਿਸਤਾਰ ਨਿਹਾਰ ਜਲੇ ਸਾਦਿਨੇ ਸਨਿਸੇ ਸਪਰਾਯੋ ॥ ਬੀਰ ਮਹੇਸ
 ਤੇ ਆਦਿ ਕਤਾ ਯਗਏ ਇਹ ਸਾਮੁ ਹੋਏ ਕਨਾਯੋ ॥ ਕੇਪਾ ਕ੍ਰਿਪਾ ਨਿਧਿ ਆਵਤ ਜੇ ਸੁਚ ਪੇਦ ਸੇਮਾ
 ਰਿਕੈ ਭੂਮ ਗਿਰਾਯੋ ॥ ੧੯੫੪ ॥ ਐਯਾ ॥ ॥ ਸੀਹ ਰਿਸੇ ਹਰਿ ਏਕ ਹੀ ਬਾਤ ਪਰਮ ਕੇਤਾਤਾ ਤਹੀ
 ਸਮੇ ਸਿਵ ਜੁ ਕਹਿਯੋ ਬ੍ਰਹਮੇ ਸਿਉ ਮੁਸਕਾਰਾ ॥ ੧੯੫੫ ॥ ਐਯਾ ॥ ॥ ਆਪਨੇ ਸੇ ਸਭ ਹੀ ਭਟਜੁ
 ਵਰੇ ਕੇ ਰਿਕੈ ਨ ਮਰਿਯੋ ਨਿਪਮਾਗਿਯੋ ॥ ਤਉ ਚਤੁਰਾਨਨ ਸਿਉ ਸਿਵ ਜੁ ਕਹਿਯੋ ਮਿਯਾ ਮਕਹੇ ਇਹ ਭਾਤ ਉਕਯੋ ॥
 ਸਕੁ ਜਾ ਆਦਿ ਕਈ ਰਜਿਤੇ ਹਮਰੇ ਇਨੇ ਸੇ ਅਤਿ ਹੀਰਨ ਪਾਰਿਯੋ ॥ ਏਤੇ ਨਹੀ ਬਲਹਾਰ ਤਰੀਚ
 ਕਚਉ ਦੁਹੈ ਲੋਕ ਨ ਕੇਦਲੁ ਹਾਰਿਯੋ ॥ ੧੯੫੬ ॥ ਐਯਾ ॥ ॥ ਦੇਉ ਕਰਤ ਬਿਚਾਰ ਇਤ ਪੰਕਜ ਪੂਤ
 ਤ੍ਰਿਨੈਨਾ ਉਤਰਵਿ ਅਸਤ ਚਲਿਗਯੋ ਸਸਿ ਪ੍ਰਗਟਿਯੋ ਭਈ ਰੈਨਾ ॥ ੧੯੫੭ ॥ ਐਯਾ ॥ ॥ ਦੇਉ
 ਵਲ ਅਤਿ ਹੀ ਅਕੁਲਾਨੇ ॥ ਭੂਖ ਪਿਆਸ ਸੇਤ ਨ ਮੁਰਣੇ ॥ ਅਰਤੇ ਲਗਤੇ ਪ੍ਰੈਗਣੀ ਸਾਇ ॥ ਰਹਗ
 ਏਤਾ ਹੀਰਨ ਕੇ ਮਾਝਾ ॥ ੧੯੫੮ ॥ ਚਉਪਈ ॥ ॥ ਭੇਰ ਭਯੋ ਸਭ ਸੁਭਟ ਸੁਜਾਗੇ ॥ ਦੁਹ ਦਿਸ ਮਾਝਾ
 ਜਨ ਲਾਗੇ ॥ ਸਾਜੇ ਕਵਚ ਸਸਤ੍ਰ ਕਹਿਯਾਗੇ ॥ ਬਹੁ ਰਿਜੁ ਪਕੇ ਹੋਤ ਪਧਾਗੇ ॥ ੧੯੫੯ ॥ ਐਯਾ ॥ ॥
 ਸਿਵ ਕੈ ਜਮ ਕੈ ਰਵਿ ਕੈ ਸੰਗ ਲੇ ਬਸੁ ਦੇਵ ਕੈ ਨਦ ਚਲਿਯੋ ਰਨਧਾਨੀ ॥ ਮਾਰਤੋ ਅਰਿਕੈ ਅਰਿਕੈ ਹਰਿ
 ਕੈ ਹਰਿ ਭਾਖਤੋ ਯੋ ਮੁਖ ਬਾਨੀ ॥ ਸਿਧਾ ਮਕੈ ਸੰਗ ਘਨੇਉ ਮਡੇ ਭਟ ਪਾਨ ਬਾਕ ਮਾਨ ਨਤਾਨੀ ॥ ਆ
 ਇਭਿ ਰੇਖ ਰੂਗੇ ਸਕੈ ਸੰਗ ਅਸੀ ਕਭੁ ਏਕ ਛੁ ਸੰਕਨ ਮਾਨੀ ॥ ੧੯੬੦ ॥ ਐਯਾ ॥ ॥ ਗਿਯਾ ਰਹਘਾ
 ਇਲਕੈ ਸਿਵ ਕੈ ਗਨ ਦੁ ਦਸ ਸੂਰਨ ਕੈ ਰਥ ਕਾਰੇ ॥ ਘਾਇ ਕੀਯੋ ਜਮ ਕੈ ਬਿਰਥੀ ਬਸੁ ਆਠ ਕੈ

ਲਲਕਾਰਕੇ ਡਾਟੇ ਸਤ ਬਿਮੁਤ ਕੀ ਨਿਪਨੇ ਜੁ ਹੋਰਨ ਤੇ ਤਿਨ ਕੇ ਪਗ ਡਾਟੇ ॥ ਪਉਨ ਸਮਨ ਡੁ
 ਏ ਨਿਪ ਬਾਨ ਸਬੈ ਦਲ ਬਾਦਲ ਜਿਉ ਚ ਲਿਛਾਟੇ ॥ ੧੪੫ ॥ ॥ ਭੁਜਗ ਏਰਨ ਤੇ ਡੁਗੇ
 ਭੁਟ ਉਸਿ ਵੇ ਕਉ ਪਾਇ ਬਿਚਾਰਿਯੋ ॥ ਮਾਟੀ ਕੋ ਮਾਨ ਸਏ ਕਰੀਯੋ ਤਿਹ ਪ੍ਰਾਨ ਪਰੇ ਜਬ ਸਿਖਾਮ
 ਨਿਹਾਰਿਯੋ ॥ ਸਿੰਘ ਅਜੀਤ ਧਰਿਯੋ ਤਿਹ ਨਾਮ ਦੀਯੋ ਬਰਹੁੰਦਾ ਮਰੈ ਨਹੀ ਮਾਰਿਯੋ ॥ ਸਸਤੀ ਭਯ
 ਜ ਉਹ ਨੇ ਮੇਖ ਡੁਗੇ ਸਕੇ ਮਾਰਨ ਹੇਤੁ ਸਿਧਾਰਿਯੋ ॥ ੧੪੬ ॥ ॥ ਅਤਿ ਪ੍ਰਚੰਡ ਬਲ ਵੰ
 ਰੁ ਬਹੁ ਗਿਮਿ ਲਿਕੈ ਭਟ ਪਾਏ ॥ ਅਪਨੇ ਸਸਤੀ ਭਾਰ ਲੀਏ ਕਰਿ ਸੰਖ ਬਜਾਏ ॥ ਦੂਦ ਸਿਛਾਨ
 ਤਾਨ ਕਮਾਨ ਨਿਬਾਨ ਚਲਾਏ ॥ ਯੋ ਬਰਖੇ ਸਰਜਾ ਬਮਨੇ ਪੁਲੈ ਪਨਾਏ ॥ ੧੪੭ ॥ ॥
 ਬਾਨ ਨੇ ਸੇ ਬਾਨ ਨ ਕਟੇ ਕੋ ਪਤ ਚੇ ਜੁਗਨੈ ਨਾ ਸ੍ਰੀ ਹਰਿ ਸੰਖ ਡੁਗੇ ਸਤ ਬਰਿਸ ਕਰਿ ਬੋਲਿਯੋ ਬੈਨਾ ॥
 ੧੪੮ ॥ ਸ੍ਰੈਯਾ ॥ ॥ ਕਿਉ ਰੇ ਗੁਮਾਨ ਕਰੇ ਪਨ ਸਿਖਾਮ ਅਬੈ ਰਨ ਤੇ ਪੁਨਿ ਤੇ ਹਿਛਾਯੋ ॥ ਕਾਹੇ ਕੇ
 ਆਨਿ ਅਰਿਯੋ ਪੁਨਿ ਰੇ ਸਿਰ ਕੇ ਸਨ ਤੇ ਬਹੁ ਰੇ ਗਹਿ ਬੈਠੇ ॥ ਐਰੇ ਅਹੀਰ ਅਪੀਰ ਡੁਰੈ ਨਹਿ ਤੇ ਕਰਿ
 ਜੀਵਤ ਜਾਨ ਨ ਦੇਹੇ ॥ ਇੰਦ੍ਰ ਬੀਰ ਚਕੁ ਬੇਰ ਜਲਾਧਿ ਪਕੇ ਸਮਿਕੇ ਸਿਵ ਕੇ ਸਬ ਕੈਹੇ ॥ ੧੪੯ ॥
 ॥ ਭਉਹੀ ਲਉ ਬੀਰ ਮਹੇਤ ਕਟਿ ਸਿੰਘ ਹੁਤੇ ਰਨ ਮੇ ਮਨ ਕੇ ਪਭੁ ਬਿਯੋ ॥ ਕਰ ਮੇ ਕਰ ਵਾ
 ਰ ਲੇ ਚਾਖਿਯੋ ਕਬਿ ਸਿਖਾਮ ਭੁਨੈ ਨਹੀ ਨੈਕ ਡੁਰਿਯੋ ॥ ਅਸ ਜੁ ਪੁਵੈ ਨਿਪ ਕੀਨ ਬੁਨੈ ਕਉ ਰਨ ਤੇ
 ਪਗ ਏ ਕਟਿਯੋ ॥ ਖਡਗੇ ਸਕਿ ਪਾਨ ਕੀਤਾਨ ਦਈ ਬਿਨੁ ਪ੍ਰਾਨ ਕਰਿਯੋ ਗਿਰਭੂ ਮਪਰਿਯੋ ॥ ੧੫੦ ॥
 ਸ੍ਰੈਯਾ ॥ ॥ ਦੇਖਿ ਦਿਸਾ ਤਿਹ ਸਿੰਘ ਬਾਚਿਤ ਮੁਠਾ ਢੇਹੁ ਤੇ ਰਿਸ ਕੈ ਵਹ ਪਾਯੋ ॥ ਸਿਖਾਮ ਭੁਨੈ ਪਨੁ ਬਾ
 ਨ ਨ ਲੈ ਤਿਹ ਭੂਪਤਿ ਸੇ ਅਤਿ ਜੁਧ ਮਚਾਯੋ ॥ ਸੀਖ ਡੁਗੇ ਸਬ ਲੀਧਨੁ ਤਾਨ ਮਹਾ ਬਨ ਬਾਨ ਪ੍ਰਕੋਪ ਚ
 ਲਾਯੋ ॥ ਲਾਗਾਯੋ ਤਿਹ ਕੇ ਉਰੇ ਮੇ ਸਰਪੂ ਮਗਿ ਰਿਯੋ ਧਰਾਇ ਉਅਰਿਯਾਯੋ ॥ ੧੫੧ ॥ ॥
 ॥ ਤਬ ਅਜੀਤ ਸਿੰਘ ਅਪਹੀਯਾਯੋ ॥ ਪਨ ਬਾਨ ਲੈ ਰਨ ਮਧਿ ਮਾਯੋ ॥ ਰੂਪ ਤੇ ਕੇ ਤਿਨ ਬ
 ਚਨ ਬੁਨਾਯੋ ॥ ਤੇ ਬਧ ਹਿਤ ਸਿਵ ਮੁਹਿ ਉਪਜਾਯੋ ॥ ੧੫੨ ॥ ॥ ਅਜੀਤ ਸਿੰਘ ਯੋ ਬਚਨ ਉਚਾਰਿ
 ਯੋ ॥ ਖਡਗ ਸਿੰਘ ਰਨ ਮਾਰਿਹ ਕਾਰਿਯੋ ॥ ਨਿਪ ਏ ਬੈਨ ਬੁਨਤ ਨਹੀ ਡੁਰਿਯੋ ॥ ਮਹਾ ਬੀਰ ਪਰਾ ਅਗੈ
 ਪਰਿਯੋ ॥ ॥ ਅਜੀਤ ਸਿੰਘ ਰਵਾਹਿਤ ਧਾਏ ॥ ਗਿਯਾ ਰਹਿਤ ਦੁਰਾਨ ਸ

ਬਾਏ ਇੰਦ੍ਰਿਸ ਨਜਮ ਬਸੁਰਿਸ ਭੁਗੋ ਬਰਨ ਕੁਝੇ ਰਸ ਬਖਰੇ ॥ ੧੬੧ ॥ ॥ ਸਿ ੨੨੯ ॥
 ਘਾਜੀਤ ਜਬੈ ਖੜਗੋ ਸੋ ਸਿਖਾ ਮਕਰੈ ਅਤਿ ਜੁਧ ਮਚਾਏ ॥ ਸੰਗਾ ਸਿਵਾ ਦਿਕਸੁ ਗਜਿ ਤੇ ਅ
 ਰਿਮਨੋ ਕੋ ਤਿਹਾ ਥਉ ਚਾਯੋ ॥ ਬਾਨ ਚਲੇ ਅਤਿ ਹੀਰਨੇ ਮੇ ਨਿਪਕਾਟਿ ਸਬੈ ਮਨ ਰੋਸ ਤਚਾਯੋ ॥ ਲੇ
 ਪਨ ਬਾਨ ਮਹਾ ਬਲ ਵਾਨ ਹਨਿ ਯੇ ਭਟਕੇ ਕਿਨ ਭੂਨ ਬਚਾਯੋ ॥ ੧੬੨ ॥ ॥ ਜਬਾ ਅਜੀਤ
 ਸਿਖਾ ਮਾਰਿ ਗਿਰਾਯੋ ॥ ਸੁਭਟਨ ਅਨਭਟ ਕਿਯੋ ਭਰਪਾਯੋ ॥ ਬਹੋਰੂਪ ਤਿਖੜਗਾ ਸੰਭਾਰਿਯੋ ॥ ਚਕ੍ਰ
 ਤਭੇ ਸਬੁ ਬਲੁ ਹਾਰਿਯੋ ॥ ੧੬੩ ॥ ॥ ਤਬ ਹਰਿ ਹਰਿ ਬਿਧਿ ਮੰਤ੍ਰ ਬਿਚਾਰਿਯੋ ॥ ਮਰੇ ਨਜਰੈ ਅਗ
 ਨਿਤੇ ਜਾਇਯੋ ॥ ਤਾਭੇ ਜਤਨ ਕਛੁ ਅਬਕੀਜੈ ॥ ਯਾ ਤੇ ਮਾਰਿ ਭੂਪਇਹ ਲੀਜੈ ॥ ੧੬੪ ॥ ॥ ਬ੍ਰਹਮੇਕ
 ਹਿਯੋ ਸੁਇਹਿ ਬਿਧਿ ਕੀਜੈ ॥ ਮੋਹਿਤ ਪ੍ਰੇਮ ਨਤ ਬਲ ਛੀਜੈ ॥ ਜਬ ਇਹੁ ਪਾਗਿ ਰਿਯੋ ਲਾਖ
 ਲਈਯੋ ॥ ਤਬ ਇਹ ਜਮ ਕੇ ਪਾਮ ਪਠਈਯੋ ॥ ੧੬੫ ॥ ॥ ਪੁਨਿ ਅਪਛੁਨ
 ਆਇ ਸਦੀਜੈ ॥ ਜਾ ਸੇ ਨਿਪਰੀਤੈ ਸੋਈ ਕੀਜੈ ॥ ਕਉਤ ਕਿਹੇ ਗਿਭੂਪ ਜਬ ਲੈਯੋ ॥ ਪਟ ਜੈ ਹੋ ਬਲ
 ਮਨ ਵਜੈਯੋ ॥ ੧੬੬ ॥ ॥ ੧੬੭ ॥ ॥ ਕਮਲ ਜਯੋ ਹਰਿ ਸਿਉ ਕਹੀ ਸੁਨੀ ਬਾਤ ਸੁਰਗਾਜਾ ॥ ਨਤੁ
 ਨਿਹਾਰ ਬਾਸ ਵਕਹਿਯੋ ਕਰਹੁ ਨਿਤ ਸੁਰਗਾਜਾ ॥ ੧੬੮ ॥ ॥ ਉਤ ਦੇਵ ਬਧੁ ਮਿਲਿ ਨਿ
 ਤ ਕਰੈ ਇਤ ਸੁਰਸਬੈ ॥ ਮਲਿ ਜੁਧ ਮਚਾਯੋ ॥ ਕਿਨ ਰਗੀ ਪ੍ਰਬਗਾ ਵਤੈ ਉਤ ਮਾਰੁ ਬਜੈ ॥ ਮਿਲਿ ਮਿਗ
 ਲਗਾਯੋ ॥ ਕਉਤ ਕਦੇ ਖਬਰੈ ਤਿਨ ਕੋ ਇਹੁ ਪਤਿ ਕੋ ਮਨ ਤਉ ਬਿਗਮਾਯੋ ॥ ਕਨਾ ਅਚਾਨਕ ਲਾ
 ਯੋ ਪਨ ਤਨੁ ਬਾਨ ਮਹਾ ਨਿਪ ਕੇਤਨ ਲਾਯੋ ॥ ੧੬੯ ॥ ॥ ੧੭੦ ॥ ॥ ਲਾਗਤ ਹੀ ਸਰਮੇ ਹਿਤ ਭਯੋ
 ਤੇ ਉਤੀਰਨੇ ਸੇ ਬਰਬੀਰ ਸਿਖਾਯੋ ॥ ਗਿਆਤ ਹੁਕਮ ਕੇ ਅਗਨ ਗਨ ਮਚਲਾਏ ਹਰਿ ਲੋਕ ਸਿਪਰੈ ॥
 ਦੂਦ ਸਿਭਾ ਨਜਲਾ ਪਿਪਾ ਅਉਸ ਸਿਉ ਦੁਖ ਬੇਰਕੇ ਅੰਗ ਪ੍ਰਾਯੋ ॥ ਅਉਗ ਜਿ ਤੇ ਭਟਕਾ ਢੇਰ ਹੋ
 ਕ ਬਿਸਿਖਾ ਮਕਰੈ ਬਿਪਤਿ ਕਰਿ ਭਾਰੈ ॥ ੧੭੧ ॥ ॥ ੧੭੨ ॥ ॥ ਸਕੋ ਕੇ ਸਾਫਲਗਾ ਵਤ ਭਯੋ ਸਰਦੈ
 ਸਤ ਕਾ ਕੇਹਾ ਤਲਗਾਏ ॥ ਚਉਸ ਠਿਥਾਨ ਹਨੇ ਜਮ ਕੋ ਗਵੇ ਦੂਦ ਸਦੂਦ ਸਕੇ ਸੰਗਾ ਪਾਏ ॥ ਸੇ
 ਮਕਉ ਸਉ ਸਤਿ ਰੁਦ੍ਰ ਕੇ ਚਾਰ ਲਗਾ ਵਤ ਭਯੋ ਕ ਬਿਸਿਖਾ ਮਸੁਨਾਏ ॥ ਸਉ ਨਭੁਰੇ ਸਬ ਕੇ ਪਟ ਮਾ
 ਨਹ ਚਾਚਰ ਪੇਲਾ ਅਬੈ ਭਟਕਾਏ ॥ ੧੭੩ ॥ ॥ ਚਉਪਈ ॥ ॥ ਅਉਗ ਸੁਭਟ ਬਹੁ ਤੇਤ ਹਮਾਰੈ ॥

ਜੁਝਪਰੇਜਮਧਾਮਸਿਧਾਰੇ ਤਬਤਿਪਏਬਹਮਾਰਲਿਆਯੋ ਸਿਖਾਮਭੁਨੇਯਹਿਥੈਨਸੁਨਯੋ
 ਕਹਿਯੋਸੁਕਿਉਇਨਕਉਰਨਮਾਰੇ ਸਿਖਾਕੇਪਕੇਕਿਉਸਰਡਾਰੇ ਤਾਰੇਇਹੋਕਾਜਾ
 ਬਿਕੀਜੈ ਦੇਹਸਹਿਤਨਗਮਾਰਗਲੀਜੈ ॥ ੧੬੨੫ ॥ ਜੁਝਕਥਾਨਹੀਰਿਦੈਚਿਤਾਰੇ ਅਪਨੇ
 ਅਗਲੇਕਾਜਸਵਾਰੇ ਤਾਰੇਅਬਾਬਿਲੀਬਨਹੀਕੀਜੈ ਮੇਰੇਕਹਿਯੋਮਾਨਕੋਲੀਜੈ
 ॥ ੧੬੨੬ ॥ ਇਦਕੇਧਾਮਚਲੇਬਲਵਾਨਸੁਜਾਨਸੁਨੇਅਬਛੀਲਨਕੀਜੈ ਦੇਵਬਧੁਜੇਉ
 ਚਾਹਤਹੈਤਿਹੋਕੇਮਿਲੀਐਮਿਲਕੇਸੁਖੁਲੀਜੈ ਤੇਰੇਮਨੇਰਥਪੂਰਨਹੋਤਹੈਮਾਨਕਹਿਓਨਿ
 ਪਾਮੀਮਿਤਪੀਜੈ ਰਾਜਨਰਾਜਸਮਾਜਤਜੇਇਨਬੀਰਨਕੋਨਾਬਿਥਾਦੁਖਦੀਜੈ ॥ ੧੬੨੭ ॥
 ਦੇਹਰਾ ॥ ਯੋਸੁਨਿਬਤੀਆਬਹਮਕੀਭੂਪਸਤ੍ਰਦੁਖਦੈਨਾਅਤਿਚਿਤਹਰਖਬਛਾਇ
 ਕੋਬੋਲਿਯੋਬਿਧਿਸੋਬੋਨ ॥ ੧੬੨੮ ॥ ਯੋਸੁਨਿਮਾਸੋਬਚਨਸੁਨਯੋਤੋਸਿਉਕ
 ਹੋਜਮਨੇਮੇਆਯੋਯੋਸੋਬੀਰਸਸਤ੍ਰਜਖਪਰੇਕਹੋਬਿਸਨਬਿਨਕਾਸੋਲਰੇ ॥ ੧੬੨੯ ॥
 ਤੁਖਸਬਜਨਤਬਿਸਕਰਿਖਤ੍ਰਗਮੇਹਿਨਾਉਲਾਜਾਪਨੇਨਾਮਕੀਕਹੋਕਹਾਭੁਜਜਾਉ ॥
 ੧੬੩੦ ॥ ਸੈਯਾ ॥ ਚਤੁਰਾਨਨੇਬਤੀਯਾਸੁਨਿਲੋਚਿਤਦੈਦਹਿਸਉਨਨਾਮੇਧਰੀਯੋਉ
 ਪਮਾਕੇਜਥੈਉਮਗੇਮਨਤਉਉਪਮਭੁਗਵਾਨਹੀਕੀਕਰੀਯੋ ਪਰੀਏਨਹੀਆਨਕੋਪਾਇਨਪੇ
 ਹਰਿਕੇਗੁਰਕੇਦਿਜਕੇਪਰੀਯੋ ॥ ਜਿਹਕੇਜੁਗਚਾਰੇਮੇਨਾਉਜਪੋਤਿਹਸੈਲਗੀਏਮਰੀਏਤਰੀ
 ਯੋ ॥ ੧੬੩੧ ॥ ਜਾਸਨਕਾਦਿਕਸੇਸਤੇਆਦਿਕਖੇਜਤਹੈਕਛੁਅੰਤੁਨਪਾਯੋ ਚੇਦਹਿਲੋਕਨਬ
 ਚਸਦਾਸੁਕਾਬਿਖਾਸਮਹਾਕਬਿਸਿਖਾਂਮਸੁਗਾਯੋ ਜਾਹਿਕਿਨਾਮਪ੍ਰਤਾਪਹੁਤੇਪ੍ਰਾਮਸੇਪ੍ਰਹਿ
 ਲਾਦਅਛੈਪਦਪਾਯੋਸੋਅਬਮੇਸੀਰਾਜੁਧਕਰੇਜਿਹਸੀਧਰਸੀਹਰਿਨਾਮਕਹਾਯੋ ॥ ੧੬੩੨ ॥
 ॥ ੧੬੩੩ ॥ ਚਤੁਰਾਨਨਏਬਚਨਸੁਨਤਚੰਕਤਭਯੋਸਿਖਸਨਕੁਗਕਿਤਬੈਭੂਪਚਿਤ
 ਮੇਲਯੋਸਾਪਸਾਧਕਰਿਬੋਲਿਯੋਬਦਨਨਿਹਾਰਕੋਹੋਮੇਨਗਹਿਯੋਗਹਿਕਮਲਜਪੇਮ
 ਬਿਚਾਰਕੋ ॥ ੧੬੩੪ ॥ ਬਹੁਗਿਬਿਧਾਤਾਭੂਪਰਿਕੋਬਿਧਿਕਹਿਯੋ ਚੁਗਤਿਗਿਯਾਨਕੋਤਤ
 ਭਲੀਬਿਧਿਤੈਕਹਿਯੋ ਤਾਰੇਅਬਤਨਸਾਥਹਿਸੁਗਸਿਧਾਗੀਯੋ ਹੋਮੁਕਤਿਓਰਕਰਿ

२३७

Digitized by Panjab Digital Library | www.panjabdigilib.org

ਪਾਰਿਯਾਪੀਰਗਹਿਯੋ ਪਰਠਾਛੇਹਹਿਯੋ ਕੋਰੋਕੂਪਤਤੇ ਅਖਕੋਬਤੁਕਾਹੀ॥ ੨੩੧
 ਯਾ॥ ॥ ਸੀਜਦੁਬੀਰਕੋਕੀਰਸਜੇਪਰਤੁਰਨਕੋਜਬਪਾਤਬਨਯੋ॥ ਸਿਖਾਮਕੁਨੇਮਿ
 ਲਿਕੋਛਿਕੋਇਯੋਪੁਨਿਬਾਨਨਯੋਚਲਾਇਯੋ॥ ਦੇਵਬਧੁਮਿਲਿਕੋਸਬਹੁਇਹ
 ਕੂਪਕਬੰਧਬਿਬਨਚਛਾਯੋ॥ ਕੂਦਪਰਿਯੋਨਬਿਬਨਚਛਾਯੋਪੁਨਿਸਸਤੁਲੀਏਰਨਕੂਮ
 ਸਿਧਿਆਯੋ॥ ੧੦੧॥ ॥ ਧਨਖਬਾਨਲੈਪਾਨਮੇਅਗਨਿਪਥਿਯੋਰਨਬੀਚਾਸੂ
 ਰਬੀਰਬਹੁਬਿਧਿਹਨੇਲਲਕਾਰਿਤੁਬਮੀਚਾ॥ ੧੦੧੦॥ ਰਉਪਈ॥ ॥ ਅੰਤਕਜਮਜ
 ਬਲੈਨੇਆਵੈ॥ ਲਖਿਬੰਧਕੋਤਕਿਬਾਨਚਲਾਵੈ॥ ਮਿਤਪੇਖਕੋਇਤਉਤਰਹੈ॥ ਆਰਿਯੋ
 ਕਾਲਹੁਕੋਨਹੀਮਰੇ॥ ੧੦੧੧॥ ॥ ਪੁਨਿਸਤੁਨਾਦਿਸਿਰਿਸਕਰਿਯਾਯੋ॥ ਅ
 ਨਹੁਜਮਮੁਹਤਿਪਰਿਆਯੋ॥ ਇਉਸੁਜੁਧਬੀਰਨਸੀਗਕਰਿਯੋ॥ ਹਰਿਹਰਿਬਿਧਿਸੁਭਰ
 ਨਮਨੁਤੁਰਿਯੋ॥ ੧੦੧੨॥ ॥ ਹਾਰਿਪਰੈਮਨੁਹਾਰਿਕਰੈਕਰੈਇਉਨਿਪਜੁਧਾਬਿਬਨ
 ਕਰਈਯੋ॥ ਡੁਕਦੈਹਾਬਨਤੇਹਬਿਆਰਨਕੋਪਤਜੇਸੁਖਸਾਂਤਿਸਮਈਯੋ॥ ਸੂਰਨਕੋਉਤੁ
 ਯੇਤੁਮਰੇਸਮਤੋਰੋਪਤਾਪਤਿਹੁਪੁਰਗਈਯੋ॥ ਛਾਤੁਤੋਹਮਸਸਤੁਸਬੈਸੁਬਿਵਾਨਚੜ੍ਹੇਸੁ
 ਰਧਾਮਸਿਧਈਯੋ॥ ੧੦੧੩॥ ॥ ਸਬਦੇਵਨਅਹੁਕਿਸਨਦੀਨਪੈਜਬਕਹਿਯੋ॥
 ਹਟੇਜੁਪਤੇਕੂਪਹਮੇਮੁਖਾਰਿਣਗਹਿਯੋ॥ ਨਿਪਸੁਨਿਆਤੁਰਬੈਨਸੁਕੋਪਨਿਵਾਰਿਯੋ॥ ਹੋਪਨ
 ਖਬਾਨਦਯੋਰੁਰਾਮਮਨਧਾਰਿਯੋ॥ ੧੦੧੪॥ ॥ ਕਿੰਨਹਜਛਾਪਛੁਰਨਯੋਬਿਵਾ
 ਨਚੜਾਇ॥ ਜੈਜੈਕਾਰਾਪਾਰਸੁਨਿਹਰਖੇਮੁਨਿਸੁਰਗਾਇ॥ ੧੦੧੫॥ ਮੈਯਾ॥ ॥ ਕੂਪਹਯੋ
 ਸੁਰਬੈਜਬੈਤਬੈਸੁਰਪਸੀਨਿਯਤੁਏਸਬਹੀ॥ ਇਹਕੁੰਤਿਕਹੈਕੁਨਮੇਸਿਗਰੇਮੁਖਕਾਲ
 ਕੋਜਾਇਬਚੈਅਬਹੀ॥ ਸਸਿਭਾਨਪਨਾਧਪਿਰਦੁਬਿਰੰਚਸਬੈਹਰਿਤੀਰਗਏਜਬਹੀ॥
 ਹਰਖੇਬਰਖੇਨਕੁਤੇਸੁਰਫੂਲਸੁਜੀਤਕੀਬੀਬਬਜੀਤਬਹੀ॥ ੧੦੧੬॥ ॥ ਮੈਯਾ॥
 ॥ ਤਉਹੀਲਯੋਕੋਪਕੀਯੋਮੁਸਲੀਅਰਿਬੀਰਤਬੈਸੀਗਤੀਰਪਹਾਰੇ॥ ਮੇਰਿਬੀਏਇ

ਕਬਾਰਹੀਬੈਰਨਪਾਨਬਿਨਕਰਕੂਪਰਭਾਰੇ। ਇਕਬਲੀਗਹਿਗਥਨਸੈਛਿਤਪੈਕਰਕੇਪਾਛਿ
 ਹਾਇਪਛਾਰੇ। ਜੀਵਤਜੇਉਬਚੇਬਲਤੇਰਨਤਿਯਾਗਸੇਉਨਿਪਤੀਰਸਿਧਾਰੇ॥ ੧੭੧੦॥
 ॥ ਜਗਸਿਧਪੈਜਾਇਪੁਕਾਰੇ। ਖੜਗਸਿਧਪਰਣਭੀਤਰਮਾਰੇ। ਇਉਸੁਨਿਕੇਉ
 ਨਕੇਮੁਖਏਨਾ। ਰਿਸਗੇਸੀਗਾਅਰੁਨਭੁਏਨੈਨਾ॥ ੧੭੧੧॥ ॥ ਅਪਨੇਮੰਤ੍ਰੀਸਬੈਬੁਲਾਏ।
 ਤਿਨਪ੍ਰਤਿਭੂਪਤਿਬਚਨਸੁਨਾਏ। ਖੜਗਸਿਧਜੂਏਰਨਮਾਹੀ। ਅਉਰਸੁਭਰਕੇਉਤਿ
 ਨਸਮਨਾਹੀ॥ ੧੭੧੨॥ ॥ ਖੜਗਸੇਸੁਰੇਨਹੀ। ਤਿਹਸਮਜਾਇਲਰੈਰਨਮਾਹੀ। ਅਬਤੁਮ
 ਕਹੁਕਉਨਬਿਧਿਕੀਜੈ। ਕਉਨਸੁਭਰਕੇਆਇਸਦੀਜੈ॥ ੧੭੧੩॥ ॥ ਖੜਗਸਿਧਪਰਣਭੀਤਰਮਾਰੇ।
 ॥ ੧੭੧੪॥ ॥ ਦੋਹਰਾ। ਪੁਨਿਬੋਲਿਯੋਮੰਤ੍ਰੀਸੁਮਤਿਜਗਸਿਧਕੇਤੀਗਾ। ਸਾਇਪਹੀਪੈ
 ਅਬਨਿਪਤਕਉਨਲਰੈਰਨਬੀਰ॥ ੧੭੧੫॥ ॥ ਉਤਰਾਜਾਚੁਪਹੁਇਰਹਿਯੋਭੂਪਕਹੀਜਬਗ
 ਥਾ। ਇਤਮੁਸਲੀਧਰਤਹਗਯੋਜਹਾਹੁਤੇਭ੍ਰਿਜਨਾਥ॥ ੧੭੧੬॥ ॥ ਦੋਹਰਾ। ॥ ਰਿਪਾਸਿਧਾਇਹਕਉਨਸੁਤਖੜਗਸਿਧਜਿਹਨਾਮ। ਐਸੇਅਪਨੀਬੈਸਮ
 ਹਿਨਹਿਦੇਖਿਯੋਬਲਧਾਮ॥ ੧੭੧੭॥ ॥ ਚਉਪਈ॥ ॥ ਭਾਤੇਯਾਕੀਕਥਾਪੁਕਾਸੋ। ਮੇਰੇਮਨ
 ਕੇਭਰਮਾਬਿਨਾਸੋ। ਐਸੀਬਿਧਿਸੈਬਲਜਬਕਹਿਯੋ। ਸੁਨਿਸੀਕ੍ਰਿਸਨੇਮੇਨਧੈਰਹਿਯੋ॥
 ੪ ॥ ੧੭੧੮॥ ॥ ਪੁਨਿਬੋਲਿਯੋਭ੍ਰਿਜਨਾਥਕ੍ਰਿਪਾਵੰਤਧੈਬੰਧਸਿਉ। ਸੁਨਿ
 ਬਲਯਾਕੀਗਾਥਜਨਮਕਥਾਭੂਪਤਕਹੋ॥ ੧੭੧੯॥ ॥ ਦੋਹਰਾ॥ ॥ ਖਟਮੁਖਗਮਾਰਨੇਜਪੁਨਿ
 ਸਿਧੀਰਿਖਘਨਸਿਧਾਮਾ। ਆਦੇਬਰਨਬਿਧਿਪੰਚਲੋਧਰਿਯੋਖੜਗਸਿਧਨਾਮ॥ ੧੭੨੦॥
 ਖਰਗਰਮਾਯਤਨਗਰਮਿਤਸਿਧਨਦਘਨਸਿਧਾਮਾ। ਪੰਚਬਰਨਕੇਗੁਨਲੀਯੋਇਹਭੂਪਤਿ
 ਬਲਵਨ॥ ੧੭੨੧॥ ॥ ਖੜਗਸਕਤਸਿਵਭਾਭੁਦਈਤਿਹਹੇਤਜੀਤਾਤਿ। ਬਹੁਉ
 ਰਤਰਮਾਦਈਤਿਨਬਿਮਲਾਮਲਮਾਤਿ। ਗਰਮਾਸਿਪਗਨੇਸਰਿਗਰਿਖਸਿਧਨਦ
 ਦੀਆਕਰਤਅਧਿਕਘਮਸਾਨਇਹੋਘਨਸਿਧਾਮਹੇਤਕੀਯਾ। ਗਉਹਿਬਿਧਿਪੁਕਾਸਭੂਪ
 ਤਕੀਯੋ। ਸੁਨਿਹਲਪਰਇਮਰਾਖਿਯੋ। ਗਭ੍ਰਿਜਨਾਥਅਨਾਥਸਨਾਥਤੁਮਬੋਭੇਸਤਰਨਮਾਧਿਹ

[illegible]

ਨਮੋ ਨਿਕੋ ਠਹਰਾਯੋ ॥ ਭਾਜਤ ਜਾਤ ਸਬੈ ਰਿਸਖਾਤ ਕਛੂ ਨ ਬਸਾਤ ਕਹੈ ਦੁਖ ਪਾਯੋ ॥ ੧੭੪੧ ॥ ਐ
 ਯਾ ॥ ॥ ਆਗੇ ਕੀਸੇ ਨ ਭੁਜੀ ਜਬ ਹੀ ਤਬ ਪਉ ਰਖ ਸੀ ਬਿਜਹਾ ਜ ਸੰਭਾਰਿਯੋ ॥ ਠਾਢੇ ਜਹਾ ਦੁਖ
 ਕੋ ਪਾਤਿ ਹੈ ਤਹ ਜਾਇ ਪਰਿਯੋ ਚਿਤ ਬੀਚ ਬਿਚਾਰਿਯੋ ॥ ਸਸਤ ਸੰਭਾਰ ਮੁਹਾਰ ਸਬੈ ਨਿਪ ਠਾਢੇ
 ਹਾਤਿ ਹਥਿ ਸਿਧਾਰਿਯੋ ॥ ਬਾਨਕ ਮਾਨਗਹੀ ਪਨ ਸਿਖਾ ਮਜਰਾ ਸਿਧਕੇ ਆਭਿ ਮਾਨਉ ਤਾਰਿਯੋ ॥
 ॥ ੧੭੪੨ ॥ ॥ ਸੀਬਲ ਬੀਰ ਸਰਾਸ ਨ ਤੇ ਜਬ ਤੀਰ ਛੂਟੇ ਤਬ ਕੋ ਠਹਿਰਾਵੈ ॥ ਜਾਇ ਲਗੇ
 ਜਿਹ ਕੋ ਉਰੇ ਮੇਸਰ ਸੇਛਿ ਨ ਮੇਜਮ ਧਾਮ ਸਿਧਾਵੈ ॥ ਐਸੇ ਨ ਕੋ ਪਗਾਟਿਯੋ ਜਗ ਮੇਭਟ ਜੇਸ ਮੁ
 ਹਾਇ ਕੈ ਜੁਧ ਮਚਾਵੈ ॥ ਰੂਪ ਭਕਉ ਨਿਜ ਬੀਰ ਕਹੈ ਹਰਿ ਮਾਰ ਤਸੇ ਨ ਚਾਲਿਯੋ ਰਨ ਆਵੈ ॥ ੧੭੪੩ ॥ ਐਯਾ ॥
 ॥ ਸਿਖਾ ਮਕੀਓ ਤੇ ਬਾਨ ਛੂਟੇ ਨਿਪ ਕੇ ਦਲ ਕੇ ਬਹੁ ਬੀਰ ਨ ਪਾਏ ॥ ਜੇਤ ਕਿਆ
 ਇਉ ਰੇਹਰਿ ਸੋਛਿ ਨ ਬੀਚ ਤੇ ਉਜਮ ਧਾਮ ਪਠਾਏ ॥ ਕਉ ਤਕ ਦੇਖਿ ਕੋਯੋ ਰਨ ਮੇ ਆਤਿ ਆਤੁ
 ਰਹੈ ਇਤਿ ਨ ਬੈਨ ਸੁਨਾਏ ॥ ਆਵਨ ਦੇਹ ਅਬੈ ਹਮਲ ਉਨਿ ਪਾਏ ॥ ਸੇਕਹਿਯੋ ਸਿਰਗੇ ਸਮਝਾ
 ਏ ॥ ੧੭੪੪ ॥ ॥ ਕੂਪ ਲਖਿਯੋ ਹਰਿ ਆਵਤ ਹੀ ਸੀਰ ਲੈ ਪੁਤ ਨ ਤਬ ਮਾਪਹੀ ਧਾ
 ਯਾ ॥ ਆਗੇ ਕੀਏ ਨਿਜ ਲੋਕ ਸਬੈ ਤਬ ਲੋਕ ਹਮੇ ਬਰ ਸੀਖ ਬਜਾਯੋ ॥ ਸਿਖਾ ਮਬਨੈ ਤਿਹ ਆ
 ਹਵੈ ਮੇ ਅਤਿ ਹੀ ਮਨ ਭੀ ਤਰਿਕੇ ਰੂਪ ਧਾਯੋ ॥ ਤਾਪੁ ਨ ਕੋ ਸੁਨਿ ਕੈ ਬਰ ਬੀਰ ਨ ਕੋ ਚਿਤ ਮਾਨਹੁ ਚਾ
 ਉ ਬਢਾਯੋ ॥ ॥ ੧੭੪੫ ॥ ॥ ਹਰਾ ॥ ਜਗ ਸਿਧਕੀ ਅਤਿ ਚਮੁੰ ਉ ਮਡੀ ਕ੍ਰੋਧ ਬਢਾਇ ॥ ਧਨਖ
 ਬਾਨ ਹਰਿ ਪਾਨ ਲੈ ਛਿਨ ਮੇ ਦੀ ਨੀ ਪਾਇ ॥ ੧੭੪੬ ॥ ਐਯਾ ॥ ॥ ਜਹੁ ਬੀਰ ਕਮਾਨ ਤੇ ਬਾਨ
 ਛੂਟੇ ਅਵਸਾਨ ਗਏ ਸੜਨ ਕੋ ॥ ਗਜਰਾ ਜਮ ਰੇ ਗਿਰ ॥ ਮਪਰੇ ਮਨੇ ਰੂਖ ਕਟੇ ਕਰ ਵੜਨ ਕੋ ॥ ਰਿ
 ਪਕ ਉਨ ਗਨੇ ਜੁਹਨੈ ਤਿਹ ਠਾ ਮੁਰਝਾਇ ਗਿਰੇ ਸਿਰ ਸੜਨ ਕੋ ॥ ਰਨ ਮਨੇ ਸਰੇ ਵਰ ਆਂਧੀ ਬਹੈ ਏਥਿ
 ਫੂਲ ਪਰੇ ਸਿਰ ਪੜਨ ਕੋ ॥ ॥ ੧੭੪੭ ॥ ॥ ਪਾਇ ਲਗੇ ਇਕ ਪੁਮ ਤੁਪਾਇ ਲਸ ਉਨ ਸੇ
 ਏਕ ਫਿਰੈ ਚੁਚਵਾਤੇ ॥ ਏਕ ਨਿਹਾਰ ਕੈ ਰੂਹ ਹਥਿ ਆਰਭੁ ਜੈ ॥ ਬਿਸੰਭਾਰ ਗਈ ਸੁਪਸਾਤੇ ॥ ਏ
 ਰਨ ਪੀਠ ਮਰੈ ਲਾਰਿ ਕੋ ਤਿਹ ਮਾਸ ਕੇ ਸੰਬਕ ਗੀਧਨ ਪਾਤੇ ॥ ਬੋਲਤ ਬੀਰ ਸੁਏ ਕਫਿਰੈ ਮਨੇ ਰੋਲ
 ਤਕਾਨ ਨ ਮੇਗ ਜਮਾਤੇ ॥ ੧੭੪੮ ॥ ਐਯਾ ॥ ॥ ਪਨ ਕ੍ਰਿਪਾਨ ਗਹੀ ਪਨ ਸਿਖਾ ਮਬਨੈ ਰਿਪ ਤੇ

ਬਿਨੁ ਪਾਨ ਕੀ ਏ ਗਜ ਬਾਜ ਨ ਕੋ ਅਜ ਦੁਹਰ ਜਗੁ ਰਾਗ ਸੰਘਾ ਬਿਦਾਰ ਦੀ ਏ ॥ ਅਰ ਏ ਕਲ २੩੩
 ਸਿਰਕਾਟ ਏ ਏ ਇਕ ਬੀਰ ਨ ਕੋ ਦਏ ਫਾਗ ਏ ॥ ਨਿਕਾਲ ਸਤੁ ਪਕਰਾ ਲਲਖਿਯੋ ਹਰਿ ॥ ਸ
 ਤੁਭੁ ਜੇ ਇਕ ਆਰ ਲਏ ॥ ੧੭੩ ॥ ॥ ਰਿਸਤੁ ਰੇ ਰੂਪੁ ਰੇ ਪਨਖ ਬਜਪਾਨ ਬੀਨੇ ਰਿਪਾਨ ਸੰ
 ਘਾਰਗ ਇਉ ਕਮਲਾ ਕੋ ਕਤਹੈ ॥ ਕੇਤੇ ਗਜ ਮਾਰੇ ਰਥੀ ॥ ਬਿਰਥੀ ਕਰਿ ਭਾਰੇ ਕੇਤੇ ॥ ਮੇਜੇ ਭੁਯੇ ਜੁਧ ਮ
 ਨਿਕੀਨੇ ਰੁਦਾ ॥ ਤਹੈ ॥ ਸੈਥੀ ਚਮਕਾਵਤ ਚਲਾਵਤ ਸੁਦਰ ਸਨਕੋ ਕਪੈ ਕਾ ਬਿਰਾਮ ਸਿਖਾਮ ॥ ਮੇਜੇ
 ਤੇਜਵੰਤਹੈ ॥ ਸਉਨਤਰੰਗੀ ਨਪਟ ਸੁਭਟ ਪਈ ਨਗਨ ਫਾਗ ਖੇਲ ਬੈਠ ਰਹੈ ਮਨੋ ਬਡੇ ਸਤਹੈ ॥
 ੧੭੪ ॥ ॥ ਕਾਨਤੋ ਨਰੇ ਅਰਗ ਇਪਰੇ ਸਬ ਕਹੈ ਕਾ ਬਿਸਿਖਾਮ ਲਗ ਬੈਠ ਉਮਰਾ ਤਿਹੈ ॥ ਰ
 ਨੇ ਮੇ ਅਰੁ ਲਸਾ ਮਕਾਰ ਜੀ ॥ ਮੇਲੇ ਗੋਲ ਤੇ ਨਿਕਸਲੈ ਜੁਧ ਕੇ ਮੇ ਪਗਤਹੈ ॥ ਫੂਲਤਹੈ ਅ
 ਸਪਾਸ ਜੀ ਤਬੋ ਕੀ ਕਰੈ ॥ ਅਸਤਾਸ ਮਨੈ ਕੁਨਹੀ ਨਿਪਕੇ ਭਗਤਹੈ ॥ ਕੰਚਨ ਅਚਲਾ ਜਿਉ ਅਟ
 ਲਗਿਯੋ ਜਦ ਬੀਰਤੀਰਤੀਰ ਸੂਰਮਾ ਨਫਰ ਸੇਲਗਤਹੈ ॥ ੧੭੫ ॥ ॥ ॥ ਇਤਭਾਤਿ
 ਇਤੇਜਦ ਬੀਰੀ ਪਰਿਯੋ ॥ ਉਤੇ ਕੋ ਪਹਲਾ ਜੁਧ ਬੀਰ ਸੰਘਰੇ ॥ ਬਾਨਕ ਮਾਨਕ ਪਾਨ ਨਪਾਸ ਪ
 ਰੇ ਬਿਨੁ ਪਾਨ ਪਰੇ ਛਿਤ ਮਾਰੇ ॥ ਏਕ ਅਨੇਕ ਕੀ ਏ ਗਲਿ ਸੇ ਬਲਕਾਤਰ ਵੇਖਿ ਭੁਯੇ ਬਿਸੰਭਰੇ ॥
 ਜੀਤ ਭੁਯੇ ਗਨੇ ਮੇ ਮੁਸਲੀਰਨੇ ਮੇ ॥ ਅਰਿਭਾਜ ਚਲੇਤ ਬੁਧੁ ਪਨਿਹਾਰੇ ॥ ੧੭੬ ॥ ॥ ਸੈਯਾ ॥ ॥
 ਚਕੁਤਹੁ ਇਚਿਤ ਬੀਚ ਚਮੁਪਾਤਿ ॥ ਆਪਨੀ ਸੈਨ ਕਉ ਬੈਨ ਸੁਨਾਯੋ ॥ ਭੁਜਤ ਜਾਤ ਕਹਾਰਨ
 ਤੇਰੁ ਟਜੁ ਪੁਨਿਦਾਨ ਸਮੇ ਅਬ ਆਯੋ ॥ ॥ ਇਉ ਲਲਕਾਰ ਕਹਿਯੋ ਦਲ ਕਉ ਤਬ ਸਉਨਨੇ ਮੇ ਸ
 ਬਹੁ ਸੁਨਿ ਪਾਯੋ ॥ ਸਸਤੁ ਸੰਭਾਰ ਫਿਰੇ ਸਬਹੀ ਅਤਿ ਕੋ ਪਰੇ ਹਨ ਜੁਧ ਮਚਾਯੋ ॥
 ॥ ਬੀਰ ਬਰੇਗਨ ਪੀਰ ਸੇ ॥ ਉਜਬ ਆਵਤ ਸੀਜਦ ਬੀਰ ਨਿਹਾਰੇ ॥ ਸਿਖਾਮ ਭੁਨੈ ਕਰਿ
 ਕੋ ਪਤਿਯੀ ॥ ਛਿਨ ਸਾਮੁ ਰੇ ॥ ਇਹ ਰਿਸਤੁ ਪ੍ਰਯਾਗੇ ॥ ਏਕਨ ਕੋ ਕਰਿ ਕਾਟਿ ਦਏ ਇਕ ਮੰਤ੍ਰ ਬਿਨ
 ਕਰਿ ਭੂਪਰਿ ਭੁਰੇ ॥ ਜੀਤ ਕੀ ਆਸਤ ਜੀ ਅਰਏ ਕਾ ਨਿਹਾਰ ਕੇ ਭੁਗਯੋ ਬਿਯਾਰ ਪਧਾਰੇ ॥ ੧੭੭
 ॥ ॥ ਏਹ ਗਾ ॥ ॥ ਜਬਹੀ ਅਤਿ ਦਲ ਭੁਜਿ ਗਯੋ ਤਬ ਨਿਪਕੀਯੋ ॥ ਉਪਾਇ ॥ ਆਪਨ ਮੰਤ੍ਰੀ ਸੁ
 ਮਤ ਕਉ ਲੀਨੇ ਨਿਕਟਿ ਬੁਲਾਇ ॥ ੧੭੮ ॥ ॥ ਦ੍ਰਾਦ ਸਫੂਹਨ ਮੇਨ ਅਬ ਲੈ ਪਾਵਹੁ ਤਮ

ਪਰੇ

ਸੀਗਾ ਸਸਤਾ ਸਤ੍ਰੁਪਤਦਯੋ ਅਪਨੇਕਵਚਨਿਖੀਗਾ ॥ ਸੁਮਤਚਲਤਗਨਉ
 ਉਕਹਿਯੋਸੁਨਿਏਬਚਨਨਿਪਾਣਾਹਰਿਹਲਧਰਕੇਤਕਬਲੀਕੋਰਕਲੋਕਕਾਲਾ ॥੧੭੫
 ॥ ਚ ॥ ॥ ਇਉਕਹਿਜਗਾਸਿਧਸਿਉਮੰਤ੍ਰੀ ॥ ਸੀਗਲੀਤਿਹਅਧਿਕਬਜੀਤ੍ਰੀ ॥
 ਮਾਰੂਗਾਬਜਾਵਤਾਯੋ ॥ ਦੁਦਸਛੁਹਟਲੇਦਲੁਧਯੋ ॥੧੭੫੮॥ ਦੋਹਰਾ ॥ ਸੀਕ
 ਰਖਣਹਰਿਸੈਕਹਿਯੋਕਰਮਿਕਵਨਉਪਾਇ ॥ ਸੁਮਤਿਮੰਤ੍ਰੀਦਲਪ੍ਰਬਲਲੈਰਨਮਧਿ
 ਹੁਚਿਯੋਆਇ ॥ ॥ ॥ ॥ ਤਬੋਬੋਲਿਯੋਜਦੁਬੀਰਛੀਲਤਜੇਬਲਹਲਗੋ ॥
 ਰਹੀਯੋਤਮਮਮਤੀਰਾਗੋਪਾਛੈਜਾਹਿਜਿਨ ॥੧੭੬੦॥ ਮੈਯਾ ॥ ਰਾਮਲੀਯੋਧਨਪਾਨ
 ਕਾਰਧਾਸਿਯੋਤਿਨੋਮੇਮਨਕੋਪਬਛਾਯੋ ॥ ਬੀਰਅਨੇਕਹਨੇਤਿਹਠਉਰਘਨੇਅਗਿਸਿਉਤਬ
 ਜੁਪੁਮਚਾਯੋਜੇਕੋਉਆਇਭਿਰਿਯੋਬਲਾਸਿਉਆਤਿਹੀਸੋਉਘਾਇਨਕੇਸੀਗਾਘਾਯੋ ॥
 ਮੂਰਛੁਭੂਮਗਿਰੇਭਟਭੂਮਰਹੈਰਨੋਮੇਤਿਨਸਾਮੁਹੇਧਾਯੋ ॥ ॥ ॥ ॥ ਕਸਕਮ
 ਨਲੀਏਕਰੇਰਨੋਮੇਜੇਮਕੋਹਰਿਜਿਉਭੁਭਕਾਯੋ ॥ ਕੋਪਗਾਇਯੋਭਟਯੋਸੋਬਲੀਜਬਪੀ
 ਰਧਰੇਯੋਸੋਰਨਪਾਯੋ ॥ ਅਉਰਸੁਕਉਨਤਿਹੀਪੁਰਮੇਚਲਸਿਯਾਮਸੋਬੈਰਕੋਭਾਉਬਿਚਾ
 ਰੇ ॥ ਜੇਠਕੋਕੋਉਜੁਪੁਕੋਸੁਮਰੇਪਲਮੇਜਮਲੋਕਸਿਧਯੋ ॥੧੭੬੨॥ ਮੈਯਾ ॥ ਜਬ
 ਜੁਪੁਕੋਸਿਯਾਮਜੁਰਾਮਚਢੇਤਬਕਉਨਬਲੀਰਨਪੀਰਧਰੇ ॥ ਜੇਉਚੈਦਹਿਲੋਕਨਕੋਪਤ
 ਪਾਲਨਿਪਾਲਸੁਬਲਕਜਾਨਲਹੈ ॥ ਜਿਹਨਾਮਪਤਾਪਤੇਪਾਪਟਰੇ ॥ ਤਿਹਕੋਰਨਭੀਤਸਿਕ
 ਉਨਹੋ ॥ ਮਿਥਿਆਪਸੋਮੇਸਬੋਲੋਕਕਹੈਰਿਪਸਿਧਜਗਾਬਿਨੁਆਪੁਮਰੇ ॥ ॥ ॥ ॥
 ॥ ਇਤਏਕਰਤਾਬਿਚਾਰਸੁਭਟਲੋਕਨਿਪਕਟਕਮੇ ॥ ਉਤਬਲਸਸਤ੍ਰਸੀਭਾਰ
 ਧਾਇਪਰਿਯੋਲਹਨਿਨੂਰਿਯੋ ॥੧੭੬੪॥ ਮੈਯਾ ॥ ਮੁਸਲਲੇਮੁਸਲੀਕਰਿਮੇਅਗਿ
 ਕੋਪਲਮੇਦਲਪੁਜਹਰਿਯੋਹੈ ॥ ਬੀਰਪਰੇਧਰਨੀਪਰਘਾਇਲਸਉਨਤਭਿਉਤਨਤਾਰਿ
 ਭਰਿਯੋਹੈ ॥ ਤਾਛਾਬੋਕੋਜਸੁਉਚਮਹਾਮਨਬੀਚਬਿਚਾਰਕੋਸਿਯਾਮਕਹਿਯੋਹੈ ॥ ਮਨਹੁ
 ਦੇਖਨਕਉਰਨਕਉਤਕੋਪਭੁਖਾਨਕਰੂਪਧਰਿਯੋਹੈ ॥ ॥ ਇਤਏਕਰਤ

ਯੁਧਜੁਧਕੋਏਤਸੀਗਰੁਪੁਜੋਕੋਪਭੁਰਿਯੋਏ॥ ਸਸਤ੍ਰਸੰਤਰੁਮੁਰਾਰਤਬੇਅਹਿਸੇਨਕੋਭੀਤ ੨੩੪
 ਰਿਜਾਇਅਹਿਯੋਏ॥ ਮਾਗਬਿਦਾਰਦਏਦਲਕਉਰਨਯਾਥਿਧਿਚਿਤ੍ਰਬਾਚੇਤ੍ਰਕਰਿਯੋਏ॥ ਬਾ
 ਜਪੇਬਾਜਰਥੀਰਥਪੇਗਜਪੇਗਜਸੂਰਪੇਸੂਰਪਰਿਯੋਏ॥ ੧੭੬੬॥ ਸੋਯਾ॥ ॥ ਏਕਕਏ॥
 ਪਥੀਚਤ੍ਰਿਤੇਕੁਟਏਕਨਕੋਸਿਰਕਾਟਿਗਿਰਾਏ॥ ਏਕਕਾਇਬਿਰਥੀਤਬਹੀਗਿਰਿਭੂਮਪਰੇ
 ਸੀਗਬਾਨਨਘਾਏ॥ ਏਕਕਾਏਕਰਿਹੀਨਬਲੀਪਗਾਹੀਨਕਿਤੇਗਨਤੀਨਹਿਅਏ॥ ਸਿਯਾ
 ਮਭੁਨੈਕਿਨਹੂੰਨਹੀਥੀਰਗਹਿਯੋਤਬਹੀਰਨਛਾਡਿਪਰਾਏ॥ ੧੭੬੭॥ ਜਾਦਲੁਜੀਤਲਯੋਸ
 ਗਰੇਜਗਾਅਉਰਕਉਰਨਤੇਨਹੀਹਾਰਿਯੋ॥ ਇੰਦ੍ਰਸੇਭੂਪਅਨੇਕਮਿਲੇਤਿਨਤੇਕਬਹੂੰਨਹੀ
 ਜਾਪਗੁਟਾਰਿਯੋ॥ ਸੋਘਨਸਿਯਾਮਭੁਜਾਇਦੀਯੋਪਲੋਮੈਨਕਿਨੂਪਨਬਾਨਸੀਭਾਰਿਯੋ॥ ਦੇ
 ਵਅਦੇਵਕੋਏਪਮਾਇਮਸੀਜਦੁਬੀਰਬਡੋਰਨਪਰਿਯੋ॥ ੧੭੬੮॥ ॥ ਏਏਏਹਟ
 ਸੈਨਰਨਦਣੀਸਿਯਾਮਜਬਘਾਇ॥ ਮੰਤ੍ਰੀਸੁਮਤਸਮੇਤਦਲਕੋਪਪਰਿਯੋਅਗਰਾਇ॥ ੧੭
 ੬੯॥ ॥ ਧਾਇਪਰੇਕਰਿਕੋਪਤਬੈਭੁਟਦੈਮੁਖਫਾਲਲਏਕਰਵਾਰੇ॥ ਸਾਮੁਹਿਅ
 ਇਹਟੀਹਟਸਿਓਘਨਸਿਯਾਮਕਹਾਇਹਭਾਂਤਿਹਕਾਰੇ॥ ਮੂਸਲਚਕ੍ਰਗਦਾਗਹਿਕੈਸੁ
 ਹਤੈਹਰਿਕਉਚਉਠੈਚਿਨਗਾਰੇ॥ ਮਾਨਹੁਲੁਹਾਰਲੀਏਘਨਹਾਥਨਲੇਹਕਰੇਰੇਕੋਕਾਮਸਦਾ
 ਰੇ॥ ੧੭੭੦॥ ਸੋਯਾ॥ ॥ ਤਉਲਗਾਹੀਬਰਮਾਕ੍ਰਿਤਉਪਵਾਅਇਹੈਸਿਯਾਮਸਹਾਇਕੇ
 ਕਾਰੇਨਿ॥ ਅਉਰਅਕੂਰਲਏਸੀਗਜਾਦਵਧਾਇਪਰਿਯੋਅਰਿਬੀਰਬਿਦਾਰਨਾ॥ ਸਸਤ੍ਰ
 ਸੰਤਰਸਬੈਅਪੁਨੇਕਾਬਿਸਿਯਾਮਕਹੈਮੁਖਮਾਓਚਾਰਨਾ॥ ਓਰਦੁਹੂੰਅਤਿਜੁਪੁਭਯੋਸੁ
 ਗਦਾਬਰਛੀਕਰਵਾਰਕਟਾਰਨਾ॥ ੧੭੭੧॥ ॥ ਆਵਤਹੀਬਰਮਾਕ੍ਰਿਤਜੁਅਰ
 ਸੈਨਹੁਤੇਸੁਘਨੇਕੁਟਕੂਟੇ॥ ਏਕਪਰੇਬਿਬਖੰਡਤਹੀਅਰੁਏਕਗਿਰੇਪਰਪੇਸਿਰਫੂਟੇ॥ ਏਕ
 ਮਹਾਬਲਵਾਨਕਮਾਨਨਤਾਨਚਲਾਵਤਇਓਸਰਛੂਟੇ॥ ਕਾਜਬਸੇਰੇਕੋਰੈਨਸਮੇਮਾਧਿ
 ਆਨਮੇਤਰਪੇਖਗਟੂਟੇ॥ ੧੭੭੨॥ ਏਕਕਬੀਪਲੀਏਕਰਵਾਰਫਿਰੈਰਨਭੂਮਕੋਭੀਤਰ
 ਡੋਲਤਾ॥ ਧਾਇਪਰੇਤਿਹਓਬਲੀਕੁਟਜੋਤਿਹਕੋਲਲਕਾਰਕੋਬੋਲਤਾ॥ ਏਕਪਰੇਗਿਰਪਾ

ਇਕਟੇਉਠਿਬੇਕਹੁਬਾਹਨਕੋਬਲਤੋਲਤਾ॥ਇਕਕਟੀਕੁਜੋਯੋਤਰਫੇਜਲਹੀਨਜਿਉਮੀਨ
 ਪਰਿਯੋੜਕੜੇਲਤਾ॥੧੭੭੩॥ਇਕਕਬੁਧਾਬਿਨਾਹਥਿਅਚਨਰਾਮਕਹੈਰਨਭੂਮਮੇਦਉ
 ਭੈ॥ਸੁੰਡਨਤੇਗਜਰਾਜਨਕੋਗਹਿਕੈਕਰਿਮੈਬਲਸੇੜਕੜੇਰੈ॥ਭੂਮਗਿਰੇਮ੍ਰਿਤਅਸਨਕ
 ਦੁਹੁਹਾਥਨਸੇਗਹਿਗੀਵਮੋਰੈ॥ਸਿਯੀਵਨਕੋਅਸਾਹਨਕੋਸਿਰਏਕਚਪੇਟਹੀਕੇਸੀਗ
 ਤੁਰੈ॥੧੭੭੪॥॥ਕੂਦਤਹੈਰਨਮੇਭਟਏਕਕੁਲਾਚਨਦੇਕਰਿਜੁਧਕਰੈ॥ਇਕਬ
 ਨਕਮਾਨਕ੍ਰਿਪਾਨਨਕੋਕਬਿਰਾਮਕਹੈਨਰਤੀਕੁਤੁਰੈ॥ਇਕਕਾਇਰਤਾਸਬਢਾਇਚਿਤੈਰ
 ਨਭੂਮਹੁਤੇਤਜਸਸੜਟੇਰੈ॥ਇਕਲਾਜਭਰੇਪੁਨਾਮ॥ਇਅਰੈਲਰਿਕੈਮਰਿਕੈਗਿਰਭੂਮ
 ਪਰੈ॥੧੭੭੫॥ਸ੍ਰੇਯਾ॥॥ਬਿਜਭੂਪਨਚਕ੍ਰਸੰਭਾਰਤਹੀਤਬਹੀਦਲਬੈਰਨਿਕੋਪਸਿ
 ਕੈ॥ਬਿਨੁਪਾਨਕੀਏਬਲਵਾਨਘਨੇਕਾਬਿਸਿਯਾਮਭੂਨੇਸਕਛੂਹਸਿਕੈ॥ਇਕਚੂਰਨਕੀਨ
 ਗਦਾਗਹਿਕੈ॥ਇਕਪਾਂਸਕੇਸੀਗਲੀਏਕਸਿਕੈ॥ਜਦੁਈਗਅਯੋਪਨਮੇਬਲਕੈਅਰਿਥੀ
 ਰਲੀਏਸਬਹੀਬਸਿਕੈ॥੧੭੭੬॥॥ਬਲਭਵਇਤੇਬਹੁਬੀਰਹਨੇਬਿਜਨਥ
 ਉਤੇਬਹੁਸੁਰਸੰਘਰੈ॥ਜੇਸਭਜੀਤਫਿਰੈਜਗਕਉਅਰਿਗਾਢਪਰੀਨਿਪਕਾਮਸਵਾਰੈ॥
 ਤੇਘਨਸਿਯਾਮਅਯੋਪਨਮੇਬਿਨੁਪਾਨਕੀਏਅਰਭੂਪਰਤੁਰੈ॥ਇਉਉਪਮਾਉਪਜੀਜੀ
 ਪਮੇਕਦਲੀਮੋਨੇਪਉਨਪ੍ਰਚੰਡਉਖਾਰੈ॥੧੭੭੭॥ਜੇਰਨਮੰਡਨਸਿਯਾਮਕੇਸੀਗਭਲੇ
 ਨਿਪਧਾਮਨਕਉਤਜਿਆਏ॥ਏਕਰਬੋਗਜਰਾਜਚਢੈ॥ਇਕਬਾਜਨਕੋਅਸਾਹਸੁਹਏ॥
 ਤੇਘਨਜਿਉਬਿਜਰਾਜਕੋਪਉਰਖਪਉਨਬਹੈਛਿਨਮਾਹਿਉਡਾਏ॥ਕਾਇਰਭਾਜਤਏ
 ਜੇਕਹੈਅਬਪਾਨਰਹੈਮੋਲੇਲਖਨਪਾਏ॥੧੭੭੮॥॥ਸਿਯਾਮਕੇਛੂਰਤਬਾਨਨਿਚ
 ਕ੍ਰਸੁਚਕ੍ਰਤਹੁਇਰਥਚਕ੍ਰਭੂਮਵਤਾ॥ਏਕਬਲੀਕੁਲਲਾਜਲੀਏਦਿੜਹੁਇਹਰਿਕੇਸ
 ਗਾਢੁੜਮਚਾਵਤਾ॥ਅਉਰਬਡੇਨਿਪਲੈਨਿਪਆ॥ਇਸਆਵਤਹੈਚਲੇਗਾਲਖਜਾਵਤਾ॥
 ਬੀਰਬਡੇਜਦੁਈਗਕਉਦੇਖਨਚਉਪਚੜੇਲਰਬੈਕਹੁਪਾਵਤਾ॥੧੭੭੯॥ਸ੍ਰੀਬਿਜਨਾ
 ਥਤਬੈਤਿਨਹੀਪਨਤਾਨਕੋਬਾਨਸਮੂਹਚਲਾਵਤਾ॥ਅਨਲਗੇਭੂਟਏਕਨਕਉਨਟਸਾਲ

ਖਏ ਇਕ ਜੀਤ ਖਏ ਇਕ ਭਾਜ ਗਏ ਇਕ ਮਾਰ ਗਿਰਾਏ ॥ ੧੦੪੭ ॥ ॥ ਜੇ ਭੁਟਾ ਅਹ
 ਵ ਮੇ ਕ ਬਹੁ ਅਰਿ ਕੋ ਲ ਰਿ ਕੋ ਪ ਗੁ ਏ ਕ ਨ ਟ ਹੋ ॥ ਜੀ ਤ ਫਿ ਰੇ ਸ ਬ ਦੇ ਸ ਨ ਕ ਉ ਸੇ ਊ ਕਾ ਜਿ ਗ ਏ
 ਜਿ ਹ ਓ ਗ ਨਿ ਾ ਰੇ ॥ ਜੇ ਜ ਮ ਕੇ ਸੀ ਗ ਕ ਰੇ ਤ ਬ ਅ ਤ ਕ ਤੇ ਨ ਹੀ ਜਾ ਇ ਨਿ ਵ ਰੇ ॥ ਤੇ ਭੁ ਟ ਭੁ ਮ ਪ ਰੇ
 ਨ ਮੇ ਜ ਦੁ ਬੀ ਰ ਕੇ ਕੋ ਪ ਕ੍ਰਿ ਪ ਨ ਕੋ ਮਾਰੇ ॥ ੧੦੪੮ ॥ ਏ ਕ ਹੁ ਤੇ ਬ ਲ ਬੀ ਰ ਬ ਡੇ ਜ ਦੁ ਬੀ ਰ ਬਿ ਲ
 ਟ ਮੇ ਬਾ ਨ ਲ ਗ ਯੋ ॥ ਫੇ ਕ ਰ ਹੀ ਗ ਡ ਭ ਉ ਹ ਨੇ ਮੇ ਸ ਰੁ ਛੇ ਦ ਮ ਭੈ ਸਿ ਰ ਪ ਯ ਪ ਰ ਯੋ ॥ ਸਿ ਯ ਮ ਕੇ
 ਉ ਪ ਮਾ ਤਿ ਹ ਕੀ ਬ ਰ ਘਾ ਇ ਲ ਗੇ ਬ ਹੁ ਸੇ ਨ ਬ ਰ ਯੋ ॥ ਮਾ ਨ ਹੁ ਇ ਦੁ ਪੋ ਕੇ ਪ ਕੀ ਯੇ ਸਿ ਵ ਤ
 ਸ ਰੇ ਨੈ ਨ ਕੇ ਜੇ ਤਿ ਦਿ ਖ ਯੋ ॥ ੧੦੪੯ ॥ ॥ ਜ ਬ ਬੀ ਰ ਮ ਹ ਰ ਨ ਪੀ ਰ ਜ ਬੈ ਸੁ ਪ ਵਾ ਇ
 ਪ ਰੇ ਰ ਬ ਇ ਉ ਕ ਹਿ ਕੋ ॥ ਬ ਲ ਦ ਛ ਨ ਓ ਰਿ ਕਿ ਤੇ ਦ ਲੁ ਪ ਯੋ ॥ ਸੇ ਸ ਸ ਰੁ ਸ ਬੈ ਗ ਹਿ ਕੋ ॥ ਬ ਤੀ ਯਾ
 ਨਿ ਯੋ ਬਿ ਜ ਨਾ ਇ ਕ ਕੀ ਹ ਲਿ ਸੇ ਬ ਲਿ ਧਾ ਇ ਲੀ ਏ ਚ ਹਿ ਕੋ ॥ ਤਿ ਹ ਕੇ ਅ ਤਿ ਸੇ ਨ ਪ ਰਿ ਯੋ ਭੁ
 ਮੇ ਮੇ ਨੇ ਸ ਰ ਸੁ ਤੀ ਸੁ ਚ ਲੀ ਬ ਹਿ ਕੋ ॥ ੧੦੫੦ ॥ ॥ ਏ ਕ ਨਿ ਹ ਬ ਡ ਯੋ ਅ ਤਿ ਆ ਹ ਵ ਸਿ
 ਯਾ ਮ ਭੈ ਨ ਤ ਜਿ ਕੋ ਰ ਨ ਭਾ ਗੋ ॥ ਘਾ ਇ ਲ ਘੁ ਮ ਭ ਏ ਕ ਫਿ ਰੇ ਮੇ ਨ ਨੀ ਦ ਘ ਨੀ ਨਿ ਸ ਕੇ ਕ ਹੁ ਜ ਗੋ ॥
 ਪ ਉ ਰ ਖ ਵੰ ਤ ਬ ਡੇ ਭੁ ਟ ਏ ਕ ਸੁ ਸਿ ਯਾ ਮੇ ਸੇ ਜੁ ਪ ਹੀ ਕ ਉ ਅ ਨੁ ਰ ਗੋ ॥ ਏ ਕ ਤਿ ਯਾ ਗ ਕੈ ਸ ਸ ਰੁ ਸ ਬੈ
 ਜ ਦੁ ਰਾ ਇ ਕੇ ਆ ਇ ਕੋ ਪਾ ਇ ਨ ਲ ਥੋ ॥ ੧੦੫੧ ॥ ॥ ਵੇ ਹ ਰਾ ॥ ॥ ਭ ਜੇ ਸ ਰੁ ਜ ਬ ਜੁ ਪ ਤੇ ਮ ਨੇ ਰਾ
 ਸ ਬ ਫਾ ਇ ॥ ਅ ਉ ਰ ਸੁ ਰ ਆ ਵ ਤ ਭ ਏ ਕ ਰ ਵਾ ਰ ਨ ਚ ਮ ਕਾ ਇ ॥ ੧੦੫੨ ॥ ॥ ਸ ਸ ਰੁ ਸ
 ਭਾ ਰ ਸ ਭੈ ਭ ਟ ਆ ਇ ਕੋ ਪਾ ਇ ਕੋ ਸਿ ਯਾ ਮੇ ਸੇ ਜੁ ਪ ਮ ਚ ਯੋ ॥ ਚ ਕ੍ਰ ਗ ਹਿ ਯੋ ਕ ਗੇ ਮੇ ਬਿ ਜ ਨਾ ਇ ਕ
 ਕੇ ਪ ਭ ਯੋ ਤਿ ਹ ਉ ਪ ਰਿ ਧ ਯੋ ॥ ਬੀ ਰ ਕੀ ਏ ਬ ਨ ਪੁ ਨ ਘ ਨੇ ਅ ਰ ਸੇ ਨ ਸ ਬੈ ਇ ਹ ਭਾ ਤਿ ਭੁ ਜ ਯੋ ॥
 ਪ ਉ ਨ ਪ ਚੰ ਡ ਸ ਮਾ ਨ ਸੁ ਕਾ ਨ ਮੇ ਨ ਉ ਮ ਡਿ ਯੋ ਦ ਲੁ ਮੇ ਪ ਉ ਰ ਯੋ ॥ ੧੦੫੩ ॥ ॥ ਕਾ ਟ ਤ ਏ
 ਕ ਨ ਕੇ ਸਿ ਰ ਚ ਕ੍ਰ ਗ ਦਾ ਗ ਹਿ ਵ ਜ ਨ ਕੇ ਤ ਨ ਝਾ ਗੋ ॥ ਤੀ ਜ ਨ ਨੈ ਨ ਦਿ ਖਾ ਇ ਗਿ ਰਾ ਵ ਤ ਚ ਉ ਬ ਨ ਓ
 ਪ ਚ ਪੇ ਟ ਨ ਮ ਥੋ ॥ ਚੀ ਰ ਦ ਏ ਅ ਰਿ ਕੇ ਉ ਰ ਸੀ ਹ ਰਿ ਸੁ ਰ ਨ ਕੇ ਅੰ ਗ ਅੰ ਗ ਪ ਹਾਰੇ ॥ ਪੀ ਰ ਤ ਹ ਭੁ ਟ
 ਕ ਉ ਨ ਪ ਰੇ ਜ ਦੁ ਬੀ ਰ ਜ ਬੈ ਤਿ ਹ ਓ ਰ ਸਿ ਧ ਯੋ ॥ ੧੦੫੪ ॥ ॥ ਰੇ ਸ ਭ ਰਿ ਯੋ ਜ ਬ ਹੀ ਬਿ ਜ ਨਾ ਇ ਕ
 ਦੁ ਜ ਨ ਸੇ ਨ ਨਿ ਹ ਰ ਪ ਰੇ ॥ ਤੁ ਮ ਚੁ ਤੇ ਬਿ ਚਾ ਰ ਕੋ ਹ ਚ ਤੇ ਮੇ ਜ ਗ ਕ ਉ ਨ ਬੀ ਓ ਭੁ ਟ ਪੀ ਰ ਪ ਰੇ ॥ ਜੇ

ਉਸਾਹੁ ਸਕੈ ਸਬ ਆਪੁ ਪਲੈ ਸੰਗ ਸਿਖਾ ਮਕੇ ਆਇ ਕੋ ਨੈ ਕੁ ਅਰੇ ॥ ਤਿਹ ਕਉ ਜਦ ਬੀਰਤਿ ਹੀ ਛੇ २੩੬
 ਨੇ ਮੇ ਕ ਬਿਸਿਆ ਮਕੇ ਹੀ ਬਿਨ ਪਾਨ ਕਰੇ ॥ ੧੭੭੦ ॥ ੧੭੭੦ ॥ ॥ ਜੇ ਭਟ ਸਸਤ੍ਰ ਸੰਭਾਰ ਸਬੈ ਵਿਜ
 ਨਾਇ ਕਪੇ ਅਤਿ ਮੇਰੇ ਚੁਆਵੇ ॥ ਜੇ ਕੋ ਉਦਰ ਤੇ ਸਿਖਾ ਮਭ ਨੈ ਪਨੁ ਤਾਨ ਕੋ ਸਿਖਾ ਮਪੇ ਬਾਨ ਚਲਾ
 ਵੇ ॥ ਜੇ ਅਰਿਆ ਇਸ ਕੋ ਨਹੀ ਸਾਮੁ ਹੋ ਦੁਰ ਤੇ ਫੇ ਈ ਗਾਲ ਬਜਾਵੇ ॥ ਤੁਹਿ ਕਉ ਸੀ ਵਿਜਨ
 ਬਾਰਿ ਤੈ ਸਰਏ ਕਹੀ ਸੋ ਪਲੈ ਕਪਾਵੇ ॥ ੧੭੭੧ ॥ ੧੭੭੧ ॥ ॥ ਦੇਖਿ ਰਸਾ ਤਿਨ ਕੀ ਬਡੇ ਈ ਬ
 ਰਸ ਤਨ ਕੇ ਰਾਮ ਭੁਨੈ ਮੇ ਸੀ ਰਾਤਿ ਚਿਤੁ ਮੇ ਰਿਸਾ ਤੇ ॥ ਲੀ ਇਕ ਰਵਾਰ ਮਾਰ ਮਾਰੀ ਉਚਾ ਰਸ
 ਮੁਹਾਇ ਆਇ ਸਿਖਾ ਮਜੂ ਸੋ ਜੁਪ ਹੀ ਮਚਾਤ ਹੈ ॥ ਏਕ ਨਿਜ ਕਾ ਜਨਹੀ ਮਨ ਮੇ ਰੁ ਰਾਤ ਮੁਸਕਾਇ
 ਘਾਇ ਖਾਤ ਮਨੇ ਸਬੈ ਏਕ ਜਾਤ ਹੈ ॥ ਗਾਲਹਿ ਬਜਾਵਤ ਏਕ ਹਰਖ ਬਦਾਵਤ ਛਤ੍ਰ ਪਰਮ ਕ
 ਰਾਤ ਤੇ ਵੇ ਸੁਰਗ ਸਿਧਾਤ ਹੈ ॥ ੧੭੭੨ ॥ ੧੭੭੨ ॥ ॥ ਬਿਜਨਾਇ ਕੋ ਬਲ ਲਾਇ ਕੋ ਕ ਬਿਸਿ
 ਯਾ ਮਕੇ ਹੈ ਕੋ ਉਸਾ ਮੁਹੇ ਆਵੇ ॥ ਬਾਨ ਕਮਾਨ ਕ੍ਰਿਪਨ ਗਦਾ ਗਹਿ ਕੁਪੁਰੇ ਅਤਿ ਜੁਪ ਮਚਾਵੇ ॥
 ਏਕ ਪਰੇ ਬਿਨ ਪਾਨ ਪਰੇ ਧਰਾਇ ਕਸੀ ਸਕਟੇ ਰਨੁ ਮਹਿ ਧਾਵੇ ॥ ਏਕ ਨਕੀ ਬਰੇ ਲੇਖ ਪਰੀ ਕਰਿ
 ਸੇਗ ਹਿ ਕੋ ਅਰਿ ਓਰ ਚਲਾਵੇ ॥ ੧੭੭੩ ॥ ੧੭੭੩ ॥ ॥ ਸੁਰਸੁ ਏਕ ਹਨੈ ਤਹ ਬਾਜਤ ਹਾਇ ਕ ਬੀਰ ਬਡੇ ਗਜ
 ਮਾਰੇ ॥ ਏਕ ਬਲੀ ਬਲ ਵਾਨ ਹਨੈ ਇਕ ਪਾਇਕ ਮਾਰ ਕੇ ਬੀਰ ਪਛਾਹੇ ॥ ਏਕ ਭਜੇ ਲਖਿਆ ਹਵ
 ਕਉ ਇਕ ਘਾਇ ਲਾਘਾਇ ਲੋਕੋ ਲਲਕਾਰੇ ॥ ਏਕ ਲਹੈ ਨਰੂਹੇ ਘਨ ਸਿਖਾ ਮਕੇ ਧਾਇ ਰਿਪਾ
 ਨ ਕੇ ਘਾਇ ਪਹਾਰੇ ॥ ੧੭੭੪ ॥ ੧੭੭੪ ॥ ॥ ਪੇਰਿ ਲੀਯੋ ਚਹੂੰ ਓਰ ਹਰਿ ਬੀਰ ਨਿਸਸਤ੍ਰ ਸੰਭਾਰ
 ਬਾਰਖੇ ਤਾਜਿ ਉਛਾਪਨ ਗਰੁ ਵਿਸ ਸਿਜਿ ਉਪਕਾਰਾ ॥ ੧੭੭੫ ॥ ੧੭੭੫ ॥ ॥ ਪੇਰਿ ਲੀਯੋ ਹਰਿ
 ਕਉ ਜਬ ਹੀਤ ਬਸੀ ਜਦ ਨਾਥ ਸਰਾਸ ਨਲੀਨੇ ॥ ਦੁਜਨ ਮੇਨ ਬਿਖੇ ਪਸਿ ਕੋ ਛਿਨੇ ਮੇ ਬਿਨ ਪਾ
 ਨ ਪਨੇ ਦਲਾ ਕੀਨੇ ॥ ਲੋਥ ਪੇਲੇ ਥਗਾਣੀ ਪਰ ਕੋ ॥ ਇਹ ਭੁਤਿ ਕਰਿਯੋ ਅਤਿ ਜੁਪ ਪਖੀਨੇ ॥ ਜੇ ਕੋ
 ਉਸਾ ਮੁਹੇ ਆਇ ਅਰਿਯੋ ਅਰਿ ਸੇਗੁ ਹਿ ਜੀਵਤ ਜਨਨ ਦੀਨੇ ॥ ੧੭੭੬ ॥ ੧੭੭੬ ॥ ॥ ਬਹੁ ਬੀਰ
 ਹਨੇ ਲਖਿ ਕੋ ਰਨੇ ਮੇ ਬਰ ਬੀਰ ਬਡੇ ਅਤਿ ਕੋ ਪਭਰੇ ॥ ਜਦ ਬੀਰ ਕੋ ਉਪਰਿ ਆਇ ਪਰੇ ਹਰਿ ਕੋ ਮਨ
 ਮੇਨ ਹੀਨੈ ਕੁਡੈ ॥ ਸਬ ਸਸਤ੍ਰ ਸੰਭਾਰ ਪਹਾਰ ਕਰੇ ਕਾ ਬਿਸਿਆ ਮਕੇ ਹੈ ਨਹੀ ਪੈ ਚਾਵੇ ॥ ਬਿਜਨ

२३
रुद्रिउमसोमस्यनितेष्टयोमेवेमद्वीमेजन्मी)

ਸਬੈ ਸੁਨਿ ਕੈ ਚਿਤੈ ਸੇਕਤ ਮਾਨ ਭਏ ਹੈ ॥ ਕਾਇਰ ਭਾਜਨ ਕੇ ਮਨ ਕੀ ਨਿਹੈ ਸੂਰਨ ਕੇ ਮਨ ਕੇ ॥ ੨੩੭ ॥
 ਪਤ ਏਹੈ ॥ ਬਾਨ ਕਮਾਨ ਕ੍ਰਿਪਾ ਨ ਲੈ ਕਾਰਿ ਮਾਨ ਭਰੇ ਭਟ ਆਇ ਖਏ ਹੈ ॥ ਸਿਖਾ ਮਲ ਯੋ ਅਸਿ
 ਪਾਨ ਸੀਭਾ ਹਰ ਕਾਰ ਬਿਦਾਰ ਸੀਘਰ ਦਏ ॥ ੧੨੦੮ ॥ ॥ ਏਕ ਭਜੇ ਲਖਿ ਭੀਰ ਪ
 ਰੀਜ ਦੁਬੀਰ ਕਹੀ ਬਲ ਬੀਰ ਸੀਭਾ ਰੋ ॥ ਸਸਤ੍ਰ ਜਿ ਤੈ ਤੁਮ ਰੇ ਪਹਿ ਹੈ ਜੁ ਅਰੈ ਅਰਿਤ ਹਿ
 ਕਾਰ ਸੀਘਰੋ ॥ ਧਾਇ ਨਿਸੰਕ ਪਰੇ ਤਿਹ ਉਪਹਿ ਸੰਕ ਕਛੂ ਚਿਤ ਮੇਨ ਬਿਚਾਰੋ ॥ ਭਾਜਤ ਜਾ ॥
 ਤੇਰਿ ਪਹੈ ਤਿਹ ਪਾਸ ਕੇ ਸੰਗ ਗੋਸੇ ਜਿਨ ਮਾਰੋ ॥ ੧੨੦੯ ॥ ॥ ਸ੍ਰੀ ਬਿਜਰਾਜ ਕੇ ਮਾਨ
 ਤੇ ਮੁਸਲੀਧਰ ਬੈਨ ॥ ਏਹੈ ਸੁਨ ਪਾਏ ॥ ਮੁਸਲ ਅਉਰ ਲਪਾਨ ਲਯੋ ਬਲ ਪਾਸ ਸੁਪਯੋਕੈ ਪ
 ਛੈ ਹੀ ਪਾਏ ॥ ਭਾਜਤ ਸਤ੍ਰ ਨ ਕੇ ਮਿਲਿ ਕੈ ਗਰਦਾਰ ਦਈ ਗਿਪੁ ਹਾਥ ਬੰਧਏ ॥ ਏਕ ਲਰੇ ॥
 ॥ ੧੨੧੦ ॥ ॥ ਰਨ ਮਾਝ ਮਰੇ ਇਕ ਜੀਵਤ ਜੇਲ ਕੈ ਬਾਧ ਪਠਾਏ ॥ ੧੨੧੧ ॥ ॥ ਮੈਯਾ ॥ ॥
 ਸ੍ਰੀਜ ਦੁਬੀਰ ਕੇ ਬੀਰਤ ਬੈ ਅਰਿ ਮੈਨ ਕੇ ਪਾਛੇ ਪਰੇ ਅਸਧਾਰੋ ॥ ਆਇ ਖਏ ਸੋਊ ਮਾਰ ਲਏ ਤੇ
 ਉਜਾਨ ਦਏ ਜਿਨ ਇਉਂ ਕਹਿਯੋ ਹਾਰੋ ॥ ਜੇਨ ਟਰੇ ਕਬਹੂੰ ਰਨ ਤੇ ਅਰਿ ਤੇ ਬਲ ਦੇਵ ਕੇ ਬ੍ਰਿਕਮ
 ਟਾਰੋ ॥ ਭਾਜਗਏ ਬਿਸੀਤਾ ਭਏ ਗਿਰਗੇ ਕਰ ਤੇ ਕਰ ਵਾਰ ਕਟਾਰੋ ॥ ੧੨੧੨ ॥ ॥ ਜੇਤ
 ਟਠਾ ਢੇਰ ਹੋਰਨ ਮੇਂ ਤੇ ਉਦਉਰ ਪਰੇ ਤਿਹ ਉਗਰਿ ਸੈਕੈ ॥ ਚਕ੍ਰ ਗਦਾ ਅਸਲੇ ਹਥ ਬੀਬਰ ਛੀ
 ਪਰ ਸੇ ਅਰੈ ਨਾ ਚਿਤੈ ਕੈ ॥ ਨੈਕੁ ਭਰੇ ਨਾਧਾਇ ਪਰੇ ਭਟ ਗਾਜ ਸਬੈ ਪ੍ਰਭ ਕਾਜ ਚਿਤੈ ਕੈ ॥ ਅ
 ਉਰ ਦੁਹੀ ਦੇ ਸਜੁ ਪੁਕਰੈ ਕਾਬਿ ਸਿਖਾ ਮਕਰੈ ਸੁਰਧਾ ਅਰਿ ਤੈ ਕੈ ॥ ੧੨੧੩ ॥ ॥ ਮੈਯਾ ॥ ॥ ਸੁਨਿ
 ਜਾਵ ਵਧਾਇ ਪਰੇ ਇਤ ਤੇ ਉਤ ਤੇ ਮਿਲਿ ਕੈ ਅਰਿ ਸਾਮੁ ਹੋਧਏ ॥ ਆਵਤ ਹੀ ਤਿਨ ਆਪ ਸਬ
 ਚਹ ਕਾਰ ਹਕਾਰ ਪੁਹਾਰ ਲਗਾਏ ॥ ਏਕ ਮਰੇ ਇਕ ਸ੍ਰਾਸ ਭਰੇ ਤਰਫੈ ਇਕ ਪਾਇ ਲਭੁ ਪਰ
 ਆਏ ॥ ਮਨੋ ਮਲਿਗਾ ਅਖਾਰਨ ਭੀਤ ਮਿਲੇ ਟਰਹੈ ਬਹੁ ਭਾਗ ਚੜਾਏ ॥ ੧੨੧੪ ॥ ॥
 ਬਡੇ ਸ੍ਰਾਅ ਕਾਰਜੀ ਅਟਲ ਸੂਰਾ ਆਹਵੇ ਮੇਸਤ੍ਰ ਨ ਕੇ ਸਾਮੁ ਹੋ ਤੇ ਪੈ ਗਨ ਟਰਤ ਹੈ ॥ ਬਰਛੀ ਕ੍ਰਿ
 ਪਾਨ ਲੈ ਕਮਾਨ ਬਾਨ ਮਾਵਧਾਨ ਤਹੀ ਸਮੇ ॥ ਚਿਤ ਮੇਲਾ ਸਕੈ ਲਗਤ ਹੈ ॥ ਜੂਝ ਕੈ ਪਰਤ ਭ
 ਵ ਸਾਗਰ ਤਰਤ ਭਾਨ ਮੰਡਲ ਕਉ ਭੇਦ ਪਿਆਨ ਲੈ ਕੁਠ ਕਰਤ ਹੈ ॥ ਕਰੈ ਕਾਬਿ ਸਿਖਾ ਮਪਾਨ

ਅਗੋਕਉਪਸਤਐਸੇਜੈਸੇਪੋਰਪੋਰਕਾਰੀਪੋਪਰਤਐ॥੧੮੧੫॥ਸ੍ਰੋਯਾ॥ ॥ਇਹਭੁੱਤਿ
 ਕੇਨੁਪੁਭੁੱਯੇਲਾਖਿਕੇਭੁੱਟਕੁਪਤਐਰਿਪਓਰਚਐ॥ਬਰਛੀਕਰਬਾਨਕਮਾਨਕ੍ਰਿਪਾਨਗਦਾਪ
 ਰਸੇਤ੍ਰਿਸੁਲਗਐ॥ਰਿਪਸਾਮੁਰੇਧਾਇਕੋਘਾਇਕਰੈਨਟੇਬਰਤੀਰਸਹੀਰਸਐ॥ਪੁਰ
 ਜੇਪੁਰਜੇਤਨਐਰਨਮੇਵਖਤੋਮਨਮੇਖਤੋਨਕਐ॥੧੮੧੬॥ਸ੍ਰੋਯਾ॥ ॥ਜੇਭੁਟਾਐਅਯੋਧ
 ਨਮੇਕਰਕੋਪਾਭਿਰੋਨਹਿਸੀਕਪਧਰੋ॥ਸਸਤ੍ਰਸੰਭਾਰਸਬੈਕਰਮੇਤਨਸਉਹੇਕਰੋਨਹਿਪਾਨਪਿ
 ਆਰੋ॥ਰੇਸਭੁਰੇਜੇਉਜੁੜਮਰੈਕਬਿਸਿਆਮਰੋ॥ਸੁਰਲੋਕਸਿਧਰੋ॥ਤੇਇਹਭੁਤਿਕਐਮੁ
 ਖਤੇਸੁਰਪਾਮਬਸੇਬਡੇਭਾਗਹਮਐ॥੧੮੧੭॥ਸ੍ਰੋਯਾ॥ ॥ਇਕਅਯੋਧਨਮੇਭੁਟਯੋਅਰਿਕੋ
 ਬਰਿਕੋਲਰਿਭੂਮਪਰੋ॥ਇਹਦੇਖਿਦਸਾਭੁਟਾਮਪਨਕੀਕਬਿਸਿਆਮਕੋਰੋਜੀਅਕੋਪਲਰੋ॥
 ਸਬਸਸਤ੍ਰਸੰਭਾਰਹਕਾਰਪਰੋਘਨਸਿਆਮਸੋਆਇਅਰੋਨਟੇਰੋ॥ਤਜਿਸੀਕਲਰੋਰਨਮਾਂੜ
 ਮਰੈਤਤਕਾਰਬਰੰਗਨਜਾਇਬਰੋ॥੧੮੧੮॥ਸ੍ਰੋਯਾ॥ ॥ਇਕਜੂਤ੍ਰਿਪਰੇਇਕਦੇਖਿਭੁਰੇਇ
 ਕਤਉਚਿਤਮੇਅਤਿਕੋਪਭੁਰੋ॥ਕਹਿਆਪਨੇਆਪਨੇਸੁਰਬੀਸੇਚੁਪਵਾਇਕੋਸਿਯੀਦ
 ਨਾਆਇਪਰੋ॥ਤਰਵਾਰਕਟਾਰਨਸੀਗਲਰੋਅਤਿਸੀਗਰੋਮੇਨਹਿਸੀਕਪਰੋ॥ਕਬਿਸਿਆਮ
 ਕਰੋਜਦੁਬੀਰਕੇਸਾਮੁਰੇਮਾਰਹੀਮਾਰਕਰੋਨਟੇਰੋ॥੧੮੧੯॥ਸ੍ਰੋਯਾ॥ ॥ਜਬਕੇਭੁਟਾ
 ਵਤਸੀਹਰਿਸਾਮੁਰੇਤਉਸਬਹੀਪੁਰਸਸਤ੍ਰਸੰਭਾਰੋ॥ਕੋਪਬਢਾਇਚਿਤੋਤਿਨਕਉਇਕ
 ਬਾਰਹੀਬੈਰਨਕੇਤਨੜਾਰੋ॥ਏਕਹਨੈਅਰਪਾਇਨਸੀਇਕਦਾਇਨਸੀਗਰਿਭੂਮਪਛਾਰੋ॥
 ਤਹੀਸਮੇਤਿਹਆਹਵੇਮੇਬਹੁਸੁਗਬਿਨਾਕਰਿਪਾਨਨਭਾਰੋ॥੧੮੨੦॥ਸ੍ਰੋਯਾ॥ ॥ਇਕਲਰੋ
 ਭੁਟਘਾਇਨਕੇਤਜਿਦੇਹਕੋਪਾਨਗਾਏਜਮਕੋਘਗਾਈਦਰਮੰਗਸੁਇਕਨਕੋਕਬਿਸਿਆ
 ਕਹੈਰਸਸੇਨਤਸੇਭੁਗਾਇਕਕਈਪਟਿਰੈਰਨਮੇਜਿਨਕੋਬੈਨਾਇਕਸੀਸਕਦੇਬਗਾਏਕਸੁ
 ਸੀਕਤੋਕੋਚਿਤਮੇਤਜਿਆਹਵੇਕੋਨਿਪਤੀਰਗਾਏਭੁਗਾ॥੧੮੨੧॥ਸ੍ਰੋਯਾ॥ ॥ਭਾਜਤਬੈਭ
 ਟਾਅਹਵਤੇਮਿਲਿਭੂਪਪੇਜਾਇਕੋਅੇਸੇਪੁਕਾਰੋ॥ਜੇਤੇਸੁਬੀਰਪਰੇਤੁਮਰਾਜਗਾਏਹਰਿਪੇ
 ਹਥਿਯਾਰਸੰਭਾਰੋ॥ਜੀਤਨਕਉਸਕੋਤਿਹਕੋਹਮੇਤੋਸਬਹੀਬਲਕੋਰਨਹਾਰੋ॥ਬਾਨਕਮਾਨ

ਸੁਤਾਨਕੋਪਾਸਥੈਤਿਨਪਾਨਬਿਨਾਕਰਿਤਾਰੇ॥੧੮੨੨॥ਸੈਯਾ॥ ॥ਇਉਨਿਪਕੋਭੁਟਬੋਲਕ
 ਰੇਹਮਗੀਬਿਨਤੀਪੁਤ੍ਰਜੁਸੁਨਿਲੀਜੈ॥ਆਚਰੁਮਤ੍ਰਿਸਉਪਚੋਲੇਗਹੋਕੇਸਿਗਰੇਪੁਰਕੋਸੁਖ
 ਵੀਜੈ॥ਆਜਲਉਲਾਜਰਹੀਰਨੇਮੇਸਮਜੁਪੁਤ੍ਰਯੋਮਜੋਈਗਨਛੀਜੈ॥ਸਿਯਾਮਤੇਜੁਪਕੀ
 ਸਿਯਾਮਥੈਸੁਪਨੇਈਮੇਜੀਤਕੀਆਸਨਕੀਜੈ॥੧੮੨੩॥ਸੈਯਾ॥ ॥ਕਾਭਯੋਜੋਮਘਵਾ
 ਬਲਵੰਡੈਆਜੁਹਉਤਾਹੀਸੇਜੁਪਮਚੈਹਉ॥ਭਾਨਪਚੰਤਕਹਾਵਤਹੈਹਨਿਤਾਹੀਕੋਹਉਜ
 ਮਧਾਮਪਠੈਹਉ॥ਅਉਜੁਕਹਾਸਿਵੇਮੇਬਲੁਹੈਮਰਿਹੈਪਲਮੇਜਬਕੋਪਬਦੈਹਉ॥ਪਉ
 ਖਰਾਖਤੋਹੈਇਤੋਕਹਾਭੂਪਏਗੁਜਰਤੇਭੁਜਿਜੈਹਉ॥੧੮੨੪॥ਸੈਯਾ॥ ॥ਇਉਕਹਿਕੋ
 ਮਨਕੋਪਭਰਿਯੋਚਤੁਰੰਗਚਮੁਜੁਹਤੀਸੁਬਲਾਈ॥ਆਇਹੈਸਸਤ੍ਰਸੀਭਾਰਸਥੈਸੀਗਾਸਿ
 ਯਾਮਮਚਾਵਨਕਾਜਲਗਾਈ॥ਛੁਤ੍ਰਤਨਾਇਕੋਪੀਛੇਰਲੋਨਿਪਸੈਨਸਥੈਤਿਹਆਗੇਸਿ
 ਯਾਈ॥ਮਾਨਹੁਪਾਵਸਕੀਰਿਤਮੇਪਨਯੋਗਪਟਾਪੁਰਕੋਉਮਤਾਈ॥੧੮੨੫॥ਸੁਰਗਲਾ
 ਰਾਗੀਭੋਗ॥ਭੂਪਤਥੈਹਰਿਹੈਰਿਕੋਮੇਸੇਕਹਿਓਸੁਨਾਇ॥ਭੁੰਗਾਅਰਛੁਤ੍ਰੀਨਸੇਜੁ
 ਕਰੈਗੋਆਇ॥੧੮੨੬॥ਸਾਧਾਰਨਾਧਾਰਨਾ॥ ॥ਛੁਤ੍ਰੀਕਹਾਵਤਾਮਪਨਬੋਭੁਜਿ
 ਹੇਤਬਹੀਜਬਜੁਪਮਚੈਹਉ॥ਪੀਰਤਬੈਲਖਿਹੈਤੁਮਕੋਜਬਭੀਰਪਰੈਇਕਤੀਰਚਲੈਹੈ
 ਮੂਰਛਪੈਅਬਹੀਛਿਤਮੇਗਿਹੈਨਹਿਸਿਯਦਨਪੈਠਰਿਹੈਹੈ॥ਏਕਹਬਾਨਲਗੋਹਮਰੇਨਭ
 ਮੀਰੁਲੋਪੈਅਬਹੀਉਡਿਜੈਹੈ॥੧੮੨੭॥ਸੈਯਾ॥ ॥ਇਉਜਬਥੈਨਕੋਹੈਬਿਜੁਪਨਤਉਮ
 ਨੇਮੇਨਿਪਕੋਪਬਢਾਯੋ॥ਸਾਰਥੀਆਪਨੇਕੋਕਹਿਕੋਰਥਤਉਜਦੁਗਾਇਕੀਓਰਧਵਾਯੋ॥
 ਚਾਂਪਚਢਾਇਮਹਾਰਿਸਖਾਇਕੋਲੋਹਿਤਬਾਨਸੁਖੇਚਚਲਾਯੋ॥ਸੀਗਰਰਾਸੁਨਿਜਾਨਿਕੋ
 ਸਿਯਾਮਮਨੇਦੁਰਬੈਕਹੁਤਛੁਕਧਾਯੋ॥੧੮੨੮॥ਸੈਯਾ॥ ॥ਆਵਤਤਸਰਕੋਲਖਿਕੋਬਿ
 ਜਨਾਇਕਾਪਨੇਸਸਤ੍ਰਸੀਭਾਰੇ॥ਕਾਨਪਮਾਨਲਉਖੋਚਕਮਾਨਚਲਾਇਦਏਜਿਨਕੋਪਰ
 ਕਾਰੇ॥ਭੂਪਸੀਭਾਰਕੋਛਲਲਈਤਿਹਮਧਿਭਗੋਨਹਿਜਾਤਨਿਕਾਰੇ॥ਮਾਨਹੁਸੁਰਜਕੋ
 ਗਸਬੈਕਹੁਤਾਹਕੋਥਾਹਨਮੀਖਪਸਾਰੇ॥੧੮੨੯॥ਸੈਯਾ॥ ॥ਭੂਪਤਿਪਾਨਕਮਾਨਲਈ

੨੩੮

॥ਜੇਹਾਸਰਸਿਧਿਭਰਚਨਨਾਨਿਜਕਰਕੀਨਿਜੇਸਿਧਿ॥
 ॥ਸਪਕਲਸੁਰਤਹਰਿਕੰਠਕੇਪਨਉਜਮਚੈਐਨ॥

ਬਿਜਨਾਇਕਕਉਲਖਿਬਨਚਲਾਏ॥ਇਉਛੁਟਕੇਕਰਕੇਬਰਤੇਉਪਮਾਤਿਹਕੀਕਾਬਿਸਿ
 ਯਾਮਸੁਨਏ॥ਯੋਘਕੀਬੁਦਨਜਿਉਬਰਖੇਸਰਸੀਬਿਜਨਾਥਕੇਉਪਰਿਆਏ॥ਮਨਹੁਸੁਰ
 ਨਹੀਸਰਸੇਤਿਹਭੁਛੁਨਕੇਸਲਭਾਮਿਓਪਾਏ॥੧੨੧॥ਸੈਯਾ॥ ਅਜੇਸਰਭੁਪਚਲਾਵਤ
 ਹੈਤਿਨਕਉਬਿਜਨਾਇਕਕਾਇਉਤਰੇ॥ਦੋਕਨਤੇਫੁਲਤੇ॥ਅਪਿਤੇਪਲਮੇਕਰਿਖੰਡੁਨ
 ਖੰਡੁਕੇਡਾਗੇ॥ਐਸੀਓਤਪਰੇਛਿਤਮੇਮਨੇਬੀਜਕੇਈਖਾਕ੍ਰਿਸਾਨਨਿਕਾਗੇ॥ਸਿਯਾਮਕੇਬ
 ਨਸਿਚਾਨਸਮਾਨਮਨੇਅਰਿਬਾਨਬਿਰਗਸੁਪਰੇ॥੧੨੨॥ਸੈਯਾ॥ ਏਕਓਹਸੀਹਰਿਬ
 ਰੇਜਗਸਿਧਕੇਸੀਗਾ॥ਦੁਤੀਓਹਲਧਰਗਹੇਹਨੀਮੈਨਚਤੁਰੰਗਾ॥੧੨੩॥ਸੈਯਾ॥ ਬਲ
 ਪਾਨਲਏਸੁਕ੍ਰਿਪਨਸੰਘਾਰਤਬਾਜਕਰੀਰਥਪੈਦਲਅਯੋ॥ਮਾਰਹਰਉਲਭੁਜਾਇਦ
 ਏਨਿਪਗੇਲਕੇਮਧਿਪਾਰਿਯੋਤਬਧਯੋ॥ਏਕਕੀਏਸੁਰਬੀਬਿਰਬੀਅਰਏਕਨਕੇਬਹੁਘ
 ਇਨਘਯੋ॥ਸਿਯਾਮਭੁਨੈਸਬਸੁਰਨਕੇਇਹਭਾਤਿਹਲੀਪੁਰਖਤਾਦਿਖਯੋ॥੧੨੪॥
 ਸੈਯਾ॥ ਅਕ੍ਰੇਪਭੁਰਿਯੋਰਨਮੇਅਤਿਭੂਰਸੁਪਾਨਕੇਬੀਚਕ੍ਰਿਪਸਲੀਏ॥ਅਭਿਮਾਨਸੈਰੇ
 ਲਤਪੈਰਨਭੀਤਰਿਆਨਕੇਅਨਤਪੈਨਹੀਏ॥ਅਤਿਹੀਰਸਰਦਕੇਬੀਚਛਕਿਯੋਕਾਬਿਸਿ
 ਯਾਮਕਹੈਮਦਪਾਨਪੀਏ॥ਬਲਭੁਦਸੰਘਾਰਤਸੁਰਟਿਰੈਜਮਕੇਸੁਭਯਾਨਕਰੂਪਕੀਏ॥
 ਸੀਸਕਟੇਅਰਿਬੀਰਨਕੇਅਤਿਹੀਮਨਭੀਤਰਕੇਪਭਰੇਹੈ॥ਕੇਡਨਕੇਪਦਪਾਨਕੇ
 ਅਰਕੇਤਨਕੇਤਨਘਾਇਕਰੇਹੈ॥ਜੇਬਲਬੰਡਕਾਵਤਹੈਨਿਜਠਉਹਕੇਛਾਡਿਕੈਦਉਰਪਰੇ
 ਹੈ॥ਤੀਰਸਰੀਰਨਬੀਚਲਗੇਭਟਮਾਨਹੁਸੇਹਸਰੂਪਭੁਏਹੈ॥੧੨੫॥ਸੈਯਾ॥ ਇਤਮੇਸਿ
 ਹਲਾਯੁਪਜੁਧਕੀਯੋਉਤਸੀਬਿਜਭੁਖਨਕੇਪਬਢਯੋ॥ਜੇਭੁਟਸਾਮੁਹੇਅਇਗਯੋਸੇਉਏ
 ਕਹੀਬਾਨਸੇਮਾਰਗਿਗਯੋ॥ਅਭਿਰਜਿਤੇਨਿਪਸੈਨਹੁਤੇਸੁਨਿਮੇਖਾਬਿਖੇਜਮਧਾਮਪਭਯੋ॥
 ਕਾਹੂਨਪੀਰਧਕਿਯੋ॥ਚਿਤਮੇਭਜਗੇਜਬਸਿਯਾਮਾਇਤੇਰਨਪਯੋ॥੧੨੬॥ਸੈਯਾ॥
 ਜੇਭੁਟਲਾਜਭਰੇਅਤਿਹੀਪੁਰਕਾਰਜਜਾਨਕੈਕੋਪਬਢਯੋ॥ਸੀਕਤਿਯਾਗਾਅਸੀਕਤਹਉ
 ਸੁਬਜਾਨਿਸਾਨਨਕੇਸਾਮੁਹਾਏ॥ਸਾਰੰਗਸੀਬਿਜਨਾਥਲੇਹਾਥਸੁਖੇਚਚਢਾਇਕੋਬਨ

ਚਲਾਇ॥ ਸਿਯਾਮਭੁਨੈ ਬਲਬੰਡੁ ਬਡੇ ਸਰਇ ਕਹੀ ਏਕੋ ਸਮਾਗਿ ਗਿਰਾਇ॥ ੧੮੩੪॥ ਸਿਯਾਮਭੁਨੈ
 ਜਗਾ ਸਿੰਧਕੇ ਦਭਹਰਿ ਮਾਰਿਯੋ॥ ਭੂਪਤਕੇ ਸਬਗਰਬਉਤਾਰਿਯੋ॥ ਅਬਕਹਕਉਨਉਪਵਕ
 ਹੋ॥ ਰਨੇ ਮੇਅਜੁਜੂਝੀ ਮੇਰੇ॥ ੧੮੩੫॥ ਸਿਯਾਮਭੁਨੈ ਚਿਤਚਿਤ ਪਨਖਕਰਿ ਗਹਿਯੋ॥ ਪਭੁਕੇ ਸੀਗ
 ਜੂਝਪੁਨਿ ਚਹਿਯੋ॥ ਪਹਰਿਯੋ ਕਵਚ ਸਾਮੁਹਿਯੋ॥ ਸਿਯਾਮਭੁਨੈ ਮਨਕੋ ਪਬਢਾਯੋ॥ ੧੮੩੬॥
 ॥ ਜਗਾ ਸਿੰਧਕੇ ਨਭੁਮੇ ਬਾਨਕ ਮਨਚੜਾਇ॥ ਸਿਯਾਮਭੁਨੈ ਤਬਕ੍ਰਿਸਨ ਸੋਬਾ ਲਿਖ
 ਭਉਹਤਨਾਇ॥ ੧੮੩੭॥ ਸਿਯਾਮਭੁਨੈ ॥ ਸਿਯਾਮਭੁਨੈ ॥ ਸਿਯਾਮਭੁਨੈ ॥ ਸਿਯਾਮਭੁਨੈ ॥ ਸਿਯਾਮਭੁਨੈ ॥
 ਵਨਵਨ ਸੇਅਬਪਉਗਖਮੇ ਹਿਦਿਖਾਈਯੋ॥ ਠਾਢੇ ਕਹਾਮੇ ਹਿਰਨਿਹਾਰਤ ਮਾਰਤ ਹੇ ਸਰਭਾ
 ਜਨਜਣੀਯੋ॥ ਕੋਅਬਡਾਰਹਥਿਅਗਵਾਰ ਸੀਭਾਡਕੋ ਮੇਸੀਗਜੂਝਮਚੀਯੋ॥ ਕਾਹੇਕਉ
 ਪਾਨਤਜੇਰਨੇ ਮੇਬਨੇ ਮੇਸੁਖਸੇਬਛਗਾਇ ਚਗਿਯੋ॥ ੧੮੪੨॥ ਸਿਯਾਮਭੁਨੈ ॥ ਸਿਯਾਮਭੁਨੈ ॥
 ਬਿਸਿਯਾਮਭੁਨੈ ਉਹਭੂਪਕੇ ਬੈਨਸੁਨੇ ਜਬਾਮੇਸੇ॥ ਸੀਹਰਿਕੇ ਉਗੇ ਮੇਰਿਸੇਸੇ ਪ੍ਰਗਟੀਪਸੇ॥ ਪ੍ਰਤ
 ਪਾਵਕਤੋਸੇ॥ ਜਿਉਮ੍ਹਿਗਰਾਜਾ ਸਿਗਾਬਕੀਕਕਸੁਨੇ ਬਨਹੁਕਉਠੇ ਮਨਵੇਸੇ॥ ਜਿਯੋਮਟਕ
 ਅਰਿਕੀਬਤੀਯਾਖਟਕੋ ਪਗਮੇ ਅਟਕਟਕਜੋਸੇ॥ ੧੮੪੩॥ ਸਿਯਾਮਭੁਨੈ ॥ ਸਿਯਾਮਭੁਨੈ ॥
 ਜਇਤੈ ਸੁਪਨੇ ਲਖਿਕੇ ਰਿਹਬਾਨ ਚਲਾਏ॥ ਕੋਪਉਤੇਧਨਲੇਤਭਯੋਨਿਪਸਿਯਾਮਭੁਨੈ ਦੇ
 ਉਨੈਨਤਚਾਏ॥ ਜੇਸਰਾਵਤਭਯੋਹਰਿਉਪਹਿਸੇਛਿਨੇ ਮੇਸਬਕਟਿਗਿਰਾਏ॥ ਸੀਹਰਿ
 ਕੇਸਰਭੂਪਤਿਕੇਤਨਕਉਤਨਕੋਨਹਿਭੇਦਨਪਾਏ॥ ੧੮੪੪॥ ਸਿਯਾਮਭੁਨੈ ॥ ਸਿਯਾਮਭੁਨੈ ॥
 ਸਿਉਉਤਤੇ ਮੁਸਲੀਇਕਬੈਨਸੁਨੇ ਮੇਸੇ॥ ਮਾਰਬਿਦਾਰਦਏਤੁਮਰੇਭਟਤੈ ਮਨੇਮੇਨਹੀਨੈ
 ਕਲਜਾਯੋ॥ ਰੇਨਿਪਕਯੋਕਉਜੂਝਮੇਰੇ ਫਿਰਜਾਹੁਪਰੇਲਰਕਾਫਲਪਾਯੋ॥ ਤਾਤੇਬਡੇਜਦ
 ਹੈਮ੍ਹਿਗਭੂਪਤਿਕੇਹਰਿਸੇਰਨਜੀਤਨਾਯੋ॥ ੧੮੪੫॥ ਸਿਯਾਮਭੁਨੈ ॥ ਸਿਯਾਮਭੁਨੈ ॥
 ਤਹੈਤੇਸਭਗਏਪਰਾਇ॥ ਕੋਲਰਿ ਮਾਰਿਕੇਭਾਜਸਠਿਕੋਪਗਹਰਿਕੋਪਾਇ॥ ੧੮੪੬॥ ਸਿਯਾਮਭੁਨੈ ॥
 ॥ ਸਿਯਾਮਭੁਨੈ ॥ ਹਲੀਸੇ॥ ॥ ਸਿਯਾਮਭੁਨੈ ॥ ਕਹਾਭਯੋਮਮਭਿਰਕੇਸੁਰਹਨੇਸੀਗਮਾਬਰਬੈ
 ਮਰਬੈਜੂਝਬੈਯਾਹਿਸੁਭਟਨਕੇਕਾ॥ ੧੮੪੭॥ ਸਿਯਾਮਭੁਨੈ ॥ ਸਿਯਾਮਭੁਨੈ ॥ ਸਿਯਾਮਭੁਨੈ ॥

ਰੂਪ ਹਰੀ ਕਰ ਬਾਨ ਚਲਾਯੋ ॥ ਲਾਗਤ ਹੀ ਨਟ ਸਾਲ ਭਯੋ ਤਨ ਮੇ ਬਲ ਭਵ ਮਹਾ ਦੁਖ ਪਾਯੋ ॥ ਮੂ
 ਰ ਛੁਪੈ ਕਰਿ ਸਿਧੀ ਦਨ ਬੀਚ ਗਿਰਿਯੋ ਤਿਹ ਕੋ ਕ ਬਿਨੇ ਜ ਸੁਗਾਯੋ ॥ ਮਾਨ ਹੁ ਬਾਨ ਭੂ ਜੀਗਾ ਸਿ
 ਯੋ ਪਨ ਪਾਮ ਸਬੈ ਮਨ ਤੋ ਬਿਸਰਾਯੋ ॥ ੧੨੪ ॥ ॥ ਬਹੁ ਹੋ ਚਿਤ ਚੇਤ ਭਯੋ ਬਲ ਦੇਵ
 ਚਿਤੈ ਅਰਿਕੋ ਅਰਿਕੋ ਪਬ ਢਾਯੋ ॥ ਭਾਰੀ ਗਦਾ ਗਹਿਕੈ ਕਰ ਮੇ ਨਿਪ ਕੇ ਬਪਕਾ ਚਨ ਤਾਰਨ
 ਆਯੋ ॥ ਪਾਉ ਪਿਪਾ ਦੇਹ ਇਸਿਧੀ ਦਨ ਤੋ ਕਾ ਬਿਸਿਧਾ ਮਕਹੋ ਇਹ ਤਾਂ ਤਿਸਿਧਾਯੋ ॥ ਅਉਰ
 ਕਿਸੀ ਭੁਟ ਜਾਨਿਯੋ ਨਹੀ ਕ ਬਿਦਉਰ ਪਰਿਯੋ ਨਿਪ ਨੇ ਲਖਿ ਪਾਯੋ ॥ ੧੨੫ ॥ ਆਵਤ ਦੇਖਿ
 ਹਲਾਯੁ ਪਕ ਉਸੁ ਭਯੋ ਤਬ ਹੀ ਨਿਪ ਕੋ ਪ ਮਣੀਯੋ ॥ ਜੁਧ ਹੀ ਕ ਉਸ ਮੁਹਾਇ ਭਯੋ ਨਿਜ ਪਨ
 ਕ ਮਾਨ ਸੁਤਾ ਲਈਯੋ ॥ ਲਿਖਾਇ ਹੁ ਤੇ ਚ ਪਲਾਸੀ ਗਦਾ ਸਰਏ ਕਹੀ ਸਿਉ ਸੋ ਉਕਾਇ ਦ
 ਣੀਯੋ ॥ ਸਤ੍ਰਕੋ ਮਾਰਨ ਕੀ ਬਲ ਭਵ ਹਿ ਮਾਨ ਹੁ ਆਸ ਦੁਟ ਕ ਭਈਯੋ ॥ ੧੨੬ ॥ ॥ ਕ
 ਰਗ ਦਾ ਜਬ ਮੇ ਸੇ ਦਈ ਤਬ ਹੀ ਬਲ ਢਾਲ ਕ੍ਰਿਪਾਨ ਸੀ ਭਾਰੀ ॥ ਪਾਇ ਚ ਚਿਯੋ ਅਰਿ ਮਾ
 ਰ ਨਿਕਾਹ ਨਿਸੀ ਕ ਕਛੂ ਚਿਤ ਮੇ ਨ ਬਿਚਾਰੀ ॥ ਰੂਪ ਨਿਹਾਰ ਕੇ ਆਵਤ ਕੋ ਗਾਗਿਯੋ ਬਰਖਾ
 ਕ ਰਿਬਾਨ ਨਿਭਾਰੀ ॥ ਢਾਲ ਦਈ ਸਤ ਪਾਕ ਰਿਕੈ ਕ ਰਿਕੀ ਕਰਵਾਰ ਰਿਪਾਕ ਰਿਭਾਰੀ ॥
 ॥ ੧੨੭ ॥ ॥ ਢਾਲ ਕਟੀ ਕਰਵਾਰ ਗਈ ਕਟਿ ਮੇ ਸੋ ਧੁਪਾ ਸਿਧਾ ਮ ਨਿਹਾਰਿਯੋ ॥ ਮਾ
 ਰ ਤਪੈ ਬਲ ਕੋ ਅਬ ਹੀ ਨਿਪ ਯੋ ਅਪਨੇ ਮਨ ਮਾਏ ਬਿਚਾਰਿਯੋ ॥ ਚਕ੍ਰ ਸੰਭਾਰ ਮੁਰਾਰ ਤਬੈ
 ਕ ਰਿਜੁ ਪਕੇ ਹੇਤ ਚ ਚਿਯੋ ਬਲ ਪਾਰਿਯੋ ॥ ਰੇ ਨਿਪ ਤੂ ਭਿਗੋ ਮੇ ਸੀ ਗਾਯਾਇ ਕੋ ਰਾਮ ਭਨੈ ਇਮ
 ਸਿਧਾ ਮ ਪੁਕਾਰਿਯੋ ॥ ੧੨੮ ॥ ॥ ਯੋ ਬਤੀਯਾ ਰਨ ਮੇ ਸੁ ਨਿਭੂ ਪਤਿ ਜੂਝ ਮਚਾਵ
 ਨ ਸਿਧਾ ਮ ਸੇ ਆਯੋ ॥ ਰੇ ਸਬ ਢਾਇ ਘੋਨੇ ਚਿਤ ਮੇ ਕ ਰਿਕੇ ਬਰਕੇ ਤਨ ਤਾਨ ਚ ਢਾਯੋ ॥ ਦੀਗ ਪ
 ਕ ਉਚ ਸਜੇ ਤਨ ਮੇ ਕ ਬਿਕੇ ਮਨ ਮੇ ਜਸ ਇਉ ਉਪ ਜਾਯੋ ॥ ਮਾਨ ਹੁ ਜੁਪ ਸਮੇ ਰਿਸ ਕੋ ਰਪੁ ਲਖ
 ਕੇ ਉਪ ਰਿਗਵਨ ਆਯੋ ॥ ੧੨੯ ॥ ॥ ਆਵਤ ਭਯੋ ਨਿਪ ਸਿਧਾ ਮ ਕੇ ਸਾਮੁ ਹੇਤ
 ਉਪ ਨਸੀ ਬਿਜਨਾ ਬਸੀ ਭਾਰਿਯੋ ॥ ਆਵਤ ਭਯੋ ਇਤ ਤੇ ਹਰਿ ਸਾਮੁ ਹੇਤਾ ਸਕਛੂ ਚਿਤ ਮੇ ਨ
 ਬਿਚਾਰਿਯੋ ॥ ਕਾਨ ਪਮਾਨ ਲਉ ਤਾਨ ਕ ਮਾਨ ਸੁ ਬਾਨ ਲੈ ਸਤ੍ਰਕੇ ਛੁੜੇ ਮਾਰਿਯੋ ॥ ਖੰਡੁ ਹਇ

ਪੰਡਿਤਿਯੋਛਿਤਪੇਮਨੇਢਦਕੋਰਹੇਮਾਭਿਦਾਭਿਯੋ॥ ੧੦੦॥ ਸ੍ਰੇਯਾ॥ ॥ ਛਤ੍ਰਕਟਿ ੨੪੦
 ਯੋਨਿਪਕੇਜਬਹੀਤਬਹੀਮਨੁਪਤਕੋਪਕੁਯੋਯੋ॥ ਮਿਯਾਮਕੀਓਕੁਪਦਿਸਟਿਚਿਤੈਕਰਿ
 ਉਗ੍ਰਸਰਾਸਨਹਾਥਲਯੋਯੋ॥ ਜੇਰਸੇਖੋਚਨਲਾਗਿਯੋਤਤਨਹਿਯੋ॥ ਚਸਕੋਕਰਕੋਪਕੁਯੋਯੋ॥
 ਲੋਧਨਬਾਨਮੁਗਾਤਥੋ॥ ਤਿਹਚਾਂਪਚਟਕਦੇਕਾਟਿਦਯੋਯੋ॥ ੧੦੧॥ ਸ੍ਰੇਯਾ॥ ॥ ਭ੍ਰਿਜਰਾ
 ਜਸਰਾਸਨਕਾਟਿਦਯੋਤਬਭੂਪਤਿਕੋਪਕੀਯੋਮਨੇਯੋ॥ ਕਰਵਾਰਸੀਤਾਰਮਹਾਥਲਧਾਰਹਕਾ
 ਰਪਗਿਯੋਰਿਪਕੇਗਨੇਯੋ॥ ਤਹਾਛਾਲੋਸੇਛਾਲਕ੍ਰਿਪਨਕ੍ਰਿਪਨੇਸੇਥੀਅਟਕੇਖਗਕੇਰਸਿਯੋ॥
 ਮਨੇਜਾਣਦਵਾਨਲਕੀਲਪਕੇਚਟਕੋਪਟਕੋਤ੍ਰਿਨਜਿਓਬਨੇਯੋ॥ ੧੦੨॥ ਪ੍ਰਮਤਪਾਇਲ
 ਹੁਇਇਕਈਗਫਿਯੋਇਕਸਉਨਕੁਰੇਭਕੁਕੁਯੋ॥ ਏਕਕਈਪਫਿਯੋਬਿਨੁਸੀਸਲਖੇਤਿਨਕਾ
 ਇਹੋਯੋਬੁਲਲਾਤੋ॥ ਗਤਿਯਾਗਚਲੋਇਕਾਅਹਵਕੋਇਕਤੁਲਤਜੁਧਕੇਰਗਾਤੋ॥ ਏਕ
 ਪਰੇਕੁਟਪ੍ਰਾਨਬਿਨਾਮਨੇਸੇਵਤੋਯੋਮਦਰਾਮਦਮਾਤੋ॥ ੧੦੩॥ ਜਾਦਵਜੇਅ
 ਡਿਕੋਪਰੇਗਾਤਿਆਯੁਪਸਿਧਜਰਾਪਹਿਧਾਵਤਾ॥ ਅਉਰਜਿਤੇਸਿਰਦਾਬਲੀਕਰਵਾ
 ਰਸੀਕੁਚਹਕਾਰਬੁਲਾਵਤਾ॥ ਕੁਪਤਪਾਨਲੋਬਾਨਕਮਾਨਗੁਮਾਨਭੁਰਿਓਰਿਪਓਰਚਲਾਵ
 ਤਾ॥ ਏਕਯੀਬਾਨਕੋਸਾਥਕੀਏਬਿਨਮਾਥਸੁਨਾਥਅਨਥਹੁਇਅਵਤਾ॥ ੧੦੪॥
 ਏਕਨਕੀਭੁਜਕਾਟਿਦਈਅਹਏਕਨਕੋਸਿਰਕਾਟਿਗਿਰਾਯੋ॥ ਜਾਦਵਏਕਕੀਏਬਿਰ
 ਥੀਪੁਨਿਸੀਜਦਬੀਰਕੋਤੀਰਲਗਾਏ॥ ਅਉਰਹਨੇਗਜਰਾਜਪਨੇਬਰਬਾਜਬਨੇਹਰਿ
 ਭੁਮਗਿਰਾਏ॥ ਜੇਗਨਭੂਤਪਿਸਾਚਸਿੰਗਾਬਨਸਉਨਤਸਾਗਰਮੰਤ੍ਰਅਨਾਏ॥ ੧੦੫॥
 ॥ ਬੀਰਸੰਘਾਰਕੋਸੀਜਦਬੀਰਕੋਕੁਪਕੁਯੋਅਤਿਕੋਪਮਈਯੋ॥ ਜੁਧਬਿਖੇਮਨ
 ਦੇਤਭਯੋਤਨਕੀਸਿੰਗਾਸੁਧਿਕੁਲਗਾਈਯੋ॥ ਮੇਨਹੀਸੈਨਹਨੀਪੁਭਕੀਸੁਪਰੀਛਿਤਮੇਥਿ
 ਭਪਾਨਭਈਯੋ॥ ਕੁਪਤਿਮਾਨਹਸੀਸਨਕੀਸਬਸੁਰਨਭੁੰਕੀਜਗਾਤਲਈਯੋ॥ ੧੦੬॥
 ਸ੍ਰੇਯਾ॥ ॥ ਛਾਡਿਦਏਜਿਤਸਾਚਕੋਮਾਨਹਮਾਰਦਏਮਨਤੁਨਭਯੋ॥ ਜੇਭਟਪਾਇਲ
 ਭੁਮਪਛੇਮਨੇਦੇਸਕੀਯੋਕਛੁਦੰਡਾਦਵਾਯੋ॥ ਏਕਹਨੇਕਰਿਪਾਇਨਤੇਜਿਨਜੇਸੇਕੀਯੋਛੁ

ਸੰਘਾਰਤੁਪਾਠਿ ਰੈ ਕੁਟਆਨਕਉਆਖਤਰੈਨਹੀਆਨੇ ਬਾਜਪਨੇਗਜਰਾਜਨਕੇਸਿਰ ੨੪੧
 ਪਾਇਨਲਉਥਿਗਸੁਨਿਕੇਸਨੇਅਉਰਬਾਨਕੁਥੇਰਬਾਬੁਭਾਂਤਹੇਜੇਉਬਾਪਤਬਾ
 ਨੇਸੂਰਨਕੇਪੁਤਿਅੰਗਗਿਰਿਮਾਨੇਬੀਜਬੁਯੋਛਿਤਮਾਹਿਕ੍ਰਿਸਾਨੇ॥
 ਇਹਭਾਤਿਬਿਰੁਪਨਿਹਾਰਭੁਯੋਮੁਸਲੀਧਰਸਿਖਾਮਸੇਤੇਜਤਏਹੈ॥ਕੁਪਦੇਉਨਿਜਸੁਤ
 ਨਕੇਰਿਪਸਾਮੁਹੈਜੁਧਕੇਕਾਜਗਏਹੈ॥ਆਯੁਧਲੈਸੁਹਠੀਕਵਚੀਰਿਸਕੈਸੰਗਪਾਵਕ
 ਬੇਖਭਏਹੈ॥ਸਿਖਾਮੁਨੈਇਮਪਾਵਤਭੇਮਾਨਹੁਕੇਹਰਿਦਇਮਿਗਾਹੇਰਪਏਹੈ॥
 ਸੇਯਾ॥ ॥ਧਨਸਾਇਕਲੈਰਿਸਭੁਪਤਕੇਤਨਘਾਇਕਰੋਏਜਰਾਜਤਥੈ॥ਪੁਨਚਾਰੇ
 ਈਬਾਨਨਸੇਹਯਚਾਰੇਈਰਾਮਭੁਨੈਹਨਿਦੀਨਿਸਥੈ॥ਤਿਲਕੋਟਿਕਸਿਖੀਦਨਕਾਟਿਦੀ
 ਪਨੁਕਾਟਿਦੀਯੋਕਰਿਕੋਪਜਥੈ॥ਸਨਿਪਾਪਿਯਾਦੋਗਦਾਗਾਹਿਸਉਹੇਗਯੋਅਤਿਜੁਪੁਭੁਯੋ
 ਕਹਿਯੋਸੁਅਥੈ॥ ਸੇਯਾ॥ ॥ਪਾਇਨਪਾਇਕੈਭੁਪਬਲੀਸੁਗਦਾਕਹੁਘਾਇ
 ਹਲੀਪਤਿਯਾਰਿਯੋਕੋਪਹੇਤਸੁਜਿਤੋਤਿਹਮੇਸਬਸੂਰਨਕੇਸੁਪ੍ਰਭੁਵਿਖਾਰਿਯੋ॥ਕੁਦ
 ਹਲੀਭੁਅਠਾਏਭੁਯੋਜਸੁਤਭੁਬਿਕੋਕਥਿਸਿਖਾਮਉਚਾਰਿਯੋ॥ਚਾਰੇਈਅਸੁਸੁਤਸਮੇ
 ਤਸੁਕੈਸਬਹੀਰਥਚੂਰਨਭੁਰਿਯੋ॥ ਸੇਯਾ॥ ॥ਇਮਭੁਪਗਦਾਗਹਿਅਵਤ
 ਭੁਯੋਇਤਲੈਕੈਗਦਾਮੁਸਲੀਧਰਧਯੋ॥ਆਇਅਯੋਪਨਬੀਚਦੁਉਕਥਿਸਿਖਾਮਕਹੈਰ
 ਨਦੰਦਮਚਯੋ॥ਜੁਪਕੀਯੋਬਦਤੋਚਰਲਉਨਹਿਆਪਗਿਰਿਯੋਉਹਿਕਉਨਗਿਰਯੋ॥
 ਅੇਸੇਰਿਝਾਵਤਭਯੋਸੁਰੇਲੇਗਨਪੀਰਨਲੀਰਨਕੋਰਿਝਵਯੋ॥ ਸੇਯਾ॥ ॥ਹਰ
 ਕੈਥੈਠਹਰੈਦੋਉਬੀਰਸੰਭੁਭਉਠੇਪੁਨਿਜੁਪਮਚਾਵੈ॥ਰੰਚਨਸੀਕਕਹੈਚਿਤਮੇਰਿਸਕੈਦੋਉ
 ਮਚਹੀਮਾਉਘਾਵੈ॥ਜੈਸੇਗਦਾਹਵਕੀਬਿਧਿਹੈਦੋਉਤੈਸੇਲਰੇਅਰਘਾਵਚਲਾਵੈ॥
 ਨੈਕੁਟਰੈਨਅਗੈਰਠਬਾਪਗਦਾਕੋਗਦਾਕੋਗਦਾਸਿਗਬਾਰਬਚਾਵੈ॥ ਸੇਯਾ॥ ॥
 ਸਿਖਾਮਭੁਨੈਅਤਿਆਹਵੇਮੇਮੁਸਲੀਅਰੁਭੁਪਤਕੋਪਭੁਰੈਹੈ॥ਆਪਸਬੀਚਹਕਾਰੇਉਭੁ
 ਟਾਢਿਤਾਬਿਖੇਨਯੋਨੈਕੁਭੁਰੈਹੈ॥ਕੁਰੀਗਦਾਗਹਿਯਾਥਨਮੇਰਨਭੁਮਹੁਤੇਨਹਿਯੋਹੁਟਰੈਹੈ॥

ਮਾਨੁਮਾਧਿਮਾਬਨਕੇਪਲਕੋਹਿਤਏਬਰਸਿੰਘਅਰਿਏ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥
 ਬਲਦੇਵਦਈਭਿਹੁਪਤਿਕੀਅਤੁਬਾਨਨਮਾਰਿਏ॥ ਪਉਰਖਯਾਹੀਭਿਰਿਯੋਯਸੇਰਿਸਕੇ
 ਅਰਿਕਉਇਹਭੁਤਿਭੁਚਾਰਿਏ॥ ਇਉਕਹਿਕੈਪੁਲਿਖਾਨਮਾਰਸਰਾਸਨਲੈਭਿਹੁਗੀਵਰਿ
 ਰੂਰਿਏ॥ ਦੇਵਕਰੈਉਪਮਾਸੁਕਰੈਜਦੁਬੀਰਜਿਭਿਯੋਸੁਬਡੇਅਰਿਏ॥ ੧੦੦੦ ॥
 ੧੦੦੦ ॥ ਕ੍ਰਿਪਤੋਜਿਹਤੇਸੁਖਗੇਸਮਹੇਸਮੁਨੀਜਿਹਤੇਭੈਭੁਤਿਏਸੇਸਜਲੇਸਾਦਿਨੇਸ
 ਨਿਸੇਸਸੁਰੇਸੁਹਤੇਚਿਤੋਮੇਨਨਚੀਤਾਤਾਨਿਪਕੇਸਿਰਪੈਕਬਿਸਿਯਾਮਕਰੈਇਹਕਾਲਿ
 ਬੀਤੋ॥ ਧੀਨਹੀਧਨਕਰੈਸਬਸੁਗਭਲੇਭਗਵਾਨਬਡੇਮੀਤੋ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥
 ਗਾਰਾਗਾਰਿਕੈਇਤਤੇਰਿਸਸਾਥਕਹਿਏਅਰਿਕੋਹਰਿਏ॥ ਇਹਪਾਨਬਚਵਤਕੋਹਮੇ
 ਜਮਕੋਭਿਰਿਏਨਤਭੂਰਿਏ॥ ਘਨਸਿਯਾਮਜਬੈਸੀਗਜਾਦਵਲੈਤਜਿਯਾਹਿਕਹੈਨਕੁ
 ਯਾਦਰਿਏ॥ ਕਬਿਸਿਯਾਮਕਰੈਮੁਸਲੀਇਹਭੁਤਿਅਬੈਇਹਕੋਬਪਹੀਕਰਿਏ॥ ੧੦੦੦ ॥
 ਸੇਯਾ॥ ੧੦੦੦ ॥ ਸੁਨਿਭੂਪਹਲਾਯੁਪਕੀਬਤੀਯਾਮਪੁਨੈਮਨਮੇਅਤਿਹੀਭੁਤਮਾਨਿਏ॥ ਮਨੁ
 ਖਰੂਪਲਾਖਿਯੋਨਬਲੀਨਿਹਚੈਬਲਕਉਜਮਰੂਪਪਛਾਨਿਏ॥ ਸੀਜਦੁਬੀਰਭਿਰਿਭੈਤ
 ਜਿਆਯੁਪਪਾਇਨੇਸੇਲਪਰਾਨਿਏ॥ ਮੇਰੀਸਹਾਇਕਰੈਪੁਰਜੂਕਬਿਸਿਯਾਮਕਰੈਕਹਿ
 ਯੈਪਿਪਿਯਾਨਿਏ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥
 ਉਚਿਤਬੀਚਬਦਾਯੋਕੋਪਹਿਛਾਡਿਦਯੋਹਰਿਜੁਦੁਨੈਨਨਭੀਤਰਿਨੀਬਯਾਏ॥ ਬੀਰ
 ਹਲਾਯੁਪਠਾਏਹਤੇਭਿਹਕੋਕਹਿਕੈਇਹਬੈਨਸੁਨਏ॥ ਛਾਪੁਦੈਜੇਹਮਜੀਤਨਾਏਹੈਸੇ
 ਹਮਜੀਤਲਏਬਿਲਖਾਏ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥
 ਜਕਹਿਯੋਤੁਰਿਬਾਨਨਮਾਰਿਏ॥ ਜੀਤਲਏਤੁਕਹਾਬਯੋਸਿਯਾਮਬਡੇਅਰਿਏਇਹਪਉ
 ਰਖਹਾਰਿਏ॥ ਆਛੇਰਬੀਧੈਭੁਯੋਬਿਰਬੀਅਰੁਪਾਇਗਹੇਪੁਤਰੇਉਚਾਰਿਏ॥ ਤੇਈਸਛੋ
 ਨੀਕਪਤਿਏਤੋਕਹਾਇਹਕੋਸਬਸੇਨਸੰਘਾਰਿਏ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥
 ਕੇਜੀਤਤਾਹਿਤਿਹਜੀਤਾਛਾਤੁਤੈਨਹਿਬਧਤਤਿਹਇਏਬਡਨਕੀਰੀਤਾ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥

ਪਗਦਈਅਰਥਾਗੋਦਯੋਇਕਸਿਯਦਨਦੋਤਿਹਛਾਭਿਦਯੋਭੂਪਚਿਤੈਹਥਿਕੋਚਿਤੁਮੇ ੨੪੨
 ਅਤਿਹੀਕਲਜਤਵਨਛਯੋਯੋਗੀਵਨਿਵਾਇਮਹਾਦਭੂਪਾਇਪਨੇਪਛੁਤਾਇਕੋਧਾਮਗ
 ਯੋਯੋਸੀਜਦਬੀਰਕਉਚਉਦਹਲੋਕਨਮੇਸਿਯਾਮਭਨੇਜਸੁਪੁਰਿਗਹਿਯੋਯੋ॥ ੧੮੮॥
 ਤੇਈਸਛੁਹਨਤੇਈਸਥਾਰਾਯੋਧਨਮੇਤੇਪੁਭੁਮੇਸੇਹੀਮਾਰੋ॥ ਬਾਜਪਨੇਗਜਪਰਿਹਨੇਕਬਿ
 ਸਿਯਾਮਭਨੇਬਿਪਤਿਕਰਿਭਾਰੋ॥ ਏਕਹੀਬਾਨਲਗੋਹਰਿਕੋਜਮਧਾਮੇਸੇਉਤਜਿਦੇਯਪਧਰੋ॥
 ਸੀਬਿਜਰਾਜਕੀਜੀਤਤਈਅਰਿਤੇਈਸਥਾਰਨਮੇਸੇਹੀਹਾਰੋ॥ ੧੮੯॥
 ਵਨੇਜੋਓਸਤਤਿਕਹੀਪਾਛੇਕਹੀਸੁਨਾਇ॥ ਕਥਾਸੁਆਗੋਹੋਇਧੈਕਹਿਹੋਵਹੀਬਨਾਇ॥
 ੧੯੦॥ ॥ਉਤਭੂਪਰਿਹਾਰਗਯੋਗਿਹੋਕੋਰਨਜੀਤਇਤੈਹਰਿਜੀਗਹਆਯੋ॥
 ਮਾਤਪਿਤਾਕੋਜੁਹਾਰਕੀਯੋਪਨਿਭੂਪਤਿਕੋਸਿਰਛੁਤਨਯੋ॥ ਬਾਹਰਿਆਇਹਾਨੀਨਸੁਦਾ
 ਨਦੀਯੋਤਿਨਇਉਜਸਤਾਖਿਸੁਨਾਯੋ॥ ਸੀਜਦਬੀਰਮਹਾਰਨਪੀਰਬਤੋਅਰਿਜੀਤਭਲੇਜ
 ਸੁਪਯੋ॥ ੧੯੧॥ ॥ਸੇਯਾ॥ ॥ਅਉਗਜਿਤੀਪੁਰਨਾਰਿਹਤੀਮਿਲਕੈਸਭਸਿਯਾਮਕੀਓ
 ਰਨਿਹਾਰੋ॥ ਭੂਖਨਅਉਗਜਿਤੋਪਨਹੋਪਟਸੀਜਦਬੀਰਕਉਪਰਿਵਰੋ॥ ਬੀਰਬਤੋਅਰਿਜੀ
 ਤਲਯੋਰਨੇਯੋਸਿਕੈਸਥਬੈਨਉਚਾਰੋ॥ ਸੁੰਦਰਿਤੋਸੇਈਪਉਰਖਹੋਕਹਿਇਉਸਬਸੇਕ
 ਬਿਦਾਕਰਿਭਾਰੋ॥ ੧੯੨॥ ॥ਹਸਿਕੈਪੁਰਨਾਰਿਨਿਹਾਰਮੁਰਾਰਸੁਬਾਤਕਛੁਨੇਨਨ
 ਚੈਕੈ॥ ਜੀਤਫਿਰੇਰਨਧਾਮਹਿਕੋਸੰਗਬੈਰਨਕੇਬਹੁਜੁਸਮਚੈਕੈ॥ ਏਈਸੁਬੈਨਕਹੈਹਰਿਸੇਤ
 ਬਸਿਯਾਮਭਨੇਕਛੁਸਕਨਕੈਕੈ॥ ਰਾਧਕਾਸਾਥਹਸੇਪੁਭੁਜੈਸੇਸੁਤੋਸੇਹਸੇਹਮਥਰਚਿਤੈਕੈ॥
 ੧੯੩॥ ॥ਇਉਜਬੈਨਕਹੈਪੁਰਬਾਸਨਤਉਹਸਿਕੈਬਿਜਨਾਥਨਿਹਾਰੋ॥ ਚਾਰ
 ਚਿਤੈਨਕੋਹੋਰਿਤਿਨਮਨਕੇਸਬਸੇਕਸੰਤਪਬਿਦਾਰੋ॥ ਪੇਮਛਕੀਤ੍ਰਿਖਭੂਮਕਉਪਰਿਤ੍ਰਮਿਗਿ
 ਹੀਕਬਿਸਿਯਾਮਉਚਾਰੋ॥ ਭੂਉਹਕਮਾਨਸਮਾਨਮਨੇਦਿਗਸਾਇਕਯੋਬਿਜਨਾਇਕਮਾਰੋ॥
 ੧੯੪॥ ॥ਸੇਯਾ॥ ॥ਉਤਸੰਕਤਹੁਇਤ੍ਰੀਯਪਾਮਗਈਇਤਬੀਰਸਭਾਮਹਿਸਿਯਾਮਜੀ
 ਆਯੋ॥ ਹੋਰਿਕੈਸੀਬਿਜਨਾਥਹਿਭੂਪਤਿਦਉਰਕੋਪਾਇਨਸੀਸਲਭਯੋ॥ ਆਦਰਸੇਕਬਿਸਿ

ਯਾਮਤੁਨੈਨਿਪਲੈਸੁਸਿਧਾਸਨਤੀਰਥੈਠਯੋ॥ ਬਾਹੁਨੀਲੈਰਸਾਗੈਧਰਿਯੋਤਿਧਪੇਖਕੈਸਿ
 ਯਾਮਮਹਾਸੁਖਪਾਯੋ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥
 ਵਾਚਿਤਾਹਿਯੋ॥ ਸੀਥਿਜਗਜਸਮਾਜਮੇਥਾਜਹਨੇਗਜਗਜਨਕੋਉਬਿਚਾਰਿਯੋ॥ ਸੇਥਿ
 ਨੁਪਾਨਕੀਯੋ॥ ਛਿਨਮੇਰਿਸਕੈਜਿਯਨਸੁਏਕਪਹਾਰਿਯੋ॥ ਬੀਰਨਬੀਚਸਹਾਹਤਭਯੋ॥ ਸੁਹ
 ਬੀਜੁਪੁਸਿਧਾਮਾਇਤੋਰਨਪਾਰਿਯੋ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥
 ਕਰੋਪੁਨਿਥੈਨਾ॥ ਅਤਿਹੀਮਦਰਸੈਛਕੇਅਰੁਨਭਏਜੁਗਨੈਨਾ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥
 ਮਾਪੀਥੋਘੋਲਕਹਿਸੂਰਨਸੈਇਹਥੈਨਸੁਨਯੋ॥ ਜੂਝਥੈਜੂਝਕੈਪਾਨਤਜੈਥੈਜੂਝਾਇਥੈਛਤਰ
 ਕੇਬਨਿਅਯੋ॥ ਬਾਹੁਨੀਕੰਊਕਬਿਸਿਧਾਮਭੁਨੈਕਚੁਕੇਧਿਤੋਤੋਭ੍ਰਿਗਨੰਦਕਰਯੋ॥ ਰਾਮਕਪੋਰ
 ਤੁਰਾਨਨਿਸੈਸੁਇਹੀਰਸਕਉਰਸਦੇਵਨਾਯੋ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥
 ਸੇਕਰੇਨਅਉਗਾ॥ ਅੰਜੋਅਰਿਜਿਤਇੰਦ੍ਰਸੇਰਹਤਸੁਰਨਿਤਪਉਗਾ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥
 ਕੋਦਾਨਦੀਯੋਜਿਨਕਉਤਿਨਮਾਗਾਨਿਕੋਨਕਹੂਮਨਕੀਨੇ॥ ਕੋਪਨਕਾਹੂਸਿਓਕੰਊਜੁਪੇਭੂਲ
 ਪਰੀਚਿਤਕੋਹਸਿਦੀਨੇ॥ ਏਡਨਕਾਹੂਲਯੋਜਨਤੋਖਲਾਮਾਰਨਤੋਕੋਕਛੂਪਨੁਛੀਨੇ॥ ਜੀਤਨਜ
 ਨਦਯੋਗੁਰਿਕੋਅਰਿਸੀਥਿਜਨਾਥਇਥੈਥੁਤਭੀਨੇ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥
 ਰਾਜਕੁਏਕਬਿਸਿਧਾਮਕਹੈਸੁਖਹਾਥਨਾਯੋ॥ ਸੇਸੁਖਭੂਮਿਲਪਯੋਤਥੈਮੁਗਮਾਰਜਥੈਜਮ
 ਧਾਮਪਠਯੋ॥ ਸੇਹਰਿਨਕਸਭ੍ਰਾਤਸਮੇਤਭਯੋਸੁਪਨੇਪ੍ਰਿਥੁਨਾਦਰਸਾਯੋ॥ ਸੇਸੁਖਕਾਨਕੀਜੀ
 ਤਭਏਅਪੁਨੇਚਿਤਮੇਪੁਹਮੀਅਤਿਪਯੋ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥
 ਜਰਗਾਜਤੋਕੋਉਅਉਰਨਗਾਜੋ॥ ਆਯੁਧਸੁਰਸਜੈਅਪਨੇਕਰਿਆਨਨਾਯੁਧਅੰਗਹਿ
 ਸਾਜੋ॥ ਏਵਕੁਦਾਅਰਥਜੈਪੁਭਕੋਬਿਨਬਿਯਾਹਨਕਾਹੂਕੇਦਾਅਹਹਿਬਾਜੋ॥ ਪਾਪਨਹੋਤਕ
 ਹੂਪੁਰੇਮੇਜਿਤਹੀਕਿਤਧਮਹੀਧਮਅਬਿਰਾਜੋ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥ ੧੦੦੦ ॥
 ਹਿਯੋਅਤਿਹੀਸੰਗਸਨੇਹਾ॥ ਜਿਹਲਾਲਚਇਹੋਮੇਰਚਿਯੋਮੇਹਿਵਹੈਬਰਦੇਹਾ॥
 ॥ ਹੇਰਵਿਹੋਸਸਹੋਕਹੁਣਾਨਿਧਮੇਰੀਅਥੈਬਿਨਤੀਸੁਨਿਥੀਜੋ॥ ਅਉਨਮਾਗਤਹ

ਉਤਮਤੇਕਛੁਚਹਤਹਉਚੇਤਮੇਸੇਈਕੀਜੇ ਸਤਨਸਿਉਅਤਿਹੀਰਨਤੀਤਰਿਜੂਝਮੇਰੇਕ ੨੪੩
 ਹਿਸਾਰਪਤੀਜੇ ਸਤਸਹਾਇਸਦਾਜਗਾਇਕ੍ਰਿਪਾਕਰਿਸਿਖਾਮਾਇਹੀਬਰਦੀਜੇ॥
 ਜੇਕਿਛੁਇਛਕੋਰਪਨਕੀਤਉਚਲਿਯੋਧਨਦੇਸਨਦੇਸਤੇਆਵੈ॥ ਅਉਸਕੁਰਿਪ
 ਨਸਿਧਨਪੇਹਮਕੋਨਹੀਨੈਕੁਹੀਖਾਲਲਚਾਵੈ॥ ਅਉਰਸੁਨੇਕਛੁਜੇਗਾਬਿਖੇਕਰਿਕਉਨਇਤੋ
 ਤਪਕੈਤਨਤਾਵੈ॥ ਜੂਝਮੇਰੇਰਨਮੇਤਜਿਕੈਸਭੈਤਮਤੇਪ੍ਰਭਸਿਖਾਮਾਇਹੈਬਰਪਾਵੈ॥ ੧੬੦੩॥
 ਪੂਰਿਹਿਸਿਗਰੇਜਗਮੇਅਬਲਉਹਰਿਕੋਜਸੁਲੋਕਸੁਗਾਵੈ॥ ਸਿਧਮੁਨੀਸੁਰਈਸੁਰਬਰ
 ਮਅਜੇਬਲੋਕੋਗੁਨਬਿਖਾਸਸੁਨਾਵੈ॥ ਅਤਪਰਾਸੁਰਨਾਰਦਸਾਰਦਸੀਸੁਕਸੇਸਨਅੰਤਹਿ
 ਪਾਵੈ॥ ਤਾਕੋਕਬਿਤਨਮੇਕਬਿਸਿਖਾਮਕਹਿਯੋਕਹਿਕੈਕਬਿਕਉਨਰਿਤਾਵੈ॥ ੧੬੦੪॥
 ਪੈਰਿਪਜਗਾਸਿਧਕੋ
 ਮਾਪਤਾ॥ ਅਥਿਕਾਲਜਮਨ ॥ ੧੬੦੫॥ ॥ ਭੂਪਸੁਦਖ
 ਯਤੋਹੋਇਅਤਿਹੀਅਪਨੇਲਿਖਮਿਤ੍ਰਕਉਪਾਤੀਪਠਾਈ॥ ਸੈਨਹਲਿਯੋਹਮੇਰੇਜਦਨਦਨ
 ਛੋਰਦਯੋਮੁਹਿਕੈਕਰਨਾਈ॥ ਬਾਰਤਪਤੀਚੜ੍ਹੇਤਮਹੂੰਇਤਾਵਤੋਹੋਸਬਸੈਨਬੁਲਾਈ॥
 ਐਸੀਦਸਮੁਨਿਮਿਤ੍ਰਹਿਕੀਤਬਕੀਨਹੈਕਾਲਜਮਨਚੜ੍ਹਾਈ॥ ੧੬੦੬॥ ਸੈਯਾਸੈਨ
 ਕੀਯੋਅਪਨੇਇਕਠੇਜਿਹਸੈਨਹਿਕੈਕਛੁਪਾਰਨਪਈਯੋ॥ ਬੋਲਉਠੇਕਈਕੋਟਿਬਲੀਜਬਏ
 ਕੋਕਲੈਕਰਿਨਾਮਬੁਲਾਈਯੋ॥ ਦੁਰਭੋਟਿਬਜੇਤਿਨਕੀਧਨਿਸੋਤਿਨਕੀਧਨਨਸੁਨਿਪਏ
 ਯੋ॥ ਐਸੇਕਹਾਸਕੁਹਿਯਾਨਦਿਕੋਪਲਸਿਖਾਮਹੀਸੋਚਾਭਿਜੁਧਮਚੀਯੋ॥ ੧੬੦੭॥
 ਕਾਲਨੇਮਾਯੋਪੁਬਲਏਤੋਸੈਨਬਦਾਇ॥ ਬਨਪੜਨਕੋਊਗਨਸਕੈਊਨੇਨਗਲਬੇਜਾਇ॥
 ੧੬੦੮॥ ॥ ਭੂਰੋਪਰੋਤਿਨਕੋਜੁਜਹਾਲਘਘੋਰਨਕੀਨਦੀਅਉਠਿਪਾਵੈ॥ ਭੋਜ
 ਚਲੈਹਰਾਟਕੀਇਅਤਿਹੀਚਿਤਸਤਨਕੇਡੂਹੁਪਾਵੈ॥ ਪਾਰਸੀਬਲਮਲੇਛਕਹੋਰਨਤੇਟ
 ਠਿਕੈਪਗਾਏਕਨਾਮਾਵੈ॥ ਸਿਖਾਮਜੁਕੈਟਕਹੈਰਿਕਹੈਸਰਏਕਹੀਸਉਜਮਲੇਕਪਠਾਵੈ॥
 ੧੬੦੯॥ ਸੈਯਾ॥ ਅਗਨੇਇਤੋਕਪਮਲੇਛਚੜ੍ਹੇਉਤਸਿਧਜਗਾਬਹੁਲੇਦਲਾਯੋ॥

ਪ੍ਰਸਕੈਬਲਕੋਗਨਕੋਕੋਊਜਾਤਿਨਕੋਕਛੁਪਾਰਨਾਯੋ॥ ਬ੍ਰਿਜਨਾਇਕਬਰਨੀਪੀਤੇ
 ਹੁਤੇਤਹੀਤਹਦੁਤਨਜਾਇਸੁਨਾਯੋ॥ ਅਉਰਜੁਏਨੁਰਪਾਨਤਜੋਇਤਸੀਜਦੁਬੀ
 ਰਮਹਾਸੁਖੁਪਾਯੋ॥ ੧੫੦੦॥ ॥ ਇਤਕੋਪਮਲੇਛੁਚਵੇਅਗਨੇਉਤਾਯੋਇਯੋ
 ਤੇਸਿਪਜਗਦਲਭੁਰੇ॥ ਆਵਤਹੈਗਜਰਾਜਬਨੇਮਨੇਆਵਤਹੈਉਮਭਿਯੋਘਨਕ
 ਰੇ॥ ਸਿਖਾਮਹਤਾਈਮਥੁਰਾਹੀਕੇਛੀਤਰਿਘੇਰਿਥੀਯੋਜਸੁਸਿਖਾਮਉਚਾਰਿਯੋ॥
 ਸੇਰਬਭੇਦੋਊਘੇਰਿਲਏਬਹੁਬੀਰਨਕੋਮਨੇਕੋਕਰਿਬਾਰੇ॥ ੧੫੦੧॥ ਸ੍ਰੋਯਾ॥ ॥ ਕਾਨ੍ਹ
 ਲੀਸਭੁਸਸਤ੍ਰਸੀਭਾਰਕੋਕੋਧਘਨੇਚਿਤਬੀਚਬਿਚਾਰਿਯੋ॥ ਸੋਨਮਲੇਛੁਨਕੋਜਹਥੇ
 ਡਿਹਓਰਹੀਸਿਖਾਮਭੁਨੈਪਗਧਾਰਿਯੋ॥ ਪਾਨਕੀਏਬਿਨਬੀਰਘਨੇਘਨਘਾਇਲਕੋ
 ਘਨਸੁਰਨਗੁਰਿਯੋ॥ ਨੈਕਸੀਭਾਰਗੀਨਤਿਨੈਇਹਭਾਂਤਿਸੋਸਿਖਾਮਜੁਯੋਦਲਮਾ
 ਰਿਯੋ॥ ੧੫੦੨॥ ਏਕਪਰੇਭਟਘਾਇਲਕੋਧਰਏਕਪਰੇਬਿਨਪਾਨਹੀਮਾਰੇ॥ ਘਾਇਪਰੇ
 ਤਿਨਕੋਸੁਕਦੇਕਉਹਥਪਰੇਤਿਨਕੋਕਹੂਗੇ॥ ਏਕਸੁਸੀਕਤਹਇਭੁਦਵਾਤਜਿਤਉਨ
 ਸਮੇਰਨਭੂਮਾਸਿਧਾਰੇ॥ ਐਸੇਸੁਜੀਤਭੁਣੀਪਭਕੀਸਮਲੇਛੁਹੁਤੇਸਭਯਾਬਿਧਿਹ
 ਰੇ॥ ੧੫੦੩॥ ॥ ਵਾਹਦਖਾਂਫੁਰਜੁਲਹਿਖਾਂਬੁਰਬੀਰਨਿਜਾਬਤਖਾਂਹਰਿਮ
 ਰਿਯੋ॥ ਜਾਹਦਖਾਂਲਤਫੁਲਹਖਾਂਇਨਉਂਕਰਿਖੰਡਨਖੰਡਹਿਨੁਗਰਿਯੋ॥ ਹਿਮਤਖਾਂਪੁ
 ਨਜਾਫਰਖਾਂਇਨਉਂਮਸਲੀਜੁਗਵਾਸਿਉਪਹਾਰਿਯੋ॥ ਐਸੇਸੁਜੀਤਭੁਣੀਪਭਕੀਸ
 ਭੁਸੋਨਮਲੇਛੁਨਕੋਇਮਮਾਰਿਯੋ॥ ੧੫੦੪॥ ॥ ਏਉਮਹਾਵਹਨੇਜਦਨੰਦਨਾ
 ਉਰਘਨੇਰਿਸਸੇਦਲਘਘਯੋ॥ ਜੇਇਨਉਪਾਰਿਆਵਤਭੁਯੋਗਹਿਕੋਸੋਈਜੀਵਤਜਾ
 ਨਨਪਾਯੋ॥ ਜੇਸੇਮਧਿਘਨਕੋਸੁਗਦਿਪੋਇਹਭਾਂਤਿਕੋਕੂਪਕੋਤੇਜਬਦੁਯੋਭਾਜਮਲੇ
 ਛੁਨਕੋਗਨਗੋਜਦੁਬੀਰਕੋਸਾਮੁਹੇਏਕਨਾਯੋ॥ ੧੫੦੫॥ ਸ੍ਰੋਯਾ॥ ॥ ਐਸੇਸੁਜੁਪੁ
 ਕੀਯੋਨੰਦਨੰਦਨਯਾਸੀਗਜੁਭੇਕੋਏਕਨਾਯੋ॥ ਹੋਰਦਸਾਤਿਹਕਾਲਜਮਨਕੋਰੋਰਕਈ
 ਦਲਅਉਰਪਠਯੋ॥ ਸੋਉਮਹੁਤਵਇਕਭਿਰਿਯੋਨਟਿਕੋਯੋਫਿਰਿਅੰਤਕੋਧਾਮਸਿ

ਪਾਯੋ ਰੀਤਰਹੈ ਸਬ ਦੇਵ ਕਹੈ ਇਵ ਸ੍ਰੀ ਜਤੁ ਬੀਰ ਭੁਲੇਖ ਨ ਪਾਯੋ ॥ ੧੯੯ ॥ ॥ ਕ੍ਰੈ ੨੪੪ ॥
 ਪੁਤ੍ਰ ਹੋਰ ਨ ਭੂਮਾ ਬਿਖੈ ਇਕ ਜਾ ਦਵ ਸਸਤ੍ਰ ਨ ਕੋਗ ਹਿਕੋ ਬਲ ਆਪ ਬਰਾਬਰ ਸੁਹਿਰਾ
 ਕੈ ਜੂਝ ਕੇ ਜਾਤਤ ਹਾਚਹਿ ਕੋ ਕਰਕੇ ਪਾਭਿ ਹੈ ਨਟ ਰੈ ਤਹੁ ਤੋ ਦੇਉ ਮਾਰੀ ਮਾਰ ਬਲੀ ਕਹਿਕੋ ॥
 ਸਿਰਲਾਗੋ ਕ੍ਰਿਪਾਨ ਪਰੇ ਕਾਟਿ ਕੈ ਤਨ ਭੀ ਗਿਰੈ ਨੈ ਕੁਝ ਰੋਗ ਹਿਕੋ ॥ ੨੦੦ ॥ ॥ ਕ੍ਰੈ ॥
 ਜਗ ਜੋ ਕੇ ਬੀਚ ਅਯੋਧਨ ਕੇ ਸੀਗਿ ਸਸਤ੍ਰ ਨ ਕੇ ਜਬ ਜੁਪੁ ਮਚਿਯੋ ॥ ਭੁਟ ਵਨ ਕੇ ਲਾਗਾ
 ਏਪਟ ਵਧ ਮਾਮੋ ਨ ਆਰਣ ਲੇ ਕਰਾਚਿਯੋ ॥ ਅਉਰ ਨਿਹਾਰ ਭੁਯੋ ਤਹਾ ਅਹ ਵੇਖ ਲਜ
 ਟਾਸ ਬਈ ਸਨਾਚਿਯੋ ॥ ਪੁਨ ਵੈਸਰ ਮੈ ਨ ਮਲੇ ਛੁਨ ਤੇ ਕਾਬਿ ਸਿਆਮ ਕਹੈ ਨਹੀ ਏਕ ਬਚਿਯੋ ॥
 ੨੦੧ ॥ ॥ ਕ੍ਰੈ ॥ ॥ ਲਿਖਾਯੋ ਬੋਝੈ ਸੈਨ ਸੀਗਾ ਤਿਨ ਤੇ ਬਚਿਯੋ ਨ ਬੀਗਾ ॥ ਜੁਪੁ ਕਰਨ ਕੇ ਕ
 ਲਜ ਮਨ ਆਪ ਪਰਿਯੋ ਤਬ ਪੀਰਾ ॥ ੨੦੨ ॥ ॥ ਕ੍ਰੈ ॥ ॥ ਜੀਗਾ ਦਰਾ ਇਦ ਕਾਲ ਜੀਮਨ
 ਬਗੋਯਾ ਦਕੀ ਮਨ ਟੈ ਜੋ ਕੇ ਸਹਮਾ ਬਾਮਨ ਜੀਗਾ ਬਗੋ ਕੁਨ ਬਿਆਹਰ ਗਾਜ ਦਿਲੁ ਮੇਜਰਾ ਕੁਨ
 ਵਾਹਮਾ ਰੇਜ ਮਾਦੁ ਨੀਆ ਅਫਤਾ ॥ ਮਸਿਆ ਬਸ ਬੇਅ ਦਲੀ ਸਬ ਸਾਹਮਾ ਕਾਨਹਾ
 ਰੈ ਜੀਮ ਕੁਨ ਤੁਬਿਆ ਖੁਸਮਾਤ ਕੁਨੇ ਮਜਿ ਜੀਗਾ ਗੁਆਹਮਾ ॥ ੨੦੩ ॥ ॥ ਕ੍ਰੈ ॥ ॥ ਯੈ ਸੁਨਿ
 ਕੈ ਤਿਹ ਕੀ ਬਤੀਯਾ ਏ ਜਨਾ ਇਕ ਤਾਹੀ ਕੀ ਓਰ ਸਿਧਾਰੇ ॥ ਕ੍ਰੋਧ ਬਢਾਇ ਰਿਤੈ ਤਿਹ ਕੇ
 ਅਗਨਾ ਯੁਧ ਲੈ ਤਿਹ ਉਪ ਰਿਝਾਰੇ ॥ ਸੂਤਹ ਨਿਯੋ ਪ੍ਰਿਥਮੇ ਤਿਹ ਕੇ ਫਿਰਿ ਕੈ ਤਿਹ ਕੇ ਹਯ ਚਾਰੇ
 ਈਮਾਰੇ ॥ ਅਉਰ ਜਿਤੋ ਬੀਬਿਧਾ ਸਤ੍ਰੁ ਤੇ ਕਾਬਿ ਸਿਆਮ ਕਹੈ ਸਬ ਹੀ ਕਾਟਿ ਝਾਰੇ ॥ ੨੦੪ ॥
 ੨੦੫ ॥ ॥ ਜੋ ਮਲੇ ਛੁਰਿ ਸਸਤ੍ਰ ਸੀਭਾਰੇ ॥ ਸੇ ਕਟਿ ਸ੍ਰੀ ਬਿਜਨਾ ਬਹਿ ਝਾਰੇ ॥ ਅਯੋਭਿਰ
 ਨ ਇਹੀ ਬਲ ਕਹਿਯੋ ॥ ਜਬ ਅਰਿਪਾਇ ਪਿਆਵਾਰ ਹਿਯੋ ॥ ੧੯੯ ॥ ॥ ਕ੍ਰੈ ॥ ॥ ਕਾਨ
 ਬਿਚਾਰ ਕੀਯੋ ਚਿਤੋ ਮੇਭੁਈ ਸੇਨ ਮਲੇ ਛੁਰੇ ਮੁਸਟ ਲਰੇ ॥ ਤਉ ਕਾਬਿ ਸਿਆਮ ਕਹੈ ਹਮਰੇ
 ਸਭੁ ਹੀ ਤਨ ਕੇ ਆਪ ਵਿਕਰੇ ॥ ਆਯੁ ਪਕਏ ਚਸ ਜੇ ਤਨੇ ਮੇ ਸਭੁ ਸੈਨ ਜੁਰੇ ਮਹਿਨਾਇ ਬ
 ਪੈਰੈ ॥ ਜੇ ਇਹ ਕੇ ਸਿਰ ਕਾਟ ਤੋਹੁ ਤਿਹ ਸਤ੍ਰੁ ਭੁਯੋ ਹਮਰੇ ਬਲੁ ਜੈਰੈ ॥ ੨੦੬ ॥ ॥ ਕ੍ਰੈ ॥
 ਕਾਬਿ ਚਾਰ ਕੀਯੋ ਚਿਤੋ ਮੇਭੁ ਜੋਹਿ ਤੇ ਇਹ ਪਾਛੈ ਪਰੈ ॥ ਜੈਰੈ ਬੋਰੈ ਈ ਬੀਚ ਚਲਿਯੋ ਤ

ਨਭੇਟਨਯਾਹਿਮਭੇਛੁਨਦੈਹੋਸੇਵਤਹੈਮੁਚਕੰਦਜਹਾਪਸਿਵਾਹੀਗੁਫਾਮਹਿਜਾਇਜਗੈ
 ਹੋਸੇਰੋਬਚਾਇਮੇਆਪਨਕੋਤਿਹਰੀਠਹਿਸੇਇਹਕੇਜਰਵੈਹੋ॥ ੧੫੫ ॥ ੧੫੬ ॥ ੧੫੭ ॥
 ਉਇਹਸੂਰਗਹਿਜਾਇਜਉਇਹਰਨਭੀਤਰਿਹਨਉ॥ ਅਗਨਭੁਏਜਰਵਾਇਖੁਹੋਧਰਮ
 ਮਲੇਛੁਕੇ॥ ੧੫੮ ॥ ੧੫੯ ॥ ੧੬੦ ॥ ੧੬੧ ॥ ੧੬੨ ॥ ੧੬੩ ॥ ੧੬੪ ॥ ੧੬੫ ॥ ੧੬੬ ॥ ੧੬੭ ॥ ੧੬੮ ॥ ੧੬੯ ॥ ੧੭੦ ॥
 ਨਤਾਸਥਢਾਯੋ॥ ਵਾਹਿਲਾਖਿਯੋਕਿਤਜਿਯੋਮੁਹਿਤੇਮਥੁਰਾਉਕੇਨਾਇਕਉਕਹਿਧਾਯੋ॥
 ਸੇਵਤਹੈਮੁਚਕੰਦਜਹਾਸੁਤਹਾਹੀਗਯੋਤਿਹਜਾਇਜਗਯੋ॥ ਆਪਬਚਾਇਗਯੋਤਨਕੇ
 ਇਹਆਵਤਥੇਇਹਕੇਜਰਵਾਯੋ॥ ੧੭੧ ॥ ੧੭੨ ॥ ੧੭੩ ॥ ੧੭੪ ॥ ੧੭੫ ॥ ੧੭੬ ॥ ੧੭੭ ॥ ੧੭੮ ॥ ੧੭੯ ॥ ੧੮੦ ॥
 ਨਮੁਚਕੰਦਤੇ॥ ਤਜੀਨੀਦਤਿਹਰਾਇਹੇਰਤਭੁਸਮਮਲੇਛੁਭਯੋ॥ ੧੮੧ ॥ ੧੮੨ ॥ ੧੮੩ ॥ ੧੮੪ ॥ ੧੮੫ ॥ ੧੮੬ ॥ ੧੮੭ ॥ ੧੮੮ ॥ ੧੮੯ ॥ ੧੯੦ ॥
 ਜਰਛੁਰਮਲੇਛੁਭਯੋਜਬਹੀਮੁਚਕੰਦਪੇਤਉਬਿਜਭੁਪਨਾਯੋ॥ ਆਵਤਹੀਤਿਹਕ
 ਨਕੋਹੇਰਿਕੈਪਾਇਨਉਪਰਿਸੀਸਤੁਕਾਯੋ॥ ਅਉਗਜਿਤੇਦਖੁਥੇਤਿਹਕੋਹਰਿਬਾਤਨਸੇਤਿ
 ਹਤਪਬੁਝਾਯੋ॥ ਮੇਸੇਸੇਸੇਪਕੈਤਾਤਿਹਜਾਹਕੈਸੀਬਿਜਨਾਇਕਰੇਰਨਾਯੋ॥ ੧੯੧ ॥ ੧੯੨ ॥ ੧੯੩ ॥ ੧੯੪ ॥ ੧੯੫ ॥ ੧੯੬ ॥ ੧੯੭ ॥ ੧੯੮ ॥ ੧੯੯ ॥ ੨੦੦ ॥
 ॥ ਸੋਯਾ ॥ ॥ ਜਉਲਗਿਰੇਰਨਾਵਤਥੇਤਬਲਉਇਕਆਇਸੇਦੇਸਸੁਨਾਯੋ॥ ਧ
 ਮਚਲੇਬਿਜਨਾਥਕਹਾਤੁਮਪੇਸਜਿਸੈਨਜਹਾਸਿਧਾਯੋ॥ ਅਉਸੁਨਿਕੋਬਤੀਯਾਤਿਹ
 ਕੀਮਨੋਮੇਭਟਅਉਰਨਤਾਸਥਢਾਯੋ॥ ਸਿਯਾਮਭੁਨੈਜਦਬੀਰਹਲੀਅਤਿਹੀਆਪਨ
 ਮੇਸੁਖਯੋ॥ ੨੦੧ ॥ ੨੦੨ ॥ ੨੦੩ ॥ ੨੦੪ ॥ ੨੦੫ ॥ ੨੦੬ ॥ ੨੦੭ ॥ ੨੦੮ ॥ ੨੦੯ ॥ ੨੧੦ ॥
 ਬੋਠਬੁਧਵੰਤਸਭਅਪਨੇਲੀਇਬੁਲਾਇ॥ ੧੯੨੬ ॥ ਸੋਯਾ॥ ॥ ਜੇਰਘਨੇਦਲਸਿਧ
 ਰਾਨਿਪਆਯੋਰੋਕਪਅਥੈਕਹਿਕਈਯੋ॥ ਸੈਨਘਨੇਇਹਕੇਸਗਹੈਜੇਪੇਜੁਪਕਰੈਨਹੀਜ
 ਤਬਚਈਯੋ॥ ਕੋਇਹਕੇਸਭਜਾਇਮਿਲੇਪੁਰਛਾਉਨਹੀਅਨਤੈਕਉਸਿਧਈਯੋ॥ ਬ
 ਤਕਪੇਚਬਨੀਸਭਹੀਇਨਬਾਤਨਤੋਧੋਕਹਅਥਕਈਯੋ॥ ੨੧੧ ॥ ੨੧੨ ॥ ੨੧੩ ॥ ੨੧੪ ॥ ੨੧੫ ॥ ੨੧੬ ॥ ੨੧੭ ॥ ੨੧੮ ॥ ੨੧੯ ॥ ੨੨੦ ॥
 ਹੋਬਿਚਾਰਪੁਰਤਜਿਕੋਅਨਤੈਬਸਹਿਨਾਤਰਹੋਮਾਰਜਹਾਸਿਧਭੂਪਤਿਪੁਬਲਾ॥ ੨੨੧ ॥

੨੬॥ ਕੀਜੈ ਸੇਵੈ ਬਿਚਾਰੈ ਜੇ ਭਾਵੈ ਸਭ ਜਨ ਨਮਨਾ ਅਪਨੇ ਚਿਤ ਹਿ ਬਿਚਾਰ ਬਾਤ ਨ ਕੀਜੈ ੨੬੫
 ੧੬੨੬॥ ਸੈਯਾ ॥ ॥ ਤਜਿ ਕੋ ਮਥੁਰਾ ਸੁਨਿ ਕੋਇ ਹਸਤੁ ਸੁਕਟ ਬਨ ਜੋ ਦੇਖ ਗਏ ॥ ਏਕ ਬੰਨ੍ਹ
 ਗਿਰ ਬੋਤਿ ਹਭੀ ਤਰਿ ਨੈਕ ਟਿਕੈ ਚਿਤ ਮੇ ਸੁਖ ਪਾਏ ॥ ਪੇਰ ਤੁਯੋ ਨਗ ਸਿੰਧ ਜਗ ਤਿਹ ਕੀਉ
 ਪਾਮ ਕ ਬਿਸਿਖਾ ਮਸੁਨਾਏ ॥ ਪਾਤਨ ਕੇ ਜਨ ਤੁਛ ਕਉ ਭਟਵਾਨ ਬਿਖਾਵਰ ਹੀ ॥ ੧੬੨੭॥
 ੧੬੨੮॥ ॥ ਜਗ ਸਿੰਧ ਤਬ ਮੰਤ੍ਰੀ ਅਨ ਸਿੰਧ ਯੋਗ ਹਿਯੋ ਸੁਨਾਇ ॥ ਨਗ ਭਾਗੀ ਇਹ ਸੈ
 ਨ ਤੇ ਨੈਕ ਨੇ ਸੇ ਪਿਯੋ ਜਾਇ ॥ ੧੬੨੯॥ ॥ ਦੀਜੈ ਆਗ ਲਗਾਇ ਦਸੋ ਦਿਸਾ ਤੇ ਯੋ
 ਰਿਗਿਗਾ ॥ ਆਪ ਨਹੀ ਜਗ ਜਾਇ ਸੀ ਜਦ ਬੀਰ ਕੁਟ ਬਸਨਾ ॥ ੧੬੩੦॥ ॥ ਘੋਰਿ ਦ
 ਸੋ ਦਿਸ ਤੇ ਗਿਰ ਕਉ ਕਾਬਿ ਸਿਖਾ ਮਕਹੈ ਦਈ ਆਗ ਲਗਾਈ ॥ ਤੈ ਸੇ ਹੀ ਪਉਨ ਪਚੰਡ ਬ
 ਹਿਯੋ ਤਿਹ ਪਉਨ ਸੈ ਅਗਾ ਪਨੀ ਹਰਾਈ ॥ ਜੀਵ ਬਡੇ ਬਿਨੁ ਰੂਪ ਪਨੇ ਛਿਨ ਬੀਚ ਦਏ ਛੁਨਿ
 ਤਾਹਿ ਜਗਾਈ ॥ ਤਉਨ ਪਗੀ ਤਿਨ ਲੋਗ ਨ ਪੈ ਛੁਨਿ ਹੋਤ ਕਈ ਅਤਿ ਹੀ ਦੁਖ ਦਾਈ ॥ ੧੬੩੩
 ਚਉਪਈ ॥ ॥ ਜੀਵ ਮਨੁ ਛਜਹੇ ਤਿਨ ਬੈਠਾ ਸੀ ਕਾ ਕਰਤ ਕਉ ਭਟ ਤਈ ॥ ਮਿਲ ਸਬ ਹੀ ਜ
 ਦੁਪਤਿ ਪਹਿਅਏ ॥ ਦੀਨ ਭਾਂਤਿ ਹਉਇ ਅਤਿ ਪਿਪਿਅਏ ॥ ੧੬੩੪॥ ਸਭ ਜਾਦੋ ਬਾਚਾ
 ੧੬੩੫॥ ॥ ਪਰ ਜੁਹ ਮਰੀ ਰਛਾ ਕੀਜੈ ॥ ਜੀਵ ਰਾਖ ਇਨ ਸਭ ਕੇ ਲੀਜੈ ॥ ਆਪ ਹੋ ਕਉ ਉ
 ਪਾਵ ਬਤੀਯੈ ॥ ਕੋਭ ਜੀਯੈ ਕੋ ਜੁਝ ਮਰੀਯੈ ॥ ੧੬੩੫॥ ਸੈਯਾ ॥ ॥ ਤਿਨ ਕੀ ਬਤੀਯਾ ਸੁਨਿ
 ਕੋ ਪਭ ਜੁ ਗਿਰ ਕਉ ਸੀਗ ਪਾਇਨ ਕੇ ਮਸਕਿਯੋ ॥ ਨਸਕਿਯੋ ਸਹਿਕਾਰ ਸੁਤਾ ਪਰ ਕੋ ਕਾਬਿ ਸਿ
 ਖਾ ਮਤੁ ਨੈ ਜਲ ਲਉ ਪਸਕਿਯੋ ॥ ਉਸਕਿਯੋ ਗਿਰ ਉਪ ਕੋ ਪਸਿਕੋ ਕੋ ਉਪਾਵ ਕਜੀਵ ਜਗ
 ਸਕਿਯੋ ॥ ਜਦ ਬੀਰ ਹਲੀ ਤਿਹ ਸੇਨੇ ਮੇ ਕੁਦ ਪਰੇ ਨਹਿਯਾ ਤਿਨ ਕੋ ਕਸਿਕਿਯੋ ॥ ੧੬੩੬॥
 ੧੬੩੭॥ ॥ ਏਕ ਹਿਹ ਬਗਾਦਾ ਗਹਿ ਸਿਖਾ ਮਜੂ ਪਤ ਕੇ ਬਹੁ ਤੇ ਕੁਟ ਮਰੇ ॥ ਅਉਰ ਪਨੇ ਅਸ
 ਰਹੇ ਨ ਬਿਨ ਪਨ ਪਨੇ ਗਜਿ ਕੋ ਕੂਅਪਹੇ ॥ ਪਾਇਨ ਪਤ ਹਨੇ ਅਗਨੇ ਸਭ ਤੇ ਰਰ ਬੀ ਬਿਰਬੀਰ
 ਰਿਤੁ ਰੇ ॥ ਜੀਤ ਭਈ ਜਦ ਬੀਰ ਕੀਯੈ ਕਾਬਿ ਸਿਖਾ ਮਕਹੈ ਸਬੋਯੈ ਅਰਿਹਾਰੇ ॥ ੧੬੩੭॥
 ਸੈਯਾ ॥ ॥ ਜੇਭੈ ਸਿਖਾ ਮਸੈ ਜੁਝ ਕੋ ਆਵਤ ਜੁਝ ਤੁਰੈ ਸੁਲਗੇ ਭਟ ਭੀਰ ਨਾ ਸੀ ਬਿਜਨਾ ਬ

ਕੇਤੇਜਕੇਅਗਕੈਕਬਿਸਿਖਾਮਧਰੋਕੋਉਪੀਰਨਾਕੂਪਤਦੇਖਦਸਤਿਨਕੀਸੁਕਹਿਯੋਇਹ
 ਕੁਭਿਭੁਯੋਅਤਿਹੀਰਨਾਮਨੇਤੋਬੋਲੀਕੀਸਮਧੋਨਿਪਫੇਰਤਪਾਨਨਕੀਜਿਮਬੀਰਨਾ॥੧੮
 ੩੮॥ਸੇਯਾ॥ ॥ਇਤਕੋਪਗਦਾਗਹਿਕੈਮੁਸਲੀਧਰਸਤਨਸੈਨਭਲੇਤਕਏਰਿਯੋਜੇਭ
 ੨ਅਇਭਿਰੇਸਮੁਹੇਤਿਹਏਕਚਪੇਟਹਿਸੋਸਿਰਤੋਰਿਯੋਅਉਗਜਿਤੀਚਤੁਰੀਗਚਮੁਤਿ
 ਨਕੈਮੁਖਾਮੇਸੇਗਭਾਰੇਸੇਮੇਰਿਯੋਜੀਤਲਏਸਭਹੀਅਰਵਾਤਿਨਿਤੇਅਜਿਤਿਭਿਰਏ
 ਕਨਛੇਰਿਯੋ॥ ੧੯॥ ॥ਕਾਨਹਲੀਮਿਥਿਕੁਤਦੇਉਜਬਸੈਨਸਬਤਿਹਕੂਪਕੋਮਾਰਿਯੋਸੇ
 ਕੋਉਜੀਤਬਾਚਿਯੋਤਿਹਤੇਜਿਨਦਾਂਤਨਪਾਸਗਹਿਯੋਬਭੁਹਾਰਿਯੋਅੇਸੀਦਸਾਜਬ
 ਭੀਵਲਕੀਤਬਕੂਪਤਆਪਨੇਨੈਨਹਿਹਾਰਿਯੋਜੀਤਅਉਜੀਤਕੀਆਸਤਜੀਹਠਰਨ
 ਭੁਯੋਪੁਰਖਤਸੰਭਾਰਿਯੋ॥ ੨੦॥ ॥ਦੀਨੀਗਦਾਚਲਾਇਸੀਜਦਪਤਿਨਿਪ
 ਰੇਰਿਕੋਸੂਤਹਿਦਯੋਗਿਹਾਇਅਸੁਚਾਰਸੀਗਹੀਹਨੇ॥ ੨੧॥ ॥ਪਾਵਪਿ
 ਆਦਾਕੂਪਤਭੁਯੋਅਉਗਦਾਤਬਝਾਗਸਿਖਾਮਭੁਨੇਸੀਗਏਕਹੀਘਾਇਭੁਯੋਬਿਸ
 ਭਾਗ॥ ੨੨॥ ॥ਜਬਸਿਧਜਗਬਿਸੰਭਾਰਭੁਯੋਗਹਿਕੈਤਬਸੀਘ
 ਨਸਿਖਾਮਲਯੋਗਹਿਕੈਤਿਹਕੇਇਹਭੁਤਿਕਹਿਯੋਪੁਰਖਤਾਇਹੀਜੜਜੁਪਚਰਿ
 ਯੋ॥ ੨੩॥ ॥ਕਾਟਤਹੇਇਹਸੀਸਅਬਮੁਸਲੀਧਰ
 ਕਹਿਯੋਅਾਇਯੋਜੇਜੀਵਤਇਹਛਾਡੋਹੇਭਉਇਹਰਾਮਚਾਇ॥ ੨੪॥ ॥ਜੇਭੁਯੋ
 ਸੁਪਲੈਤਬਕੂਪਤੁਰਾਤੁਰਪੈਤਜਿਸਸਤਨਸਿਖਾਮਕੇਪਾਇਪਰਿਯੋਬਧਮੋਰੇਕੋ
 ਨਅਬੈਪੁਰਜੁਨਲਹਿਭਿਰੇਬਲਭੁਲਪਰਿਯੋ॥ ੨੫॥ ॥ਇਹਭੁਤਿਭੁਯੋਪਿਪਿਯਾਤਪਨੇ
 ਨਿਪਤੈਸਰਨਗਤਿਅੇਸੇਗਹਿਯੋਕਾਬਿਸਿਖਾਮਕੋਇਹਕੂਪਕੀਦੇਖਿਦਸਭਰੁਦਾਸਿ
 ਧਿਲਾਜਭਰਿਯੋ॥ ੨੬॥ ॥ਤੋਟਕਛੁੰਦਾ॥ ੨੭॥ ॥ਇਹਦੈਰੇਹਲ
 ਕਹਿਯੋਛੋਗਅਬੈ॥ ੨੮॥ ॥ਮਨਤੇਤਜਿਕੋਪਕੀਬਾਤਸਬੈਕਹਿਯੋਕਿਉਹਮੇਸੇਇਹਜੁਝਚਰਿ
 ਯੋਤਬੋਯੋਹਸਿਕੈਜਦੁਗਾਇਕਹਿਯੋ॥ ੨੯॥ ॥ਬਡੇਸਤਜਬਹੇਇਤ

[illegible]

Digitized by Panjab Digital Library | www.panjabdigilib.org

ਤਬਲਗਭੇਵਾਇਕੁਪਾਇਕਹਲੀਪਾਇਗਰੇਆਨ॥ ੧੯੬੩॥ ਮਰੇਵਤੀਜਾਹਿਕੋਮਮਕੀਨਿ ੨੪੦
 ਅਕੋਨਾਮਾਕਹਿਯੇਭੂਪਤਿਪਸੀਨਿਯਤੈ॥ ਤਾਹਿਬਰੇਬਲਗਮ॥ ੧੯੬੪॥ ਭੂਪਕੀ
 ਜੈਸੁਨਕੈਬਤੀਯਬਲਗਮਪਨੇ॥ ਚਿਤਮੇਸੁਖਪਾਯੋ॥ ਬਿਖਾਹਕੋਜੇਰਸਮਾਜਸਬੈਤਿਗਬਿ
 ਯਾਹਕੋਕਜਤਬੈਉਫਿਧਾਯੋ॥ ਬਿਖਾਹਕੀਯੋਸੁਖਮਾਨਪਨੇਬਹੁਬਿਪਨੇ॥ ਬੇਕਨਦਾਨਦਿਵਾਯੋ॥
 ਅੰਜੋਬਿਖਾਹਹੁਲਾਸਬ॥ ਫੁ॥ ਇਕੋਸਿਖਾਮਭੁਨੈਅਪਨੇਗਹਿਅਯੋ॥ ੧੯੬੫॥
 ਜਬਪੀਅਤੀਅਕੀਓਰਨਿਹਾਰਿਯੋ॥ ਫੁ॥ ਹੇਹਮਇਹਬਡੀਬਿਚਾਰਿਯੋ॥ ਤਿਹਕੋਹਲੁਏਪਹਿ
 ਧਰਿਯੋ॥ ਮਨਭਾਵਤਤਕੋਤਨੁਕਰਿਯੋ॥ ੧੯੬੬॥ ਹੇਹਰਾ॥ ॥ ਬਿਖਾਹਭੁਯੋਬਲਕੋਨਾਮ
 ਰੇਵਤੀਸਿਗਾ॥ ਸੇਕਬਿਸਿਖਾਮਪੁਰਨਭੁਯੋਤਬਹੀਕਥਾਪੁਸਿਗਾ॥ ੧੯੬੭॥
 ॥ ਅਥਰੁਕਮਨਬਿਖਾਹਕਬਨਿ॥ ੧੯੬੮॥
 ॥ ਬਲਗਮਕੋਬਿਖਾਹਭੁਯੋਜਬਹੀਮਿਲਿਕੈਨਗਰਤਬੈਸੁਖਪਾਯੋ॥ ਸੀਬਿਜਨ
 ਥਕੋਬਿਖਾਹਹਕਉਕਾਬਿਸਿਖਾਮਕਹੈਜੀਅਰਾਲੁਲਚਯੋ॥ ਭੁਖਮਬਿਖਾਹਉਤੈਦੁਹ
 ਤਾਕੋਗਚਿਯੋਅਪਨੇਸਭਮੈਨਬੁਲਯੋ॥ ਮਾਨਹੁਆਪਨੋਬਿਖਾਹਹਕਉਜਦੁਬੀਰਭੁਲੀਬਿਧਿ
 ਯੋਤਬਨਯੋ॥ ੧੯੬੯॥ ਸੈਯਾ॥ ॥ ਭੁਖਮਭੂਪਬਿਚਾਰਿਕੀਯੋਦੁਹਤਾਇਹਸੀਜਦੁਬੀਰਕ
 ਉਦੀਜੈ॥ ਯਾਤੇਭੁਲੇਨਕਫੂਕਹੁਹੈਹਮਸਿਖਾਮਲਹੈਜਗਮੇਜਸੁਲੀਜੈ॥ ਤਉਲਾਗਿਆਇਗ
 ਯੇਰੁਕਮੀਰਿਸੋਬੇਲਉਠਿਯੋਸੁਪਤਾਕਸਕੀਜੈ॥ ਜਾਭੁਲਕੀਨਬਿਖਾਹਤਹੈਹਮਤਾਦੁਹਤਾਦੇਕ
 ਹਾਜਗਾਜੀਜੈ॥ ੧੯੭੦॥ ਨਿਪਸੋ॥ ॥ ਸੈਯਾਹੈਸਸਿਖਾਲਚਿਦੇਰੀਮੇਬੀਰ
 ਸੁਤਾਹਿਬਿਖਾਹਕੋਕਾਜਬੁਲਈਯੋ॥ ਗੁਜਰੋਕੋਕਹੁਯੋਦੈਦੁਹਤਾਜਗਮੇਸੀਗਲਾਜਨਕੋਮਰਿ
 ਜਈਯੋ॥ ਸੇਸਟਏਕਬੁਲਾਇਭੁਲੇਦਿਜਤਾਹੀਕੋਬਿਖਾਵਨਕਾਜਪਠੀਯੋ॥ ਬਿਖਾਹਕੀਜੈ
 ਬਿਧਿਬੇਰਾਲਿਖੀਦੁਹਤਾਸੋਉਕੈਬਿਧਿਤਾਹਿਕਉਦਈਯੋ॥ ੧੯੭੧॥ ਗੋਸੁਨਿ
 ਕੈਸੁਤਕੀਬਤੀਯਾਨਿਪਧਾਮਨਤਾਹੀਕੋਲੈਨਪਛਾਯੋ॥ ਦੋਦਿਜਸੀਸਚਬਿਓਉਤਕਉਦਹਿ
 ਤਾਇਤਭੂਪਤਕੀਸੁਨਿਪਾਯੋ॥ ਸੀਸਪੁਨੇਕਾਬਿਸਿਖਾਮਭੁਨੈਤਿਨੈਨਤੋਅਤਿਨੀਰਬਹਯੋ॥

ਮਾਨਹੁਆਸਹਿਕੀਕਾਰਿਗਜਿਰਾਉਦਰੁਖਸੁਹੈਮੁਰਾਉਯੋ॥ ੧੮੭੭ ॥
 ॥ ਸੀਰਾਸਹੈਲਾਨਬੋਲਤਭੀਪੁਨਏਕਾਅਥਿਹਉਕਰਹਉ॥ ਕੋਧੋਜੇਗਨਭੇਸਕਰੇਤ
 ਜਦੇਸਨਹੀਥਿਹਗਨੇਸੇਜਰਹਉ॥ ਮੇਰਪਿਤਾਹਠਜਿਉਕਾਰਹੈਤਾਬਿਸੇਖਕਹਿਯੋਬਿਖਖਾ
 ਮਰਿਹਉ॥ ਦੁਹਿਤਾਂਨਿਪਕੀਕਹਿਯੋਨਾਤਿਹਕਉਬਾਰਿਹੈਤਾਸਿਖਾਮਹੀਕਉਬਰਿਹਉ॥
 ੧੮੭੮ ॥ ਅਉਰਬਿਚਾਰੀਮਨਾਬਿਖੇਕਹਿਹੈਏਕਉਪਾਇ॥ ਪਤੀਆਏਕਉਭੇ
 ਜਹੋਪੁਭਦੈਹੈਬੁਧਿਜਾਇ॥ ੧੮੭੯ ॥ ਇਹਚੰਤਕਹਿਚਿਤਬਿਖੇਇਕਾਦਿਜਲਯੋਬੁ
 ਲਾਇ॥ ਬਹੁਪਨੁਦੇਤੋਕੋਕਹਿਯੋਪੁਭਦੈਪਤੀਆਜਾਇ॥ ੧੮੮੦ ॥
 ਕਾਨਪਾਤਿ॥ ॥ ਲੇਚਨਚਾਰਬਿਚਾਰਕਰੇਜਿਨਬਾਚਤਹੀਪਤੀਯਾਉਡਿਧਵ
 ਹੁ॥ ਆਵਤਹੈਸਸਿਪਾਲਇਤੈਮੁਹਿਬਿਖਾਹਨਕਉਪੁਭਛੀਲਨਲਾਵਹੁ॥ ਮਾਰਇਨੈਮੁ
 ਹਿਜੀਤਪੁਰੂਚੇਏਦ੍ਰਾਵਤੀਜਗਮੇਜਸੁਪਾਵਹੁ॥ ਮੇਰੀਦਸਾਸੁਨਿਕੈਸਭਯੋਕਬਿਸਿਖਾ
 ਮਕਹੈਕਰਿਪਖਨਾਵਹੁ॥ ੧੮੮੧ ॥ ਸੇਯਾ॥ ॥ ਹੋਪਤਿਚਉਹੈਕਨਕੇਸੁਨੀਯੋਚਿਤਦੈ
 ਜੁਸੀਦੇਸਕਹੈ॥ ਤੇਰੇਬਿਨਾਸੁਅਹਿਅਰੁਕੋਧਬਾਢਿਯੋਸਭਾਅਤਮੇਤੀਨਬਹੈਹੈਯੋਸੁਨੀਯੋ
 ਤਿਪਰਾਰਤੇਆਦਿਕਚਿਤਬਿਖੇਕਬਹੁਨਚਹੈਹੈ॥ ਬਾਚਤਹੀਪਤੀਯਾਉਰਆਵਹੁਬਿਖਾ
 ਹਬਿਖੋਦਿਨਤੀਨਰਹੈਹੈ॥ ੧੮੮੨ ॥ ਤੀਨਾਬਿਖਾਹਮੇਦਿਨਰਹੈਇਉਕਹੀਯੋਇ
 ਜਗਾਥਾਤਜਿਬਿਲੰਬਆਵਹੁਪੁਰੂਪਤੀਆਪਹਿਦਿਜਸਾਥ॥ ੧੮੮੩ ॥ ਸੇਯਾ॥ ਅ
 ਉਜਦਬੀਰਸੇਯੋਕਹੀਯੋਤਮਰੇਬਿਨੁਦੇਖਿਨਿਸਾਰੁਰਾਵੈ॥ ਬਾਰਹੀਬਾਰਅਤਿਪੈਤਨ
 ਤਿਯਾਗਕਹਿਯੋਜੀਅਮੇਰਪਰਾਵੈ॥ ਪਾਚੀਪਤਛੁਭਯੋਸਸਪੁਰਨਸੇਹਮੇਰੇਅਤਿਸੈਕਰਿ
 ਤਵੈ॥ ਮੇਨਮੇਨਮੁਖਆਕਨਕੈਤਮਰੇਬਿਨੁਆਇਹਮੇਰੁਪਾਵੈ॥ ੧੮੮੪ ॥ ਲਾ
 ਗਰਹਿਯੋਤੁਹਿਓਗਹਿਸਿਖਾਮਜੂਮੇਇਹਬੇਰਘਨੀਹਰਕੋ॥ ਘਨਸਿਖਾਮਕੀਥੀਕਬਿਲੇ
 ਕਨਫਾਸਕੇਸੀਗਫਸੇਸੁਨੀਛੁਟਕੋ॥ ਨਹੀਨੈਕਮੁਰਾਏਮੁਰੇਹਮਰੇਤੁਹਿਮੁਰਤਿਹੋਰਨਹੀਅਦ
 ਕੋ॥ ਕਬਿਸਿਖਾਮਭੁਨੇਸੀਗਲਾਜਕੋਆਜਭੁਏਦੋਉਨੈਨਬਟਾਨਟਕੋ॥ ੧੮੮੫ ॥ ਸਾਜ

ਵਧੇਰਥਾਮਨਕੋਬਹੁਤੈਪਨਦੈਤਿਹਉਤਬਢਯੋ॥ਸ੍ਰੀਬ੍ਰਿਜਨਾਥਲਿਅਵਨਕਾਜਪਠਿ ੨੪੮॥
 ਯੋਰਿਤੋਮੇਤਿਨਹੁਸੁਖਪਯੋ॥ਯੋਸੇਉਲੋਪਤੀਯੋਕੋਚਲਿਯੋਸੁਖਬੰਧਕਥਾਕਹਿਸਿਯਾਮ
 ਸੁਨਯੋ॥ਮਾਨਹੁਪਉਨਕੋਗਉਨਹੁਤੋਸੁਸਿਤਾਬਦੈਸ੍ਰੀਜਦੁਬੀਰਪੇਅਯੋ॥
 ॥ਸ੍ਰੀਬ੍ਰਿਜਨਾਥਕੋਬਾਸਜਹਾਸੁਕਹੈਕਥਿਸਿਯਾਮਪੁਰੀਅਤਿਨੀਕੀ॥ਬਜ੍ਯਚੇਅਰੁਭ
 ਲਜਵਾਹਰਿਜੇਤੁਜਗੋਅਤਿਹੀਸੁਖਨੀਕੀ॥ਕਉਨਸਰਾਹਕਰੈਤਿਹਕੀਤਮਹੀਨਕੋਰੇਮੇਸ਼
 ਬੁਧਕਿਸੀਕੀ॥ਸੇਸਨਿਸੇਸਜਲੇਸਕੀਅਉਰਸੁਰੇਸਪੁਰੀਜਿਹਅਗਜਟੀਕੀ॥
 ॥ਦੇਹਰਾ॥ ॥ਯੋਸ੍ਰੀਪੁਰੀਨਿਹਾਰਿਕੈਅਤਿਚਿਤਹਰੰਖਬਢਾਇ॥ਸ੍ਰੀਬ੍ਰਿਜਪਾਤਿਕੋ
 ਗਹਜਹਤਹਦਿਜਪਹਾਰਿਯੋਜਾਇ॥ ੧੮੬੫॥ ॥ਦੇਖਤਹੀਬ੍ਰਿਜਨਾਥਦਿਜੇਤਮਨ
 ਦਿਤੁਯੋਉਤਿਅਗੋਬੁਲਯੋ॥ਲੋਦਿਜਅਗੋਧਰੀਪਤੀਅਤਿਹਬਾਚਤਹੀਪ੍ਰਭੁਜੀਸੁ
 ਖਪਯੋ॥ਸਿਯੀਦਨਸਾਜਚਰਿਓਅਪਨੇਸੇਉਸੰਗਲਯੋਮਨੇਪਉਨਦੈਸਯੋ॥ਮਨੇਛੁਪਾਤ
 ਰਹੋਇਅਤਿਹੀਮਿਗਾਝੰਡਤਕੋਉਠਕੋਹਰਿਪਯੋ॥ ੧੮੬੬॥ ॥ਇਤਸਿਯਾਮਜੁ
 ਸਿਯੀਦਨਸਾਜਚਰਿਓਉਤਲੇਸਸਪਾਥਅਪਨੇਦਲਾਯੋ॥ਆਵਤਸੇਇਨਹੁਸੁਨਿਕੋ
 ਪੁਰਦੁਰਬਜਾਰਜੁਥੇਸੁਬਲਯੋ॥ਸੈਨਬਨਾਇਭਲੀਇਹਤੇਰਕਮਾਰਿਕਅਗੇਤੇਲੇਨਕਉ
 ਥਯੋ॥ਸਿਯਾਮਭੁਨੈਸਬਹੀਭਟਵਾਅਪਨੇਮਨਮੇਅਤਿਹੀਸੁਖਪਯੋ॥ ੧੮੬੭॥
 ਅਉਰਬਡੇਆਵਤਭੇਚਤੁਰੰਗਚਮੁੰਸੁਪਪਨੀਸੰਗਲੇਕੈ॥ਹੋਰਨਾਬਿਯਾਹਰੁਕਮਨਕੋਅਤਿਹ
 ਚਿਤਮੇਸੁਹੁਲਾਸਬਦੈਕੈ॥ਭੇਰਪਪਨੀਸਰਨਾਇਸੰਗੋਰਨਦੰਦਭੁਅਉਤੁਰਹੀਨਬਜੇਕੈ॥ਸਿ
 ਯਾਮਇਤੇਛੁਪਆਵਤਭੁਯੋਕਥਿਸਿਯਾਮਭੁਨੈਤਿਨਕਾਰਨਛੁਕੈ॥ ੧੮੬੮॥ ਸਿਯਾਮ
 ਭੁਨੈਸੇਉਬੇਦਕੋਬੀਚਲਿਖੀ॥ਬਿਧਾਬਿਯਾਹਕੀਸੇਦੁਹੀਕੀਨੀ॥ਅੰਤਨੇਸੇਅਤਮੰਤਨਕੈਕੂਅ
 ਫੋਰਨਕੀਸੁਪਾਵਿਤਕੋਲੀਨੀ॥ਅਉਰਜਿਤੋਦਿਜਸੇਸਟਹਤੇਤਿਨਕੋਅਤਿਹੀਦਛਨਾਤਿਨ
 ਦੀਨੀ॥ਬੇਦੀਰਚੀਭਲੀਭਾਤਹਿਸੇਜਦੁਬੀਰਬਿਨਾਸਭਲਾਗਤਹੀਨੀ॥ ੧੮੬੯॥ ॥ਏਕਾ
 ਤਉਹੀਲਉਲੋਤਿਹਸੰਗਪਰੇਹਤਦੇਵੀਕੀਪੁਜਾਕੋਕਾਜਸਿਧਾਰੇ॥ਸਿਯੀਦਨਪੇਚਛਵਾਇ

ਤਥੇਤਿਹਪਛੈਚਲੇਤਿਹਕੇਭੁਟਭੁਗੇ। ਯਾਥੇਧਿਦੇਖਿਪਤਾਪਪਨੇਮੁਖਤੇਰੁਕਮੇ। ਇਹਬੈਲੁ
 ਚਾਰੇ। ਰਾਖੀਪ੍ਰਭੂਪਤਿਮੋਰਭਲੀ। ਬਿਧਿਧਿਨਿਯਕਹਿਯੋਅਬਭਾਗਹਮਾਰੇ॥ ੧੮੮੭॥
 ॥ ਜਬਰੁਕਮਨਤਿਹਮੰਦਰਿਗਈ। ਦੁਖਸੰਗਬਿਯਬਲਅਤਿਭੁਈ। ਤਿਨਇਵੇ
 ਇਸਿਵਾਸੀਗਰਕਿਯੋ। ਤੁਮਤੋਮੇਹਿਇਹੈਬਰਸਰਿਯੋ॥ ੧੮੮੮॥ ਸੋਯਾ॥ ॥ ਦੁਹਿਦਈਸਖ
 ਅਕਰਿਕੈਕਰਿਲੀਨਛੁਰੀਕਹਿਯੋਘਾਤਕਰੈਹਉ। ਜੇਬਹੁਸੇਵਾਸਿਵਾਕੀਕਰੀਤਿਹਤੇਸਬ
 ਤੇਸੁਇਹੈਫਲੁਪੇਹਉ। ਪਾਨਪਾਅਪਠੇਜਮਕੇਇਹਦੇਹਉਪਰਿਪਾਪਚੜ੍ਹੇਹਉ। ਕੋਇਹੋ
 ਰਿਝਵਾਇਅਬੈਬਰਿਹੈਹਰਿਕੋ। ਇਹਤੇਬਰਪੇਹਉ॥ ੧੮੮੯॥ ਸੋਯਾ॥ ॥
 ਦੇਖਿਦਸਾਤਿਹਕੀਜਗਮਾਤਪਤਛੁਹਇਤਾਹਿਕਹਿਯੋਹਸਿਐਸੋ। ਸਿਯਾਮਕੀਬਾਮਤੇ॥
 ਪਨੇਚਿਤਕਰੇਦੁਚਿਤਾਫੁਨਿਰੰਚਨਕੋਸੋ। ਜੇਸਿਸਪਾਲਕਿਯੋਚਤੇਮੇਨਹਿਯੋਸੋਉਤਿਹਕੀ
 ਸੁਰੇਸੋਚੇਇਹੈਅਵਸਸੋਉਸੁਨਿਰੀਕਾਬਿਸਿਯਾਮਕਹੈਤੁਮਹੇਜੀਅਜੇਸੋ॥ ੧੮੯੦॥
 ॥ ਯੇਬਰਲੇਕੋਸਿਵਾਤੇਪ੍ਰਸੰਨਚਲੀਹਉਚਿਤਾ। ਸਿਯੀਦਨਪੇਚੜ੍ਹਿਮਨਬਿਖੇਚਹੈ
 ਸੀਜਦਪਤਿਮਿਤਾ॥ ੧੮੯੧॥ ਸੋਯਾ॥ ॥ ਚੜ੍ਹੀਜਾਤੁਤੀਸੋਉਸਿਯੀਦਨਪੇਬਿਜਨਾਇ
 ਦਿਸਰਿ। ਬਿਖੇਕਰਿਕੋ। ਅਰੁਸੜਨਸੋਨਨਿਹਾਰਘਨੀਤਿਹਤੇਨਹੀਸਿਯਾਮਕੁਨੇਰੁਕੋ। ਪਭ
 ਆਇਪਰਿਯੋਤਿਹਮਧਿ। ਬਿਖੇਇਹਲੇਤਹਰੇਇਮਉਚਰਕੋ। ਬਲਧਾਰਲਈਰਥਤੀਤ
 ਰਿਤਾਰਿਮੁਹਾਰਤਬੈਬਰੀਯਾਪਰਿਕੋ॥ ੧੮੯੨॥ ਸੋਯਾ॥ ॥ ਭਾਰੁਕਮਨਸਿਯੀਦਨਪੇਸ
 ਤੁਸੁਰਨਕੋ। ਇਹਤਾਤਿਸੁਨਈ॥ ਜਾਤਹਰੇਇਹਕੇਅਬਲੇਇਹਕੇਰੁਕਮੇ। ਅਬਦੇਖਤਭਾਈ
 ਪਉਰਖਹੈਜਿਹਸੁਗਬਿਖੇਸੁਯਾਹਿਛੁਰਾਇਨਮੰਡਲਗਈ॥ ਆਜਸਭੋਮਰਿਹੋਰਹਿਹੋਨਕ
 ਸਿਯਾਮਕੁਨੇਮੁਹਿਰਾਮਦੁਹਈ॥ ੧੮੯੩॥ ਸੋਯਾ॥ ॥ ਯੇਬਤੀਯਾਸੁਨਿਕੋਤਿਹਕੀਸਬ
 ਆਇਪਰੇਅਤਿਕ੍ਰੋਧਬਢੈਕੋ। ਰੇਸਭਰੇਭੁਟਕੇਭੁਜਾਕਾਬਿਸਿਯਾਮਕਹੈਅਤਿਕ੍ਰੋਧਤਥੈ
 ਕੋ। ਭੇਰਘਨੀਸਹਨਾਇਸਿਗੋਰਨਦੇਦੁਖਾਉ। ਅਤਿਤਾਲਬਜੈਕੋ। ਸੋਜਦਬੀਰਸਹਸਨ
 ਲੈਛੁਨਬੀਚਦਏਜਮਲੇਕਪਠੈਕੋ॥ ੧੮੯੪॥ ਸੋਯਾ॥ ॥ ਜੇਭੁਟਕਾਤੁਤੇਕਟਹੈਨਹਿ

ਜੇਹਿ ਸਕੈ ਤਿਹ ਸਾਹਿਬਾਇ ॥ ਗਾਲ ਬਜਾਇ ਬਜਾਇ ਕੋ ਦੰਦ ਬਜਿਉ ਪਨ ਸਾਵਨ ਕੇ ਘਹਿ ॥ ੨੪੮ ॥
 ਏਹੀ ਜਦ ਬਹਿ ਕੇ ਬਾਨ ਛੂਟੇ ਨਦਿ ਕੇ ਪਲਾਇ ਕਤ ਧਰੁ ਹਿਰਾਇ ॥ ਏਕ ਪਰੇਹੀ ਕਰਾਹਤ ਬੀਰ
 ਬਲੀਇ ਕਾ ਅੰਤ ਕੇ ਪਾਸਿ ਪਾਇ ॥ ੧੪੯ ॥ ॥ ਏਸੀ ਸਿਹਾਰ ਵਸਾਵਲ ਕੀ ਸਸ
 ਪਾਲਤ ਬੈਰਿ ਸਾਪਹਿ ਆਯੋ ॥ ਆਇ ਕੋ ਸਿਆਮ ਸੇਐ ਸੇਕਾਯੋ ਨ ਜਗਾ ਸਿਧ ਹਉ
 ਜੇਤੇ ਹਿਭਗਾਯੋ ॥ ਯੋ ਬਤੀਯਾ ਕਹਿ ਕੈ ਕਸ ਕੇ ਪਨ ਕਾਨ ਪੁਮਾਨ ਲਉਤਾਨ ਚਲਾਯੋ ॥ ਆਨਹੁ
 ਰੂਪ ਸਬੈ ਤਿਹ ਕੋ ਪ੍ਰਤਛੁ ਪੈ ਸਿਆਮ ਕੋ ਉਪਹਿਧਾਯੋ ॥ ੧੫੦ ॥ ॥ ਸੇ ਸਰਾ
 ਵਤ ਦੇਖਿ ਕੈ ਕੁਧੰਤ ਪੈ ਬਿਜਨਾਥਾ ॥ ਕਟਿ ਮਾਗੁ ਗਤੀ ਤਹਿ ਦੇਖੇ ਏਕ ਬਾਨ ਕੇ ਸਾਥਾ ॥ ੧੫੧ ॥
 ॥ ਸੇਯਾ ॥ ॥ ਸਰਕਾਇ ਕੈ ਸਿਯੀ ਦਨ ਕਾਟਿ ਦੇਖੇ ਅਰੁ ਸੁਤ ਕੇ ਸੀਸ ਦੇਖੇ ਕਟਿ ਕੋ ॥ ਅਰ
 ਚਾਰੇ ਈਅਸੁ ਨ ਸੀਸ ਕਟੇ ਬਹੁ ਛਾਲ ਨ ਕੇਤ ਬਹੀ ਝਟਕੋ ॥ ਫਿਰ ਦਉਰ ਚਪੇਟ ਚਟਾਕਹ
 ਨਿਯੋ ਗਿਰਗਾਯੋ ਜਬ ਚਟ ਲਗੀ ਭੁਟਕੋ ॥ ਤੁਮਹੀ ਨ ਕਹੇ ਭੁਟਕ ਉਨ ਬੀਯੋ ਜਗਾਐ ਜੇ ਉਸਿ
 ਯਾਮ ਜੁਸੇ ਅਟਕੋ ॥ ੧੫੨ ॥ ॥ ਚਿਤ ਮੇਜਿ ਨ ਪਿਆਨ ਪਹਿਯੋ ਹਿਤ ਕੋ ਸੇ ਉਸ
 ਪਤਿ ਲੋਕਾਏ ਕੇ ਸਟ ਕਿਯੋ ॥ ਪਗਰੇ ਪਜੇ ਉਅਟ ਕਿਯੋ ਪ੍ਰਭ ਸੇਕਾ ਬਿਸਿਆਮ ਕਹੈ ਪਲਾਸੇ
 ਨਟਿ ਕਿਯੋ ॥ ਅਟ ਕਿਯੋ ਜੇ ਉਪੈ ਮਸੇ ਬੇਧ ਕੈ ਲੋਕ ਚਲਿਯੋ ਤਿਨ ਕਉ ਕਿਨਹੀ ਘਟ ਕਿਯੋ ॥
 ਜਿਹ ਨੈਕਾ ਬਿਰੇ ਪਕੀਯੋ ਸਟ ਕਿਯੋ ਨਹ ਸੇ ਸਭ ਹੀ ਭੂਅਮੇ ਪਟ ਕਿਯੋ ॥ ੧੫੩ ॥
 ਟਉ ਜਾ ਬਿਦਾ ਪਪਨੀ ਬਿਜਨਾਥਾ ਬਿਘੁ ਛਤ ਕੈ ਸਸ ਪਾਲ ਗਿਰਾਯੋ ॥ ਅਉਰ ਜਿਤੇ ਦਲੁ
 ਠਾਂਢੇ ਹੁਤੇ ਜੇ ਉਦੇਖਿ ਦਸਾ ਕਰਿ ਤਾਸ ਪਰਾਯੋ ॥ ਫੇਰ ਰਹੇ ਤਿਨ ਕੇ ਬਹੁ ਬਰੇ ਉਛਿਰਿ ਜੁਪ ਕੇ
 ਕਾਜ ਨ ਆਯੋ ॥ ਤਉ ਰੁਕਮੀ ਦਲੁ ਲੈ ਬਹੁ ਤੇ ਸਿਰਾ ਆਪਨੇ ਆਪ ਹੀ ਜੁਪ ਕੇ ਧਾਯੋ ॥ ੧੫੪ ॥
 ॥ ਗਾ ॥ ॥ ਬੀਰ ਬਤੋ ਇਹ ਕੀ ਦਿਸ ਕੇ ਰਿਸ ਸੇ ਜਦ ਬੀਰ ਕਉ ਮਾਰਨ ਪਾਏ ॥ ਜਾਤ ਕਹਾ ਫਿ
 ਰ ਸਿਆਮ ਲੋਭੇ ਹਮ ਸੇ ਸਭ ਹੀ ਇਹ ਭਾਂਤਿ ਬੁਲਾਏ ॥ ਤੇ ਬਿਜਨਾਥ ਹਨੇ ਸਭ ਹੀ ਕਹਿ ਕੈ ਉਪ
 ਮਾਕਾ ਬਿਸਿਆਮ ਸੁਨਾਏ ॥ ਆਨਹੁ ਹੇਰਿ ਪਤੰਗ ਦੀਆ ਕਹੁ ਟੁਟਿ ਪਰੇ ਫਿਰਿ ਜੀਤ ਨ ਆਏ ॥
 ॥ ੧੫੫ ॥ ॥ ਜਬ ਸੇ ਨਹ ਨਿਯੋ ਘਨ ਸਿਆਮ ਸਭੇ ਰੁਕਾ ਕੁਪ ਕੈ ਤਬ ਐ ਸੇਕਾ ਹਿਯਾ

ਜਬਗੁਜਰੇਇਸਨਬਾਨਗਹਿਯੋਛੁੜਾਪਨਛੁੜਨਤੇਤੇਰਹਿਯੋ॥ਜਿਮੇਬੇਲਤੁਬੇਬਧਕੇਸਰਸਿ
 ਯਾਮਾਬਿਮੁਛਤਕੇਸੁਸਿਖਾਤੇਗਹਿਯੋ॥ਗਹਿਕੈਤਿਹਮੁੜਕੇਮੁੜਦਯੋਉਪਹਾਸਕੈਜਿਉਚਿਤੁ
 ਬੀਚਚਹਿਯੋ॥ ੨੦੦੫॥ਸੈਯਾ॥ ॥ਕੁਤਦਸਾਪਿਖਰੁਕਮਨੀਪੁਤ੍ਰਜੁਕੇਗਹਿਪਾਇ॥ਅਨਿ
 ਕਭਾਂਤਿਸੇਸਿਯਾਮਕਾਬਿਕੁਤਲਯੋਛੁੜਕਾਇ॥ ੨੦੦੬॥ਸੈਯਾ॥ ॥ਜੇਉਤਾਹਿਸਹਾਇਕੈ
 ਆਵਤਭੇਸੁਹੇਸਭੁਗੀਚਿਤਮੇਚਹਕੈ॥ਜੇਉਸੁਰਹਨਿਯੋਨਹਨਿਯੋਛੁਲਸੈਅਰੇਮਾਰਤਹੇ
 ਤਹਿਯੋਕਹਿਕੈ॥ਬਹੁਪਹਨੇਗਜਬਾਜਗਥੀਸਰਤਾਬਹੁਸੈਨਚਲੀਬਹਿਕੈ॥ਫਿਰਤੀਯ
 ਕੇਕਹੇਪੀਅਛੋਤੁਦਯੋਰੁਕਮੀਗਨਜੀਤਕੁਲੇਗਹਿਕੈ॥ ੨੦੦੭॥ਸੈਯਾ॥ ॥ਤਉਲਉਗਦ
 ਗਹਿਕੈਬਲਭਵਪਾਰਿਓਤਿਨੇਮੇ॥ਚਿਤਰੇਸਬਢਾਯੋ॥ਸਤ੍ਰਨਸੈਨਭੁਜਿਯੋਜਾਤਹੇਸਿਯਾਮ
 ਕੁਨੇਸਬਕੈਮਿਲਿਯਾਯੋ॥ਪਾਇਕੈਸੈਨਛਲੀਬਿਧਿਸੈਫਿਰਿਕੈ॥ਬਿਜਨੈਇਕਕੀਛੁਗ
 ਆਯੋ॥ਸੀਸਮੁੰਡੇਯੋਰੁਕਮੀਕੇਸੁਨਿਯੋਜਬਤੇਹਰਿਸਿਉਇਹਬੈਨਸੁਨਾਯੋ॥ ੨੦੦੮॥
 ਸੈਯਾ॥ ॥ਕੁਤਤੀਯਕੋਰਨਬਿਖੇਕਾਨਜੀਤਜੇਲੀਨਾ॥ਸੀਸਮੁੰਡਤਾਕੇਦ
 ਯੋਕਹਿਯੋਕਾਜਪਦਕੀਨ॥ ੨੦੦੯॥ਸੈਯਾ॥ ॥ਅਨਤੇਪੁਰਿਬਾਂਧਹੇਰੁਕਮੀਉਤਦੁਗਵ
 ਤੀਪੁਤ੍ਰਜੁਇਤਆਏ॥ਆਇਕੈਕਾਨਜੀਤਤੀਯਾਸਭਯੋਖੁਨਿਕੈਜਨਦੇਖਨਧਾਏ॥ਬਿ
 ਯਾਹਿਕੈਕਾਜਕਉਜੇਥੇਦਿਜੇਤਮਤੇਸਭੁਗੀਮਿਲਿਕੈਸੁਭੁਲਾਏ॥ਅਉਗਜੀਤੇਬਲਵੰਤ
 ਬਡੇਕਾਬਿਸਿਯਾਮਕਹੇਸਬੇਬਲਪਠਾਏ॥ ੨੦੧੦॥ਸੈਯਾ॥ ॥ਕਾਨਕੋਬਿਯਾਹਸਨਿਯੋ
 ਪੁਰਨਾਗਨਆਵਤਤੀਸਭੁਗੀਮਿਲਿਗਾਵਤਾਨਾਚਤ੍ਰੇਲਤਭਾਂਤਿਭੁਲੀਕਬਿਸਿਯਾਮਰੁ
 ਨੈਮਿਲਤਾਲਬਜਾਵਤਾ॥ਆਪਸੇਮੇਮਿਲਿਕੈਰਹਨੀਸਭਖੇਲਨਕਉਅਤਿਹੀਰਪਵ
 ਤਾ॥ਅਉਗਕੀਬਾਤਕਹਾਕਹੀਏਪਿਖਬੇਕਹਦੇਵਬਧੁਮਿਲਿਆਵਤਾ॥ ੨੦੧੧॥ਸੈਯਾ॥
 ਸੁੰਦਰਨਾਰਨਿਹਾਰਨਕਉਤਜਿਕੈਗਿਹੇਜੇਇਹਕਉਤਕਾਵੈ॥ਨਾਚਤ੍ਰੇਦਤਭਾਂਤਿਭੁਲ
 ਗਹਕੀਸੁਧਅਉਸਭੋਬਿਸਰਾਵੈ॥ਦੇਖਕੈਬਿਯਾਹਕੀਰਚਨਾਸਭੁਗੀਅਪਨੇਮਨੀਉ
 ਖਪਾਵੈ॥ਐਸੇਕਹੈਬਲਜਾਹਿਸਭੋਜਬਕਾਨਕਉਦੇਖਸਭੈਲਲਚਾਵੈ॥ ੨੦੧੨॥ਸੈਯਾ॥

ਜਥਕਾਨਕੋਬਿਖਾਹਕਉਬੇਦੀਰਚੀਪੁਰਨਰਿਸਭੈਮਿਲਿਮੰਗਲਗਯੋਨਾਚਤੁਨੇਨੁਆ ੨੫੦
 ਤਿਹਉਰਮਿਦੰਗਨਤਾਲਕੁਲੀਬਿਪਦਿਆਯੋਕੋਰਕਤੁਹਲੋਹੇਤੁਭਏਅਰੁਬੇਸਖਨਕੋਕ
 ਫੁਅੰਤੁਨਾਯੋਜੋਇਹਕਉਤਕਦੇਖੂਕਉਚਲਾਯੋਹੁਤੋਸਭਹੀਸੁਖਪਯੋ ੨੫੦੨੦
 ੨੫੦੨੦ ॥ ਇਕਬਜਾਵਤਬੇਨਸਖੀਇਕਹਾਥਲੀਇਸਖੀਤਾਲਬਜਾਵੈ ॥ ਨਾਚਤਏਕਕੁਲ
 ਬਿਧਿਸੁੰਦਰਸੁੰਦਰਏਕਕੁਲੀਬਿਧਿਗਾਵੈ ॥ ਤ੍ਰਾਂਤ੍ਰਏਕਮਿਦੰਗਕੋਬਾਜਤਾਇਭਲੇ
 ਇਕਹਵਦਿਖਾਵੈ ॥ ਤ੍ਰਾਂਤ੍ਰਏਕਉਇਕਆਇਤਬੈਚਿਤਹੋਰਨਵਾਰਨਮੇਦਬਢਾਵੈ ॥ ੨੫੦੨੦ ॥
 ੨੫੦੨੦ ॥ ਬਾਤੁਨੀਕੋਰਸਮੰਗਛਕੇਜਹਥੈਠੇਹੋਕ੍ਰਿਸਨਹਲਾਸਬਢੈਕੈ ॥ ਕੁੰਕਮਰੰਗਰੰਗੋਪ
 ਰਵਾਭਰਵਾਅਪਨੇਅਤਿਅਨੰਦਕੈਕੈ ॥ ਮੰਗਨਲੋਗਨਦੇਤਪਨੇਪਨੁਸਿਖਾਮਭੁਨੈਅਤਿਹੀਨ
 ਚਵੈਕੈ ॥ ਰੀਤ੍ਰਹੋਮਨਮੇਸਭਹੀਪੁਨਸ੍ਰੀਜਵਬੀਰਕੀਓਗਚਿਤੈਕੈ ॥ ੨੫੦੨੦ ॥ ੨੫੦੨੦ ॥ ਬੇਦ
 ਕੋਬੀਚਲਿਖੀਬਿਧਿਜਿਉਜਵਬੀਰਬਿਖਾਹਤਿਹੀਬਿਧਿਕੀਨੋਜੋਰੁਕਮੀਤੇਭਲੀਬਿਧਿ
 ਕੋਰੁਕਮਨਹਿਕੋਪੁਨਿਜੀਤਕੈਲੀਨੋ ॥ ਜੀਤਹਿਕੀਬਤੀਯਾਸੁਨਿਕੈਅਤਿਭੀਤਰੋਮੇਦਬਢਿ
 ਯੋਪੁਰਤੀਨੋ ॥ ਸਿਖਾਮਭੁਨੈਇਹਕਉਤਕਕੈਸਭਹੀਜਵਬੀਰਨਕਉਸੁਖਦੀਨੋ ॥ ੨੫੦੨੦ ॥
 ੨੫੦੨੦ ॥ ਸੁਖਮਾਨਕੈਮਾਇਪੀਯੋਜਲਵਾਰਕੈਅਉਦਿਜਲੋਕਨਦਾਨਦਯੋਏ ॥ ਮੇਸੇਕਹਿਯੋ
 ਸਭਹੀਕੁਅਕੈਸੁਖਆਜੁਸਭੈਹਮਲੂਟਲਯੋਏ ॥ ਆਜੁਹਲਾਸਭਯੋਸਜਨੀਉਮਾਗਿਯੋਨਰ
 ਪੈਕਹਿਯੋਮੇਰਹੀਯੋਏ ॥ ਆਜੁਕੋਦਿਵਸਹੂੰਪੈਬਾਬਿਜਾਉਅਰੀਜਬਮੇਸੁਤਬਿਖਾਹਕਾਰਿ
 ਯੋਏ ॥ ੨੫੦੨੦ ॥ ੨੫੦੨੦ ॥ ਇਹਕਉਤਕਕੈਸਭਹੀਜਵਬੀਰਨਕਉਸੁਖਦੀਨੋ ॥ ੨੫੦੨੦ ॥
 ੨੫੦੨੦ ॥ ਪੁਰਖਤੀਯਾਅਨੰਦਸੇਬਹਾਦਿਨਭਏਬਿਤੀਤਾਗਰਭਭਯੋਤਬਰੁਕਮਨੀਭੁਤੇਪਰਮਪੁਨ
 ਤਾ ॥ ੨੫੦੨੦ ॥ ੨੫੦੨੦ ॥ ॥ ਉਪਜੋਯੋਬਾਲਕਬੀਰਨਾਮਧਰਿਯੋਤਿਹਪਦੁਮਨਾਮਹਾਰਥ
 ਰਨਪੀਰਸਭਜਾਨਤਹੋਜਗਤਜਿਹਾ ॥ ੨੫੦੨੦ ॥ ੨੫੦੨੦ ॥ ॥ ਵਸਦਿਵਸਕੋਬਾਲਕਭਯੋਜ
 ਬਹੀਤਬਸੀਬਰਦੇਤਲੈਤਾਹਿਗਯੋਏ ॥ ਸਿਖਕੋਭੀਤਰਿਭੂਗਰਿਦਯੋਇਕਮਛਹੁਤੇਤਿਹ

ਲੀਲਾਯੋਏ॥ ਮਛ ਸੋਭਿਗਹਿ ਵੀਵਰਏ ਕਸੁ ਸੰਬਰ ਪੋਢਿ ਰਿਜਾਇ ਦਯੋਏ॥ ਭਛ ਨ ਕੋ ਫਿਰ
 ਤਾਹਿ ਸੋਇ ਮੇਭੇ ਜਦੋ ਸੁਹਾਸ ਕਯੋਏ॥ ੨੦੧੬ ॥ ਜਬ ਮਛ ਕੋ ਪਾਰਨ ਪੇਰਲ
 ਗੋਤ ਬਸਿਦਰ ਬਾਰਕਏ ਕਨਿਹਾਰਿਯੋ॥ ਹੋਇ ਦਇਆਲ ਵਤੀ ਸੁਤੀਯਾ ਕਰੁਨਾਰ ਸੁਪੋਚਿਤ
 ਪੋਤਿਨ ਪਾਰਿਯੋ॥ ਤੇਰੇ ਕਹਿਯੋ ਪਤਿਏ ਇਮਨ ਰਦਾ ਸਿਖਾ॥ ਅਭੁਨੇ ਇਹੁ ਭਾਂਤਿ ਉਚਾਰਿਯੋ॥ ਸੋ
 ਬਤੀਯਾ ਸੁਨਿਕੈ ਮੁਨਿ ਨਾਰਭੁਲੀ ਬਿਧਿ ਸੋਭਤਾ ਕਰਿ ਪਾਰਿਯੋ॥ ੨੦੧੭ ॥
 ਪੇਖਨ ਬਹੁਤ ਦਿਵਸ ਜਬ ਕਰੀ॥ ਤਬਾਇਹ ਦਿਸਦਿ ਵੀਯਾ ਕੀ ਪਗੀ॥ ਕਾਮਭਾਵ ਚਿਤ ਭੀ
 ਤਰਿਚਾਹਿਯੋ॥ ਹੁਕਮਨ ਸੁਤ ਸਿਉ ਬਚਨ ਇਹ ਕਹਿਯੋ॥ ੨੦੧੮ ॥ ਜੇਨ ਵਤੀ ਤਬ ਬੈਨ ਸੁਨ
 ਏ॥ ਤੁਮਹੋ ਪਤਿਹੁ ਕਮਨ ਕੇ ਜਾਏ॥ ਤੁਮਕੋ ਸੰਬਰ ਦਾਨ ਵਹਾਰਿਯੋ॥ ਅਨ ਸਿਪ ਕੇ ਭੀਤਿ ਸਿਰ
 ਰਿਯੋ॥ ੨੦੧੯ ॥ ॥ ਤਬਾਇਕ ਮਛ ਲੀਲਾ ਤਹਿ ਲਯੋ॥ ਸੇਭੀ ਮਛ ਫਾਂਸ ਬਸਿਤ
 ਯੋ॥ ਵੀਵਰ ਫਿਰ ਸੰਬਰ ਪੋਢਿ ਯੋ॥ ਤਿਹੁ ਮੇ ਪੋਭੁ ਛਨਹਿਤ ਦਿਯਾਯੋ॥ ੨੦੨੦ ॥ ਜਬ
 ਮਪੇਟ ਮਛ ਕੋ ਫਾਰਿਯੋ॥ ਤਬ ਤੁਹਿ ਕਉ ਮੈਨ ਨਿਹਾਰਿਯੋ॥ ਜੇਰੇ ਹਿਰਦੇ ਦਾਇਆ ਅਤਿ ਆਈ
 ਅਉਰ ਨਾਰਦਾਇਯਾ ਤਿਸੁ ਨਾਈ॥ ੨੦੨੧ ॥ ਇਹ ਅਵਤਾਰ ਮਦਨ ਕੋ ਆਹੀ॥ ਧੂਫੁਤ ਫਿਰ
 ਤਰੈਨਾ ਦਿਨ ਜਾਹੀ॥ ਜੇ ਪਤਿਲਾ ਖਿਤੁ ਹਿਸੇਵਾ ਕਰੀ॥ ਅਬ ਮੇ ਮਦਨ ਕਥਾ ਚਿਤ ਪਗੀ॥ ੨੦੨੨ ॥
 ॥ ਹੁਦ ਕੋ ਪਕਾਇਆ ਤੁਹਿ ਜਗੀ॥ ਤਬ ਮੇ ਪੂਜਾ ਸਿਵ ਕੀ ਕਰੀ॥ ਬਹੁ ਸਿਵ ਦਯੋ ਹੁਲਾਸ
 ਫੈਏ॥ ਭਗਤਾ ਵਹੀ ਮੁਗਤਿ ਤੁਪੈਏ॥ ੨੦੨੩ ॥ ॥ ਤਬ ਹਉ ਸੰਬਰ ਦੇਤ ਕੀ ਭੁਈ ਸੋ
 ਇਨ ਆਇ॥ ਅਬ ਭਗਤਾ ਮੁਹਿ ਰਵਤੁ ਸੰਦਰ ਦਯੋ ਬਨਾਇ॥ ੨੦੨੪ ॥ ॥ ਸੁਤ ਕਾ
 ਨ ਕੋਯੋ ਬਤੀਯਾ ਸੁਨਿਕੈ ਅਪਨੋ ਚਿਤ ਮੇ॥ ਅਤਿ ਕ੍ਰੋਧ ਬਢਾਯੋ॥ ਬਾਨ ਕਮਾਨ ਕ੍ਰਿਪਾਨ ਗਦਾ ਗਰਿ
 ਕੈ ਅਰਕੈ ਬਧ ਕਰਨ ਪਾਯੋ॥ ਪਾਮ ਜਗਾਂਤਿਹ ਬੈਰੀ ਕੋਥੋ ਤਿਹ ਪਾਮ ਪੇਜਾਇ ਕੈ ਬੈਨ ਸੁਨਾ
 ਯੋ॥ ਜਾਹਿ ਕਉ ਸਿਪ ਪੇਡਾਰ ਦਯੋ॥ ਅਬ ਸੋਤੁ ਹਿਸੇ ਲਰਬੇ ਕਹਾਯੋ॥ ੨੦੨੫ ॥
 ਯੋ ਜਬ ਬੈਨ ਕੋਯੋ ਸੁਤ ਸਿਖਾ॥ ਮੇਰੇ ਸੰਬਰ ਸਸਤ੍ਰ ਗਦਾ ਗਹਿ ਆਯੋ॥ ਜੇ ਸੀਕਹੀ ਬਿਧਿ ਜਪ
 ਹਿਕੀ ਤਿਹ ਭਾਂਤਿ ਸੇਤਾਹੀ ਨੇਜੁ ਪਮ ਚਾਯੋ॥ ਅਪਭਾਜਿਯੋ ਨਹਿ ਤਾਭੂ॥ ਅਤੇ ਕਹਿਵਾਹ ਕਉ

ਸਦੇ ਪੈਰਾਭਜਾਯੋ ਆਹਵਯਾਥਿ ਪਿਰੇਤਭੁ ਭੁਯੋਕਹਿਕੈ ਇਹਭਾਂਤਿ ਸੁਸਿਯਾਮਸੁਨਯੋ ॥ ੨੫੯ ॥
 ੨੦੨੬ ॥ ਆਹਿਗੀਤਿਠਾਜਬਮਾਥਮਚੀਅਰਿਜਾਤਭੁਯੋਨਭਿਮੇਛਲਕੋਲੋਕ
 ਰਿਪਹੁਨਬਿਸਟਕਹੀਸੁਤਸਿਯਾਮਕੋਪੋਅਤਿਕੁਪਤਯੋਕੈ ॥ ਸੋਇਨਪਹਨਬਿਰਥਕਰੇਤਿ
 ਨਕੇਸਹਏਕਹਿਏਕਲਗੋਕੈ ॥ ਸਸਤਨਸੋਤਿਨਕੇਤਨਬੇਧਿਕੈਭੂਮਤੁਰਿਯੋਅਤਿਰੇਸਬਢੈਕੈ ॥
 ੨੦੨੭ ॥ ਅਸਯੋਚਚਟਾਕਲਯੋਕਟਿਤੇਸਿਰਸੀਬਰਦੈਸੁਝਟਾਕਦੈਝਾਗਿਯੋ ॥ ਦੇਵਨਕੇਗ
 ਨਹੋਰਤਜੇਤਿਨਪਉਰਖਦੇਖਿਕੈਧੀਨਿਉਚਾਗਿਯੋ ॥ ਭੂਮਗਿਰਾਇਦਯੋਕੈਬਿਮੁਛਤਸੈਨਸ
 ਮੂਹਧਰਾਪੋਬਿਥਾਗਿਯੋ ॥ ਕਨਕੇਪੂਤਸਪੂਤਭਯੋਸੈਨਏਕਵਿਪਾਨਤੇਸੀਬਰਮਾਰਿਯੋ ॥
 ੨੦੨੮ ॥ ਏਕੈਮਾਨਤਭਯੋਕਹਿਯੋ ॥ ਏਕੈਮਾਨਤਭਯੋਕਹਿਯੋ ॥ ਏਕੈਮਾਨਤਭਯੋਕਹਿਯੋ ॥
 ਤਸੀਬਰਕੈਪ੍ਰਦਮਨਬਪਕੀਯੋਧਿਆਇਸਮਾਪਤਾ ॥ ੨੦੨੯ ॥ ਚੀਘਾਪਹੁਇਮਾਪਨੇ
 ਹਾਰਤਿਅਪਨੇਪਤਿਸੰਗਤਥੈਕਹਿਯੋਬਢੈਕੈਨੇਗ ॥ ੨੦੩੦ ॥ ਚੀਘਾਪਹੁਇਮਾਪਨੇ
 ਉਪਰਿਪਤਹਿਚੜਾਇ ॥ ਰੁਕਮਨਕੇਗਹਥੇਜਹਾਤਹਾਪਹੁਚੀਆਇ ॥ ੨੦੩੧ ॥ ਚੀਘਾਪਹੁਇਮਾਪਨੇ
 ਛੇਰਿਕੈਚੀਘਾਪਹੁਇਮਾਪਨੇ ॥ ਏਕੈਮਾਨਤਭਯੋਕਹਿਯੋ ॥ ਏਕੈਮਾਨਤਭਯੋਕਹਿਯੋ ॥
 ਕੰਧਪਟਬਰਪੀਤਧਰਾਯੋ ॥ ਸੋਰਹਹਜਾਰਤੀਆਸਤਥੀਜਹਠਾਢਤਿਨੇਇਹਪਾਦਿਖਾ
 ਯੋਸੋਸਕੁਚੀਚਿਤਥੀਚਸਭੈਇਹਭਾਂਤਿਲਖਿਯੋਬਿਜਨਇਕਆਯੋ ॥ ੨੦੩੨ ॥ ਚੀਘਾਪਹੁਇਮਾਪਨੇ
 ਤਾਹਿਨਿਹਾਰਕੋਸਿਯਾਮਸੀਮੂਰਤਿਤੀਘਾਸਭੈਮਨਮੇਸਕੁਚਾਹੀ ॥ ਲਿਖਾਯੋਹੈਅਨਬਧੁਕੈ
 ਬਿਖਾਹਕੈਹੈਸਖੀਕੀਸੁਸਖੀਗਾਹਿਬਾਹੀ ॥ ਏਕਨਿਹਾਰਕੋਹੈਰਿਹਕੈਉਰਥਰਬਿਚਾਰਭਯੋ ॥
 ਨਮਾਹੀ ॥ ਏਕਨਿਹਾਰਕੋਹੈਰਿਹਕੈਉਰਥਰਬਿਚਾਰਭਯੋ ॥ ੨੦੩੩ ॥ ਚੀਘਾਪਹੁਇਮਾਪਨੇ
 ਖਤਤਾਰਿਰੁਕਮਨਕੇਸੁਪਯੋਪਰਵਾਪਯੋਸੋਰਿਅਏ ॥ ਮੇਰਿਥਾਢਿਯੋਅਤਿਹੀਚਿਤਮੇਕਰ
 ਨਾਹਸੋਸਿਧੁਰਿਥੈਨਜੁਨਏ ॥ ਮੇਸੋਸਖੀਕਹਿਯੋਮੇਸੁਤਥਪ੍ਰਦੈਹਮਕੋਹਮਤੇਜੁਛਿਨਏ ॥
 ਯੋਕਹਿਸਾਸਉਸਾਸਕਯੋਕਹਿਸਿਯਾਮਕਹੈਦੇਉਨੈਨਬਹਏ ॥ ੨੦੩੪ ॥ ਏਤਤੇਬਿਜਨ

ਇਕਾਇਗਯੋਇਹੁਮੁਰਤਿਓਰਿਰਹੇਟਕਲਗਈ॥ਤਿਹੀਲਉਨਬਦਾਅਇਗਯੋਬਿਰ
 ਥਾਸਤੁਹੀਤਿਨਾਭਾਖਿਸੁਨਾਈ॥ਕਾਨਜੂਪੁਤਤਿਹਰੇਬੈਇਹਯੋਸੁਨਿਕੈਪੁਰਬਾਜੀਬ
 ਪਾਈ॥ਭਾਗਨਕੀਨਿਧਸਿਯਾਮਭੁਨੇਜਦੁਬੀਰਜਾਇਸੁਨਯੋ॥੨੦੩੪॥ਇ
 ਤਹੀਦਖਾਜੀਕੋਜੀਉਕਿਨਾਦਕਗਿਥੇਨਟਕਕੀਥੇਕ੍ਰਿਸਨਵਤਾਰੇ॥੨੦੩੫॥ਇ
 ਤਹੀਦਖਾਜੀਕੋਜੀਉਕਿਨਾਦਕਗਿਥੇਨਟਕਕੀਥੇਕ੍ਰਿਸਨਵਤਾਰੇ॥੨੦੩੬॥ਇ
 ਤਹੀਦਖਾਜੀਕੋਜੀਉਕਿਨਾਦਕਗਿਥੇਨਟਕਕੀਥੇਕ੍ਰਿਸਨਵਤਾਰੇ॥੨੦੩੭॥ਇ
 ਤਹੀਦਖਾਜੀਕੋਜੀਉਕਿਨਾਦਕਗਿਥੇਨਟਕਕੀਥੇਕ੍ਰਿਸਨਵਤਾਰੇ॥੨੦੩੮॥ਇ
 ਤਹੀਦਖਾਜੀਕੋਜੀਉਕਿਨਾਦਕਗਿਥੇਨਟਕਕੀਥੇਕ੍ਰਿਸਨਵਤਾਰੇ॥੨੦੩੯॥ਇ
 ਤਹੀਦਖਾਜੀਕੋਜੀਉਕਿਨਾਦਕਗਿਥੇਨਟਕਕੀਥੇਕ੍ਰਿਸਨਵਤਾਰੇ॥੨੦੪੦॥ਇ
 ਤਹੀਦਖਾਜੀਕੋਜੀਉਕਿਨਾਦਕਗਿਥੇਨਟਕਕੀਥੇਕ੍ਰਿਸਨਵਤਾਰੇ॥੨੦੪੧॥ਇ
 ਤਹੀਦਖਾਜੀਕੋਜੀਉਕਿਨਾਦਕਗਿਥੇਨਟਕਕੀਥੇਕ੍ਰਿਸਨਵਤਾਰੇ॥੨੦੪੨॥ਇ
 ਤਹੀਦਖਾਜੀਕੋਜੀਉਕਿਨਾਦਕਗਿਥੇਨਟਕਕੀਥੇਕ੍ਰਿਸਨਵਤਾਰੇ॥੨੦੪੩॥ਇ
 ਤਹੀਦਖਾਜੀਕੋਜੀਉਕਿਨਾਦਕਗਿਥੇਨਟਕਕੀਥੇਕ੍ਰਿਸਨਵਤਾਰੇ॥੨੦੪੪॥ਇ
 ਤਹੀਦਖਾਜੀਕੋਜੀਉਕਿਨਾਦਕਗਿਥੇਨਟਕਕੀਥੇਕ੍ਰਿਸਨਵਤਾਰੇ॥੨੦੪੫॥ਇ
 ਤਹੀਦਖਾਜੀਕੋਜੀਉਕਿਨਾਦਕਗਿਥੇਨਟਕਕੀਥੇਕ੍ਰਿਸਨਵਤਾਰੇ॥੨੦੪੬॥ਇ
 ਤਹੀਦਖਾਜੀਕੋਜੀਉਕਿਨਾਦਕਗਿਥੇਨਟਕਕੀਥੇਕ੍ਰਿਸਨਵਤਾਰੇ॥੨੦੪੭॥ਇ
 ਤਹੀਦਖਾਜੀਕੋਜੀਉਕਿਨਾਦਕਗਿਥੇਨਟਕਕੀਥੇਕ੍ਰਿਸਨਵਤਾਰੇ॥੨੦੪੮॥ਇ
 ਤਹੀਦਖਾਜੀਕੋਜੀਉਕਿਨਾਦਕਗਿਥੇਨਟਕਕੀਥੇਕ੍ਰਿਸਨਵਤਾਰੇ॥੨੦੪੯॥ਇ
 ਤਹੀਦਖਾਜੀਕੋਜੀਉਕਿਨਾਦਕਗਿਥੇਨਟਕਕੀਥੇਕ੍ਰਿਸਨਵਤਾਰੇ॥੨੦੫੦॥ਇ

ਫੁਲਧਯੋ॥ ਜਿਯੋ ਮਿਗਰਾਜੋਥੈ ਜਤਚਾਇਯੋ ਫਿਉ ਅਚਾਨਕ ਆਇ ਕੇ ਜੁਪੁ ਮਚਾਯੋ॥ ਏਕਚ ੨੫੨
 ਪੇਟਚਟਾਕਦੈ ਮਾਰੜਾਕਦੈ ਸਿੰਘਕੇ ਮਾਗਿ ਰਹਯੋ॥ ੨੦੪੧॥ ਏਕਚ॥ ॥ ਜਾਮਵਾਨ ਬਪਸਿ
 ਘੱਕੇ ਮਨਲੈ ਮਨਸੁਖ ਪਾਇ॥ ਜਾਹਿਗੋਹ ਆਪਨ ਹੁਤੇ ਤਹੀ ਪਹੁ ਚੇਯੋ ਆਇ॥ ੨੦੪੨॥
 ਸਤਾਜਿ ਤਲਖਿ ਭੇਦ ਨਹਿ ਸਭਨ ਨਕਹਿਯੋ ਸੁਨਾਇ॥ ਕ੍ਰਿਸਨ ਮਾਗਿ ਮੁਹਿ ਕ੍ਰਾਤਕਉ ਲੀਨੀ
 ਮਨ ਛੁਟਕਾਇ॥ ੨੦੪੩॥ ਏਕਚ॥ ॥ ਯੈ ਚੁਨਿਕੈ ਚਰਚਾ ਪਭਜੁ ਅਪਨੇ ਫਿਗ ਜਾਤਿ ਹਕੈ
 ਸੁਬੁਲਾਯੋ॥ ਸਤਾਜੀਤ ਕਹੈ ਮੁਹਿ ਕ੍ਰਾਤਹ ਨਿਯੋ ਹਰਿਜੁ ਮਨਹੋ ਤਿਸੁਨਾਯੋ॥ ਐਸੇ ਕੁਥੇ ਬਧੁਨੇ
 ਮਨੁ ਆਹਮਰੇ ਅਭਿਰੂਪ ਹਿਕੈ ਮੀਗਤਾਯੋ॥ ਤਾਤੇ ਚਲੇ ਤੁਮਹੀ ਤਿਹ ਸੇਧਕਉ ਹਉ ਚਲੇ ਕਹਿ
 ਬੇਜਨ ਪਾਯੋ॥ ੨੦੪੪॥ ਏਕਚ॥ ॥ ਜਾਵਲੋ ਬੇਜਨਾ ਬਜਈ ਅਪਨੇ ਸੀਗਿਥੇ ਜਨਤਾਹਿ
 ਸਿਧਾਰੇ॥ ਅਸਪਤੀ ਬਿਨੁ ਪਾਨ ਪਰੇ ਸੁਤਹੀ ਏਗਏਵੇ ਉਜਾਇ ਨਿਹਾਰੇ॥ ਛੇਹਰਿ ਕੇਤਹ ਖੋਜ
 ਪਿਖਿਯੋ ਇਹ ਵਾਹੀ ਹਨੇ ਭਟੇ ਐਸੇ ਪੁਕਾਰੇ॥ ਆਗੇ ਜੁ ਜਾਹਿ ਤੇ ਸਿੰਘ ਪਿਖਿਯੋ ਮਿਤਚਉ ਕਪ
 ਹੇ ਸਭ ਪਉਗਵਾਰੇ॥ ੨੦੪੫॥ ਏਕਚ॥ ॥ ਤਹ ਭਾਲਕ ਕੇਖੋ ਜਕਉ ਚਿਤੈ ਰਹੈ ਸਿਰਨਾਇ
 ਜਹ ਖੋਜਤਹ ਜਾਤ ਪਗਤਹ ਜਾਤ ਭਟਧਾਇ॥ ੨੦੪੬॥ ਏਕਚ॥ ॥ ਜਾਪੁ ਭ
 ਕੇ ਬਰਦਾਨ ਦੇ ਅਸਰਾ ਜਿਤੇ ਸਬਦਾਨ ਵਭਾਗੇ॥ ਜਾਪੁ ਸਤਨਾਮ ਕਰਿਯੋ ਸਸਿ ਸੂਰਬ
 ਪੇਫਿ ਰਿਕਾਰ ਜਲਾਗੇ॥ ਸੁੰਦਰਿ ਜਾਹਿ ਕਹੀ ਕੁਬਜਾ ਛਿਨ ਬੀਚ ਸੁਗੀਧ ਲਗਾਵਤ ਬਧੋ॥
 ਸੋਪਭੁ ਆਪਨੇ ਕਾਰਜ ਹੇਤ ਸੁਜਾਤਹੈ ਗੀਛ ਕੇ ਬੇਜਹਿ ਲਾਗੇ॥ ੨੦੪੭॥ ਏਕਚ॥ ॥ ਬੇਜਾਈਏ
 ਸਭੁ ਏਕਹੁ ਫਾਮਹਿ ਜਾਤ ਭਏ ਹਰਿਐ ਸੇਧਿ ਚਾਰਿਯੋ॥ ਪੈਕੋ ਉਸੁਰ ਪਸੇ ਇਹ ਬੀਚਨ ਕਾਹੁ ਬਲੀ
 ਪੁਰਖਤ ਸੰਭਾਰਿਯੋ॥ ਯਾਹੀ ਕੇ ਬੀਚ ਪਸਿਯੋ ਸੇਈ ਗੀਛ ਸੇਭੁ ਮਨੋ॥ ਇਹਿ ਭੁਭਿ ਬਿਚਾਰਿਯੋ॥
 ਜੇਉ ਕਹੈ ਨਹਿਯਾ ਮੇਕਹਿਯੋ ਹਰਿਭੇ ਹਮ ਬੇਜਾਇ ਹੀ ਮਹਿ ਭੁਭਾਰਿਯੋ॥ ੨੦੪੮॥ ਏਕਚ॥ ਕੋਊ ਨ ਬੀਰਗੁਣ
 ਮੇਧ ਸਿਯੋ ਤਬ ਆਪਹੀਤਾਹਿ ਮੇਧਿ ਆਮਗਯੋ॥ ਕੁਲਕਲੇ ਸੁਪਈ ਚਗੁਣਾਉ ਕੇ ਜੁਪੋ ਕੇਸ
 ਹੁਏ ਕੋਪ ਅਯੋ॥ ਸਿਯਾ ਮਜੂ ਸਿਯਾ ਮਭਨੇ ਉਚਿ ਸੇਧਿ ਦਿਨ ਦਾ ਸਿਥਾਧਨ ਜੁਪਕਯੋ॥ ਜੁਪਾਇ
 ਤੇਜਗ ਚਾਰਨੀ ਨਹੈ ਪੈਕ ਬੇਕ ਬਹੁਨ ਭੁਭਯੋ॥ ੨੦੪੯॥ ਏਕਚ॥ ॥ ਵਾਦਸਿ ਦਿਵਸ ਬਿਹੇਦਿ

ਨਰੈ ਨਨੀ ਤਿਹ ਤੇ ਹਰਿ ਨੈ ਕੁਝ ਗੋਨੇ ਲਾਤ ਨ ਮੁਕ ਨ ਕੋ ਅਤਿ ਹੀ ਫੁਨ ਤ ਉਨ ਗੁ ਫਾਮ ਹਿ ਜੁਧਮ
 ਚਾਨੇ ॥ ਪਉਰ ਖਭਾਲ ਕੋ ਕੇ ਪਟ ਗਯੋ ਇਹੋ ਮੇ ਬਹੁ ਪਉਰ ਖਤਾ ਪਹ ਚਾਨੇ ॥ ਜੁਪੁ ਕੋ ਛਾਨਿ ਕੇ ਪਾ
 ਇ ਪਰਿਯੋ ਜਦੁ ਬੀਰ ਕੋ ਰਾਮ ਸਹੀ ਕਰ ਜੋਨੇ ॥ ੨੦੫ ॥ ਪਾਇ ਪਰਿਯੋ ਪਿਪਿਪਿ
 ਅਨਿ ਪਨੇ ਬਤੀਆ ਅਤਿ ਦੀਨ ਏਯਾ ਬਿਪਿਭਾਖੀ ॥ ਹੇਤੁ ਮਰ ਵਨ ਕੋ ਮਹੀਯਾ ਤੁਮਹੀ ਪੁਨ ਲਾ
 ਜਦੇ ਪਤੀ ਰਾਖੀ ॥ ਕੂਲ ਭਈ ਹਮ ਤੇ ਪ੍ਰਭੂ ਜੁ ਅਬਿਛਿ ਮ ਕਰੀਯੋ ਸਿਵ ਸੁਰਜ ਸਾਖੀ ॥ ਯੋਕ
 ਹਿ ਕੋ ਦੁਹਿਤਾ ਜੁ ਹਤੀ ਸੁਲੈ ਬਿਜਨਾ ਥਕੇ ਅਗ ਜਰਾਖੀ ॥ ੨੦੬ ॥ ਅਉਤ ਜੁਪ ਕੋ
 ਸਿਖਾ ਮਜੂ ਬਿਯਾਯ ਕੋ ਇਤੁ ਏ ਕੋ ਨਿਗਾਸ ਏ ਪਾਮ ਨ ਆਏ ॥ ਕਾਨ ਗੁਫਾ ਹੂ ਕੋ ਬੀਚ ਪਸੇ
 ਸੁਕਾ ਹੂਯੋ ਸੁਇ ਹੀ ਠਹਿਰਾਏ ॥ ਨੀਰ ਫੁਰੇ ਭੁਟ ਵਾਨ ਕੀ ਆਖ ਨ ਲੇਟ ਤਹੈ ਚਿਤ ਮੇ ਦੁਖ ਪਾਏ
 ਸੀ ਸੁਪਨੈ ਇਕ ਐ ਸੇ ਕਹੈ ਹਮ ਹੂ ਜਦੁ ਬੀਰ ਕੋ ਕਾਮ ਨ ਆਏ ॥ ੨੦੭ ॥ ਸੇ ਨ ਜਿ
 ਤੇ ਜਦੁ ਬੀਰ ਕੋ ਸੰਗ ਗਯੋ ਸੇ ਉਭੂ ਪਪੋਰੇ ਵਤਾ ਯੋ ॥ ਭੂਪਤਿ ਦੇਖ ਦਸਾ ਤਿਨ ਕੀ ਅਤਿ ਹੀ ਅ
 ਪਨੇ ਮਨ ਮੇ ਦੁਖ ਪਾਏ ॥ ਪਾਇ ਗਯੋ ਬਲ ਭਦ੍ਰ ਪੇ ਪੁਛ ਨ ਹੋਇ ਇਹੀ ਤਿਨ ਬੇਨ ਸੁਨਾਏ ॥ ਕਾ
 ਨ ਗੁਫਾ ਕੋ ਬੀਖੇ ਪਾਸਿ ਕੈ ਤਿਹ ਤੇ ਬਹੁ ਹੋਨੀ ਬਾਹਰਿ ਆਏ ॥ ੨੦੮ ॥ ਯੋਨੀ
 ॥ ਕੇਲ ਰਿਕੋ ਅਰਿਕਾ ਹੂ ਕੋ ਸੰਗ ਤਨ ਆਪ ਨ ਕੋ ਜਮ ਲੋਕ ਪਠਾਯੋ ॥ ਖੋਜ ਤਹੈ ਮਨ ਯਾਜੁ
 ਕੀ ਬਲ ਲੋਕ ਗਯੋ ਕੋ ਉਮਾਰ ਗਾਯੋ ॥ ਕੋ ਮਨ ਲੋਇ ਹਕੂਤ ਕੋ ਪਾਨ ਗਯੋ ਜਮ ਲੋ ਤਿਨ ਲੋਨ
 ਕਉ ਪਾਯੋ ॥ ਕੋਇ ਹਮੁ ਰਖ ਕੋ ਸੁਕੁ ਬੇਲ ਲਗਿਯੋ ਹੋਇ ਲਾਜ ਤੁਰ ਪਾਮ ਨ ਆਏ ॥ ੨੦੯ ॥
 ਯੋਯਾ ॥ ॥ ਹੋਇ ਜਬੇ ਸੰਗ ਭੂਪਤਿ ਕੋ ਮੁਖ ਤੇ ਮੁਸਲੀ ॥ ਇਹੁ ਤਾਤਿ ਉਚਾਰਿਯੋ ॥ ਤਉ ਸਤਾ
 ਜਿਤ ਕਉ ਮਿਲਿ ਕੈ ਸਭ ਜਾਵ ਵਲਾਤ ਨ ਮੁਕ ਨ ਮਾਰਿਯੋ ॥ ਪਾਗ ਉਤਾਰ ਦਈ ਮੁਸਕੈ ਗਹਿਰੋ
 ਤੁਨ ਤੇ ਮਾਧਿ ਕੂਪ ਤੇਤਾ ਰਿਯੋ ॥ ਛੇਡ ਬੇਤਾ ਕੋ ਕਹਿਯੋ ਨ ਕਿਹੂੰ ਸਭ ਹੀ ਤਿਹ ਕੋ ਬਪ ਬੋਚਿਤ ਪਾ
 ਰਿਯੋ ॥ ੨੧੦ ॥ ॥ ਕਾਨ ਰਕੀ ਜਬ ਏ ਬਤੀਯਾ ਪੁਕਰੀ ਸਬਨ ਚਨ ਜਉ ਸੁਨਿ ਪਾ
 ਈ ॥ ਹੋਵਤ ਭੀ ਕਹੂੰ ਭਾਮ ਪਗੀ ਗਿਰ ਪੀਰ ਤਭੀ ਕਹਿ ਕੈ ਦੁਚਿਤਾਈ ॥ ਏਕ ਕਹੈ ਪਤਿ ਪਾਨ
 ਤਜੈ ਅਬਹੁ ਇਹੈ ਕਹਾ ਹਮਰੀ ਗਤਿ ਮਾਈ ॥ ਅਉਰੁ ਕਮਨ ਦੇਤਾ ਵਿਜੇਤ ਮਦਾਨ ਸਹੀ

ਅਥੇਵਨ

ਜਸੁ ਛਾਯੋ ਪਾਵਤ ਹੋਏ ਉਪਾਲ ਛਾਯੋ ਮੀਕੀ ਨਤਾ ਸਮਝੀ ਕਹਿ ਬੋਧ ਨਿਅੰਯੋ ਤਾਹੀ ਕੋ ਬਿਖਾਰ
 ਨਕਾਜ ਸੁਦੈ ਮਨ ਮਾਨ ਕੁਝ ਯੋਧਾ ਸਿਖਾ ਮਥੁ ਲਾਯੋ ॥ ੨੦੩ ॥ ਸੀਬੀ ਜਨਾ ਬਸੁ ਨੇ ਬਤੀਯ
 ਸੁਭ ਸਾਜ ਜਨੇਤ ਤਹ ਕੋ ਸਿਧਾਏ ॥ ਆਵਤ ਸੇਸੁ ਨਿਕੋ ਪੁਰ ਕੋ ਸਭਾ ਅਗੇ ਹੀ ਤੇ ਮਿਲਿ ਬੇਗ
 ਕਉ ਪਾਏ ॥ ਆਦਰ ਸੰਗ ਲਵਾਇ ਕੋ ਜਾਇ ਬਿਵਾਹਿ ਕੀਯੋ ਦਿਜ ਦਾਨ ਦਿਵਾਏ ॥ ਐਸੇ
 ਬਿਵਾਹਿ ਪੁਰੁ ਸੁਖ ਪਾਇ ਤੀਯਾ ਸੰਗ ਲੈ ਕਹਿ ਪਾਮਹਿ ਆਏ ॥ ੨੦੪ ॥ ਆਇਤਨ ਭਾਗਿ
 ਮਧੁਰ ਹੋਗੁ ਯੋਗੁ ਛਾਯੋ ਛਾਯੋ ॥ ਸ੍ਰੇਯਾ ॥ ॥ ਤਉ ਹੀ ਲਉ ਐਸੇ ਸੁਨੀ ਬ
 ਤੀ ਆਲਛੀ ਆਗਹਿ ਮੇਸੁ ਤਪੰਡ ਕੋ ਆਏ ॥ ਗਾਇ ਸਮੇਤ ਸੋਭੇ ਮਿਲਿ ਕੋਰਨ ਚਿਤ ਬਿਖੋ ਕ
 ਰਨ ਨ ਬਸਾਏ ॥ ਐਸੇ ਬਿਚਾਰ ਕੋ ਯੋਚਿ ਤੇ ਮੇਸੁ ਤਹ ਕੋ ਚਲੈ ਸਭ ਬਿਸਨ ਬੁਲਾਏ ॥ ਐਸੇ
 ਬਿਚਾਰ ਸੁਸਾਜ ਕੋ ਸਿਧ ਦਨ ਸ੍ਰੀ ਬਿਜਨਾ ਬਤਹ ਕੋ ਸਿਧਾਏ ॥ ੨੦੫ ॥ ਸ੍ਰੇਯਾ ॥ ॥ ਕਾ
 ਨਚ ਲੇਉ ਤਕਉ ਜਬ ਹੀ ਬਰਮਾ ਕ੍ਰਿਤ ਤੇ ਇਤਮੰਤ ਬਿਚਾਰਿਯੋ ॥ ਲੈ ਅਕੂਰ ਕਉ ਆਪਨੇ
 ਸੰਗ ਕਹਿਯੋ ਅਰੇ ਕਾਨਕ ਉਕੋ ਪਧਾਰਿਯੋ ॥ ਛੀਨ ਲੈ ਯਾਤੇ ਅਰੇ ਮਿਲਿ ਕੋ ਮਨ ਮੇਸੇ ਬਿ
 ਚਾਰਿ ਕੀਯੋ ਤਿਹ ਮਾਰਿਯੋ ॥ ਲੈ ਬਰਮਾ ਕ੍ਰਿਤ ਵਾਬ ਕੋ ਮਨ ਆਪਨੇ ਪਾਮ ਕੀਯੋ ਸਿਧਾਏ
 ਯੋ ॥ ੨੦੬ ॥ ॥ ਸਤ ਪੀਨਿ ਯਾਤੀ ਸੰਗ ਚਲਾਯੋ ॥ ਜਬ ਸਤਾ ਜਿਤ ਕਉ ਤਿ
 ਨ ਘੋਲਾਏ ਤਿਨ ਬਧ ਕੈ ਡੋਰਨ ਆਏ ॥ ਉਤੇ ਸੇਦੇ ਸਿਧਾ ਮਥੁ ਨਿਪਾਏ ॥ ੨੦੭ ॥ ॥ ਛਾਯੋ ॥
 ॥ ਚਉਪਈ ॥ ਪੁਰੁ ਸੇਵੁ ਤੇ ਯੋਧੈ ਨ ਉਚਰੇ ॥ ਸਤਾ ਜਿਤ ਕ੍ਰਿਤ ਬਰਮਾ ਮਾਰੇ ॥ ਮ
 ਨ ਪਨ ਛੀਨਤਾਹਿ ਤੇ ਲਯੋ ॥ ਤੇ ਹਿਤੀਯੋ ਕੋ ਅਤਿ ਦੁਖ ਦਯੋ ॥ ੨੦੮ ॥ ॥ ਜਬ ਜਦੁ ਪਤਿ ਇ
 ਹ ਬਿਧ ਸੁਨ ਪਾਯੋ ॥ ਛੋਰ ਅਉਰ ਸਭ ਕਾਰਜ ਆਯੋ ॥ ਹਰਿ ਅਵਨ ਕ੍ਰਿਤ ਬਰਮੇ ਜਾਨੀ ॥ ਸ
 ਤ ਪੀਨਾ ਮੇਥਾਤ ਬਖਾਨੀ ॥ ੨੦੯ ॥ ॥ ਕਹੁ ਸਤਿ ਪੀਨਾ ਬਾਤ ਹੋਮੇ ਅਥੈ ਹਮ ਕਿ
 ਕਰੇ ॥ ਕਹੇ ਪਰੇ ਕੋ ਜਾਇ ਕਹੇ ਲਰਿ ਕੋ ਮਰੇ ॥ ਦੁਇ ਮਹਿ ਇਕ ਮੁਹਿ ਬਾਤ ਕਹੇ ਸਮੁਝਾਇ ਕੋ ॥
 ਰੇ ਕਉ ਪਾਇ ਕੋ ਸਿਧਾ ਮਹਿ ਮਾਰੇ ਜਾਇ ਕੋ ॥ ੨੧੦ ॥ ॥ ਕ੍ਰਿਤ ਬਰਮਾ ਕੀ ਬਾਤ ਸੁਨ ਤਿਤਿਨ
 ਯੋ ਕਹਿਯੋ ॥ ਜਦੁ ਪਤਿ ਬਲੀ ਪੁਚੈ ਤਹ ਨਿਯੋ ॥ ਅਰੇ ਜੇ ਚਹਿਯੋ ॥ ਤੇ ਸੰਗ ਪੇਬ ਲਨ ਲਰੇ ॥

ਨਿਜਾਇਕੈ ਹੋਕੇ ਸਸੋਛਿ ਨ ਮੇਮਾਰਿ ਦਏ ਸੁਖੁ ਪਾਇਕੈ॥ ੨੦੭੧॥ ਸਤਿਗੁਰੂ॥ ॥ ਬਤੀਆਸੁ ੨੫੪
 ਨਿਤਿ ਨਕੀ ਅਕੂਰ ਪੈਆਯੋ॥ ਪ੍ਰਭੁ ਦੁਖਿ ਪਾਕੇ ਭੇਦ ਸੁਤਾ ਹਿਸੁ ਨਾਯੋ॥ ਤਿਨ ਕਹਿਯੋ ਅਬ ਸੁਨਿ
 ਤੇਰੇ ਇਹੀ ਉਪਾਓ॥ ਹੋ ਪ੍ਰਭੁ ਤੇ ਬਚੈ ਸੇਊ ਜੁਪਾਨ ਬਚਾਇਕੈ॥ ੨੦੭੨॥ ਸਤਿਗੁਰੂ॥ ॥ ਦੈਮ
 ਨਤਾ ਹਿਉ ਦਾਸ ਭਯੋ ਕਿਹਰ ਭਯੋ ਚਿਤ ਮੇਇ ਹਧਾਰਿਯੋ॥ ਮੇਅਪਰਾਧ ਕੀਯੋ ਹਰਿ ਕੇ ਮਨਹੇ
 ਤਬ ਲੀਸਤਾ ਜਿਤ ਮਾਰਿਯੋ॥ ਤਾਹੀ ਕੇ ਰੇਤ ਗੁਸਾ ਕਰਿ ਸਿਖਾ ਮਸਤੈ ਅਪਨੇ ਪੁਰਖ ਤਸੀਤਾ ਹਿ
 ਯੋ॥ ਜਉ ਰਹਿਓ ਤਉ ਮਾਰਤ ਹੋਇ ਹਕੈ ਰਹਉ ਤਰਫਰ ਸਿਧਾਰਿਯੋ॥ ੨੦੭੩॥ ਸਤਿਗੁਰੂ॥ ॥ ਸ
 ਤਪੀ ਨਾਮ ਨ ਲੈ ਜਹਾ ਭੁਜਗਯੋ ਤਾਸ ਬਢਾਇ॥ ਸਿਖੰਦ ਨ ਪੈਚ ਕ੍ਰਿਸਿ ਯਾਮ ਜੂਤ ਹੀ ਪਹੁਰਿ
 ਯੋਜਾਇ॥ ੨੦੭੪॥ ਪਾਵੁ ਪਿਆਦਾ ਮਰੇ ਹੋਇ ਭੁਜਗਯੋ ਤਾਸ ਬਢਾਇ॥ ਤਬ ਜਦੁ ਬੀਰ
 ਕ੍ਰਿਪਾ ਨ ਸੇਮਾਰਿਯੋ ਤਾਕੇ ਜਾਇ॥ ੨੦੭੫॥ ਬੇਜਤ ਭੁਯੋ ਤਿਹ ਮਾਰਕੈ ਮਨ ਨਹੀਆਈ ਹਾਥਾ
 ਮਨ ਨਹੀਆਈ ਹਾਥਯੋ ਕਹੀ ਹਲੀਕੇ ਸਾਥ॥ ੨੦੭੬॥ ਸਤਿਗੁਰੂ॥ ॥ ਐਸੇ ਲਖਿਯੋ ਮੁਸਲੀਮ
 ਨ ਮੇਸੁ ਪ੍ਰਭੂ ਹਮ ਤੇ ਮਨ ਮਾਜਛੁ ਪਾਈ॥ ਲੈ ਅਕੂਰ ਬਨਾਰਸ ਗਯੋ ਮਨ ਕਉ ਤਿਹ ਕੀਨ ਕਛੁ ਸੁ
 ਧਾਈ॥ ਸਿਖਾ ਮਜੂ ਮੇਇ ਕਸਿ ਖਯੈ ਭੂਪਤਿ ਜਾਤ ਤਹਾ ਹਉ ਸੁਯੋ॥ ਸੇਸੁ ਨਾਈ॥ ਯੋ ਬਤੀਯਾ
 ਕਹਿ ਜਾਤ ਗਯੋ ਜਦੁ ਬੀਰ ਕੀਕੈ ਮਨ ਮੇਦੁ ਚਿਤਾਈ॥ ੨੦੭੭॥ ਸਤਿਗੁਰੂ॥ ॥ ਜਉ ਮੁਸਲੀਮ
 ਹੋ ਪੈਗਯੋ ਤਉ ਭੂਪਤ ਸੁਖ ਪਾਇ॥ ਲੈ ਅਪਨੇ ਤਿਹ ਪਾਮਗਯੋ ਆਗੇ ਹੀ ਤੇ ਆਇ॥ ੨੦੭੮॥
 ਗਦਾ ਜੁਧ ਮੇਅਤਿ ਚਤੁਰਯੋ ਸਭ ਤੇ ਸੁਨਿ ਪਾਇ॥ ਤਬੈ ਦੁਰਜੇ ਪਨਹਲੀ ਤੇ ਸਭ ਸੀਖੀ ਬਿਸਿ
 ਆਇ॥ ੨੦੭੯॥ ਸਤਿਗੁਰੂ॥ ॥ ਪੀਨਾਸਤ ਕਉ ਮਾਰ ਜਬੈ ਜਦੁ ਨ ਦਨ ਦੁਰਵਤੀ ਹੁਕੇ ਭੀਤ ਰਿਆ
 ਯੋ॥ ਕੰਢ ਨ ਕੋ ਅਕੂਰ ਬਨਾਰਸ ਦਾਨ ਕਰੈ ਬਹੁਯੋ ਸੁਨਿ ਪਾਯੋ॥ ਸੂਰਜ ਦਿਤਉ ਹੀ ਪਹਿਯੋ ਮਨਯੋ
 ਅਪਨੇ ਮਨ ਮੇਸੁ ਜਨਾਯੋ॥ ਮਾਨਸ ਭੋਜ ਭੁਲੇ ਤਿਹ ਪੈਤਿ ਹਕੈ ਅਪਨੇ ਪਹਿ ਬੋਲ ਪਠਾਯੋ॥ ੨੦
 ੮੦॥ ਸੇਯਾ॥ ॥ ਜਉ ਹਰਿ ਪੈ ਸੇਊ ਆਵਤ ਭਯੋ ਤਿਹ ਤੇ ਮਨ ਤੇਇ ਹਮ ਗਲਈਹੋ॥ ਸੂਰਜ
 ਜੇ ਤਿਹ ਗੀਤ ਦਈ ਪਨਸਤਿ ਕੀਜਾ ਹਿਤ ਦੇਹਿ ਗਈਹੋ॥ ਜਾਹਿਤ ਸਿਖਾ ਮਰਿ ਯਾਹਿਤ ਭਾਤ
 ਹਿਮਾਨ ਹਿਕੀ ਮਨ ਬਾਤ ਭਈਹੋ॥ ਸੇਵਿ ਧਰਾਇ ਸਭੇ ਹਰਖਾਇਕੈ ਲੈ ਅਕੂਰ ਹਿਛੋਰਿ ਦਈਹੋ॥

੨੦੪੩ ॥ ॥ ਜੇ ਸਤ੍ਰਾ ਜਿਤ ਕੈ ਕਸਿ ਸੇਵ ਸੁ ਸੁਰਜ ਕੀ ਫੁ ਨਿਤਾ ਹਿਤੇ ਪਾਈ ॥ ਜਾਹਰਿ ਕੋ
 ਬਪਕੋ ਇਹ ਕੋ ਧਨ ਸਤ ਸੁਆਪਨੀ ਦੇਹ ਗਵਾਈ ॥ ਤਾਹਿ ਗਯੋ ਅਕੂਰ ਥੇਲੈ ਤਿਹ ਤੇ ਫਿਰ ਸੇ ਬਿਜ
 ਨਾ ਥੋਪੇ ਆਈ ॥ ਸੇਹਰਿ ਦੇਤ ਕੁਯੇ ਤਿਹ ਕੋ ਮੁੰਦਰੀ ਮੇਲੇ ਸਿਖਾ ਮਜੁਰਾ ਪਵਹਾਈ ॥ ੨੦੪੪ ॥ ॥
 ੨੦੪੫ ॥ ॥ ਬਡੇ ਜਸ ਹਿ ਪਾਵਤ ਭਯੋ ਮਨ ਮਹਿ ਮੀਜ ਦੁਬੀਰਾ ॥ ਜੇ ਕਟੀ ਆਸਿਰ ਦਰਜਨ ਨਗਰ
 ਤਾ ਸਾਪਨ ਪੀਰਾ ॥ ੨੦੪੬ ॥ ॥ ਤੇ ਸਾਂਝ ਮਾਹ ਮੇਲੇ ਧਰਮ ਰਾਵਨਾ ਫਿਰੇ ਨਾਟਕਾਂ ਮੁਖਾ ਦੁਰਗੇ
 ੨੦੪੭ ॥ ॥ ਅਕੂਰ ਕੋ ਮਨ ਦੇਤ ਕੁਯੇ ॥ ॥ ਕਾਜੁ ਜੁ ਕੇ ਦਿਲੀ ਮਹਿ ਆਵਨ ਕਥਨ ॥ ੨੦੪੮ ॥ ॥
 ੨੦੪੯ ॥ ॥ ਜਬ ਅਕੂਰ ਹਿ ਕੋ ਮਨ ਵਈ ॥ ਜਦੁ ਪਾਤਿ ਦਿਲੀ ਕਉ ਸੁਪਕਈ ॥ ਤਬ ਦਿਲੀ ਕਿ
 ਰੀਤ ਰਿਆਈ ॥ ਪਾਂਡੁ ਵਪਾਂਚ ਚਰਨ ਲਪਟਾਈ ॥ ੨੦੫੦ ॥ ॥ ਦੇਹਗਾ ॥ ॥ ਤਬ ਕੁੰਤੀ ਕਿਹਾ ਹਿਰਾ
 ਏਕੁ ਸਲ ਪੁਛਿਯੋ ਜਾਈ ॥ ਜੇ ਵਪਾਇ ਕੋਰ ਵਿਦਏ ਸੇ ਸਤੁ ਦੇ ਬਤਾਈ ॥ ੨੦੫੧ ॥ ॥ ਇਦੁ
 ਪਸਤ ਮੈ ਕ੍ਰਿਸਨ ਜੁ ਰਹੇ ਮਾਸ ਜਬ ਚਰਾ ॥ ਤਬ ਅਰਜਨ ਕੋ ਸੰਗ ਲੈ ਇਕ ਦਿਨ ਚਹੈ ਸਿਕਾ ॥
 ੨੦੫੨ ॥ ॥ ॥ ਸੇਧ ਸਿਕਾਰ ਕੋ ਲੈ ਹਰਿਜੁ ਸੁਪਨੇ ਜਹ ਬੇਤਿਹ ਓਰ ਸਿਪਾਰੇ ॥ ਗੋਇਨ ਸੁ
 ਕਰ ਗੀਛ ਬਡੇ ਬਹੁ ਚੀਤਰਾ ॥ ਓਰ ਸੇ ਬਹੁ ਮਾਰੇ ॥ ਗੋਂਡੂ ਹਨੇ ਮਹਿ ਖਾਸ ਕੇ ਮਤ ਕਰੀ ਅਗੁ ਸਿਖ
 ਨ ਏਤੁ ਹਿਛਾਰੇ ॥ ਨੈਕੁ ਸੰਤਾਰ ਗੀਨ ਪਰੈ ਬਿਸੰਤਾਰ ਜਿਨੇ ਸਗ ਸਿਖਾ ਮਪੁਹਾਰੇ ॥ ੨੦੫੩ ॥ ॥
 ਪਾਰਥ ਕੋ ਸੰਗ ਲੈ ਹਰਿਜੁ ਬਨ ਮੇਧ ਸਿਕੈ ਬਹੁ ਤੇ ਮਿਗਾਘਾਏ ॥ ਏਕ ਹਨੇ ਕਰਵਾਰਨ ਸੈਤ ਕਿ
 ਏਕ ਨ ਕੇਤ ਨ ਬਾਨ ਲਗਾਏ ॥ ਅਸੁਨ ਕੇ ਦਰਵਾਇ ਭੁਜਾਇ ਕੋ ਕੁਕਰ ਤੇ ਉਹਨੇ ਜੁਪਗਾਏ ॥ ਸੀ
 ਬਿਜਨਾ ਬਕੇ ਅਗ ਜਜੇ ਉਠਿ ਭਾਜਤ ਭੇਤੇ ਉਜਾਨ ਨਪਾਏ ॥ ੨੦੫੪ ॥ ॥ ॥ ਪਾਰਥ ਏਕ
 ਹਰੈ ਮਿਗਵਾਇਕ ਆਪ ਹਿ ਮੀ ॥ ਬਿਜਨਾ ਇਕ ਘਾਏ ॥ ਜੇ ਉਠਿ ਭਾਜਤ ਭੇਤ ਬਨ ਮੇਧੇ ਉਕੁਕਰ
 ਭਾਰ ਸਬੈ ਗਹਵਾਏ ॥ ਤੀਤਰ ਜੇ ਉਠਿ ਕੈ ਨ ਭਓਰ ਗਏ ॥ ਤਿਨ ਕੋ ਪੁਕੁ ਬਾਜ ਚਲਾਏ ॥ ਚੀਤਨ ਏ
 ਕ ਮਿਗਾਗਾ ਹਿ ਕੈ ਕਾ ਬਿਸਿਖਾ ਮਕਹੈ ਜਮ ਲੋਕ ਪਠਾਏ ॥ ੨੦੫੫ ॥ ॥ ॥ ਬੇਸਰ ਅਉਰ ਕੁ
 ਹੀ ਬਹਰੀ ਅਰੁ ਬਾਜ ਜੁ ਰੇ ਬਹੁ ਤੇ ਸੰਗ ਲੀਨੇ ॥ ਬਾਸੇ ਪਨੇ ਲਗਾਰ ਚਰਗੇ ਸਿਕਰੇ ਨ ਕੇ ਫੇਰ ਕੁਝ
 ਬਿਧਿ ਕੀਨੇ ॥ ਪੁਤੀ ਉਕਾ ਬਸੀਨ ਕਉ ਸਜ ਕੀਨੇ ਗੋਲਨ ਦੁਲਨ ਵੀਨੇ ॥ ਜਾ ਸੰਗ ਹੇਰ

ਰੁਲਾਵਤ ਭੇਤਿ ਨ ਪਾਛਨ ਤੇ ਇਕ ਜਾਨ ਨ ਦੀਨੀ ॥ ੨੦੬ ॥ *ਸੋਧ* ॥ ਪਾਰਥ ਅਉ ਪਭ ਜੀਮਿ ੨੫੫
 ਲਕੈ ਜਬ ਐਸੇ ਸਿਕਾਰ ਕੀਯੋ ਸੁਖ ਪਯੋ ॥ ਆਪ ਸੋ ਮੇਕਾ ਬਿਸਿਖਾ ਮਭੁ ਨੈਤਿ ਹਨੁ ਉਰ ਦੁਹੁ ਅਤਿ
 ਹੇਤ ਬਢਾਯੋ ॥ ਅਉਰ ਦੁਹੁ ਜਲ ਪੀਵਨ ਕੇ ਮਨ ਅਉ ਸਰਤ ਉਨ ਸੁਹੇਲ ਲਚਾਯੋ ॥ ਛੋਰਾ ਅਖੇਰ
 ਕਦੀ ਨ ਦੁਹੁ ਚਲਿ ਕੇ ਪਭ ਜੁ ਜਮ ਨ ਭਟਾਯੋ ॥ ੨੦੭ ॥ *ਸੋਧ* ॥ ਜਾਤ ਹੁਤੇ ਜਲ ਪੀਵਨ
 ਕੇ ਹਿਤ ਤਉ ਹੀ ਲਉ ਮੀਦ ਰਿਨਾ ਰਿਨਿ ਹਾਰੀ ॥ ਪੁਛੁ ਹੋ ਕੈ ਕਹਾਇ ਹੋ ਸੁਕ ਰਿਯੋ ਸੀਗ ਪਾਰਥ
 ਯੋਗਿ ਰਪ ਧੀ ॥ ਆਇ ਸਮਾਨ ਪੁਰੰਦਰ ਕੇ ਸੁਤ ਯੋ ਤਿਹ ਕੇ ਸੀਗ ਥਾਤ ਉਚਾਰੀ ॥ ਕਉਨ ਕੀ ਬੇਰ
 ਹੋ ਦੇ ਸਕਹਾਤੁ ਹਿਕੋ ਤੁਹਿ ਕ੍ਰਾਤੁ ਕਉਨ ਕੀ ਨਾਹੀ ॥ ੨੦੮ ॥ *ਸੋਧ* ॥ ਅਰਜਨ ਸੇ ਜਮ ਨ ਭਟਾਯੋ ॥ ਆ
 ਰਜਨ ਸੇ ਜਮ ਨ ਤਬੈ ਐਸੇ ਕਹਿਯੋ ਸੁਨਾਇ ॥ ਜਦੁ ਪਤਿ ਬਰਹੀ ਚਾਹ ਚਿਤ ਤਪੁ ਕੀਨੈ ਮੇ ਆਇ ॥
 ੨੦੯ ॥ *ਸੋਧ* ॥ ਤਬ ਪਾਰਥ ਆਇ ਕੋ ਸੀਸ ਨਿਵਾਇ ਸੁਸਿਖਾ ਮਜੂ ਸਿਉ ਇਹ ਬੈਨ ਉਚ
 ਰੇ ॥ ਸੂਰਜ ਕੀ ਦੁਹਿਤਾ ਜਮ ਨਾਇ ਹਨਾ ਮਪ੍ਰਭੂ ਜਗ ਜਾਹਰਿ ਸਾਰੇ ॥ ਭੇਸਤ ਪੋਧ ਨ ਕਾਹੇ ਕੀਯੋ
 ਇਨ ਅਉਗ੍ਰਹਿ ਕੇ ਸਭ ਕਾਜ ਬਿਸਾਰੇ ॥ ਅਰਜਨ ਉਤਰੇ ਐਸੇ ਦੀਯੋ ਘਨ ਸਿਖਾ ਮਸਨੇ ਬਹਰੇ
 ਤਤੁ ਮਾਰੇ ॥ ੨੧੦ ॥ *ਸੋਧ* ॥ ਪਾਰਥ ਕੀ ਬਤੀਯਾ ਸੁਨਿਯੋ ਬਹੀਯਾ ਗਹਿਰਾ ਬਲ ਈਰਥ
 ਉਪਗਾਢ ਦੋਸੇ ਆਨ ਨ ਜਾਹਿਲ ਸੇ ॥ ਤਿਜੇ ਤਜਹੇ ਸੁਕ ਪੋਲ ਨ ਦੁਪਗਾ ॥ ਕੈ ਕੈ ਕ੍ਰਿਪਾ ਅਤਿ ਹੀ
 ਤਿਹ ਪੋਲ ਕ੍ਰਿਪਾ ਕਹਿ ਸਿਖਾ ਮਜੂ ਐਸੀ ਪੁਰਾ ॥ ਆਪ ਨੇ ਪਾਮਲੇ ਆਵਤ ਭਯੋ ਸਭ ਐਸਕ ਥਾਇ
 ਹਮਾਲ ਮਭੁ ਪਗ ॥ ੨੧੧ ॥ *ਸੋਧ* ॥ ^{ਕੀ} ਸਾਰ ਜਬੈ ਰਥ ਪੈ ਜਮ ਨ ਕਹਾ ਸੀ ਬਿਜਨਾ ਇਕ ਤੋਰ
 ਨ ਆਯੋ ॥ ਬਿਖਾਹ ਕੇ ਬੀਚ ਸਭਾਹੁ ਜੁ ਪਿਸਟ ਰਗਯੋ ਨ੍ਰਿਪ ਪਾਇ ਨ ਸੇਝ ਪਟਾਯੋ ॥ ਦੁਆਰ ਕਾਜੇ
 ਸੀਰਚੀ ਪਭ ਜੁ ਤਮੇ ਪੁਰੰਤੇ ਸੇਰੇ ਚੇ ਸੁਸੁਨਾਯੋ ॥ ਆਇ ਸਦੇ ਤਭਯੋ ਪਭ ਜੁ ਕਹਾ ਬਿਸੁ ਸੇਤਿ
 ਨ ਤੈ ਸੇਬ ਨ ਯੋ ॥ ੨੧੨ ॥ *ਸੋਧ* ॥ ਪੰਡ ਕੇ ਪੁਤ੍ਰ ਨ ਤੇ ਅਰੁ ਕੀਤੀ ਤੇ ਲੈ ਕੈ ਬਿਦਾ ਘਨ ਸਿਖਾ ਮਸਿ
 ਧਾਯੋ ॥ ਕੂਪ ਉਜੈ ਨ ਪੁਰੀ ਕੇ ਜਹਾ ਕਾ ਬਿਸਿਖਾ ਮਕਹੈ ਤਿਹ ਪੈ ਚਾਇ ਆਯੋ ॥ ਤਾਦੁ ਹਿਤਾ ਹੁਕੇ ਬਿਖਾ
 ਹਨ ਕਾਜ ਦਰੇ ਜੇ ਪਨ ਹੁਕੇ ਭੀ ਚਿਤੁ ਲੁਭਾਯੋ ॥ ਸੇਨ ਬਨਾਇ ਭੁਲੀ ਅਪ ਨੀਤਿ ਹ ਬਿਖਾ ਹਨ ਕਉ

ਇਤਭਾਇਤਪਾਯੋ॥ ੨੦੯੦॥ ਭਿਖੇਸਰ ਭਾਯੋ ਦੁਹਰੀਏ ਇਹ ਘਰਪੁਰੀ॥ ਆਇਯਾ॥
 ਸਜਸੈਨਦਰਜੇਸਨਾਯੋਭਿਤੇਪੁਰਤਾਹੀਇਤੈਬਿਜਨਾਇਕਾਯੋ॥ ਭੂਪਤਅਉਰਬਡੇਬਲ
 ਵੰਡਸੁਵਾਹਿਬਿਯਾਹਕਉਦੇਖਨਾਏ॥ ਸਿਯਾਮਰੁਨੈਤਿਹਕੀਭਗਨੀਹਿਤਅਨੰਦਦੰਦੁ
 ਕਟਬਜਾਏ॥ ਤਉਹੀਲਉਸਿਯਾਮਜੀਬਿਯਾਹਕੈਤਾਹਿਕੋਪਾਰਥਲੈਸੀਗਾਅਉਪਸਿਧਾਏ॥
 ੨੦੯੧॥ ਆਚਉਪਈ॥ ॥ ਜਬਜਦਬੀਰਅਜੁਪਿਯਾਯੋ॥ ਸੁਨਿਭੂਪਤਿਲੈਬੇਕਹੁਪਾਯੋ॥
 ਸਿਯਾਸਨਾਪਨੇਬੈਠਾਯੋ॥ ਚਿਤਕੋਸੇਕਦੁਰਿਕਰਿਤਾਹਿਯੋ॥ ੨੦੯੨॥ ਆਚਰਨਪ੍ਰਭੁਕੋਗ
 ਹਿਕਰਿਗਹਿਯੋ॥ ਭੁਮਦਰਸਨਪਾਵਤਦੁਖਬਹਿਯੋ॥ ਅਰੁਨਿਪਾਚਿਤਮੇਪ੍ਰੇਮਬਛਾਯੋ॥ ਮਨ
 ਅਪਨੇਸੀਗਸਿਯਾਮਮਿਲਾਯੋ॥ ੨੧੦੦॥ ਆਨੁਕੂਲਚਰਿਪਸਿ॥ ਧੈਰਾ॥ ॥ ਦੇਖਕੈਪੀਤ
 ਨਿਪੇਤਅਕੀਹਸਿਕੈਤਿਹਸੇਇਹਸਿਯਾਮਉਚਰੇ॥ ਹੇਤੁਮਰਾਘਵਕੇਕੁਲਤੇਜਿਨਗਵਸੇ
 ਰਿਸਸਤਪਛਾਰੇ॥ ਅੰਗਬਛੁਤਨਕੋਨਕਹਿਯੋਤਉਮਾਗਤਹੇਨਹਿਸੰਕਥਿਚਾਰੇ॥ ਆਪਨ
 ਦੇਦੁਹਿਤਹਮਕਉਚਿਤਚਾਹਤਹੈਸੁਹਮਾਰੇ॥ ੨੧੦੩॥ ਸਿਧਾਯੋ॥ ਆਚਉਪਈ॥
 ਤਬਯੈਭੂਪਤਸਿਯਾਮਸੈਭਾਖੀ॥ ਏਕਪ੍ਰਤੀਗਿਯਾਮੇਕਰਿਰਾਖੀ॥ ਜੇਇਨਸਤਥਿਖਨਕੋ
 ਨਾਥੈ॥ ਸੇਇਹਕੋਲੈਜਾਕਰਿਸਾਥੈ॥ ੨੧੦੪॥ ਸੈਯਾ॥ ॥ ਕਟਸੇਕਸਿਸਿਯਾਮਪਿਤੰਬਰ
 ਕੋਅਪੁਨੇਪੁਨਿਸਾਤਉਬੇਖਬਨਾਏ॥ ਦੇਖਬੇਤੀਤਰਿਏਕਹੀਸਿਯਾਮਬਗੋਕਿਨਹੁਲਖਿ
 ਭੇਦਨਪਾਏ॥ ਪਾਗਹਿਦਾਬਨਚਾਇਕੈਭੁਉਹਨਸੂਰਸਭੇਮਹਿਸੂਰਕਹਾਏ॥ ਪੀਨਿਯਹੀਪੀ
 ਨਿਕਹਿਯੋਸਭੁਹੀਜਬਸਾਤਈਬੈਲਨਕੋਨਥਾਏ॥ ੨੧੦੫॥ ਧੈਰਾ॥ ॥ ਜਬਨਾਥਤ
 ਭਯੋਪੁਰਸਾਤਥਿਖਭੁਤਬਤਾਖਤਭੇਭਟਵਾਇਹਸਾਥੈ॥ ਆਵਤਜੇਬਲਵੰਤਇਹੀਤਿਹ
 ਸੇਪੁਰਏਇਹਸੀਗਨਸਾਥੈ॥ ਕਉਨਬਲੀਪੁਗਟਿਯੋਜਗਮੇਇਨਸਾਤਨਕੋਜੇਉਨਕਹਿ
 ਨਾਥੈ॥ ਬੀਰਕਹੇਹਸਿਕੈਰਨਪੀਗਬਿਨਾਰਿਪਚੀਰਸੁਸੀਬਿਜਨਾਥੈ॥ ੨੧੦੬॥ ਸੈਯਾ॥
 ਸਾਪਕਹੈਇਕੋਯੋਹਸਿਕੈਸਮਸਿਯਾਮਕੀਕੋਜਗਬੀਰਬੀਯੋਹੈ॥ ਜਾਮਘਵਾਜਿਤਜੀਤਲ
 ਯੋਸਿਰਗਵਲਾਟਿਕਥਿਪਕਯੋਹੈ॥ ਗਾੜਪਰੀਗਜਪੇਜਬਹੀਇਹਨਕਹਿਤੇਪ੍ਰਭੁਗਾਖ

ਸਿਹਕਉ

ਲੁਯੇਐ ਭੀਰਪਰੇਰਨਪੀਰਭੁਯੇਜਨਪੀਰਨਿਹਾਰਾਪੀਰਭੁਯੇਐ॥ ੨੧੦੫॥ ਸ੍ਰੋਤ॥ ੨੫੬
 ਬਿਧਿਬੰਦਕੇਬੀਚਲਿਖੀਬਿਪਤਾਹੀਸੋਬਿਖਾਹਸਿਖਾਮੋਕੇਕੀਨੋਅਨੰਦਕੇਅਤਿ
 ਹੀਚਿਤੋਸਭਦੀਨੰਬਿਪਨਸਾਜਨਵੀਨੋਅਉਗਜਰਾਜਬਡੇਅਰੁਬਾਜਪਨੇਪਨਲੇ
 ਬਿਜਨਾਥਕੇਦੀਨੋਸਿਖਾਮਭਨੇਇਹਭਾਂਤਿਸੋਭੂਪਤਿਲੋਕਬਿਖੇਅਤਿਹੀਜਸੁਲੀ
 ਨੇ॥ ੨੧੦੬॥ ਸ੍ਰੋਤ॥ ਸ੍ਰੋਤ॥ ੨੫੭॥ ਭੂਪਸਿੰਘਾਸਨਉਪਰਿਬੈਠਕੇਮਧਿਸਭ
 ਇਹਭਾਂਤਿਬਖਾਨਿਯੋਤੇਸੋਈਕਮਕੀਯੋਜਨਦਨਜਿਉਪਨਸੀਰਘੁਨੰਦਨਤਾ
 ਨਿਯੋਜੀਤਉਜੈਨਕੇਭੂਪਕੀਭੈਨਪੁਰੀਇਹਅਉਪਜਥੈਪਗਠਾਨਿਯੋਦੇਖਤਹੀਸ
 ਭੁਹੀਮਨੋਮੇਬਿਜਨਾਇਕਪੂਰਸਹੀਕਰਿਜਾਨਿਯੋ॥ ੨੧੦੭॥ ਸ੍ਰੋਤ॥ ਭੂਪਜਥੈਅ
 ਪਨੇਮਨੋਮੇਜਦੁਬੀਗਕੇਬੀਰਸਹੀਕਰਿਜਾਨਿਯੋਸ੍ਰੀਬਿਜਨਾਇਕਜੁਪਸਮੇਅਰਅਉ
 ਰਨਾਖਨਅਗਜਾਨਿਯੋਅੰਤਨਹੇਰਸਭੈਹਰਿਕੇਬਰੁਲਾਇਕਹੋਇਹਭਾਂਤਿਬਖਾ
 ਨਿਯੋਅਉਪਕੇਗਇਤਥੈਅਪਨੇਮਨੋਮੇਕਾਥਿਸਿਖਾਮਹਾਸੁਖਮਾਨਿਯੋ॥ ੨੧੦੮॥
 ਸ੍ਰੋਤ॥ ਕਰਿਮਨੋਮੇਦਿਜਸੇਸਟਜੁਥੇਜਬਸੇਇਹਭੂਪਸਭਾਹੁਮੇਅਏਦੇਕੇਅਸ
 ਸਨਿਪੇਤਮੋਕੇਕਾਥਿਸਿਖਾਮਭਨੇਇਹਥੈਨਸੁਨਾਏਜਾਦੁਹਿਤਕੇਸੁਨੇਤਮਹੇਤਪਨੇ
 ਦਿਜਦੇਸਨਦੇਸਪਠਏਸੇਤਮਹਾਇਅਚਾਨਕਹੀਬਰੁਲਾਇਕਸੀਬਿਜਨਾਇਕਪ
 ਏ॥ ੨੧੦੯॥ ਸ੍ਰੋਤ॥ ਹਯੋਸੁਨਿਕੋਬਤੀਯਾਤਿਨਕੀਚਿਤਕੇਨਿਪਥੀਚਹੁਲਾਮਥਏ
 ਕੋਦਾਜਦਯੋਜਿਹਅੰਤਨਾਵਤਬਾਜਨਦੁਹਅਨੇਕਬਜੇਕੋਗਬਿਪਨਦੀਨਪਨੀਦ
 ਛਨਾਸੁਖਪਾਇਚਿਤੈਜਦੁਬੀਗਚਿਤੈਕੋਸ੍ਰੀਦਰਜੇਅਪਨੀਦਹਤਾਸੁਦਈਘਨਸਿਖਾ
 ਮਕੇਸੰਗਪਠੇਕੋ॥ ੨੧੧੦॥ ਸ੍ਰੋਤ॥ ਜੀਤਸੁਅੰਬਰਮੇਹਰਿਅਉਪਕੇਭੂਪਤਕੀਦੁ
 ਹਤਾਜਬਾਏਜਗਕੇਭੀਤਰਮੈਲਕਰੈਸੰਗਪਾਰਥਕੇਚਿਤੋਮੇਠਹਰਾਏਪੇਸਤਭਾਂ
 ਰਾਛੀਮਘਨੇਮਦਪੀਵਨਕੇਤਿਨਕਾਜਮੰਗਯੋਮੰਗਲੋਗਲਬੋਲਿਪਏਯੋਬਹਾ
 ਵਤਭੁਯੋਜਿਨਪਰਨਪਯੋ॥ ੨੧੧੧॥ ਸ੍ਰੋਤ॥ ਬਹੁਗਮਜਨੀਤਹਨਾਚਤਹੋਇਕਤਾ

ਸ੍ਰਬੀਨਮਿਦੰਗਬਜਵੇਦੈਇਕਵੁਮਤਾਵਰਹੈਇਕਕੁਮਨਦੈਹਰਿਵੁਮਕਜਵੇ
 ਕਾਨਪਟਿਬਰਦੇਤਤਿਨੈਮਨਲਾਲਪਨੇਚਿਤਕੋਜੁਰਿਵੇਸਿਯਾਮਭੁਨੈਬਹੁਮੇਲਾ
 ਰੇਸੁਰਗਜਹਿਕੋਜੋਊਹਾਬਨਾਵੇ॥੨੧੧੨॥ਪਵਤਰਾਮਜਨੀਨਚਕੋਧਨਪਵਤਰੇ
 ਬਹੁਦਾਨਗਵਯਾਇਕਰਿਵਾਵਤਰੇਹਰਿਕੋਕਬਿਸਿਯਾਮਭੁਨੈਪੜਛੰਦਸਵਯਾ
 ਅਉਰਦਿਸਕੋਬਿਖੇਸੁਪਨੀਮਿਲਿਨਚਤਹੈਕਰਗਾਨਭੁਵਯਾਕਉਨਕਮੀਕਿ
 ਰੇਰੇਤਿਨਕੋਜੋਊਸੀਜਵਬੀਰਕੋਪਾਮਾਵਯਾ॥੨੧੧੩॥ਤਿਨਕੋਬਹੁਦੈਸੀਗਪਰ
 ਥਲੇਹਰਿਭੋਜਨਕੀਭੁਅਮੇਪਗਧਾਰਿਯੋਪੇਸਤਭਾਂਗਹਛੀਮਮਗਾਇਪੀਯੋਮਦੋ
 ਕਬਿਦਾਕਰਿਭੁਰਿਯੋਮਤਹੋਚਾਰੇਈਕੈਛਨਸੇਸੁਤਇਦਕੋਸੇਇਮਸਿਯਾਮਉਚਾਰਿ
 ਯੋਕਾਮਕੀਯੋਬੁਧਾਘਟਕਿਉਮਦਗਕੋਨਾਠਵੇਸਿਧਸਵਾਰਿਯੋ॥੨੧੧੪॥ਜੋ
 ॥੩੩॥ਤਬਪਾਰਥਕਰਿਜੋਰਿਕੋਹਰਿਸਿਉਕਹਿਯੋਸੁਨਾਇਜੜਬਾਮਨਇਨਰਸਨ
 ਕੇਜਨੈਕਹਾਉਪਾਇ॥੨੧੧੪॥ਜੋਤਿਕੀਟਾਜਾਸਿਧਸੇਧੁਰਾਦੇਬਾਤੈਦਨਟਕਹਿਸਨਾ
 ਤਾਏਕੁਮਾਰਾਥਾਅਵਧਾਨੀਕੀਦੁਹਿਤਾਬਿਦੁਹਤਭਯੋ॥ਅਥਿਇਦੁਭੁਮਾਸੁਰਕੋ
 ਦੁਖਤੇਆਵਤਭਯੋਕਥਨੀ॥੨੧੧੫॥ਦੁਰਵਤੀਜਵਪਤਿਜਬਾਯੋਇਦੁ
 ਆਇਪਾਇਨਲਪਟਯੋਭੂਮਾਸੁਰਕੋਦੁਖਸੁਨਯੋਪੁਤਿਹਤੇਮੇਅਤਿਦੁਖਯੋ॥
 ੨੧੧੫॥ਦੇਹਗਾ॥ਸੋਮੇਪਰਾਤਿਪੁਬਲਹੈਮੇਪੇਸਾਧਿਯੋਨਜਾਇਤਕੋਆਪਨਹੀਪ
 ਭੂਕੀਜੈਨਾਸਉਪਾਇ॥੨੧੧੬॥ਜੋਤਿਕੀਟਾਜਾਸਿਧਸੇਧੁਰਾਦੇਬਾਤੈਦਨਟਕਹਿਸਨਾ
 ਮੇਧਭਲੇਕਰਿਕੋਮਨਮੇਕਹਿਯੋਚਿਤਨਤੁਕਰਹੋਚਾਲਿਹਉਨਹੀਹਉਤਿਹਤੇਟਰਿਕੋਕੁ
 ਪਕੇਜਬਹੀਰਥਪੇਚਕਿਹਉਸਭਸਮਤਨਾਥਨਮੇਧਰਿਕੋਰੂਰਿਭੂਨਅਰੇਰੂਰਿਹਉਤਮ
 ਰੇਅਰਿਕਉਪਲਮੇਸਤਿਧਾਕਰਿਕੋ॥੨੧੧੭॥ਸੇਯਾ॥ਮਾਘਵਾਸਿਰਿਨਿਆਇਗਯੋ
 ਗਹੋਕੇਤਿਹੋਕੋਚਿਰੇਮੇਬਧਸਿਯਾਮਬਸਾਯੋਸੀਗਲਈਜਵਵੀਪੁਤਨਹਿਪਾਰਥਕੋਕ
 ਰਿਸੀਗਚਲਾਯੋਇਕਤੀਯਾਹਿਤਲੈਸੀਗਕਉਤਕਿਯੋਕਹਿਕੋਕਬਿਸਿਯਾਮਸੁਨਯੋ॥੨੧੧੮॥

ਸਿਖਾਮਚਲੇਤਿਹਥਿਨਹੀਤਿਹਉਪਰਿਅੰਤਦਸਾਨਹੀਧਾਯੋ॥੨੧੧॥ **ਅਗਰੁਪ** ੨੫੭
 ਗਸਿਖਾਮਜਥੈਚਾਕਿਕੈਤਿਹਸਤ੍ਰਹਿਕੀਜਬਥਰਸਿਧਾਰਿਯੋ॥ਪਾਹਨਕੋਟਿਪਿਖਿਯੋਪ੍ਰਥਮੇ
 ਵਤੀਏਬਹੇਲੋਹਕੈਨੈਨਹਿਧਾਰਿਯੋ॥ਨਿਰਕੋਹੇਰਤਭਯੋਤ੍ਰਿਤੀਏਅਰੁਆਗਕੋਚਉਥੀਸੁਤਉ
 ਗਬਿਚਾਰਿਯੋ॥ਪਾਂਚਵੇਪਉਨਪਿਖਿਯੋਖਟਫਾਂਸਨਕੋਧਕੀਯੋਇਹੁਤਾਂਤਿਹਕਾਰਿਯੋ॥੨੧੨॥
 ੨੧੧॥ **ਅਗਰੁਪ** ੨੫੭॥ ॥ਅਗੇਵਰਗਪਤਿਵਰਗਕੋਰਹਿਯੋਕਯਾਛਪਬੀਚਾ॥ਰਿਸਹ
 ਮਸਿਰਨਮਾਰੁਤਹਫਾਛਪਕਾਰਤਮੀਚਾ॥੨੧੨॥ **ਮੈਯਾ**॥ ॥ਜੈਇਹੁਤਾਂਤਿਕਹਿਯੋਜਦਨੈਦ
 ਨਤਉਉਹਿਸਤ੍ਰਲਖਿਯੋਕੋਉਅਯੋ॥ਅਉਰਸੁਨਿਯੋਜਿਹਏਕਹੀਚੇਰੇਸੈਕੋਰਨਕੋਪਚਟਾਕ
 ਗਿਠਾਯੋ॥ਬਾਰਕੋਕੋਟਬਿਖੇਮੁਰਦੈਤਹੁਤੇਸੁਨਸੇਰਸੇਉਉਠਿਧਾਯੋ॥ਸਿਖਾਮਕੇਬਾਹਨਕੋਤਿ
 ਨਕੋਪਤ੍ਰਿਸੁਭਕੋਆਇਕੋਘਵਚਲਾਯੋ॥੨੧੩॥ **ਮੈਯਾ**॥ ॥ਸੇਖਗਾਰਜਨਚੇਟਗਨੀਤਿਨ
 ਦਉਰਗਦਾਗਹਿਕਨਕੋਮਾਰੀ॥ਆਵਤਹੋਸਿਰਸਮੁਹੇਚੇਟਚਿਤੈਇਮਸੀਬਿਜਨਾਥਬਿਚਾ
 ਰੀ॥ਕੋਪਬਢਾਇਤਥੈਅਪਨੇਸੁਕਮੇਟਕੀਧਾਥਕੋਬੀਚਸੰਭਾਰੀ॥ਚੇਟਸੇਆਵਤਹੀਅਰਕੀ
 ਇਹਏਕਹਿਚੇਟਚਟਾਕਨਿਵਾਰੀ॥੨੧੪॥ **ਮੈਯਾ**॥ ॥ਘਾਵਬਿਗਅਰਥਗਯੋਜਬਹੀਤਥ
 ਸਾਜਕੋਰਾਛਸਕੋਪਬਢਾਯੋ॥ਦੇਹਬਢਾਇਬਢਾਇਕੋਅਨਨਸਿਖਾਮਜੁਕੋਬਧਕਾਰਨਪ
 ਯੋ॥ਨੈਦਗਕਾਛਤਥੈਕਟਿਤੇਬਿਜਨਾਥਤਥੈਤਕਿਤਾਹਿਚਲਾਯੋ॥ਜੈਸੇਕੁਮਾਰਕਟੈਖਟ
 ਕੋਅਰਿਕੋਸਿਰਤੈਸੇਹੀਕਟਿਗਿਠਾਯੋ॥੨੧੫॥ **ਮੈਯਾ**॥ ॥ਅਥਿਭੁਮਾਸੁਰਜੁਪੁਕਥਨ॥
 ੨੧੬॥ **ਮੈਯਾ**॥ ॥ਮੁਰਮਾਰਮੁਰਾਰਜਥੈਅ
 ਸਸਿਉਤਿਹਪਾਨਤਥੈਜਮਲੋਕਪਠਾਏ॥ਬਾਨਕਮਾਨਕ੍ਰਿਪਨਨੇਸੇਕਥੈਸਿਖਾਮਕਹੈਅਤਿ
 ਰੁਧਮਚਾਏ॥ਬੈਸੁਦਰਬਜਿਤੋਤਿਹਕੋਸੁਸੁਨਿਯੋਤਿਹਯੋਮੁਰਸਿਖਾਮਹਿਘਾਏ॥ਲੋਕੈਅ
 ਨੀਚਤੁਰਗਘਨੀਹਰਿਪੈਤਿਹਕੋਸੁਤਸਾਤੁਹੀਧਾਏ॥੨੧੭॥ **ਮੈਯਾ**॥ ॥ਪੇਰਿਦਸੋਦਿਸਤੋਹਰਿਕੋਤਿ
 ਹਸਿਖਾਮਭੁਨੈਤਕਿਬਾਨਮੁਹਾਰੇ॥ਏਕਗਦਾਗਹਿਧਾਥਨਬੀਰਭਿਰੇਮਨਕੋਛਨਿਤ੍ਰਾਸਨਿਵਾਰੇ॥
 ਸੇਸਭੁਆਯੁਪੁਸਿਖਾਮਜਹਾਰਕੈਜੈਅਪਨੇਰਿਸਸਸਤ੍ਰਸੰਭਾਰੇ॥ਸੁਰਨਕਾਹੁਕੋਛੋਰਤਭ

ਯੋਸਭੁਹੀਪੁਰਜੇਪੁਰਜੇਕਹਿਭੁਹੀ॥ ੨੧੨੮॥ ॥ ਸੈਨਨਿਹਾਰਨੀਅਗਨੀਸੁਨਿਸਤ
 ਉਕ੍ਤਕ੍ਰੋਧਭੁਹੀਘਨਸਿਖਾਮਜੁਪੈਕਾਬਿਸਿਖਾਮਭੁਨੈਸਭੁਸਸਤ੍ਰਨਲੈਕਿਲਕਾਭਯੋ
 ਚਤੁਰਿਭੁਏਪੋਤਭੁਏਹਰਿਕੋਅਪਨੇਮਨਮੇਨਰਤੀਕੁਭੁਹੀ॥ ੨੧੨੯॥ ॥ ਤਬਕਹਿਸਾਰੰਗਸਿਖਾਮਲੈ
 ਸਰਾਸਨਲੈਨਹੀਖੰਡਨਖੰਡਕਰੇ॥ ੨੧੩੦॥ ॥ ਤਬਕਹਿਸਾਰੰਗਸਿਖਾਮਲੈ
 ਤਿਚਿਤਕ੍ਰੋਧਬਢਾਇ॥ ਪੀਟਸਤ੍ਰਸਭਯਨਸਹਿਤਜਮਪੁਰਦਯੋਪਠਾਇ॥ ੨੧੩੧॥ ॥
 ਭੂਅਬਾਲਕਤੇਇਹਭਾਂਤਿਸੁਨਿਯੋਮੁਰਖੀਰਸੁਪੁਤ੍ਰਮੁਰਾਰਖਪਯੋ॥ ਅਉਰਜਿਤੇਦਲਯੋ
 ਯੋਤਿਨਸੀਧੁਸੇਉਛੁਨੇਮੇਜਮਲੋਕਪਠਾਯੋ॥ ਯਾਸੀਗਜ੍ਞੁਕੀਲਾਇਕਹਉਹੀਹਉਯੋਕ
 ਹਿਕੈਚਿਤਕ੍ਰੋਧਬਢਾਯੋ॥ ਸੈਨਬਲਾਇਸਬੈਅਪਨੀਜਦੁਬੀਰਸੇਕਾਰਨਜੁਪਕੇਪਯੋ॥
 ੨੧੩੨॥ ॥ ਸੈਯਾ॥ ॥ ਜਬਭੂਮਕੇਬਾਰਕਜੁਪਕੇਕਾਜਚਕਿਯੋਤਬਕਉਚਸੁਸੁਰਨਸਾਜੇ॥
 ਆਯੁਧਅਉਰਸੀਭਾਰਸਭੈਅਰਿਘੇਰਿਲਯੋਬਿਜਨਾਇਕਸਾਜੇ॥ ਮਾਨਹੁਕਾਲਪੁਲੈਦ
 ਨਕੇਪ੍ਰਗਟਿਯੋਘਨਹੀਇਹਭਾਂਤਿਬਿਰਾਜੇ॥ ਮਾਨਹੁਅੰਤਕਕੇਪੁਰਮੇਕੁਟਵਾਨਹਿਬਾਜਤ
 ਹੈਮਨਬਾਜੇ॥ ੨੧੩੩॥ ॥ ਅਰਿਸੈਨਜਥੇਘਨਜਿਉਉਮਭਿਯੋਪੁਨਿਸੀਬਿਜਨਾਥਚਿਤੋਰੇ
 ਤਜਾਨਿਯੋ॥ ਅਉਰਭੂਮਸੁਰਭੂਮਕੇਬਾਰਕਭੂਪਤਿਹੈਤਿਨਕੋਪਹਿਚਾਨਿਯੋ॥ ਮਾਨਹੁਅੰਤ
 ਸੋਮੈਨਿਪਨੀਗਹੀਐਉਮਾਭਿਯੋਕਬਸਿਖਾਮਬਖਾਨਿਯੋ॥ ਸਿਖਾਮਜੁਹੇਗਿਤਿਨੇਅਪਨੇਚਿ
 ਤਭੀਤਹਿਨੈਕੁਨਹੀਭੁਰਪਾਨਿਯੋ॥ ੨੧੩੪॥ ॥ ॥ ਅਰਪੁੰਜਗਾਇਦਨਮੇਧਨੁਤਾਰਿਲ
 ਸੈਸਭੁਹੀਜਿਹਲੋਕਛਟਾ॥ ਬਕਕੋਜਿਨਕੋਪਾਬਿਨਾਸਕੀਆਮੁਰਕੋਛੁਨੇਮੇਜਿਹਮੁੰਡਕ
 ਟਾ॥ ਮਦਮਭਕਗੀਦਲਾਵਤਯੋਜਿਮਜੇਰਕੋਆਵਤਮੇਘਘਟਾ॥ ਤਿਨਮੇਧਨਸਿਖਾਮ
 ਕੀਯੋਚਮਕੋਜਿਮਅਭ੍ਯੁਨਭੀਤਗਬਿਜਛੁਟਾ॥ ੨੧੩੫॥ ॥ ਸੈਯਾ॥ ॥ ਬਹੁਚਕ੍ਰਕੇਸੀਗਹੇ
 ਭੁਟਵਾਬਹੁਤੇਪ੍ਰਭਧਾਇਚਪੇਟਨਮਾਰੇ॥ ਇਕਗਦਾਹੀਸੇਧਾਇਹਨੇਗਿਰਭੂਮਪਰੇਬਹੁਰੇਨ
 ਸੀਭਾਗੇ॥ ਇਕਕਟੇਕਰਵਾਹਨਸੇਅਧਬੀਚਤੇਹੈਇਪਰੇਭੁਟਨਿਆਗੇ॥ ਮੋਨੇਤਖਾਨਨਕਾਨ
 ਮੇਕਟਿਕੈਕਰਵਤਨੇਸੇਦੁਮਭੁਹੀ॥ ੨੧੩੬॥ ॥ ॥ ਇਕਪਰੇਭੁਟਜੁਝਪਰਾਇਕਦੇਖ

੨੫੮
 ਰਸਾਤਿਰਸਾਮੁਹਿਧਾਏ। ਨੈਕਨਤਾਸਪਰੇਚਿਤਮੇਕਥਿਸਿਖਾਮਭੁਨੈਨਹੀਤਾਸਬਛਾਏ। ਏ
 ਮੁਖਛਾਲਲੀਇਕਰਵਾਰਨਿਸਿਕਦੈਸਿਖਾਮਕੇਉਪਰਿਅਏ। ਤੇਸਰਏਕਹੀਸੋਪ੍ਰਭਜੁਹਨ
 ਅੰਤਕਕੇਪੁਰਬੀਚਪਠਾਏ। ੨੧੩੪। ॥ ਸ੍ਰੀਜਵਰੀਰਜਥੈਰਿਸਮੀਸਭੁਹੀਭਟ
 ਵਾਜਮਲੋਕਪਠਾਏ। ਅਉਰਜਿਤੇਭਟਜੀਤਬਚੇਇਨਦੇਖਿਦਸਾਤੁਰਿਕੈਸੁਪਰਾਏ। ਜੇਹ
 ਰਿਉਪਰਿਧਾਇਗਏਬਥੇਕਹੁਤੇਦਿਰਜੀਤਨਆਏ। ਐਸੇਉਘਾਇਕੈਸੀਸਛੁਰਾਇਕੈ
 ਆਪਹਿਭੂਪਤਜੁਧਕੈਪਾਏ। ੨੧੩੫। ॥ ਸ੍ਰੈਯਾ। ॥ ਜੁਧਕੈਅਵਤੁਕੁਪਜਥੈਬਿਜਨਾਇਕ
 ਆਪਨੈਨੈਨਹਿਧਾਰਿਯੋ। ਠਾਢਹਹਿਯੋਨਹਿਤਉਨਪਰਾਪਰਾਗੇਹੀਜੁਧਕੈਆਪਸਿਧਾਰਿ
 ਯੋ। ਮਾਰਤਹਉਤਹਕੈਅਬਹੀਰਹਠਾਢਾਅਰੇਇਹਛਾਤਿਉਚਾਰਿਯੋ। ਯੈਕਹਿਕੈਪੁਨਿਸਾਰ
 ਗਕੋਤਨਕੈਸਰਸਤ੍ਰਿਦੇਮਹਿਮਾਰਿਯੋ। ੨੧੩੬। ॥ ਸਾਰੰਗਤਾਨਜਥੈਅਰਿਕੈ
 ਬਿਜਨਾਇਕਤੀਛੁਨਬਾਨਚਲਾਯੋ। ਲਾਗਤਹੀਗਿਰਭੂਮਭੂਮਾਧੁਰਭੂਮਪਰਿਯੋਜਮਲੇ
 ਕਸਿਧਾਯੋ। ਸਉਨਲਾਗਿਯੋਨਹਿਤਾਸਰਕੈਇਹਭਾਂਤਿਚਲਾਕੀਸੋਪਾਰਪਰਾਯੋ। ਜੇਗਕੈ
 ਸਾਧਕਜਿਉਤਨਤਿਆਗਚਲਿਯੋਨਭੂਪਾਪਨਭੁਟਨਪਾਯੋ। ੨੧੩੭। ॥ ਸ੍ਰੈਯਾ। ॥
 ੨੧੩੮। ॥ ਅਥਉਸਕੇਪੁਤ੍ਰਕੋਰਾਜਦੇਤਭੇਸੇਲਾਸਹ
 ਸਰਾਜਸੁਤਾਬਿਆਹਿਕਥਨੀ। ੨੧੩੯। ॥ ਐਸੀਦਸਾਜਬਭੀਇਹਕੀਤਬਮਾਇਭੂ
 ਮਾਧੁਰਕੀਸੁਨਿਧਾਈ। ਭੂਮਕੇਉਪਰਿਭੂਮਗਿਰੀਸੁਪਬਸਤ੍ਰਨਕੀਚਿਤਤੇਬਿਸਰਾਈ। ਆਇ
 ਨਡਾਰਤਭੀਪਨੀਯਾਸੁਉਤਾਵਲਸੇਚਲਿਸਿਖਾਮਪੇਆਈ। ਦੇਖਤਸਿਖਾਮਕੋਰੀਤ੍ਰਹੀ
 ਦੁਖਭੂਲਗਯੋਸੁਭੇਕੀਨਬਛਾਈ। ੨੧੪੦। ॥ ਅਥਉਸਤਤਿਜਦੁਪਤਿਕਰੀਲੀ
 ਨੇਸਿਖਾਮਰਿਤਾਈ। ਪਉਤਨਆਨਿਪਾਇਨਡੁਰਿਯੋਸੇਲੀਨੇਬਖਸਾਈ। ੨੧੪੧। ॥ ਸ੍ਰੈਯਾ। ॥
 ਭੂਪਤਤਾਹੀਕੇਬਾਲਕਥਾਪਕ੍ਰਿਪਾਨਿਪਛੇਰਨਬੰਦਸਿਧਾਰਿਯੋ। ਸੇਲਹਸਹਸ੍ਰਭੂਪਨਕੀ
 ਦਹਤਾਥੀਜਹਾਤਿਹਠਉਰਹਿਆਯੋ। ਸੁੰਦਰਹੇਰਕੈਸਿਖਾਮਜੁਕਉਤਿਨਤ੍ਰੀਯਨਕੈਅਤਿਓ
 ਤਲਭੁਯੋ। ਯਾਲਪਿਪਾਇਬਿਦਾਹਸਭਕਰਿਸਿਖਾਮਭੁਨੈਜਸੁਤ੍ਰਕਥਜਾਯੋ। ੨੧੪੨। ॥

ਰਉਪਈ॥ ॥ ਜੇਸਭਜੇਭਿਭੂਮਾਭਰਾਖੀ॥ ਕਹਿਲਗਗਨਉਤਿਨਨਕੀਸਾਖੀ॥ ਰਿਨੇਯੇ
 ਕਹੀਇਹੀਹਉਕਰਿਓ॥ ਜੇਗਹਿਹਜਾਗਇਕਠੀਬਰਿਓ॥ ੨੧੪੧ ॥ ਭੈਭਰਾ॥ ॥ ਜੁਪਸਮੇ
 ਅਤਿਕ੍ਰੋਧਜਦਪਤਿਬਧਕੈਤਾਹਿ॥ ਸੋਰਹਿਸਹੀਸ੍ਰੀਵਗੀਆਪਹਿਲਈਬਿਵਾਹਿ॥ ੨੧੪੨
 ॥ ਸੈਯਾ॥ ॥ ਜੁਪਸਮੇਅਤਿਕ੍ਰੋਧਹੋਇਸਿਖਾਮਜੁਸਤ੍ਰਸਬੈਛਿਨਮਾਹਿਪਛਾਰੇ॥
 ਜਦਯੋਫਿਰਤਾਸੁਤਕੇਸੁਖਦੇਤਭਯੋਤਿਨਸੇਕਨਿਵਾਰੇ॥ ਫਿਰਿਬਠਿਯੋਤ੍ਰੀਯਸੋਰਹਸਹੀ
 ਸ੍ਰਸਤਾਪੁਰਮੇਅਤਿਕ੍ਰੋਕੈਅਖਰੇ॥ ਬਿਪਨਦਾਨਦੇਲੋਤਿਨਕੋਸੰਗਦੁਆਰਵਤੀਜਦੁ
 ਹਾਇਸਿਧਾਰੇ॥ ੨੧੪੩ ॥ ਭੈਭਰਾ॥ ॥ ਸੋਰਹਿਸਹੀਸ੍ਰਕਉਸੋਰਹਿਸਹੀਸ੍ਰੀਧਅਦੀਏ
 ਸੁਹਲਾਸਬਫੈਕੈਦੇਤਭਯੋਸਭੁਤ੍ਰੀਯਨਕੋਸੁਖਰੂਪਅਨੇਕਨਭਾਤਿਬਨੈਕੈ॥ ਅਸੇ
 ਲਖਿਯੋਸਭੁਹੁੰਹਮਰੇਗਿਹਸਿਖਾਮਬਸੈਨਬਸੈਅਨਤੋਕੈ॥ ਸੋਕਬਿਸਿਖਾਮਪੁਰਾਨਤੋਸੁ
 ਨਿਭੇਦਕਹਿਯੋਸਭੁਸੀਤਸੁਨੈਕੈ॥ ੨੧੪੪ ॥ ਭੈਭਰਾ॥ ॥ ਸੁਹਲਾਸਬਫੈਕੈਦੇਤਭਯੋ
 ਸੁਹਲਾਸਬਫੈਕੈ॥ ੨੧੪੫ ॥ ਭੈਭਰਾ॥ ॥ ਸੈਯਾ॥ ਯੈਸੁਖਦੈਤਿਨਤ੍ਰੀਯਨਕੋਫਿਰਸਿਖਾਮਪੁਰੰਦਰਲੋਕਸਿਧਯੋ
 ਕੰਕਨਕੁੰਡਲਦੇਤਭਯੋਤਿਹਪਾਇਕੈਸੋਕਸਭੈਬਿਸਰਯੋ॥ ਸੁੰਦਰਏਕਪਿਖਿਯੋਤਿਹ
 ਰੂਖਤਿਹੀਪਰਸਿਖਾਮਕੋਚੇਤਲੁਭਯੋ॥ ਮਾਗਤਭਿਯੋਨਦਯੋਸੁਹਰਾਜਤਹੀਹਸਿਸਿਉ
 ਹਰਿਜੁਪੁਮਚਯੋ॥ ੨੧੪੬ ॥ ਭੈਭਰਾ॥ ॥ ਰਿਸਸਾਜਪੁਰੰਦਰਮੈਨਚੜ੍ਹੇਚਲਿਕੈਸਭੁਸਿ
 ਯਾਮਕੇਸਾਮੁਹੇਆਏ॥ ਘੋਰਤਮੇਘਲਸੈਚਪਲਾਬਰਖਾਬਰਮੈਰਥਸਾਜਬਨਾਏ॥ ਦੁ
 ਦਸਿਸੁਹਸਬੈਓਮਡੇਸਬਰਾਵਨਸੇਜਿਨਹੁਬਿਚਲਾਏ॥ ਭੇਦਲਹਿਯੋਨਹੀਨੈਕਚਲੇਮ
 ਦਮਤਸੁਸਿਖਾਮਪੈਪ੍ਰਮਤਧਾਏ॥ ੨੧੪੭ ॥ ਭੈਭਰਾ॥ ॥ ਆਵਤਹੀਮਿਲਿਕੈਸਭੁਹੁੰਜ
 ਦੁਬੀਰਕੈਉਪਰਿਸਿਧਰਪੇਲੋ॥ ਪੰਖਸੁਮੇਰਚਲੈਕਰਿਕੈਜਿਨਕੋਰਿਸਸੈਟਕਦਾਤਕ
 ਠੇਲੇ॥ ਮੁੰਡਕਟੇਤਿਨਕੋਬਿਜਨਾਥਕ੍ਰਿਪਾਨਿਧਸੇਤਦੈਜਿਮਕੇਲੋ॥ ਸੁਉਨਭਰੇਹਮਨੀਅ
 ਰਮਾਪਤਿਫਾਗਨਅੰਤਬਸੀਤਸੇਖੇਲੇ॥ ੨੧੪੮ ॥ ਸੈਯਾ॥ ॥ ਸ੍ਰੀਬਿਜਨਾਇਕਬੈਰਨਸੇ
 ਜਬਹੀਰਿਸਮਾਂਡੀਕੀਯੋਖਰਕਾ॥ ਬਹੁਬੀਰਭੁਏਬਿਨਪਾਨਤਬੈਜਬਨਦਪਚੰਡਸੁਨਿ

ਦੇਰਾਜ

245

Digitized by Panjab Digital Library | www.panjabdigilib.org

ਸੇਯਾ ॥ ਸੰਗਹਲੀਕੇਤਬੈਰਕਮੀਕਥਿਸਿਯਾਮਜੂਆਹੁਕੇਖੇਲਮਚਾਯੋ ॥ ਰੂਪਘਨੇਜਿਹ ੨੬੦
 ਬੇਤਿਨਦੇਖਤਦਰਬਘਨੇਤਿਹਮਾਝਲਗਯੋ ॥ ਦਾਦਪਰਿਯੋਮੁਸਲੀਕੇਸਭੇਰੁਕਮੀਪੁੰਕੇਦਾਦ
 ਪਰਿਯੋਯੋਸੁਲਯੋ ॥ ਹਾਸਕੀਯੋਮਿਲਕੇਅਭਿਹੀਗਰਕੁਪਜਕ੍ਰਾਤਘਨੇਰਿਸਵਾਯੋ ॥ ੨੧੬੩ ॥
 ਰੁਪਮਣਾ ॥ ਯੇਯੇਘਨੀਬੇਰਹੁਕਾਯੋ ॥ ਜਦਪਤਿਕ੍ਰਾਤਰੇਪਾਅਤਿਆਯੋ ॥ ਏਕਗਦਾਉਠਿ
 ਕਰੇਯੋਧਰੀ ॥ ਸਭਰੂਪਕ੍ਰਕੀਪੁਜਕਰੀ ॥ ੨੧੬੪ ॥ ਘਨੇਚਾਇਸੇਰੂਪਸਿਘਰੇ ॥ ਪਰੇਝੂਮਕੈਕੂਮ
 ਬਿਸੰਭਰੇ ॥ ਗਿਰੇਸਉਨਕੇਰਸੋਰਾਤੇ ॥ ਖੇਡਬਸਿਤਮਨੇਮਦਮਾਤੇ ॥ ੨੧੬੫ ॥ ਫਿਰਤਭੂਤਸੋਤਿ
 ਨਮੋਹਲੀ ॥ ਜੇਸੇਅੰਤਕਾਲਸਿਵਬਲੀ ॥ ਜਿਉਰਿਸਭ੍ਰੂਲੀਏਜਮਾਵੇ ॥ ਤੇਸੇਹੀਮੁਸਲੀ
 ਛਬਿਪਾਵੇ ॥ ੨੧੬੬ ॥ ਰੁਕਮੀਕੁਯੋਗਦਾਗਾਹਿਠਾਏ ॥ ਘਨੇਕੋਪਤਕੋਚਿਤਬਾਢੇ ॥ ਭਾਜਤਬਯੋ
 ਨਸਾਮੁਹੇਰਯੋ ॥ ਅਗਇਹਲੀਸੇਜੁਪੁਮਚਾਯੋ ॥ ੨੧੬੭ ॥ ਚਿਤਕੀ ॥ ਹਲੀਗਦਾਤਬਤਾਪਰਿਮਾ
 ਰੀ ॥ ਉਨਹੁਕੋਪਸੇਤਾਪਰਝਾਹੀ ॥ ਸਉਨਤਛੁਟਿਯੋਅਰੁਨਦੇਉਕੁਏ ॥ ਅਨਹੁਕੋਪਰੂਪਹੁਇਗਏ ॥
 ੨੧੬੮ ॥ ਚਿਤਕੀ ॥ ਦਾਂਤਕਾਂਢੁਇਕਹਸਤਥੇਸੇਇਹਨੇਨਨਿਹਾਰਾ ॥ ਰੁਕਮਜੁਪਕੋਛੋਰਕੋਤਾਪਰਿ
 ਚਲਿਯੋਹਕਾਗਾ ॥ ੨੧੬੯ ॥ ਸੇਯਾ ॥ ਸਭਤੇਰਿਕੋਦਾਂਤਦਏਤਿਹਕੇਬਲਭਵਗਦਾਸੀਗਪੇਗ
 ਰਿਕੋ ॥ ਦੇਉਮੁਛੁਉਪਾਰਕਈਤਿਹਕੀਅਤਿਸਉਨਚਲਿਯੋਤਿਹਕੇਬਹਿਕੋ ॥ ਫਿਰਅਉਗਨੇ
 ਬਲਵੰਡਘਨੇਕਥਿਸਿਯਾਮਕਹੈਚਿਤਮੇਚਹਿਕੋ ॥ ਫਿਰਿਆਇਕਿਰਿਯੋਰੁਕਮੀਸੀਗਯੋਤੁ
 ਹਿਮਾਰਤਹਉਮੁਖਤੇਕਹਿਕੋ ॥ ੨੧੭੦ ॥ ਚਿਤਕੀ ॥ ਧਾਵਤਭਯੋਰੁਕਮੀਪੋਹਲੀਕਥਿਸਿਯਾਮ
 ਕਹੈਚਿਤਰੇਸਬਢੈਕੋ ॥ ਰੋਮਖਰੇਕਰਿਕੋਅਪੁਨੇਪੁਨਿਅਉਰਪਚੰਡਗਦਾਕਰਿਲੈਕੋ ॥ ਆਵਤ
 ਕੁਯੋਉਤਤੇਸੇਉਬੀਰਸੁਆਪਸਮੇਰਨਦੰਦਮਚੈਕੋ ॥ ਹਉਬਿਸੰਭਾਰਪਰੇਦੇਉਬੀਰਧਰਪਰਘਾ
 ਇਨਕੇਸੀਗਯੋਕੋ ॥ ੨੧੭੧ ॥ ਚਉਪਈ ॥ ਅਰਹਦੇਇਤਹਜੁਪੁਮਚਾਯੋ ॥ ਏਕਨੇਰੇਮੇਮਾਰਨ
 ਪਾਯੋ ॥ ਬਿਹਬਲੋਹੇਇਦੇਉਧਰਪਰੇ ॥ ਜੀਵਤਬਚੇਸੁਮਾਨਹੁਮਰੇ ॥ ੨੧੭੨ ॥ ਮੁਛਤਭੈਫਿਰਿਜੁ
 ਪੁਮਚਾਯੋ ॥ ਕਉਤਕਸਭਲੇਕਨਦਰਸਾਯੋ ॥ ਕੋਪਹੇਇਸੁਯਾਬਿਧਿਅਰੇ ॥ ਕੋਹਰਿਦੁਇਜਨਬ
 ਨਮੇਲਗੇ ॥ ੨੧੭੩ ॥ ਚਉਪਈ ॥ ਜੁਪੁਬਿਖੇਬਕਗਯੋਰੁਕਮੀਤਬਧਾਇਹਲੀਇਕਘਾਇਚ

ਲਾਯੋ॥ ਤਉ ਉਨਹੂੰ ਅਰਿਕੋ ਪੁਨਿ ਘਾਇ ਸੁਆ ਵਤ ਮਾਰ ਗੇ॥ ਲਖਿ ਪਾਯੋ॥ ਤਉ ਹੀ ਸੰਤਾਰ ਗਦ
 ਅਪਨੀ ਅਰੁ ਚਿਤ ਬਿਖੇ ਅਤਿ ਰੋਸ ਬਢਾਯੋ॥ ਸਿਖਾ ਮਭੁਨੈ ਤਿਹ ਬੀਰਤ ਬੈ॥ ਯੁਗ ਦੋ ਕੋ ਗਦਾ ਸਿ
 ਗਿ ਘਾਇ ਬਚਾਯੋ॥ ੨੧੭੪ ॥ ਸਿਖਾ ਮਭੁਨੈ ਅਰਿਕੋ ਜਬ ਹੀ ਇਹ ਆਵਤ ਘਾਇ
 ਕੇ ਬੀਚ ਨਿਵਾਰਿਯੋ॥ ਤਉ ਬਲਭ ਦੁਖ ਮਾਰਿ ਸਠਾਨੁ ਅਉਰ ਗਦਾ ਹੂੰ ਕੋ ਘਾਇ ਪੁਰਾਰਿਯੋ॥ ਸੋ
 ਇਹ ਕੇ ਸਿਰਭੀ ਰਹਿਣਾ ਗਗਾਯੋ॥ ਇਨਹੂੰ ਨਹੀਨੈ ਕੁਸੀ ਭਾਰਿਯੋ॥ ਸੂਮ ਕੇ ਦੇਹ ਪਰਿਯੋ ਪਰ ਨੀਰਕਮ
 ਪੁਨ ਅੰਤ ਕੇ ਧਾਮ ਸਿਧਾਰਿਯੋ॥ ੨੧੭੫ ॥ ਕ੍ਰਾਤ ਜਿ ਤੇਰੁ ਕਮੀ ਕੇ ਹੁਤੇ ਬਪਕ੍ਰਾਤ ਨਿਰਕੇ ਕੋ ਪਭਰੇ
 ਬਰਛੀ ਅਰੁ ਬਾਨਕ ਮਾਨ ਕ੍ਰਿਪਾ ਨਗਦਾਗਾ ਹਿਯਾ ਪਰਾ ਆਇ ਪਰੇ॥ ਕਿਲਕਾਰ ਦੇਸੇ ਦਿਸ ਘੇਰ
 ਤਭੇ ਮੁਸਲੀ ਪਰ ਕੇ ਨਰਤੀ ਕੁਡਰੇ॥ ਨਿਸਕੇ ਮਨੇ ਹੋਰ ਪਤੰਗ ਦੀ ਆਪਰ ਨੈ ਕੁਡਰੇ ਨਹੀ ਦੂਟਿ ਪਰੇ॥
 ੨੧੭੬ ॥ ਸਿਗਾਹ ਲਾਯੁ ਪਕੇ ਉਨਹੂੰ ਸੁਉਤੇ ਅਤਿ ਕੋ ਪਹੁਇ ਜੁਧ ਮਚਾਯੋ॥ ਕ੍ਰਾਤ ਕੇ
 ਜੁਧ ਭਯੋਰੀ ਘਕ੍ਰਾਤ ਕੇ ਸੰਗਾਇ ਹੋ ਪੁਭੂ ਜੁ ਸੁਨਿ ਪਾਯੋ॥ ਬੈਠ ਬਿਚਾਰ ਕੀਯੋ ਸਬੁ ਜੁ ਸਬੈ ਜਦੁ ਬ
 ਰਕਟ ਬਬੁਲਾਯੋ॥ ਅਉਰ ਕਥਾ ਦਈ ਛੋਰੁ ਲੀਕੀ ਸਹਾਇ ਕਉ ਕੋ ਪਕ੍ਰਿਪਾ ਨਿਪਯਾਯੋ॥ ੨੧੭੭
 ॥ ਜਮ ਰੂਪੀ ਬਲਭ ਦੁਖਿ ਹਰਿ ਅਥਾ ਮਸੁਨਿ ਪਾਇ॥ ਬੁਧ ਦੇ ਤਨ ਬਿਹਤਾਈ ਅਨਕ
 ਹੀ ਸੁਕਹਉ ਸੁਨਾਇ॥ ੨੧੭੮ ॥ ਦੇਖ ਅਨੀਜ ਦੁਬੀਰ ਘਨੀਲੀਏ ਆਵਤ ਹੋਰੁ
 ਰੁਤੇ ਹਿਨ ਆਵੈ॥ ਕਉ ਨ ਬਲੀ ਪੁਗਾਇਯੋ ਭੂਅੰ ਮੇਤੁ ਮਹੀਨ ਕਹੋ॥ ਇਨੇ ਸੇ ਸਮੁਹਾਵੈ॥ ਅਉ ਜੜਕੈ
 ਹਠੀ ਭਿਰਹੈ ਤੁਕਹਾਫਿ ਰਿਜਾ ਵਤ ਧਾਮ ਹਿ ਆਵੈ॥ ਆਜੇ ਸੋ ਉਬਚਹੈ ਇਹ ਅਉ ਸਰਜੇ ਭ
 ਜਿ ਕੈ ਭਟ ਪਨ ਬਚਵੈ॥ ੨੧੭੯ ॥ ਸੇਯਾ॥ ਤਉ ਲਗਾਹੀ ਜੁ ਤੇ ਕੋ ਪਕ੍ਰਿਪਾ ਨਿਪਿਆ ਹਵ ਕੀਛਿ
 ਤਭੀ ਤਰਿ ਆਏ॥ ਸਉ ਦਭ ਬਿਯੋ ਬਲਭ ਦੁਖਿ ਖਿਯੋ ਬਿਨੁ ਪਾਨ ਪਰੇ ਰੁਕਮੀ ਦਰ ਮਾਏ॥ ਯੁਧ
 ਤ ਅਉਰ ਘਨੇਈ ਪਿਖੇ ਕਬਿ ਸਿਖਾ ਮਭੁਨੈ ਹਰਿ ਘਾਇ ਨ ਘਾਏ॥ ਕ੍ਰਾਤ ਕਉ ਦੇਖਿ ਪਸਿਨਿਯ
 ਭੁਏ ਬਲ ਨਾਹ ਕੇ ਦੇਖਤ ਨੈ ਨ ਨਿਦਾਏ॥ ੨੧੮੦ ॥ ਰਥ ਤੇ ਤਬ ਆਪ ਹਿਯਾਇ ਕੋ ਸਿ
 ਯਾਮ ਜੁ ਜਾਇ ਹਲੀਕੁ ਅੰਕਲੀਯੋ॥ ਫੁਨਿ ਅਉਰ ਨ ਜਾਇ ਗਾਹਿਯੋ ਰੁਕਮੀ ਤਿਹ ਕੋ ਤਿਹ ਕੋ
 ਸੁਭਲੀ ਬਿਧ ਦਾਹ ਕੀਯੋ॥ ਉਤ ਦਉਰ ਰੁਕਮਨ ਭੁਪਾਨ ਬੀਚਗਾਈ ਤਿਨ ਕੋ ਯੋ ਸੋ ਮੇ ਪਕੀਯੋ॥
ਜਾਇ

269

ਜਥੈ ਸਿਵਜੂ ਤਿਹੂ ਪਤਕੇ ਤਿਨ ਬੈਨ ਸੁਨਾਯੋ ॥ ਭੂਪਲਖਿਯੋ ਨਹਿ ਭੇਦ ਕਛੁ ਸੁਲਖਿਯੋ ਚਿਤਚ
ਹਤੋ ਸੋਊ ਪਾਯੋ ॥ ਬਾਗੇ ਕੋਢੀ ਤਰਿ ਫੂਲ ਗਯੋ ਭੂਜਦੰਡ ਨਕੇ ਅਤਿ ਓਜ ਜਨਾਯੋ ॥ ਯੈ ਦਸ ਮੈ ਭੂਜ
ਸਿਖਾ ਮਕਹੈ ਅਤਿ ਆਨੰਦ ਸੋਫਿ ਗਿਮੰਦ ਰਾਯੋ ॥ ੨੧੬ ॥ ਏਕਹਤੀ ਦਹਿਤਾ ਤਿਹ ਕੀ ਤਿਹ
ਜੋਤ ਨਿਸਾ ਸੁਪਨੇ ਇਕ ਆਯੋ ॥ ਮੈਨ ਸੇਹੂ ਪਾਸੁ ਪਸੀ ਮੂਰਤ ਸੋਇ ਹਕੇ ਚਲਿ ਮੰਦਰ ਆਯੋ ॥
ਭੋਗ ਕੀਯੋ ਤਿਹ ਸੋ ਮਿਲਿ ਕੇ ਇਨ ਚਿਤ ਬਿਖੋ ਅਤਿ ਹੀ ਸੁਖੁ ਪਾਯੋ ॥ ਚਉਕ ਪਰੀ ਨਹੀ ਪੀਯ
ਪਿਖਿਯੋ ਕਥਿ ਸਿਖਾ ਮਕਹੈ ਤਿਨ ਸੋ ਕਜਨਾਯੋ ॥ ੨੧੭ ॥ ਸੈਯਾ ॥ ॥ ਜਾਗਤ ਹੀ ਬਿਰਲਾ ਪ
ਕੀਯੋ ਅਤਿ ਹੀ ਚਿਤ ਸੋ ਕਕੀ ਬਾਤ ਜਨਾਈ ॥ ਅੰਗਨ ਮੇਰੁ ਗਾਹੀ ਮੀਠਿ ਰੋਪ ਤਿਕੀ ਕਰਿ ਕੈ ਮਨ
ਮੇਵ ਚਿਤਾਈ ॥ ਪ੍ਰੇਤ ਲਾਗਿਯੋ ਕਿਧੋ ਪੀਤ ਲਗੀ ਕਿਕਛੁ ਅਥਯਾਠ ਗਾਮੁਰੀ ਸੀਖਾਈ ॥ ਬ੍ਰਾ
ਖਤ ਭੁੀ ਸਖੀ ਮੇਰੇ ਅਬੈ ਮੇਰੇ ਦੇਗਯੋ ਪੀਤ ਮੁਆਜੁ ਦਿਖਾਈ ॥ ੨੧੮ ॥ ਏਤੀ
ਹੀ ਕੋ ਬਤੀ ਯਾ ਮੁਖ ਤੇ ਗਿਰ ਭੂਪੇ ਪਰੀ ਸਭੁ ਸੁਪ ਭੁਲਾਈ ॥ ਯੈ ਬਿਸੰਭਾਹ ਪਰੀ ਪਰ ਨੀਕ ਬਿਸਿ
ਯਾ ਮਭੁਨੈ ਮਨੇ ਨਾਗਨ ਖਾਈ ॥ ਮਾਨੁ ਅੰਤ ਸੋ ਮੇਪਹ ਚਿਯੋ ਇਹ ਦੇਗਯੋ ਪੀਤ ਮਸੇਤ ਦਿਖਾ
ਈ ॥ ਤਉ ਲਗਿ ਚਿਤ੍ਰੇ ਖਾਜੁ ਹਤੀ ਸੁਸਖੀ ਇਹ ਕੀ ਇਹ ਕੇ ਫਿਗਾ ਆਈ ॥ ੨੧੯ ॥ ਏਤੀ
ਯਹੋ ਨਹੀ ਮਹਿਯੋ ॥ ਜਾਨਤ ਜਤਨ ਏਕੋ ਸੋ ਕਰਿਯੋ ॥ ੨੨੦ ॥ ਜੋ ਮੈਨ ਚਦੋ ਸੁਨਿ ਪਾਯੋ ॥ ਵਹੈ ਜ
ਤਨ ਮੇਰੇ ਮਨ ਆਯੋ ॥ ਜਤਨ ਆਜੁ ਸੋਊ ਮੇਰੇ ਰਿਯੋ ॥ ਬਾਨਾ ਸੁਰਤੋ ਨੈਕ ਨ ਰੁਗਿਯੋ ॥ ੨੨੧ ॥ ਏਤੀ
ਜਾਨਤੋ ਜਤਨ ਤੁਸੈ ਅਬ ਤੁਰਤ ਬਨਾਇ ॥ ੨੨੨ ॥ ਸੈਯਾ ॥ ॥ ਯੈ ਸੁਨਿ ਕੇ ਤਿਹ ਕੀ ਬਤੀ ਸ
ਤ ਬਹੀ ਇਹ ਚਉ ਦਹ ਲੇਕ ਬਨਾਏ ॥ ਜੀਵ ਜਿਨ ਵਰਦੇ ਵਨਿਸਾ ਚਰਭੀ ਤਕੇ ਬੀਚ ਬਿਖੋ ਚਿ
ਤ ਲਾਏ ॥ ਅਉਗ ਸਭੈ ਰਚਨਾ ਜਗਾਏ ਕੀ ਲਿਖੀ ਕਹਲ ਉਕਾ ਬਿਸਿਖਾ ਮਸੁਨਾਏ ॥ ਤਉ ਇਹ
ਆਇ ਸਮੁਛਤ ਕੈ ਬਹਿਯਾਗਹਿ ॥ ਜਾ ਸਭੁ ਹੀ ਦਰਸਾਏ ॥ ੨੨੩ ॥ ਜਉ ਬਹੀ
ਯਾਗਾ ਰਿਕੇ ਤਿਹ ਕੀ ਉਨ ਚਿਤ ਮਭੈ ਇਹ ਕੇ ਦਰਸਾਏ ॥ ਦੇਖਤਿ ਦੇਖਤਿ ਹੀ ਤਿਹ ਠਾ ਜਹ ਦੁਰ

ਵਤੀ ਬਿਜਲਾਬ ਬਾਏ। ਸੰਬਰ ਕੇ ਅਰਬੇ ਜਿਹ ਫੁਰਕਿ ਖਿਯੋ ਇਹ ਤਾਪਿਖ ਨੈਨ ਨਿਵਾਏ। ਤਾ ੨੬੨
 ਸੁਇਵੇਖਿਕ ਹਿਯੋ ਇਹ ਤਾਤਿਸਹੀ ਮੇਰੇ ਪੀਤਮ ਏ ਸਖੀ ਪਾਏ। ੨੬੩ ॥ ਸੁਇਵੇਖਿਕ ਹਿਯੋ ॥ ਕਹਿ
 ਯੋ ਸਖੀ ਅਬ ਫੀਲਨ ਕੀ ਜੋ ਪੀਤਮ ਮੋਹਿ ਮਿਲਾਇ ਕੋਈ ਜੋ ਜਬ ਸਜਨੀ ਇਹ ਕਾਰਜ ਕੋ
 ਹੋ। ਜੀਵ ਦਲ ਮੋ ਕਹਿ ਦੇਹੋ। ੨੬੪ ॥ ਸੁਇਵੇਖਿਕ ਹਿਯੋ ॥ ਯੋ ਬਤੀਆ ਸੁਨਿਕੋ ਭਈ ਚੀਲ ਚਲੀ ਉ
 ਰੁਦ੍ਹਾਹ ਵਤੀ ਮਹਿ ਆਈ। ਪੁਤ੍ਰ ਹੋਤੇ ਜਹ ਸਿਖਾ ਮਜ੍ਹ ਕੋ ਫਿਪ ਸਿਖਾ ਮਭ ਨੈ ਤਿਥਾ ਤੁਸਨਾਈ।
 ਏਕਤੀ ਯਾ ਅਟਕੀ ਤੁਮ ਪੇਤੁ ਹਿਲਿ ਯਾਇ ਬੇਕੋ ਹੋਤ ਹਉ ਰੇ ਪਠਾਈ। ਤਾਤੇ ਚੋਲੇ ਤਹ ਬੇਗ ਬਲਾ
 ਇਥੇ ਉਮੇਟ ਸਬੈ ਚਿਤ ਕੀ ਦੁਚਿਤਾਈ। ੨੬੫ ॥ ਸੁਇਵੇਖਿਕ ਹਿਯੋ ॥ ਏਨ ਸੁਨਾਇ ਕੋ ਸਿਖਾ ਮਭ ਨੈ ਤਿਹ
 ਆਪਨੇ ਰੂਪ ਪਤਛਾਦਿ ਖਯੋ ਜੋ ਤੀਯਾ ਮੇ ਪਰੇ ਅਟਕੀ ਤਿਹ ਜਾਇ ਪਿਖੇ ਮਨ ਯਾਹਿ ਲੁਭਾਯੋ।
 ਖੇਚ ਨਿਖੰਗ ਕਾ ਸਿਯੋ ਕਟ ਸੰਧਨ ਲੈ ਚਲ ਬੇਕ ਹਸਾ ਜਬ ਨਾਯੋ। ਦੁਤੀ ਕੋ ਸੀਗ ਲਏ ਅਪਨੇ ਇ
 ਹ ਤਾਤੀ ਯਾ ਲਿਖਾ ਵਨ ਕਾਜ ਸਿਧਾਯੋ। ੨੬੬ ॥ ਸੁਇਵੇਖਿਕ ਹਿਯੋ ॥ ਸੀਗ ਲਯੋ ਅਨੁਪ ਕੋ ਦੁਤੀਹ
 ਰਖ ਬਵਾਇ ਉਖਾ ਕੋ ਪੁਰ ਬੇਜਹਾਤ ਹਾਪੁ ਚੀ ਆਇ। ੨੬੭ ॥ ਸੁਇਵੇਖਿਕ ਹਿਯੋ ॥ ਤੀਯਾ ਪੀਯਾ
 ਦਯੋ ਮਿਲਾਇ ਚਤ੍ਰ ਤੀਯਾ ਕਹਿ ਚਤੁਤਾ। ਕੀਯੋ ਭੋਗ ਸੁਖ ਪਾਇ ਉਖਾ ਅਹਾ ਮਨੁ ਰਧ ਮਿਲਾ।
 ੨੬੮ ॥ ਸੁਇਵੇਖਿਕ ਹਿਯੋ ॥ ਚਾਰ ਪ੍ਰਕਾਰ ਕੋ ਭੋਗ ਕਯੋ ਨਰ ਨਾਹੁ ਲਾਸ ਹੀਯੋ ਮੈ ਬਢੇ ਕੋ। ਆਸਨ ਕੋ ਕਕੇ
 ਬੀਚਾ ਜਿਥੇ ਕਬਿਭਾਖਤੋ ਸੁਸਬੈ ਇਨ ਕੋ ਕੋ। ਬਾਤ ਕਹੀ ਅਨੁਪ ਕਛੁ ਮੁਸਕਾਇ ਤੀਯਾ ਸੀਗ
 ਨੈਨ ਨਚੇ ਕੋ। ਜਉ ਹਮਰੀ ਤੁਮ ਹੋਇ ਰਹੀ ਸੁੰਦਰਿ ਤਿਉ ਹਮਰੀ ਤੁਮ ਹੋਰੇ ਹੋ ਕੋ। ੨੬੯ ॥ ਸੁਇਵੇਖਿਕ ਹਿਯੋ ॥
 ਥੀਜੁ ਜੁਜਾਇ ਪਕੀ ਸੁਗਿਰੀ ਭੂਅ ਪੇਲ ਖਭੂਪਤਾ ਆਯੋ ਜੇ ਬਰਦਾਨ ਦਯੋ ਮੁਹਿਰੁ ਦਵਹੈ ਪੁਰ
 ਟਿਯੋ ਚਿਤ ਮੇ ਸੁਜਨਾਯੋ। ਤਉ ਹੀਲ ਉਆਇ ਕਹੀ ਇਕਯੋ ਤੁਮਰੀ ਦੁਹਤਾ ਕਹਮੇ ਕੋ ਉਆਯੋ।
 ਯੋ ਨਿਪ ਬਾਤ ਚਲਿਯੋ ਸੁਨਿਕੋ ਅਪਨੇ ਚਿਤ ਮੇ ਅਤਿ ਰੇ ਸਬ ਦਯੋ। ੨੭੦ ॥ ਸੁਇਵੇਖਿਕ ਹਿਯੋ ॥ ਆ
 ਵਤੀ ਕਰਸ ਸਤ੍ਰ ਸੰਭਾਰ ਭਕੇ ਪਭਯੋ ਚਿਤ ਰੇ ਸਬ ਦਯੋ। ਕਾਨ ਕੋ ਪੁਤ੍ਰ ਸੇ ਸਿਖਾ ਮਭ ਨੈ ਦੁਹਤਾ ਹੁ
 ਕੇ ਮੰਦਰ ਜੁਧ ਮਚਾਯੋ। ਹਉ ਇਬਿ ਸੰਭਾਰ ਪਹਿਯੋ ਜਬ ਸੇਤ ਬਹੀ ਇਹ ਕੋ ਕਰਭੀ ਤਹਿ ਆਯੋ।
 ਨਾਦ ਬਜਾਇ ਦਿਖਾਇ ਸੋਭੇ ਬਲ ਲੈ ਇਹ ਕੋ ਨਿਪ ਧਾਮ ਸਿਧਾਯੋ। ੨੭੧ ॥ ਸੁਇਵੇਖਿਕ ਹਿਯੋ ॥ ਕਾ

ਨਕੇਪੁਤ੍ਰਕੋਥਾਸਿਕੋਥੁਪਾਛਿ ਰਿੰਯੋਉਤਨਰਦਬਾਤਸੁਨਾਈ॥ ਕਾਨਚੋਲੋਉਤਿਬੈਰੋਕਹਾਅਪਨੀਜ
 ਦੁਵੀਸਭਮੈਨਬਾਣੀ॥ ਸੋਸੁਨਿਸਿਖਾਮਚਲੈਬਤੀਯਾਅਪਨੋਚਿਤੋਮੇਅਤਿਕੋਪਬਦਾਈ॥
 ਸਸਤ੍ਰਸੰਭਾਰਸਭੈਰਿਸੋਸੋਜਿਨਕੋਅਸਤੇਜੁਲਾਖਿਯੋਨਹੀਜਾਈ॥ ੨੨੦॥ ਹੋਵੇ॥ ੨੨੦॥ ॥ ਬ
 ਤੀਯਾਸੁਨਿਮੁਨਕੀਸਕਲਜਦੁਪਤਿਸੈਨਬਨਾਇ॥ ਜਹਭੂਪਤਕੋਪੁਰਹੁਤੇਤਹਹੀਪਹੁਰਿ
 ਯੋਆਇ॥ ੨੨੦॥ ੨੨੦॥ ਸੈਯਾ॥ ॥ ਆਵਤਸਿਖਾਮਜੀਕੋਸੁਨਿਕੋਨਿਪਮੀਤ੍ਰਪਾਛਿਯੋਤਿਨਮ
 ਤੁਨਦੀਨਿ॥ ਏਕਕਹੀਹਮੇਜੇਦੁਹਿਤਾਇਹਦੇਸੁਕਹਿਯੋਤੁਹਿਮਾਨਨਲੀਨੋ॥ ਮਾਗਲਯੋਜਿ
 ਵਤੇਰਨਕੋਬਹੁਜਾਨਤਹੋਤੁੰਬਯੋਮਤਿਹੀਨੋ॥ ਛੋਰਹੋਦੈਕਹਿਕੋਕਹਿਆਜੁਸੁਸੀਬਿਜਨਾਬਇ
 ਹੇਪੁਨਕੀਨੋ॥ ੨੨੦॥ ੨੨੦॥ ॥ ਮਨੋਤੋਬਾਤਕੋਹੋਨਿਪਏਕਜੋਸੈਨਨਮੋਹਿਤਕੋਧਹੀਯੋ॥
 ਦੁਹਿਤਾਅਨਭੁਪਕੋਲੈਅਪਨੇਸੰਗਸਿਖਾਮਕੋਪਾਇਨਪੇਪਰੀਯੋ॥ ਤੁਮਰੇਨਿਪਪਾਇਪਰੇਸੁ
 ਨੀਯੋਨਹੀਸਿਖਾਮਕੋਸੰਗਕਬੈਲਰੀਯੋ॥ ਅਰਿਹੋਨਜੋਸਿਖਾਮਭੁਨੋਹਰਿਸੋਭੁਅਪੇਤਬਰਾ
 ਜਸਦਾਕਰੀਯੋ॥ ੨੨੧॥ ੨੨੧॥ ਸੀ॥ ਬਿਜਨਾਇਕੋਜੋਰਿਸਕੋਰਨਮੋਕਰਜੋਧਨਸਾਥਗਲੇਹੋ॥ ਕਉਨ
 ਬਲੀਪਗਾਇਯੋਭੂਅਪੇਤੁਮਹੀਨਕੋਬਲਜੇਤਹਰੇਹੋ॥ ਜੇਯਠਿਕੋਭਿਰਹੋਤਿਹੋਸੈਤਿਹਕਉ
 ਛਿਨਮੋਜਮਲੇਕਪਠੇਹੋ॥ ਅਉਰਭੁਜਾਕਟਿਕੋਤੁਮਹੀਸਭਦੈਭੁਜਗਾਖਿਤ੍ਰੈਪਾਨਬਚੇਹੋ॥
 ੨੨੧॥ ੨੨੧॥ ॥ ਮੰਤ੍ਰੀਕੀਬਾਤਨਮਾਨਤਭਯੋਨਿਪਆਪਨੋਓਜਾਅਖੰਡੁਜਨਾਯੋ॥ ਸਸਤ੍ਰਸੰ
 ਭਾਰਕੋਯਾਥਨਮੋਫੁਨਿਬੀਰਨਮੋਅਤਿਹੀਗਰਬਯੋ॥ ਸੈਨਪੁਚੰਡਹੁਤੇਜਿਤੋਤਿਸਕਉਨਿਪ
 ਆਪਨੇਧਾਮਬੁਲਾਯੋ॥ ਹੁੰਦੁਮਨਾਇਜਨਾਇਪਨੇਬਲਸਿਖਾਮਜੁਸੇਲਰਬੇਕਹੁਧਯੋ॥
 ੨੨੧॥ ੨੨੧॥ ਉਤਸਿਖਾਮਜੁਬਾਨਚਲਾਵਤਭਯੋਉਤਤੇਦਸਸੈਭੁਜਬਾਨਚਲਾਏ॥ ਜਾਦਵਾ
 ਵਤਭੋਉਤਤੇਉਤਤੇਇਨਕੋਸਭਹੀਭੁਟਪਾਏ॥ ਪਾਇਕੋਰੇਮਿਲਿਆਪਸਮੋਤਿਨਯੋਉਪਮਾ
 ਕਬਿਸਿਖਾਮਸੁਨਾਏ॥ ਮਾਨੁਫਾਗਨਕੀਰੁਤਭੀਤਰਿਖੇਲਨਬੀਰਬਸੀਤਹਆਏ॥ ੨੨੧॥
 ॥ ਏਕਭਿਰੋਕਰਵਾਰਨਸੋਭਟਏਕਭਿਰੋਬਰਛੀਕਹਿਲੈਕੋ॥ ਏਕਕਟਾਰਨਸੰਗਭਿਰੋ
 ਕਬਿਸਿਖਾਮਭੁਨੋਅਤਿਰੋਸਬਚੇਕੋ॥ ਬਾਨਕਮਾਨਨਕਉਇਕਬੀਰਸੰਭਾਰਤਭੋਅਤਿਕੋ

ਧਤ੍ਰੈ ਕੋ ਭਉ ਤਕ ਦੇ ਖਿਭੁ ਯੇ ਉਤ੍ਰੁ ਪੁ ਤਿਭੈ ਬਿਜਨਾ ਇਕ ਆਨੰਦ ਕੋ ਕੈ ॥ ੨੨੧੬ ॥ ਜਾਭੁ ॥ ੨੬੩
 ਹਵੇ ਮੇਕਾ ਬਿਸਿਆ ਮਕਹੇ ਭਗਵਾਨ ਸੇ ਜੁ ਪੁ ਮਚਾਯੋ ॥ ਤਾਹੀ ਕੋ ਏਕਹੀ ਬਾਨ ਸੇ ਸਿਆ ਮਪਰਾਪਰ
 ਕੈ ਬਿਨ ਪ੍ਰਾਨ ਗਿਰਾਯੋ ॥ ਜੇ ਪਨੁ ਬਾਨ ਸੇ ਭਾਰ ਬਲੀ ਕੋ ਉਅਉ ਇਹ ਕੋ ਰਿਸੁ ਉਪਰਿ ਆਯੋ ॥ ਸੇ
 ਕਾ ਬਿਸਿਆ ਮਭਨੇ ਅਪਨੇ ਗਹਿਕਉ ਫਿਰਿ ਜੀਵਤ ਜਾਨ ਨ ਪਾਯੋ ॥ ੨੨੧੭ ॥ ਗੋਕ
 ਲ ਨਾਥ ਜੁ ਬੈਰਨ ਸੇ ਕਾ ਬਿਸਿਆ ਮਭਨੇ ਜਬ ਹੀਰਨ ਮਾਂ ਤ੍ਰਿਯੋ ॥ ਜੇ ਤਿਕ ਸਤ੍ਰਨ ਸਾਪੁ ਹੋਭੇ ਰਿਸ
 ਸੇ ਸਭੁ ਗਿਧੇ ਸਿਗਾ ਲਨ ਬਾਂਡਿਯੋ ॥ ਪਤਿਰ ਥੀਰਾ ਜਬਾ ਜਪਨੇ ਬਿਨੁ ਪ੍ਰਾਨ ਕੀਏ ਕੋ ਉਜੀਤ ਨ ਛੁ
 ਡਿਯੋ ॥ ਦੇਵ ਸਰਾਹਤ ਭੇ ਸਭੁ ਹੀ ਸੁਭੁ ਲੇ ਭਗਵਾਨ ਅਖੰਡੁ ਨ ਖਾਂਡਿਯੋ ॥ ੨੨੧੮ ॥ ਜੀਤੋ ਸਭੈ ਭੈ
 ਯਾਤੀ ਤਿਭੁ ਏਤ ਜਿਆ ਹਵੇ ਕੇ ਸਭੁ ਹੀ ਭੁਟ ਭਗੋ ॥ ਠਾਂਢੇ ਬਾਨ ਸੁਰਬੇ ਜਿਹ ਠਉਰ ਸਭੈ ਚਲਿਕੋ ਤਿ
 ਹ ਪਾਇਨ ਲਾਗੋ ॥ ਛੂਟ ਗਯੋ ਸਭੁ ਉਨ ਤੇ ਧੀਰ ਜਤਾ ਸਹਿਕੋਰ ਸਮੇ ਅਨੁਗਾਗੋ ॥ ਬੁਖਤ ਭੋਨਿ ਪਸੇ
 ਭੁਜੀਯੋ ਬਰਤੋ ਨ ਕੋ ਉਥਿ ਜਨਾ ਥਕੇ ਆਗੋ ॥ ੨੨੧੯ ॥ ॥ ਬੀਰ ਪਰੀ ਜਬ ਭੂਪਤ ਬੈਤ ਬ
 ਆਪਨੇ ਜਾਨ ਕੈ ਈਸ ਨਿਹਾਰਿਯੋ ॥ ਸਿਤ ਸਹਾਇ ਕੋ ਜਾਇ ਭਿਰਿਯੋ ਬਿਜਨਾ ਇਕ ਸੇ ਚਿਤ ਬੀਚ
 ਬਿਚਾਰਿਯੋ ॥ ਆਯੁ ਧਲੇ ਸਭੁ ਹੀ ਅਪੁਨੇ ਹਰਿਓ ਰਿਸੁ ਜੁ ਪੁਕੇ ਕਾਜ ਸਿਧਾਰਿਯੋ ॥ ਆਵਤ ਹੀ
 ਸੁਕਹੇ ਅਬ ਹਉ ਜਿਹ ਭਾਂਤਿ ਦੁਹੀ ਤਿਹ ਠਾਂਰਨ ਪਾਰਿਯੋ ॥ ੨੨੨੦ ॥ ਰੁਦ੍ਰ ਬੈਰੁਦ ਜਬੈਰਨ ਮੇਕਾ ਬਿ
 ਸਿਆ ਮਭਨੇ ਰਿਸਨਾ ਦਬ ਜਾਯੋ ॥ ਸੁਰਨ ਕਾਹੁ ਤੇ ਨੈਕੁ ਟਿਕਿਯੋ ਗਯੋ ਭਾਜਗਏ ਨਰਤੀ ਕੁੰਦ੍ਰ
 ਯੋ ॥ ਸਤ੍ਰਨ ਕੇ ਦੁਹੀ ਸਤ੍ਰਨ ਸਿਗਲੈ ਰੇਖ ਹਲੀ ਸੁਸੇ ਉਤ੍ਰੁ ਪਾਯੋ ॥ ਸ੍ਰੀ ਬਿਜਨਾ ਬਸੇ ਸਿਆ ਮਭਨੇ ਜਬ
 ਹੀ ਸਿਵ ਆਇ ਕੋ ਜੁ ਪੁ ਮਚਾਯੋ ॥ ੨੨੨੧ ॥ ॥ ਜੇ ਸਭੁ ਪਾਇ ਚਲਾਵਤ ਭੁਯੋ ਸਿਵ ਤੇ ਸ
 ਭੁ ਹੀ ਬਿਜਨਾ ਬਬ ਚਾਏ ॥ ਭਉਨ ਸਮੇ ਸਿਵ ਕੋ ਅਪਨੇ ਸਭੁ ਸਿਆ ਮਭਨੇ ਤਕ ਪਾਇ ਲਗਾਏ ॥
 ਜੁ ਪਕੀਯੋ ਬਹੁ ਭਾਂਤਿ ਦੁਹੀ ਜਿਹ ਕੋ ਸਭੁ ਹੀ ਸੁਰ ਦੇਖਨ ਆਏ ॥ ਅੰਤੁ ਪਿਸਾਇ ਰਿਸਾਇ ਕ੍ਰਿਪਾ
 ਨਿਪਿਏ ਕਗਾਦਾ ਹੁੰ ਸੇ ਰੁਦ੍ਰ ਗਿਰਾਏ ॥ ੨੨੨੨ ॥ ॥ ਜਬ ਰੁਦ੍ਰ ਹਿਰਿ ਪਾਇ ਲਗਾਏ ॥
 ਬਿਸੁ ਪਕਰਿਕ ਰਿਭੂ ਮਗਿਰਾਯੋ ॥ ਸੀਕਤ ਭੁਯੋ ਨ ਫਿਰਿ ਪਨੁ ਤਾਨਿਯੋ ॥ ਸ੍ਰੀ ਜਦ ਬੀਰ ਸਹੀ ਪੁਤ
 ਜਾਨਿਯੋ ॥ ੨੨੨੩ ॥ ਸੋਰਠਾ ॥ ॥ ਰੁਦ੍ਰ ਕੋ ਪਦ ਯੋਤਿ ਯਾਗ ਜਦੁ ਪਤਿ ਕੋ ਬਲ ਹੋਰਿ ਕੋ ॥ ਪਾਇ

ਸਿਰਹਾਲੀ ਸਿਰਹਾਲੀ ਸਿਰਹਾਲੀ

ਨਲਾਗਿਯੋਆਇਰਹਿਯੋਚਰਨਗਹਿਰਹਿਦੇਉ॥੨੨੨੨॥ਸਮੇਯਾ॥ ਅੰਦ੍ਰਕੀਦਿਖਦਸਾਇ
 ਹਰਾਂਤਿਸੁਆਪਹਿਭੂਪਤਜੁਪੁਕੋਆਯੋ॥ਸਿਯਾਮਭੁਨੈਦਸਮੈਭੁਜਸਿਯਾਮਕੋਉਪਰਿਥਾਨਨ
 ਪਚਲਾਯੋ॥ਓਘਜੇਆਵਤਬਾਨਕੇਸਭੁਹੀਹਰਿਮਾਰਗਮੇਨਿਵਰਾਯੋ॥ਸਾਰੰਗਾਅਪਨਗ
 ਥਾਬਿਖੇਧਰਿਕੋਅਰਿਕੋਬਹੁਪਾਇਨਘਾਯੋ॥੨੨੨੩॥ਸਿਰਹਾਲੀ॥ ਅਸੀਥਿਜਨਇਕਰੂਪਤ
 ਹੁਇਅਪਨੇਕਗੇ॥ਪਨੁਸਾਰੰਗਲੋਕੋ॥ਜੁਪੁਮਚਾਵਤਭਯੋਦਸਮੈਭੁਜਸੇਅਤਿਓਜਅਖੰਡਜ
 ਨੈਕੋ॥ਅਉਰਹੋਨੇਬਲਵੰਡੁਪਨੇਕਬਿਸਿਯਾਮਭੁਨੈਅਤਿਪਉਰਖਕੋਕੋ॥ਛੋਰਦਯੋਤਿਹੁ
 ਪਤਿਕਉਰਨੇ॥ਤਿਹਕਉਭੁਜਾਵਨਦੈਕੋ॥੨੨੨੪॥ਸਿਰਹਾਲੀ॥ ਅਸੇਯਾ॥ਬਾਹਸਰੰਸ
 ਕੋਰੇਤੁਮਹੀਅਬਲਉਜਗੇਨਰਕਾਹੁਕੀਹੋਈ॥ਅਉਰਕੋਹੋਇਹੁਪਾਇਤੀਅਪਨੇਗਿਯ
 ਚਸਿਪਤਸਮੇਈ॥ਏਤੇਪੇਸਿਤਸੁਨਹਿਤਕੋਸਿਵਸੇਛਗੀਯਾਪੁਨਿਗਖਤਕੋਈ॥ਤਸਿਪ
 ਕੋਬਰਯਾਬਿਧਿਈਸਦਯੋਜਗਦੀਸਕੀਯੋਭਯੋਸੇਈ॥੨੨੨੫॥ਸਿਰਹਾਲੀ॥ ਅਜਬਤਿ
 ਹਮਾਇਬਾਤਸੁਨਿਪਾਈ॥ਸਭੁਤਜਿਬਸਰਨਗਨਹੁਇਆਈ॥ਆਇਸਿਯਾਮਕੋਦਈ
 ਦਿਖਾਈ॥੨੨੨੬॥ਚਉਪਈ॥ ਅਤਬਦਿਗਨੀਰੇਹੁਇਰਹਿਯੋ॥ਨੈਕਨਜੁਵਬਚਿਤਮੇਰ
 ਹਿਯੋ॥ਭੂਪਤਸਮੇਭਜਨਕੋਪਾਯੋ॥ਭੁਜਗਯੋਨਹਿਜੁਪੁਮਚਾਯੋ॥੨੨੨੭॥ਸਿਰਹਾਲੀ॥ ਅਸੇਯਾ॥
 ਬਿਪਤਹੁਇਬਹੁਪਾਇਨਸੇਨਿਪਬੀਰਨੇ॥ਇਹਭਾਤਿਉਚਾਰਿਯੋ॥ਕੋਊਨਸੂਰ॥ਦਿਕਿਯੋ
 ਹਿਅਗਜਹਉਜਿਯਕੀਰਿਸਭਿਰਪਧਾਰਿਯੋ॥ਗਾਜਬੋਸੇਸੁਨਿਕੋਅਬਲਉਕਿਨਹੁੰਕਰੇਮੇਨਹਿ
 ਸਸੜਸਿਭਾਰਿਯੋ॥ਏਤੇਪੇਸੇਗਾਆਇਭਿਰਿਯੋਸੁਸਹੀ॥ਬਿਜਨਇਕਬੀਰਨਿਹਾਰਿਯੋ॥
 ੨੨੨੮॥ਸਿਰਹਾਲੀ॥ ਅਸੀਜਦੁਬੀਰਤੇਜੇਸਹੰਸਭੁਜਭਾਜਗਯੋਨਹਜੁਪੁਮਚਾਯੋ॥ਦੈਭੁਜ
 ਦੇਖਭਈਅਪਨੀਅਪਨੇਚਿਤਮੇਅਤਿਵਾਸਬਛਾਯੋ॥ਸੇਜਗਮੇਜਸੁਭੈਨਭਯੋਜਿਨਸੀ
 ਬਿਜਨਾਬਹਿਕੋਗੁਨਗਯੋ॥ਤਉਹੀਜਥਾਅਤਿਸੰਤਪਸਾਦਿਤੇਯੋਕਹਿਕੋਕਛੂਸਿਯਾਮ
 ਸੁਨਾਯੋ॥੨੨੨੯॥ਆਵਤਭਯੋਰਿਸਕੇਸਿਵਜੁਫਿਰਆਪਨੇਸੰਗਸਭੈਗਨਲੋਕੋ॥ਸੀ
 ਜਦੁਬੀਰਕੇਸਾਮੁਹੇਬੀਰਕੋਕੋਬਿਸਿਯਾਮਭੁਰੂਪਤਲੋਕੋ॥ਬਾਨਕ੍ਰਿਪਾਨਗਦਾਬਰਛੀਗ

ਨਿਸਾਵਤਭੇਰਿਸਨਾਦਬਜੈਕੈ। ਸੋਫਿਸਮੇਪੁਰਜੁਸਤੁਬੀਰਦਏਨਾਮਤਕੇਧਾਮਪਠੈਕੈ।
 ਮੈਯਾ॥ ॥ ਏਕਹਨੇਜਦੁਗਇਗਦਾਗਹਿਏਕਬਲੀਰਿਪਸਿਬਰਘਾਏ। ਏਕਭਿਰੇ
 ਮੁਸਲੀਧਰੇਸੇਸੁਤੇਜੀਵਤਿਧਾਮਹੂਜਾਨੰਪਾਏ। ਜੋਫਿਰਿਆਇਭਿਰੇਹਰਿਸੋਚਿਤਮੇਰਨਕੇ
 ਪਕੀਓਪਬਢਾਏ। ਸੋਫਿਰਛੇਦਤਭੁਯੋਤਿਨਕਉਜੇਉਜੀਬੁਕਰੀਧਨਹਾਥਨਾਏ॥ ੨੨੨॥
 ਅੰਸੋਨਿਹਾਰਭੁਯੋਤਹਾਹਵਚਿਤਬਿਖੇਅਤਿਕ੍ਰੋਧਬਢਾਏ। ਏਕਭੁਜਾਅਪਨੀਵੇਉਆ
 ਪਹੀਰਾਥਲੋਆਪਨੇਨਾਦਬਜਯੋ। ਜੀਉਕੁਪਅਤਿਕ੍ਰੋਧੇਤਪੇਧਾਵਤਭੁਯੋਤਿਮਕੇਪਕੈਸਿ
 ਧਾਮਪੈਧਾਯੋ। ਯੋਉਪਜੀਉਪਮਾਲਰਬੇਕਹੁਕੇਹਰਿਸੇਜਨਕੇਹਰਿਆਯੋ॥ ੨੨੩॥ ਜੁ
 ਧੁਮੀਭੁਯੋਅਤਹੀਤਬਹੀਸਿਵਤਾਪਹੁਤੇ। ਏਕਸੇਉਸਿਭਾਰਿਯੋ। ਸਿਖਾਮਜੂਭੇਦਸਭੈਲਾਹਿ
 ਕੇਜੁਰਸੀਤਸੁਤਹੀਕੀਓਪਚਾਰਿਯੋ। ਦੇਖਤਹੀਜੁਰਸੀਤਲਕਉਜੇਜੁਰਭਾਜਗਾਯੋਨਰ
 ਤੀਕੁਸਿਭਾਰਿਯੋ। ਯੋਉਪਮਾਉਪਜੀਜੀਯਮੇਬਦਰਾਬਹਿਯੋਜਾਤਬਿਖਾਰਕੇਮਾਰਿਯੋ॥ ੨੨੪॥
 ॥ ਗਾਰਬਜਿਤੇਸਿਵਬੀਚਹੁਰੇਸਭੁਹੀਹਰਿਕੁਪਕੈਜੁਪੁਮਿਦਾਯੋ। ਜੇਤਿਨਤੀ
 ਰਨਬ੍ਰਿਸਟਕਰੀਤਿਹਤੇਸਰਏਕਨਭੇਦਨਪਯੋ। ਅਓਹਜਿਤੇਗਨਸੀਗਹੁਤੇਸਭੁਕੇਹਰਿਘਾਇ
 ਘਨੇਸੀਗਾਘਾਯੋ। ਅੰਸੋਨਿਹਾਰਕੈਪਉਰਖਸਿਖਾਮਗਨਮਤਿਪਾਇਨਸੇਲਪਟਾਯੋ॥ ੨੨੫॥
 ॥ ਭੁਲਪਹਿਯੋਪੁਭੁਮੇਘਟਕਾਮਕੀਯੋਤੁਮਸੇਜੁਪੇਜੁਪਾਚਾਰਿਯੋ। ਤੇ
 ਕਹਾਭੁਯੋਜੇਰਿਸਆਇਭਿਰਿਯੋਤੁਕਹਾਇਹਠਾਮੇਰੇ। ਮਾਨਗਹਿਯੋ। ਤੁਮਰੇਗੁਨਗਾਵਤਹੀਸ
 ਹੀਸਫਨਾਅਉਚਤੁਰਾਨਨਹਾਰਗਹਿਯੋ। ਤੁਮਰੇਗੁਨਕਉਨਗਨੈਕਹਲਉਜਿਹਬੇਦਸਕੈਨਹਿਭੇ
 ਦਕਹਿਯੋ॥ ੨੨੬॥ ॥ ਸੈਯਾ॥ ਕਾਭੁਯੋਜੇਪਗੁਰੂਜਟਾਸੁਤਪੇਧਨਕੇਜਗ
 ਭੇਖਦਿਖਾਯੋ। ਕਾਭੁਯੋਜੇਕਉਲੇਚਨਹੁੰਦਭੁਲੀਬਿਧਿਸੋਹਰਿਕੇਗੁਨਗਾਯੋ। ਅਓਹਕਹਾਜੁ
 ਪੇਅਚਤੀਲੋਕਰਿਧੁਪਜਗਾਇਕੈਸਿਖਬਜਾਯੋ। ਸਿਖਾਮਕਹੈਤੁਮਹੀਨਕਹੈਬਿਨਪੇਮਕਹੈ
 ਬਿਜਨਾਇਕਪਾਯੋ॥ ੨੨੭॥ ਤਿਉਚਤੁਰਾਨਨਤਿਉਹੀਖਵਾਨਨਤਿਉਸਹਸਾਨਨਹੀਗੁਨ
 ਗਾਯੋ। ਨਾਰਦਸੁਕ੍ਰਸਦਾਸਿਵਬਿਆਸਇਤੇਗੁਨਸਿਖਾਮਕੇਗਾਇਸੁਨਯੋ। ਚਾਰੇਈਬੇਦ

ਨਭੇਵਲਹਿਯੋਜਗਖੇਜਤਹੈਸਭਪਾਰਨਪਾਯੋਸਿਖਾਮਭਨੈਤੁਮਹੀਨਕਹੋਬਿਨੁਪ੍ਰੇਮਕ
 ਹੁਬਿਜਨਾਇਕਪਾਯੋ॥੨੨੨॥ਪਾਇਪਰਿਯੋਸਿਵਜੁਹਸਿ
 ਕੋਕਹਿਯੋਮੋਬਿਨਤੀਹਿਜੀਸੁਨਿਲਾਜੋਸੇਵਕਮਾਗਤਹੈਬਹੁਏਕਵਹੋਅਬਰੀਏਦਇ
 ਨਿਧਦੀਜੋਹੋਰਹਮੇਕਾਬਿਸਿਖਾਮਭਨੈਕਬਹੁਕਰਨਚਮਕੇਸੰਗਭੀਜੋਬਾਹੋਕਟੀਸਹੀਸੁ
 ਜਕੀਤੁਭਲੇਤਹਕੋਅਬਨਾਸੁਨਕੀਜੋ॥੨੨੩॥ਕਾਨਜੁਬਾਚਾਸੇਯਾ॥ਸੇਕਰਿਯੋ
 ਬਹਉਸੁਨਿਰੁਦ੍ਰਜੁਤੇਸੰਗਥੈਨਉਚਾਰਤਹਉਬਾਹਕਟੀਤਿਹਭੂਤਨਿਹਾਰਅਬਹਉਹੁੰ
 ਕ੍ਰੋਧਨਿਵਾਰਤਹਉਪ੍ਰਤਿਭਾਵਕੋਪੁਤ੍ਰਕਾਵਤੁਹੈਸੁਇਹੈਜੀਅਮਾਹਿਬਿਚਾਰਤਹਉਬ
 ਤੇਭ੍ਰੰਹੀਦੈਕਰਿਛੋਰਦਯੋਇਹਤੇਨਹਿਤਾਹਿਸੰਘਾਰਤਹਉ॥੨੨੪॥ਯੋਬ
 ਖਸਾਇਕੋਸਿਖਾਮਜੁਸੇਤਿਹਭੂਪਕੋਸਿਖਾਮਕੋਪਾਇਨਤਾਰਿਯੋਭੂਲਕੋਭੂਪਤਕਾਮਕ
 ਰੇਅਬਹੋਪ੍ਰਭਜੁਤਮਕ੍ਰੋਧਨਿਵਾਰੇਪੁਤ੍ਰਕੋਬਿਖਾਹਕਰੇਇਹਕੀਦਹਤਾਸੰਗਅਉਰਕਛੁ
 ਚਿਤਮੋਨਾਬਿਚਾਰੇਯੋਕਰਿਬਿਖਾਹਸੰਗਉਖਹਿਲੇਅਨੁਰੁਪਕੋਸਿਖਾਮਜੁਧਾਮਸਿਧਾ
 ਰੇ॥੨੨੫॥ਸੇਯਾ॥ਜੇਸੁਨਿਹੈਗੁਨਸਿਖਾਮਜੁਕੇਫੁਨਅਉਰਨਤੇਅਰੁਆਪਨਗੋਹੈ॥
 ਆਪਨਜੇਪੜਹੈਪੜਵਾਇਹੈਅਉਰਕਾਬਿਤਨਬੀਚਬਨੈਹੈਸੇਵਤਜਾਗਤਧਾਵਤਧਾਮ
 ਸੁਸੀਬਿਜਲਾਇਕਕੀਸੁਪੁਲੇਯੋਸੇਊਸਦਾਕਬਿਸਿਖਾਮਭਨੈਫੁਨਯਾਭਵਭੀਤਰਿਫੇਰਿ
 ਨਮੇਯੋ॥੨੨੬॥ਪਾਇਪਰਿਯੋਸਿਵਜੁਹਸਿ
 ਭਉਖਾਕੋਬਿਖਾਹਿਲਿਅਵਤਭਏ॥ਪਾਇਪਰਿਯੋਸਿਵਜੁਹਸਿ
 ਚਉਪਈਏਕਭੂਪਛਤੀਰਿਗਨਮਾਪਰਿਯੋਤਾਹਿਕਿਰਲਾਕੋਜਾਮਾਸਭਜ
 ਦਵਮਿਲਿਖੇਲਨਾਏਪਿਆਸੇਭਏਕੁਪਪਿਖਧਏ॥੨੨੭॥ਇਕਕਿਰਲਾਤਿਹ
 ਮਧਿਨਿਹਾਰਿਯੋਕਾਫੈਯਾਕੋਇਹੈਬਿਚਾਰਿਯੋਕਾਫੁਨਲਗੇਨਕਾਫੈਯੋਗਯੋਅਤਿ
 ਅਸਚਰਜਸਭਨਮਨਭਯੋ॥੨੨੮॥ਸਭਸੁਚਿਤਿਸ
 ਦਵਭਏਗਏਕ੍ਰਿਸਨਪੇਧਾਇਕਹਿਯੋਕਿਰਲਾਇਕਕੁਪਮੇਤਾਕੋਕਰਹਉਪਾਇ॥੨੨੯॥

॥ ਸੁਨਤ ਹੀ ਬਾਝੇ ਸਭੁ ਜਾਵਦ ਕੀ ਜਵਰਾਇ ਜਾਨਿਯੋ ਸਭੁ ਭੇਦ ਕਹੀ ਬਾਝੇ ਮੁਸਕਾ
 ਇਕੋ ॥ ਕਹਾਵਹੁ ਪਕਹਾ ਪਰਿਯੋਯੋ ਕਿਰਲਾ ਤਾਮੇ ਬੋਲਤ ਭਯੋਯੋ ਮੁਹਿ ਵੀਜੀਯੋ ॥ ਦਿਖਾਇਕੋ ॥
 ਆਗੇ ਅਗੇ ਸੇਊ ਪਨ ਸਿਆਮ ਤਿਨ ਪਾਛੈ ਪਾਛੈ ਚਲਤ ਚਲਤ ਜੋ ਨਿਹਾ ਰਿਯੋ ਸੇਊ ਜਾਇਕੋ ॥
 ਮਿਟ ਗਇ ਪਾਪ ਤਾਕੇ ਏਕੋ ਨਰ ਨ ਪਾਏ ਭਯੋ ਨ ਰਜ ਬੈਹ ਰਿਯੋ ਸੇਊ ਭਾਇਕੋ ॥
 ॥ ਭਾਹੀ ਕੋ ਮੋਛ ਭਯੋ ਛਿਨੋ ਮੋ ਜਿਨ ਦੇ ਕਪਰੀ ਪਨ ਸਿਆਮ ਜੂਧਿ ਆਯੋ ॥ ਅਉਰ ਤਹੀ
 ਗਨਕਾਤ ਬਹੀ ਜਿਹ ਹਾਥ ਲਯੋ ਸੁਕ ਸਿਆਮ ਪਕਾਯੋ ॥ ਕੋਤੁ ਰਿਯੋ ਜਗ ਮੇ ਨਰ ਜਾਹਿ ਨਰਾਇ
 ਨ ਕੋ ਚਿਤ ਨ ਮਬ ਸਾਯੋ ॥ ਏਤੋ ਪੈ ਕਿਉ ਨ ਤਰੇ ਕਿਰਲਾ ਜਿਨ ਕੋ ਹਰਿਆ ਪਨ ਹਾਥ ਲਗਾਯੋ ॥
 ॥ ਜਬ ਹੀ ਸੇਊ ਸਿਆਮ ਉਠਾਇ ਲਯੋ ॥ ਤਬ ਮਾਨੁ ਖਕੋ ਸੇਊ ਬੇਖ ਭ
 ਯੋ ॥ ਤਬ ਯੋ ਬੀਜ ਨਾਥ ਸੁਖੈ ਨ ਉਚਾਰੇ ॥ ਚਿਰੇ ਦੇ ਸੁਕਾ ਤੇਰੇ ਨਾਮ ਕਹਾਰੇ ॥
 ॥ ਕਨ ਸੇ ॥ ॥ ਸਤਿਗ ਮੇਰੇ ਬੋਨਾ ਉਏ ਕਦੇ ਸਕੇ ਭੂਪਯੋ ॥ ਸੇ ਤੁਮ ਕਥਾ ਸੁਨਾਉ ਜਾਤੇਹ
 ਉ ਕਿਰਲਾ ਭਯੋ ॥ ॥ ਕਥਿਤੁ ॥ ॥ ਨਾਥ ਹਉ ਤੇ ਨਿਤਾ ਪ੍ਰਤਿ ਸੇਨੇ ਕੋ ਬਨਾਇ ਸਾਜ ਗਉ ਸਤ
 ਦੇ ਤੇ ਦਿਜ ਸੁਤ ਕੋ ਬੁਲਾਇਕੋ ॥ ਏਕ ਗਉ ਮਿਲੀ ਮੇਰੀ ਪੁਨ ਕਰੀ ਗਉ ਅਨ ਸੇ ਜੇਹ ਉਪਨ ਕਰੇ
 ਕਉ ਗਾਖਤ ਮੰਗਾਇਕੋ ॥ ਸੇਊ ਪੁਨ ਕਰੀ ਡੀਠ ਤਾਹੀ ਦਿਜ ਪਰੀ ਕਹਿਯੋ ਮੇਰੀ ਗਉ ਤਿਨ ਤਾਪਨੁ
 ਦੇ ਰਹਿਯੋ ਸੁਨਾਇਕੋ ॥ ਵਾਨ ਧਨ ਲਯੋ ਮੇਰੇ ਹਿਯੋ ਸਾਪ ਦਯੋ ਹੋਹੁ ਕਿਰਲਾ ਭੂਪ ਕੋ ਹਉ ਸੁ
 ਭਯੋ ਤਤਿ ਮਾਇਕੋ ॥ ॥ ॥ ॥ ਤੁਮ ਰੇ ਕਰ ਤੇ ਛੂ ਅਤਹੀ ਅਬ ਮਿਟ ਗਏ ਸਗ
 ਰੇ ਪਾਪਾ ॥ ਸੇ ਫਲੁ ਲਹਿ ਜੁ ਬਹਤ ਦਿਨ ਮੁਨ ਕਰਿ ਪਾਵਤ ਜਾਪਾ ॥
 ॥ ॥ ॥ ॥ ਕੇਉ ਪਾਰ ਕਰਤ ਭਏ
 ਪਿਆਇ ਸਮਾਪਤੀ ॥ ॥ ਅਬ ਗੋ ਕਲਾ ਬਿਖੈ ਬਲ ਭੁਦ੍ਰਜਾ ਆਏ ॥ ॥ ॥ ॥ ਤਿ
 ਹਉ ਪਾਰ ਪ੍ਰਭੁ ਜੁਗ ਹਿਆਯੋ ॥ ਗੋ ਕਲ ਕਉ ਬਲ ਭੁਦ੍ਰਿਸਿ ਪਾਯੋ ॥ ਮਾਇਨ ਦਕੇ ਪਾਇਨ ਲਾਗਿ
 ਯੋ ॥ ਸੁਖ ਅਭਿਭਯੋ ਸੇਕ ਸਭੁ ਭਾਗਿਯੋ ॥ ॥ ॥ ॥ ॥ ਨਿਦ ਕੇ ਪਾਇਨ ਲਾਗ ਹਲੀਚ
 ਲਿਕੋ ਜਸੁ ਸਾਫੁ ਕੋ ਮੇਰਾ ਆਯੋ ॥ ਦੇਖਤ ਹੀ ਤਿਹ ਕੋ ਕਥਿ ਸਿਆ ਚੁਪਾਇਨ ਉਪਰਿ ਸੀਸੁ

੨੬੫

ਕਾਯੋ ਕੰਠਲਗਾਇਲਯੋਕਹਿਯੋਸੋਊਯੋਮਨਮੋਕਥਿਸਿਖਾਮਬਨਾਯੋਸਿਖਾਮਜਲੇਤਕ
 ਬੈਹਮਗੀਸੁਖਿਅਇਯੋਰੋਇਕੋਤਾਤਸੁਨਾਯੋ॥ ੨੨੫੨॥ ਸੋਧੀਸੁਨਪਾਯੋਇ
 ਠਉਰਬਲਭਵਾਯੋਸਿਖਾਮਆਯੋਏਯੋਮਾਂਗਾਉਦਰਭਰਤਯੋਬੇਸਰਬਿਦੁਆਤਨਬੁਖ
 ਨਬਨਾਇਕਥਿਸਿਖਾਮਚਾਰੋਲੋਚਨਨਾਮੰਜਨਪਰਤਯੋਦਾਮਨੀਸੀਦਮਕਾਦਿਖਾਇਨਿਜ
 ਕਾਇਆਇਥੁਏਮਾਤਭਾਤਨਸੀਕੋਕੋਕਰਤਯੋਦੀਜੈਘਨਸਿਖਾਮਕੀਬਤਾਇਸੁਪਹਾਇ
 ਹਾਇਹੋਮੇਸਿਖਾਮਬਲਗਾਮਹਾਹਾਪਾਇਨਪਰਤਯੋ॥ ੨੨੫੩॥ ਕਾਯੋਕਿਰਾਚਾਸੋਰਠਾ
 ਹਲੀਕੀਯੋਸਨਮਾਨਸਭਰਵਾਨਕੋਤਿਹਸਮੇ॥ ਹਉਕਹਿਹਉਸੁਖਿਖਾਨਜਿਉਕਥਆ
 ਗੋਰੋਇਯੋ॥ ੨੨੫੪॥ ਸੋਯਾ॥ ॥ ਏਕਸਮੇਮੁਸਲੀਧਰਤਾਹਿਮਿਆਨਦਸੋਇਕਖੇਲ
 ਮਚਾਯੋਯਾਹੀਕੇਪੀਵਨਕੋਮਦਰਾਹਿਤਸਿਖਾਮਜਲਾਦਿਪਏਕੋਪਠਾਯੋਪੀਵਤਭੁ
 ਯੋਤਕਸੇਮੁਸਲੀਮਦਮਤਭਯੋਮਨਮੋਸੁਖਪਾਯੋਨੀਰਚਹਿਯੋਜਮੁਨਾਕੀਯੋਮਾਨਸੁਮੇ
 ਚਲਾਈਹਲੋਸੇਕਥਿਗਾਯੋ॥ ੨੨੫੫॥ ਸੁਨਾਯਾਕਰਤਯੋ॥ ॥ ਸੋਰਠਾ॥ ॥ ਲੋਹਹਲੀਉ
 ਮਨੀਰੁਬਿਨੁਦੀਜੈਨਹਦੇਸਦੁਖਾਸੁਨਹੁਬਾਤਰਨਪੀਰਹਉਚੇਗੀਜਦੁਰਾਇਕੀ॥ ੨੨੫੬॥
 ॥ ਦਇਹੀਸੁਮਾਸਰਹੋਤਿਹਠਾਫਿਰਲੇਨਬਿਦਾਚਲਿਨਦਪੇਆਬੋਏਰਿਗਏ
 ਜਸੁਪਾਹੁਕੇਮੰਦਰਿਤਾਪਗਪੇਇਹਮਾਥਛੁਹਾਏ॥ ਮਾਂਗਤਭਯੋਜਬਹੀਸੁਬਿਦਾਤਬਸੇਕ
 ਕੀਯੋਦੋਊਨੈਨਬਹਾਏ॥ ਕੀਨੋਬਿਦਾਫਿਰਿਯੋਕਹਿਕੋਤਮਯੋਕਹੀਯੋਹਰਿਕਿਉਨਹੀਆਏ॥
 ੨੨੫੭॥ ਸੋਯਾ॥ ॥ ਨਿਦਤੇਲੋਜਸੁਪਾਤੇਬਿਦਾਚਕ੍ਰਿਸਿਯੋਦਨਪੇਬਲਭਵਸਿਧਾਯੋਲਾ
 ਘਤਲਾਘਤਦੇਸਕਈਨਗਾਅਉਰਨਦੀਪੁਰਕੋਨਿਜਕਾਯੋਆਪਹੁਚੋਯੋਨਿਪਕੋਪੁਰਕੋ
 ਜਨਕਾਹੁਤੇਯੋਹਰਿਜੁਸੁਨਿਪਾਯੋਆਪਹੁਸਿਯੋਦਨਪੇਚਕ੍ਰਿਕੋਅਤਿਭਾਤਸੋਹੇਤਕੋਆਗੇ
 ਹੀਆਯੋ॥ ੨੨੫੮॥ ਦੋਹਰਾ॥ ॥ ਅੰਕਭਾਤਦੋਉਮਿਲੇਅਤਿਪਾਯੋਸੁਖਚੈਨਾਮਦਰਾਪੀਵਤ
 ਮਤਿਹਸਤਮਾਏਅਪਨੇਐਨ॥ ੨੨੫੯॥ ਸੋਯਾ॥ ॥ ਬਲਭਵਗੋਕਲ
 ਬਿਖੇਜਾਇਕਰਿਆਵਤਭੁਏ॥ ੨੨੬੦॥ ਕ੍ਰਿਸ਼ਨਉਕਥਨੀ॥

੨੬੬
ਦੇਹਰਾ॥ ਅੰਦ੍ਰਿਯੁਤਾਤਮਤਿਸੁਖਕਰਤਨਿਜਗਹਿਪਹੁਚੇਅਇ॥ ਪਉਡੂਗੀਕਕੀਇਕਕਬੋਸੇ
ਮੈਕਰਤਸੁਨਾਇ॥ ੩੨੬੦॥ ਸ੍ਰੀਗਾਲਪਡਿਯੋਹਰਿਕਉਕਹਿਓਹਰਿਓਤੁਹਿਕਿਉ
ਕਹਵਯੋਭੇਖਸੇਉਗਰੇਦੁਰਿਸਬੈਕਾਬਿਸਿਆਮਅਬੈਜੋਤੇਭੇਖਬਨਯੋ॥ ਤੇਰੇਗੁਆਰੇਹੈਗੋਕਲ
ਨਾਬਕਹਾਵਤੈਰੁਤੁਤੇਹਿਨਾਯੋ॥ ਕੋਇਹਦੂਤਕੇਮਾਨਕਾਹਿਯੋਨਹੀਪੋਖਹੈਲੀਨੇਸਭੇਦਲੁਆ
ਯੋ॥ ੩੨੬੧॥ ਸ੍ਰੀਸਨਮਾਨੀਕਾਤਜੇਇਹਦੂਤਉਚਾਰਿਯੋ॥ ਕਹੀਜਾਇਤਿਨਬਾਤ
ਪਤਾਅਪਨਚਕਿਅਯੋ॥ ੩੨੬੨॥ ਸ੍ਰੀਯਾ॥ ॥ ਕਾਂਸੀਕਿਭੂਪਤਿਆਦਿਕਭੂਪਨਕਉਸੁਸਿਗਾ
ਲਹਿਮੈਨਬਨਾਯੋ॥ ਸੀਥਿਜਨਾਬਇਤੈਂਮੁਸਲੀਧਰਾਅਦਿਕਮੈਨਬੁਲਾਯੋ॥ ਜਾਣਵਾਅਉਰ
ਸਭੈਸੰਗਲੈਹਰਿਸੇਹਰਿਜੁਪਮਚਾਵਨਾਯੋ॥ ਆਇਦੁਹੁਦਿਸਤੇਪੁਗਟੇਕੁਟੇਕਹਿਕੈਕਾਬਿ
ਸਿਆਮਸੁਨਾਯੋ॥ ੩੨੬੩॥ ਸ੍ਰੀਯਾ॥ ॥ ਮੈਨਜਬੈਦੁਹੁਓਰਨਕੀਜੁਦਈਜਬਆਪਸਿਥੀਚਦਿ
ਖਾਈ॥ ਮਾਨਹੁਮੇਘਪਲੈਦਿਨਕੇਉਮਰੇਦੋਉਇਉਉਪਮਾਜੀਅਆਈ॥ ਬਾਹਰਿਏਉਥਿਜਨ
ਇਕਆਪਸੁਮੈਨਦੁਹੁਇਹਬਾਤਸੁਨਾਈ॥ ਠਾਢੇਰਹੈਦੋਉਮੈਨਦੋਉਹਮਮਾਂਡੁਹੈਯਾਭੂਅਬੀ
ਚਲਰਾਈ॥ ੩੨੬੪॥ ਸ੍ਰੀਯਾ॥ ॥ ਯਾਘਨਸਿਆਮਕਹਾਯੋਸੁਨੇਸਭਮੈਉਤੈਘਨਸਿਆਮਕ
ਹਯੋ॥ ਯਾਹੀਤੇਮੈਨਸਿੰਗਾਲਲੈਅਯੋਪੈਹਉਹੁਤਬੈਦਲੁਲੈਸੰਗਯਾਯੋ॥ ਕਾਹੇਕੋਮੈਨਲਰੈਦੋਉ
ਆਪਮੈਕਉਤਕਦੇਖਹੁਠਾਢੁਸੁਨਾਯੋ॥ ਸਿਆਮਭਨੈਲਰਬੋਰਨਮੇਹਮਰੇਅਰੁਯਾਹੀਹੀਕੋਬਨਿ
ਯਾਯੋ॥ ੩੨੬੫॥ ਸ੍ਰੀਯਾ॥ ॥ ਮਨਬਾਤਠਾਢੇਰਹੈਮੈਨਦੋਉਤਜਿਕੂਧਾਦੋਉਹਰਿਆਵਤਭਏ
ਹਰਿਸਮਾਨਹਿਤਜੁਧਾ॥ ੩੨੬੬॥ ਸ੍ਰੀਯਾ॥ ॥ ਆਇਹੈਮਤਕਰੀਜਨਦੁਇਲਰਬੇਕਹੁਸਿਘਦੇ
ਉਜਨਅਇ॥ ਅੰਤਕਿਅੰਤਸਮੇਜਨਈਸਸਪਛਮੇਨੇਗਿਰਜੁਤਨਧਾਏ॥ ਕੋਦੋਉਮੇਘਪਲੈ
ਦਿਨਕੇਨਿਪਨੀਰਦੋਉਕਿਐਕੋਪਬਦਾਏ॥ ਮਾਨਹੁਰਦਹਿਕੋਪਭਰੇਦੋਉਮੈਨਮੈਲਖਿਯੋਕਾਬਿ
ਧਾਏ॥ ੩੨੬੭॥ ਸ੍ਰੀਯਾ॥ ॥ ਜੈਸੇਝੂਠਸਾਚਸੇਪਖਾਨਜੈਸੇਕਾਚਸੇਅਉਪਾਰਜੈਸੇਅੰਚਸੇ
ਪਤੁਆਜਿਉਲਹਰਸੇ॥ ਜੈਸੇਗਿਆਨਮਹਸੇਬਿਬੇਕਜੈਸੇਦੋਹਸੇਤਪੀਸਾਦਿਜਦੋਹਸੇਅਨਰ
ਜੈਸੇਨਰਸੇ॥ ਲਾਜਜੈਸੇਕਾਖਸੇਸੁਸੀਤਜੈਸੇਘਮਸੇਅਉਪਾਰਮਨਾਮਸੇਅਛਰਜੈਸੇਛਰ

ਸੋ ਧੂਮਤਾ ਜਿਉ ਵਾਨ ਸੇ ਜਿਉ ਕ੍ਰੋਧ ਸਨਮ ਨੇ ਜੇ ਸਾ ਸਿਖਾ ਮਕਾ ਬਿਐ ਸੇ ਆਇ ਬਿਰਿਯੋ ਹਰਿ ਹਰਿ
 ਜੋ ॥ ੨੨੩ ॥ **ਸ੍ਰੀ ਯੋਗੇਸ਼ੁ** ॥ ਜੁ ਧੁਭਯੋ ਅਤਿ ਹੀ ਸੁਤਹ ਤਬ ਸੀ ਬਿਜਨਾ ਇਕ ਚਕ੍ਰ ਮੰਤ੍ਰਾ ਰਿਯੋ ॥
 ਰਤਹ ਉਤ੍ਰਹਿ ਏਰੇ ਸਿੰਗਾ ਲੋਮੇ ਸਿਖਾ ਮਭਨੇ ਇਨ ਸਿਖਾ ਮਪ ਚਾਰਿਯੋ ॥ ਛੇਰ ਸੁਦਰਸਨ ਦੇ ਤਲੇ
 ਸਿਰ ਸਤ੍ਰਕੇ ਮਾਰ ਜੁ ਦਾਕ ਰਿਯੋ ਰਿਯੋ ॥ ਮਾਨ ਹੁਕੁ ਭਾਰ ਲੈ ਤਾਗ ਹਿਕੋ ਚਕ੍ਰ ਤੇ ਨਿਬਾ ਸਨਕਾ ਰਿਯੋ
 ਤਾ ਰਿਯੋ ॥ ੨੨੪ ॥ **ਦੇਖਿ ਸਿੰਗਾ** ਭਤ ਹਨਿ ਯੋਰਨ ਮੇ ਇਕ ਕਾਂਸੀ ਕੇ ਭੂਪ ਹੁਤੇ ਸੇਊ ਪਾਯੋ ॥ ਸ੍ਰੀ ਬਿਜਨਾ
 ਨਾਥ ਸੇ ਸਿਖਾ ਮਭਨੇ ਅਤਿ ਹੀ ਤਿਹ ਆਇ ਕੇ ਜੁ ਪਮ ਚਾਯੋ ॥ ਮਾਰ ਮਚੀ ਅਤਿ ਜੇ ਤਿਹ ਨਾ ਸੁਤ
 ਬੈ ਤਿਹ ਸਿਖਾ ਮਜੁ ਚਕ੍ਰ ਚਲਾਯੋ ॥ ਜਿਉ ਅਰਾਗ ਲੋਕ ਕਾ ਟਿਕੈ ਸਤਿ ਹੀ ਬਿਸਿਯਾ ਹੀ ਕੇ ਕਾ ਰਿ
 ਗਿ ਰਾਯੋ ॥ ੨੨੫ ॥ **ਸ੍ਰੀ ਬਿਜਨਾ** ਇਕ ਜੁ ਜਬ ਏਦੇਊ ਸੈਨ ਕੇ ਦੇਖ ਤਕੇ ਪਸਿ ਘਰੇ ॥ ਫੂਲ ਭੁਈ
 ਮਨ ਸਬ ਨਕੇ ਤਬ ਬਾਜਉ ਠੀ ਸਹਨ ਇਨ ਗਾਰੇ ॥ ਅਉਰ ਜਿਤੇ ਅਰਿ ਬੀਰ ਹੁਤੇ ਸਭ ਆਪਨੇ
 ਆਪਨੇ ਧਾਮ ਸਿਪਾਰੇ ॥ ਫੂਲ ਪਰੇ ਨਭ ਮੰਡਲ ਤੇ ਘਨ ਜਿਉ ਘਨ ਸਿਖਾ ਮਪੋ ਸਿਖਾ ਮਉ ਚਾਰੇ
 ॥ ੨੨੬ ॥ **ਇਨ ਸ੍ਰੀ ਧੀ** ਭਤ ਹਨਿ ॥ **ਸ੍ਰੀ ਸਨਾ** ਫੁਡਾਰੇ ॥ **ਕਾਸੀ** ਕੇ ਭੂਪ ਸਹਿਤ ਬਧਹਿ ॥
 ॥ **ਸ੍ਰੀ ਯੋਗੇਸ਼ੁ** ॥ **ਸ੍ਰੀ ਯੋਗੇਸ਼ੁ** ॥ **ਸ੍ਰੀ ਯੋਗੇਸ਼ੁ** ॥ **ਸ੍ਰੀ ਯੋਗੇਸ਼ੁ** ॥ **ਸ੍ਰੀ ਯੋਗੇਸ਼ੁ** ॥ **ਸ੍ਰੀ ਯੋਗੇਸ਼ੁ** ॥ **ਸ੍ਰੀ ਯੋਗੇਸ਼ੁ** ॥
 ਬਾਘ ਪਨੇ ਸੈਨੇ ਮੇ ਸਿਖਾ ਮਜੁ ਆਏ ॥ ਆਵਤ ਦੇਵ ਹੁਤੇ ਜਿ ਤਨੇ ਤਿ ਤਨੇ ਹਰਿ ਪਾਇਨੇ ਸੇ ਲਪ
 ਟਾਏ ॥ ਦੇਕੈ ਪਦ ਛਨਾ ਸਿਖਾ ਮਜੁ ਭੋਤਿਨ ਸਿਖ ਬਜਾਇ ਕੈ ਪੁਪ ਜਗਾਏ ॥ ਸਿਖਾ ਮਭਨੇ ਸਭਉ
 ਮਨੇ ਮੇ ਬਿਜਨਾ ਇਕ ਬੀਰ ਸਹੀ ਕਰ ਪਾਏ ॥ ੨੨੭ ॥ **ਉਤਕੇ** ਉਪ ਮਾਗਿ ਹਵ ਛਗਾਏ ਇਤਿ ਦੁਖ
 ਵਤੀ ਬਿਜਨਾ ਇਕ ਅਯੋ ॥ ਜਾਇ ਉਤੈ ਸਿਰ ਭੂਪ ਕੇ ਕਾਂਸੀ ਕੇ ਬੀਚ ਪਰਿਯੋ ਪੁਰੇ ਸੇ ਕਜਨਾਯੋ ॥
 ਬਾਖਤ ਭੇਸ ਭਯੋ ਬਤੀਯੋ ਸੇਈਯੋ ਕਹਿ ਕੈ ਕਾ ਬਿਸਿਖਾ ਮਸੁਨੇਯੋ ॥ ਸਿਖਾ ਮਜੁ ਸੇ ਹਾਰੇ ਸੇ ਸੇਭ
 ਪਤ ਕਾਜ ਕੀਯੋ ਫਲੁ ਤੇ ਸੇਈ ਪਾਯੋ ॥ ੨੨੮ ॥ **ਜਾਚ** ਭੁਗਨ ਨਾਹ ਦੇਕੇ ਸਿਵ ਕੇ ਉਡਿ ਕੈ ਜਗ ਲੋਕ
 ਵਿਆਵੈ ॥ ਨਾਰ ਨਿਵਾਇ ਫੁਲੇ ਤਿਨ ਕੇ ਫੁਨਿ ਸੀਖ ਬਜਾਇ ਕੈ ਪੁਪ ਜਗਾਵੈ ॥ ਭਾਰ ਕੈ ਫੂਲ ਭੁਲੀ ਰਿ
 ਪਸਿ ਕਬਿ ਸਿਖਾ ਮਭਨੇ ਤਿਹ ਸੇ ਸਿਰ ਨਵੈ ॥ ਤੇ ਬਿਜਨਾ ਥਕੇ ਸਾਧੂ ਨੁਗਨ ਗਾਵਤ ਗਾਵਤ ਪਾਗਨ
 ਪਾਵੈ ॥ ੨੨੯ ॥ **ਕਾਸੀ** ਕੇ ਭੂਪ ਕੇ ਪੁਤ ਸੁਦਛਨ ਤਾਮਨੇ ਮੇ ਅਤਿ ਕ੍ਰੋਧ ਬਢਾਯੋ ॥

ਤੇਖਤਕੋਕੀਥਯਜਾਇਹਉਤਾਹਿਹੋਚਿਤਥੀਚਥਸੋਯੋ॥ਸੇਵਕਗੀਸਿਵਕੀਤਿਹਸੇਤਿਹਗਾ ੨੬੭
 ਥਥਜਾਇਕੋਪ੍ਰਸੰਨਕਰਾਯੋ॥ਸਿਖਾਮਹੇਸੁਟਦੇਫਿਨਮੇਤਿਨਸਿਖਾਮਭੁਫੇਤਦੇਬਰੁਪਯੋ॥੨
 ੨੭੫॥**ਚਉਪਈ॥** ॥ਤਬਸੀਵਜੁਫਿਰਿਯੋਉਚੋਰੋ॥ਹਰਿਕੇਥਧਹਿਤੋਹਮ
 ਰਿਕੋਰਾਭਾਤੇਮੁਭਤਿਏਕਸਿਕਰਯੋ॥ਸੋਹਰਿਜੀਕੋਪ੍ਰਾਨਹਰਿਯੋ॥੨੭੬॥**ਚਉਪਈ॥** ॥ਏਕਕਹੀ
 ਤਿਹਜੁਪਮੈਜੋਕੋਉਬਿਮੁਖਕਰਾਇ॥ਤਾਮੈਬਲੁਨਹਿਚਲਸਕੇਤੁਹਮਾਰੈਫਿਰਿਆਇ॥੨੭੭
 ॥**ਚਉਪਈ॥** ॥ਐਸੇਸੁਦਫੁਨਕੇਜਬਹੀਕਥਿਸਿਖਾਮਭੁਨੈ॥ਐਸੇਰੁਦ੍ਰਖਪਾਨਿਯੋ॥ਸੋਉਨਿਕਾਜਕੀਮੇ
 ਉਠਿਕੈਆਪ੍ਰਨੈਮਨਮੈਅਤਿਹੀਹਰਿਖਾਨਿਯੋ॥ਹੋਮਕੀਯੋਤਿਨਪਵਕਮੈਪ੍ਰਿਤਅਫੁਤਜਉਜੈਸੇ
 ਬੇਦਥਪਾਨਿਯੋ॥ਰੁਦ੍ਰਕੇਤਾਖਬੋਕੋਸੁਕਫੂਕਥਿਸਿਖਾਮਭੁਨੈਜੜਭੇਦੁਨਜਾਨਿਯੋ॥੨੭੮॥
 ਤਉਨਿਕਸੀਤਿਹਤੇਪ੍ਰਿਤਮਾਤਿਹਦੇਖਤਹੀਸਭਕਉਡਰਾਵੈ॥ਕਉਨਬਲੀਪ੍ਰਗਾਦਿਯੋ
 ਜਗਮੈਤਿਹਪਾਵਤਾਗਜਕੋਠਹਿਰਾਵੈ॥ਭਾਫੀਭਈਕਕਿਓਕੋਗਦਾਅਤਿਰੇਸਕੇਦਾਂਤ
 ਮੈਦਾਂਤਬਜਾਵੈ॥ਐਸੇਲਖਿਯੋਸਬਹੂਇਹਤੇਥਿਜਨਾਇਕਜੀਵਤਜਾਨਪਾਵੈ॥੨੭੯
 ॥**ਚਉਪਈ॥** ॥ਤਬਦਿਸਦੁਰਵਤੀਕੀਧਾਈ॥ਅਤਿਰਿਤਅਪਨੋਕੋਧਬਢਾਈ
 ਸੀਥਿਜਨਾਥਇਤੈਸੁਨਿਪਯੋ॥ਏਕਤੇਜੋਕਉਹਮਪੈਅਯੋ॥੨੮੦॥ਜੋਇਹਕੇਫੁਲਿ
 ਅਗ੍ਰਜਾਵੈ॥ਸੋਸਭਭਸਮਹੋਤਹੀਜਾਵੈ॥ਜੋਇਨਸੀਗਮਾਂਰੂਰਨਲਰੋ॥ਸੋਜਮਲੋਕ
 ਪਯੋਨੇਕਰੈ॥੨੮੧॥**ਚਉਪਈ॥** ॥ਜੋਇਹਕੇਮੁਖਆਇਗਯੋਪ੍ਰਭਸੋਉਨਹੁਫਿਨਮਾਹਿ
 ਜਰਾਯੋਯੋਸੁਨਿਥਾਤਚੜ੍ਹੇਯੋਰਥਪੋਹਰਿਤਹੀਕੇਸਾਮੁਹੋਚਕ੍ਰਚਲਯੋ॥ਚਕ੍ਰਸੁਦਰ
 ਸਨਕੋਤਿਨਅਗਨਤਹੀਕੋਪਉਰਖਨੈਕੁਥਸੋਯੋ॥ਅੰਤਖਿਸਾਇਚਲੀਫਿਰਿਕੋਕਥਿ
 ਸਿਖਾਮਕਹੈਸੋਉਭੁਪਤਾਯੋ॥੨੮੨॥**ਚਉਪਈ॥** ॥ਸੀਥਿਜਨਾਇ
 ਕੋਕੋਜਿਨਹੁਕਥਿਸਿਖਾਮਭੁਨੈਨਹਿਪਿਆਲਗਯੋ॥ਅਉਰਕਹਾਭੁਯੋਜਉਗਨਕਾਹੁ
 ਕੇਗਾਵਤਹੋਗਨਸਿਖਾਮਨਗਯੋ॥ਅਉਰਕਹਾਭੁਯੋਜੋਜਗਦੀਸਥਿਨਾਸੁਗਨੇਸਮ
 ਹੇਸਮਨਾਯੋ॥ਲੋਕਪ੍ਰਲੋਕਕਹੈਕਥਿਸਿਖਾਮਸਦਾਤਿਹਆਪਨੇਜਨਮਗਵਾਯੋ॥੨੮੩

ਇਹ ਲੇਗੁਕੇ ਸੁਨਿਵਾਲੇ ॥ ਬੀਗਫਿਰੈ ਅਤਿ ਪ੍ਰਮਤ ਹੀ ਸੁਮਨੇ ਅਤਿ ਮੁਦਰਾ ਮਤ ਵਲੇ ॥ ਬਾਸ ੨੬੮
 ਨਤੇ ਪਨ ਅਉਰ ਨਿਖੰਗ ਫਿਰੈ ਰਨ ਬੀਚ ਖਤੰਗ ਪਿਆਲੇ ॥ ੨੨੬੧ ॥ ਸਾਂਬ ਸਰਾਸ ਨਲੇ ਕਰਿ
 ਮੇ ਬਹੁ ਬੀਰ ਹਨੇ ਤਿਹ ਠਉਰ ਕਰੇ ॥ ਇਕ ਨ ਕੇ ਬਿਬਿ ਪਾਗ ਕਟੇ ਅਰੁ ਇਕ ਨ ਕੇ ਸਿਰ ਹੀ ਕਟਿ ਤਾ
 ਰੇ ॥ ਅਉਰ ਨਿਹਾਰ ਜੇ ਕੁਟ ਯੋ ਉਪ ਮਾਤਿ ਹਕੀਕਾ ਬਿਸਿਆ ਮਉਚਾਰੇ ॥ ਸਾਪ ਕੀ ਸਿਗਾ ਤਿਪਾ
 ਇਮਨੇ ਜਨ ਪੁੰਨ ਕੇ ਅਗੁ ਜਪਾ ਪਪਾਰੇ ॥ ੨੨੬੨ ॥ ॥ ਇਕ ਨ ਕੀ ਦਈ ਕਾਟਿ ਕੁਜਾ ਅਰੁ
 ਇਕ ਨ ਕੇ ਕਛੀ ਕਟਿ ਤਾਰੇ ॥ ਇਕ ਕਟੇ ਅਪ ਬੀਚ ਪੁੰਤੋ ਰਬ ਕਾਟਿ ਰਬੀ ਬਿਰਬੀ ਕਰਿ ਤਾਰੇ ॥ ਸੀ
 ਸਕਟੇ ਰਟ ਠਾਂ ਢੇਰੇ ॥ ਇਕ ਸੇਵ ਉਠਿਯੋ ਛਾਬਿ ਸਿਆ ਮਉਚਾਰੇ ॥ ਬੀਰ ਨ ਕੇ ਮਨੇ ਬਾਗ ਬਿਖੇ ਜ
 ਨ ਛੂਟੇ ਪੈਏ ਸੁਅਨੇ ਕਛੁ ਹਾਰੇ ॥ ੨੨੬੩ ॥ ਸੀ ਜਦੁ ਬੀਰ ਕੇ ਪੁਤ੍ਰ ਜਬੈ ਬਹੁ ਬੀਰ ਹਨੇ ਰਨ ਮੇ ਚਹਿਕੈ ॥
 ਇਕ ਭਾਜਗ ਏਨ ਮੁਰੇ ਬਹੁਰੇ ਇਕ ਪਾਇਨ ਅਉ ਪਰੇ ਸਹਿਕੈ ॥ ਬਹੁਰੇ ਇਕੈ ਨਿਗਾਹੁ ਪਏ ॥ ਇਹ
 ਕੈ ਹਮਰਾਖ ਪਾਇ ਪਰੇ ਕਹਿਕੈ ॥ ਇਕ ਠਾਢੇ ਕੁਏ ਪਿਪਾ ਆਤ ਬਲੀ ਤਿਨ ਕੇ ਦੁਹੰਦਾਂ ਤਨ ਮੇ ਗ
 ਚਿਕੈ ॥ ੨੨੬੪ ॥ ॥ ਜੁ ਪੁਕੀਯੋ ਸੁਤ ਕਾਨ ਇਤੈ ਨਹਿ ਪੈਏ ਕਬੈ ਕਿਨ ਹੁੰਨ ਹੀ ਕੀਨੋ ॥ ਏ
 ਪਟ ਆਠ ਗਬੀ ਬਲਵੰਤ ਤਿਨ ਹੁੰਤੋ ਨ ਏਕੁ ॥ ਬਲੀ ਨਹੀ ਹੀਨੋ ॥ ਸੇ ਮਿਲਿਕੈ ਕਰਿਕੈ ਪਭਰੇ ਸੁ
 ਤ ਕਾਨ ਕੇ ਉਪਰਿ ਜਾਨ ਨਦੀਨੋ ॥ ਰੇ ਸਬ ਦਾਇ ਮਚਾਇਕੈ ਮਾਰਹ ਕਾਰ ਕੈ ਕੇ ਸਨ ਤੇ ਗਹਿਲੀਨੋ ॥
 ੨੨੬੫ ॥ ॥ ਇਨ ਬੀਰ ਨ ਕੀ ਜਬ ਜੀਤ ਭਈ ॥ ਦੁਹਿਤਾ ਤਬ ਭੂਪ ਕੀ ਛੀਨ ਲਈ ॥
 ਸੇ ਉਛੀਨ ਕੈ ਮੰਦਰ ਆਨ ਪਗੀ ॥ ਦੁਬਿਧਾ ਮਨ ਕੀ ਤਬ ਦੂਰਿ ਕਰੀ ॥ ੨੨੬੬ ॥ ॥ ਇ
 ਤੈ ਦੁਜੇ ਪਨ ਹਰਖ ਜਨਾਯੋ ॥ ਉਤਹਲ ਪਰਹਰਿ ਜੁ ਸੁਨਿ ਪਾਯੋ ॥ ਸੁਨ ਸਬ ਦੇਵ ਕ੍ਰੇਪ ਅਤਿ ਬਰਕੋ ॥
 ਸਿਆ ਮਭਨੇ ਮੁਛਹਿਰ ਹਿਓ ਪਰਕੋ ॥ ੨੨੬੭ ॥ ॥ ਬਸੁ ਦੇਵ ਬਾਚਾ ॥ ਚਉਪਈ ॥ ਤਿਹ ਸੁਧ ਕੇ
 ਕੈ ਉਦੁਤ ਪਠਯੋ ॥ ਪੇਰੁ ਸੇ ਪਕੇ ਬੇਗ ਮੰਗਯੋ ॥ ਮੁਸਲੀ ਪਰ ਤਿਹ ਠਉਰ ਪਠਯੋ ॥ ਚਲਿਹਲ ਪ
 ਰ ਤਿਹ ਪੁਰ ਮੇ ਆਯੋ ॥ ੨੨੬੮ ॥ ॥ ਆਇ ਸਪਾਇ ਪਿਤ ਕੋ ਜਬੈ ਚਲਿਕੈ ਬਲ ਭਦ੍ਰ ਗ
 ਜਾ ਪੁਰ ਆਯੋ ॥ ਆਇ ਸੁਮੇ ਸੇ ਦੇਯੋ ॥ ਮਰੇ ਨਿਪਛੇਰਾ ਏਨੈ ਸੁਤ ਅੰਪਸੁ ਨਾਯੋ ॥ ਸੇ ਸੁਮਿ ਬਾਰਿ
 ਸਾਇ ਗਯੋ ਗੁਹ ਤੇ ਅਪਨੇ ਇਹ ਉਜ ਜਨਾਯੋ ॥ ਮੇ ਚਲਯੋ ਪੁਰਾ ਸਭ ਰਿਯੋ ਸੇ ਉਲੈ ਦੁਹਿਤਾਇ

੨੩੦੬॥ ਦੁਤਬਾਰਾ॥ ਆਏਯਾ॥ ॥ ਕਾਨਜੁਜੇਤੁ ਮਜੀਤ ਕੈ ਭੂਪਤ ਛੋਰ ਦੇਯੋ ਤਿਨ ਓਜ ਜਨ ਯੋ॥ ੨੬੯
 ਮੇਰ ਬਤੇਈ ਸਭੁ ਹਨ ਲੈ ਸੰਗ ਤੇਈ ਸਬਾਰ ਸੁਜੁ ਸੁਮ ਚਯੋ॥ ਕਾਨਕੋ ਅੰਤ ਬਜਾਇ ਗਯੋ
 ਮਥੁਰਾ ਕੇ ਬਿਖੋਰ ਹਨੇਰੁ ਨ ਪਾਯੋ॥ ਬੇਚ ਕੈ ਖਾਈ ਹੋਲਾ ਜਮਨੇ ਤਿਨੋ ਯੋ ਜਤਾ ਅਪਨ ਕੋ ਗਰ
 ਬ ਯੋ॥ ੨੩੦੭॥ ਦੁਤਬਾਰਾ॥ ਆਏਯਾ॥ ॥ ਕਾਨਜੁਜੇਤੁ ਮਜੀਤ ਕੈ ਭੂਪਤ ਛੋਰ ਦੇਯੋ ਤਿਨ ਓਜ ਜਨ ਯੋ॥ ੨੭੦
 ਲੀਕੋ ਆਵਨ ਰਾਜ ਸੁਇ ਜਗ ਕਰਨ ਕਥਨ॥ ੨੭੧॥ ॥ ਤਉ ਲਉ ਨਾਰਦ ਕ੍ਰਿਸਨ ਕੀ
 ਸਰਾਪ ਹੁਚਿਯੋ ਅਇ॥ ੨੭੨॥ ॥ ਦੇਲੀਕੋ ਬਿਜਨ ਥਕੈ ਲੈ ਚਲਿਯੋ ਸੰਗ ਲਵਾਇ॥ ੨੭੩॥ ੨੭੪॥
 ੨੭੫॥ ॥ ਸ੍ਰੀ ਬਿਜਨ ਥਕੀ ਸਬ ਸੇਹਾ ਦੇਲੀ ਚਲੈ ਕਿਧੈ ਤਾਹੀ ਕੋ ਮਯੋ॥ ਜੋ ਮਤ ਵਧਨ ਕੇ
 ਮਨ ਭੀਤਿ ਰਿਅ ਵਤ ਹੋ ਸੋ ਉਬਾਤ ਬਿਚਾਰੈ॥ ਉਪਵਾਸੇ ਪ੍ਰਭੂ ਪ੍ਰਿਥੀ ਮੇਛੁ ਨਿਦਿ ਲੀਹੀ ਓ॥ ੨੭੬॥
 ਰਸਿ ਧਾਰੈ॥ ਪਾਰ ਥੁਭੀ ਮੋਕੈ ਲੈ ਅਪਨੇ ਸੰਗ ਅਪਨੇ ਤਉ ਤਿਹ ਸਤ ਕੋ ਜਾਇ ਸੰਘਾਰੈ॥ ੨੭੭॥
 ੨੭੮॥ ॥ ਉਪਵਾਸੇ ਸਬ ਸਤ ਕੋ ਮਾਰਿ ਕਹਿਯੋ ਸੁਸਭੇ ਹਰਿ ਮਾਨ ਲਾਇਯੋ॥ ਰਬ ਪਤਿ
 ਛਲੇ ਗਾਜ ਬਾਜਨ ਕੇ ਬਿਜਨਾ ਇਕ ਸੈਨ ਛਲੇ ਰਹਿਯੋ॥ ਮਿਲਿ ਟਾਂਕਹ ਫੀਮਨ ਭਾਗ ਚੜ੍ਹਾ
 ਇਸੁ ਅਉ ਮਦਰਾ ਸੁਖ ਮਾਨ ਪੀਯੋ॥ ਸੁਪਕੈ ਬੋਕੋ ਨਾਰਦ ਭੋਜ ਦੇਯੋ ਕਹਿਓ ਉਪਵਾਸੇ ਮਿਲਿ
 ਕਾਜ ਕਯੋ॥ ੨੭੯॥ ੨੮੦॥ ॥ ਦੇਲੀ ਸਜ ਸਭ ਹੀ ਦਲ ਆਏ॥ ਕ੍ਰੀਤੀ ਸੁਤ ਪਾਇਨ
 ਲੁਪਟਾਇ॥ ਜਦੁ ਪਤਿ ਕੀ ਅਤਿ ਸੇਵਾ ਕਰੀ॥ ਸਭੁ ਮਨ ਕੀ ਚਿੰਤਾ ਪਰ ਹਰੀ॥ ੨੮੧॥ ੨੮੨॥
 ਕਹੀ ਜੁ ਪਿਸਟ ਬਾਤ ਇਕ ਹਉ ਪ੍ਰਭੂ ਬਿਨ ਤੀ ਕਰਤਾ ਜੇ ਪ੍ਰਭੂ ਸ੍ਵਨ ਸੁਹਾਤਰਾ ਜੁ ਸੁਇ ਤਬ ਮੇ॥ ੨੮੩॥
 ੨੮੪॥ ੨੮੫॥ ੨੮੬॥ ੨੮੭॥ ੨੮੮॥ ੨੮੯॥ ੨੯੦॥ ੨੯੧॥ ੨੯੨॥ ੨੯੩॥ ੨੯੪॥ ੨੯੫॥
 ਚਉਪਈ॥ ॥ ਤਬ ਜਦੁ ਪਤਿ ਇਹ ਭਾਤਿ ਸੁਨ ਯੋ॥ ਮੇਰਿ ਹਕਾਰ ਜਹੀ ਕਉ ਆਯੋ॥
 ਪਹਿਲੇ ਜਰਾ ਸਿਪਕਉ ਮਾਰੈ॥ ਨਾਮ ਜਗ ਕੋ ਬਹੁ ਰਿਉ ਚਾਰੈ॥ ੨੯੬॥ ੨੯੭॥ ੨੯੮॥ ੨੯੯॥ ੩੦੦॥
 ਤਬ ਪੂਰਬ ਕੇ ਅਰੁ ਦਛਨ ਕੇ ਸਹ ਦੇਵ ਪਠਾਯੋ॥ ਪਛਮ ਭੋਜ ਭੇਨੁ ਕਲਕਹਿ ਬਿਉਤ ਇਹੈ ਨਿਪ ਜ
 ਗਮ ਬਨਾਯੋ॥ ਪਾਰ ਥਗਾਯੋ ਤਬ ਉਤਰ ਕੋ ਨਬ ਚਿਯੋ ਜਿਹ ਯਾ ਸੰਗ ਜੁਪ ਮਚਾਯੋ॥ ਜੇਰ ਪਾਨੇ
 ਪਨੁ ਸਿਯਾ ਮਠਨੈ ਸੁਦਿਲੀ ਪਤਿ ਪੈ ਚਲਿਅਰ ਜਨ ਆਯੋ॥ ੩੦੧॥ ੩੦੨॥ ੩੦੩॥ ੩੦੪॥ ੩੦੫॥
 ਰਿਯੋ ਅਰੁ ਉਤ੍ਰ ਜੀਤ ਕੈ ਪਾਰ ਥਾ ਆਯੋ॥ ਵਛਨ ਜੀਤ ਫਿਰਿਯੋ ਸਹ ਦੇਵ ਪਾਨੇ ਚਿਤ ਮੇ॥ ਤਿਨ ਉਜ

ਕਹਿਯੋ

ਕਹੀ

ਜਨਾਯੋ॥ ਪਛਮ ਜੀਤ ਲਯੋ ਨ ਕਲੈ ਨਿਪ ਕੋ ਤਿਨ ਪਾਇਨ ਪੇਸਿ ਰ ਨਿਆਯੋ॥ ਅੰਸੇ ਕਹਿਯੋ
ਸਕੁ ਜੀਤ ਲਯੋ ਹਮ ਸਿਧ ਜਰਾਨ ਹੀ ਜੀਤਨ ਪਾਯੋ॥ ੨੩੧ ॥ ੧੦੦੦ ॥ ॥ ਕਹੀ ਕ੍ਰਿਸਨ ਦਿ
ਜਥੇ ਖਪਰਤਾ ਸੋਯਾ ਅਥਰਨ ਚਯੋ॥ ਭਿਰਹਮ ਸਿਉ ਹੁਇ ਇਕ ਸੁਭਟ ਸੈਨ ਸਕੁ ਛੋਰ ਕੈ॥ ੨੩
੧੬॥ ਸੋਯਾ॥ ॥ ਭੁਖ ਧਰੇ ਸਕੁ ਬਿਪਨ ਕੇ ਸੰਗ ਪਾਰਥਬੀਮ ਕੇ ਸਿਧਾ ਮਕਹਿਯੋ॥ ਹਮਰੂ
ਤੁਮਰੇ ਸੰਗ ਬਿਪ ਕੇ ਭੁਖ ਧਿਧਰਤ ਪੈਨ ਹਿਜਾਤ ਰਹਿਯੋ॥ ਚਿਤ ਚਾਹਤ ਪੈਤਿ ਹਤੇ ਫੂਨਿ ਇਕ
ਲਕੇ ਕਰਖੇ ਗਗਹਿਯੋ॥ ਕਹਿਯੋ ਫਿਰ ਆਪਨ ਬਿਪ ਕੇ ਰੂਪ ਧਰਿਯੋ ਨਹੀ ਕਾਹੂੰ ਸ਼ਾਤ ਲਯਿਯੋ॥
੨੩੧੭॥ ਸੋਯਾ॥ ॥ ਬਾਅਨ ਭੁਖ ਜਥੇ ਧਰੇ ਕੈ ਨਿਪ ਸਿਧ ਜਰਾ ਕੇ ਗਏ ਨਿਪ ਜਾਨੀ॥ ਨੈਨ ਨਿਧ
ਰਥ ਭੇਡੁ ਜਦੋਂ ਸੁਛੁ ਤਨ ਕੀ ਸਭ ਹੀਤ ਪਛਾਨੀ॥ ਤੇਈ ਸਬਾਰ ਭਿਰਿਯੋ ਹਮ ਸੇ ਸੇਉ ਪੈਇਹ
ਦੁਆਰ ਵਤੀਰ ਜਧਾਨੀ॥ ਭੁਦਲ ਹਿਯੋ ਸਕੁ ਹੀਛੁ ਭਿਕੈ ਇਹ ਆਯੋ ਪੈਗੋ ਕਲਨ ਬਗਮਾ
ਨੀ॥ ੨੩੧੮॥ ਸਿਧਾ ਮਜੂ ਆਪਨ ਹੀਉ ਭਿਕੈ ਤਿਹ ਭੁਤ ਕੇ ਇਕ ਭਾਤਿ ਸੁਨਾਯੋ॥ ਤੇਈ ਸਬੇ
ਰਭ ਜਿਯੋ ਹਰਿ ਸਿਉ ਹਰਿ ਕਉ ਦੈ ਇਕ ਹੀ ਬਾਰ ਭੁਜਾਯੋ॥ ਏਤੋ ਪੈ ਬੀਰ ਕਹਾਵਤ ਪੈ ਸੁਇਯੋ
ਹਮਰੇ ਚਿਤ ਪੈ ਅਥਿ ਆਯੋ॥ ਬਾਅਨ ਹੁਇ ਤੁਹਿ ਸੇ ਸੰਗ ਛੁੜੀ ਕੇ ਚਾਹਤ ਪੈ ਕਰਜੁ ਪੁਮ ਚਾਯੋ॥
੨੩੧੯॥ ਸੋਯਾ॥ ॥ ਬਲ ਮਾਪ ਕੈ ਦੇਹ ਦਈ ਹਰਿ ਕੇ ਸਕੁ ਹੋਰ ਹੋਨ ਬਿਚਾਰ ਕੀਯੋ॥ ਕਹਿ
ਯੋ ਕਾਤ ਨੇਥ ਗਵਾਨ ਸੇ ਭਿਛੁ ਕੁ ਮੰਚਾਤ ਦੇਹ ਬੀਯੋ ਨ ਬੀਯੋ॥ ਸੁਨਰਾ ਮਜੂ ਗਵਾਨ ਮਾਰ ਕੈ ਰ
ਜਥੁ ਭੀਛੁ ਨ ਦੇਤਿ ਹਤੇ ਨ ਲੀਯੋ॥ ਹਮਰੇ ਅਥ ਮਾਗਤ ਪੈ ਨਿਪ ਕਿਉ ਚੁਪ ਨ ਰਹਿਯੋ ਸੁਕ ਚਾ
ਤ ਹੀਯੋ॥ ੨੩੨੦॥ ਦੇਖ ਦੇਖੇ ਬਰਮਾ ਕ੍ਰਿਤ ਸੂਰਜ ਚਿਤ ਬਿਖੇ ਨਹੀ ਤ੍ਰਾਸੁ ਕੀਯੋ॥ ਦਾਸ
ਭੁਯੋ ਹਰੀ ਚੰਦ ਸੁਨਿਯੋ ਸੁਤ ਕਾ ਜਨ ਲਾਜ ਕੀ ਫਿਰ ਪਯੋ॥ ਮੂਰਦਯੋ ਮਧੁ ਕਾਟਿ ਮੁਰਾਰਤੀ
ਕੁਨ ਸਿਕਤ ਮਾਨ ਭੁਯੋ॥ ਜੁਧ ਹਿਚਾਹਤ ਤੇ ਤਿਨ ਤੇ ਤੁਮਰੇ ਬਕਹਾ ਬਲ ਪਾਟ ਗਯੋ॥ ੨੩
੨੧॥ ਪਛਮ ਸੂਰਚ ਕ੍ਰਿਯੋ ਸੁਨੀਯੋ ਉਲਟੀ ਫਿਰ ਗੀ ਗਬ ਹੀ ਅਥ ਆਵੇ॥ ਸਤੁ ਰਹਿਯੋ ਹਰੀ
ਚੰਦ ਉਕੇ ਪਰਨੀਧਰ ਤਿਯਾ ਗਧਰਾ ਤੇ ਪਰਾਵੇ॥ ਸਿੰਘ ਚਲੈ ਮਿਗਤੇ ਰਹਿ ਕੈ ਗਜਰਾ ਜਉ ਰਿ
ਯੋ ਨ ਭੁਮਾ ਭਗਾਵੇ॥ ਪਾਰਥ ਸਿਧਾ ਮਕਹਿਯੋ ਤਬ ਭੁਪਤ੍ਰ ਸਕੁ ਰੇ ਨਹਿ ਜੁ ਪੁਮ ਚਾਵੇ॥

੨੨੨੧ ॥ ਸ੍ਰੀ ਧਿਆਨ ॥ ੧੦ ॥ ॥ ਪਾਰਬੰਸੈ ਬਿਜਨਾ ਬਜੈ ਕੈ ਬਿਸਿਆ ਮਕਹੈ ਇਹੁ २੭੦
 ਤਿਥਖਨੋ ॥ ਸ੍ਰੀ ਬਿਜਨਾ ਬਇਹੀ ਇਹ ਪਾਰਬੰਸੀ ਮਇਹੈ ਤਿਹੁ ਪਤਜਨੋ ॥ ਕਾਨਭੁ ਜਿਯੋ
 ਮਤੇ ਇਹ ਬਾਲਕਾ ਸੀਗਹੈ ਲਹੈ ਸੁਖਖਨੋ ॥ ਜੁਪੁਕੈ ਕਾਰਜਨ ਥਾਵੇ ਕੁਯੋ ਉਠਿ ਸਿਆ ਮਕਹੈ
 ਕਛੁ ਸਨਮਾਨਿਯੋ ॥ ੨੨੨੨ ॥ ॥ ਭਾਰੀ ਗਦਾਹੁ ਤੀਧਾ ਮਘਾਨੀ ਇਕਭੀ ਮਕੈਆ ਪਕੈਆ
 ਰਮੰਗਾਈ ॥ ਇਕਦਈ ਕਰਿਭੀ ਮਹਿਕੈ ਇਕਾ ਮਾਪਨੇ ਹਾਥ ਕੇ ਥੀਚ ਸੁਹਾਈ ॥ ਰਾਤ ਕੈ ਸੇਇ
 ਹਰੇ ਸੁਖ ਪਾਇ ਸੁਦਿ ਸਕਰੈ ਉਠਿ ਨਿਤ ਲਗਾਈ ॥ ਮੇਸੀ ਕਥਾ ਦੁਹਈ ਰਲਕੀ ਮਨ ਥੀਚ ਚਿ
 ਚਾਰੈ ਸਿਆ ਮਸੁਨਾਈ ॥ ੨੨੨੩ ॥ ॥ ਭੁਮਿ ਗਦਾਗਾਹਿ ਭੂਪੇ ਮਾਰਤ ਭੂਪਗਦਾਗਾਹਿ
 ਭੁਮਿ ਮੇਮਾਰੀ ਗਹੈ ਸਭਰੇ ਬਲਵੰਤ ਦੇ ਉਥੈ ਕਾਨਨ ਮੇਜਨ ਕੇਹਰਿ ਭਾਰੀ ॥ ਜੁਪੁਕੈ ਨਮੁਰੈ ਤਿਹੁ
 ਉਰੇ ਬਾਤ ਤੋਏ ਤਿਹੁ ਜਨਯਾਰੀ ॥ ਯੇਉ ਪਜੀਉ ਪਮਾਚਤੁ ਰੇਜਨ ਖੇਲਤ ਦੇ ਫੁਲ ਥੀਚ ਧਿਆ
 ਰੀ ॥ ੨੨੨੪ ॥ ॥ ਦਿਵਸ ਸਤਾਈ ਸਜੁ ਪੁਕੈ ਤਬ ਭੂਪ ਜਿਤਿਯੋ ਬਲਭੀ ਮਹਿਗਰਿ
 ਯੋ ॥ ਸ੍ਰੀ ਬਿਜਨਾ ਬਦਯੋ ਤਬ ਹੀ ਬਲ ਜੁਪੁਕੈ ਕੋ ਪਕੀਰਿ ਰਪ ਚਾਰਿਯੋ ॥ ਲੈ ਤਿਨਕਾ ਇਕਹਾਥ ਰਿ
 ਭੀਤ ਸਿਚੀਰਦਯੋ ਇਹੁ ਭੋਵ ਨਿਹਾਰਿਯੋ ॥ ਤੇ ਸੇਹੀ ਭੁਮਿ ਚੀਰਦਯੋ ਨਿਪਯੋ ਮੁਖ ਤੇ ਕਬਿਸਿਆ
 ਮਉਚਾਰਿਯੋ ॥ ੨੨੨੫ ॥ ॥ ਇਤਿ ਸੀਬ ਚਿਤਨ ਟਕਰੀਥੈ ਕ੍ਰਿਸਨ ਵਤ ਸੇਜਰ ਸਿਧ ਪਗ ॥
 ੨੨੨੬ ॥ ॥ ਮਾਰਕੈ ਭੂਪਗਏ ਤਿਹੁ ਜਹਬਾਧੈ ਕਈ ਪਨ ਭੂਪ ਪਰੇ ॥ ਹਰਿ ਦੇਖਤ ਸੇਕ
 ਮਿਦੇ ਤਿਨਕੇ ਇਤ ਸਿਆ ਮਜੁ ਕੇ ਦਿਗਲਾ ਜਭਰੇ ॥ ਬੰਧਨ ਜੇਤ ਕਥੈ ਤਿਨਕੇ ਸਭ ਹੀ ਛਿਨ ਭੀ
 ਤਰਿਕਾ ਦਿਤੁਰੇ ॥ ਦਏਛੋ ਰਸਭੈ ਕਬਿਸਿਆ ਮਭਨੇ ਕਛੁ ਨ ਰਸ ਸੇਜ ਬਕਾਨੁ ਛੋਰੇ ॥ ੨੨੨੭ ॥ ॥
 ਬੰਧਨ ਕਾ ਦਿਸਥੈ ਤਿਨਕੇ ਤਿਨਕਉ ਬਿਜਨਾ ਇਕੇ ਮੇਸੇ ਉਚਾਰਿਯੋ ॥ ਆਨੰਦ ਚਿਤ ਕਰੇ ਅਪ
 ਨੇ ਅਪਨੇ ਚਿਤ ਕੇ ਸਭ ਸੇਕ ਨਿਵਾਰੇ ॥ ਰਾਜ ਸਮਾਜ ਜਿਤੋ ਭੁਮਜਾਇ ਕੈ ਸਿਆ ਮਭੁਨੇ ਪਨ ਪਾਮ ਸਿ
 ਭਾਰੇ ॥ ਸ੍ਰੀ ਬਿਜਨਾ ਬਕਹੀ ਤਿਹੁ ਕੇ ਭੁਮਾਪਨੇ ਅਪਨੇ ਦੇਸ ਸਿਧਾਰੇ ॥ ੨੨੨੮ ॥ ॥ ਬੰਧਨ ਛੋਰ
 ਕਯਿਯੋ ਹਰਿਯੋ ਸਭ ਭੂਪਨ ਤੋ ਇਹੁ ਤਿਉ ਚਾਰੀ ॥ ਰਾਜ ਸਮਾਜ ਕਛੁ ਨ ਹੀ ਤੇਰੇ ਹੀ ਪਿਆਨ ਲ
 ਹੇ ਸੁਇਹੈ ਜੀਅ ਪਈ ॥ ਰਾਜ ਕਰੇ ॥ ਰਇਹੈ ਲਹਿਯੋ ਕਬਿਸਿਆ ਮਕਰਿਯੋ ਇਹੁ ਤਿਉ

ਜੇ ਸੁੰਨਾਧਰਾ ਦੀ ਹਰਿਇਉ ਸੁਧਾ ਚਰਨੀ ਜੋ ਸੁਖ ਲੇਤਗਾਰੀ

[illegible]

ਫੁਟੀਬਚਨਾਚਿਤਹਾਰਿਧਰਿਯੋ॥ ਸਤਗੁਰਨਲੋਕੋਪਨਭਰਿਯੋ॥ ਸੇਬਠਾਦਿਬਰਤ॥ ਸੰਕੀਨੀ॥ ਛੁ
ਸੁਜਦੁਬੀਰਚਕੁਕਰਿਯੋ॥ ੨੩੪੬॥ **ਭਗਵੰਤ ਸੋਯਾ॥** ॥ ਲੋਕਰਿਚਕੁਕੁਯੋਉਠਿਠਾਦਿ
ਸੁਮੀਤਿਹੋਸਿਰਿਸਥਾਤਕਹੀ॥ ਫੁਨਫੁਟੀਕੋਬੈਨਤੁਮੇ॥ ਅਬਲਉਤੁਰਿਨਾਸੁਕੀਯੋਨਹੀਮੇਨਗਹੀ॥
ਸਤਗੁਰਨਤੇਬਫੁਟੇਕਕਹੀਤੁਰਿਜਸਤਆਪਨੀਮਿਤਚਹੀ॥ ਪਖੇਸਭਭੁਪਸਿਤੇਇਹਾ
ਅਬਹਉਹੀਨਦੇਹਉਕਿਭੁਹੀਨਹੀ॥ ੨੩੪੭॥ **ਭਗਵੰਤ ਕਨੋਸੋ॥** ॥ ਕੋਪਕੋਉਤ
ਹੁਟੇਤਭੁਯੋਇਹਭਾਤਿਸੁਧਿਯੋਜਬਹੀਅਭਿਮਾਨੀ॥ ਛੇਰੇਮਰੇਮਰਿਹਉਅਹੇਗੁਜਰਾਇਉਮੁਖਤੇ
ਤਿਨਥਾਤਬਖਾਨੀ॥ ਅਉਰਕਹਾਜੁਪੈਮੇਸੀਸਭਾਹੁੰਮੇ॥ ਜੁਸਥਮਿਤਹਹਿਯੋਨਿਮਕਾਨੀ॥ ਤਉਅਹੇ
ਬੇਦਪੁਗਾਨਸੇਚਲਿਯੋਜਗਮੇਜੁਗਾਚਾਰਕਹਾਨੀ॥ ੨੩੪੮॥ **ਸੋਯਾ॥** ॥ ਕਹਾਭਯੋਚੋਮਕਾਇਕੋ
ਬਕੁਰਿਮੇਸੇਕਰਿਯੋਤੁਹਿਮਾਰਹੁਹੋਗੇ॥ ਗੁਜਰਤੇਤੇਹਉਫੁਟੀਕਹਾਇਕੋਮੇਸੀਸਭਾਹੁੰਕੋਬੀਚ
ਟਰੇਗੇ॥ ਮਾਤਸੇਕੁਤਅਰੁਤਾਤਕੀਸਉਹਿਰੇਤੁਹਿ॥ ਮਰਹਿਨਹਿਆਪਮਰੇਗੇ॥ ਕ੍ਰੋਧਰੁਕਮਕੋਥਰਿ
ਕੋਹਰਿਤੇਸੀਗਆਜੁਨਿਦਾਨਕੋਰੇਗੇ॥ ੨੩੪੯॥ **ਕੋਪਪ੍ਰਚੰਡਕੀਯੋਤਬਥਸਿਯਾਮਜਬਏਬਤੀਯਾ**
ਸਿਸਪਾਲਹਿਭਾਖੀ॥ ॥ ਕਨਕਹਿਯੋਜਕਚਹਤੁਹੀ॥ ਮੁਤਕਯੋਸਭੁਲੇਗਾਨਿਸੁਰਸਾਖੀ॥ ਸਚਕੁਸੁ
ਦਰਸਨਲੋਕਬਿਭੀਤਿਕੂਦਸਭਾਸਭਹੀਸੋਉਨਾਖੀ॥ ਧਾਵਤਭੁਯੋਕਾਕਿਸਿਯਾਮਕਰੈਸੁਭ
ਯੋਤਿਹਕੇਬਧਕੇਅਭਿਲਾਖੀ॥ ੨੩੫੦॥ **ਸੋਯਾ॥** ॥ ਧਾਵਤਭੁਯੋਬੈਸਨਾਇਕਜੁਇਤਤੇਉ
ਤਤੇਸੋਉਸਾਮੁਹੇਅਯੋ॥ ਰੇਸਬਫਾਇਪਨੋਚਿਤੇਮੇ॥ ਤਕਿਕੋਤਿਹਸਕਰੇਚਕੁਚਯਾਯੋ॥ ਸਾਇ
ਯਾਭੋਯੋਤਿਹਕਠਬਿਖੇ॥ ੨੩੫੧॥ **ਕਟਿਦੇਤਭੁਯੋਛੂਟਭੁਪਰਾਯੋ॥** ॥ ਇਉਉਪਮਾਉਪਜੀਜੀਯ
ਮੇਦਿਵਤੇਗਵੇਕੇਮੇਮਾਰਗਿਬਯੋ॥ ੨੩੫੨॥ **ਭਗਵੰਤ ਕਨੋਸੋ॥** ॥ ਭਗਵੰਤ ਕਨੋਸੋ॥
ਭਗਵੰਤ ਕਨੋਸੋ॥ ॥ ਰਾਸਸੂਅਜਗਕਰਿਯਾ॥ ਭਗਵੰਤ ਕਨੋਸੋ॥ ਆਇਸਮਾਪਤਮਸਤਾ॥
ਅਬਕਨਜੁਕੋਪਰਾਜਾਜੁਧਿਸਟਰਫਿਮਾਪਨਕਰਤਭੁਯੋ॥ ॥ **ਸੋਯਾ॥** ॥ ਕਾਟਿਕੋਸੀਸਦਯੋ
ਸਸਪਾਣਕੋਕੋਪਕੁਰਿਯੋਦੂਨੋਨਚਾਯੋ॥ ਕਉਨਬਖੀਇਹਖੀਚਸਭਾਹੁੰਕੋਰੇਹਮਸੋਸੋਉਜੁਪੁ
ਮਚਾਯੋ॥ ਯਾਰਬਭੀਮਤੇਆਦਿਕਬੀਰਰਹੇਦੁਪਹੁਇਅਤਿਗਰੁਆਯੋ॥ ਸੁਦਰੇਐਸੇਸਰੂਪ

ਕੇਉਪਰਿਸਿਯਾਮਕਈਸੁਰਪੇਥਲਿਜਾਵੈ॥੨੩੪੨॥ਸ੍ਰੋਯਾ॥ ॥ਜੋਤਿਸਿਤੀਅਰਭੀਤਰ
 ਧੀਸੁਸਥੈਮੁਖਰਾਮਕੋਈਚਸਮਾਨੀ॥ਬੋਲਸਕੇਨਰਹੇਭਪਹਇਕਬਿਸਿਯਾਮਕਹੈਜਬਭੇਅ
 ਭਿਮਾਨੀ॥ਬੋਕੋਬਲੀਸਸਪਾਲਹਨਿਯੋਜਿਹਕੀਤਤੀਚੰਦ੍ਰਤੀਰਜਪਾਨੀ॥ਯਾਸਮਾਉਰ
 ਨਕੋਉਬੀਯੋਜਗਸੀਜਦੁਬੀਰਸਹੀਜੀਅਜਾਨੀ॥੨੩੪੩॥ਸ੍ਰੋਯਾ॥ ॥ਏਕਕਹੈਜਦੁਗਇ
 ਬਡੇਭਟਜਾਹਿਬਲੀਸਸਪਾਲਸੇਘਯੋ॥ਇਵਤੇਸੁਰਜਤੇਜਮਤੇਹੁਤੇਜਾਨਤੇਜਮਲੇਕਪਨਯੋ
 ਸੇਇਹਏਕਹੀਆਂਖਕੋਕੀਤਰਿਮਾਰਦਯੋਜੀਅਘੋ॥ਚਉਦਹੁਲੇਕਨਕੋਕਰਤਾਕਰਿਸੀ
 ਨਾਥਜੀਠਹਰਾਯੋ॥੨੩੪੪॥ਸ੍ਰੋਯਾ॥ ॥ਚਉਦਹੁਲੇਕਨਕੋਕਰਤਾਇਹਸਾਧਨਸੀਤਇਹੈਜੀ
 ਜਾਨਿਯੋ॥ਦੇਵਅਦੇਵਕੀਏਸਭਯਾਹੀਕੋਬੇਦਨਕੋਗਨਜਾਨਬਖਾਨਿਯੋ॥ਬੀਰਨਬੀਰਬਡੇ
 ਲਖਿਯੋਹਰਿਭੂਪਨਭੂਪਨਤੇਖੁਨਸਾਨਿਯੋ॥ਅਉਰਜਿਤੇਅਰਿਠਾਢੇਹੁਤੇਤਿਨਸਿਯਾਮਸਹੀਕ
 ਰਿਕਾਥਪਛਾਨਿਯੋ॥੨੩੪੫॥ਸ੍ਰੋਯਾ॥ ॥ਸੀਬਿਜਨਾਇਕਠਾਂਢਤਾਕਰਬੀਚਸੁਦਰਸਨ
 ਕੁਲੀਏ॥ਬਹੁਤੇਸਠਨਅਤਿਕੋਧਭਰਿਯੋਅਰਾਨਕੋਅਨਤਪੈਨਹੀਏ॥ਛਿਠਉਰਸਭ
 ੂਮੇਗਾਜਤਭਯੋਸਭਕਾਲਹਿਕੋਮਨੇਭੇਖਕੀਏ॥ਜਿਹਦੇਖਤਪਾਨਤੇਜੋਅਰਿਵਾਬਹੁਸੀਤ
 ਹਾਰਕੋਰੂਪਜੀਏ॥੨੩੪੬॥ਸ੍ਰੋਯਾ॥ ॥ਆਪਹਿਭੂਪਕਹੀਉਠਿਕੋ
 ਕਰਿਜੇਰਿਦਉਪਤੋਕੋਪਨਿਵਾਰੇ॥ਬੇਸਿਸਪਾਲਬਡੇਖਲਥੇਤਮਚਕ੍ਰਯੋਛੈਨਮਾਹਿਸੀਘਰੇ
 ਯੋਕਹਿਪਾਇਹਹਿਯੋਗਹਿਕੋਦੁਹੁਆਪਨਨੈਨਤੇਜਲਭਾਰੇ॥ਕਾਨਜੁਜੇਤਮਰੇਸਕਰੇਤੇਕ
 ਤਮੇਸੇਬਸਹੈਬਹਮਾਰੇ॥੨੩੪੭॥ਸ੍ਰੋਯਾ॥ ॥ਦਾਸਕਹੈਬਿਨਤੀਕਰਿਜੇਰਿਕੋਸਿਯਾਮ
 ਨੈਹਰਿਜੁਸੁਨਿਲੀਜੋ॥ਕੋਪਚਿਤੇਤਮਰੇਮਗੀਯੋਸੁਕ੍ਰਿਪਕਰਿਹੇਰਤਹੀਪਲਜੀਜੋ॥ਅਧਿਕੈ
 ਚਿਤਿਬੈਠੇਸਭਾਮਹਿਦੇਖਹੁਜਗਕਿਹੇਤਪਤੀਜੋ॥ਹਉਪੁਤਜਾਨਕਰੇਬਿਨਤੀਪਤ੍ਰਪੁਨਿਕੋ
 ਪਾਛਿਆਪਨਕੀਜੋ॥੨੩੪੮॥ਸ੍ਰੋਯਾ॥ ॥ਬੈਠਾਯੋਜਦੁਗਾਏਕੋਬਹੁਬਿਨਤੀਕਰਿਭੂਪਾ
 ਜਨਸੇਦਿਗਜਿਹਬਨੇਖਨਿਯੋਸੁਮੇਨਸਭੁਪਾ॥੨੩੪੯॥ਸ੍ਰੋਯਾ॥ ॥ਏਕਕਹੈਜਦੁਗਾਏ
 ਨਵਤਾਰੇਕਾਨਜੁਕੋਕੋਪਗਾਜਾਪਿਸਟਗਛਿਆਪਨਕਰਤਭੁਏਵਿਆਇ॥ਅਥਰਾਜੁ

ਕਿਸਟਰਗਜਸੁ ਅਜਗਕਰਤਕੁਏ ॥ ੨੭੨ ॥ ॥ ਸਉਪਾਹਿਸੇਵੀਪਾਰਥਕਉਦਿਜਲੋਕਨ
 ਕੀਜੁਪੈਨੀਕੀਕਰੈ ॥ ਅਰੁਪੁਜਕਰੈਦੋਉਮਾਦੀਕਿਪੁਤ੍ਰਰਿਖੀਨਕੀਅਨੰਦਾਚਿਤਧਰੈ ॥ ਭੁਯੋਭੀ
 ਮਰਸੇਈਯਾਵੇਜੇਧਨਧਾਮਪੋਬੀਆਸਤੇਆਵਕਬੇਦਰਹੈ ॥ ਕੀਯੋਸੁਰਕੋਬਾਲਕਕੋਬੋਏਨ
 ਜੁਜਾਹੀਤੇਚਉਦਹਲੋਕਰਹੈ ॥ ੨੭੫ ॥ ॥ ਸੂਰਜਗੁਨੇਸਮਰੇਸਸਦਾਉਠਿਕੈਜਿਹਧਿਆਨ
 ਧਰੈ ॥ ਅਰੁਨਹਦਸੇਸੁਕੋਸੇਦਿਜਬਿਯਾਸੋਸੋਸਿਯਾਮਭੁਨੈਜਿਹਜਾਪਰਹੈ ॥ ਜਿਹਮਾਰਦ
 ਪੇਸਿਸਪਾਲਥਲੀਜਿਹਕੋਬਲਤੇਸਕੁਲੋਕਰਹੈ ॥ ਅਬਖਿਪਨਕੋਪਗਾਧੇਵਤੇਹੈਬਿਜਨ
 ਥਬਿਨਐਸੀਕਉਨਕਰੈ ॥ ੨੭੬ ॥ ॥ ਆਹਵਕੈਸੰਗਸਤ੍ਰਨਕੋਤਿਨਕੋਕਬਿਸਿ
 ਯਾਮਭੁਨੈਪਨੁਲੀਨੈ ॥ ਬਿਪਨਕੋਜਿਮਬੇਦਕੋਬੀਚਲਿਖੀਬਿਧਿਹੀਤਿਹੀਭਾਤਿਹੀਦੀਨੈ
 ਏਕਨਕੋਸਨਮਾਨਕਯੋ ॥ ਅਰੁਏਕਨਦੈਸਭਸਾਜਨਵੀਨੈ ॥ ਭੂਪਜੁਪਿਸਟਰਤਉਨਸਮੇਸੁਸਭੇ
 ਬਿਧਿਜਗਸੰਪੂਰਨਕੀਨੈ ॥ ੨੭੭ ॥ ॥ ਨਾਨਗਯੋਸਰਤਾ ॥ ਦਯੋਦਾਨਸੁਦੈਜਲਪੇਪੁਰਖਾਰ
 ਏਵਾਏ ॥ ਜਾਚਕਥੇਤਿਹਠਉਰਜਿਤੇਪਨੁਦੀਨੈ ॥ ਯਨੋਤਿਨਕਉਸੁਆਪਾਏ ॥ ਪੁਤ੍ਰਲਉਪੋ
 ਤ੍ਰਲਉਪੋਤਿਨਕੋਗਿਹਕੋਅਨਤੈਨਹਮਾਗਨਧਏ ॥ ਪੂਰਨਜਗਕਰਾਇਕੋਯੋਸੁਖਪਾਇਸਭੇ
 ਮਿਲਿਭੇਰਨਮਾਏ ॥ ੨੭੮ ॥ ॥ ਜਥੇਆਪਨੈਗਿਹਬਿਖੋਆਏਭੂਪਪ੍ਰਬੀਨ ॥
 ਜਗਕਾਜਥੇਲੇਜਿਤੇਸਭੇਬਿਦਾਕਰਿਦੀਨ ॥ ੨੭੯ ॥ ॥ ਕਯਰਹੈਬਹੁਦਿਵਸਤ
 ਹਾਸੁਬਧੁਅਪਨੀਸਭਧੀਸੰਗਥੇਕੋ ॥ ਕਚਨਦੇਹਦਿਪੋਜਿਨਕੀਤਿਨਮੇਨਰਹੈ ॥ ਪਿਖਲਜਤਏ
 ਕੋ ॥ ਭੂਖਨਅੰਗਸਜੇਅਪਨੇਸਭੁਆਵਤਭੀਦੁਪਤੀਸਿਰਨਿਐਕੋ ॥ ਕੋਸੋਬਿਯਾਰਿਯੋਹੈਸਿਯਾ
 ਮਭੁਮੇਸਭਮੇਹਕਹੇਤਮਆਨੰਦਕੋਕੋ ॥ ੨੮੦ ॥ ॥ ਦੋਹਰਾ ॥ ॥ ਜਬਤਿਨਕਉਦੇਪਤੀਪੁਛਿਯੋ
 ਪ੍ਰੇਮਬਦਾਇਆਪਨੀਅਪਨੀਤਿਹਉਥਾਸਭੁਉਕਹੀਸੁਨਾਇ ॥ ੨੮੧ ॥ ॥ ਜਗਨਿ
 ਹਾਰਜੁਪਿਸ੍ਰਕੋਮਨਭੀਤਿਰਿਕਉਰਨਕੋਪਬਦਾਯੋ ॥ ਪੰਡਕੋਪੁਤ੍ਰਨਜਗਕੀਯੋਤਿਹਤੇਇਨਕੋ
 ਜਗਮੇਜਸੁਛਾਯੋ ॥ ਐਸੋਨਲੋਕਬਿਖੋਹਮਰੇਜਸੁਹੇਤਭਯੋਕਹਿਸਿਯਾਮਸੁਨਾਯੋ ॥ ਭੀਖਮ
 ਤੇਸੁਤਸੁਰਜਹੁਤੇਸੁਨਹੀਹਮਤੇਐਸੋਜਗਏਅਯੋ ॥ ੨੮੨ ॥ ॥

੨

ਹਵੇ ਬਚਿਤ ਨਾਟਕ ਗਿਥੇ ਕ੍ਰਿਸਨਾ ਵਤ ਰੇ ਜੁ ਪਿਸ੍ਰ ਕੇ ਸਭਾ ਇਕਥਨੀ ॥ ੧੦ ॥ ॥ ਮੇ ਇਕੈ
 ਤਹੁ ਤੇ ਤਿਨਾ ਅਇਕੈ ਸੁਦਰਿਏ ਕਸਭਾ ਸੁਬਨਾਈ ॥ ਲੋਜਤ ਹੋਇ ਰਹੇ ਅਮਰਾ ਵਤ ਮੇ ਸੀ ਪੁਰਾ
 ਇਹ ਕੂਮਹਿ ਆਈ ॥ ਬੈਠ ਬਿਠਾ ਜਤ ਭੂਪਤਾ ਜਦ ਬੀਰਲੀਏ ਸੀ ਗਚਾਰੇ ਭਾਈ ॥ ਸਿਖਾ
 ਮਰਨੈ ਆਭਾਹਿ ਕੀਉ ਪਮਾ ਮੁਖ ਤੇ ਬਰਨੀ ਨਹੀ ਜਾਈ ॥ ੧੧ ॥ ॥ ਨੀਰਢਰੇ ਕਹੁੰਦਾ
 ਵਰਛੁ ਤੇ ਨ ਛੂਟਤ ਹੋ ਕਹੁੰਦ ਭਰਾ ਹਾਰੇ ॥ ਮਲ ਭਿਰੈ ਕਹੁੰ ਮੰਤ ਕਰੀ ਕਹੁੰ ਨ ਚਰ ਬੈਠੈ ਨ ਕੇ ਸੁਆ
 ਖਾਰੇ ॥ ਬਾਜ ਲਹੈ ਕਹੁੰ ਸਾਜ ਸਜੈ ਰੁਟ ਛਾ ਜਤ ਹੋ ਅਤਿ ਡੀਲ ਡਿਲਾਰੇ ॥ ਰਾਜਤ ਸੀ ਬਿਜਨਾ ਬ
 ਤਹਾ ਜਿ ਮਤਾ ਰਨੇ ਮੇ ਸਾ ਸਿਖਾ ਮਉਚਾਰੇ ॥ ੧੨ ॥ ॥ ਜੇ ਤਿਲ ਸੈ ਕਹੁੰ ਬਜ੍ਜਨ ਕੀ ਕਹੁੰ ਗਲ
 ਲਗੇ ਛੁਬ ਮੰਦਰ ਪਾਵੈ ॥ ਨਾਗਨ ਕੇ ਪੁਰ ਲੇਕ ਪੁਰੀ ਸੁਰ ਦੇਖਿ ਪੁਰਾ ਜਿਹ ਸੀ ਸਨਿਵਾਵੈ ॥ ਗੀਤ
 ਹੇ ਜਿਹ ਦੇਖ ਚਤੁਰ ਮੁਖ ਹੋਰ ਪੁਰਾ ਸਿਵ ਸੇਲ ਲਚਾਵੈ ॥ ਭੂਮ ਜਹਾਂ ਤਹਾ ਨੀਰ ਸੇ ਲਾਗਤ ਨੀਰ ਸਾ
 ਨਹੀ ਚੀਨ ਬੇ ਆਵੈ ॥ ੧੩ ॥ ॥ ਮੇ ਸੀ ਸਭਾ ਚ ਚਿਕੈ ਸਾ ਜੁ ਪਿਸ੍ਰ
 ਰਾ ਅੰਧ ਕੇ ਬਾਲ ਕ ਬੇਲ ਪਠਾਯੋ ॥ ਸੁਰਜ ਕੇ ਚਤੁਰ ਸੰਗਲੀਏ ਅਭੁਭੀ ਪਮਾ ਮਲ ਭਿਯੋ ਸੇਉ
 ਆਯੋ ॥ ਭੂਮ ਜਹਾ ਹਤੀਤਾ ਹਿਲ ਖਿਯੋ ਜਲੁ ਬਾਰ ਪੁਰੇ ਜਹ ਭੂਮ ਜਨਾਯੋ ॥ ਜਾਇ ਨਿਸੰਕਪਿ
 ਯੋ ਜਲ ਮੇ ਕ ਬਿਸਿਖਾ ਮਕਹੇ ਕਛੁ ਭੇਦੁ ਨ ਪਯੋ ॥ ੧੪ ॥ ॥ ਜਾਇ ਪਰਿਯੋਤ ਬਹੀ ਸਗੇਤ
 ਨ ਬਸਤ ਪਰੇ ਪੁਨ ਬੂਝ ਗਯੋ ॥ ਬੂਝਤ ਜੇ ਨਿਕਾ ਸਿਯੋ ਸੇਉ ਪਤ ਚਿਤ ਬਿਖੈ ਅਤਿ ਕੋਪਕਯੋ
 ਹੋ ॥ ਕਾਨ ਜੂਭਾਰ ਉਤਾਰਨ ਕੇ ਹਿਤ ਆਖਿ ਸੇਭੀ ਮਰਿ ਭੇਦ ਦਯੋ ॥ ਸੇ ਇਹ ਭਾਂਤਿ ਸੇ ਬੋਲਿਓ
 ਯੋ ਅਰੇ ਅੰਧ ਕੇ ਅੰਧ ਹਿ ਪੁੜਭਯੋ ॥ ੧੫ ॥ ॥ ਯੇ ਜਬ ਭੀ ਮਹਾ ਸਿਯੋ ਤਿਹ ਕਉਤ ਪਨੇ ਚਿਤ
 ਤੀਤ ਰਿਭੂ ਪਰਿਸਾਯੋ ॥ ਮੇ ਕਹੁੰ ਪੁਰ ਕੇ ਪੁਰ ਹਸੈ ਅਬਹੀ ਬਪਯ ਕੇ ਕਰੇ ਜੀ ਅਯੋ ॥ ਭੀਖਾਵੈ
 ਵਰਿ ਸੈ ਮਨੇ ॥ ਜੜਭੀ ਮਦ ਯੋ ਕਹਿ ਸਿਯਾ ਮਸੁਨਯੋ ॥ ਪਾਮ ਗਯੋ ਅਪਨੇ ਫਿਰ ਕੈ ਸੁਸਭਾਇ
 ਹਭੀਤ ਰਿਫੇ ਰਿਨ ਆਯੋ ॥ ੧੬ ॥ ॥ ਅਥ ਦੇਤ ਬਕਤ ਜੁ ਪੁਕਥਨੀ ॥ ੧੭ ॥ ॥
 ਕੇ ਪਦੁ ਜੇ ਪਨਧਾ ਮਗਯੋ ਇਤ ਦੇਤ ਹੁਤੇ ਤਿਹ ਕੇ ਪਬਦਯੋ ॥ ਕਾਨ ਹਤਿਯੋ ਸਸਿ ਪਲਹੁਤੇ ਮੇਰੇ

੨੫ ਰਿਯੋਨਰਤੀ ਸੁਕਚਯੋ ॥ ਲੋ ਸਿਵਤੋ ਬਹੁ ਹੋਇ ਹੋ ਕੇ ਬੁਧਾ ਇਕਰੇ ਸੀਅਤੀ ਤਰਿਆਯੋ ॥ ੨੨੩ ॥
 ਇਕਿਦਾਰਕੀ ਓਰਚਾ ਲੋਯੋ ਕਥਿ ਸਿਯਾ ਮਾਇਯੋ ਚਿਤਮੇਠਹਰਾਯੋ ॥ ੨੨੪ ॥ ਬਦੀ ਕਿਦਾਰਕੇ
 ਤੀਤਰਿਜਾ ਇਕੋ ਸੇਵਕਗੀ ਮਹਾਰਾਧਰਿਯੋ ॥ ਲੋਕੋ ਬਿਵਾਨਚਲਿਯੋ ਉਤਤੇਜਬਹੀਹਰਿਕੇ
 ਬਧਕੇ ਬਹੁਪਾਯੋ ॥ ਦੁਰਵਤੀਹੁਕੇਭੀਤਰਿਜਾ ਇਕੋ ਕਾਨਕੇਪੁਤ੍ਰ ਸੇਜੁਧਮਚਾਯੋ ॥ ਸੇਸੁਨਿਸਿਯਾ
 ਮਾਬਿਦਾਯੋ ਭੂਪਤਿ ਸਿਯਾ ਮਭੁਨੈਤਿਹਠਉਰਸਿਯਾਯੋ ॥ ੨੨੫ ॥ ਸੇਯਾ ॥ ॥ ਦੁਰਵਤੀਹੁਕੇਭੀ
 ਰਜਬੈਹਰਿਜਗਯੋਤਉਸੇਉਸਤ੍ਰਿਨਿਹਰਿਯੋ ॥ ਸਿਯਾ ਮਭੁਨੈਤਬਹੀਤਿਹਕਉਲਕੁਰੇਹਮਸਿਥਿਜ
 ਨਾਥਉਚਾਰਿਯੋ ॥ ਸੇਸੁਨਿਵਾਬਤੀਯਹਰਿਕੇਕਸਿਕਾਨਪਮਾਨਲਉਬਾਨਪੁਰਾਰਿਯੋ ॥ ਮਾਨਤ
 ਥੀਅਤਿਪਾਵਕਉਪਰਿਕਾਹੁਬੁਝਾਇਬੋਕਉਪ੍ਰਤਰਾਰਿਯੋ ॥ ੨੨੬ ॥ ਮਾਰਤਭੁਯੋਅਰਿ
 ਬਾਨਜਬੈਹਰਿਸਿਯੀਦਨਵਾਹੀਕੀਓਰਪਵਾਯੋ ॥ ਆਵਤਭੁਯੋਉਤਤੇਅਰਿਸੇਇਤਤੇਇਤਤੇ
 ਤੇਉਗੋਮਿਲਿਕੈਰਲਪਾਯੋ ॥ ਸਿਯੀਦਨਉਬਲਕੇਸੰਗਸਿਯੀਦਨਫਹਿਦਯੋਕਥਿਯੋਜਸੁਗਾ
 ਯੋ ॥ ਜਿਉਸਹਬਾਜਮਨੋਚਕਵਾਸੰਗਇਕਪਕਾਹੁਕੇਮਾਰਗਿਰਾਯੋ ॥ ੨੨੭ ॥ ਰਥਤੇਰਕੈਸ
 ਤੁਕੀਨਿਦਗੋਸੇਕਥਿਸਿਯਾ ਮਕੋਪੈਕਟਿਗੀਵਗਿਰਾਈ ॥ ਅਉਰਜਿਤੀਤਿਹਕੇਸੰਗਸੇਨਹਤ
 ਸੁਭਲੇਜਮਲੋਕਪਠਾਈ ॥ ਰੇਸਭਰਿਯੋਹਰਿਠਾਫੇਗਹਿਯੋਰਨੇਮੇਉਪਮਾਕਥਿਸਿਯਾਮਸੁਨਾ
 ਈ ॥ ਮਾਥਿਜਨਾਇਕਚਉਦੁਲੋਕਮੇਪਾਵਤਭੁਯੋਬਡੀਯੋਸੁਬਡਾਈ ॥ ੨੨੮ ॥ ਯੋਰਹਰਾ ॥
 ਵਤਬਕੁਤਬਾਚਿਤਮੇਅਤਿਹੀਕੋਪਬਫਾਇ ॥ ਸੀਜਦੁਪਤਜਹਠਾਫੇਹੇਤਹਹੀਪਹਚਿਯੋਆ
 ਇ ॥ ੨੨੯ ॥ ਸੇਯਾ ॥ ਸੀਥਿਜਨਾਇਕਕਉਤਿਨਆਇਅਯੋਪਨਬੀਚਹੀਕਾਰਿਯੋ ॥ ਹਉ
 ਮਰਿਹਉਨਹੀਯੋਕਥਿਯੋਸੁਤਾਰਿਜਿਉਸਸਿਯਾਲਬਲੀਤਹਿਮਾਰਿਯੋ ॥ ਮੇਸੇਸੁਨਿਯੋਜਬਸਿ
 ਯਾਮਜੁਬੈਹਰਿਜੁਪੁਨਿਬਾਨਸਿਭਾਰਿਯੋ ॥ ਸਤ੍ਰਕੇਸਿਯਾ ਮਭੁਨੈਰਬਤੇਫਨਿਪੁਰਛਕੈਕਰਿਭੂਪਰ
 ਰਾਰਿਯੋ ॥ ੨੩੦ ॥ ॥ ਲੋਸੁਧਉਸੇਉਲੋਪਗਯੋਫਿਹਕੇਪਭਰਿਯੋਰਨਭੀਤਰਿਆ
 ਯੋ ॥ ਕਾਨਕੇਬਾਪਕਉਕਾਨਹੀਕਉਕਟਿਮਾਫਾਕੋਇਕਮੂਰੁਟਿਥਾਯੋ ॥ ਕੋਪਕੀਯੋਘਨਸਿਯਾ
 ਮਤਬੈਅਰੁਨੈਨਦੁਨਤੇਨੀਰਬਹਾਯੋ ॥ ਹਾਥਪੈਚਕੁਸੁਦਰਸਨਲੋਅਰਿਕੋਸਿਰਕਾਟਿਕੈਭੁ

ਮਿਥਿਯੋ ॥ ੨੨੭ ॥ ਅਥ ਬੈਠੁ ਹਬਦੈ ਤਬ ਧਕਥਨ ॥
 ॥ ਜਾਗਿ ਸਿਵਾ ਦਿਕ ਬਹਮ ਮਯੋ ਸੁਸਦਾ ਅਪਨੇ ਚਿਤ ਬੀਚ ਬਿਚ
 ਰਿਯੋ ॥ ਸਿਯਾ ਮਭਨੈ ਤਿਨ ਕਉ ਤਬ ਯੀਕ ਬਹੀ ਕ੍ਰਿਪਾ ਨਿਧਿ ਰੂਪਾ ਦਿਖਾ ਰਿਯੋ ॥ ਰੰਗ ਨਰੂਪਾ
 ਉਗਾਨ ਰੇਖਾ ਇਹੋ ਚੂਬੇ ਦਨ ਭੇਦ ਉਚਾਰਿਯੋ ॥ ਤਾਪ ਗੁਰਤ ਜੁਧ ਬਿਖੇ ਇਹ ਸਿਯਾ ਮਭ
 ਨੈਰਨ ਬੀਚ ਸੰਘਾਰਿਯੋ ॥ ੨੨੮ ॥ ਕ੍ਰਿਸ਼ਨ ਕੋ ਪਜ ਬਸਤ੍ਰੈ ਰਨ ਮੇਦੇ ਖਪਾ
 ਇ ॥ ਤੀਸਰੇ ਜੀਵ ਰਬ ਚਿਯੋ ਸੋ ਤਿਹ ਪਹੁ ਚਿਯੋ ਆਇ ॥ ੨੨੯ ॥ ਦਾਂਤ ਨਸੇ ਦੇ ਉਹੇ ਨਕ
 ਟਿ ਦੇ ਉਨਚ ਵਤਨੇ ਨਾ ॥ ਤਬ ਹਲ ਧਰਤਿ ਹੋ ਸੇ ਕਹੈ ਕਹਤ ਸਿਯਾ ਮਏ ਬੋਨ ॥ ੨੩੦ ॥ ਸੈਯਾ
 ਕਿਉ ਜੜ੍ਹ ਪੁਕਰੇ ਹਰਿ ਸਿਉ ਮਧ ਕੀਟ ਭੁਸੇ ਜਿਹ ਸਤ੍ਰੁ ਖਪਾਏ ॥ ਚਾਵਨ ਸੇਹ ਰਨ ਖਸਮੇ ਹਰਿਨ
 ਛੁਹੁ ਸੇ ਜਗ ਜਾਨ ਨਪਾਏ ॥ ਕ੍ਰਿਸ਼ਨ ਸਹਿ ਸੇ ॥ ਅਰੁ ਸਿਧ ਜਗ ਸੰਗ ਦੇ ਸਨ ਦੇ ਸਨ ਕੇ ਨਿਪਾਏ ॥ ਤੇ
 ਰੇ ਕਹਾ ਅਰਿ ਸੋ ਫਿਨ ਮੋ ਇਹ ਸਿਯਾ ਮਭਨੈ ਜਮ ਲੋਕ ਪਠਾਏ ॥ ੨੩੧ ॥ ਸ੍ਰੀ ਬਿਜਨਾਥ ਤਬੈ
 ਤਿਹੋ ਸੇ ਕਥਿ ਸਿਯਾ ਮਕਹੈ ਇਹ ਭਾਤਿ ਉਚਾਰਿਯੋ ॥ ਮੇ ਬਕ ਬੀਰ ਅਘਾ ਸੁਗਮਾਹੁ ਸਕੇ ਸਨ ਤੇਰ
 ਹਿ ਕ੍ਰਿਸ਼ਨ ਪਛਾਰਿਯੋ ॥ ਤੇਈ ਸਫੁਹਨ ਸਿਧ ਜਗ ਪੁਕੀ ਮੈ ਸੁਨਿ ਸੈਨ ਸੁਧਾਰ ਬਿਦਾਰਿਯੋ ॥ ਤੇਹ
 ਮਰੇ ਬਲ ਅਗੁਜ ਸਿਯਾ ਮਕਹਿਯੋ ॥ ਪਨ ਸਿਯਾ ਮਤੇ ਕਉਨ ਬਿਚਾਰਿਯੋ ॥ ੨੩੨ ॥ ਮੇਹ ਰਾਵ
 ਤੇਹੋ ਕ੍ਰਿਸ਼ਨ ਕ੍ਰਿਸ਼ਨ ਸਕੇ ਬੀਰ ਬਕੀ ਬਕਮਾਰਿਯੋ ॥ ਸਿਧ ਜਗ ਪੁਕੀ ਮੈਨ ਸਭੈ ਸੁਹਭਾ ਖਤ ਹੋ ਫਿਨ ਮਾ
 ਰਿ ਸ੍ਰੀ ਘਾਰਿਯੋ ॥ ਮੇ ਕਉ ਕਹੈ ਬਲ ਬੀਰ ਅਰੇ ਮੇਰੇ ਪਉਰਖ ਅਗੁਜ ਕਉਨ ਬਿਚਾਰਿਯੋ ॥ ਸੁਰ
 ਨਕੀ ਇਹੀ ਤਨ ਹੀ ਹਰਿ ਛੁੜੀ ਹੈ ਕਿਤੁ ਭਯੋ ਭਉ ਆਓ ॥ ੨੩੩ ॥ ਅਪਨੇ ਕੋ ਪਕ
 ਪਾਵਕ ਮੇ ਬਲ ਤੇਰੇ ਸਥੈ ਸਮਝੁ ਸਜਰੇ ਹੋ ॥ ਸਉਨ ਜਿ ਤੇ ਤੁਹ ਅੰਗ ਨ ਮੇ ਸੁਸਭੈ ਸਮਨੀ ਹਰਿ
 ਕੀ ਅਵਟੈ ਹੋ ॥ ਦੇਗ ਚਾਅਪਨੇ ਪਉਰਖ ਕੋ ਰਨ ਮੇ ਜਬ ਯੀਕ ਬਿਸਿਯਾ ਮਚੜੈ ਹੋ ॥ ਤਉ ਤੇਰੇ ਅ
 ਗੇ ਮਾਸ ਜਬੈ ਰਿਹਤੀ ਤ ਬਿਭਾਰ ਕੈ ਆਛੈ ਪਕੈ ਹਉ ॥ ੨੩੪ ॥ ਸੈਯਾ ॥ ॥ ਮੇ ਸੋ ਬਿਦਾ ਦੇ
 ਆਹਵੇ ਮੇ ਦੇ ਉਰੈ ਪਕਰੇ ਅਤਿ ਜੁਧ ਮਚਾਯੋ ॥ ਬਾਨ ਨ ਸਿਉ ਦਿਵਾ ਅਉਗ ਦਿਵਾ ਕਰਿ ਪੁਰਿ
 ਉਡੀ ਰਥ ਪਈ ਘਨ ਛੁਯੋ ॥ ਕਉ ਤਕ ਦੇਖਨ ਕਉ ਸਸ ਸੁਰਜ ਅਏ ਹੁਤੇ ਤਿਨ ਮੰਗਲ ਗਾਇਓ

ਅੰਤਨਸਿਖਾਮਤੇਜੀਤਸਾਕਿਯੋਸੇਉਅੰਤਰਿਕਪੁਨਿਧਾਮਸਿਧਯੋ॥੨੨॥ ਸੀਬਿਜਨਾਥ ੨੦੪
 ਸਿਧੋਅਰਿਕੋਕਾਬਿਸਿਖਾਅਕਰੈਕਰਿਗਾਫਾਅਯੋਧਨਾਉਕੈਕੁਪਪਰਿਯੋਧਰਿਜੁਪਕਿਸਿਧੋ॥
 ਬਲਦੁਰਬਕੋਤਨਾਸਉਨਤਸੰਗਭਰਿਯੋਪਰਿਯੋਦੇਖਿਦਖਾਉਪਜੀਕਰਨਾਨਿਪਕੋਮਨਾ॥
 ਛੋਰਸਰਸਨਦੇਰਕਹਿਯੋਦਿਨਾਅਜਕੈਤੈਕਹਿਹੋਨਕਥੋਰਨਾ॥੨੩॥ ਬਲਦੁਰਬਦੈਤਬਧਾ॥ ਬਲਭਵ
 ਜੂਤੀਰਥਗਵਨਕਥਨੀ॥ ਬਲਦੁਰਬਦੈਤਬਧਾ॥ ਤੀਰਥਕਰਨਬਲਭਵਸਿਧਯੋਨੇਮਖੂਰ
 ਨਭੀਤਰਾਯੋ॥ ਆਇਤਨਾਨਵਨਾਇਨਕਯੋ॥ ਚਿਤਕੋਸੇਕਦੁਰਿਕਰਿਦਯੋ॥੨੩॥ ੨੧॥ ਤੇ
 ਮਰਛੰਦਾ॥ ਰੋਮਹਰਖਨਥੇਤਹਾਸੇਉਅਯੋਤਿਹਦਉਗਾਹਲੀਮਦਰਾਪੀਤਥੇਕਥਿਸਿ
 ਆਮਾਤਹੀਛਉਗਾਸੇਉਆਇਠਾਫੁਭਯੋਤਹਾਜੜਯਾਹਿਸਿਰਨਨਿਵਾਇਕੋ॥ ਬਲਭਵਕ
 ਪਕੋਕਮਨਕਰਿਲੈਮਾਰਿਯੋਤਿਹਧਾਇਕੋ॥ ਸਭਿਰਿਖਉਠਿਠਾਏਤ
 ਬਭਏ॥ ਅਨੰਦਾਬਿਸਰਾਚਿਤਕੋਗਏ॥ ਇਕਰਿਖਥੇਤਿਨਾਮੇਸਉਚਾਰਿਯੋ॥ ਬੁਰਾਕੀਯੋਹਲ
 ਧਰਾਦਿਜਮਾਰਿਯੋ॥੨੩॥ ੨੨॥ ਤਬਹਲਧਰਪੁਨਿਐਸਉਚਾਰਿਯੋ॥ ਬੇਠਗਹਿਯੋਕਿਉਨਹ
 ਮਤੇਕੁਗਿਯੋ॥ ਤਬਮੈਕੋਧਚਿਤਮੇਕੀਯੋ॥ ਮਾਰਕਮਨਸੰਗਇਹਦੀਯੋ॥ ਜੜਥੈਠਗਹਿਯੋਕਹਿ
 ਛੜੀਕੋਪੁਤਥੇਕੋਪਭਰਿਯੋਤਿਹਨਾਸਕੀਯੋਬਿਨਤੀਸੁਨਿਲੀਜੈ॥ ਠਾਫੁਭਯੋਉਠਕੋਰਿਖਸੇ
 ਜੜਥੈਠਗਹਿਯੋਕਹਿਸਾਚੁਪਤੀਜੈ॥ ਬਾਤਵਹੈਕਰੀਐਸੰਗਛੜਨਜਕੋਕੀਏਜਗਭੀ
 ਤਰਿਜੀਜੈ॥ ਤਹੀਤੇਮੇਬਪੁਤਕੋਕੀਯੋਸਾਅਥੈਮੈਰੀਭੂਲਛਿਮਾਪਨਕੀਜੈ॥ ਹਲੀਜੈ॥
 ਅਮਲਿਸਭਰਿਖਨਹਲੀਸਿਭਾਖੀ॥ ਕਹੈਸਿਖਾਮਤਿਹ
 ਦਿਜਕੀਸਾਖੀ॥ ਇਹਬਾਲਕਥਾਪਰੇਸਹਹਰੇ॥ ਬਹੁਰੇਜਾਇਤੀਰਥਸਭਕਰੇ॥੨੩॥ ੨੬॥
 ਕਥਿਯੋਬਾਚਾ॥ ਸੈਯਾਚਰੇਈਬੇਦਮੁਖਾਗਰਜਹੁਇਹੇਤਾਸੁਤਕੋਬਭਏਸੇਦੀਯੋ॥
 ਸੇਉਐਸੇਪੁਰਾਨਲਗਿਯੋਰਟਨੇਮਨੇਤਾਤਸੇਉਤਿਹਫੇਰਿਜੀਯੋ॥ ਚਿਤਾਅਨੰਦਕੋਸਭਹੁਰਿ
 ਪਕੋਮਨਕਉਜਿਹਕੀਸਮਕਉਨਬੀਯੋ॥ ਸਿਰਨਿਵਾਇ॥ ਤਿਨੈਸੁਖਪਾਇਕੋਤੀਰਥਸਿਖਾ

ਸੁਰਮਾਹਿਪੈਡੁਲਯੋ ॥ ੨੩ ॥ ੧ ॥ ਸੋਯਾ ॥ ॥ ਗੀਗਹਸਿਪਜਾਮਿਲਿਯੋਪਿਥਮੇਬਲਭੁਦਤ
 ਹਾਰਾਥਿਨਯੋ ॥ ਫੇਰਿਤਿਬੇਨੀਮੇਕੈਇਸਨਨਵੇਦਾਨਬਲੀਹਰਿਦੁਆਰਸਿਧਯੋ ॥ ਨਾਇਤਾ
 ਪੁਨਿਬਦੀਕਿਦਾਰਗਯੋਅਤਿਹੀਮਨਮੇਸੁਖਧਯੋ ॥ ਅਉਰਗੋਨੇਕਹਲਉਜਗਕੇਸਭੁਤੀਰ
 ਥਕੇਤਿਹਠਉਰਹਿਅਯੋ ॥ ੨੩ ॥ ੨ ॥ ਜੋਧਯੋ ॥ ਫੇਰਿਨੇਮਖੁਰਨਮਹਿਅਯੋ ॥ ਆਇਰਿਖਨ
 ਕਉਮਾਥਨਿਵਯੋ ॥ ਤੀਰਥਕਹਿਯੋਮੇਸਭੁਯੋਕਰੇ ॥ ਬਿਧਪੂਰਬਜਿਉਤੁਮਉਚਰੇ ॥ ੨੩ ॥
 ੩ ॥ ੧ ॥ ਜੋਧਯੋ ॥ ॥ ਅਬਆਇਸਜੋਹੋਇਸੁਕਰੇ ॥ ਹੇਰਿਖਤੁਮਰੇਪਾਇਨਪ
 ਰੇ ॥ ਅਬਆਇਸਜੋਹੋਇਸੁਕਰੀਜੋ ॥ ਹੇਰਿਖਬਾਤਹਿਸਤਿਪਤੀਜੋ ॥ ੨੩ ॥ ੪ ॥ ਜੋਧਯੋ ॥
 ਰੇਪਈ ॥ ॥ ਤਬਮਿਲਰਿਖਨਇਹੈਜੀਅਧਾਰਿਯੋ ॥ ਏਕਸਤ੍ਰਹੈਬਡੇਹਮਰੇ ॥ ਬਲਲਲ
 ਮਹਲਪਰਤਿਹਮਰੇ ॥ ਮਨੋਤਿਹਪੈਕਾਲਪਚਰੇ ॥ ੨੩ ॥ ੫ ॥ ॥ ਜੋਧਯੋ ॥ ॥ ਕ
 ਹਠਉਰਤਿਹਸਤ੍ਰਕੀਕੋਹੋਰਿਖਨਕੇਕਾਜਾਮੇਹਬਰਵੈਜਾਹਿਕਉਤਾਹਿਹਨੇਹਉਆਜਾ ॥ ੨੩
 ੬ ॥ ੧ ॥ ਚਉਪਈ ॥ ॥ ਤਬਇਕਰਿਖਨੇਜਾਇਬਤਾਯੋ ॥ ਜਹਾਠਉਰਹੋਸਤ੍ਰਬਨਯੋ ॥ ਜਬ
 ਲਪਰੇਸੇਸਤ੍ਰਨਿਹਾਰਿਯੋ ॥ ਹਮਸੀਗਲਰਿਇਹਤੁਤਿਪਚਾਰਿਯੋ ॥ ੨੩ ॥ ੨ ॥ ਜੋਧਯੋ ॥
 ਸੁਨਤਬਚਨਤਬਸਤੁਰਿਸਾਯੋ ॥ ਹਾਥਗਾਂਗੋਨਪਥਿਯਾਯੋ ॥ ਹਲਧਰਿਸੀਗਜੁਪੁਯਾਕਯੋ ॥
 ਜਿਹਸਮਾਅਉਰਲਬੀਰਨੀਬੀਯੋ ॥ ੨੩ ॥ ੩ ॥ ॥ ਬਹੁਤਜੁਪੁਤਿਹਠਾਦੁਹੀਯੋ ॥ ਦੁਹੀਸੁ
 ਤੇਏਕਨਾਹੋ ॥ ਜਉਥਕਿਜਾਇਬੈਠਤਹਰੇ ॥ ਮੂਰਛੁਤਹੋਇਜੁਪੁਫਿਰਿਚੈ ॥ ੨੩ ॥ ੪ ॥ ਜੋਧਯੋ ॥
 ॥ ਫੇਰੇਦੋਊਗਾਜਗਾਜਗਨਪਰੇ ॥ ਆਪਸਬੀਚਗਦਾਬਹੁਮਰੇ ॥ ਠਾਫਿਰੇ
 ਬਿਹੁਪੈਗੁਨਟਰੇ ॥ ਮਾਨਹਰਿਸਪਰਬਤਦੋਊਲਰੇ ॥ ੨੩ ॥ ੫ ॥ ॥ ਦੋਊਭਟਅਤੁਨਜਿਉਗਾਜੋ
 ਬਚਨਸੁਨਤਜਿਨਕੇਜਮਲਾਯੋ ॥ ਅਤਿਹੀਬੀਰਰਿਸਹਿਮੇਰੇ ॥ ਦੋਊਬੀਰਦ੍ਰੋਪਸੇਲਰੇ ॥
 ॥ ਜਿਨਕਉਤਕਵੇਖਨਸੁਕਾਏ ॥ ਭਾਤਨਭਾਂਤਬਿਵਾਨਬਨਾਏ ॥ ਉਤਰੰਭਾਦਿਕ
 ਨਿਰਤਹਕਰੇ ॥ ਇਤਤੇਬੀਰਭੂਮੇਲਰੇ ॥ ੨੩ ॥ ੬ ॥ ॥ ਬਹੁਤਗਦਾਤਨਲਗੇਨਜਾਨੈ ॥ ਮੁਖਤੇ
 ਮਾਰੀਮਾਰਬਖਾਨੈ ॥ ਰਨਕੀਛਿਤਤੇਪੈਗੁਨਟਰੇ ॥ ਹੀਤ੍ਰਹੀਤ੍ਰਦੋਊਭਟਲਰੇ ॥

ਸ੍ਰੋਯਾ ॥ ॥ ਜੁਪੁਥਹੁ ਤੇ ਤਿਹਨ ਤਬ ਮੁਸਲ ਕਉ ਮੁਸਲੀ ਜੁ ਸੰਤਾ ਰਿਯੋ ਕੇ ਬਲਹਾ ਬਨ ਦੇ ਉਨ ਕੇ ॥ ੨੭੫ ॥
 ਕਾਬਿ ਸਿਧਾ ਸੈ ਕਹੈ ਤੁਕਿਤਾ ਰਿਪੁਹਾ ਰਿਯੋ ਲਾਗਤ ਘਾਇਹ ਕੇ ਮਗ ਗਿਯੋ ਅਰਾਮ ਤਹਿ ਕੇ ਫੁ
 ਨ ਧਾਮ ਸਿਧਾ ਰਿਯੋ ਯੇ ਬਲਤ ਦੁਹਨਿਯੋ ਤਿਹ ਕੇ ਸੁਖ ਬਿਪਨ ਕੇ ਫੁਨਿਕਾ ਜਸ ਵਾ ਰਿਯੋ ॥
 ੩੦੦ ॥ ॥ ਪਉਰਖ ਜੋ ਮੁਸਲੀ ਧਰ ਕੇ ਕਹਿਓ ਨਿਪ ਕਉ ਸੁ ਕਹੈ ਵਸਨਾਯੋ ਜਾਹਿਕ
 ਥਾਵਿ ਜਕੇ ਮੁਖ ਤੇ ਸੁਖ ਸੁਉਨ ਸੁਨੀ ਤਿਨ ਹੁੰ ਸੁਖ ਪਾਯੋ ॥ ਜਾ ਕੇ ਕੀਏ ਮਸ ਸੁਹਨਿ ਸਾਵਿ ਵਤਾਹਿ
 ਕੀ ਬਾਤ ਸੁਨੇ ਜੀਆ ਆਯੋ ॥ ਤਾਹੀ ਕੀ ਬਾਤ ਸੁਨਾਉ ਦੇ ਜੇ ਤਬੇ ਦਨ ਕੇ ਜੇ ਉਭੇ ਦਨ ਪਾਯੋ ॥ ੩੦੧ ॥
 ੩੦੨ ॥ ॥ ਜਾਹਿਖੜਨ ਸੇ ਸਹਸਾਨ ਨ ਬੇਜਰ ਹੋ ਕਛੁ ਪਾਹਨ ਪਾਯੋ ॥ ਸਿਧਾ ਮਥਨੇ ਜਿਹ ਕ
 ਉਚਤੁ ਰਾਨ ਬੇਦਨ ਕੇ ਗੁਨ ਤੀਰ ਗਯੋ ॥ ਬੇਜਰ ਹੋ ਸਿਵ ਸੇ ਜਿਹ ਅੰਤ ਅਨੰਤ ਕਹਿਯੋ ਬਕ
 ਅੰਰਨ ਪਾਯੋ ॥ ਤਾਹੀ ਕੀ ਬਾਤ ਸੁਨੇ ਤੁ ਮਰੇ ਮੁਖ ਤੇ ਸੁਕ ਦੇਵਾਇ ਹੈ ਫੁਹਰਾਯੋ ॥ ੨੪੦ ॥ ੨ ॥ ਭੂਪਤਿ ਜੇ
 ਇਹ ਭਾਤਿ ਕਹਿਯੋ ਸੁਕ ਕਉ ਸੁਕ ਹੁੰ ਇਹ ਭਾਂਤਿ ਸੁਨਾਈ ॥ ਦੀਨਦਇਆ ਲਕੀ ਬਾਤ ਸੁਨਾਵਤ
 ਹਉ ਤੁਹਿ ਕਉ ਤੁਹਿ ਭੇਦ ਛੁਪਾਈ ॥ ਬਿਪੁ ਸੁਦਾਮਾ ਹੁਤੇ ਬਿਪਤਾ ਤਿਹ ਕੀ ਹਉ ਕਹਉ ਹਿਰੈ ਸੇ
 ਮਿਟਾਈ ॥ ਸੇਹ ਉਸੁਨਾਵਤ ਹਉ ਤੁਹਿ ਕਉ ਸੁਖਿ ਲੈ ਸੇ ਉਸੁਨੇ ਨ ਦੇ ਨਿਪਰਾਈ ॥ ੨੪੦ ॥ ੩ ॥
 ੩੪੦ ॥ ੪ ॥ ॥ ਕ੍ਰਿਸਨ ਵਤਾਰੇ ਬਲਭ ਵਤੀਰਥ ਇਸਨ ਨ ਕ
 ॥ ॥ ਸ੍ਰੋਯਾ ॥
 ਏਕ ਪੁਰੁਤ ਬਾਹਮਨ ਬੇ ਤਿਹਨ ਜਗਾਈ ਚਬਡੇ ਵਖ ਪਾਯੋ ॥ ਵਖ ਤਪੈ ਇਕ ਦਿਵਿ ਕਹਿਯੋ ਤਿ
 ਹਮਿ ਤੁਹੈ ਮੇ ਪਭੇ ਜੇ ਜਗਾਯੋ ॥ ਤਾਕੀ ਤੀਯਾ ਕਹਿਯੋ ਜਹੁਤਾ ਸੁਨਾਨ ਭਯੋ ਤਿਹ ਮੁੰਡਾ ਮੁੰਡਾਯੋ ॥
 ਤੇ ਦੁਲਦੈ ਵਿਜਦਾਰ ਦੀਹਾ ਬਸੁਦਾ ਅਰਵਤੀ ਹੁੰ ਕੀ ਓਰ ਸਿਧਾਯੋ ॥ ੨੪੦ ॥ ੪ ॥ ॥ ਦਿਜ ਬਾਹਾ ॥ ॥
 ੩੪੦ ॥ ੫ ॥ ॥ ਹਉ ਅਗਸਿਧਾ ਮਸੀਦੀ ਪਨ ਕੇ ਗ੍ਰਿਹ ਬੀਚ ਪੜੇ ਹਿਤ ਕੋ ਅਤਿ ਹੀ ਕਰਿ ॥ ਹਉ ਚੇਤ
 ਕੈ ਧਰਿ ਸਿਧਾ ਮਗਹਿਯੋ ਰਹੇ ਤੁਹੈ ਸੁਸਿਧਾ ਮਹਿ ਮੇ ਚਿਤ ਮੇ ਧਰਿ ॥ ਦੈ ਧਨੁ ਪਾਇ ਪਨੇ ਪਗ ਮੇ ਕਛੁ
 ਦੀਨ ਨ ਦੇ ਤਨੇ ਕੁਕ੍ਰਿਪਾ ਕਰਿ ॥ ਈਸਲੋ ਕੋ ਪੈ ਮੇਹ ਨਿਹਾ ਕੋ ਕੋ ਸੀ ਕ੍ਰਿਪਾ ਕਰਿ ਹੈਹ ਮੇ ਪੈਹਰਿ ॥ ੨੪੦ ॥
 ਪਾਮਾ ਬਗਨਾਖ ਕੋ ਬਿਪ ਜਬੈ ਗਹਾ ਸੀ ਜਵਾਈ ਰਕੇ ਭੀ ਤਰਿ ਆਯੋ ॥ ਸੀ ਬਿਜਨਾਖ ਨਿਹਾਰਤ

ਤਾਹਿ ਸੁਬਿਪੁ ਸੁਦਾਮਾਇ ਹੋਠਹਾਯੋ ਆਸਨ ਤੇਉ ਠਿਆਤੁ ਰਹਾਇ ਅਤਿ ਪੀਤ ਬਦਾਇ ਕੋਲੈ ਬੇ
 ਕਉ ਧਾਯੋ ਪਾਇ ਪਰਿਯੋ ਤਿਹ ਕੋਹ ਰਿਜੀ ਫਿਰ ਸਿਖਾਮ ਭੁਨੈ ਫਿਰਿ ਕੀਠਿ ਲਗਾਯੋ ॥ ੨੪੦੯ ॥
 ਲੋਤਿ ਹਮੇਵ ਰਿਮਾਤਿ ਗਯੋ ਤਿਹ ਕੋਹਾਤਿ ਹੀ ਕਰਿ ਆਦਰੁ ਕੀਨੋ ਬਾਰਮੰਗਾਇ ਤਹੀ ਦਿਜ ਕੋਰੇ
 ਉਪਾਇ ਨਦ੍ਰੈ ਚਰਨਾਮੁੰਡੀ ਨਿਝੁ ਪਰੀ ਤੇ ਤਿਹ ਠਹਰਿ ਜੂ ਸੁਭ ਕੰਚਨ ਕੋਪਨ ਮੰਦਰਿ ਕੀਨੋ ॥ ੨੪੧੦ ॥
 ਨਸਕਿਯੋ ਸੁਬਿਦਾ ਕਗਿ ਬਿਪਹਿ ਸਿਖਾਮ ਭੁਨੈ ਤਿਹ ਰੰਚਨ ਦੀਨੋ ॥ ੨੪੧੧ ॥
 ਦਿਜ ਕੋਹ ਪੜਤ ਤਬ ਮੇਸੇ ਹੁਤੇ ਗਰੇਹਾ ਅਬ ਲਾਲ ਚਬ ਸਿਹਰਿ ਭਏ ਕਛੂਨ ਦੀਨੋ ਮੇਹਾ ॥
 ੨੪੧੨ ॥ ॥ ਸ੍ਰੀ ਬ੍ਰਿਜਨਾਥ ਕੀ ਸੇਵ ਕਰੈ ਪਨ ਪਾਵਤੈ ਬਹੁ ਤੇ ਪਨ ਮੇਊ ਲੇ
 ਗਕਹਾ ਤਿਹ ਭੇਦ ਹਪਾਵਤ ਆਪਨੀ ਜਾਨ ਤੇ ਪੁਨਿ ਓਊ ॥ ਸਾਪਨ ਕੇ ਬਰਤਾ ਹਰਤਾ ਦੁਖ ਬੈਰ
 ਨ ਕੇ ਸੁਬੰਧ ਪਰੇ ਓਊ ॥ ਦੀਨ ਨ ਕੇ ਜਗ ਪਲ ਬੇਕਾ ਜਗ ਰੀਝ ਨਿਵਾਜਨ ਦੂਸਰੇ ਕੋਈ ॥ ੨੪੧੩ ॥
 ੬ ॥ ਸੇਯਾ ॥ ॥ ਸੇਯਿ ਸਪਾਲ ਹਨਿਯੋ ਛਿਨ ਮੇਜਿ ਹਮੇ ਕੋਊ ਅਉਗੰਮਾਨ ਪਰੇ ॥ ਅਰੁ ਦੰਤ ਬਲ
 ਭਹਨਿਯੋ ਜਮ ਲੋਕ ਤੇ ਜੋ ਕਬਹੂੰ ਨਹੀ ਕੂੜੇ ॥ ਰਿਸੇ ਸੇਯਾ ਸੁਰਜੀਤ ਬਾਯੋ ਜੋਊ ਇੰਦ੍ਰ ਸੇਯੀ
 ਰਨ ਸੰਗ ਕਰੈ ॥ ਅਬ ਕੰਚਨ ਪਾਮ ਕੀਯੋ ਦਿਜ ਕੋ ਬ੍ਰਿਜਨਾਥ ਬਿਨਾ ਮੇਧੀ ਕਉ ਨ ਕਰੈ ॥ ੨੪੧੪ ॥
 ਜਾਮੁ ਕੀਟ ਭੋਕੇ ਬਪਕੇ ਭੂਅ ਇੰਦ੍ਰ ਦੀ ਕਰਿ ਕੈ ਕਰੁਣਾਈ ॥ ਅਉਗੰਮੀਤੀ ਇਹ ਸਾਮੁ ਹੇਸ
 ਤਨ ਮੈਨ ਗਈ ਸੰਭਵ ਹਖ ਪਾਈ ॥ ਜਾਹਿ ਭੁਭੀਛ ਨਹਾ ਜਦੋ ਅਰੁ ਗਵਨ ਮਾਰ ਕੈ ਲੀ ਕਲੁਰ
 ਈ ॥ ਕੰਚਨ ਕੋ ਤਿਹ ਦੋਯੋ ਕਬਿ ਸਿਖਾਮ ਕਹੈ ਕਹੈ ਕਉ ਨ ਬਡਾਈ ॥ ੨੪੧੫ ॥ ਬਿਸੂਪਦਾ ॥
 ੨੪੧੬ ॥ ॥ ਜਿਹ ਮ੍ਰਿਗ ਰਾਖੇ ਨੈਨ ਬਨਾਇ ॥ ਅੰਜਨ ਰੇਖ ਸਿਖਾਮ ਪਰਾਅਰ ਕਰ ਸ੍ਰੀ ਦਰਠ
 ਧਚਕਾਇ ॥ ਮ੍ਰਿਗ ਮਨ ਹੋਰ ਜਿਨੈ ਨਰ ਨਾਹ ਨਹ ਫਿਰੁ ਸਦਾ ਉਰਤਾਇ ॥ ਤਿਨ ਕੋਊ ਪਰਿਆ
 ਪਨੀਹੁ ਚਮਿਓ ਰੀਤੁ ਸਿਖਾਮ ਬਲਿ ਜਾਇ ॥ ੨੪੧੭ ॥ ॥ ਹਰਿ ਕੋ ਨੈਨਾ ਜਲ ਜਡਾਇ ॥ ਦਿਪਤਿ
 ਜੋਤਿ ਦਿਨ ਮਨ ਦਤਿ ਮੁਖ ਤੇ ਕਬਹੂੰ ਨ ਮੁਦਤ ਭਏ ॥ ਤਿਨ ਕਉ ਦੇਖ ਜਨਨ ਦ੍ਰਿਗ ਪੁਤਰੀ ਲਗ
 ਸੁਭਾਵ ਭਏ ॥ ਜਨੁ ਪਰਾਗ ਕਮਲ ਨ ਕੀਊ ਪਰ ਕ੍ਰਮ ਕੋਟਿ ਭੁਗਮਏ ॥ ੨੪੧੮ ॥

296

ਸੀਗਰਏ ਚੜ੍ਹਾ ਸਿਯੀ ਦਸ ਸਾਥਿ ਹੁਲਾਸ ਬਢੈ ਕੋ ॥ ਦੂਰਿ ਹੁਲਾਸ ਕੀਯੋ ਬਿਜਤੇ ਕਛੁ ਗਾਅਰ
 ਨ ਕੀਨਿ ਕਿ ਕੋ ਕੋ ॥ ਇਕ ਕਰੈ ਇਹ ਭਾਤਿ ਸਖੀ ਮੁਖ ਜੋ ਵਤ ਏ ਕਰਹੀ ਚੁਪ ਪੈ ਕੋ ॥ ੨੪੨੧ ॥
 ॥ ਸ੍ਰੀ ਬਿਜਨਾਥ ਗਯੋ ਮਥੁਰਾ ਕਛੁ ਚਿਤ ਬਿਖੇ ਸਖੀ ਹਿਤ ਨ ਪਾਰਿਯੋ ॥ ਨੈਕ ਨ ਮੋਹਕ
 ਯੋ ਚਿਤੋ ॥ ਨਿਗਮੇ ਹੀ ਆਪਨਾ ਚਿਤ ਬਿਚਾਰਿਯੋ ॥ ਯੋ ਬਿਜਨਾ ਇਕ ਗੁਰਤ ਜੀਜਸੁ
 ਤਾ ਛੁ ਬਿਕੇ ਕਾ ਬਿਸੇਯਾ ਮਉਚਾ ਰਿਯੋ ॥ ਆਪਨੀ ਚਉਪਹਿਤੋ ਆਪਨੀ ਮਾਨੇ ਭੰਜਹਿ ਤਿਯਾ
 ਗਭੁ ਜੰਗ ਸਿਧਾ ਰਿਯੋ ॥ ੨੪੨੨ ॥ ਚੜ੍ਹ ਗਾਥਿ ਖਤੁ ਨ ਸੁਤਾ ਬਿਜਨਾ ਇਕ ਕਉ ਇਹੁ
 ਤਿਸੁ ਨਾਈ ॥ ਸ੍ਰੀ ਬਿਜਨਾਥ ਗਯੋ ਮਥੁਰਾ ਤਾ ਜਿ ਕੋ ਬਿਜਪੀ ਤਸੁ ਬੋ ਬਿਸਰਾਈ ॥ ਗਾਧਕ
 ਜਾ ਬਿਧਿ ਮਾਨ ਕੀਯੋ ਹਰਿ ਤੇ ਸੇਹੀ ਮਾਨ ਕੀਯੋ ਜੀਅ ਆਈ ॥ ਤਾ ਦਿਨ ਕੋ ਬਿਛੁਰੇ ਬਿਛੁ
 ਰੇ ਸੁਦਈ ਹਮ ਕਉ ਅਥਾਨਾ ਦਿਖਾਈ ॥ ੨੪੨੩ ॥ ॥ ਏਕ ਮਿਲੀ ਕਹੈ ਯੋ ਬ
 ਤੀਯਾ ਹੁਤੀ ਬਿਜਨੁ ਖਨ ਕਉ ਅਤਿ ਪਿਆਰੀ ॥ ਚੜ੍ਹ ਗਾਥਿ ਖਤੁ ਨ ਸੁਤਾ ਹੁਪਰੇਤ
 ਨ ਬੀਚ ਕੁ ਸੁਭ ਕੀਸਾ ਹੀ ॥ ਕੇਲਕ ਥਾ ਦਈ ਛੋਰਿ ਰਹੀ ਚਾਕੋ ਚਿਤੁ ਰਹੀ ਪੁਤਰੀ ਸੀਸਵਾ
 ਰੀ ॥ ਸਿਯਾ ਮਭਨੈ ਬਿਜਨਾਥ ਤਥੈ ਸਭ ਗੁਰਨ ਗਿਆਨ ਹੀ ਮੇਕ ਰਿਧਾ ਹੀ ॥ ੨੪੨੪ ॥
 ॥ ਸੁਨਿ ਪਾਈ ਬਿਜਬਾਲਾ ਮੋਹਨ ਆਏ ਹੋ ਕੁਰਖੇ ਤਾ ਦਰਸ
 ਨ ਦੇਖਿ ਸਥੈ ਦੁਖ ਬਿਸਰੇ ਬੇਦ ਕਹਤ ਜਿਹਨੇ ਤਾ ॥ ਤਨ ਮਨ ਅਟਕਿਯੋ ਚਰਨ ਕਵਲੋ ਮੋਹਨ ਨਿ
 ਵਛਾਵਰ ਦੇਤਾ ॥ ਕ੍ਰਿਸਨਾ ਇਕਾਂਤ ਕੀਯੋ ਤਿਹੀ ਛਿਨ ਕਹਿਯੋ ਗਿਆਨ ਸਿਖ ਲੇਹਾ ਮਿਲ
 ਬਿਛੁਰਨ ਦੇਹੁ ਯਾਜਗਮੇ ਮਿਥਿਆ ਤਨ ਅਸਨੇਹਾ ॥ ੨੪੨੫ ॥ ਸ੍ਰੈ ਯਾ ॥ ਸ੍ਰੀ ਬਿਜਨਾਥ
 ਕਠਾ ਢੁਭ ਏਉ ਠਕੈ ਸਭ ਗੁਰਨ ਕੋ ॥ ਸੇ ਗਿਆਨ ਦਿਵਾਏ ॥ ਨਿਵਜ ਸੇ ਮਤ ਪੰਡਕੇ ਪੁਤ੍ਰ ਸੰਗ
 ਮਿਲੇ ਅਤਿ ਹੇਤ ਬਢਾਏ ॥ ਕੋਗਵਿਅੰਏ ਹੁਤੇ ਜਿਤਨੇ ਸਭ ਆਪਨੇ ਆਪਨੇ ਪਾਮ ਸਿਧਾਏ
 ਸਿਯਾ ਮਭਨੈ ਬਹੁ ਹੋ ਬਿਜਨਾਥ ਇਕ ਦੁਆਰ ਵਤੀ ਹੁਕੇ ਭੀਤ ਰਿਆਏ ॥ ੨੪੨੬ ॥
 ਜਗਿ ਪਤਹਾ ਕਰਿ ਕੈਚ ਲਿਯੋ ਸਿਯਾ ਮਭਨੈ ਬਸ ਦੇਵਾ ਸਜੇ ਹੋ ਸੁਭ ਚਉਦਹਿ ਭੁਵਨ ਸ
 ਭ ਦੇਵ ਨ ਕੇ ਦੇਵਾ ॥ ੨੪੨੭ ॥ ॥ ਚਲਿਯੋ ਸਿਯਾ ਮਜੁ ਪ੍ਰੇਮ ਬਢਾਈ ॥ ਪ੍ਰਾਜੰਯੋ

322

ਤਕੇਧਾਏ॥ ਪਾਰਥਕਉਏਥੇਨਸੁਨਾਏ॥ ਸੁਨਿਰੇਅਰਜਨਤੇਤੇਕੁਰਿਹੈ॥ ਮਹਾਪਤਤਿਤੇਰੇਬਧਕ
 ਰਿਹੈ॥ ੨੪੩॥ **ਦੋਹਰਾ॥** ॥ ਪੰਥੁਪੁਤ੍ਰਜਾਨੀਇਹੈਮਾਰਤਜਾਦਵੇਮੇਰਾ॥ ਜੀਅਆਤਰਹੋਇ
 ਆਮਕਹਿਚਥਿਓਦੁਆਰਕਾਓਰ॥ ੨੪੪॥ **ਮੁਹੂਰਤਾ॥** ॥ ਸੁਕਗਯੇਮੁਖਪਾਰਥਕਉਮਸਲ
 ਪਰਜੀਤਤਏਪਾਰਿਆਯੋ॥ ਸ੍ਰੀਬਿਜਨਾਥਸਮੇਧਕੀਯੋਅਰੇਪਾਰਥਕਉਚਿਤਮੇਰੁਪ
 ਯੋ॥ ਬਿਖਾਹਿਸੁਰਦਾਕੇਕੀਨਿਤਥੈਜਬਹੀਮਸਲੀਪਾਰਿਕਉਸਮਝਾਯੋ॥ ਦਾਜਦਯੋਜਿਯ
 ਰਨਪਾਯਤਲੋਤਿਹਅਰਜਨਪਾਮਸਿਧਾਯੋ॥ ੨੪੫॥ **ਮੁਹੂਰਤਾ॥** ॥ ਸ੍ਰੀਬਿਜਨਾਥਸਮੇਧਕੀਯੋ
 ਪਾਰਥਕਉਚਿਤਮੇਰੁਪਯੋ॥ **ਅਥਾਵਤਕੁਏ॥** ॥ ਅਥਮਿਥਲ
 ਪੁਰਾਜੇਅਰੁਬ੍ਰਹਮਨਕਾਪਸੰਗਾ॥ ॥ ਅਰੁਬ੍ਰਹਮਾਦਵੈਤੇਕੇਛਲਕੇਮਾਰੁਦਕੇਛਲ
 ਪੁਰਾਜੇ॥ **ਮਿਥਲਦੇਸਕੇਛੁਪਇਕਅਤਿਹਲਾਸਤਿਹਨਾਮਾਜਦੁਪਤਿਕੀ**
ਪੂਜਾਕਰੈਨਿਸਾਦਿਨਾਠੇਜਾਮ॥ ੨੪੬॥ ॥ ਮਤਕੋਦਿਜਾਇਕਥੇਤਹਾਬਿਨਹਰਿਨਾਮਲੇ
 ਇਜੇਹਰਿਕੀਬਾਭੈਕਰੈਤਾਹੀਮੇਚਿਤਦੋਇ॥ ੨੪੭॥ **ਮੁਹੂਰਤਾ॥** ॥ ਭੂਪਤਜਾਇਦੇਜੇਤ
 ਮਕੇਗਹਿਹੋਰਹਿਸ੍ਰੀਬਿਜਨਾਥਉਚਾਰੈ॥ ਅਉਰਕਛੂਨਹਿਬਾਤਕਰੈਕਾਬਿਸਿਧਾਮਕਰੈਦੋ
 ਸਾਂਝਸਵਾਰੈ॥ ਬਿਪ੍ਰਕਰੈਪਨਸਿਧਾਮਹੀਅੰਗਉਰੈਸਿਧਾਮਹੀਅੰਗਉਰੈਭੂਪਉਚਾਰੈ॥ ਸ੍ਰੀ
 ਬਿਜਨਾਇਕਕੀਚਰਚਾਸੰਗਸਾਸਪਰੀਪੁਨਜਾਮਨਟਾਰੈ॥ ੨੪੮॥ **ਮੁਹੂਰਤਾ॥** ॥ ਭੂਪਦੇਜੇ
 ਤਮਕੀਅਤਿਯੋਹਰਿਜੁਮਨੇਮੇਜਬਪ੍ਰੀਤਬਿਚਾਰੀ॥ ਮੇਰੇਹੀਪਿਆਨਕੇਬੀਚਪਗੋਇਹਾ
 ਉਰਕਥਾਗ੍ਰਹਿਕੀਜੁਬਿਸਾਰੀ॥ ਦਾਰਕਕਉਕਹਿਸਿਧੀਦਨਪੇਜੁਕਰੀਪੁਤ੍ਰਜੀਭਿਹਓਰਸ
 ਵਾਰੀ॥ ਸਾਧਨਜਾਇਸਨਾਥਕਰੈਅਬਸ੍ਰੀਬਿਜਨਾਥਾਇਹੈਜੀਅਧਾਰੀ॥ ੨੪੯॥ **ਮੁਹੂਰਤਾ॥**
 ॥ ਤਬਜਦੁਪਤਿਦੁਇਰੂਪਬਨਾਯੋ॥ ਇਕਾਦਿਜਕੇਇਕਸਿਪਕੇਅੰਗੁ॥ ਦਿਜਨਿਖ
 ਅਤਿਸੇਵਾਤਿਯਕਰੀ॥ ਚਿਤਕੀਸਭਚਿਤਾਪਰਹਰੀ॥ ੨੫੦॥ **ਦੋਹਰਾ॥** ॥ ਚਾਰਮਾਸਹ
 ਚਿਜੁਤਹਾਰੇਬਹੁਤਸੁਖਯਾਇ॥ ਬਹੁਰਿਆਪਨੇਗਹਿਗਏਜਸਕੀਬੀਬਬਜਾਇ॥ ੨੫੧॥
 ॥ ਇਕਕਹਿਦਿਜਭੂਪਕਉਬਿਜਪਤਿਕਰਿਇਸਨੇਹਾ॥ ਬੇਦਚਾਰਜਿਉਮੁਹਿਜਪੋਤਿਉ

ਮੁਰਿਜਪਸੁਨਿਲੇਹੁ॥੨੪੬੬॥ **ਅੰਤਰਿ ਸਮਾਨ ਕਰ ਪੁਰਾਣ ਕੀ ਸੁਰਤ ਸੁਰਤ ਸੁਰਤ** ੨੭੮
 ਕਜੀਰਾਜਾਪੀਛੁਤਪਹਕਹਤਹੈ॥ **ਅੰਧੇਯਾ**॥ **ਕਾਕਿਧਿਗਾਵਤਹੈਗੁਨਬੇਦਸੁਨੇਤੁਮਤੇ**
 ਸੁਕਇਉਜੀਅਆਈ॥ਤਿਆਗਸਭੈਫੁਨਧਾਅਕਿਲਾਚਸਿਖਾਅਭਨੇਪ੍ਰਭੁਕੀਜਸਤਾ
 ਈ॥ਇਉਗੁਨਗਾਵਤਬੇਦਸੁਨੇਤੁਮਰਗਨਹੁਪਭਖਿਯੋਕਫੁਜਾਈ॥ਇਉਸੁਕਬੇਨਕਹੇ
 ਨਿਪਸੇਨਿਪਸਾਚਰਿਦੈਅਪਨੇਠਹਿਰਾਈ॥੨੪੬੭॥ **ਰੂਪਨੇਖਾਅਭੇਖਸਦਾਪ੍ਰਭਅੰਤਰ**
 ਆਵਤਹੈਜੁਬਤਯੋ॥ਚਉਦਹੁਲੇਕਨਮੇਜਿਹਕੋਦਿਨਰੇਨਸਦਾਜਸੁਕੇਵਲਗਯੋ॥ਗਿ
 ਆਨਬਿਖੇਅਰੁਪਿਆਨ **ਬਿਖੇਇਸਨਾਬਿਖੇਰਸਮੇਚਿਤਕਈਯੋ**॥ਬੇ
 ਦਜਪੇਜਿਹਕੋਤਿਹਜਾਪਸਦਕਰੀਯੋਨਿਪਯੋਸੁਨਿਲੇਯੋ॥੨੪੬੮॥ **ਜਾਹਿਕੀਦੇਹਸਦਾ**
 ਗੁਨਗਾਵਤਸਿਖਾਅਜੂਕੇਰਸਕੇਸੰਗਤੀਨੀ॥ਤਾਹਿਪਿਤਾਹਰਿਮੇਸੰਗਥਾਤਕਹੀਤਿ
 ਹਤੇਹਮਹੁਸੁਨਿਲੀਨੀ॥ਜਾਪਜਪੇਸਰੁਹੀਹਰਿਕੋਸੁਜਪੇਨਹਿਹੈਜਿਹਕੀਮਤਹੀਨੀ॥ਤ
 ਹਿਸਦਾਰੁਚੋਜਪੀਐਨਿਪਕੇਸੁਕਦੇਵਇਹੈਮਤਿਦੀਨੀ॥੨੪੬੯॥ **ਕਸਟਕੀਏ**
 ਜਿਨਾਵਤਹੈਕਰਿਸੀਸਜਟਾਪਰੇਹਥਨਾਵੈ॥ਬਿਦਿਆਪਰੇਨਕਰੇਤਪਸੇਅਰੁਜੇਦਿ
 ਗਮ੍ਹਦਕੇਉਗੁਨਗਾਵੈ॥ਬੀਨਬਜਾਇਸੁਨਿਤਦਿਖਾਇਬਤਾਇਭੁਲੇਹਰਿਲੇਕਰਿਤਾ
 ਵੈ॥ਪ੍ਰੇਮਾਬਿਨਾਕਰਮੇਨਹੀਅਵਤਥਹਮਹੁਸੇਜਿਹਭੇਦਨਪਵੈ॥੨੪੭੦॥ **ਖੋਜਕਹੇਰਵਿਸੇ**
 ਸਸਿਸੇਤਿਹਕੇਤਿਹਕੇਕਫੁਅੰਤਨਾਯੋ॥ਰੁਵਤੇਪਾਰਨਪਾਯਤਜਾਹਿਕੇਬੇਦਸੇਨਹਭੇਦਬਤਾਯੋ॥
 ਨਹਟਤੁਬਹਲੈਕਰਿਬੀਨਭੁਲੇਬਿਪਸੇਹਰਿਕੇਗੁਨਗਾਇਯੋ॥ **ਸਿਖਾਅਭਨੇ**
 ਬਿਨੁਪੇਮਕੀਏਬਿਜਨਾਇਕੇਸੇਬਿਜਨਾਇਕਪਾਯੋ॥੨੪੭੧॥ **ਜਬਨਿਪਸੇ**
 ਸੁਕਯੋਕਹਿਯੋਤਥਨਿਪਸੁਕਕੇਸਾਥਾਹਰਿਜਨਦੁਖੀਸੁਖੀਸੁਸਿਵਰਹੈਸੇਕਹੇਮੁਹਿਗਾ
 ਥਾ॥੨੪੭੨॥ **ਚੋਪਈ**॥ **ਜਬਸੁਕਸੇਨਿਪਯਾਬਿਧਿਕਹਿਯੋ**॥ਦੀਬੇਤਬਸੁਕਉਤਰ
 ਚਯੋ॥ਇਹੈਜੁਪਿਸਟਰਕੇਜੀਅਯੋ॥ਹਰਿਪ੍ਰਾਛੁਯੋਹਰਿਭੇਦਸੁਨਾਯੋ॥
ਸੁਨਿਰੂਪਤਿਯਾਜਗਤਮੇਦੁਖੀਰਹਤਹਰਿਸੰਤਾਪਅੰਤਲਹਤ

ਤੈਮੁਕਤਫਲੁਪਾਵਤੈਕੁਗਵੰਤਾ॥ ੨੪੫੮ ॥ ਭੁਵਕੁਗਤਜਗਮਾਹਿਸੁਖਕੇਦਿਵਸਸ
 ਦਾਭੁਗਹਿ॥ ਮਰਹਿਫਿਰਿਆਵਹਿਜਾਹਿਫੁਲੁਕਿਫੁਲੁਹੈਨਮੁਕਤਕੇ॥ ੨੪੫੯ ॥ ਭੁਵਕੁ
 ਨਲੈਕੁਸਮਾਗਤਦੇਤਹੁਤੇਤਿਨਨਾਰਦਤੇਜਬਹੀਜੁਨਿਪਾਯੋ॥ ਭੁਵਕੀਸਿਵਕਰੀਚੁਸੇਬਹੁ
 ਤੇਦਿਨੁਦ੍ਰਵਿਕੋਰਿਤ੍ਰਵਾਯੋ॥ ਆਪਨੇਮਾਸਹਿਕਾਦਿਕੋਆਗਮੇਹੇਮਕਰਨਰਾਕੁਡੁਰਾਯੋ॥
 ਬਧੋਗਜਿਹਕੇਸਿਰਪੇਤਿਹਛਾਰਉਤੈਸੁਇਹੈਬਰਪਾਯੋ॥ ੨੪੬੦ ॥ ਭੁਵਕੀਸਿਵਕਰੀਚੁ
 ਹਕੇਸਿਰਪੇਤਿਹਛਾਰਉਤੈਜਬਹੀਬਰਪਾਯੋ॥ ਭੁਵਕੀਕੇਪ੍ਰਥਮੇਹਤਿਕੋਜੁਰਚਾਹਤਤਿਉ
 ਤਿਹਤੀਯਾਛਿਨਾਯੋ॥ ਭੁਵਕੁਜਿਯੋਤਬਅਇਹੈਸਿਯਾਮਜੁਆਇਕੋਸੋਛਲੋਸੇਜਰਵਾ
 ਯੋ॥ ਭੁਪਕਹੇਬੋਤੈਸੇਤੁਮਹੀਕਿਬਤੁਹਰਿਹੈਜਿਹਤਾਹਿਬਚਾਯੋ॥ ੨੪੬੧ ॥ ਭੁਵਕੀ
 ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੬੨ ॥ ਭੁਵਕੀ
 ਭੁਵਕੀ॥ ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੬੩ ॥ ਭੁਵਕੀ
 ਭੁਵਕੀ॥ ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੬੪ ॥ ਭੁਵਕੀ
 ਭੁਵਕੀ॥ ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੬੫ ॥ ਭੁਵਕੀ
 ਭੁਵਕੀ॥ ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੬੬ ॥ ਭੁਵਕੀ
 ਭੁਵਕੀ॥ ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੬੭ ॥ ਭੁਵਕੀ
 ਭੁਵਕੀ॥ ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੬੮ ॥ ਭੁਵਕੀ
 ਭੁਵਕੀ॥ ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੬੯ ॥ ਭੁਵਕੀ
 ਭੁਵਕੀ॥ ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੭੦ ॥ ਭੁਵਕੀ
 ਭੁਵਕੀ॥ ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੭੧ ॥ ਭੁਵਕੀ
 ਭੁਵਕੀ॥ ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੭੨ ॥ ਭੁਵਕੀ
 ਭੁਵਕੀ॥ ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੭੩ ॥ ਭੁਵਕੀ
 ਭੁਵਕੀ॥ ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੭੪ ॥ ਭੁਵਕੀ
 ਭੁਵਕੀ॥ ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੭੫ ॥ ਭੁਵਕੀ
 ਭੁਵਕੀ॥ ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੭੬ ॥ ਭੁਵਕੀ
 ਭੁਵਕੀ॥ ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੭੭ ॥ ਭੁਵਕੀ
 ਭੁਵਕੀ॥ ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੭੮ ॥ ਭੁਵਕੀ
 ਭੁਵਕੀ॥ ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੭੯ ॥ ਭੁਵਕੀ
 ਭੁਵਕੀ॥ ਭੁਵਕੀਵਤਾਰੇਕੁਸਮਾਗਦਵੈਤਬਧਾ॥ ੨੪੮੦ ॥ ਭੁਵਕੀ

[illegible][illegible]

Digitized by Panjab Digital Library | www.panjabdigilib.org

੧੬॥ ਸ੍ਰੋਯਾ ॥ ਜੇ ਸੇ ਰਿਵਰਤ ਅਉ ਆਪਕੇ ਸੁਬਕਾ ਸੁਰਕੇ ਬਪਜਾ ਮੁਖ ਫਰਿਯੋ ਖੰਡਕੀ ੨੮੦
 ਓਸਕਟਾ ਸੁਰਕੇ ਗਾਨਿਕੇ ਸਨ ਤੇ ਜਿਹ ਕੇ ਸਪਛਾ ਰਿਯੋ ॥ ਸਿੰਧ ਜਗਾ ਹੁਕੇ ਸੈਨ ਮਥਿਓ ਅਰੁ ਸਤੁ
 ਕੇ ਜਿਹ ਮਾਨਹਿ ਟਾਰਿਯੋ ॥ ਤਿਉ ਚਿਜ ਨਾਇਕ ਸਾਧਨ ਕੇ ਪੁਨਚਾਹਤ ਹੋ ਸਭ ਪਾਪ ਨਟਾਰਿਯੋ ॥
 ੧੭॥ ਸ੍ਰੋਯਾ ॥ ਜੇ ਬਿਜਨਾਇਕ ਕੇ ਰਚੇ ਸੇਕ ਬਿਸਿਖਾ ਮਭੁਨੈ ਨਿਗੀਤ ਗੋਯੋ ॥ ਚਤੁ
 ਰਤਾ ਸੰਗ ਜੇ ਹਰਿ ਕੇ ਜਸੁ ਬੀਚ ਕਾ ਬਿਤਨ ਕੇ ਸੁਬਨੈ ਹੋ ॥ ਅਉਗਨ ਤੇ ਸੁਨ ਜੇ ਚਰਚਾ ਹਰਿ ਕੀ ਹਰਿ
 ਕੇ ਮਨ ਭੀਤਰੈ ਹੋ ॥ ਸੇਕ ਬਿਸਿਖਾ ਮਭੁਨੈ ਪਰਿਕੈਤ ਨੀਯਾ ਭਵ ਭੀਤਰਿ ਫੇਰਿਨੇ ਹੋ ॥
 ਜੇ ਉਪਾਥਿ ਜਨਾਥ ਕੀ ਗਾਇਓ ॥ ਅਉਗਨ ਬਿਤਨ ਬੀਚ ਕੇ ਰੋਗੋ ॥ ਪਾਪ ਨਕੀਤੇ ਉਪਾਵ ਕੇ ਮੇਕ
 ਬਿਸਿਖਾ ਮਭੁਨੈ ਕਬਹੂੰ ਨ ਜੋਗੋ ॥ ਚਿਤ ਸਭੈ ਮਿਦ ਹੋ ਜੁਰ ਹੀ ਛੁਨੇ ॥ ਤਿਨ ਕੇ ਆਪਾ ਬਿਦਰੇ ਹੋ ॥
 ਜੇ ਨਰ ਸਿਖਾ ਮਭੁਨੈ ਪਰਸੇ ਪਗ ਤੇ ਨਰ ਫੇਰਿਨ ਦੇ ਹਧੈ ਹੋ ॥ ੧੮॥ ਸ੍ਰੋਯਾ ॥ ਜੇ ਬਿਜਨਾ
 ਇਕ ਕੇ ਰਚੇ ਸੇਕ ਬਿਸਿਖਾ ਮਭੁਨੈ ਛੁਨ ਜਾਪ ਜਪੈ ਹੋ ॥ ਜੇ ਤਿਹ ਕੇ ਹਿਤ ਕੇ ਮਨ ਮੇ ਬਹੁ ਮੰਗਨ ਲੇ
 ਗਨ ਕਉ ਪਨ ਦੇ ਹੋ ॥ ਜੇ ਤਜਿ ਕਾ ਜਸ ਭੋਧ ਰਿਕੇ ਤਿਹ ਪਾਇਨ ਕੋ ਚਿਤ ਭੀਤਰਿ ਦੇ ਹੋ ॥ ਭੀਤਰ ਤੇ
 ਅਬਯਾਜ ਗੋ ॥ ਆਪਾ ਬਿਦ ਬੀਰ ਬਿਦਾ ਕਰਿ ਜੋ ਹੋ ॥ ੧੯॥ ਸ੍ਰੋਯਾ ॥ ਪੇਸ਼ ਕੀਯੋ ਨਕੀਯੋ ਬਹੁ ਤੇ ਤਪੁ
 ਕਸਟ ਸਹਿ ਚਿਤ ਨ ਕੋ ਅਤਿ ਤਯੋ ॥ ਕਾਂਸੀ ਮੇ ਜਾਇ ਪਾਵੈ ਯੋ ਬਹੁ ਬੇਦਨ ਕੇ ਕਰਿ ਸਾਰਨ ਆਯੋ ॥ ਨ
 ਦਾਨ ਦੀਯੋ ਬਸਿ ਪੈ ਗਯੋ ॥ ਸਿਖਾ ਮਭੁਨੈ ਅਪਨੇ ਤਿਨ ਦਰ ਬਗਵਾਨੋ ॥ ਅਤਿ ਹਰਿ ਕੀ ਰੁਚ ਕੈ ਹਰਿ ਸਿ
 ਉਜਿਹ ਹੇਤ ਕੀਯੋ ਤਿਨ ਹੂੰ ਹਰਿ ਪਾਯੋ ॥ ੨੦॥ ਸ੍ਰੋਯਾ ॥ ਕਾਭਯੋ ਜੇ ਬਕਲੇ ਚਨ ਮੁੰਦ ਕੈ ਬੈਠਿ ਹਰਿਯੋ
 ਜਗ ਭੁਖਾ ਦਿਖਾਏ ॥ ਮੀਨ ਫਿਰਿਯੋ ਜਲ ਯਾਤ ਸਦਾ ਤੁਕਹਾ ਤਿਯੋ ਕੇ ਕਰਿ ਮੋਹ ਰਿਆਏ ॥ ਦਾਦ
 ਰ ਜੇ ਦਿਨ ਹੋ ਨਰੈ ਸੁਖਿ ਹੋ ਗਉ ਤੈ ਤਨ ਪੰਖ ਲਗਾਏ ॥ ਸਿਖਾ ਮਭੁਨੈ ਇਹ ਸੰਤ ਸਭੈ ਬਿਜਨਾਥ
 ਰਿਝਾਏ ॥ ੨੧॥ ਸ੍ਰੋਯਾ ॥ ਲਾਲ ਚੰਦੇ ਪਨ ਕੇ ਕਿਨ ਹੂੰ ਜਪੈ ਗਾਇ ਕੁਲੈ ਗੁਰੀਤ ਸੁਨਾਏ ॥ ਨਾ ਚਨ ਚਿਯੋ
 ਨਖਾ ਚਿਯੋ ਤਿਹ ਮੋਹ ਰਿਲੇ ਕਾ ਲੇਕ ਕੇ ਪੈ ਭੁਨ ਪਾਏ ॥ ਹਾਸ ਕਰਿਯੋ ਜਗ ਮੇ ਅਪਨੇ ਸੁਪਨੈ ਹੂੰ ਗਿ
 ਆਨ ਕੇ ਤੁਜਨਾਏ ॥ ਪੇਸ਼ ਕੀਯੋ ਬਿਸਿਖਾ ਮਭੁਨੈ ਕਰਿ ਕਾਹੁ ਕੇ ਮੇ ਬਿਜਨਾਇਕ ਆਯੋ ॥
 ੨੨॥ ਸ੍ਰੋਯਾ ॥ ਹਰ ਚਲੇ ਗਹਿ ਆਪਨੇ ਕਉ ਬਨ ਮੇ ਬਹੁ ਤੇ ਤਿਨ ਧਿਆਨ ਲਗਾਏ ॥ ਸਿੰਧ ਸਾਧਾ ਅਗਾ

੨੪੮ ॥ ਸਤਿਗੁਰ ਪ੍ਰਸਾਦਿ ॥ ॥ ਆਖਿਨਰ ਅਉਤਾਰ ਕਥਨੀ ॥
 ਅਥਕਾਈ ਸਵੇਗਨ ਅਵਤਾਰਾ ॥ ਜੈ ਸਰੂਪ ਕਰ ਪਰੇ ਮੁਰਾਰਾ ॥ ਨਰ ਅਵਤਾਰ ਭੁਯੋ ਅਰ
 ਜਨਾ ॥ ਜਿਹ ਜੀਤੇ ਜਗ ਕੇ ਭਟਗਨਾ ॥ ॥ ਪ੍ਰਥਮ ਨਿਵਾਤ ਕਵਚ ਨ ਸਭੁ ਮਾਰੈ ॥ ਇੰਦ੍ਰ ਤਾ
 ਤ ਕੇ ਸੇਕ ਨਿਵਾਰੈ ॥ ਬਹੁਰੇ ਜੁ ਪੁਰੁ ਦਤ ਨ ਕੀਆ ॥ ਰੀਤੁ ਭੂਤ ਰਾਟ ਬਰਦੀਆ ॥ ੨ ॥ ਥਾ
 ਹੁਰੇ ਦੁਰਜੇ ਪਨ ਕਰ ਮੁਕਤ ਯੋ ॥ ਰੀਤੁ ਬਰਜ ਬਿਮੁਖਾ ਫਿਰਾਯੋ ॥ ਖਾਂਡੁ ਵਬਨ ਪਾਵ
 ਕਹਿ ਜਗਾਵਾ ॥ ਬ੍ਰਿਦਏ ਕਪੋਠੇ ਨਹੀ ਪਾਵਾ ॥ ॥ ਜਿਉ ਕਹਿਕਥਾ ਪ੍ਰਸੰਗ ਸੁਨਾਉ ॥ ਗਿ
 ਥ ਬਢਨ ਤੇ ਪ੍ਰਿਦੇ ਰੂਹਾਉ ॥ ਤਾ ਤੇ ਥੋਰੀ ਐਕਥਾ ਕਹਾਈ ॥ ਭੂਲ ਦੇਖਿ ਕਾ ਬਿਲੇ ਹੁਬ
 ਨਾਈ ॥ ॥ ਕਉਗ ਵਿਜੀਤ ਗਾਵ ਸਭੁ ਆਨੀ ॥ ਭਾਂਤ ਭਾਤ ਤਨ ਮਹਾ ਅਭਿਮਾਨੀ ॥

੧੯ ॥ ਸਤਿਗੁਰ ਪ੍ਰਸਾਦਿ ॥ ॥ ਆਖਿਨਰ ਅਉਤਾਰ ਕਥਨੀ ॥

ਅਥਕਾਈ ਸਵੇਗਨ ਅਵਤਾਰਾ ॥ ਜੈ ਸਰੂਪ ਕਰ ਪਰੇ ਮੁਰਾਰਾ ॥ ਨਰ ਅਵਤਾਰ ਭੁਯੋ ਅਰ
 ਜਨਾ ॥ ਜਿਹ ਜੀਤੇ ਜਗ ਕੇ ਭਟਗਨਾ ॥ ॥ ਪ੍ਰਥਮ ਨਿਵਾਤ ਕਵਚ ਨ ਸਭੁ ਮਾਰੈ ॥ ਇੰਦ੍ਰ ਤਾ
 ਤ ਕੇ ਸੇਕ ਨਿਵਾਰੈ ॥ ਬਹੁਰੇ ਜੁ ਪੁਰੁ ਦਤ ਨ ਕੀਆ ॥ ਰੀਤੁ ਭੂਤ ਰਾਟ ਬਰਦੀਆ ॥ ੨ ॥ ਥਾ
 ਹੁਰੇ ਦੁਰਜੇ ਪਨ ਕਰ ਮੁਕਤ ਯੋ ॥ ਰੀਤੁ ਬਰਜ ਬਿਮੁਖਾ ਫਿਰਾਯੋ ॥ ਖਾਂਡੁ ਵਬਨ ਪਾਵ
 ਕਹਿ ਜਗਾਵਾ ॥ ਬ੍ਰਿਦਏ ਕਪੋਠੇ ਨਹੀ ਪਾਵਾ ॥ ॥ ਜਿਉ ਕਹਿਕਥਾ ਪ੍ਰਸੰਗ ਸੁਨਾਉ ॥ ਗਿ
 ਥ ਬਢਨ ਤੇ ਪ੍ਰਿਦੇ ਰੂਹਾਉ ॥ ਤਾ ਤੇ ਥੋਰੀ ਐਕਥਾ ਕਹਾਈ ॥ ਭੂਲ ਦੇਖਿ ਕਾ ਬਿਲੇ ਹੁਬ
 ਨਾਈ ॥ ॥ ਕਉਗ ਵਿਜੀਤ ਗਾਵ ਸਭੁ ਆਨੀ ॥ ਭਾਂਤ ਭਾਤ ਤਨ ਮਹਾ ਅਭਿਮਾਨੀ ॥

ਕ੍ਰਿਸਨਚੰਦਕੋਥਹੁਗਿਰਿਭਾਯੋਜਾਤੇਜੈਤਪੜਕਹੁਪਾਯੋ ॥ ੫ ॥ ਗਾਥੇਵਭਾਨੁਜਕਹੁਮਾਧਿ ੨੮੧
 ਯੋਘੇਰਭਾਨਕਮਯੋਧਨਧਾਰਿਯੋਦੁਰਜੇਧਨਜੀਤਾਅਤਿਬਲਾਪਾਵਤਭੁਏਗ
 ਜਾਅਥਚਲਾ ॥ ੬ ॥ ਕਹਲਗਕਰਤਕਥਾਕਹੁਜਾਉ ॥ ਗੰਥਬਢਨਤੇਅਧਿਕਡਰਾਉ ॥
 ਕਥਾਬਿਧਕਸਕੋਰੇਬਿਚਾਰਾਥਾਈਸੋਵੇਅਰਜਨਅਵਤਾਰਾ ॥ ੭ ॥ ~~ਅਥਕਹੁਪਾਅਵਤਾਰਕਥਨੀ ॥ ੮ ॥~~
~~ਜਨਕਨਾਮਾਵਤਾਰਕਥਨੀ ॥ ੨੨ ॥~~ ॥ ਅਥਕਹੁਪਾਅਵਤਾਰਕਥਨੀ ॥ ੮ ॥ ਐਪ
 ਣੀ ॥ ॥ ਅਥਮੋਗਨਉਬਧਿਧਾਅਵਤਾਰਾਐਸਦੁਪਕਰਿਧਰਾਮੁਰਾਬਧਿਧਾਅਵਤਾਰ
 ਰਇਹੀਕੋਨਾਉ ॥ ਜਾਕਰਨਾਵਨਥਾਵਨਗਾਉ ॥ ੧ ॥ ਜਾਕਰਨਾਵਨਥਾਵਨਗਾਉ ॥ ਬਧਿ
 ਧਾਅਵਤਾਰਵਹੀਪਹਿਚਾਨਾ ॥ ਸਿਲਾਸਰੂਪਰੂਪਤਿਹਜਾਨਾ ॥ ਕਥਨਜਾਹਿਕਥਮਹਿ
 ਮਾਨਾ ॥ ੨ ॥ ~~ਅਥਕਹੁਪਾਅਵਤਾਰਕਥਨੀ ॥ ੩ ॥~~ ॥ ਰੂਪਨਰੇਖਜਾਕਰਨਾਕਥਨਾਹਿਨਅਕਾਗਸਿਲਾਰੂ
 ਪਥਤਤਜਗਤਸੇਬਧਿਧਾਅਵਤਾਰਾ ॥ ੩ ॥ ~~ਅਥਕਹੁਪਾਅਵਤਾਰਕਥਨੀ ॥ ੪ ॥~~
~~ਅਥਕਹੁਪਾਅਵਤਾਰਕਥਨੀ ॥ ੫ ॥~~

॥ ੧੬ ॥ ਸਤਿਗੁਰਪ੍ਰਸਾਦਿ ॥ ॥ ਅਥਿਨਿਹਕਥ
 ਕੀਚੋਬੀਸੋਵੇਅਵਤਾਰਕਥਨੀ ॥ ੧੬ ॥ ॥ ਅਥਮੋਮਹਾਸੁਧਮਤਕਰਿਕੋਕੋਰੇ
 ਕਥਾਰਿਤਲਾਇਬਿਚਰਕੋ ॥ ਚੋਬੀਸੋਵੇਕਲਕੀਅਵਤਾਰਾ ॥ ਤਾਕਰਕੋਪ੍ਰਸੰਗਸੁਧਰਾ ॥
 ੧ ॥ ਭਾਰਾਹਿਤਹੋਜਬਧਦੀ ॥ ਪਾਪਗਸਤਕਥਜਾਤਨਬਰਦੀ ॥ ਭਾਤਭਾਤਤਨਹੋਰ
 ਉਤਪਾਤਾ ॥ ਪੁਰਾਹਿਜੇਜੇਵਤਲੇਮਾਤਾ ॥ ੨ ॥ ਸੁਤਾਪਿਤਤਨਰਮਤਨਿਸੀਕਾ ॥ ਭੁਗਨੀਭਰ
 ਤਭਾਤਕਹਿਅੰਕਾ ॥ ਭਾਤਬਰਨਤਨਕਰਤਬਿਉਹਰਾ ॥ ਇਸਤੀਤਜੀਸਕਲਸੰਸਾਰਾ ॥ ੩ ॥
 ਸੰਕਰਬਰਣਪਰਜਾਸਭਹੋਈ ॥ ਏਕਗਿਯਾਤਕੋਹਨਕੋਈ ॥ ਅਤਿਬਿਚਾਰਫਸੀਬ
 ਰਨਾਹੀ ॥ ਧਰਮਗੀਤਕੀਪੀਤਬਿਸਾਰੀ ॥ ੪ ॥ ਪਰਘਰਤੂਠਾਮਸਿਆਭੁਈ ॥ ਸਾਚ
 ਕਲਾਸਿਕੀਦੁਰਗਈ ॥ ਜਹਤਹੋਨਲਗੇਉਤਪਾਤਾ ॥ ਭੁਗਤਪੁਤਸੇਜਚਰਿਮਾਤਾ ॥ ੫ ॥

ਚੁਫੁਤਸਾਚਨਕਤਤੁਪਾਯਾਸੂਨਹੀਸਿਰਸਭੋਚਿਤਲਾਅਯਾਭਿੰਨਭਿੰਨਗਹਿਗਹਿਮਤ
 ਹੋਈਆਸਾਸਭਸਿਮਿਤਫੁਐਸਕੋਨਕੋਈ॥੬॥ਹਿੰਦਵਕੋਈਨਤੁਰਕਾਰਹਿਯੋਭਿੰਨਭਿੰਨ
 ਨਗਹਗਹਮਤਗਹਹੋਏਕਏਕਕੋਪਥਨਚਲਹੋਏਕਏਕਕੀਬਾਤਉਥਲਹੋਏ॥੭॥ਭੁ
 ਗਕੀਤਧਰਾਸਥਹਇਹੋਧਰਮਕਰਮਪਰਚਲੋਨਕੁਯਹੋਏਘਰਘਰਅਉਰਅਉਰਮਤ
 ਹੋਈਏਕਧਰਮਪਰਚਲੋਨਕੋਈ॥੮॥ਏਕਧਰਮ॥ਭਿੰਨਭਿੰਨਘਰਘਰਮਤੇਏਕਨਚ
 ਲਹੋਕੋਇਘਾਪਪ੍ਰਚੁਰਜੋਤਹਭੁਯੋਧਰਮਨਕਤਤੁਹੋਇ॥੯॥ਏਕਧਰਮ॥ਸੀਕਰਬੁ
 ਟਪਰਜਾਸਭਹੋਈਛੁੜੀਜਗਤਨਦੇਖੀਐਕੋਈਏਕਏਕਐਸੇਮਾਤਿਕੋਹੋਜਾਤੇਪਾਪ
 ਤਸੁਦਤਹਇਹੋ॥੧੦॥ਹਿੰਦੁਤੁਰਕਦੁਹੀਮਤਪ੍ਰਹਰਿਕਰਾਚਲਹੋਭਿੰਨਭਿੰਨਮਤਘਰਘ
 ਰਾਏਕਏਕਕੋਮਤਨਗਹਿਯੋਏਕਏਕਕੋਸੀਗਨਗਹਿਯੋ॥੧੧॥ਆਪਆਪਪਰਧਰਮ
 ਕਹੋਹੋਊਚਨੀਚਕਹਿਸੀਸਨੈਹੋਏਕਏਕਮਤਿਇਕਾਇਕਧਾਮਾਘਰਘਰਹੋਇ
 ਬੈਠਹੋਰਾਮਾ॥੧੨॥ਪੜ੍ਹਿਓਨਕੋਈਭੂਲਪੁਰਾਨਾਕੋਊਨਪਕਰਹੋਪਾਨਕੁਰਾਨਾਬੇਦਕ
 ਤੇਬਜਵਨਕਾਰਿਲੋਹੋਤਾਕਹਗੋਬਰਗਨਮੇਦੈਹੋ॥੧੩॥ਚਲੀਪਾਪਕੀਜਗਤਕਹਾਨੀ
 ਭਾਜਾਧਰਮਛੁਡਾਭਿਰਜਧਾਨੀਭਿੰਨਭਿੰਨਘਰਘਰਮਤਚਲਾਜਾਤੇਧਰਮਭਰਮਏਕੁ
 ਟਲਾ॥੧੪॥ਏਕਏਕਮਤਐਸਉਚੈਹੋਯਾਤੇਸਕਲਸੁਦਹਇਸੈਹੋਛੁੜੀਥੁਹਮਲਾ
 ਹਾਨਕੋਈਸੀਕਰਬੁਟਪਰਜਾਸਭਹੋਈ॥੧੫॥ਸੁਦਧਾਮਥਸਿਹੈਥੁਹਮਣੀਬਈਸ
 ਨਾਰਿਹੋਇਹੋਛੁੜੀਥਸਿਹੈਛੁੜਧਾਮਬੈਸਾਨੀਥੁਹਮਣਗਹਿਇਸਤੀਸੁਦਾਨੀ॥੧੬॥
 ਏਕਧਰਮਪਰਪ੍ਰਜਾਨਚਲਹੋਬੇਦਕਤੇਬਦੇਊਮਤਦਲਹੋਭਿੰਨਭਿੰਨਮਤਘਰਘਰ
 ਹੋਈਏਕਏਕਚਲਹੋਨਹੀਕੋਈ॥੧੭॥ਏਕਏਕਮਤਐਸਉਚੈਹੋਯਾਤੇਸਕਲਸੁਦਹਇਸੈਹੋਛੁੜੀਥੁਹਮਲਾ
 ਹਾਨਕੋਈਸੀਕਰਬੁਟਪਰਜਾਸਭਹੋਈ॥੧੮॥ਸੁਦਧਾਮਥਸਿਹੈਥੁਹਮਣੀਬਈਸ
 ਨਾਰਿਹੋਇਹੋਛੁੜੀਥਸਿਹੈਛੁੜਧਾਮਬੈਸਾਨੀਥੁਹਮਣਗਹਿਇਸਤੀਸੁਦਾਨੀ॥੧੯॥
 ਏਕਧਰਮਪਰਪ੍ਰਜਾਨਚਲਹੋਬੇਦਕਤੇਬਦੇਊਮਤਦਲਹੋਭਿੰਨਭਿੰਨਮਤਘਰਘਰ
 ਹੋਈਏਕਏਕਚਲਹੋਨਹੀਕੋਈ॥੨੦॥ਏਕਏਕਮਤਐਸਉਚੈਹੋਯਾਤੇਸਕਲਸੁਦਹਇਸੈਹੋਛੁੜੀਥੁਹਮਲਾ
 ਹਾਨਕੋਈਸੀਕਰਬੁਟਪਰਜਾਸਭਹੋਈ॥੨੧॥ਸੁਦਧਾਮਥਸਿਹੈਥੁਹਮਣੀਬਈਸ
 ਨਾਰਿਹੋਇਹੋਛੁੜੀਥਸਿਹੈਛੁੜਧਾਮਬੈਸਾਨੀਥੁਹਮਣਗਹਿਇਸਤੀਸੁਦਾਨੀ॥੨੨॥
 ਏਕਧਰਮਪਰਪ੍ਰਜਾਨਚਲਹੋਬੇਦਕਤੇਬਦੇਊਮਤਦਲਹੋਭਿੰਨਭਿੰਨਮਤਘਰਘਰ
 ਹੋਈਏਕਏਕਚਲਹੋਨਹੀਕੋਈ॥੨੩॥ਏਕਏਕਮਤਐਸਉਚੈਹੋਯਾਤੇਸਕਲਸੁਦਹਇਸੈਹੋਛੁੜੀਥੁਹਮਲਾ
 ਹਾਨਕੋਈਸੀਕਰਬੁਟਪਰਜਾਸਭਹੋਈ॥੨੪॥ਸੁਦਧਾਮਥਸਿਹੈਥੁਹਮਣੀਬਈਸ
 ਨਾਰਿਹੋਇਹੋਛੁੜੀਥਸਿਹੈਛੁੜਧਾਮਬੈਸਾਨੀਥੁਹਮਣਗਹਿਇਸਤੀਸੁਦਾਨੀ॥੨੫॥

ਉਤ੍ਰਾਹਗੋਇਕਮਾਸਦੁਮਾਸਲੋਅਧਮਾਸਲੋਤਚਲਾਹਿਗੋ॥ ਅੰਤਬੁਬਰਪਾਨਜੋਉਮਤਆ ੨੮੨
 ਪਾਤੀਮਿਦਿਜਾਹਿਗੋ॥ ੧੬॥ ਬੇਦਅਉਰਕਤੇਬਕੇਦੋਦੁਖਕੋਮਤਰੂਹੋ॥ ਹਿਤਆਪਨੋਤਿਹ
 ਠਉਰਗੀਤਹਿਜੀਤਮੰਤ੍ਰਉਚਾਰਹੋ॥ ਮੁਖਬੇਦਅਉਰਕਤੇਬਕੇਕੋਈਨਾਮਨਲੇਵਨਦੇਹਗੋ॥
 ॥ ਕਿਸਹੂੰਨਕਉਡੀਪੁਨਤੋਕਬਹੂੰਨਕਉਹੀਦੇਹਗੋ॥ ੨੭॥ ਪਾਪਕਰਮਕਰੇਜਹਾਤਹਾਪ
 ਰਮਕਰਮਬਿਸਾਰਕੋ॥ ਨਹੀਦਰਬਦੇਖਤਛੋਡਹੋਲੋਪੁਤ੍ਰਮਿਤ੍ਰਸੰਪਾਰਕੋ॥ ਇਕਨੇਕਉਠਾਇ
 ਹੋਮਤਭਿੰਨਭਿੰਨਦਿਨੀਦਿਨਾ॥ ਛੋਕਦੋਪਰਮੰਸਬੈਕਵਕੇਵਲੀਪੁਭਣਬਿਨਾ॥ ੨੮॥ ਏਕਾਦਿਵਸ
 ਚਲੈਕੋਊਮਾਤਿਦੋਇਦਿਵਸਚਲਾਹਗੋ॥ ਨਿਪਜੇਗਿਕੋਰਕੋਰਕੋਦਿਨਤੀਸਰੋਮਿਟਜਾਹਿਗੋ॥
 ਪੁਨਅਉਰਾਉਰਉਚਾਰਹੋਮਤੋਟੇਗਤਿਚਤੁਰਥਾਦਿਨੀ॥ ਪਰਮਛੋਕਣੈਸਬਇਕਕੇਵਲੀਕਲ
 ਣਬਿਨਾ॥ ੨੯॥ ਛੋਦਬੀਦਜਹਾਤਹਾਨਰਨਾਗਨਿਤਨਏਕਰਹਿ॥ ਪੁਨਜੰਤ੍ਰਮੰਤ੍ਰਜਹਾਂਤਹਾਂਨਹੀਤੰਤ੍ਰ
 ਲਾਤਕਛੂਡਹਿ॥ ਪਰਮਛੋਤਾਰਕੋਰਨਛੋਰਛੋਡੀਕੁਜਹੋ॥ ਸੂਦਬੈਸਜਹਾਂਤਹਾਂਗਹਿ
 ਅਸਤ੍ਰਆਹਵਗਾਜਹੋ॥ ੩੦॥ ਛੋਤ੍ਰਾਨੀਛੋਰਕੋਨਰਨਾਹਨੀਚਨਰਾਵਹੋ॥ ਤਜਿਗਾਜਾਉ
 ਰਸਮਾਜੋਕੋਗ੍ਰਹਨੀਚਰਾਨੀਜਾਵਹੋ॥ ਸੂਦਬ੍ਰਹਮਸੁਤਾਰਏਰਤਬ੍ਰਹਮਸੂਦੀਹੋਹਿਗੋ॥ ਬੋਧਿ
 ਯਾਬਾਲਬਿਲੋਕਕੋਮੁਨਰਾਜਪੀਰਜਖੋਹਿਗੋ॥ ੩੧॥ ਪਰਮਕੁਰਮਉਡੀਯੋਜਹਾਂਤਹਾਂਪਾ
 ਪਪਰਾਪਗਹੋਹਿਗੋ॥ ਨਿਜਸਿਖਨਾਰਿਗ੍ਰਹੁਰੋ॥ ਗੁਰਦਾਰਸੇਸਿਖਸੋਹਿਗੋ॥ ਅਬਿਬੇਕ
 ਅਉਰਬਿਬਿਕਕਉਨਬਿਬੇਕਬੇਠਾਬਿਚਾਰਹੋ॥ ਪੁਨਿਤ੍ਰੁਣੇਲਕਮਾਹਗੋਸਿਰਸਾਚੇਬੇਲ
 ਉਤਾਰਹੋ॥ ੩੨॥ ਆਰ੍ਧ੍ਰਿਤਕ੍ਰਿਤਕਏਅਨਿਤਨਿਤਹੋਹਿਗੋ॥ ਤਿ
 ਆਗਾਪਰਮੋਟੇਤ੍ਰੀਖੰਕੁਨਬਸਾਪਜੋਹਿਗੋ॥ ਪਾਵਿਤ੍ਰਚਿਤ੍ਰਚਿਤ੍ਰਤਿਥਾਚਿਤ੍ਰਮਿਤ੍ਰਧੋਹਿਗੋ॥
 ਅਮਿਤ੍ਰਮਿਤ੍ਰਵਾਟੇਸਮਿਤ੍ਰਅਮਿਤ੍ਰਸੋਹਗੋ॥ ੩੩॥ ਕਲਯਕ੍ਰਿਤਕਰਮੋਟੇਅਭੇਛਭੰਛਜਾ
 ਹਿਗੋ॥ ਅਕਜਕਜੋਨਰੰਅਧਮਾਧਰਮਪਾਹਿਗੋ॥ ਪਰਮਪਰਮੋਧੋਇਹੈਧਤਿਪਰਾਪਰੇਸਣੇ॥
 ਅਧਮਪਰਮੋਟੇਧਿਤੰਕਕਰਮਕਰਮੋਟੇਕ੍ਰਿਤੀ॥ ੩੪॥ ਕਿਉਣਿਪਪਰਮਕਰਮੋਟੇਅਧਰਮ
 ਪਰਮਬਿਆਪਹੋ॥ ਸੁਤਿਯਾਗਜਗਾਜਾਪਟੇਅਜੋਗਜਾਪਜਾਪਹੋ॥ ਸੁਪਰਮਕਰਮੋਟੇਛੋਛੋ

ਅਧਰਕਰਮਾਨਿਰਕੁਮੀ। ਸੁਸਾਪਸਿਕ੍ਰਿਤੀਚਿਤੀਅਸਾਪਨਿਕੁਮੀਤੁਲੀ॥ ੨੮॥ ਅਧਰਮਕਰਮ
ਟੇਕ੍ਰਿਤੀਸੁਪਰਕਰਮੇਟੇਤੁਜੀ। ਪ੍ਰਹਰਖਬਰਖਣਿਪਨੰਨਕਰਖਸਰਬਤੋਨਿਪੀ॥ ਅਕਜਕਜੇਟੇ
ਕ੍ਰਿਤੀਨਿਸਜਸ੍ਰਬਤੋਦਿਸੀ॥ ਅਨਰਥਬਰਤਿਤੰਤੁਅੰਨਅਰਥਕਥਨੰਨਰ॥ ੨੯॥ ਤਰਨਰ

੩੦ ਬਰਨਹੈਅਬਰਨਕੋ। ਛਾਡਹਰਿਸਰਨਕੋ॥ ੩੦

੩੧ ਛਾਡਸਭਸਾਜੋਕੋ। ਸਾਗਹੈਅਕਾਜੋਕੋ॥ ੩੧

੩੨ ਤਿਆਗਹੈਨਮੋਕੋ। ਲਾਗਹੈਕਾਮੋਕੋ॥ ੩੨

੩੩ ਲਾਜੋਛੋਰਹੈ। ਦਾਨਮੁਖਮੋਰਹੈ॥ ੩੩

੩੪ ਚਰਨਨਹੀਧਿ। ਆਇਹੈ। ਦੁਸਟਗਤਪਾਇਹੈ॥ ੩੪

੩੫ ਨਰਕਕਹਜਾਹਗੇ। ਅਤਿਪਛੁਤਾਹਗੇ। ਧਰਮਕਹਖੋਹਗੇ॥

੩੬ ਪਾਪਕਰਮਹੋਰਿਗੇ॥ ੩੬ ਨਰਕਪੁਨਥਾਸਹੈ। ਕ੍ਰਾਸਜਮਤਾਸਹੈ॥ ੩੭

੩੮ ਅਧਰਮਕਰਮਕੋਹੈ। ਨਕੁਲਨਮਲੋਹੈ। ਹਿਸੂਨ
ਦਾਨਦੇਹਗੇ। ਸੁਸਾਪਲੁਟਲੇਹਗੇ॥ ੩੯ ਨਦੇਹਛੇਰਿਲੋਕੈ। ਨਦੇਹਦਾਨਕੋਕੈ। ਹਰਿਨਾਮਕੋਨ
ਲੋਹੈ। ਬਸੇਖਨਰਕਜੋਹੈ॥ ੪੦ ਨਧਰਮਠਾਢਿਰਹਿਹੈ। ਕਰੋਨਜਉਨਕੋਹੈ। ਨਪੀਤਮਠ
ਸੀਰਾ। ਅਪੀਨਅਰਧੀਰਾ॥ ੪੧ ਅਭਛੁਕਛੁਕਛੋ। ਅਕਛੁਕਛੁਕਛੋ। ਅਭਾਖਬੈਦ
ਕੁਖੈ। ਕਿਸੂਨਕਾਟਰਾਖੈ॥ ੪੨ ਅਧਰਮਕਰਮਕਹੈ। ਨਤਾਤਮਾਤਰੁਹੈ। ਕ੍ਰਮੀਤਮੀਤਕੋ
ਹੈ। ਸਮੀਤਕੋਨਲੋਹੈ॥ ੪੩ ਅਧਰਮਕਰਮਕੋਹੈ। ਸੁਕਰਮਧਰਮਖੋਹੈ। ਸੁਕਲਪਸ
ਪਸਹੈ। ਨਿਦਾਨਨਰਕਬਸਿਹੈ॥ ੪੪ ਕੁਕਰਮਕਰਮਲੁਛੈ। ਸੁਪਰਮਛਾਡਿਛੁਕੈ। ਕਮਾਤ
ਨਿਤਪਾਪੀ। ਬਿਸਾਰਸਰਬਜਾਪੀ॥ ੪੫ ਸੁਮਦੋਮੋਹਮਤੋ। ਸੁਕਰਮਕੋਕੁਪਤੋ। ਸੁਕਾਮਕੋ
ਧਰਾਚੋ। ਉਤਾਰਲਾਜਨਾਚੋ॥ ੪੬ ਨਧਰਮਕਰਮਕੋਕੋ। ਬਿਥਾਕਥ
ਸੁਨੇਹਗੇ। ਕੁਕਰਮਕਰਮਕੋਛਸੈ। ਅਤਿਛਾਡਿਧਰਮਵਾਨਸੈ॥ ੪੭ ਪੁਰਾਨਕਾਬਨਾਪੜੈ।
ਕੁਠਨਲੈਨਤੇਰੜੈ। ਅਧਰਮਕਰਮਕੋਕੋ। ਸੁਪਰਮਜਾਸਤੇਰੁਹੈ॥ ੪੮ ਧਰਮਕਵਰਣਤਾਭ

ੴ ਸੁਭਰਾਮ ਪਰਮ ਕੀਰਤੀ ॥ ਗਿਰੀ ਗ੍ਰਿਹਿ ਤਨ ਯੀ ਮਤੀ ਚਲੇ ਭੂ ਅੰਜਥਾ ਰੁਖੀ ॥ ੬੫ ॥ ਗ੍ਰਹਿਕ ੨੨੩
 ਤਨਏ ਮਤੀ ॥ ਭੁਏ ਪਰੰਨ ਈਗਤੀ ॥ ਅਪਰਮਰਾ ਜਤਾਲ ਈ ॥ ਨਿਕਾਰ ਪਰਮ ਦੇਸਦੀ ॥ ੬੬ ॥
 ਪਬੇ ਪਏ ਕਨਾਲਗੀ ॥ ਸੁਪਰਮ ਅਪਰਮ ਭੇਰੁ ਗੋ ॥ ਕੁਕਰਮ ਪੁਚੁਰੀ ਯੀ ਜਰੀ ॥ ਸੁਕਰਮ ਪੀਖਕੇ
 ਭਰੀ ॥ ੬੭ ॥ ਪਰਪੀਚ ਪੀਚ ਹੁਇ ਫਿਰਾ ॥ ਅਪਪੀਚ ਪੀਖਕੇ ਉਡਾ ॥ ਕੁਕਰਮ ਬਿਚਰਤੀ
 ਰੀ ॥ ਸੁਕਰਮ ਸਕੁ ਮੰਭਰੀ ॥ ੬੮ ॥ ਸੁਕ੍ਰਿਤ ਤਜਿਓ ॥ ਕੁਕ੍ਰਿਤ ਭੁਜਿਓ ॥ ੬੯ ॥
 ਕੁਰਮ ਟੰਕੁ ਸਿਓ ॥ ਜਸ ਤੇਟ ਰਿਓ ॥ ੭੦ ॥ ਕਰਹੈ ਦੁਕ੍ਰਿਤੀ ॥ ਰਹਿਓ ਅਨਿਥੀ ॥ ੭੧ ॥ ਜਪ
 ਹੈ ਅਜਪੀ ॥ ਕੁਥ ਪੇਠ ਥਪੀ ॥ ੭੨ ॥ ਸੁਨੇ ਦੇਸ ਦੇਸੀ ਮੁਨੀ ਪਾਪ ਕਰਮ
 ਏਨੇ ਜੂਠ ਕੂਠ ਸ੍ਰੁਤ ਛੋਰ ਪਰਮ ॥ ੭੩ ॥ ਤਜੈ ਪਰਮ ਨਹੀ ਤਕੈ ਪਾਪ ਨਹੀ ॥ ਮਹਾ ਰੂਪ ਪਾਪੀ
 ਕੁਵਿਤਾ ਪਿਕਾਰੀ ॥ ੭੪ ॥ ਕਰੈ ਨਿਤ ਅਨਰਥੀ ਸਮਰਥੀ ਨਏਤੀ ॥ ਕਰੈ ਪਾਪ ਏਤੋ ਪਰਾਲਥ
 ਪਜੇਤੀ ॥ ੭੫ ॥ ਨਏ ਨਿਤ ਕੁਮ੍ਹਿ ਉਠੈ ਕਏਕੀ ॥ ਕਰੈ ਨਿਤ ਅਨਰਥੀ ਅਨੇਕੀ ਅਨੇਕੀ ॥
 ੭੬ ॥ ॥ ਦੁਖਦੰਦੈ ਸੁਖ ਕੰਦ ਜੀ ॥ ਨਹੀ ਬੰਦੈ ਜਗ ਬੰਦ ਜੀ ॥ ੭੭ ॥ ਨਹੀ ਬੰਦ
 ਦਥਾ ਕਪਮ ਨਹੀ ॥ ਮਤ ਭਿਨ ਭਿਨ ਬਖਾਨੇ ॥ ੭੮ ॥ ਨਕਰਾਨ ਕੋ ਮਤ ਲੇਹ ਗੋ ॥ ਨਪੁਰਾਨ ਦੇ
 ਖਨ ਦੇਹ ਗੋ ॥ ੭੯ ॥ ਗਾਹ ਛੁੰਦ ਦੂਜਾ ॥ ੮੦ ॥ ਕੀ ਅੰਤੀ ਪਾਪ ਦੇ ਕਰਮੀ ਨਾ ਅਪਰਮ ਕੁਰਮ ਤਾਸ
 ਤਾਇ ॥ ਕੁਕਰਮ ਕਰਮ ਕ੍ਰਿਤੀ ਨਿਤ ਯੀ ਨ ਦੇਵ ਲੋਕੇ ਪਾਪ ਤਹਿ ॥ ੮੧ ॥ ਰਤਿ ਅੰ ਅਰਥਾ
 ਨਰਥੀ ਸੁ ਅਰਥ ਅਰਥੀ ਨ ਬੁਝਿ ਆਮ ॥ ਨਪੁਰਾਨ ਬਰਖਣੇ ਪਨਿ ਨੇ ਚਿਤ ਬਸੀ ਅੰ ਬਿਰਾਟ
 ਕੀ ॥ ੮੨ ॥ ਆਤਵ ਮਦਿ ਯੀ ਕੁਨਾਰੀ ਅਨਰਤੀ ਪਰਮ ਦੇਵੀ ਆਇ ॥ ਕੁਕਰਮ ਦੇ ਕਥਤ ਬਾਇ
 ਤੀਲ ਜੇਟੇ ਤਜੇਤ ਨਹੀ ॥ ੮੩ ॥ ਸਾਜਿ ਯੀ ਕੁਤ ਸਤਿ ਕਰਮ ਕ੍ਰਿਤੀ ਤਜੇਤ ਨ ਲੱਜਾ ॥ ਕੁਵਿਰਤੀ
 ਨਿਤ ਪ੍ਰਤੀ ਕ੍ਰਿਤੋਟ ਪਰਮ ਕਰਮੇਣ ਤਿਆਗਤੀ ॥ ੮੪ ॥ ਕੁਕ੍ਰਿਤੀ ਨਿਤ ਕ
 ਰੈ ਸੁਕ੍ਰਿਤ ਨੂੰ ਸੁਰਹੈ ਅਪਥਿਯ ਨਹੁ ਚਿਰਾਚੇ ॥ ਅਨਹੈ ਨ ਬੋਦਨ ਸਿਮ੍ਹਿਤਿ ਕਤੇਬ ਨ ਲੋਕ ਲਾ
 ਜਤ ਜਿਨਾ ਚੇ ॥ ਚੀਨਿਓ ਨ ਬਾਨੀ ਸੁਤ ਵਭਵਾਨੀ ਪਾਪ ਕਰਮ ਰਤਿ ਹੁਇਓ ॥ ਗੁਰ ਦੇਵ ਨ ਮਾਨੈ
 ਭੁਲ ਨ ਬਖਾਨੈ ਅੰਤ ਨ ਕਕਹ ਜੈਓ ॥ ੮੫ ॥ ਜਪੈ ਨ ਭੁਵਾਨੀ ਅਕਥ ਕਹਾਨੀ ਪਾਪ ਕਰਮ

ਨਹੀ ਕਰਮੀ ਤਾਪੈ ਫਿਰੈ ਨ ਭੁਝਾ ਪਨਥਾਪੈ ॥ ੮੬ ॥

ਰਤਿਐਸੇਆਨਹੈਨਦੇਵਅਲਖਅਭੇਵਦਰਕ੍ਰਿਤੀਮੁਨਵਰਜੇਸੀ। ਚੀਨਹੈਨਬਾਤੀਪਰਤੀਯ
 ਰਤਿਧਰਮਟਿਕਰਮਉਦਾਸੀ। ਜਾਨਿਹੈਨਬਾਤੀਅਧਿਕਅਗਿਆਤੀਅੰਤਨਰਕਕੇਬਾਸੀ।
 ੧। ਨਿਤਨਵਮਤਕਰਹੈਹਰਿਨਨਿਸਰਿਹੈਪੁਕੋਨਾਮਨਲੈਹੈ। ਸੁਤਸਿਮਿਤਿਨਮਾਨੈਤਜ
 ਤਕੁਰਾਨੈਅਉਰਹੀਪੈਭ੍ਰੇਬੁਭੈਹੈ। ਪਰਤੀਅਰਸਰਾਚੇਸਤਕੇਕਾਚੇਨਿਜਤੀਅਗਮਨਨਕਰਹੈ।
 ਮਨਹੈਨਏਕਪੁਜਾਮਨੇਕੀਅੰਤਨਰਕਮਹਿਪਰਿਹੈ। ੨੦। ਪਾਹਟਪੂਜੈਹੈਏਕਨਪਿਐਹੈਮਤ
 ਕੇਅਧਿਕਅਧੇਰਾ। ਅੰਝਿਤਕਹੁਤਜਿਹੈਬਿਖਕਹੁਭੁਜਿਹੈਸਾਂਝਹਿਕਹਹਿਸਵੇਰਾ। ਏਕ
 ਕਰਧਰਮਟਿਰਤਕੁਕ੍ਰਿਤਬਿਨਾਮਤਕੋਕਹਾਫੁਲੁਪੈਹੈ। ਬਥੇਮਿਤਸਾਲੈਜਾਹਉਤਲੈ
 ਅੰਤਅਧੇਗਤਿਜੈਹੈ। ੩੦। ਕਰਿਹੈਨਿਤਅਨਰਥਅਰਥਨਹੀਏਕਕੇਮੈਹੈ।
 ਨਹਿਲੈਹੈਹਰਿਨਾਮਦਾਨਕਾਹੂਨਹੀਦੈਹੈ। ਨਿਤਇਕਮਤਤਜੈਏਕਮਤਿਨਿਤਉਚਰਹੈ।
 ੪੦। ਨਿਤਇਕਮਤਮਿਏਉਠੈਹੈਨਿਤਇਕਮਤਾਧਰਮਕਰਮਹਰਿਗਵਿਭੁਈਬਸੁਧਾ
 ਅਉਰੈਗਤਿ। ਭੁਗਮਧਰਮਕੋਗਇਓਪਾਪਪ੍ਰਚੁਓਭਜਾਤੁਹਾ। ੫੦। ਸਿਸਦਿਇਸਦਿ
 ਤਜਿਦੀਨਕਰਤਅਰਿਸਟਪੁਸਟਸਥਾ। ਬਿਸਦਿਸਿਸਟਤੇਮਿਟੀਕੁਏਪਾਪਸਟਭ੍ਰਿਸਟ
 ਤਬਾਇਕਇਕਨਿਦਹੈਇਕਇਕਹਰਸਚਲੈ। ੬੦। ਤਜੀਅਨਜਹਾਨਕਾਨਕਾਹੂਨਹੀਮ
 ਨਹਿ। ਤਾਤਮਾਤਕੀਨਿਦੀਚਉਚਹਸਮਜਾਨਹਿ। ਧਰਮਭੁਗਮਕੋਗਹਿਭੁਈਇਕਥ
 ਵਪੁਜਾਸਥਾ। ੭੦। ਕਰਹੈਪਾਪਅਨੇਕਨਏਕਧਰਮਕਰਹੈਨਗਾਖਸਟ
 ਕਰਮਕੇਧਰਮਸੁਪ੍ਰਭਾ। ਨਹਸੁਕ੍ਰਿਤਕੇਮੈਹੈਅਧੇਗਤਿਜੈਹੈ। ਅਮਰਲੋਗਜੈਹੈਨਬਗਾ। ੮੦।
 ਧਰਮਨਕਰਹੈਏਕਅਨੇਕਪਾਪ। ਕੈਹੈਸਥਾ। ਲਾਜਥੇਚਤਹਫਿਰੈਸਕਲਜਗਾ। ਪਾਪ
 ਕਿਹੈਵਹਦਰਗਤਪੈਹੈ। ਪਾਪਸਉਦਨਜੈਹੈਤਰਾ। ੯੦। ਭਉਰਭਉਰਨਵਮਤ
 ਚਲੇਉਠਾਧਰਮਕੇਦਉਰਾ। ਸੁਕ੍ਰਿਤਜੰਹਤੇਹਦਰਗੀਪਾਪਕੁਇਓਸਹਮੈਗਾ। ੧੦੦। ਨਵਪ
 ਦੀਛੰਦਾ। ਜੇਹਤੰਹਕਰਨਲਗੇਸਥਪਾਪਨਾ। ਧਰਮਕਰਮਤਜਿਕਰਹਰਜਾਪਨਾ। ਪਾਹਨ
 ਕਉਸੁਕਰਤਸਥਬੰਦਨਾ। ਭੁਗਤਪੁਪਦੀਪਸਿਰਚੰਦਨਾ। ਜੇਹਤੇਹਧਰਮਕਰਮਤਜ

Digitized by Panjab Digital Library | www.panjabdigilib.org

ਠਾਨਤਮਤ ਅਰੁਗਤ ਕੇ ਕਾਰੇ ॥ ਜਿਹੋ ਜਿਹੋ ਪਰੋ ਲਤ ਭਲੇ ਲੋਕ ਲਤ ਲੋਕ ਲਾਜਤ ਜਿਨ ਦੇ ॥
 ੧੫੫ ॥ ਪਾਪ ਕਰੈ ਨਿਤ ਪਾਤ ਪਨੇ ॥ ਜਨ ਦੇਖਨ ਕੇਤਰ ਸੁਖ ਬਨੇ ॥ ਜਗ ਫੇਰ
 ਭਜਾ ਗਤ ਧਰਮ ਨ ਕੀ ॥ ਸੁਜਹਾਂ ਤਹ ਪਾਪ ਕ੍ਰਿਆ ਪ੍ਰਚਰੀ ॥ ੧੫੬ ॥ ਸੀ ਗਲ ਏ ਫਿਰੈ ਪਾਪ ਨ
 ॥ ਤਜ ਪਾਪ ਭਾਜ ਕ੍ਰਿਆ ਜਗ ਜਾਪ ਨ ਕੀ ॥ ਵਿਵਿਪਿਤ੍ਰ ਨ ਪਾਵ ਕਮਾਨ ਹਿਰੇ ॥ ਸਭ ਆਪਨ ਤੇ
 ਪਟਿ ਜਾਨ ਹਿਰੇ ॥ ੧੫੭ ॥ ॥ ਕੁਝਿ ਓਸੁ ਧਰਮ ॥ ਪ੍ਰਚਰਿ ਓਕੁ ਰਮਾ ॥ ਜੋਹ ਤੋਹ
 ਜਹਾਨਾ ਤਜ ਭਾਜਾਨਾ ॥ ੧੫੮ ॥ ਨਿਤ ਪ੍ਰਤ ਅਨਰਥਾ ॥ ਕਰੈ ਸਮਰਥਾ ॥ ਉਠ ਭਾਜ ਧਰਮਾ ॥
 ਏ ਸੀ ਗਾ ਸੁਕਰਮਾ ॥ ੧੫੯ ॥ ਕਰੈ ਕੁਚਾਰਾ ॥ ਤਜ ਸੁਭ ਅਚਾਰਾ ॥ ਕੁਈ ਕ੍ਰਿਆ ਅਉਗਾ ॥ ਸਭ ਠੇ
 ਰੋ ਠੇਗਾ ॥ ੧੬੦ ॥ ਨਹੀ ਕਰਤ ਸੀਰਾ ॥ ਪ੍ਰੇਰਤਿ ਅਨਿਗਾ ॥ ਕਰ ਸੁਤਾ ਭੋਗਾ ॥ ਜੋਹੈ ਅਜੇਗਾ ॥ ੧੬੧ ॥
 ਤਜਿ ਲਾਜ ਭਾਜਾ ॥ ਸੁਜਤੁ ਸਮਾਜਾ ॥ ਪਦ ਚਲਾ ਧਰਮਾ ॥ ਬਾਢਿ ਓ ਅਧਰਮਾ ॥ ੧੬੨ ॥ ਕ੍ਰੀਤ
 ਤਕੁਨਰਾ ॥ ਤਜ ਧਰਮ ਵਾਗਾ ॥ ਬਢਿਗਾ ਵਿਓਕੁ ਰਮਾ ॥ ਭਾਜੀ ਤਧਰਮਾ ॥ ੧੬੩ ॥ ਦੇਸਨ ਬਿਦੇਸ
 ਪਾਪੀ ਨਰੇਸਾ ॥ ਧਰਮੀ ਨ ਕੇਇ ॥ ਪਾਪ ਅਤਿ ਹੋਇ ॥ ੧੬੪ ॥ ਸਾਧੂ ਸੁਤਾਸਾ ॥ ਜੋਹ ਤੋਹ ਉਦਾ
 ਸਾ ॥ ਪਾਪੀ ਨਰਾਜਾ ॥ ਗ੍ਰਿਹ ਸਰਬ ਸਾਜਾ ॥ ੧੬੫ ॥ ॥ ਸਬ ਦੇਵ ਗਿਰਵਰ
 ਸਿਖਰਤ ਰਨਰ ॥ ਪਾਪ ਕਰਮ ਭਏ ਭੋਨੇ ॥ ਉਠ ਭੁਜ ਧਰਮ ਸਭਰਮਾ ॥ ਹੇ ਚਮਕਤ ਦਾਮਨ ਸੈਮ
 ਨੇ ॥ ਕਿਧੈ ਸੁਦ੍ਰੁਸੁ ਰੁਟ ਸਮਾਜ ॥ ਉਜਤ ਜੀਤ ਹੈ ਬਸੁ ਧਾਥ ਲੀ ॥ ਕਿਧੈ ਅਤ੍ਰਫਤ ਜੇਤ ਜੇਅ
 ਰੁ ਅਉਗਾ ਅਉਗਾ ਕ੍ਰਿਆ ਚਲੀ ॥ ੧੬੬ ॥ ਨਿਪ ਦੇਸ ਅਜੇ ਸਾਥਿ ਦੇਸ ਜੋਹ ਤੋਹ ਪਾਪ ਕਰਮ ਸ
 ਬੈਲਗੇ ॥ ਨਰਲਾਜ ਛਾਡਿ ਨਿਲਾਜ ਹੁਏ ॥ ਫਿਰੈ ਧਰਮ ਕਰਮ ਸਬੈ ਭੁਗੇ ॥ ਕਿਧੈ ਸੁਦ੍ਰੁਸੁ ਜੋਹ ਤੋਹ
 ਹਸਰਬ ਮਹਿ ਮਹਰਾਜ ॥ ਪਾਇ ਪ੍ਰਹਰ ਖੈ ॥ ਕਿਧੈ ਚੋਰ ਛਾਡਿ ਅਚੋਰ ਕੋਗ ॥ ਸਿਰਬ ਵਿਬ
 ਆ ਕ੍ਰਿਖੈ ॥ ੧੬੭ ॥ ॥ ਸਬ ਜਗ ਪਾਪੀ ਕਹੂੰ ਨਰ ਜਾਪੀ ॥ ਅਥ ਪਨ ਥਾਪੀ
 ਦੇਸ ਦਿਸੀ ॥ ਜੋਹ ਤੋਹ ਮਤ ਵਾਰੇ ਕ੍ਰਮ ਤਕੁ ਮਾਰੇ ॥ ਮਤ ਨਉ ਜਿਯਾਰੇ ਬਾਧ ਰਿਸੀ ॥ ਪਾਪ ਨਰ ਸਭਾ ਤੇ
 ਦੁਗਮਤ ਮਤ ਮਾਤੇ ਕ੍ਰਮ ਤਨ ਵਾਤੇ ॥ ਮਤ ਨੇਕੀ ॥ ਜੋਹ ਤੋਹ ਉਠ ਪਾਵੈ ॥ ਚਿਤ ਲਲਚਾਵੈ ਕਛੁ ਹੁਨ ਪਾ
 ਵੈ ਬਿਨ ਏਕੀ ॥ ੧੬੮ ॥ ਤਜਿ ਹਰਿ ਧਰਮ ਗਾਹਿਤ ਕੁਕਰਮੀ ॥ ਬਿਨੁ ਕਰਮੀ ॥ ਸਬ ਭੁਰਮੀ ॥ ਲਾਗਾ

ਤਨਹੀਤੀ ਤੇ ਫੁਰਤ ਨ ਮੰਦਰ ਲਤ ਨ ਜੀਤ ਬਿਨੁ ਮਗਾ ॥ ਜਪਹੈ ਨ ਦੇਵੀ ਅਲਖ ਅਭੇਦੀ ਆਇ ਅਜੇਵੇ ॥ ੨੮੫ ॥
 ਪਰਮਜੁਧੀ ॥ ਕੁਬੁਧ ਨ ਤਨਾ ਚੇਕਹਤ ਨ ਸਾਰੇ ਪ੍ਰਭੁ ਹਿਨ ਜਾ ਚੇਤ ਮਕਬੂਧੀ ॥ ੧੮੫ ॥
 ਅਪੰਤ ਤ ਗੁਣ ਮੰਤ੍ਰ ਤ ਸੁਬੁਧ ਖੰਡ ਤ ਦੇਖੀਐ ॥ ਛੁਰੀ ਬਰਪਰ ਮਛਾ ਰਿਅਕਰ ਧਰਮ ਲੇਖੀਐ ॥
 ਸਤਰਹਤ ਪਾਪ ਗ੍ਰਹਤ ਕੁਪ ਚਹਤ ਜਾਨੀਐ ॥ ਪਰਮ ਲੀਣ ਅੰਗ ਛੀਟ ਕ੍ਰੋਧ ਪੀਣ ਮਾਨੀਐ ॥
 ੧੮੬ ॥ ਛੁਰੀ ਅਨਹਸ ਚਾਹੀ ਗਣਤ ਨ ਰਾਹੀ ਜਾਨੀ ਅਤਾ ॥ ਸਤਕਰਮ ਛਾਡ ਕੇ ਅਸਤ ਕਰਮ ਮਾਨੀ
 ਅਤਾ ॥ ਰੂਪ ਰਹਿਤ ਜੂਪ ਗਹਿਤ ਪਾਪ ਸਹਿਤ ਦੇਖੀਐ ॥ ਅਕਰ ਲੀਨ ਪਰਮ ਛੀਨ ਨ ਰਿਆ
 ਧੀਨ ਪੇਖੀਐ ॥ ੧੮੭ ॥ ਪਾਪਿ ਗੁਣ ਛੇਤ ॥ ਅਤ ਪਾਪ ਨ ਤੇ ਜਗ ਛਾਇ ਰਹਿਓ ॥ ਕਛੁ ਬੁਧ
 ਲੁਪ ਗਮਨ ਜਾਤ ਕਹਿਓ ॥ ਦਿਸ ਬਿਦਿਸ ਕੇ ਜਾ ਅਦੇਖ ਸਥੈ ॥ ਬਹੁ ਪਾਪ ਕਰਮ ਰਤ ਹੋ ਸੁ ਅਥੈ
 ੧੮੮ ॥ ਪ੍ਰਿਤਮਾਨ ਨ ਰਕੁੰਦੇਖ ਪਰੇ ॥ ਕੁਛੁ ਬੁਧ ਬਲ ਬਚਨ ਬਿਚਾਰ ਕਰੇ ॥ ਨਰ ਨ ਰੇ ਕਨੇ
 ਕਮਤੀ ॥ ਨਿਤ ਅਰਥ ਨ ਰਖ ਗਨਿਤ ਗਤੀ ॥ ੧੮੯ ॥ ਕੁਛੁ ਤ ॥ ॥ ਹਿਰਸੀ ਗਕੁਲ ਕਮਾਤਿ
 ਬਿਬੁਚਾਰਨ ਜਿਨ ਕੇਐ ਸਪ੍ਰਕਾਰਾ ॥ ਬਡ ਕੁਲ ਜਦ ਪਉ ਪਜੀ ਬਹੁ ਛਿ ਬਿਗਸੀਤ ਦਪਾਪੀ
 ਅਬਿਬੁਚਾਰਾ ॥ ਚਿਤ ਬਹੁ ਚਿਤ ਨ ਕੁਸਮ ਬਚਿਤ ਨ ਸੁੰਦਰੁ ਪਾਪਾਗਾ ॥ ਕਿਧੈ ਦੇਵ ਲੋਕ
 ਤਜ ਸੁਫਰ ਸੁੰਦਰੀ ਉਪਜੀ ਬਿਬਿਧ ਪ੍ਰਕਾਰਾ ॥ ੧੯੦ ॥ ਹਿਤ ਅਤ ਦਰਮਾਨ ਸਕਛੁ ਨ ਜਾਨ ਸਨ
 ਰਹਿਅਰੁ ਬਟ ਪਾਗਾ ॥ ਕਛੁ ਜਾਸਨ ਮਾਨਤ ਸਿਮ੍ਰਿਤ ਨ ਜਾਨਤ ਬੇਲਡ ਕੁ ਬਿਧ ਪ੍ਰਕਾਰਾ ॥ ਕੁ
 ਸਟ ਤੇ ਅੰਗ ਨ ਗਲਤ ਕੁਰੰਗ ਨ ਅਲਪ ਅਜੇਗਿਆ ॥ ਛੁਜੀ ॥ ਕਿਧੈ ਨ ਰਕਛੁ ਰਾਵਤ ਰੇ ਮਧ
 ਪਸੁ ਰੇ ਲਤ ਪ੍ਰਿਥਵੀ ਨਿਲੇਜਾ ॥ ੧੯੧ ॥ ੧੯੧ ॥ ॥ ਸੀਕਰ ਬਰਨ ਪ੍ਰਜਾਤ ਈ ਇਕ ਕੁਨਰਾ
 ਨ ਕੇਇ ॥ ਸਗਲ ਸੁਦਤ ਪਾਪ ਤ ਭੇਦ ਈ ਵਕਰੈ ਚੇਇ ॥ ੧੯੨ ॥ ਦੇਹਰਾ ॥ ॥ ਸੀਕਰ ਬਰਨ
 ਪ੍ਰਜਾਤ ਈ ਪਰਮ ਨ ਕੁੰਰਹਾਨਾ ॥ ਪਾਪ ਪ੍ਰਚੁਰ ਜਗਾ ॥ ਧਰਮ ਸਬਨ ਬਿਸਰਾਨ ਪਾਪ ਕੰਠ ਸਭ
 ਜਗ ਕੀਓ ॥ ੧੯੩ ॥ ਕੁਲ ਜਗ ਚੇਕੇ ਅਸਿਭੁ ਜਗਤ ਕਵਨ ਬਿਧ ਬਾਚੇ ॥ ਰੰਗ ਹੁਏ ਕਹਰੰਗਤ
 ਬਹੁ ਟੋਕ ਲਕਾਲਤੇ ॥ ੧੯੪ ॥ ੧੯੪ ॥ ॥ ਜਹਤੁ ਧਰਮ ਪਾਪ ਕਾ ਕਰਮਾ ॥ ਜਗਤੇ

ਘਟਾਧਰਮਕਾਕੁਰਮ ॥ ੧੧੮ ॥ ਪਾਪਪ੍ਰਚੁਰਜੋਤੰਯਜਗਤੁਇਓ ॥ ਪਿਖਪਾਰਿਧਰਮਉਰਿਗ
 ਯੋ ॥ ੧੧੯ ॥ ਨਈਨਈਰਿਨਲਗੀਨਿਤਬਾਰਾ ॥ ਜੋਤੰਯਜਗਤੁਇਓ ॥ ੧੨੦ ॥
 ਸਬਜਗਤੁਇਓ ॥ ਜੋਤੰਯਟਗਾਇਓਧਰਤੋਧਰਮ ॥ ੧੨੧ ॥
 ॥ ਜੋਤੰਯਦੇਖੀਅਤਾ ॥ ਤੋਤੰਯਪੇਖੀਅਤਾ ॥ ਸਕਲਕੁਕਰਮੀ ॥ ਕਹੂੰਧਰਮੀ ॥ ੧੨੨ ॥
 ॥ ਜੋਤੰਯਗੁਨੀਅਤਾ ॥ ਤੋਤੰਯਸੁਨੀਅਤਾ ॥ ਸਬਜਗਪਾਪੀ ॥ ਕਹੂੰਨਜਾਪੀ ॥ ੧੨੩ ॥
 ਸਕਲਕੁਕਰਮੀ ॥ ਕੁਜਗਾਇਓਧਰਮੀ ॥ ਜੋਗਨਸੁਨੀਅਤਾ ॥ ਹੋਮਨਗੁਨੀਅਤਾ ॥ ੧੨੪ ॥
 ਸਕਲਕੁਕਰਮੀ ॥ ਜਗਤੁਇਓਧਰਮੀ ॥ ਕਹੂੰਨਪੁਜਾ ॥ ਬਸਹੋਦੁਜਾ ॥ ੧੨੫ ॥
 ॥ ਕਹੂੰਨਪੁਜਾਕਹੂੰਨਅਰਚਾ ॥ ਕਹੂੰਨਸੁਤਪੁਨਸਿਮਿਤਨਚਰਚਾ ॥ ਕਹੂੰਨਹੋ
 ਮੰਕਹੂੰਨਦਾਨੀ ॥ ਕਹੂੰਨਸੀਜਮਕਹੂੰਨਇਸਨਾਨੀ ॥ ੧੨੬ ॥ ਕਹੂੰਨਚਰਚਾਕਹੂੰਨਬੇਦੀ ॥ ਕਹੂੰਨਿਵਾ
 ਜ ॥ ਨਕਹੂੰਕਤੇਬੀ ॥ ਕਹੂੰਨਤਸਬੀਕਹੂੰਨਮਾਲਾ ॥ ਕਹੂੰਨਹੋਮੰਕਹੂੰਨਜੁਲਾ ॥ ੧੨੭ ॥ ਅਉਰਹੀ
 ਕਰਮੀਅਉਰਹੀਧਰਮੀ ॥ ਅਉਰਹੀਭਾਵਅਉਰਹੀਮਰਮੀ ॥ ਅਉਰਹੀਗੀਤਾਅਉਰਹੀ
 ਚਰਚਾ ॥ ਅਉਰਹੀਗੀਤਾਅਉਰਹੀਅਰਚਾ ॥ ੧੨੮ ॥ ਅਉਰਹੀਭਾਤਾਅਉਰਹੀਬਸਤੀ ॥
 ਅਉਰਹੀਬਾਣੀਅਉਰਹੀਅਸਤੀ ॥ ਅਉਰਹੀਗੀਤਾਅਉਰਹੀਭਾਖੀ ॥ ਅਉਰਹੀਰਾਜ
 ਅਉਰਹੀਲਿਖਾਖੀ ॥ ੧੨੯ ॥ ॥ ਅਤਸਾਧੁਅਤਰਾਜਾ ॥ ਕਰਨਲਗੇਦੁਰਕਸਾ ॥
 ਪਾਪਹਿਰਦੇਮਹਿਨਾ ॥ ਕਰਤਧਰਮਕੀਹਨਾ ॥ ੧੩੦ ॥ ਅਤਿਕੁਚਾਲਅਤੁਕੁਗ ॥ ਅਤਿਪਾ
 ਪਿਸਟਿਕੁਗ ॥ ਬਿਰਨਹੀਰਹਤਪਲਾਧਾ ॥ ਕਰਤਅਪਰਕੀਸਾਧਾ ॥ ੧੩੧ ॥ ਅਤਿਪਾਪਿ
 ਸਟਅਜਨਾ ॥ ਕਰਤਧਰਮਕੀਹਨਾ ॥ ਮਾਨਤਜੰਤੁਨਤੀਤਾ ॥ ਜਾਪਕੋਨਮੰਤ੍ਰ ॥ ੧੩੨ ॥ ਜੋਤੰ
 ਤੋਤੰਯਧਰਮਾ ॥ ਧਰਮਭੁਜਾਕਰਕੁਰਮਾ ॥ ਨਵਨਵਕੀਅਤਈ ॥ ਦੁਰਮਤਿਓਇਰਹੀ ॥
 ॥ ਨਈਨਈਮਾਰਗਚਲੇਜਗਮੇਬਦਾਅਧਰਮ ॥ ਰਾਜਾਪੁਜਾਸਕੈ
 ਲਗੇਜੋਤੰਯਕਰਨਕੁਕਰਮਾ ॥ ਜੋਤੰਯਕਰਨਕੁਕਰਮਾ ॥ ਜਾਪਜਾਨਨਹੀ ॥ ਧਰਮਪੀਖਕਰਿ
 ਉਤ੍ਰਾਪਾਪਕੀਕ੍ਰਿਅਥਿਥਾਰੀ ॥ ੧੩੩ ॥ ਧਰਮਲੋਪਜਗਤੇਭੁਏਪਾਪਪ੍ਰਗਟਬਪੁਕੀਨਾ ॥

२८६

ਮੰਦਰਿਆਵਹਗੋ॥ ੧੩੪॥ ਸੇਸਸੁਰੇਸਮਹੇਸਗਨੇਸਨਿਸੇਸਭਲੇਜਸੁਗਾਵਹਿਗੋ॥ ਗਣ
 ਕੁਤਪਰੇਤਪਿਸਾਚਪਰੀਜਯਸਦਨੰਦਸੁਨਾਵਹਗੋ॥ ਨਰਨਾਰਦਤੰਬਰਕਿਨਰਜਛੁਸੁਖੀ
 ਨਪ੍ਰਬੀਨਬਜਾਵਹਗੋ॥ ਕੁਲਭਾਗਭਯਾਇਹਸੀਭੁਲਕੇਹਰਿਜੂਹਰਿਮੰਦਰਆਵਹਗੋ॥
 ੧੩੫॥ ਤਾਲਮਿਦੰਗਮੁਚੰਗਉਪੰਗਸੁਰੰਗਸੇਨਾਦਸੁਨਾਵਹਗੋ॥ ਡੁਫਬਾਰਤਰੰਗਬਜਾ
 ਬਤੁਰੀਰਣਸੀਖਅਸੀਖਬਜਾਵਹਗੋ॥ ਗਣਦੰਦਭੁਦੋਲਨਘੋਰਘਨੀਸੁਨਿਸਤ੍ਰਸਬੈਸੁ
 ਰਛਾਵਹਗੋ॥ ਕੁਲਭਾਗਭਯਾਇਹਸੀਭੁਲਕੇਹਰਿਜੂਹਰਿਮੰਦਰਿਆਵਹਗੋ॥ ੧੩੬॥
 ਤੀਰਤੁਫੰਗਕਮਾਨਸੁਰੰਗਦੁਰੰਗਨਿਖੰਗਸੁਹਾਵਹਗੋ॥ ਬਰਛੀਅਰੁਬੈਰਖਬਾਦਪੁ
 ਜਾਪਟਬਾਤਲਗੇਟੁਹਰਾਵਹਗੋ॥ ਗਣਜਛੁਕੁਜੰਗਸੁਕਿਨਰਸਿਪਪ੍ਰਸਿਪਸਬੈਜ
 ਸੁਗਾਵਹਗੋ॥ ਕੁਲਭਾਗਭਯਾਇਹਸੀਭੁਲਕੇਹਰਿਜੂਹਰਿਮੰਦਰਆਵਹਗੋ॥ ੧੩੭॥
 ਕਉਚਕ੍ਰਿਪਾਨਕਟਹੀਕਮਾਨਸੁਰੰਗਨਿਖੰਗਛਕਾਵਹਗੋ॥ ਬਰਛੀਅਰੁਫਾਲਗਦਾਪੁ
 ਰਸੇਕਰਸੁਲਕਿਸੁਲਭੁਰਮਾਵਹਗੋ॥ ਅਤਿਕੁਪਤਏਰਣਮੂਰਧਨਮੇਸਰਓਪਪ੍ਰਓਪ
 ਚਲਾਵਹਗੋ॥ ਕੁਲਭਾਗਭਯਾਇਹਸੀਭੁਲਕੇਹਰਿਜੂਹਰਿਮੰਦਰਆਵਹਗੋ॥ ੧੩੮॥
 ਤੇਜਪ੍ਰਚੰਡਅਖੰਡਮਹਾਛਬਿਦੁਜਨਦੇਖਿਪਰਾਵਹਗੋ॥ ਜਿਮਪਉਨਪ੍ਰਚੰਡਬੈਪ੍ਰਤੁਆ
 ਸਬਆਪਲੀਉਰੁਜਾਵਹਗੋ॥ ਬਢਹੋਜੇਤਹੀਤਿਤਧਗਮਦਿਸਾਕੁੰਪਾਪਨਛੁਛਤ
 ਪਾਵਹਗੋ॥ ਕੁਲਭਾਗਭਯਾਇਹਸੀਭੁਲਕੇਹਰਿਜੂਹਰਿਮੰਦਰਿਆਵਹਗੋ॥ ੧੩੯॥
 ਛੂਟਤਬਾਨਕਮਾਨਨਕੋਰਣਛਾਡਿਭੁਟਵਾਭੁਹਰਾਵਹਗੋ॥ ਗਣਬੀਰਬਿਤਾਲਕਰਾਲ
 ਪ੍ਰਭਾਰਣਮੂਰਧਨਮਧਸੁਹਾਵਹਗੋ॥ ਗਣਸਿਪਪ੍ਰਸਿਪਸਮਿਪਸਨੈਕਰਉਚਾਇਕੋਕ੍ਰਿ
 ਤਸੁਨਾਵਹਗੋ॥ ਕੁਲਭਾਗਭਯਾਇਹਸੀਭੁਲਕੇਹਰਿਜੂਹਰਿਮੰਦਰਆਵਹਗੋ॥ ੧੪੦॥
 ਰੂਪਅਨੁਪਸਰੂਪਮਹਾਅੰਗਦੇਖਿਅਨੰਗਲਜਾਵਹਗੋ॥ ਕੁਵੁਤੁਤਵਿਖਭਵਨਸਦਾ
 ਸਬਠਉਰਸਬੈਠਹਰਾਵਹਗੋ॥ ਕੁਵੁਤੁਰਅਪਾਰਨਿਵਬਨਕਉਕਲਿਕੀਅਵਤਾਰਕਹਾ
 ਵਹਗੋ॥ ਕੁਲਭਾਗਭਯਾਇਹਸੀਭੁਲਕੇਹਰਿਜੂਹਰਿਮੰਦਰਆਵਹਗੋ॥ ੧੪੧॥ ਭੂਮਕੋ

ਭਾਉਤਾਰਬਰੇਬਰੁਆਫਬਰੁਛਾਬਿਪਾਵਰੁਗੋ॥ਖਲਟਾਰਬਰੁਰਬਰਿਅਰਹਨੀਘਨ॥੨੭
 ਘੋਖਨਜਿਉਘਰਾਵਰੁਗੋ॥ਕਲਨਰਵਰੁਤਪਿਸਾਚਪਰੀਜੈਪੇਤ੍ਰਪਰੰਤ੍ਰਸੁਨਵਰੁਗੋ॥ਕੁ
 ਲਭਾਗਭਾਗਭਯਾਇਹਸੀਭਲਕੋਹਰਿਜੂਹਰਿਮੰਦਰਿਅਵਰੁਗੋ॥੧੪੩॥ਤਾਰਕ੍ਰਿਪਾਨਜੁ
 ਤਾਰਬਰੇਰਣਮੰਧਮਹਾਛਬਪਾਵਰੁਗੋ॥ਪਰਭੁਥਪਲੁਥਬਿਥਾਰਘਟੀਘਨਕੀਘਟਜਿ
 ਉਘਰਾਵਰੁਗੋ॥ਚਤੁਰਾਨਰੁਦਚਰਾਚਰਜੇਜਯਮੈਦਨਨਦਸੁਨਾਵਰੁਗੋ॥ਕੁਲਭਾਗਭ
 ਯਾਇਹਸੀਭਲਕੋਹਰਿਜੂਹਰਿਮੰਦਰੁਆਵਰੁਗੋ॥੧੪੪॥ਤਾਰਪ੍ਰਮਾਨਉਚਾਨਧਜਾਲਖ
 ਦੇਵਅਦੇਵਤ੍ਰਸਾਵਰੁਗੋ॥ਕਲਗੀਗਜਗਾਹਗਦਾਬਰਛੀਗਹਿਪਾਟਕ੍ਰਿਪਾਟਕ੍ਰਮਾਵ
 ਰਿਗੋ॥ਕੁਲਭਾਗਭਯਾਇਹਸੀਭਲਕੋਹਰਿਜੂਹਰਿਮੰਦਰੁਆਵਰੁਗੋ॥੧੪੫॥ਪਾਨਕ੍ਰਿ
 ਪਾਨਅਜਾਨੁਜਾਹਟਰੂਪਮਹਾਨਦਿਖਾਵਰੁਗੋ॥ਪ੍ਰਿਤਮਾਨਸੁਜਾਨਾਪ੍ਰਮਾਨਪ੍ਰਭਾਲਖ
 ਬਿਰਮਿਬਿਵਾਨਲਜਾਵਰੁਗੋ॥ਗਾਟਿਕੂਤਪਿਸਾਚਪਰੇਤਪਰੀਮਿਲਜੀਤਕੋਗੀਤਗਵਾ
 ਵਰੁਗੋ॥ਕੁਲਭਾਗਭਯਾਇਹਸੀਭਲਕੋਹਰਿਜੂਹਰਿਮੰਦਰੁਆਵਰੁਗੋ॥੧੪੬॥ਬਾਜਤ
 ਤੰਕਅਤੰਕਸੋਮੇਰਣਰੰਟਰੀਗਤਰੀਗਨਚਵਹਿਗੋ॥ਕਸਿਬਾਨਕਮਨਗਦਾਬਰਛੀਕਰਿ
 ਸੂਲਤ੍ਰਿਸੂਲਕ੍ਰਮਾਵਰੁਗੋ॥ਗਾਟਦੇਵਅਦੇਵਪਿਸਾਚਪਰੀਰਿਣਦੇਖਸਬੈਰਹਿਸਾਵਰੁ
 ਗੋ॥ਕੁਲਭਾਗਭਯਾਇਹਸੀਭਲਕੋਹਰਿਜੂਹਰਿਮੰਦਰੁਆਵਰੁਗੋ॥੧੪੭॥ਜੁਗਤ
 ਸਰਸਿਜਰੂਪੀ॥ਸਬਭਰੂਪੀ॥ਅਤਿਛਬਸੇਭੀ॥ਮੁਨਗਨਲੋਭੀ॥੧੪੮॥ਕਰਅਰਧਗਮੀ
 ਪਰਹਰਕਰਮੀ॥ਪਰਪਰਵੀਰੀ॥ਪਰਹਰਤੀਰੀ॥੧੪੯॥ਜਲਥਲਪਾਪੀ॥ਪਰਹਰਜਾਪੀ॥
 ਜਹਜਹਦੇਖਾ॥ਤੋਹਤੋਹਪੇਖਾ॥੧੫੦॥ਪਰਪਰਪੇਖੀ॥ਦਰਦਰਲੇਖੀ॥ਕਹੂੰਨਅਰਚਾ॥
 ਕਹੂੰਨਚਰਚਾ॥੧੫੧॥ਸਬਦੇਸਫਲਾ॥ਜਹਤੋਹਕੁਚਾਲਾ॥ਜਹਤੋਹਅ
 ਨਰਥਾ॥ਨਹੀਹੋਤਅਰਥਾ॥੧੫੨॥ਸਬਦੇਸਰਾਜਾ॥ਨਿਤਪ੍ਰਤਕੁਕਾਜਾ॥ਨਹੀਹੋਤਨਿਆਇ॥
 ਜਹਤੋਹਅਨਿਆਇ॥੧੫੩॥ਛਿਤਭਈਸੁਦਾ॥ਕ੍ਰਿਤਕਰਤਛੁੰਦਾ॥ਤਹਬਿਪ੍ਰਦੇਕਾ॥ਜਿ
 ਹਗੁਨਅਨੇਕਾ॥੧੫੪॥ਪਾਪਗੀਛੁੰਦਾ॥ਨਿਤਜਪਤਬਿਪ੍ਰਦੇਬੀਪ੍ਰਚੰਡਾ॥ਜਿਹਕੀਨੁ

ਜਗਦੀਸ਼੍ਵਰੀ ਸ੍ਰੀਮਤੀ ਕਲੀਕਾ ਪਦਮ ਪੁਸ਼ਪਾ ਰੇਖਾ

Digitized by Panjab Digital Library | www.panjabdigilib.org

ਤਬਕਾਨਾਨਾਨੀਕੋਰੋਚਿਤਰਿਤਮਾਇਏਕਾਤੁਵਹੇਤਸੇਤਹਨਿਹੈਅਨੇਕਾ॥੧੦੦॥
 ਬਪਗੀਸੁਕੋਰੋਹਮਸ਼ਾਗਾਉਪਜਿਓਮਾਨਕਲਕੀਵਤਾਗਾਤਾਤ੍ਰੀਪਮਾਨਕਰਅਸਉਤੰਗਾ
 ਤਰਕੋਛਸੁਵਛਤਾਜੀਸੁਰੰਗਾ॥੧੦੧॥
 ਗੀਆਨਚੇਜਾਣਾਫਿਰੰਗੀਵਜੇਪ੍ਰੀਪ੍ਰਭਾਗਾਦਾਰਿਸੁਲਨਿਖੰਗੀਤੁਲਨਿਬੈਰਖਾਸਾ
 ਵਟਜਾਣਉਮੰਗੀਪਟਾਰੂਰਾਵਣੀ॥੧੦੨॥
 ਹਥਉਤੰਗੀਖੰਡਾਪੁਰਿਆਤਾਜੀਕੁਉਰਪਿਲੰਗੀਛਾਛਾਪਾਈਆ॥ਕੁੰਗੀਜਾਣਕਿਤੀ
 ਗੀਨਚੇਦਾਇਰੀ॥੧੦੩॥
 ਜਾਚੀਰਕੋਉਤੇਛੋਲਛਲੰਗੀਛਾਛਾਪਾਈਆ॥ਸ਼ਾਕੁਸ਼ਕੁਕੁਸ਼ਕੀਤੇਗਾਵਜੀਆ॥
 ਬਿਲੋਕਲੋਕਲੋਕੁਰੀ॥੧੦੪॥
 ਇਉਲਸੋਪ੍ਰਚੰਤੁਜੇਤਕੋਸੋ॥੧੦੫॥
 ਸਤਸਤਪਨਲੋ॥ਥਿਸੇਖਵੀਗਮਾਨਕੋ॥੧੦੬॥
 ਭਟਸਤਸਤਅਸਤਨਚਾ
 ਚਿਤਿਤੋਕੋਪਥਿਪਥਦਾਇ॥ਤਰਕਛਾਛਤੁਰੰਗਾ॥ਰਣਹੰਗਚਾਰਉਤੰਗਾ॥੧੦੭॥
 ਕੋਪਪੀਸਤਦਾਂਤਾ॥ਕਹਿਅਪਆਪਨਸਾਤਾ॥ਭੁਟਭੁਟੇਹਵਹੁਐਵੀਰਾ॥ਕਰਕੋਪਛਾਤੁਤੀ
 ਗਾ॥੧੦੮॥
 ਕਰਕੋਪਕਾਇਅਵਤਾਗਾ॥ਗਾਹਿਪਾਨਅਜਾਨਕੁਠਾਰਾ॥ਤਨਕੋਕਕੀਨਪਹਚਾ॥ਭੁ
 ਟਜੂਤ੍ਰਿਗਾਯੋਸੈਚਾਰਾ॥੧੦੯॥
 ਕੰਤਤਾਜੀ॥ਗਾਜਕੰਤਗਾਜੀ॥੧੧੦॥
 ਉਠਕੰਤਕਾਲੀ॥੧੧੧॥
 ਤਖੇਲੀ॥ਫੁਮਤੰਤਫੇਲੀ॥ਤੁਟੰਤਤਾਲੀ॥ਨਚੰਤੰਤਬਾਲੀ॥੧੧੨॥
 ਗਿਰੰਤੰਤਅੰਗੀ॥ਕਟ

ਤੁਤਜੀਗੀ ਚਲਿਤੰਤਤੀਗੀ ਕੁਟੰਕਤਭੀਗੀ ॥ ੧੮੬ ॥ ਜੁਝੰਤੰਤਵੀਗੀ ਕੁਜੰਤੰਤਭੀਗੀ ਕੁਰੰ
 ਤੰਤਕੋਗੀ ਕੁਰੰਤੰਤਕੋਗੀ ॥ ੧੮੭ ॥ ਫੁਜੰਤੰਤਤੀਗੀ ਕੁਜੰਤੰਤਤੀਗੀ ਬਹੰਤੰਤਪਾਖੀ ਸੁਲੰ
 ਤੰਤਜਾਖੀ ॥ ੧੮੮ ॥ ਤਤਕੰਤਅੰਗੀ ਜੁਟਕੰਤਜੰਗੀ ਉਲਥੇਤਭੁਥੀ ਪਲੁਥਤਜੁਥੀ ॥ ੧੮੯ ॥
 ਫੁਫਕੰਤਫਾਲੀ ਪੁਅੰਤੰਤਮਾਲੀ ਨਚੰਤੰਤਈਸੀ ਕਟੰਤੰਤਸੀਸੀ ॥ ੧੯੦ ॥ ਫਿਛੰ
 ਕੰਤਤਾਜੀ ਬਹੰਤੰਤਗਾਜੀ ਕੁਟੰਤੰਤਭੁਥੀ ਕਟੰਤੰਤਮੁਥੀ ॥ ੧੯੧ ॥ ਚਪੰਤੰਤਤੋਗੀ
 ਚਮਕੰਤਬੇਗੀ ਨਚੇਮੰਤੰਤਮਾਲੀ ਹਸੇਤੰਤਕਾਲੀ ॥ ੨੦੦ ॥ ਜੁਟੰਤੰਤਵੀਗੀ ਕੁਟੰਤੰਤਤੀ
 ਗੀ ਬਹੰਤੰਤਬਾਲੀ ਫੁਮੰਤੰਤਫਾਲੀ ॥ ੨੦੧ ॥ ਸੁਮਾਤਿਤਮੰਦੀ ਉਠੈਗਟਸਦੀ ਕਟੰਤੰਤ
 ਅੰਗੀ ਗਿਰੰਤੰਤਜੰਗੀ ॥ ੨੦੨ ॥ ਚਲਿਤੰਤਚਾਖੀ ਜੁਝੰਤੰਤਜਾਖੀ ਰਟੰਕੰਤਨਦੀ ਬ
 ਜੰਤੰਤਬਾਜੀ ॥ ੨੦੩ ॥ ਪੁਯੇਰੰਤਪੜੀ ਲਗੀਤੰਤਅੜੀ ਬਜਤੰਤਅੜੀ ਜੁਝੰਤੰਤਫੜੀ
 ॥ ੨੦੪ ॥ ਗਿਰੰਤੰਤਭੂਮੀ ਉਠੰਤੰਤਭੂਮੀ ਰਟੰਤੰਤਪਨੀ ਜੁਝੰਤੰਤਜੁਆਨੀ ॥ ੨੦੫ ॥ ਚਲੰ
 ਤੰਤਬਾਦੀ ਕੁਕੰਤੰਤਦਿਸਦੀ ਗਿਰੰਤੰਤਬੀਗੀ ਕੁਜੰਤੰਤਭੀਗੀ ॥ ੨੦੬ ॥ ਨਚੰਤੰਤਈਸੀ
 ਪੁਅੰਤੰਤਸੀਸੀ ਬਜੰਤੰਤਭੁਥੀ ਕੁਮੰਤੰਤਭੁਥੀ ॥ ੨੦੭ ॥ ਨਚੰਤੰਤਬਾਲੀ ਕੁਟੰਤੰਤਤ
 ਲੀ ਮਚੰਤੰਤਵੀਗੀ ਕੁਜੰਤੰਤਭੀਗੀ ॥ ੨੦੮ ॥ ਲਗੀਤੰਤਬਾਦੀ ਫੁਹੰਤੰਤਜੁਆਦੀ ਕਟੰ
 ਤੰਤਅੰਧੀ ਕੁਟੰਤੰਤਭੁਥੀ ॥ ੨੦੯ ॥ ਖਹੰਤੰਤਪੁਨੀ ਚੜ੍ਹੇਚਉਪਦੁਨੀ ਬਹੰਤੰਤਅਸੜੀ
 ਕਟੰਤੰਤਫੜੀ ॥ ੨੧੦ ॥ ਬਹੰਤੰਤਪੜੀ ਸੁਝੰਤੰਤਅੜੀ ਹਿਟੰਕੰਤਤਾਜੀ ਕਟੰਛੰਤਗ
 ਜੀ ॥ ੨੧੧ ॥ ਕੁਟੰਤੰਤਚਗੀ ਕਟਿਤੰਤਬਗੀ ਗਿਰੰਤੰਤਭੂਮੀ ਉਠੰਤੰਤਭੂਮੀ ॥ ੨੧੨ ॥
 ਰਟੰਤੰਤਪਨੀ ਕਟੰਤੰਤਜੁਆਨੀ ਉੜੰਤੰਤਏਕੀ ਚਾੜ੍ਹੰਤੰਤਨੇਕੀ ॥ ੨੧੩ ॥ ਅਨੁਪਰੁਪਦਿਖਕੈਸੁਕੁਪਜੋਧੇਬਰੀ ਸਨੱਪਬੱਧਉਦਿਤੁ ਸੁਕੋਪਉਪਦੇਰਣੀ
 ਚਹੰਤੰਤਜੋਰਪੜਣਕਰੰਤਪਾਵਦੁਪਰੀ ॥ ੨੧੪ ॥ ਤੁਟੰਤਅਸੜਸਸੜਦੇਲਸੀਤਉਜੋਫਲੀ ॥ ੨
 ੧੪ ॥ ਉਠੰਤਕੁਭਿਰੁਭੁਰੋਦੇਕਫੰਤਭੋਕਰੀਸੁਰੀ ਕੁਜੰਤੰਤਭੀਗੀ ਕੁਭੋਕਰੰਤਬਜੰਤੰਤਬੀਗੀ ਸੁਪੁਰੰ
 ॥ ਕੁਟੰਤਤਾਲਤਥਿਖੀ ਨਚੰਤੰਤਈਸਦੇਰਣੀ ਖਹੰਤੰਤਖਿੜਦੇਖਕੀ ਨਿੱਦਗਾਦਿਪੁਪਰੀ ॥ ੨੧

ਕੁਜੈਤਾਸੁਗੀਸੁਤੈਉਠਤਭੈਕਰੀਪੁਨੀਚਲਿਤਤੀਛੁਟੇਸਹੀਸਿਓਣਉਜਲੀਕ੍ਰਿਤੀਕਚੰਤ ੨੮
 ਰੰਗਜੇਗਣੀਚਚੋਕਿਚਉਦਣੇਦਿਸੀਕਪਤਕਦਨੇਗਿਰੀਤ੍ਰਿਸੀਤਸਰਬੋਤੋਦਿਸੀ ੨੯
 ਨਚੰਤਬੀਰਬਾਵਣਖਹੰਤਬਾਹਣੀਪੁਜੀਬਰਤਅਛੁਟੇਕੁਟਪ੍ਰਬੀਨਚੀਨਸੁਪ੍ਰਬੀਬਕੁ
 ਤਰੁਊਰਨਾਮਗੀਅਨੰਤਤਤੋਰਿਸੀਹਸੀਤਜਛਗੀਪ੍ਰਪਿਸਾਚਕੂਤਪ੍ਰੇਤਣੀ ੩੦
 ਕੁੰਤਚੁਚਚਵਡੀਕੁਛੰਤਫਿਕੁਣੀਤਨੀਸੁਕੰਤਕੁਕਣੀਕੁਲਪਰੰਤਪਤ੍ਰਸੇਣਤੀਪਿਪ
 ਘਾਸਵੰਸੁਭੰਹਸੀਤਮਾਰਜਨੀਮਿਤ੍ਰਾਅਟੁਟਸਟੇਹਸੀਖਿਮੰਤਉਜਲੋਅਸੀ ੩੧
 ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦
 ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦
 ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦
 ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦

३३॥ ॥ १३॥ ॥ १४॥ ॥ १५॥ ॥ १६॥ ॥ १७॥ ॥ १८॥ ॥ १९॥ ॥ २०॥ ॥ २१॥ ॥ २२॥ ॥ २३॥ ॥ २४॥ ॥ २५॥ ॥ २६॥ ॥ २७॥ ॥ २८॥ ॥ २९॥ ॥ ३०॥ ॥ ३१॥ ॥ ३२॥ ॥ ३३॥ ॥ ३४॥ ॥ ३५॥ ॥ ३६॥ ॥ ३७॥ ॥ ३८॥ ॥ ३९॥ ॥ ४०॥ ॥ ४१॥ ॥ ४२॥ ॥ ४३॥ ॥ ४४॥ ॥ ४५॥ ॥ ४६॥ ॥ ४७॥ ॥ ४८॥ ॥ ४९॥ ॥ ५०॥ ॥ ५१॥ ॥ ५२॥ ॥ ५३॥ ॥ ५४॥ ॥ ५५॥ ॥ ५६॥ ॥ ५७॥ ॥ ५८॥ ॥ ५९॥ ॥ ६०॥ ॥ ६१॥ ॥ ६२॥ ॥ ६३॥ ॥ ६४॥ ॥ ६५॥ ॥ ६६॥ ॥ ६७॥ ॥ ६८॥ ॥ ६९॥ ॥ ७०॥ ॥ ७१॥ ॥ ७२॥ ॥ ७३॥ ॥ ७४॥ ॥ ७५॥ ॥ ७६॥ ॥ ७७॥ ॥ ७८॥ ॥ ७९॥ ॥ ८०॥ ॥ ८१॥ ॥ ८२॥ ॥ ८३॥ ॥ ८४॥ ॥ ८५॥ ॥ ८६॥ ॥ ८७॥ ॥ ८८॥ ॥ ८९॥ ॥ ९०॥ ॥ ९१॥ ॥ ९२॥ ॥ ९३॥ ॥ ९४॥ ॥ ९५॥ ॥ ९६॥ ॥ ९७॥ ॥ ९८॥ ॥ ९९॥ ॥ १००॥ ॥

॥ ਮਕੇਤਤੋਗੀ ॥ ਕਿਥਿਜਾਨਬੇਗੀ ॥ ੨੬੦ ॥ ਕਿਛੁਦੇਤੋਗੀ ॥ ਕਿਛੁੰਡੇਤੋਗੀ ॥ ਕਿਹੋਜੇਤਗੀ ॥ ੨੬੧ ॥
 ਕਿਪੇਥੇਤਤਾਜੀ ॥ ੨੬੨ ॥ ਕਿਕਟੇਤਾਜੀ ॥ ਕਿਛੁਗੋਤਾਜੀ ॥ ਕਿਮੰਤੋਤਾਮਾਣੀ ॥ ਕਿਛੁਏਤਜੁ
 ਆਣੀ ॥ ੨੬੩ ॥ ਕਿਥਕੇਤਮਾਰੀ ॥ ਕਿਥਕੇਤਚਰੀ ॥ ਕਿਛੁਕੇਤਫੀਠੀ ॥ ਕਿਦੇਵੈਨਪੀਠੀ ॥ ੨੬੪ ॥
 ਕਿਘਲੇਤਸਾਗੀ ॥ ਕਿਥਕੇਤਬਾਗੀ ॥ ਕਿਛੁਤਬੀਕੀ ॥ ਕਿਹੋਤਤਰੀਕੀ ॥ ੨੬੫ ॥ ਕਿਥਜੇਤਦੇ
 ਈ ॥ ਕਿਥਕੇਤਬੇਈ ॥ ਕਿਥਜੇਨਗਾਰੇ ॥ ਕਿਛੁਦੇਹਣਿਆਰੇ ॥ ੨੬੬ ॥ ਉਛਕੇਤਤਾਜੀ ॥ ਹਮ
 ਕੇਤਗਾਜੀ ॥ ਛੁਟਕੇਤਤੀਰੀ ॥ ਛੁਟਕੇਤਬੀਰੀ ॥ ੨੬੭ ॥ ਛੁਟਕੇਤਤੀਰੀ ॥ ਜਹਾਬੀਰਜੁਦੈ ॥ ਸ
 ਬੈਠਾਟਠੈ ॥ ਕਿਨੇਜੇਪਲਟੈ ॥ ਚਮਤਕਛੁਟੈ ॥ ੨੬੮ ॥ ਜਹਾਸਾਰਬਜੈ ॥ ਤਹਾਬੀਰਗੰਜੈ ॥
 ਮਿਲੇਸਿਜਸੰਜੈ ॥ ਨਦ੍ਰੇਪਗਭਜੈ ॥ ੨੬੯ ॥ ਕਹੁੰਬੁਰਭਾਜੈ ॥ ਕਹੁੰਵੀਰਗਾਜੈ ॥ ਕਹੁੰਜੇਪਜੁ
 ਠੈ ॥ ਕਹੁੰਦੇਪਟੁਟੈ ॥ ੨੭੦ ॥ ਜਹਾਜੇਪਜੁਟੈ ॥ ਤਹਾਅਸਤਛੁਟੈ ॥ ਕਿਛੁਸਸਤਕਟੈ ॥ ਕਹੁੰਬੀਰ
 ਛੁਟੈ ॥ ੨੭੧ ॥ ਕਹੁੰਮਾਰਬਕੈ ॥ ਕਿਤੇਬਾਜਉਥਕੈ ॥ ਕਿਤੇਸੈਣਹਕੈ ॥ ਕਿਤੇਦਾਵਤਕੈ ॥ ੨੭੨ ॥
 ॥ ਕਿਤੇਘਾਇਮੇਲੈ ॥ ਕਿਤੇਸੈਣਪੇਲੈ ॥ ਕਿਤੇਭੂਮਭਿਗੈ ॥ ਤਨਸੈਣਭਿਗੈ ॥ ੨੭੩ ॥ ਛੁਟ
 ॥ ॥ ਇਹਬਿਧਮਚਾਪਚੰਡਰਣਅਰਧਮਹੂਰਤਦੰਡ ॥ ਬੀਸਆਯਤਦਸਸਤਸੁਭਟਜੁ
 ਤਤਭਏਅਡੰਡ ॥ ੨੭੪ ॥ ਰਸਾਵਲਛੰਦਾ ॥ ॥ ਸੁਇਓਸੀਭਰੇਸੀ ॥ ਬੁਇਓਅਪਭੇਸੀ ॥ ਛੁਟ
 ਬੀਬਰੈਣੀ ॥ ਛੁਟੀਸੀਸਗੈਣੀ ॥ ੨੭੫ ॥ ਛੁਟਕੇਤਪਸੀਸੀ ॥ ਘਟਿਭੂਲਦੀਸੀ ॥ ਸੁਸੀਨਾਹਦੇਹੀ ॥ ਕ
 ਥਉਛਿਕਤਕੇਹੀ ॥ ੨੭੬ ॥ ਮਨੋਸਿਧਸੁਖੀ ॥ ਸੁਭੀਜੁਵਾਬਉਧੀ ॥ ਕਸੇਸਸਤਕਟੈ ॥ ਗੁਜੁਜ
 ਟਦੇਣੀ ॥ ਮਹਾਛੀਠਛੁਟਕੈ ॥ ਮੁਖੀਮਾਰਕੁਕੈ ॥ ਕਰੈਸਸਤਪਾਤੀ ॥ ਉਠੈਅਸਤਘਾਤੀ ॥ ੨੭੭ ॥
 ਰੀਖੰਗਬਜੈ ॥ ਨਦ੍ਰੇਮਛੁਲੰਜੈ ॥ ਉਠੈਛੁਛੁਇਛੁ ॥ ਬਹੈਬਾਣਤਿਛੁ ॥ ੨੭੮ ॥ ਰਿਸੇਬੀਰਪੀਰੀ ॥
 ਪਰੇਬੀਰਚੀਰੀ ॥ ਮੁਖੀਮਛੁਬੀਕੀ ॥ ਮਚੇਬੀਰਹੀਕੀ ॥ ੨੭੯ ॥ ਛੁਟੈਬਾਣਧਾਰੀ ॥ ਪਰੇਖੰਗਸ
 ਰੀ ॥ ਗਿਰੇਅੰਗਛੁਰੀ ॥ ਚਲੇਚਾਇਚੀਰੀ ॥ ੨੮੦ ॥ ਨਚੇਮਾਸਹਾਰੀ ॥ ਹਸੇਬਿਓਮਚਾਰੀ ॥ ਪੁਐ
 ਈਸਸੀਸੀ ॥ ਛੁਲੀਬਾਰਦੀਸੀ ॥ ੨੮੧ ॥ ਛੁਟੈਸਸਤਧਾਰੀ ॥ ਕਟੈਅਸਤਝਾਰੀ ॥ ਗਿਰੇਰਤਖੇ
 ਤੀ ॥ ਕਟੈਬੀਰਅਚੇਤੀ ॥ ॥ ਉਠੈਕੁਪਧਾਰੀ ॥ ਮਚੇਸਸਤਝਾਰੀ ॥ ਬਹੈਖੰਗਪੁਨੀ ॥ ਚੜ੍ਹੇਚ

ਕਹਿਅਗਓਗਉਤਿਆਕਹਿਉਤੀਰੇਗਸੁਰਗ

ਉਪਦੁਨੀ॥ ੨੮੯॥ ਪਿਪਸੈਣਦੇਵੀ॥ ਹਸੈਅੰਸੁਕੇਵੀ॥ ਅਟਾਅਟਹਾਸੀ॥ ਸੁਜੇਤਪਕਾਸੀ॥
੨੯੦॥ ਫੁਕੇਢੀਠਢਾਢੀ॥ ਨਚੈਮੁੰਡਮਾਢੀ॥ ਕਰੈਸਸਤਪਾਤੀ॥ ਉਠੈਅਸਤਪਾਤੀ॥ ੨੯੧॥
ਧੇਵੀ॥ ਰਪੀਗੀ॥ ਤਜੈਤਾਣਤੀ॥ ਏਮੇਬਿਜਬੇਗੀ॥ ਲਸੈਏਮਤੇਗੀ॥ ੨੯੨॥ ਖਹੇਖੰਗਖੁਨੀ॥
ਚੜ੍ਹੇਚੈਪਦੁਨੀ॥ ਕਰੈਚਿਤਚਾਗੀ॥ ਬਕੈਮਾਗਮਾਗੀ॥ ੨੯੩॥ ਅਪੋਆਪਦਾਥੈ॥ ਰਣਬੀਰ
ਫਾਥੈ॥ ਘਟਿਘਾਇਪੇਥੈ॥ ਮਹਾਵੀਰਝੇਥੈ॥ ੨੯੪॥ ਮਠੇਵੀਰਸੁੰਧੀ॥ ਕਰੈਮੱਲਜੁੰਧੀ॥
ਅਪੋਆਪਥਾਹੈ॥ ਉਠੈਜੀਤਚਾਹੈ॥ ੨੯੫॥ ਰਣਹੀਰਗਤੋ॥ ਚੜ੍ਹੇਤੇਜਤਤੇ॥ ਖੁਲੈਖੰਗ
ਖੁਨੀ॥ ਚੜ੍ਹੇਚਉਪਦੁਨੀ॥ ੨੯੬॥ ਨਭੰਹੁਰਪੁਰੀ॥ ਕੁਝੇਵੀਰਦੂਰੀ॥ ਬਜੇਤੂਰਤਾਣੀ॥ ਨਚੈ
ਮੁੰਡਮਾਢੀ॥ ੨੯੭॥ ਰਣੰਹੁਰਉਠੈ॥ ਸਰੰਧਾਰਬੁਠੈ॥ ਗਜੈਵੀਰਗਾਧੀ॥ ਤਰੇਤੰਦਤਾਧੀ॥
੨੯੮॥ ਗਉਮਾਧੀ॥ ੨੯੯॥ ਭੁਇਓਧੇਰਅਹਵਥਿਕਰਾ॥ ਨਚੈਕੂਤਪੇਤਬੈਤਾ॥ ਬੈਰਕ
ਬਾਣਗਗਨਗਾਇਓਛਾਈ॥ ਜਨਕੁਰੈਣਦਿਨਹੁਇਆਈ॥ ੩੦੦॥ ਕਹੁਪਿਸਾਚਪੇ
ਤਨਚੈਰਣਾ॥ ਜੁੰਝਜੁੰਝਕਹੁੰਗਿਰੇਸੁਰੁਟਗਣਾ॥ ਕੁਈਰਵਕਰਤਕਹੁੰਕੁਭਕਾਰਾ॥ ਉਡਤ
ਕਾਕਕੰਕਥਿਕਰਾਰਾ॥ ੩੦੧॥ ਬਾਜਤਢੇਲਮਿਦੰਗਨਗਾਰਾ॥ ਤਾਣਉਪੰਗਬੈਣਬੰਕਬਾ॥
ਮੁਰਲੀਨਾਦਨਢੀਰੀਬਾਜੇ॥ ਕੁਰਿਕੁਯਾਨਕਹੁਅੇਤਜਥਾਜੇ॥ ੩੦੨॥ ਮਹਾਸੁਕੁਟਜੁਝੇ
ਤਿਹਠਾਮਾ॥ ਖਰਭਰਕੁਈਇਦ੍ਰਕੇਧਾਮਾ॥ ਬੈਰਕਬਾਣਗਗਨਗਾਇਓਛਾਈ॥ ਉਠੈ
ਘਟਾਸਾਵਣਜਨਆਈ॥ ੩੦੩॥ ਭੁਮਾਧੀ॥ ੩੦੪॥ ਬਹੁਰਾਤਕੋਪਸਬੀਗਾਧਨੁਤਾਣ
ਤਿਆਗਤਤੀਗਾ॥ ਸਰਾਅੰਗਜਾਸਲਗੀਤਾ॥ ਕੁਟਸੁਰਗਬਾਸਕਰੀਤਾ॥ ਕਹੁੰਚਉਰਚੀਰ
ਸੁਬਾਹਾ॥ ਕਹੁੰਸੁੰਧਸੇਲਸਨਾ॥ ੩੦੫॥ ਬਣਹੀਰਾਗਿਤਾਏਸਾ॥ ਜਨੁਢੇਲਕਿੰਸਕਜੈ
ਸਾ॥ ਇਕਜੁਝਾਏਸਮਰੀਤਾ॥ ਜਨੁਖੇਲਢਾਗਬਸੀਤਾ॥ ੩੦੬॥ ਇਕਧਾਇਆਇਪਰੰ
ਤਾ॥ ਪਗਦੈਨਕੁਗਚਲੀਤਾ॥ ਤਜਤਸਕਰਤਪ੍ਰਹਾਰਾ॥ ਜਨੁਖੇਲਢਾਗਧਮਾਰਾ॥ ੩੦੭॥
੩੦੮॥ ਕਲਕੀਅਵਤਾਰਹਿਸਾਵਹਗੇ॥ ਕੁਟਓਘਪ੍ਰਓਘਗਿਰਾਵਹਗੇ॥ ਬ
ਹੁਰਾਤਨਸਸਤਪ੍ਰਹਾਰਹਗੇ॥ ਅਰਓਘਪ੍ਰਓਘਸੀਘਾਰਹਗੇ॥ ੩੦੯॥ ਸਰਸੇਲਸ

ਨਹਿਰਿ ਛੁਟਹਗੇ ॥ ਰਣਰੀਗੁਰਾ ਸੁਰਜੁਟਹਗੇ ॥ ਸਰਸੇਲਸਨਹਿਝਰਹਗੇ ॥ ਮੁਖਮਾਰ ੨੨੯
 ਪਚਾਰਪੁਰਹਗੇ ॥ ੩੦੫ ॥ ਜਮਤੁੰਦੁਕਪਾਣਨਿਕਚਹਿਗੇ ॥ ਕਰਿਕੋਪਸੁਰਾਸੁਰਤਾਰਹਿ
 ਗੇ ॥ ਰਣਲੁਥਪੇਲੁਥਗਿਰਾਵਹਗੇ ॥ ਲਖਪ੍ਰੇਤਪਰੀਰਹਸਾਹਵਹਗੇ ॥ ੩੦੬ ॥ ਗਾਣਗੁਰੂ
 ਗੁਰੂਟਿਗੱਜਹਗੇ ॥ ਲਖਭੀਰਭਯਾਹਵਭੁੰਜਹਗੇ ॥ ਸਰਬਿੰਦਪ੍ਰਬਿੰਦਪ੍ਰਹਾਰਹਗੇ ॥ ਰ
 ਣਰੀਗਅਭੀਤਬਿਹਾਰਹਗੇ ॥ ੩੧੦ ॥ ਖਗਉੱਪਅਧੋਅਪਬੰਜਹਗੇ ॥ ਲਖਜੇਧਮਹਾਜੁ
 ਧਗਜਹਗੇ ॥ ਅਣਟੇਸਦੁਹੁੰਦਿਸਦੂਕਹਗੇ ॥ ਮੁਖਮਾਰਮਹਾਸੁਰਕੂਕਹਗੇ ॥ ੩੧੧ ॥ ਗ
 ਣਰੀਥਬਦੇਵਨਿਹਾਰਹਗੇ ॥ ਜੈਯਸੋਵਨਨੇਦਪੁਕਾਰਹਗੇ ॥ ਜਮਤੁੰਦੁਕ੍ਰਿਪਾਣਦਿਬਾਹ
 ਹਗੇ ॥ ਅਥਅੰਗਅਧੋਅਪਲਾਹਹਗੇ ॥ ੩੧੨ ॥ ਰਣਰੀਗਤੁਰੀਗਯਬਜਹਗੇ ॥ ਰੁਛਝਾਝ
 ਨਫੀਰੀਯਗਾਜਹਗੇ ॥ ਅਣਟੇਸਦੁਹੁੰਦਿਸਧਾਵਹਗੇ ॥ ਕਰਿਕਾਢਕ੍ਰਿਪਾਣਕਪਾਹਗੇ ॥
 ੩੧੩ ॥ ਰਣਕੁੰਜਰਪੁੰਜਗੱਜਹਗੇ ॥ ਲਖਮੇਘਮਹਾਵਤੁਲੰਜਹਗੇ ॥ ਰਿਸਮੰਡਮਹਾਰਣ
 ਜੁਟਹਗੇ ॥ ਛੁਟਛੁਟਛੁਟਛੁਟਛੁਟਹਗੇ ॥ ੩੧੪ ॥ ਰਣਟੰਕਨਿਸਾਣਦਿਸਾਣਪੁਰੇ ॥ ਗਲ
 ਗਜਹਠੀਰਣਰੀਗਫਿਰੇ ॥ ਕਰੋਕੋਪਕ੍ਰਿਪਾਣਪ੍ਰਹਾਰਹਿਗੇ ॥ ਰੁਟਪਾਇਝਟਾਝਟਾਝਹ
 ਗੇ ॥ ੩੧੫ ॥ ਕਰਿਕਾਢਕ੍ਰਿਪਾਣਕਪਾਵਹਗੇ ॥ ਕਲਕੀਕਲਕ੍ਰਿਤਬਛਾਵਹਗੇ ॥ ਰਣਲੁਥ
 ਪਲੁਥਬਿਥਾਹਹਗੇ ॥ ਤਕਤੀਰਸੁਬੀਰਨਮਾਹਹਗੇ ॥ ੩੧੬ ॥ ਪਣਪ੍ਰਪਰਪੋਰਪਮਕਹ
 ਗੇ ॥ ਰਣਮੋਰਣਧੀਰਪੰਥਕਹਗੇ ॥ ਗਹਿਤੇਗਝਝਝਝਝਝਹਿਗੇ ॥ ਤਪਤੀਰਤਤਤਤਤਤ
 ਹਹਗੇ ॥ ੩੧੭ ॥ ਗਜਥਾਜਰਥੀਰਥਕੁਟੀਅਹਗੇ ॥ ਗਹਿਕੇਸਨਏਕਨਤੁਟੀਅਹਗੇ ॥ ਲਖ
 ਲਾਤਨਮੁਸਟਪ੍ਰਹਾਰਹਗੇ ॥ ਰਣਦਾਂਤਨਕੇਸਨੁਪਾਰਹਗੇ ॥ ੩੧੮ ॥ ਅਵਟੇਸਅਣੀਣਸੁਧਾ
 ਰਹਿਗੇ ॥ ਕਰਿਬਾਣਕ੍ਰਿਪਾਣਸੀਭਾਹਹਗੇ ॥ ਕਰਿਰੋਸਦੁਹੁੰਦਿਸਧਾਵਹਗੇ ॥ ਰਣਸੀਝਦਿਵ
 ਲਯਪਾਵਹਗੇ ॥ ੩੧੯ ॥ ਛੁਟਟੰਕਕ੍ਰਿਪਾਣਛੁਟਕਹਗੀ ॥ ਝੁਟਟੰਕਸੀਜੇਅਝਟੰਕਹਗੀ ॥
 ਕਣਟੀਛਿਕਧਾਰਕਣਹੁੰਗੇ ॥ ਰਣਰੀਗਿਸੁਰਾਚਰਮਚਹਗੇ ॥ ੩੨੦ ॥ ਦੁਹੁੰਦਿਰਤੇਸਾਂਗਅ
 ਨਚਹਿਗੀ ॥ ਜਟਪੁਰਪੁਰਾਭੰਗਰਚਹਗੀ ॥ ਕਰਵਾਰਕਟਾਰੀਅਬਜਹਗੀ ॥ ਪ੍ਰਦਿਸਾਵਟ

੨੨੧
੨੨੨
੨੨੩
੨੨੪
੨੨੫
੨੨੬
੨੨੭
੨੨੮
੨੨੯
੨੩੦
੨੩੧
੨੩੨
੨੩੩
੨੩੪
੨੩੫
੨੩੬
੨੩੭
੨੩੮
੨੩੯
੨੪੦
੨੪੧
੨੪੨
੨੪੩
੨੪੪
੨੪੫
੨੪੬
੨੪੭
੨੪੮
੨੪੯
੨੫੦

ਜਦਸਗੋਜਹਗੀ॥ਕੁਟਲਾਂਤਚਪੀਸਰਿਸਾਵਹਗੇ॥ਵੁਹੀਓਹਤੁਰੰਗਲਚਵਹਗੇ॥ਰਣਬਾ
ਣਕਮਾਇਤਿਛੋਰਹਗੇ॥ਹਯਤਾਣਸਨਾਹਿਨੋਛੋਰਹਗੇ॥੨੨੧॥ਪਾਇਜਿਉਪਾਇਕੀਪੁ
ਰਿਛੁਕਹਗੇ॥ਮੁਖਮਾਰਦਸੇਦਿਸਕੂਕਹਗੇ॥ਮੁਖਮਾਰਮਹਾਸੁਰਬੇਲਹਗੇ॥ਗਿਰਕੰਥ
ਨਕੋਮਨੋਲਹਗੇ॥੨੨੨॥ਹਯਕੋਟਗਜੀਗਜਜੁੜਹਗੇ॥ਕਵਿਕੋਟਕਹਾਲਗਜੁੜਹ
ਗੇ॥ਗਾਣਦੇਵਅਦੇਵਨਿਹਾਰਹਗੇ॥ਜੈਸਦੰਨੰਦਪੁਕਾਰਹਿਗੇ॥੨੨੩॥ਲਖਬੈਰਖਖ
ਨਸੁਹਾਵਹਗੇ॥ਰਣਰੰਗਸੋਮੇਫਹਰਵਹਗੇ॥ਬਰਛਾਲਛੁਲਾਛੁਲਛੁਕਹਗੇ॥ਮੁਖਮਾਰ
ਦਸੇਦਿਸਕੂਕਹਗੇ॥੨੨੪॥ਤਨਤਾਣਪੁਰਜਨਉਡੁਹਗੇ॥ਗਾਰੁਵਾਰਗਾਰਗਾਰੁਡੁਹ
ਗੇ॥ਰਣਬੈਰਖਖਾਣੜਮੋਕਹਗੇ॥ਕੁਟਕੂਤਪਰੇਤਭੰਡੁਕਹਗੇ॥੨੨੫॥ਬਰਬੈਰਖਖ
ਣਕ੍ਰਿਪਾਣਕਹੀ॥ਰਣਬੇਲਤੁਆਜਲਗੇਅਜਹੀ॥ਗਹਿਕੇਸਨਕੇਸਕੁਮਾਵਹਗੇ॥ਦਸਹੀ
ਦਿਸਤਾਕਚਲਵਹਗੇ॥੨੨੬॥ਅਰਣਬਰਣਕੁਟਪੇਖੀਅਹਿਗੇ॥ਬਹੁਤਾਤਪਭਾਕੁਟ
ਪਾਵਹਿਗੇ॥ਰੰਗਕਿੰਸਕਦੇਖਲਜਾਵਹਗੇ॥੨੨੭॥ਗਜਬਾਜਰਥੀਰਥਜੁੜਹਗੇ॥ਕਵ
ਲੇਗਕਹਾਲਗਜੁੜਹਗੇ॥ਜਸਜੀਤਕੋਗੀਤੁਬਾਣਵਹਗੇ॥ਜੁਗਚਾਰਲਗੇਜਸੁਗਾਵਹ
ਗੇ॥੨੨੮॥ਅਚਲੇਸਦੁਹੀਦੇਸਪਾਵਹਗੇ॥ਮੁਖਮਾਰਮੁਖਮਾਰਉਪਾਵਹਗੇ॥ਹਥੀਖਾਰ
ਦੁਹੀਦਿਸਛੂਟਹਗੇ॥ਸਰਓਪਰਣਧਨਦੂਟਹਗੇ॥੨੨੯॥ਕੋਟਕੋਟਕੋਟਕੋਟਕੋਟਕੋਟਕੋਟ
ਜਹਗੇ॥ਪਨਲਾਜਹਗੇ॥ਦਲਜੁਟਹਗੇ॥ਸਰਛੂਟਹਗੇ॥੨੩੦॥ਸਰਬਰਖਹਗੇ॥ਪ
ਨਕਰਖਹਗੇ॥ਅਸਬਾਜਹਗੇ॥ਰੁਟਿਸਾਜਹਗੇ॥੨੩੧॥ਭੂਅਤਿਗਹਿਗੇ॥ਕੁਯਭਿਗੋਹ
ਗੇ॥ਉਠਕੁਜਹਗੇ॥ਲੀਲਾਜਹਗੇ॥੨੩੨॥ਗਾਣਦੇਖਹਿਗੇ॥ਜਯਲੇਖਹਗੇ॥ਜਸੁ
ਗਾਵਹਗੇ॥ਮੁਸਕਿਯਾਵਹਗੇ॥੨੩੩॥ਪ੍ਰਣਪੂਰਹਗੇ॥ਰਜਹੂਰਹਿਗੇ॥ਰਣਰਾਜਹਗੇ॥
ਗਾਣਲਾਜਹਗੇ॥੨੩੪॥ਰਿਸਮੰਡੁਹਗੇ॥ਸਰਛੰਡੁਹਗੇ॥ਰਣਜੂਟਹਿਗੇ॥ਅਸਛੂਟਹ
ਗੇ॥੨੩੫॥ਗਾਲਗਾਜਹਗੇ॥ਨਹੀਭਾਜਹਗੇ॥ਅਸਝਾਬਹਗੇ॥ਅਰਿਮਾਰਹਗੇ॥
ਗਾਜਜੁੜਹਗੇ॥ਹਯਜੁੜਹਗੇ॥ਕੁਟਮਾਰੀਅਹਿਗੇ॥ਕੁਵਤਾਰੀਅਹਿਗੇ॥੨੩੬॥

॥ ॐ नमो भगवते वासुदेवाय ॥
॥ ॐ नमो भगवते वासुदेवाय ॥
॥ ॐ नमो भगवते वासुदेवाय ॥
॥ ॐ नमो भगवते वासुदेवाय ॥

ਉਤਰੇ ॥ ੨੬੩ ॥ ਤਾਗੜਦੰਗਤੋਕੋਜਾਗੜਦੰਗਜੁਆਣੀ ॥ ਛੁਗਦੰਗਛੋਰੈਬਾਗੜਦੰਗਬਾ
 ਣੀ ॥ ਜਾਗੜਦੰਗਜੁਝੇਬਾਗੜਦੰਗਬਾਜੀ ॥ ਛੁਗੜਦੰਗਤੋਲੈਤਾਗੜਦੰਗਤਜੀ ॥ ੨੬੪ ॥
 ਗੜਦੰਗਖੁਨੀਖਿਯਾਗੜਦੰਗਖੇਤੀ ॥ ਝਾਗੜਦੰਗਜੁਝੇਆਗੜਦੰਗਅਚੇਡੀ ॥ ਆਗੜ
 ਦੰਗਉਠੇਕਾਗੜਦੰਗਕੋਪੇ ॥ ਛੁਗੜਦੰਗਤਾਗੜਦੰਗਪੋਪੇ ॥ ੨੬੫ ॥ ਨਾਗੜਦੰਗਨਾ
 ਚੇਰਾਗੜਦੰਗਤੁੰਦੀ ॥ ਛੁਗੜਦੰਗਛੁਜੇਛੁਗੜਦੰਗਛੁਦੀ ॥ ਜਾਗੜਦੰਗਜੁਝੇਵਾਗੜਦੰਗ
 ਵੀਰੀ ॥ ਲਾਗੜਦੰਗਲਾਗੋਤਾਗੜਦੰਗਤੀਰੀ ॥ ੨੬੬ ॥ ਰਾਗੜਦੰਗਰੁਝੇਸਾਗੜਦੰਗਸੂਰੀ
 ਪਾਗੜਦੰਗਪੁਮੀ ॥ ਤਾਗੜਦੰਗਤੁਕੋਜਾਗੜਦੰਗਜੁਆਣੀ ॥ ਮਾਗੜ
 ਦੰਗਮੋਹੀਤਾਗੜਦੰਗਤਜੀ ॥ ੨੬੭ ॥ ਦਾਗੜਦੰਗਦੇਖੇਰਾਗੜਦੰਗਰੂਪੀ ॥ ਪਾਗੜਦੰਗਪੇ
 ਮੰਕਾਗੜਦੰਗਕੂਪੀ ॥ ਛੁਗੜਦੰਗਤੁਬੀਪਾਗੜਦੰਗਪਿਆਰੀ ॥ ਕਾਗੜਦੰਗਕਾਮੀ ॥ ਮਾਗ
 ਝਦੰਗਮਾਗੀ ॥ ੨੬੮ ॥ ਮਾਗੜਦੰਗਮੋਹੀਬਾਗੜਦੰਗਬਾਬਾ ॥ ਰਾਗੜਦੰਗਰੂਪੀਆਗੜਦੰ
 ਗਉਜਾਲਾ ॥ ਦਾਗੜਦੰਗਦੇਖੇਸਾਗੜਦੰਗਸੂਰੀ ॥ ਬਾਗੜਦੰਗਬਾਜੇਤਾਗੜਦੰਗਤੁਰੀ
 ॥ ੨੬੯ ॥ ਰਾਗੜਦੰਗਰੂਪੀਕਾਗੜਦੰਗਕਾਮੀ ॥ ਨਾਗੜਦੰਗਨਾਚੇਬਾਗੜਦੰਗਬਾਮੀ ॥ ਰਾ
 ਗੜਦੰਗਰੀਝੇਸਾਗੜਦੰਗਸੂਰੀ ॥ ਬਾਗੜਦੰਗਬਿਆਪੇਰਾਗੜਦੰਗਰੂਪੀ ॥ ੨੭੦ ॥ ਕਾ
 ਗੜਦੰਗਕੋਪਾਬਾਗੜਦੰਗਰੂਪੀ ॥ ਕਾਗੜਦੰਗਕਾਲੀਰਾਗੜਦੰਗਰੂਪੀ ॥ ਰਾਗੜਦੰਗਰੋ
 ਸੀਪਾਗੜਦੰਗਪਾਯੋ ॥ ਚਾਗੜਦੰਗਚਾਯੋਚਲਿਯੋਚੁਗਾਯੋ ॥ ੨੭੧ ॥ ਆਗੜਦੰਗ
 ਅਰੜੇਗਾਗੜਦੰਗਗਾਜੀ ॥ ਨਾਗੜਦੰਗਨਾਚੇਤਾਗੜਦੰਗਤਜੀ ॥ ਜਾਗੜਦੰਗਜੁਝੇ
 ਖਾਗੜਦੰਗਖੇਤੀ ॥ ਰਾਗੜਦੰਗਰਹਿਸੇਪਾਗੜਦੰਗਪ੍ਰੇਤੀ ॥ ੨੭੨ ॥ ਮਾਗੜਦੰਗਮਾਰੇਬਾਗ
 ਝਦੰਗਬੀਰੀ ॥ ਪਾਗੜਦੰਗਪਰਯੋਕੁਗੜਦੰਗਤੁਰੀ ॥ ਪਾਗੜਦੰਗਪਾਯੋਰਾਗੜਦੰਗਰਾਜਾ
 ਰਾਗੜਦੰਗਰਣਕੇਬਾਗੜਦੰਗਬਾਜਾ ॥ ੨੭੩ ॥ ਦਾਗੜਦੰਗਟੂਟੇਤਾਗੜਦੰਗਤਾਲੀ ॥ ਆ
 ਗੜਦੰਗਉਠੇਜਾਗੜਦੰਗਜੁਆਣੀ ॥ ਛੁਗੜਦੰਗਛੁਜੇਬਾਗੜਦੰਗਵੀਰੀ ॥ ਲਾਗੜਦੰਗ
 ਲਾਗੋਤਾਗੜਦੰਗਤੀਰੀ ॥ ੨੭੪ ॥ ਰਾਗੜਦੰਗਰਹਿਸੀਦਾਗੜਦੰਗਦੇਵੀ ॥ ਗਾਗੜਦੰ

ਗਗੈਣੀਆਗੜਦੰਗਾਅਭੇਦੀ॥ ਕੁਗੜਦੰਗਾਤੋਰੋਪਾਂਗੜਦੰਗਾਪੇਤੀ॥ ਆਗੜਦੰਗਾਸੇਖਾਗੜ ੨੮੧
 ਖੇਤੀ॥ ੩੦੪॥ ਦੋਹਰਾ॥ ॥ ਅਸਤੰਦੇਲੁਟੇਪਨੇਤੁਟੇਸਸੜਅਨੇਕਾਜੇਜੁਟੇਕਟੇਸਥੈਰਹਿਗਯੇ
 ਰੂਪਤਏਕਾ॥ ੩੦੫॥ ਮਖੜਾਗਾਗਾ॥ ॥ ਸੇਨਜੁੜਤਨਿਪਭੁਯੇਅਤਿਆਕਲਾਪਾਵਤਭੁ
 ਯੇਸਾਮੁਹਅਤਿਬਿਖਾਕਲਾਸੀਨਿਪਯੋਚਿਤਮੇਅਤਿਰੂਪਤਾ॥ ਆਵਤਭੁਯੇਰਿਸਕੈਕਰਿਜੁਪ
 ਤਾ॥ ੩੦੬॥ ਸਸੜਅਸੜਅਨੇਕਕਰੇਤਬਾਜੀਗਜੁਟਿਓਅਪਨੇਦਲੁਯੈਸਬਾ॥ ਬਾਜੁਏਤ
 ਹਕੇਟਨਗਾਗੇ॥ ਰੁੜਗਿਰਿਰਣਜੁੜਨਿਹਾਗੇ॥ ੩੦੭॥ ਚਾਮਛੰਦਾ॥ ॥ ਸਸੜਅਸੜਥੈਸਕੈ
 ਪਥੀਰੋਬੇਲਕੈਸਥੈ॥ ਕੋਪਓਪਦੈਹਫੀਸੁਪਾਇਕੋਪਰੇਸਥੈ॥ ਕਾਨਕੇਪੁਮਾਨਬਾਨਤਾਨਤਲਤੇ
 ਰਹੀ॥ ਸੁੜੁੜੁੜੁੜੁਕੋਪਰੇਨਨੈਕਮੁਖਮੋਰਹੀ॥ ੩੦੮॥ ਬਾਨਪਾਨਲੈਸਥੈਸਕੁਪਸੂਰਮਾਚਲੇ
 ॥ ਬੀਨਬੀਨਜੇਲਏਪੁਬੀਨਬੀਨਗਾਭੁਭੇ॥ ਸੀਕਛੋਰਕੈਭਿਰੈਨਿਸੀਕਪਾਇਡੁਰਹੀ॥ ਸੁਅ
 ਗਾਗੁਗਾਹੁਇਗਿਰੈਨਜੀਗਤੇਪਧਾਰਹੀ॥ ੩੦੯॥ ਨਸਰਅਸਮਗਮ
 ਨਕਰਛੋਰਹੀ॥ ਐਨਸਰਚੈਨਕਰਿਛੈਨਕਰਜੇਰਹੀ॥ ਘਾਵਕਰਚਾਵਕਰਮਾਨਕਰਲਾਗਹੀ॥
 ਛਾਡਿਗਟਿਖਾਇਥਾਇਬੀਰਬਰਕੁਚਾਹੀ॥ ੩੧੦॥ ਕੋਪਕਰਿਥੋਪਹਰਿਸੇਧਅਰਿਧਾਵਹੀ॥
 ਜੇਪਬਰੋਕੋਪਪਰਿਥਿਰੋਪਸਰਲਾਵਹੀ॥ ਅੰਗਭੁਟਭੰਗਾਹੁਇਜੰਗਤਿਹੰਡਿਗਹੀ॥ ਸੀਗਬਿ
 ਨੁਰੰਗਰਟੇਸੇਟਤਨਭਿਗਹੀ॥ ੩੧੧॥ ਸਾਜਾਜਾਜਾ॥ ॥ ਧਾਇਭੁਟਾਧਾਇਰਿਸਖਾਇਅ
 ਸੜਰਹੀ॥ ਸੇਰਕਰਜੇਰਸਰੋਤੇਰਅਰੁਰਹੀ॥ ਪਾਨਤਜਪੈਨਭੁਜਿਭੂਮਰਨਸੇਭੁਹੀ॥ ਪੇਖਛੁ
 ਬਦੇਖਵਤਨਾਰਸੁਰੋਲੇਭੁਹੀ॥ ੩੧੨॥ ਬਾਜਨਹਸਾਜਾਸਗਾਜਭੁਟਾਵਹੀ॥ ਜੁੜੁੜੁਰਣ
 ਲਾਬਿਟਦੇਵਪੁਰਪਾਵਹੀ॥ ਜੀਤਕੈਰੀਤਕੁਲਗੀਤਜਿਮਗਾਵਹੀ॥ ੩੧੩॥ ਜਾਜਾਜਾ॥
 ਸਾਜਸਾਜਕੈਸਥੈਸਲਾਜਬੀਰਪਾਵਹੀ॥ ਜੁੜੁੜੁਕੋਪਰੇਪੁਲੇਕਲੇਕਪਾਵਹੀ॥ ਧਾਇਧਾ
 ਇਕੈਰਹੀਅਧਾਇਧਾਇਝੇਲਹੀ॥ ਪਛੇਲਪਾਵਨਾਚਲੈਅਰੇਲਬੀਰਹੇਲਹੀ॥ ੩੧੪॥
 ਕੋਪਓਪਦੈਸਥੈਸੇਰਖਸੂਰਧਾਇਏ॥ ਧਾਇਧਾਇਜੁੜੁਹੈਅਹੁੜੁਜੁੜੁਜਾਇਹੈ॥ ਸੁਅਸੜ
 ਸਸੜਮੇਲਕੋਪਧਾਰਅਨਭੁਰਹੀ॥ ਸਭਾਜਗਾਜੇਹੰਡੀਨਿਸੀਕਪਾਇਮਾਰਹੀ॥ ੩੧੫॥

ਸੁਅਸੜ ਸਸੜ ਮੇਲ ਕੋਪ ਧਾਰ ਅਨ ਭੁਰ ਹੀ

ਏਗਏਬਾਸਰੀਸਨਾਇਝਾਝਬਾਜਹੈ॥ ਸੋਰੇਪਰੇਪਕੋਬਲੀਸੋਕੋਪਅਨਗਾਜਹੈ॥
 ਕਿਬੂਝੂਝੂਝਕੋਹਠੀਅਰੂਝਾਅਨਜੂਝਹੈ॥ ਸੁਆਪਧੁਪਹੁਇਰਹੀਦਿਸਾਵਿਸਲ
 ਸੁਝਹੈ॥ ੨੨੬ ॥ ਸੋਰੇਖਕਾਲਕੇਸਰੀਸੀਘਰਸੈਣਧਾਇਹੈ॥ ਅਗਸਤਸਿੰਧਕੀ
 ਜਿਮੰਪਚਾਇਸੈਣਧਾਇਹੈ॥ ਸੀਘਰਬਾਹਣੀਸੋਕੋਅਨੀਸਤੀਰਗਾਜਹੈ॥ ਗਬਿਸੇਖ
 ਜੁਧਮੰਡਹੈਅਸੇਖਸਸਤੁਬਾਜਹੈ॥ ੨੨੭ ॥ ਅਵਤਹੀਨਿਖਕੇਦਲਤੇ
 ਹਰਿਬਾਜਕਰੀਰਥਕੋਟਕਕੂਟੇ॥ ਸਾਜਗਿਰੇਨਿਪਰਾਜਕਹੁਬਰਬਾਜਫਿਰੇਹਿਹਨਵ
 ਤਛੂਟੇ॥ ਤਾਜਕਹੁਗਜਰਾਜਰਟੇਪਨਕੇਸਨਤੇਗਹਿਕੇਸਨਜੂਟੇ॥ ਪਉਨਸਮਾਨਬਹੈ
 ਕਾਲਿਬਾਨਸਬੇਅਰਿਬਾਦਲਸੇਚਲਛੂਟੇ॥ ੨੨੮ ॥ ਧਾਇਪਰੇਕਰਿਕੋਪਬਰੇਭਰਬ
 ਨਕਮਾਨਕ੍ਰਿਪਾਨਸਿਭਾਰੇ॥ ਪਟਸਲੇਹਹਥੀਪਰਸਕਰਿਕੋਪਚਹੁਦਿਸਚਉਕਪ੍ਰਾ
 ਹੇ॥ ਕੁੰਜਰਪੁੰਜਗਿਰੇਰਣਮੂਰਧਨਸੋਭਤਹੈਅਤਿਡੀਲਫਿਲਾਰੇ॥ ਰਾਵਨਰਾਮਸਮੇ
 ਰਣਕੇਗਿਰਗਾਜਮਨੇਹਵਤਉਪਾਰੇ॥ ੨੨੯ ॥ ਚਉਪਚਗੀਚਤੁੰਗਚਮੁੰਕਰਣਾਝ
 ਯਕੋਪਰਸਿੰਧਰਪੇਲੇ॥ ਧਾਇਪਰੇਕਰਕੋਪਹਠੀਕਰਿਕਾਟਿਸਬੈਪਗਦੈਨਪਿਛੇਲੇ॥
 ਬਾਨਕਮਾਨਕ੍ਰਿਪਾਨਨਕੇਪਨਸਿਘਾਮਪਨੇਤਨਆਯਪਝੇਲੇ॥ ਸੋਨਰਗੋਰਮਣੀਅ
 ਰਮਾਪਤਿਫੁਗਾਨਅੰਤਬਸਿਤਸੇਖੇਲੇ॥ ੨੩੦ ॥ ਧਾਇਸਬੈਸਹਿਕੋਕਮਲਾਪਤਿਕੋਪ
 ਭਾਰਿਯੋਕਰਿਆਯੁਪਲੀਨੇ॥ ਦੁਜਨਸੈਨਬਿਖੇਪਸਿਕੋਛਿਨਮੇਬਿਨਪਾਣਸਬੈਅਰਿਕੀ
 ਨੇ॥ ਟੂਟਪਰੇਗਮਣੀਅਸਕੂਖਨਬੀਰਬਲੀਅਤਿਸੀਦਰਚੀਨੇ॥ ਯੈਉਪਮਾਉਪਜੀਮ
 ਨੇਮੇਰਣਭੂਮਕੋਮਾਨਭੂਖਨਦੀਨੇ॥ ੨੩੧ ॥ ਚਉਪਚਰਿਯੋਕਰਕੋਪਕਲੀਕ੍ਰਿਤਾਯੁ
 ਧਅੰਗਅਨੇਕਨਸਾਜੇ॥ ਤਾਲਮਿਦੰਗਉਪਗਮੁਚੰਗਸੁਭਾਤਅਨੇਕਭਲੀਬਿਧਿਬਾ
 ਜੇ॥ ਪੂਰਿਫਟੀਛੁਰਿਪੁਰਜਟੀਜਟਦੇਵਅਦੇਵਦੇਉਉਠਿਤਾਜੇ॥ ਕੋਪਕਛੁਕਰਿਕੋਚਿਤ
 ਮੇਕਾਢਕੀਅਵਤਾਰਜਬੈਰਟਿਗਾਜੇ॥ ੨੩੨ ॥ ਬਾਜਹਨੇਗਜਰਾਜਹਨੇਨਿਪਰਾਜਹਨੇ
 ਰਣਭੂਮਾਗਿਰਾਏ॥ ਡੋਲਗਿਰਿਓਗਿਰਮੇਗਸਾਤਲਦੇਵਅਦੇਵਸਬੈਭੁਹਰਾਏ॥ ਸਾ

ਤੁਥੀ ਸਿੰਧੂ ਕੀ ਸਹਤਾ ਸਬ ਲੋਕ ਅਲੇਕ ਸਬੈ ਬਹਾਏ ਚਕਚਕੇ ਦ੍ਰਿਗ ਪਾਲ ਸਬੈ ਕਿ ੨੯੨
 ਹੋਪੈ ਕਲਕੀ ਕਰੇ ਪਹਿ ਸਾਏ ॥ ੨੯੩ ॥ ਬਾਨਕ ਮਾਨ ਸੰਤੁ ਗਠੀ ਗਠਨ ਗਠੀ ਰਣ ਕੋਟ
 ਕਮਾਰੇ ਜਾਪ ਕਹੂੰ ਸਿਰ ਬਾਹ ਕਹੂੰ ਅਸਰੇ ਪ੍ਰਮਾਣ ਸਬੈ ਕਰਤੂਹੇ ਬਾਜ ਕਹੂੰ ਗਜਰਾ
 ਜਪੁ ਜਰਥ ਉਸਟ ਪਰੇ ਰਣ ਪ੍ਰਸਟ ਬਿਦਾਰੇ ॥ ਜਾਨੁ ਕਬਾਰਾ ਬਲਿ ਰਿਣ ਮੰਤ੍ਰ ਲਪੇਖ ਨਕ
 ਉਜਟ ਪੂਰ ਪਧਾਰੇ ॥ ੨੯੪ ॥ ਲਾਜ ਭਰੇ ਅਰਿਹ ਜਚਹੂੰ ਦਿਸਤਾ ਜਚ ਲੇਨ ਹੀ ਆਨ ਪਿਪ
 ਰੇ ॥ ਗਹਿ ਬਾਨ ਕ੍ਰਿਪਾ ਨਗ ਦਾ ਬਰਛੀ ਛੁਟ ਛੈਲ ਛੁਕੇ ਚਿਤੋ ਚੇ ਪਾਚਿਹੇ ॥ ਪ੍ਰਿਤ ਮਾਨ ਸੁਜਾ
 ਨਾ ਅਜਾਨੁ ਜਾ ਕਹਿ ਪੈ ਜਪਰੇ ਨਹੀ ਫਿਰ ਫਿਰੇ ॥ ਰਣ ਮੇ ਮਹਿ ਕੈ ਜਸ ਕੋ ਕਹਿ ਕੈ ਹਰਿ ਸੇ ਲਹਿ
 ਕੈ ਭਵ ਸਿੰਧੂ ਤਰੇ ॥ ੨੯੫ ॥ ਰੰਗ ਸੇ ਜਾਨੁ ਸੁਗਹੈ ਸਿੰਧੂ ਛੁਟੀ ਹੋ ਸੀ ਸੋ ਪੈ ਸੇਵਾ ਮਲੇ ਲੇ
 ਬਾਜ ਗਿਰੇ ਭਟਰਾ ਜਕਹੂੰ ਬਿਚਲੇ ਕੁਪ ਕੈ ਕਲਿ ਕੇ ਅਮ ਕੇ ਲੇ ॥ ਚਾਚਰ ਜਾਨ ਕਰੇ ਬਸੁ ਪ
 ਪਰ ਜੂਝ ਗਿਰੇ ਪਗ ਦੁਨ ਪਛੇ ਲੇ ॥ ਜਾਨ ਕਪਾਨ ਕੇ ਭੰਗ ਮਲਿਗਾ ਸੁਟੁ ਗਾਨਾ ਮੰਤ ਬ ਸੇ ਤੇ ਸੇ
 ਖੇ ਲੇ ॥ ੨੯੬ ॥ ਜੇਤ ਕਜੀਤ ਬਚੈ ਸੁਸਬੈ ਭਟਚਉ ਪਚੜੇ ਚਉ ਹਿਨ ਪਾਏ ॥ ਬਾਨਕ ਮਾਨ ਗ
 ਦਾ ਬਰਛੀ ਅਸਕਾ ਛੁਲਏ ਕਹੇ ਚਮਕਾਏ ॥ ਚਾਬਕ ਮਾਰਤੁ ਰੰਗ ਪਸੇਰ ਨਸਾਵ ਨਕੀ
 ਘਟ ਜਿਉ ਘਰਾਏ ॥ ਸ੍ਰੀ ਕਲਕੀ ਕਹਿ ਲੇ ਕਰਵਾਰ ਸੁਏ ਕਹਨੇ ਅਰ ਅਨੇਕ ਪਰਾਏ ॥
 ੨੯੭ ॥ ਮਾਰ ਮਚੀ ਬਿਸੰਤੁ ਰਜ ਬੈਤ ਬਾ ਯੁਧ ਛੋਰ ਸਬੈ ਭਟ ਚਾਜੇ ॥ ਰੂਹ ਹਥਿ ਘਾਰ
 ਉਤਾਰ ਸਨਾਹੁ ਸੁਏ ਕਹੀ ਬਾਰਛ ਜੈ ਨਹੀ ਗਾਜੇ ॥ ਸ੍ਰੀ ਕਲਕੀ ਅਵਤਾਰਤ ਹਾਗਿ ਸਸਤ੍ਰ ਸ
 ਬੈ ਇਹ ਭਾਤਿ ਬਿਰਾਜੇ ॥ ਰੂਮ ਅਕਾਸ ਪਤਾਰ ਚਕਿ ਛਿ ਬਿਦੇਵ ਅਦੇਵੇ ਉਲਖਿ ਲਖੇ ॥
 ੨੯੮ ॥ ਦੇਖ ਭੁਜੀ ਪ੍ਰਿਤ ਨਾ ਅਰਿ ਕੀ ਕਲਿ ਕੀ ਅਵਤਾਰ ਹਥਿ ਘਾਰ ਸੰਭਾਰੇ ॥ ਬਾਨਕ ਮਾਨ
 ਕ੍ਰਿਪਾ ਨਗ ਦਾ ਛਿ ਨਬੀ ਚਸ ਬੈ ਕਰ ਚੂਹ ਨਡਾਰੇ ॥ ਚਾਗ ਚਲੇ ਇਹ ਕੁੰਤ ਭੁਟਾ ਜਿ ਮ ਮੁਨਿ ਬਹੇ
 ਦੁਮ ਪੰਨ ਨਿਹਾਰੇ ॥ ਲਾਜੁ ਗਈ ਕਛੁ ਮਾਨੁ ਰਹਿ ਨਿਹੀ ਬਾਨ ਨਡਾਰ ਨਿਦਾਨ ਪਧਾਰੇ ॥
 ੨੯੯ ॥ ॥ ਕਹੂੰ ਭੁਟ ਮਿਲਤੁ ਮੁਖ ਮਾਰ ਉਚਾਰਤਾ ॥ ਕਹੂੰ ਭੁਟ ਜਪ ਕਾਰਤਾ ਅਰਤਾ ॥
 ਕੇਤਕ ਜੇ ਪਟਿ ਰਤ ਦਲ ਗਾਹਤਾ ॥ ਕੇਤਕ ਜੂਝ ਬਿਰੰਗ ਨ ਬਿਘਾਰਤਾ ॥ ੩੦੦ ॥ ਕਹੂੰ ਬਰਬੀ

ਗਫਿਰਤਸਰਮਾਚਤਾ ਕਹੂੰ ਕਣਛੋਰ ਕੁਜਤ ਕੁਟਾਸਾਰਤਾ ਕੇਈ ਡੁਹੁਡਾ ਰਿਹਨਤਰਣਜੇਧਾ
 ਕੇਈ ਮੁਖਮਾਰਤਤਕ ਰਿਕੋਧਾ ॥੪੦੧॥ ਕੇਈ ਪਗਖੀਫੀ ਗਿਰਤਰਣਛਤੀ ਕੇਤਕ
 ਭਾਗਚਲਤਰਸਅਤੀ ॥ ਕੇਤਕ ਨਿਕੁਮਜੁਪਮਚਾਵਤਾ ॥ ਆਰਵਸੀਝਾਦਿਵਾਲਯਪਾ
 ਵਤਾ ॥੪੦੨॥ ਕੇਤਕਜੂਝਮਰਤਰਣਮੰਡਲਾ ਕੇਈ ਕਭੇਦਚਲੇਥਹਮੰਡਲਾ ਕੇਈ
 ਆਨਿਪਹਾਰਤਸਾਂਗੋ ॥ ਕੇਤਕਿਭੀਗਗਿਰਤਹੁਇਆਗੋ ॥੪੦੩॥ ਆਖਮੰਡਲਾ ॥ ਭੁ
 ਜਬਿਨਾਕੁਟਲਾਜਸਬੈਤਜਸਾਜਜਹਾਂ ॥ ਨਾਚਤਭੂਤਪਿਸਾਚਨਿਸਾਚਰਰਾਜਤਹਾਦੇ
 ਖਤਦੇਵਅਦੇਵਮਹਾਏਕੋਬਰਨੋ ॥ ਜੂਝਭਇਯੋਜਿਹਭਾਂਤਸੁਪਾਰਥਸੇਕਰਨੋ ॥੪੦੪॥
 ਦਾਵਕਰੋਰਿਸਖਦਮਹੰਧਰਨਹਨੀ ॥ ਕੋਪਭਰੇਇਹਤਾਤਿਸੁਪਾਵਕਜਾਨਭਰੀ ॥ ਕੂਪਭ
 ਰੇਰਣਛਤਜਅਤਣਝਾਰਤਹੋ ॥ ਭੁਜਚਲੇਨਹੀਪਾਵਸਮਾਰਪੁਕਾਰਤਹੋ ॥੪੦੫॥ ਦੇਖ
 ਤਹੋਦਿਵਦੇਵਪਨੈਪਨਜੀਪਤਹੋ ॥ ਭੂਮਅਕਾਸਪਤਾਲਚਵੇਚਕਕੀਪਤਹੋ ॥ ਭਾਜਤਨਹਨ
 ਬੀਗਮਹਾਰਣਗਾਜਤਹੋ ॥ ਜਛੁਕੁਜੀਗਨਨਾਰਲਖੇਛੁਬਲਾਜਤਹੋ ॥੪੦੬॥ ਪਾਵਤਹੋ
 ਕਰਕੋਪਮਹਾਸੁਰਸੂਰਤਹਾਂ ॥ ਮਾਂਡਤਹੋਬਿਕਰਾਰਭਖੀਕਰਜੁਪਜਹਾਂ ॥ ਪਾਵਤਹੋਸੁਰਨਰ
 ਸੁਸਾਮੁਹਜੂਝਤਹੋ ॥ ਦੇਵਅਦੇਵਗੀਪ੍ਰਬਸਬੈਕਿਤਸੂਝਤਹੋ ॥੪੦੭॥ ਛੁਡਾਛੁਡਾ
 ਮਾਰਬੈਕੋਤਾਹਿਤਾ ॥ ਕਿਪਾਏਬੀਰਸਾਵਧਾਨਾ ॥ ਹੋਨਲਾਗੋਜੁਪਕੇਜਾਂਤਹਾਂਸਬੈਬਿਧਾਨਾ ॥
 ਭੀਮਭਾਂਤਿਧਾਇਕੋਨਿਸੀਕਪਾਇਕਰਤਾਅਇ ॥ ਜੂਝਜੂਝਕੋਮਰੇਸੁਦੇਵਥੇਕਬਸਤਜਾ
 ਇ ॥੪੦੮॥ ਤਨਤਨਬਾਨਕੋਅਜਨਬਾਹਧਾਵਹੀ ॥ ਜੂਝਜੂਝਕੋਮਰੇਅਲੇਕਲੇਕਪਾਵ
 ਹੀ ॥ ਚੰਗਜੀਗਾਮੀਗਨੰਗਭੀਗਾਮੀਗਿਹੋਇਪਰਤਾ ॥ ਟੂਕਟੂਕਹੁਇਗਿਰੇਸੁਦੇਵਸੁੰਦੀਨਬਰ
 ਤਾ ॥੪੦੯॥ ਚਿਤ੍ਰਚਿਤ੍ਰਤੀਰੀ ॥ ਬਿਤ੍ਰਬਿਤ੍ਰਬੀਰੀ ॥ ਫਿਤ੍ਰਫਿਤ੍ਰਫੇਲੀ ॥ ਬਿ
 ਤ੍ਰਬਿਤ੍ਰਬੇਲੀ ॥੪੧੦॥ ਚਿਤ੍ਰਚਿਤ੍ਰਤਾਜੀ ॥ ਬਿਤ੍ਰਬਿਤ੍ਰਬਾਜੀ ॥ ਫਿਤ੍ਰਫਿਤ੍ਰਹਾਈ ॥ ਸਿਤ੍ਰਬਿ
 ਤ੍ਰਸਾਈ ॥੪੧੧॥ ਬਿਤ੍ਰਬਿਤ੍ਰਬਾਈ ॥ ਸਿਤ੍ਰਬਿਤ੍ਰਜੁਆਈ ॥ ਫਿਤ੍ਰਫਿਤ੍ਰਫੇਰੀ ॥ ਸਿਤ੍ਰਬਿ
 ਤ੍ਰਜੇਫੇਰੀ ॥੪੧੨॥ ਖਰੜੜਖੇਤੀ ॥ ਪੜੜੜਪੇਤੀ ॥ ਝੜੜੜਰਾਖੋ ॥ ਚੰਗਝੜੜਰਾਖੋ ॥੪੧੩॥

ਹਰਕੁਹੀ॥ ਗਾਣਕਪੁਰੀ॥ ਕੁਰਕੁਕਾਛੀ॥ ਨਰਕੁਨਾਚੀ॥ ੪੧੦॥ ਤਰਕੁਤੇਰੀ॥ ਜਣ ੨੬੩
 ਘਟਬੇਰੀ॥ ਚਰਕੁਚਮਕੈ॥ ਸੁਰਕੁਕੁਮਕੈ॥ ੪੧੧॥ ਜਰਕੁਜੇਪੀ॥ ਕਿਰਕੁਕੁਪੀ॥ ਜ
 ਰਕੁਜੁੜੈ॥ ਲਰਕੁਕੁੜੈ॥ ੪੧੨॥ ਖਰਕੁਖੇਤੀ॥ ਅਰਕੁਅਚੇਤੀ॥ ਬਰਕੁਬਾਜੀ॥
 ਗਿਰਕੁਗਾਜੀ॥ ੪੧੩॥ ਗਿਰਕੁਗਾਜਣੀ॥ ਕ੍ਰਿਕੁਰਕੁਕੁਜਣੀ॥ ਬ੍ਰਿਕੁਕ੍ਰਿਕੁਗਾਜਾ॥ ਲਿਕੁਕ੍ਰਿ
 ਕੁਲਾਜਾ॥ ਖਿਕੁਕ੍ਰਿਕੁਖੇਤੀ॥ ਬ੍ਰਿਕੁਕ੍ਰਿਕੁਖੇਤੀ॥ ਅਕੁਕ੍ਰਿਕੁਅੰਗੀ॥ ਜਕੁਕ੍ਰਿਕੁਜੰਗੀ॥ ੪੧੪॥
 ੪੧੫॥ ੪੧੬॥ ॥ ਇਹਕੁਤਸੈਨਕੁੜੀ॥ ਅਪਗਾਸਟੇਰੋਕੋਧਾਏ॥ ਲੁਕੁਲਾਗਾਤਜੰਤਬਾਣ
 ਗਜੰਤਬੀਗਾ॥ ਉੰਤਨਾਦਕੁਜੰਤਕੁਰੀਗਾ॥ ੪੨੦॥ ਧਾਏਸਬਧਜੇਧਾਸਕੋਪਾ॥ ਕਾਫੁਤਕ੍ਰਿਪਾ
 ਟਬਹੰਤਧੋਪਾ॥ ਲੁਕੁੜੀਤਸੁਰਜੁੜੀਤਾਪਗਾ॥ ਜਣਸੇਤਬੀਧਾਦਿਖੀਅਤੁਅਪਗਾ॥ ੪੨੧॥
 ਕਟੰਤਅੰਗਕੁਕੁਕੁਤਪਾਵਾ॥ ਸਿੜੀਤਸੁਰਜੁੜੀਤਚਾਵਾ॥ ਨਿਰਖੰਤਸਿਧਚਾਰਣਅਨੰਤ॥
 ਉਚਰੰਤਕ੍ਰਿਤਜੇਧਨਬਿਅੰਤ॥ ੪੨੨॥ ਨਚੰਤਈਸਆਪਨਕਰਾਲਾ॥ ਬਾਜੰਤਕੁਉਹਭੇ
 ਕਰਬਿਸਾਲਾ॥ ਪੋਅੰਤਮਾਲਕਾਲੀਕਪਲਾ॥ ਚਲਾਰਿਤਚੱਖਛਾਹੰਤਜੁਲਾ॥ ੪੨੩॥
 ੪੨੪॥ ੪੨੫॥ ॥ ਬਜੇਘੋਰਬਾਜੇ॥ ਧੁਣਮੇਘਲਾਜੇ॥ ਖਹੇਖੇਤੁਖੜੀ॥ ਤਜੇਤਾਣਪੜੀ॥
 ੪੨੬॥ ਗਿਰੇਅੰਗਕੁਰੀ॥ ਨਚੇਜੰਗਰੰਗੀ॥ ਲਖੇਖਖਗਾਖੁਨੀ॥ ਚੜੇਚਉਪਦੁਨੀ॥ ੪੨੭॥
 ਕੁਯੇਘੋਰਜੁਪੀ॥ ਇਤੀਕਾਹਸੁਪੀ॥ ਜਿਣਿਓਕਾਲਰੂਪੀ॥ ਕੁਜੇਸਰਬਰੂਪੀ॥ ੪੨੮॥ ਸਬੇ
 ਸੈਣਭਾਜਾ॥ ਟਿਓਯੋਆਪਗਾਜਾ॥ ਟੁਟਿਓਆਣਜੁਪੀ॥ ਕੁਇਓਨਾਦਉਪੀ॥ ੪੨੯॥ ਤਜੇ
 ਬਾਣਐਸੇ॥ ਬਾਣੀਪੰਤਜੇਸੇ॥ ਜਥੇਐਘਧਰਾ॥ ਨਭੰਜਣਤਾਰਾ॥ ੪੩੦॥ ਕਰੀਅੰਸੁਮ
 ਲੀ॥ ਸਰੀਸਤਸਾਲੀ॥ ਚਉਓਰਛੁਟੇ॥ ਮਹਾਜੇਧਜੁਟੇ॥ ੪੩੧॥ ਚਲੇਕੀਟਕਾਸੇ॥ ਬਢੇ
 ਇਕੁਕਾਸੇ॥ ਕਨਸਿਧਭੇਤੀ॥ ਤਨਰੋਮਤੇਤੀ॥ ੪੩੨॥ ਛੁਟੇਸੁਰਣਪੁਖੀ॥ ਸੁਪੀਸਾਭਪੁਖੀ॥
 ਕਠੀਕੀਕਪੜੀ॥ ਤਜੇਤਾਣਛੜੀ॥ ੪੩੩॥ ਗਿਰੇਰੇਤਖੇਤੀ॥ ਨਚੇਭੂਤਪ੍ਰੇਤੀ॥ ਕਹੇਚਿਤਚਾਹੀ॥
 ਤਜੇਬਾਣਧਾਰੀ॥ ੪੩੪॥ ਹਲੇਜੇਧਜੇਧੀ॥ ਕਰੇਘਾਇਕੁਪੀ॥ ਖਹੇਖੰਗਾਖਰੋ॥ ਉਠੈਤਾਲਾ
 ਗੋ॥ ੪੩੫॥ ਨਚੇਪਖਰਾਓ॥ ਚਲੇਬਾਲਾਭੇ॥ ਹਸੇਪ੍ਰੇਤਨਚੋ॥ ਹਵਰੰਗਾਰਾਚੋ॥ ੪੩੬॥

ਨਚੇਪਰਬਤੀ ਸੀ ਮੀਰਿ ਓਜੁਪਈ ਸੀ ॥ ਵਸੀ ਦਿਓ ਸੋ ਕੇ ਧੀ ॥ ਕੁਇ ਓਧਿ ਰਜੁ ਧੀ ॥ ੪੩੫ ॥
 ਪੁਨਰਬੀਰਤਿ ਆਗਿਯੋ ॥ ਪਰੀ ਦੇ ਕੁਭਾ ਗਿਯੋ ॥ ਫਿਰਿਯੋ ਫੇਰ ਅੰਸੋ ॥ ਕ੍ਰੋਧੀ ਸਾਂਪ ਜੈਸੇ ॥
 ੪੩੬ ॥ ਪੁਨਰਜੁਪ ਮੀਰਿਯੋ ॥ ਸਰੋ ਓਧ ਛੁਟਿਯੋ ॥ ਤਜੇ ਵੀਰ ਬਾਣੀ ॥ ਮਿਤਾ ਆਇ ਤਾਣੀ ॥
 ੪੩੭ ॥ ਸਬੈ ਸਿਧ ਦੇਖੋ ॥ ਕਲੀ ਕ੍ਰਿਤ ਲੇਖੋ ॥ ਪਨੀਨ ਜੀਧੋ ॥ ਲਖੇ ਭੀਰ ਕੀਧੋ ॥ ੪੩੮ ॥
 ੪੩੯ ॥ ॥ ਆਨਾ ਆਨ ਸੁਰਮਾ ਸਧਾਨ ਬਨ ਪਾਵਹੀ ॥ ਸੁਝ ਜੁਝ ਕੈ ਮਹੈ ਸੁ ਦੇਵ ਨ ਰਪਾਵਹੀ ॥
 ਸੁਰੀਝ ਰੀਝ ਅਛਰ ਅਛਰ ਸੁਰ ਦੇ ਬਹੈ ॥ ਪੁਬੀਨ ਬੀਨ ਬੀਨ ਕੈ ਸੁਧੀਨ ਪਾਨ ਕੈ ਧਰੈ ॥ ੪੪੦ ॥
 ੪੪੧ ॥ ਸਨੇਪ ਬੰਧ ਅੰਧ ਧੈ ॥ ਬਿਰੁਪ ਸੁਰ ਪਾਵਹੀ ॥ ਸੁਝੇ ਪਸਾਂਗ ਤੀਛ ਛਿਕਿ ਤਾਕ ਸੁਝਾਵਹੀ ॥
 ਸੁਝ ਜੁਝ ਕੈ ਗਿਰੈ ਅਰੁਝ ਝੁਝ ਕੈ ਹਠੀ ॥ ਅਬੁਝ ਓਰ ਪਾਵਹੀ ਬਨ ਇਸੈ ਨ ਏਕ ਠੀ ॥ ੪੪੨ ॥
 ੪੪੩ ॥ ॥ ਕਾਗੜ ਦੰਗ ਕੇ ਪਰਾਗੜ ਦੰਗ ਰਾਜਾ ॥ ਪਾਰਾਗੜ ਦੰਗ
 ਘੇਰੇ ਬਾਗੜ ਦੰਗ ਬਾਜਾ ॥ ਛਾਗੜ ਦੰਗ ਫੀਲੀ ਛਾਗੜ ਦੰਗ ਛੂਟੇ ॥ ਸਾਗੜ ਦੰਗ ਸੁਰੀਜਾ
 ਗੜ ਦੰਗ ਜੂਟੇ ॥ ੪੪੪ ॥ ਬਾਗੜ ਦੰਗ ਬਾਜੇ ਨਾਗੜ ਦੰਗ ਨਗਾਰੇ ॥ ਜਾਗੜ ਜੀਗ ਜੇ ਪਾਮਾ
 ਗੜ ਦੰਗ ਮਾਰੇ ॥ ਡਾਗੜ ਦੰਗ ਡਿਗੇ ਪਾਰਾਗੜ ਦੰਗ ਖੂਨੀ ॥ ਚਾਗੜ ਦੰਗ ਚਉਪੇ ਦਾਗੜ ਦੰ
 ਗ ਦੂਨੀ ॥ ੪੪੫ ॥ ਰਾਗੜ ਦੰਗ ਰਹਸੇ ਸਾਗੜ ਦੰਗ ਸਿਧੀ ॥ ਛਾਗੜ ਦੰਗ ਛਾਜੇ ਬਾਗੜ
 ਦੰਗ ਬਿਧੀ ॥ ਛਾਗੜ ਦੰਗ ਛੂਟੇ ਤਾਗੜ ਦੰਗ ਤੀਰੀ ॥ ਜਾਗੜ ਦੰਗ ਜੂਟੇ ਬਾਗੜ ਦੰਗ
 ਬੀਰੀ ॥ ੪੪੬ ॥ ਕਾਗੜ ਦੰਗ ਕੁਹਕੇ ਬਾਗੜ ਦੰਗ ਬਾਣੀ ॥ ਛਾਗੜ ਦੰਗ ਫਰਕੈ ਨਾਗੜ ਦੰ
 ਗ ਨਿਸਾਣੀ ॥ ਬਾਗੜ ਦੰਗ ਬਾਜੀ ਭਾਗੜ ਦੰਗ ਭੇਰੀ ॥ ਸਾਗੜ ਮੈਂਦੀ ਛਾਗੜ ਦੰਗ ਫੇਰੀ ॥
 ੪੪੭ ॥ ਛਾਗੜ ਦੰਗ ਭੀਰੀ ਕਾਗੜ ਦੰਗ ਕੀਧੋ ॥ ਮਾਗੜ ਦੰਗ ਮਾਰੈ ਜਾਗੜ ਦੰਗ ਜੀਧੋ ॥ ਛਾ
 ਗੜ ਦੰਗ ਛਪੀ ਭਾਗੜ ਦੰਗ ਭਾਜੇ ॥ ਚਾਗੜ ਦੰਗ ਚਿਤ ਲਾਗੜ ਦੰਗ ਲਾਜੇ ॥ ੪੪੮ ॥
 ਛਾਗੜ ਦੰਗ ਛੇਰਿਯੋ ਰਾਗੜ ਦੰਗ ਰਾਜਾ ॥ ਸਾਗੜ ਦੰਗ ਮੈਂਦੀ ਛਾਗੜ ਦੰਗ ਭਾਜਾ ॥ ਛਾਗ
 ਝੜ ਦੰਗ ਛੂਟੇ ਬਾਗੜ ਦੰਗ ਬਾਣੀ ॥ ਰਾਗੜ ਦੰਗ ਰੋਕੀ ਦਾਗੜ ਦੰਗ ਦਿਸਾਣੀ ॥ ੪੪੯ ॥ ਮਾ
 ਗੜ ਦੰਗ ਮਾਰੇ ਬਾਗੜ ਦੰਗ ਬਾਣੀ ॥ ਝਾਗੜ ਦੰਗ ਝੂਟੇ ਤਾਗੜ ਦੰਗ ਤਾਣੀ ॥ ਲਾਗੜ ਦੰਗ

ਲਾਗੇਵਾਗੜ੍ਹਦੰਗਦਾਹੇ ॥ ਭਾਗੜ੍ਹਦੰਗਦਾਹੇ ॥ ੪੪੭ ॥ ਬਾਗੜ੍ਹਦੰਗਬਲੇ ॥ ੨੯੪
 ਫਾਗੜ੍ਹਦੰਗਫੁਲੀ ॥ ਮਾਗੜ੍ਹਦੰਗਮਿ ॥ ਇਸਾਗੜ੍ਹਦੰਗਸੁਲੀ ॥ ਮਾਗੜ੍ਹਦੰਗਮਾਗਿਭਿ
 ਗੜ੍ਹਦੰਗਭੂਪੀ ॥ ਕਾਗੜ੍ਹਦੰਗਕੋਪੇਗਾਗੜ੍ਹਦੰਗਭੂਪੀ ॥ ੪੪੮ ॥ ਜਾਗੜ੍ਹਦੰਗਜੋਪੇਪਾਰਗੁ
 ਦੰਗਪਾਨੀ ॥ ਭਾਗੜ੍ਹਦੰਗਦੇਵੀਆਗੜ੍ਹਦੰਗਮਾਨੀ ॥ ਮਾਗੜ੍ਹਦੰਗਮਿਪੀਕਾਗੜ੍ਹਦੰਗਕ੍ਰਿਤੀ
 ਬਾਗੜ੍ਹਦੰਗਬਨਾਏਕਾਗੜ੍ਹਦੰਗਕਬਿਤੀ ॥ ੪੪੯ ॥ ਹਾਗੜ੍ਹਦੰਗਗਾਵੈਕਾਗੜ੍ਹਦੰਗਕ
 ਬਿਤੀ ॥ ਪਾਗੜ੍ਹਦੰਗਪਾਵੈਬਾਗੜ੍ਹਦੰਗਬਿਤੀ ॥ ਹਾਗੜ੍ਹਦੰਗਹੇਹੀਜਾਗੜ੍ਹਦੰਗਜਾਗੁ ॥
 ਨਾਗੜ੍ਹਦੰਗਨਾਚੈਪੀਗੜ੍ਹਦੰਗਪਾਗੁ ॥ ੪੫੦ ॥ ਮੀਭੁਗਨਿਰੇਸਮਾਰਿ
 ਓਨਿਦਾਨਾਫੇਰਮਦੰਗਬਜੇਪਮਾਨਾ ॥ ਕਾਜੇਸੁਬੀਰਤਜਪਤ੍ਰਾਸਾ ॥ ਤਜਸਸਤ੍ਰਸਰ
 ਬਏਚਿਤਨਿਰਾਸਾ ॥ ੪੫੧ ॥ ਬਰਖੇਤਦੇਵਪੁਰਪਾਟਥਿਸੇਟਾਹੇਵੰਤਜਗਤਜੋਹਤੋਹੁ
 ਇਸਟਾ ॥ ਪੁਜੰਤਲਾਗਦੇਵੀਕਰਲਾਹੇਵੰਤਸਿਧਕਾਜਪੁਦਾਲਾ ॥ ੪੫੨ ॥ ਪਾਵੰਤਦਲ
 ਜਾਚਕਦੁਰੰਤਾ ॥ ਭਾਖੰਤਕ੍ਰਿਤਜੋਹਤੋਹਬਿਅੰਤਾ ॥ ਜਗਪੁਪਦੀਪਜਗਿਆਦਿਦਾਨਾਹੇ
 ਵੰਤਹੇਮਬੇਦਨਬਿਧਾਨਾ ॥ ੪੫੩ ॥ ਪੁਜੰਤਲਾਗਦੇਵੀਦੁਰੰਤਾ ॥ ਤਜਸਰਬਕਾਮਜੋਹਤੋ
 ਹਮਹੰਤਾ ॥ ਬਾਧੀਪੁਜਾਨਪਮਪਚੰਡਾ ॥ ਪਦਓਧਿਸੁਧਰਮਖੰਡੇਅਖੰਡਿ ॥ ੪੫੪ ॥ ਤੋਹੁ
 ਮਾਏਪੁਰਾਣਕੋਹੀਬੋਧਾਭਕਤਿਅਦੁਤਾਗਾ ॥ ਤੋਹਨਤੋਸਯਸਾਜਿਤਗਤਭੁਟੇਤਬਰਨਨਿਨਮ
 ਸੰਭੁਗਜੁਪਧਿਆਇ ॥ ਮਾਧਾਧਰਮਸਤ੍ਰਸਰ ॥ ॥ ਅਥਦੇਸੰਤਰਜੁਪੁਕਥਨੀ ॥
 ॥ ੪੫੫ ॥ ॥ ਹਾਇਓਸੰਭੁਗੇਸੀ ॥ ਚਤਰਚਾਰਦੇਸੀ ॥ ਚਲੀਧਰਮਚਰਚਾ ॥ ਕਰੇਕਾ
 ਲਾਅਰਚਾ ॥ ੪੫੫ ॥ ਜਿਓਦੇਸਮੇਸੇ ॥ ਚਕ੍ਰਿਕੋਪਕੇਸੇ ॥ ਬੁਝਿਓਸਰਬਸੇਣੀ ॥ ਕ
 ਰੇਕਤਨੇਣੀ ॥ ॥ ਦਈਜੀਤਬੰਬੀ ॥ ਗਾਇਓਜੁਧਖੰਡੀ ॥ ਚਮ੍ਰਿਹਉਪਚਾਲੀ ॥ ਬਿ
 ਰਾਸਰਬਹਾਲੀ ॥ ੪੫੬ ॥ ਉਠੀਕੋਪਕੇਸੇ ॥ ਨਦਨਵਜੇਸੇ ॥ ਚਕ੍ਰੇਚਉਪਸੂਹੀ ॥ ਗਹਿ
 ਓਪੁਰਪੂਰੀ ॥ ੪੫੭ ॥ ਫੁਲੇਫੁਲਪਾਗੀ ॥ ਅਟੀਜੇਰਭਾਗੀ ॥ ਚਲੇਕੋਪਕੇਸੇ ॥ ਚਕ੍ਰੀਓਦ
 ਜੇਸੇ ॥ ੪੫੮ ॥ ਸੁਭੇਸਰਬਸੇਣੀ ॥ ਕਥੇਕਉਣਬੇਣੀ ॥ ਚਲੀਸਾਜਸਾਜਾ ॥ ਚਮੇਜੀਤਬ

ਨਾ॥ ੪੬੦॥ ਗੁਰਮਤਿ ॥ ੪੬੦॥ ॥ ਜਿਟੇਗੱਖੀਪਖਰੀਖੰਗਧਾਰੀ॥ ਹਟੇਪੱਖਰੀਭੰਖਰੀਅੰਖੀ
 ਕੰਧਾਰੀ॥ ਗਜਸਤਨਗਾਜੀਰਜੀਰੇਯੁਮੀ॥ ਹਟੇਸੁਰਬੀਕੇਰਿਰੇਯੁਮਭੂਮੀ॥ ੪੬੧॥ ॥ ਏ
 ਕਾਬਲੀਬਾਬਲੀਬੀਰਬਾਕੋ॥ ਕੰਧਾਰੀਹਰੇਵੀਇਰਾਕੀਨਿਸਾਂਕੋ॥ ਬਲੀਬਾਬਲੀਰੇ
 ਹਰੁਮੀਰਜੀਲੋ॥ ਭੁਜੇਤਾਸਕੋਕੋਭੁਏਬੰਦਛੀਲੋ॥ ੪੬੨॥ ॥ ਤਜੇਅਸਤਸਸਤਸਜੇਨ
 ਰਭੇਸੀ॥ ਲਜੇਬੀਰਪੀਰਿਚਲੇਛਾ॥ ਰਿਦੇਸੀ॥ ਗਾਜੀਬਾਜਗਾਜੀਰਥੀਰਾਜਹੀਣੀ॥ ਤ
 ਜੇਪੀਰਥੀਰਿਭੁਏਅੰਗਛੀਣੀ॥ ੪੬੩॥ ॥ ਭੁਜੇਹਾਸਬੀਹਲਬੀਕਉਕਬੀਦੀ॥ ਚਲੇਬ
 ਰਬਰੀਅਰਮਨੀਛਾਭਤੰਦੀ॥ ਖੁਲਿਖੰਗਖੁਨੀਤਹਾਏਕਰਾਜੀ॥ ਦੁਹੈਸੈਲਮਪੀਨਦਿ
 ਚਿਜਾਇਤਾਜੀ॥ ੪੬੪॥ ॥ ਲਖਿਖੰਜੁਪਜੀਗੀਮਹਾਜੇਗਕਰਤਾ॥ ਛੁਡਿਛੁਡਤਪਾਰੀਰ
 ਟੰਛੁਡਹਤਾ॥ ਦੁਹੈਦਰਗਿਗਾਮੀਦਲਿਜੁਪਜੇਤਾ॥ ਛੁਡੇਛੁਡਹੰਤਾਜਨੀਜੁਪਹੇਤਾ॥ ੪
 ੬੫॥ ॥ ਮਹਾਕੋਪਕੋਬਾਣਛੁਡੇਅਪਾਰੀ॥ ਕਟੇਟਟਕੰਛੁਓਜਛੁਟੀਅਪਾਰੀ॥ ਗਿਗੀਲੁਥ
 ਜੁਥੀਮਿਲੇਹਥਬਥੀ॥ ਗਿਰੇਅੰਗਭੰਗੀਰਟੇਮੁਖਜੁਥੀ॥ ੪੬੬॥ ॥ ਕਰੋਕੋਲਿਕੰਕੀਕਿਲ
 ਕੋਤ੍ਰਿਕਲੀ॥ ਤਜੇਜੁਆਲਮਾਲਮਹਾਜੇਤਿਜਾਲੀ॥ ਹਮੈਭੂਤਪ੍ਰੇਤਤ੍ਰੇਤਬਤਾਲੀ॥
 ਫਿਰੇਗਉਰਦਉਰੀਪੁਐਰੁਮਾਲੀ॥ ੪੬੭॥ ॥ ਗੁਰਮਤਿ ॥ ੪੬੭॥ ॥ ਕਰੋਜੁਪਕੂੰਧੀ॥ ਤਜੇ
 ਬਾਣਸੁਧੀ॥ ਬਕੋਮਾਰਮਾਰੀ॥ ਤਜੇਬਾਣਧਾਰੀ॥ ੪੬੮॥ ॥ ਗਿਰੇਅੰਗਭੰਗੀ॥ ਨਚੇਜੰਗਰੰਗੀ॥
 ਰਿਵੇਦੇਵਦੇਖੋ॥ ਧਨੀਧਨਲੇਖੋ॥ ੪੬੯॥ ॥ ਅਸਤਾਛੰਦਾ॥ ॥ ਅਸਲੈਕਲਕੀਕਲਿਕੋਪ
 ਭੁਰਿਯੋ॥ ਰਟਰੰਗਸੁਰੰਗਾਬਿਖੋਬਿਚਰਿਯੋ॥ ਗਹਿਬਾਣਕ੍ਰਿਪਾਣਬਿਖੋਨਰੁਰਿਯੋ॥ ਰਿਸ
 ਸੇਰਣਚਿਤ੍ਰਬਚਿਤ੍ਰਕਰਿਯੋ॥ ੪੭੦॥ ॥ ਕਰਹਾਕਹਥਿਆਰਅਨੇਕਧਰੋ॥ ਰਟਰੰਗਹਰੀ
 ਕਰਕੋਪਧਰੋ॥ ਗਹਿਪਾਨਕ੍ਰਿਪਾਨਨਿਦਾਨਭਿਰੋ॥ ਰਟਜੂਝਮਰੇਫਿਰਤੇਨਫਿਰੋ॥ ੪੭੧॥
 ਉਮਡੀਜਣਘੋਰਘਮੰਡੁਘਟਾ॥ ਚਮਕਿਤਕ੍ਰਿਪਾਣਸੁਬਿਜੁਛਟਾ॥ ਦਲਬੋਰਨਕੋਪ
 ਗਾਦੁੰਨਛਟਾ॥ ਰੁਪਕੋਰਣਮੋਫਿਰਾਨਜੁਟਾ॥ ੪੭੨॥ ॥ ਕਰਕੋਪਫਿਰੇਰਟਰੰਗਹਰੀ॥
 ਤਪਕੋਜਿਮਪਾਵਕਜੁਲਭਠੀ॥ ਪਤੰਪ੍ਰਤਕੋਪਤਨਾਇਕਠੀ॥ ਰਿਸਕੋਰਣਮੋਰੁਪ

ਸੈਣਜੁਟੀ॥੪੭੩॥ਤਰਵਾਰਾਪਾਰਹਜਾਰਲਮੈ॥ਹਰਿਜਿਉਅਰਕੇਪੁਤਅੰਗਡੁਸੈ॥੨੮੫
 ਰਤੁਤੁਬਸਮੈਰਣਮੇਸਹਮੈ॥ਜਨਾਬਿਜਲਜੁਅਲਕਰਾਲਕਸੈ॥੪੭੪॥
 ॥ਖਿਮੰਤਤੇਗਐਸਕੈ॥ਜੁਲੀਤਜੁਲਜੈਸਕੈ॥ਹਸੀਤਜੇਮਕਾਮਣੀ॥ਖਿਮੰਤਜ
 ਵਦਾਮਣੀ॥੪੭੫॥ਬਹਿਤਦਾਇਘਾਇਣੀ॥ਚਲਿਤਚਿਤ੍ਰਚਾਇਣੀ॥ਗਿਰਤਅੰਗਡੁ
 ਗਾਇਉ॥ਬਨੇਸੁਜੁਲਜਲਜਿਉ॥੪੭੬॥ਹਸੀਤਪੇਖਖਪਰੀ॥ਕੁਕੰਤਬੂਤਭੋਧਰੀ॥
 ਖਿਮੰਤਜੇਮਦਾਮਣੀ॥ਨਚੇਤਹੋਰਕਾਮਣੀ॥੪੭੭॥ਹਰਿਕਭੈਰਵੀਸੁਰੀ॥ਕਹੰਕਸਾਧਸਿ
 ਧਰੀ॥ਛਲੰਕਾਛੁਛੁਇਛੁਣੀ॥ਬਹਿਤਤੇਗਤਿਛੁਣੀ॥੪੭੮॥ਚਾਟੇਤਗੁਰੀਭਰੀ॥
 ਸੁਰਤਸਿਪਸੈਭਰੀ॥ਚਲੇਤਚਿਤ੍ਰਚਾਪਣੀ॥ਜਪੰਤਜਾਪਜਾਪਣੀ॥੪੭੯॥ਪੁਅੰਤਮ
 ਸਈਸਣੀ॥ਹਰਿਤਹਾਰਈਸਣੀ॥ਕਰਤਪ੍ਰੇਤਨਿਸਨੀ॥ਅਰੀਮ॥ਅਰੀਮ॥ਕਿਰਿਰਣੀ॥੪੮੦॥
 ॥ਜਥੈਜੰਗਜੰਗੀਕਰਿਯੋਜੰਗਜੇਰੀ॥ਹਨੇਬੀਰਬੀਕੇਤਮੰਜਾਟਭੇ
 ਰੀ॥ਤਥੈਕੋਪਗਰਜਿਓਕਲਕੀਅਵਤਾਰੀ॥ਸਜੇਸਰਬਸਸਤ੍ਰੰਧਸਿਓਲੋਹਧਾਰੀ॥੪
 ੮੧॥ਜਯਾਸਬਦਉਠੇਰੋਲੋਗਪੂਰੀ॥ਪੁਰਖੇਹਉਠੀਛੁਯੀਜਾਇਸੂਰੀ॥ਛੁਟੇਸੂਰਨਪੰਖ
 ਭਾਇਓਅੰਧਕਾਰੀ॥ਅੰਧਾਧੁੰਧਮਚੀਉਠੀਸਸਤ੍ਰਾਰੀ॥੪੮੨॥ਹਟਿਓਜੇਰਜੰਗੀਕੁਜਿ
 ਓਸਰਬਸੈਣੀ॥ਤ੍ਰਿਟੰਦਤਥਾਕੁੰਬਕੋਦੀਨਥੈਣੀ॥ਮਿਲੇਵੈਅੰਕੁਰਨਿਹੋਰੰਤਰਾਜੀ॥ਭ
 ਜੇਗਰਬਗਰਬੀਤਜੇਰਾਜਸਾਜੀ॥੪੮੩॥ਕਟੇਕਾਸਮੀਰੀਹਟੇਕਾਸਵਾਹੀ॥ਕੁਪੇਕਾਸਕ
 ਰੀਬਡੇਛੁਰਧਾਰੀ॥ਬਲੀਬੀਗਲੀਗੋਰਬੀਦੀਰਦੇਜੀ॥ਅਹਾਮੂਰਮਾਇਦਰਾਨੀਮਜੇਜ
 ੪੮੪॥ਹਟੇਰੂਸਤੂਸੀਕ੍ਰਿਤੀਚਿਤ੍ਰਜੇਧੀ॥ਹਟੇਪਾਹਸੀਯਦਧੁਬਾਸਕ੍ਰੋਧੀ॥ਬੁਰੇਬਚਾ
 ਦਾਵੀਸਿਪਾਹਕੀਧਾਰੀ॥ਕੁਲੀਕਾਲਮਾਖਾਛੁਭੇਛੁਰਧਾਰੀ॥੪੮੫॥ਛੁਟੇਬਾਣਗੋਲੀ
 ਉਠੇਅੰਗਨਾਲੀ॥ਪੁਰੇਜਾਣਸਿਆਮੀਘਟਾਜਿਉਜੁਲੀ॥ਨਚੇਈਸਸੀਸਿਪੁਅੰਧੰਡਮ
 ਣੀ॥ਜੁਝੇਬੀਰਧੀਰਬਰੇਬੀਨਬਾਲੀ॥੪੮੬॥ਗਿਰੈਅੰਗਭੰਗੀਕੁਮੰਧੰਡਮੰਡੀ॥ਗਾਜੀਥ
 ਜਗਾਜੀਫਿਰੇਬੀਰਤੂੰਡੀ॥ਇਕੰਗਕਹੰਕੋਤਿਧਕੋਤਸੂਰੀ॥ਉਠੇਤਛਮੰਛੁਭੁਈਲੋਹ

ਪ੍ਰਭੂ ॥ ੪੮ ॥ ਰਿਸਾਵਲਛੰਦਾ ॥ ਅਰੇਜੋਸੁਮਾਰੀ ॥ ਮਿਲੇਤੇਜੁਹਾਰੇ ॥ ਲਏਸਰਬਸੀਹੀ ॥ ਰ
 ਸੇਗੀਝਰੀ ॥ ੪੮ ॥ ਵਇਓਦਾਨਏਤੋ ॥ ਕਥੇਕਬਕੇਤੋ ॥ ਰਿਏਸਰਬਰਾਜਾ ॥ ਬਜੇਬੰਬਬ
 ਜਾ ॥ ੪੮੯ ॥ ਪੁਰਾਸਨਜੀਤਾ ॥ ਸਬੁਸੰਗਲੀਤਾ ॥ ਵਇਓਆਪਮੰਤੀ ॥ ਭੁਲੇਅਉਰਜੀ
 ਤੀ ॥ ੪੯੦ ॥ ਚਲਿਓਦੈਨਗਾਰਾ ॥ ਮਿਲਿਓਸੈਣਭਾਰਾ ॥ ਕ੍ਰਿਪਾਣੀਨਿਖੰਗੀ ॥ ਸੋਕ੍ਰੋਧੀਭੁਤੀ ॥
 ੪੯੧ ॥ ਭੂਅਕੰਪਤਜੀਪਤਸੇਸਫਣੀ ॥ ਪ੍ਰਹਰੰਤਸੁਪ੍ਰਯਯਹਯੋਰਣੀ ॥
 ਰਤਜਤਗੰਜਤੋਕ੍ਰੋਧਜੁਧੀ ॥ ਮੁਖਮਰਉਚਾਰਜੁਧਾਕ੍ਰੁਧੀ ॥ ੪੯੨ ॥ ਬ੍ਰਣਬ੍ਰਲਤਪਲਤ
 ਪਾਇਪਣੀ ॥ ਕਰੁਕੁੰਦਸੁਪੰਖਰਬੰਖਤਰਣੀ ॥ ਗਣਗਿੰਧਸੁਬਿੰਧਰਤੰਤਨਭੀ ॥ ਕਿਲਕਾ
 ਰਤਰੁਕਣਉਚਸੁਰੀ ॥ ੪੯੩ ॥ ਗਣਹੁਰਸੁਪੁਤਫਿਰੀਗਾਣੀ ॥ ਅਵਿਲੋਕਸਬਾਹਲ
 ਗੀਸਰਣੀ ॥ ਮੁਖਭਵਤਗਾਵਤਗੀਤਸੁਰੀ ॥ ਗਣਪੁਰਸੁਪਖਰਹੁਰਫਿਰੀ ॥ ੪੯੪ ॥
 ਕੁਟਪੇਖਤਪੋਅਤਹਾਰਹਰੀ ॥ ਹਰਗਵਤਹਾਸਫਿਰੀਪੰਖਰੀ ॥ ਦਲਗਾਹਤਬਾਹਤਬੀ
 ਰਬਿਣੀ ॥ ਪੁਰਪੁਰਸੁਪੰਛਮਜੀਤਰਣੀ ॥ ੪੯੫ ॥ ਜੀਤਸਰਬਪਛਮਰਿਸਾਵਲ
 ਨਕੀਨਪਯਾਨਾ ॥ ਜਿਮਜਿਮਜੁਧਤਹਾਪਰਾਤਿਮਤਿਮਕੋਰਬਖਾਨਾ ॥ ੪੯੬ ॥ ਤੋਟਕਛੰਦਾ
 ਰਣਜੀਪਤਜੇਗਣਜੁਹਾਜਯੀ ॥ ਧਰਕੰਪਤਭੀਰਅਭੀਰਭਯੀ ॥ ਹਰੁਹਮੰਤਹਸਤਹਾਸਮਿ
 ਤ੍ਰਾ ॥ ਭੁਲਡੋਲਸਸੀਕਤਸੇਸਥਿਰਾ ॥ ੪੯੭ ॥ ਦਿਵਦੇਖਤਲੇਖਤਧੀਨਪਨੀ ॥ ਕਿਲਕੰਤਕ
 ਪਾਲੀਯਕ੍ਰੁਪੁਰੀ ॥ ਬ੍ਰਣਬਰਖਤਪਰਖਤਬੀਰਣੀ ॥ ਹਯਪਲਤਲਤਜੇਧਜੁਧੀ ॥
 ੪੯੮ ॥ ਕਿਲਕੰਤਕਪਾਲਨਸਿੰਘਚਰੀ ॥ ਚਮਕੰਤਕ੍ਰਿਪਾਣਪ੍ਰਕਾਣਮਰੀ ॥ ਗਣਹੁਰ
 ਸੁਪੁਰਤਪੁਰਰਣੀ ॥ ਅਵਲੋਕਤਦੇਵਅਦੇਵਗਣੀ ॥ ੪੯੯ ॥ ਰਣਭੂਮਤਕ੍ਰੁਕਬੰਧਪ੍ਰਭਾ
 ਅਵਲੋਕਤਗੀਤਦੇਵਸਭਾ ॥ ਗਾਣਿਪੁਰਣਬਿਯਾਹਤਪੁਰਰਣੀ ॥ ਰਬਬੰਭਤਭਾਨਬਿ
 ਲੋਕਭੁਟੀ ॥ ੫੦੦ ॥ ਫੁਫਿਫੋਲਕਝਾਂਝਮਿਦੰਗਮੁਖੀ ॥ ਫੁਫਤਾਲਪਖਵਜਨਾਇਸੁਰੀ ॥
 ਸੁਰਸੀਖਨਫੀਰੀਯਭੇਰਭਕੀ ॥ ਉਠਨਿਰਤਤਭੂਤਪ੍ਰੇਤਗਣੀ ॥ ੫੦੧ ॥ ਦਿਸਪਛਮਜੀਤ
 ਅਭੀਤਨਿਪੀ ॥ ਕੁਪਕੀਨਪਯਾਨਸੁਦਛਣਣੀ ॥ ਅਰਿਭਜੀਅਤੰਜੀਅਦੇਸਾਦਿਸੀ ॥

ਰਗਜੀਅਕਿਤਕਏਸੁਰਿਸੀ॥ ੫੦੨॥ ॥ ਨਿਤ ਨਿਤ ਤਕੂਤ ਬਿਤਾਲ ਬਲੀ॥ ਗਾਜਗੋਜਤ ਬੋਜਤ ਦੀਹ ੨੯੬
 ਵਲੀ॥ ਹਯਹਿ ਸਤ ਬਿਸਤਗੁਰਗਜੀ॥ ਅਸਹਸਤ ਲਸਤ ਤੇਗਜਗੀ॥ ੫੦੩॥ ॥ ਹੁਨੇ ਪਛਮੀ ਦੀਹ ਦੋਨੇ ਦਿਵਨੇ॥ ਦਿਸਾ ਦਛਨੀ॥ ਨਬਾਜੇ ਨਿਸਨੇ॥ ਹੁਨੇ ਬੀ
 ਰਬੀਜਾ ਪੁਰੀ ਗੋਲ ਕੁੰਡੀ॥ ਗਿਰੇ ਤੋਂ ਛੁੱਟ ਨਚੀ ਰੰਡ ਮੁੰਡੀ॥ ੫੦੪॥ ॥ ਸਬੇ ਸੇਤ ਬੀਧੀ ਧੀ
 ਬੰਦ ਬਾਸੀ॥ ਮਭੇ ਮਛ ਬੀਧੀ ਧੀ ਪਗਸੀ॥ ਵਹੀ ਵਾਵੇ ਤੇ ਜਤ ਤੇ ਤਿਲੀਗੀ॥ ਹੁਨੇ ਸੁਹਤੀ ਸੀਗ
 ਰੰਗੀ ਫਿਰੰਗੀ॥ ੫੦੫॥ ॥ ਚਪੇ ਚਾਂਦ ਗਜਾ ਚਲੇ ਚਾਂਦ ਬਾਸੀ॥ ਬਡੇ ਬੀਰ ਬਈ ਰਗ ਤਿਰੇ ਰੇ ਸਰ
 ਸੀ॥ ਜਿਤੇ ਦਛਨੀ ਸੀ ਗਛਿ ਨੇ ਸੁਧਾਰੀ॥ ਦਿਸਾ ਪਾਚੀ॥ ਕੋ ਪਛੀ ਨੇ ਸਵਾਰੀ॥ ੫੦੬॥ ॥ ਫਿਰੰਗੀ
 ਪਾਪਗੀ ਛੰਦਾ॥ ॥ ਪਛਮਾ ਹਿਜੀਤ ਦਛਨ ਉਜਗਾ ਕੁਪਿਭਿਕ ਛਕ ਕਲਕੀ ਵਤਰਾ॥ ਕੀਨੇ
 ਪਯਨ ਪੁਰਬ ਦਿਸਾਨਾ ਬੰਜੀ ਅਜੈਤ ਪਤ੍ਰ ਨਿਸਾਣਾ॥ ੫੦੭॥ ॥ ਮਾਂਗਾ ਪਮਹੀ ਪਮੰਡੇ ਮਹਾਨ
 ਦਸ ਚਾਚਾ ਗਬਿਦਿਯਾ ਨਿਧਾਨਾ ਬੰਗੀ ਕਲਿੰਗਾ ਅਨੰਗੀ ਅਜੀਤਾ॥ ਮੇਰੇ ਗਾ ਅਗੋਰ ਨਯ
 ਪਾਲ ਅਗੁਤੀਤਾ॥ ੫੦੮॥ ॥ ਛਜਾ ਵਕਰਣੇ ਇਕਾ ਦਪਾਵਾ॥ ਮਾਰੇ ਮਹੀ ਪਕਰ ਕੇ ਉਪਾਵਾ॥ ਖੰਡੇ
 ਅਖੰਡੇ ਜੇ ਪਾਵਰੀਤਾ॥ ਲਿਨੇ ਛੁਨਾਇ ਪੁਰਬ ਪਰੀਤਾ॥ ੫੦੯॥ ॥ ਦੋਨੇ ਨਿਕਰੇ ਛੁਸ ਦੁਬੰਧਾ ਕਿ
 ਨੇ ਪਯਨ ਉਤ੍ਰ ਸਕੂਪਾ॥ ਮੰਡੇ ਮਹੀ ਪਮਾਵਾ ਸਥਾਨਾ॥ ਖੰਡੇ ਅਖੰਡੇ ਖੁਨੀ ਖਰਾਨਾ॥ ੫੧੦॥ ॥
 ਪੁਰਬ ਜੀਤ ਬਿਜਯਨ ਅਸਮਾਪਤ ਹਾ॥ ॥ ਪਾਪਗੀ ਛੰਦਾ॥ ॥ ਇਹ ਰਾਤਿ ਪੁਰਬ ਪੇਟ ਨ ਉਪਦਾ॥ ਖੰਡੇ ਅਖੰਡੇ ਕਦੇ ਅਕਦਾ ਫੁਟੇ
 ਅਫਰ ਖੰਡੇ ਅਖੰਡੇ ਬੰਜੇ ਨਿਸਾਨ ਮਾਰਿਯਾ ਮੰਡੇ॥ ੫੧੧॥ ॥ ਜੇਰੇ ਸੁਜੀ ਗੇ ਜੇ ਪਾਨੁ ਝਾਜੇ
 ਤੇ ਜੇ ਬਾਟਗ ਜਤ ਲਵਾਗਾ॥ ਭੁਜੇ ਤੁਰੀਰ ਰੁਹੀਤ ਭਾਇ॥ ਭੁਤ ਕੀਰ ਪਾਇ ਤਿਗੋ ਅਪਾਇ॥
 ਸਾਜੀਤ ਸਾਜ ਬਾਜਤ ਤੁਛੰਗਾ॥ ਨਾਚੀਤ ਭੂਤ ਭੁਧਰ ਸੁਹੰਗਾ॥ ਬਬੰਕੀਤ ਬਿਤਾਲ ਕਹਕੀ
 ਤਕਾਲਾ॥ ਭੁਮਕੀਤ ਭੁਧਿਗ ਮੁਕਤੀਤ ਜੁਲਾ॥ ੫੧੨॥ ॥ ਭਾਜੀਤ ਭੀਰਤ ਜਬੀਰ ਖੇਤਾ॥ ਨਾਚੀਤ ਭੂਤ
 ਬੈਤਾਲ ਪੇਤਾ॥ ਕ੍ਰੀਡੀਤ ਈਸਪੇ ਅੰਤ ਕਪਾਲਾ॥ ਨਿਰਖੀਤ ਬੀਰ ਛਕ ਬਰਤ ਬਾਲਾ॥ ੫੧੩॥ ॥

ਪਾਵੰਤ ਬੀਰ ਬੀਰਤ ਪਾਵਾ ਨਾਚੰਤਰੁਤਗਾਵੰਤ ਚਾਵਾ ਕੁਮਕੰਤਰੁਤਗਾਵੰਤ ਚੀਸਾ ਗੀਤੰਤਰਿ
 ਮਾਵੰਤ ਪੋਅੰਤ ਸੀਸਾ ॥ ੫੧੫ ॥ ਗੀਤੰਤਰਿ ਸਿਧ ਚਾਰਣ ਪ੍ਰਸਿਧਾ ਕਥੰਤ ਕਾਥਿ ਸੇਭੰਤ ਸਿਧੰ ॥
 ਗਾਵੰਤ ਬੀਰ ਬੀਰਾ ਬੀਰਤੰਤਰਿ ਗੀਤੰਤਰਿ ਦੇਵ ਮੁਨਾ ਮਨੁ ਭੁਲੰਤ ॥ ੫੧੬ ॥ ਗੀਤੰਤਰਿ ਜਤਗਾਇਦ੍ਰੋਵਰ ਅਸ
 ਖਾ ਬੁਲਤ ਸੁਥਾ ਹਮਾ ਰੂਬ ਜੰਤ ॥ ਉੰਨਰਨਾ ਦੁਪੁਰਤਾ ਵਿਸਾਣਾ ਭੁੰਲਤ ਮਹੇਦ੍ਰ ਮਹਿ ਪਰਮਹਾ
 ਣਾ ॥ ੫੧੭ ॥ ਖੁਲੰਤ ਖੇਤੁ ਖੁਨੀਖਤੰਤਰਿ ਗਾਇਦ੍ਰੋਤ ਬਾਣ ਜੁਟੇ ਨਿਸੰਗਾ ਭਿਦੰਤ ਮਹਾ ਮਸਤੁਤ ਸੁਥਾ
 ਪੁਮੰਤ ਗੋਣ ਅਭੁੰਤ ॥ ੫੧੮ ॥ ਸਰਖੰਤ ਸੇਲ ਬਰਖੰਤ ਬਾਣਾ ਹਰਖੰਤੁ ਹਰ ਪਰਖੰਤੁ
 ਆਣਾ ਬਾਜੰਤ ਫੋਲ ਰੁਭੁ ਕਲਾ ਰਾਨਾ ਚੰਤਰੁਤ ਕੁੰਰੋ ਕਾਲਾ ॥ ੫੧੯ ॥ ਹਰ ਕੰਤ ਹਰ ਖਰ ਕੰਤ
 ਬੇਲਾ ਟਿਰ ਕੰਤ ਟੀਕਾ ਤਿਰ ਕੰਤ ਤੇਲਾ ਦਰ ਕੰਤ ਟੀਹ ਦੇਨੇ ਦਰੰਤਾ ਹਰ ਕੰਤ ਹਾਸਤ ਮਹੰਤ ॥
 ੫੨੦ ॥ ਚੰਤਰੁਤ ॥ ॥ ਹਰਾ ਸੰਕਪਾਲੀ ਸੁਥਾ ਸੰਤ ਛਾਲੀ ਪ੍ਰਭਾ ਸਿਜਾਲੀ ਅਨਾਮੰਕਰਾ
 ਲੀ ॥ ੫੨੧ ॥ ਮਹਾ ਰੂਪ ਪਾਰੇ ॥ ਦਰੰਦੁਖਤਾਰੇ ॥ ਸਰਣੀ ਉਪਾਰੇ ॥ ਆਪੀ ਪਾਪ ਦਾਰੇ ॥ ੫੨੨ ॥
 ਪੰਜੇਤ ਜੁਲਾ ॥ ਕਿਧੋ ਜੁਲਾ ਮਾਲਾ ॥ ਸਨੇ ਜੁਲਾ ਵਾਲਾ ॥ ਸਰੂਪ ਕਰਾਲਾ ॥ ੫੨੩ ॥ ਪਰੇਖੰਗ
 ਪਾਣੀ ॥ ਤਿਉਂ ਲੋਕ ਮਾਣੀ ॥ ਦਯੀ ਦੀਹ ਦਾਨੀ ॥ ਕੁਰੇ ਮਉ ਜਮਾਨੀ ॥ ੫੨੪ ॥ ॥ ਅੰਤਰੁਤ ॥ ॥ ਅ
 ਜੀਤੇ ਜੀਤ ਜੀਤ ਕੋ ॥ ਅਭੀ ਗੀਤ ਜੇਭੀ ਗ੍ਰੇ ॥ ਸਿਧਾਰੇ ਚੀਨਾ ਜਪੋ ॥ ਸੋਥੇ ਟੀਸਰ ਬਸਾ ਥੀਕੋ ॥
 ੫੨੫ ॥ ਤਮੰਕੋ ਰਜ ਪਾਗੀਕੋ ॥ ਰਜੀਲੋ ਰੋਹਵਾਗੀਕੋ ॥ ਕਟੀਲੋ ਕਾਮ ਰੂਪਾਕੋ ॥ ਕਥੇ ਜਕਾ ਸਕਾ
 ਗੀਕੋ ॥ ੫੨੬ ॥ ਦੁਮੰਕੋ ਫੋਲ ਫੁਲ ਕੋ ॥ ਤਮੰਕੋ ਕੁੰਕਵਾਰ ਕੋ ॥ ਅਮੰਕੋ ਨੇਜੇ ਬਾਜਾਦੋ ॥ ਤਮੰਕੋ ਤੀ
 ਰਤਾ ਜਾਦੋ ॥ ੫੨੭ ॥ ॥ ਪਾਪ ਰੀਛੰਦਾ ॥ ॥ ਜੀਤੋ ਅਜੀਤ ਮੰਡੇ ਅਮੰਡਾ ॥ ਤੁਰੇ ਅਤੇ ਰਖੰਡੇ ਅਖੰਡਾ ॥
 ਭੁੰਨੇ ਅਭੰਨ ਭੁਜੇ ਅਭੰਨ ॥ ਖਨੇ ਖਵਾਸ ਮਾਵਾਸ ਤਜੀ ॥ ੫੨੮ ॥ ਸੰਕਰੇ ਸੁਰਭੰਤੁ ਰੇਤੀ ਗਾਨਿ
 ਰਖੰਤ ਜੰਗੀ ਤੰਤੁ ਗਾ ॥ ਭਾਰਤ ਸੀਸ ਕੇ ਸਰਕੋਟੇ ਗਾ ॥ ਮ੍ਰਿਗ ਮਦ ਗੁਲਾਬ ਕੁਪੁਰ ਪੋਗਾ ॥ ੫੨੯ ॥
 ਵਿਹਭਾ ਤਿਜੀਤ ਗੀਨਿ ਦਿਸਾਣਾ ਬਾਜਿ ਸੋਕ ਪਉਤ ਗਨਿ ਸਣਾ ॥ ਚਲੇ ਸੁਚੀਨ ਮਾਚੀ ਨਦੇ ਸਾ ॥
 ਮੰਤ ਸੁਪਰਾ ਵਲੀ ਭੇਖਾ ॥ ੫੩੦ ॥ ਬਜੇ ਬਜੰਤ ਗਜੇ ਸੁਥਾ ਹਾ ॥ ਸਾਵੰਤ ਦੇਖ ਅਭੁੰਤ ॥ ਗੀ
 ਤੰਤ ਦੇਵਾਂ ਅਦੇਵ ਸਰਬਾ ॥ ਗਾਵੰਤ ਗੀਤੰਤਰਿ ਦੀਨ ਗਰਬਾ ॥ ੫੩੧ ॥ ਸਾਜਿ ਸੋਇ ਸੁਣ ਚੀਨ ਗ

ਜਾ ਬਜੇ ਬਜੇ ਸਰਬ ਸਾਜਾ ਰਲੇ ਅਰੰਭ ਜਵਾਲਾਨੁ ਪਾ ਬਰਖਤ ਬਾਣਕੁ ਹੋਏ ਹਰੁ ਪਾ ॥ ੫੩੧ ॥ ੨੬
 ਖੁਲੇ ਖਤ ਗੁਨੀ ਖਤਿ ਹਾਣਾ ॥ ਉਝਰੇ ਜੁਧ ਜੇਧਾ ਮਹਾਦਾ ॥ ਪੁਕਤ ਪੰਧ ਪ੍ਰਮਿਤ ਪਾਇ ॥ ਚਿਕਤ
 ਰਾਹ ਚਾਵਤੀ ਸੁਚਾਇ ॥ ੫੩੨ ॥ ਹਸੀਤਾ ਸਕਾ ਲੀਕਰ ਲਾ ॥ ਕੁਕਤ ਕੁਤੁ ਕੁਠੇ ਹੋ ਬਿਸਾਲਾ ॥ ਲਾਚੀ
 ਤਬਾਣ ਕੁ ਖਤ ਮਾਸਾ ॥ ਭਾਜੀਤ ਭੀ ਹੁਇ ਹੁਇ ਉਦਾਸ ॥ ੫੩੩ ॥ ਮਨਾ ਰਵਾ ॥ ਚਕ੍ਰਿ ਚਿ
 ਨਰਾਜੀ ॥ ਸਜੇ ਸਰਬ ਸਾਜੀ ॥ ਖੁਲੇ ਖਤ ਖੁਨੀ ॥ ਚੜ੍ਹੇ ਚੜ੍ਹੇ ਪਵਨੀ ॥ ੫੩੪ ॥ ਜੁਟੇ ਜੇਧ ਜੇਧੀ ॥ ਤਬੋ ਬਾ
 ਟਕ੍ਰੇ ਪਾ ॥ ਤੁਟੇ ਅੰਗ ਭੰਗੀ ॥ ਕੁਮੇਰ ਗਜਗੀ ॥ ੫੩੫ ॥ ਨਚੇ ਈਸ ਸੀਸੀ ॥ ਮਿਲੇ ਸੈਣ ਈਸੀ ॥ ਕਰੋ ਚੇ
 ਰ ਚਾਠਾ ॥ ਤਜੇ ਬਾਣਾ ਰੀ ॥ ੫੩੬ ॥ ਮੰਡੇ ਜੇਧ ਜੇਧੀ ॥ ਤਜੇ ਬਾਣਕ੍ਰੇ ਪਾ ॥ ਨਦੀ ਸੈਣ ਪੂਰੀ ॥ ਫਿਰੀ ਗੋਟ ਹੂਰੀ ॥
 ੫੩੭ ॥ ਹਸੇ ਮੁੰਡ ਮਾਲਾ ॥ ਤਜੇ ਜੇਗ ਜਾਲਾ ॥ ਤਜੇ ਬਾਣ ਜਾਣੀ ॥ ਗਮੈ ਦੁਸਟ ਪਾਣੀ ॥ ੫੩੮ ॥ ਗਿਰੇ
 ਪ੍ਰਮਿਤ ਮਾਮੀ ॥ ਉਠੀ ਪ੍ਰਭ ਪ੍ਰਮੀ ॥ ਸੁਭੇ ਰੇਤ ਖੇਤੀ ॥ ਨਚੇ ਕੁਤ ਪ੍ਰੇਤੀ ॥ ੫੩੯ ॥ ਮਿਲਿਯੇ ਚੀਨਰਾਜਾ ॥ ਕੁਝੇ
 ਸਰਬ ਕਾਜਾ ॥ ਲਾਇ ਓਸੇ ਗਕੇ ਕੋ ॥ ਚਲਿਓ ਅਗੁ ਹਇ ਕੋ ॥ ੫੪੦ ॥ ਛੁੱਟੇ ਬਾਣੀ ॥ ਲਏ ਸੰਗ
 ਨਿਪ ਸਰਬ ਬਜੇ ਬਿਜਣੀ ॥ ਦੁਕਰਣਾ ॥ ਸੁਭੇ ਸੁਰ ਸੰਗਰਾਮ ॥ ਨਿਰਖਰੀ ॥ ਅਪਛਰ ਗਣਾ ॥ ਛਕੇ ਦੇ
 ਵਾਟੇ ਵਜ ਕੇ ਗੋਪ ਬਜ ਛੁਬਰਾ ॥ ਚਕੇ ਕੁਤ ਅਕੁਪੇਤ ਸਰਬ ਬਿਦਿਆ ॥ ਪਰ ਨਰਬਰਾ ॥ ਖੰਕਰੀਯ
 ਕਾਲ ਕੂਰਾ ॥ ਪੁਕਾ ਬਹੁ ਪਕਾਰ ਉਤ੍ਰੰਤ ਕਰੀਯਾ ॥ ਖੰਡ ਨ ਅਖੰਡ ਚੰਡੀ ਮਹਾ ਜੋਧ ਜੋਧ ਜੋਧ ਸਬ ਦੇਚ
 ਗੀਯਾ ॥ ੫੪੧ ॥ ਭਿਰੀਯ ਭੇਰ ਲੜਖੜੀਯ ਮੇਰੁ ॥ ਝੜਪ ਰੀਪ ਤਬਣਾ ॥ ਭੂਲ ਯਾਇ ਦਤ ਝਫੜਾ ਫਿਰ
 ਦ ਸੰਕੁੜੀਯ ਵਦ ਗਣਾ ॥ ਚਕਿਓ ਗਾਇ ਵਪੋ ਪਕਯ ਚੰਦੁ ਤਜਿ ਗਾਇ ਵਾਕਰਾ ॥ ਭੂਲ ਗਮੇਰੁ ਝਗਰਾ
 ਕੁਮੇਰ ਸਬ ਸੁਕਰਾ ਸਾਇ ਗਾ ॥ ਤੰਤ ਜਗਾ ਪਿਆਨਤ ਬਪੂਰ ਜਰੀ ਸਹਨ ਭਾਰ ਸਭ ਗਾ ਬਿਰਾ ॥ ਉਛਲ
 ਗਾ ਨੀਰ ਪੰਛਲ ਗਾ ਪਵਨ ਸੁਤ ਗਾ ਰੂਗਾ ਰੂਗਾ ਕੰਪ ਗਾਧਰਾ ॥ ੫੪੨ ॥ ਚਲ ਗਬਾਣ ਕਰ ਗਾਇ ਸਾਣ
 ਪਬਯਾ ਪਿਸਾਨੁ ॥ ਆਗਿ ਗਾ ਬਿਖੋ ਉਛਲ ਗਾ ਸਿਪਕ ਪਕ ਮੁਨਿ ਪ੍ਰਾਯਾ ॥ ਬਹਮ ਬੇਦ ਤਜ ਭੁਜਿ
 ਗਾਇ ਦੁਇ ਦਾਸ ਟਿਤ ਜਗਾ ॥ ਜਾਇ ਨ ਕੂਰ ਕਲਕੀ ਵਤਾਰੁ ਪੁੱਤਰ ਵਗ ਜਗਾ ॥ ਉਛਰੀਤ ਪੁਰ
 ਬਾਜਨ ਮੁਰੀਯ ਸਬ ਅਕਾਸ ਮਗਾਛਾ ॥ ਇਲੀਆ ॥ ਜਟਰ ਚੀਯੋ ਕੇ ਕਰਿ ਕੋ ਪਹਰਿ ਅਸਟਾ
 ਕਾਸ ਖਟ ਪਗਟ ਕੀਆ ॥ ੫੪੩ ॥ ਚਕਤ ਚਾਰ ਚਕੁ ਦੇ ਚਕੁਤ ਸਿਰ ਸਹੀ ਸਸੇ ਸਫਟਾ ॥ ਪਕਤ

ਛਮਵਾਸਛੇਡਰਦਕੁਜਗਵਦਰਦਾ ਕੁਮਤਕਾਕੁੰਡਲੀਅਗੋਪਉਪਹੁਲੇਉਡੀਯਾਬਮੰਤ
 ਜੁਲਖੰਕਲਲੁਥਹੋਬੇਨਹੀਛੁਟੀਯਾਵਟੰਤੋਪਛੁਟੀਤਜਿਹਰਦਸਤਰਗਪਾਖਰਤੁਰੀਯਾ
 ਉਜਤਡੀਰਰਿਝੰਤਮਨਨਿਗਖਸੁਹੁਰੋਟਿਰੀਯਾ ॥ ੫੪੫ ॥ ਜਬਕੋਪਾਕਲਕੀ
 ਅਵਤਰਾਬਜਤਤੁਰੋਤੜਨਕਾਰਾਹਾਹਾਮੋਧੋਬਨਕਮਾਨਕ੍ਰਿਪਾਨਸੀਤਰੋਪੋਡੇਸੁਭਰ
 ਹਥੀਯਾਕਉਪਾਰੋ ॥ ੫੪੬ ॥ ਚੀਨਮਚੀਨਦੇਸਕਾਰਜਾਤਾਦਿਲਬਜੇਜੁੜਹੁਬਜਾਹਾ
 ਮੋਧੋਦੇਸਾਬਿਦੇਸਕੇਛੁਡੀਯੋਦੇਸਾਬਿਦੇਸਤੁਰੰਗਾਟਿਹਾਏ ॥ ੫੪੭ ॥ ਚੀਨਮਚੀਨਛੀਨ
 ਜਬਲੀਨਾਉਤਰਦੇਸਪਯਾਨਕੀਨਾਹਾਹਾਮੋਧੋਕਹੋਬੋਨੋਉਤਰੀਰਜਾਸਭਸਿਰਡੰਕ
 ਜੀਤਕਾਬਜਾ ॥ ੫੪੮ ॥ ਇਹਬਿਧਿਜੀਤਜੀਤਕੋਰਜਾਸਭਸਿਰਿਨਦਬਿਜੈਕਾਬਜਾ
 ਹਾਹਾਮੋਧੋਜੋਤਹਛਾਡਦੇਸਤੁਜਚਲੇ ॥ ਜਿਤਤਿਤਦੀਹਦਨੁਜਦਲਮਲੇ ॥ ੫੪੯ ॥ ਕੀਨੇ
 ਗਅਨੇਕਪ੍ਰਕਾਰਾਦੇਸਦੇਸਕੇਜੀਤਨਿਰਪਾਰਾਹਾਹਾਮੋਧੋਦੇਸਾਬਿਦੇਸਭੇਰਲੋਆਏ ॥ ਸੀਤ
 ਉਬਾਰਅਸੀਤਖਪਾਏ ॥ ੫੫੦ ॥ ਜੋਤਹਚਲੀਪਗਮਕੀਬਾਤਾਪਾਪਹਜਾਤਭੁਈਸੁਪ
 ਸਾਤਾਹਾਹਾਮੋਧੋਕਲਾਵਤਰਜੀਤਪਰਆਏ ॥ ਜੋਤਹੋਵੇਨਲਗਬਪਾਏ ॥ ੫੫੧ ॥
 ਤਬਲੋਕਲਜੁਗਾਂਤਨੀਪਰਾਯੋਜਹਤੋਹੁਦੇਸਭਨਸੁਨਿਪਾਯੋਹਾਹਾਮੋਧੋਕਲਕੀਬਾਤ
 ਤਬੋਪਹਚਾਨੀ ॥ ਸਤਜੁਗਕੀਆਗਮਤਜਾਨੀ ॥ ੫੫੨ ॥ ਸਤਜੁਗਾਯੋ
 ਸਬਸੁਨਪਾਯੋਮੁਨਮਨਭਾਯੋਗੁਨਗਨਗਾਯੋ ॥ ੫੫੩ ॥ ਸਬਜੁਗਜਾਨੀਅਕਥਕਹਾਨੀ
 ਮੁਨਗਨਮਾਨੀਕਿਨਹੁਨਜਾਨੀ ॥ ੫੫੪ ॥ ਸਭਜੁਗਦੇਖਾਅਨਅਨਭੇਖਾ ॥ ਸੁਛਬਿਬਿ
 ਸੇਖਾ ॥ ਸਹਿਤਾਭਿਸੇਖਾ ॥ ੫੫੫ ॥ ਮੁਨਮਨਮੋਹੋਫੁਲਗੁਲਸੇਹੋ ॥ ਸਮਛਾਬਿਕੋਹੋ ॥ ਐਸ
 ਬਨਿਯੋਹੋ ॥ ੫੫੬ ॥ ਸਤਜੁਗਾਦਿਕਲਜੁਗਅੰਤਹਾਜੋਤਹਾਨਸੀ
 ਤਮਹਿਤਾ ॥ ਜੋਤਹੋਗਾਵਤਬਜਾਵਤਤਾਲੀ ॥ ਨਾਚਤਸਿਵਜੀਹਸਤਜੁਲੀ ॥ ੫੫੭ ॥ ਬਾਜ
 ਤਰਉਰੁਗਜਤਤੰਤੀ ॥ ਰੀਝਤਰਾਜੀਸੀਝਤਮੀਝੀ ॥ ਬਾਜਤਤੁਰੰਗਾਵਤਰੀਤਾ ॥ ਜੋਤਹਕ
 ਲਕੀਜੁਪਨਜੀਤ ॥ ੫੫੮ ॥ ਅਰਿਮਾਰਕੋਬਿਪਟਾਰਕੋਨਿਪਮੀਰੁਲੀਮੀਗਕੋਲ

ਜੀ ਜਤਰ ਜਿਤੋ ਤਿਤੋ ਅਤਿ ਵਨ ਮਨ ਜਬ ਦੀਓ ਸੁਰ ਰਾਜ ਜਿਓ ਪਿਪਰਾ ਜਹਾ ਗਿਰ ਰਾਜ ੨੮੬
 ਸੇਭ ਮਾਰ ਕੋ ਸੁਖ ਪਾਇ ਹਰਖ ਬਢਾਇ ਕੋ ਗਹਾ ਅਯੋਜ ਸੁਸੰਗਏ ॥ ੫੫੨ ॥ ਅਰਿ ਜੀਤਿ
 ਤਾ ਅਤੀਤ ਪ੍ਰੇਮ ਗੋਰੇ ਮਜਗ ਪਨੇ ਕਰੇ ॥ ਦੇਸ ਦੇਸ ਅਸੇ ਮਭਿਛ ਕੋਰੇ ਗਸੇ ਗਸ ਬੈਹਰੇ ॥ ਕੁਰਰ
 ਜਾਜਿਉ ਵਿਜਗ ਜਕੇ ਬਹੁ ਬੁਝਦਾਰ ਦਮਾਰ ਕੋ ॥ ਜਗ ਜੀਤ ਸਿਭ ਕੋਰ ਲਿਯੋ ਜਯਾ ਜਿਤ ਛਿ
 ਥਿਥਾਰ ਕੋ ॥ ੫੫੩ ॥ ਜਗ ਜੀਤ ਬੇਦ ਬਿਥਾਰ ਕੋ ਜਗ ਸੁ ਅਰਥ ਅਰਥ ਚਿਤਾਰੀਆ ॥ ਦੇਸ
 ਦੇਸ ਬਿਦੇਸ ਮੇਨ ਵਭੇ ਜਭੇ ਜਹ ਕਾਰੀਆ ॥ ਪਰਦਾ ਝਾਜੇ ਉਰਟ ਗਾਤੁ ਹੁਇ ਭਿਰਲੇ ਕਜੀਤ ਸੁ
 ਬੈਲੀਏ ॥ ਬਹੁ ਦਾਨ ਦੇਸ ਮਾਨ ਸੇਵਕੇ ਜਭੇ ਜਤਹ ਦੀਏ ॥ ੫੫੪ ॥ ਖਲਖਰੁ ਖਰੁ ਬਿਧਿ ਭੁਕੇ
 ਅਰਿੰਦੁ ਦੰਡੁ ਬੋਝੇ ਦੀਯੋ ॥ ਅਰਥ ਖਰੁ ਖਰੁ ਅਰਥਾ ਦਿਰਬ ਸੁਜੀਤ ਕੋ ਅਪਨੇ ਕੀਯੋ ॥ ਚਟ ਜੀ
 ਤ ਜੀਤ ਅਜੀਤ ਜੇ ਪਨਛਤ ਅਤੁ ਛਿਨਾਈਆ ॥ ਸਰਦਾਰ ਬਿਸਤ ਚਾਰ ਕਥਿਅ ਵਤਾਰ ਛਤੁ
 ਛਿਰਾਈਆ ॥ ੫੫੫ ॥ ॥ ਛਾਜੇ ਮਹਾ ਜੇਤਾ ਕੁਨ ਮਨੇ ਦੇਤਾ ॥ ਜਗ ਸਿਕਤ ਜਿਦੀ
 ਨਾ ਮਿਲ ਬਿਦਨਾ ਕੀਨਾ ॥ ੫੫੬ ॥ ਰਾਜੇ ਮਹਾ ਰੂਪਾਲ ਜੇ ਸਭੈ ਰੂਪਾ ਜਗ ਅਨੁਗਾਨੀ ਸਾ
 ਮਿਲ ਭੇਟ ਲੈ ਦੀਸਾ ॥ ੫੫੭ ॥ ਸੇਭ ਮਹਾਰਾਜਾ ਅਛੀਰ ਪੈਲਾ ਜਾ ਅਤਿ ਗੰਭੀਰ ਪਥੈ ਨਾਰ
 ਸਰੰਗ ਭਰੇ ਨੈਨਾ ॥ ੫੫੮ ॥ ਸੇਭ ਤਾ ਅਨੁਪਾਛਾ ਕਛੇ ਮਨੇ ਕਛਾ ॥ ਗੰਭੀਰ ਸੁਰੀ ਦੇਖਾਰ ਵਲ ਭੁਭੇ
 ਖਾ ॥ ੫੫੯ ॥ ਦੇਖ ਜਿਨੈ ਨੈਕ ਲਗ ਗੋਤਿ ਮੈਓ ॥ ਗੰਭੀਰ ਸੁਰੀ ਨਗਾ ਦੇਖੇ ਪਰੇ ਪਿਆਰਾ ॥ ੫੬੦ ॥
 ਰੰਗੇ ਮਹਾਰੰਗਾ ॥ ਲਜੇ ਲੱਖ ਅਨੰਗਾ ॥ ਚਿਤਿ ਚਿਤੈ ਸਤੁ ॥ ਲਗੇ ਜਉ ਨ ਅੰਤੁ ॥ ੫੬੧ ॥ ਸੇਭ ਮਹਾ ਸੇ
 ਭਾ ॥ ਅਛੀਰ ਪੈਲੇ ਕੁਆਰੇ ॥ ਏਸੇ ਨੈਨਾ ਜਗੇ ਮਨੇ ਰੈਨਾ ॥ ੫੬੨ ॥ ਰੂਪ ਭਰੇ ਗਗਾ ਸੇਭ ਸੇਸੁ
 ਹਗਾ ॥ ਕਾਛੇ ਨਟਿ ਰਾਜਾਨਾ ॥ ਚੈ ਮਨੇ ਬਾਜਾ ॥ ੫੬੩ ॥ ਆਂ ਜੇ ਮਨੇ ਬਾਨਾ ॥ ਕੈਧੈ ਪਰੇ ਸਾਨਾ ਜਨੇ ਲ
 ਗੇ ਜਾਗਾ ॥ ਯੋਕੋ ਕਹੈ ਕਾਹਿ ॥ ੫੬੪ ॥ ॥ ਕਿਕ ਛੈ ਕਾਛੁ ਪਾਰੀਐ ॥ ਕਿਰਾਜ ਅਪ
 ਕਾਰੀਐ ॥ ਕਿਰਾਗ ਕੇ ਸੁਹਾਗਾਏ ॥ ਕਿਰਗੇ ਅਨੁਗਾਏ ॥ ੫੬੫ ॥ ਕਿਛੋ ਭੈਛੁੜ ਪਾਗੀਛੋ ॥ ਕਿਛੜੀ
 ਅਵਤਾਰੀਛੋ ॥ ਕਿਅ ਜੇ ਬਾਨ ਬਾਨੀ ਸੋ ॥ ਕਿਕ ਛੀ ਕਾਛੁ ਕਾਰੀਐ ॥ ੫੬੬ ॥ ਕਿਕਾ ਮੀਕਾ ਮਖਨ
 ਸੋ ॥ ਕਿਛੁ ਛੇ ਛੁਲਮਾਲ ਸੋ ॥ ਕਿਰੰਗਾਰਾ ਸੋ ॥ ਕਿਸੁ ਦੁਸੁਹਾਗਾ ਸੋ ॥ ੫੬੭ ॥ ਕਿਨਾਗਾਨੀ ਕੇਏ

ਸਹੈ॥ ਕਿ ਮਿਗੀਨਕੇ ਨਰੇ ਸਹੈ॥ ਕਿਰਾਜ ਛੁਕਾ ਭੀਐ॥ ਕਿਕਾਈ ਕੇ ਬਿਖਾਰੀਐ॥ ੪੪॥
 ॥ ਇਮ ਯੋਕਲ ਕੀ ਅਵਤਾਰ ਜੀਤੇ ਜੁਪ ਸਬੈ ਨਿਪਾਤੀ॥ ਕੋਠੇ ਰਾਜ ਸੁਧਾਰ ਬੀਸ ਸ
 ਟੀ ਸੁਦਸ ਲਖ ਬਰਾ॥ ੪੫॥ ॥ ਗਹੀ ਸਮ ਸੇਰਾ॥ ਕੀਯੋ ਜੀਗ ਜੇਰਾ॥ ਦ
 ਏਮ ਤਿਫੇਰਾ॥ ਨਲਾਰਾਇ ਬੇਰਾ॥ ੪੬॥ ॥ ਦਇਯੋ ਨਿਜਾ ਭੀ॥ ਤਜੇ ਸਤੁ ਤੀਰਾ॥ ਬਿਖੇਲੀ
 ਤਾ ਸੁ ਬੈਠਾਇ ਕਤਰਾ॥ ੪੭॥ ॥ ਬਿਬਿਧ ਰੂਪ ਸੇਭੈ॥ ਅਨਿਕ ਲੋਗ
 ਲੇਭੈ॥ ਅਮਿਤ ਤੇਜ ਤਾਹਿ॥ ਨਿਗਮ ਗੁਨ ਤਜਾਹਿ॥ ੪੮॥ ॥ ਅਨਿਕ ਭੋਖਤ ਕੋ॥ ਸਬਿ ਬਿ
 ਧ ਰੂਪ ਵਾਕੋ॥ ਅਨੂਪ ਰੂਪ ਰਾਜੋ॥ ਬਿਲੋਕ ਪਾਪ ਭੁਜੋ॥ ੪੯॥ ॥ ਸਬਿ ਸੇਖ ਪ੍ਰਬਲ ਜੇਹੁ
 ਅਨੂਪ ਰੂਪ ਸੰਜੁ ਤੋ॥ ਅਮਿਤ ਅਰਿ ਪਾਵਹੀ॥ ਜਗਤ ਜੁਪਾਵਹੀ॥ ੫੦॥ ॥ ਅਖੰਡ ਬ
 ਹੁਏ ਬਲੀ॥ ਸੁਭੰਤੋ ਜੋਤਿ ਨਿਗਮ ਲੀ॥ ਹੋਮ ਜਗ ਕਰੈ॥ ਪਾਰਮ ਪਾਪ ਹਰੈ॥ ੫੧॥ ॥ ਮੁਖ
 ਜਗ ਜਿਤੀਐ ਸਬ ਸਰਬਾ॥ ਬਬ ਬਾਛਿਐ ਅਤਿ ਗਰਬਾ॥ ਵੀ ਅਕਾਲ ਪੁਰਖ ਬਿਸਾਰਾ॥
 ਇਹ ਭਾਤਿ ਕੀਨ ਬਿਚਾਰਾ॥ ੫੨॥ ॥ ਬਿਨੁ ਮੋਹ ਦੂਜ ਨਾ ਸੋਗਾ॥ ਅਸਮਾਨਿ ਓ ਸਬੰਠੇ ਗਾ
 ਗਾ ਜੀਤ ਕੀਨ ਗੁਲਾਮਾ॥ ਆਪਨ ਜਪ ਯੋਨਾਮਾ॥ ੫੩॥ ॥ ਜਗਾਐ ਸਰੀਤ ਚਲਾਇ॥ ਸਿ
 ਰਾ ਅੰਤ ਪੰਡਿਗਾਇ॥ ਸਬ ਲੋਗਾ ਆਪਨ ਮਾਨ॥ ਤਰਾ ਅੰਖ ਅਉਰ ਨਾਨਾ॥ ੫੪॥ ॥ ਨਹਿ
 ਕਾਲ ਪੁਰਖ ਜਪੰਤਾ॥ ਨਹਿ ਦੇਵ ਜਪ ਭਦੰਤਾ॥ ਬਬ ਕਾਲ ਦੇਵ ਰਿਸਾਇ॥ ਇਕ ਅਉਰ ਪੁ
 ਰਖ ਬਨਾਇ॥ ੫੫॥ ॥ ਰਚ ਅਸਮਾਨਿ ਵੀ ਮੀਰਾ॥ ਰਿਸਵੰਤ ਹਰੁ ਗਮੀਰਾ॥ ਤਿਹ ਭਉਨ
 ਕੇ ਬਧ ਕੀਨਾ॥ ਪੁਨਾ ਆਪੋ ਕੀ ਅਲੀਨਾ॥ ੫੬॥ ॥ ਜਗਾ ਜੀਤ ਆਪਨ ਕੀ॥ ਸਰ ਅਤਿ ਕ
 ਲਾ ਅਧੀਨਾ॥ ਇਹ ਭਾਤਿ ਪੁਰਨ ਸੁਧਾਰਾ॥ ਭੁਏ ਚੋਬ ਸੇ ਅਵਤਾਰਾ॥ ੫੭॥ ॥ ਸਮਾਪਤਾ॥ ॥ ਤੇ ਮਰਛੰਦਾ॥ ॥ ਇ
 ਹ ਭਾਤਿ ਕੋਤਿ ਹਨਾਸਾ॥ ਕੀ ਅਸਤ ਜੁਗ ਪਰਗਾਸਾ॥ ਕਲ ਜੁਗ ਸਰਬਾ ਬਿਹਾਨਾ॥ ਨਿਜੋ ਜੇਤ
 ਜੇਤ ਸਮਾਨਾ॥ ੫੮॥ ॥ ਮਹਿ ਵੀ ਭੁਯੋ ਤਬ ਗਰਬਾ॥ ਜਗਾ ਜੀਤਿਐ ਜਬ ਸਰਬਾ॥ ਸਿਰਾ ਅੰਤ ਪੰ
 ਡਿਗਾਇ॥ ਜਗਾ ਜੇਰ ਕੀਨ ਬਨਾਇ॥ ਬਿਨੁ ਆਪ ਜਾਨ ਨਾਐਰਾ॥ ਸਬ ਰੂਪ ਅਉ ਸਬ

ਉਗਾਜਿਨਏਕਦਿਸਾਏਨਾਨਾ ॥ ਤਿਸਲੀਨਕਾਲਨਿਦਾਨਾ ॥ ੩ ॥ ਬਿਨੁਏਕਦੁਸਰਨਾਹਿ ॥ ਸਬ ੨੯੯
 ਰੰਗਰੂਪਨਾਹਿ ॥ ਜਿਨਏਕਕਉਨਪਛਾਨਾ ॥ ਤਿਨਬਿਥਾਜਨਮਥਿਤਾਨਾ ॥ ੪ ॥ ਏਕਦੁਸਰ
 ਅਉਗਾਜਲਬਾਥਲੇਸਬਠਉਗਾ ॥ ਜਿਨਏਕਸਤਨਜਾਨਾ ॥ ਸੇਜੁਨਜੁਨਕੁਮਾਨਾ ॥ ੫ ॥ ਤੁਜਿਏ
 ਕਜਾਨਾਦੁਜਾ ॥ ਮਮਜਾਨਤਾਸਨਸੁਝਾ ॥ ਤਿਹਦੁਖਭੂਖਪਿਆਸਾ ॥ ਦਿਨਰੋਨਸਰਬਉਦਾਸਾ ॥
 ੬ ॥ ਨਹਿਚੈਨਾਮੇਨਸੁਦਾਹਾ ॥ ਨਿਤਰੋਗਹੋਵਤਤਾਹਿ ॥ ਨਿਤਦੁਖਭੂਖਮਰੀਤਾ ॥ ਨਹਿਚੈਨਦਿਉਸ
 ਬਿਤੰਤਾ ॥ ੭ ॥ ਤਸਪਾਦਕੁਸਰਚਲੰਤਾ ॥ ਪੋਗਗਲਤਨਿਤਗਲੰਤਾ ॥ ਨਹਿਨਿਤਦੇਹਿਅਰੋਗਾ ॥
 ਨਿਤਪ੍ਰਤ੍ਰਪੇਤਸੇਗਾ ॥ ੮ ॥ ਨਿਤਨਾਸਤਿਹਪਰਵਰਾ ॥ ਨਹਿਕਾਤਿਦੇਹਉਧਾਗਾ ॥ ਨਿਤਰੋਗਸੇਗਾ
 ਗਸੀਤਾ ॥ ਮਿਤਸ੍ਵਨਾਤਿਮਰੀਤਾ ॥ ੯ ॥ ਤਬਜਾਨਕਾਲਪੁਬੀਨਾ ॥ ਤਿਹਮਾਭਿਓਕਰਿਦੀਨਾ ॥
 ਇਕਕੀਟਦੀਨਉਪਾਇ ॥ ਤਿਸਕਾਨਪੈਠੇਜਾਇ ॥ ੧੦ ॥ ਪਸਿਕੀਟਕਾਨਨਬੀਚਾ ॥ ਤਿਸਜੀ
 ਭਿਯੋਜਿਮਸੀਚਾ ॥ ਬਹੁਕਾਤਦੇਦੁਖਤਾਹਿ ॥ ਇਹਕਾਤਿਮਾਰਿਓਵਾਹਾ ॥ ੧੧ ॥ ਏਕਦੁਸਰਨਾਹਿ ॥

੧੨ ॥ ੧੩ ॥ ੧੪ ॥ ੧੫ ॥ ੧੬ ॥ ੧੭ ॥ ੧੮ ॥ ੧੯ ॥ ੨੦ ॥

੧੬ ॥ ਸਤਿਗੁਰਪ੍ਰਸਾਦਿ ॥ ॥ ਅਬਥਹਮਾਅਵਤਾਰਕਥਨੀ ॥
 ੧੭ ॥ ਸਤਿਗੁਰਾਟਿਰਉਪਰਾਜਾ ॥ ਸਬਨਉਤਨੇਕਰਸਾਜਾ ॥ ਸਬਦੇਸਾਅਉਰਬਿ
 ਦੇਸਾ ॥ ਉਠਸਰਮਲਾਗਨਰੇਸਾ ॥ ੧੮ ॥ ਕਲਿਕੋਪਕਰਾਲਾ ॥ ਜਗੁਜਾਰਿਆਤਿਹਜੁਲਾ ॥ ਬਿਨੁ
 ਤਾਸਾਐਰਨੋਕੋਇ ॥ ਸਬਜਾਪਜੋਪੋਸੇਇ ॥ ੧੯ ॥ ਜੇਜਾਪਹੈਕਾਢਿਨਾਮਾ ॥ ਤਿਸਪੁਰਨਹੋਇਹੈ
 ਕਾਮਾ ॥ ਤਿਸੁਦੁਖਭੂਖਨਪਿਆਸਾ ॥ ਨਿਤਹਰਖਕਹੂੰਨਉਦਾਸਾ ॥ ੨੦ ॥ ਬਿਨੁਏਕਦੁਸਰਨਾਹਿ ॥
 ਸਬੁਰੰਗਰੂਪਨਾਹਿ ॥ ਜਿਹਜਾਪਿਆਤਿਹਜਾਪਾ ॥ ਤਿਨਕੇਸਹਾਈਆਪਾ ॥ ੨੧ ॥ ਜੇਤਾਸਨ
 ਮਜਪੰਤਾ ॥ ਕਬਹੂੰਨਬਾਜਚਲੰਤਾ ॥ ਨਹਿਤਾਸਤਕੇਸੰਤਾ ॥ ਦਿਸਜੀਤਹੋਗਹਿਅੰਤਾ ॥ ੨੨ ॥ ਤਿਹ
 ਤਰੇਧਨਸੇਧਾਮਾ ॥ ਸਭਹੋਹਿਪੁਰਨਕਾਮਾ ॥ ਜੇਏਕਨਾਮਰਟੰਤਾ ॥ ਤੇਨਕਾਲਪਾਸਫਸੀਤਾ ॥ ੨੩ ॥
 ਜਿਹਜੀਵਜੰਤਾਅਨੇਕਾ ॥ ਤਿਨਮੋਰਮਰਹੇਅਨੇਕਾ ॥ ਬਿਨੁਏਕਦੁਸਰਿਨਾਹਿ ॥ ਜਗਜਾਨਲੈਜੀ

ਅਮਾਰਿ॥ ੧॥ ਭਵਗੁਰੂ ਨਾਨਕਾਹੀ ਏਕੀਕਰਤਾਰ॥ ਬਿਨੁ ਏਕ ਅਭਿਰਾਮ ਕੋਇ॥ ਸਬਰੁ
 ਪਰਗੀਸੀਇ॥ ੨॥ ਕਈ ਇੰਦ੍ਰਪਾਨ ਪਹਰਾ॥ ਕਈ ਬ੍ਰਹਮ ਬੇਦ ਉਚਾਰਾ॥ ਕਈ ਬੈਠ ਦੁਆਰਾ॥
 ਰੇਸਾ॥ ਕਈ ਸੇਸ ਨਗ ਅਸੇਸਾ॥ ੩॥ ਕਈ ਸੁਰਚੰਦ ਸਰੂਪਾ॥ ਕਈ ਇੰਦ੍ਰਕੀ ਸਮਰੂਪਾ॥ ਕ
 ਈ ਇੰਦ੍ਰ ਪੰਦ੍ਰ ਨਿੰਦਾ॥ ਕਈ ਅੰਛ ਕੰਛ ਛਾਨਿੰਦਾ॥ ੪॥ ਕਈ ਕੋਟਿ ਕ੍ਰਿਸਨ ਅਵਤਾਰਾ॥ ਕਈ
 ਰਾਮ ਬਾਰ ਬੁਹਾਰਾ॥ ਕਈ ਅੰਛ ਕੰਛ ਅਨੇਕਾ॥ ਅਵੇਲੇ ਕਦੁ ਆਰ ਬਿਸੇਖਾ॥ ੫॥ ਕਈ ਸੁੰਦਰ
 ਬ੍ਰਹਮ ਪਤ੍ਰ ਦੇਖਾ॥ ਕਈ ਦੰਤ ਗੋਰ ਬੁਢੇਖਾ॥ ਕਈ ਰਾਮ ਕ੍ਰਿਸਨ ਰਸੂਲਾ॥ ਬਿਨੁ ਭਗਤ ਕੋ ਨ ਕਬੂਲਾ॥
 ੬॥ ਬਿਨੁ ਏਕ ਅਭੈ ਨਾਮਾ॥ ਨਹੀ ਔਰੋ ਕੋ ਨੈਕਾ॥ ਜੇ ਮਾਨ ਹੈ ਗੁਰ ਦੇਵਾ॥ ਤੇਜਾ ਨਹੀ ਅਨਭੇਵਾ॥ ੭॥
 ਬਿਨੁ ਤਾਸ ਅਵਰ ਨ ਜਾਨਾ॥ ਚਿਤ ਅਨੁਰਾਵਨ ਆਨਾ॥ ਇਕ ਨਾਮ ਜੇ ਕਰਤਾਰਾ॥ ਜਿ ਤੋਹੇ ਇਅੰਤ ਉ
 ਪਾਰਾ॥ ੮॥ ਬਿਨੁ ਤਾਸ ਯੋਨ ਉਪਾਰਾ॥ ਜੀ ਅਦੇਖ ਯਾਰ ਬਿਚਾਰਾ॥ ਜੇ ਜਾਪੈ ਕੋਈ ਔਗਾਤ ਬ
 ਫੂਟੈ ਵੇਵੇ ਠੇਰਾ॥ ੯॥ ਜਿਹ ਰਾਗ ਰੰਗ ਨ ਰੂਪਾ॥ ਸੇ ਮਾਨੀ ਐ ਸਮਰੂਪਾ॥ ਬਿਨੁ ਏਕ ਤੇ ਕਰਨਾਮਾ॥ ਨ
 ਹਿ ਜਨ ਦੂਸਰ ਪਾਮਾ॥ ੧੦॥ ਜੇ ਲੋਕ ਅਲੋਕ ਬਨਾਇ॥ ਫਿਰ ਲੇਤਾ ਪਾਮਿਲਾਇ॥ ਜੇ ਚਹੈ ਰੇ
 ਹ ਉਪਾਰਾ॥ ਜੇ ਭਜਨ ਏਕ ਕਬਾ॥ ੧੧॥ ਜਿਹ ਰਾਚੇ ਯੋ ਬ੍ਰਹਮੰਡਾ॥ ਸਬ ਲੋਕ ਔਨ ਵਖੰਡਾ॥ ਬਿਨੁ
 ਕਿਉ ਨ ਜਾਪ ਜਪੰਤਾ॥ ਕਿ ਮਜਾਨ ਰੂਪ ਪਰੰਤਾ॥ ੧੨॥ ਜੜ੍ਹ ਜਾਪਤਾ ਕਰਿ ਜਾਪਾ॥ ਤਿਹ ਲੋਕ ਚਉ
 ਦਹ ਥਾਪਾ॥ ਤਿਸ ਜਾਪੀ ਐ ਨਿਤ ਨਾਮਾ॥ ਸਕੁ ਹੋਹਿ ਪੁਰਨ ਕਾਮਾ॥ ੧੩॥ ਗਾਨਿ ਚਉ ਬਿਸੇ ਅਵਤ
 ਰਾ॥ ਸੇ ਮਧ ਰੇ ਰੂਪ ਮੁਰਾਰੀ॥ ੧੪॥ ਜੇ ਪਰੇ ਬ੍ਰਹਮ ਰੂਪਾ॥ ਤੇ ਕੋਹੇ ਕਾਬਿ ਅਨੁਪਾ॥ ਜੇ ਪਰੇ ਰੁੰਦ ਅਵਤ
 ਰਾ॥ ਅਬ ਕੋਹੇ ਤਾਹਿ ਬਿਚਾਰਾ॥ ੧੫॥ ਕਲਿ ਤਾਸ ਅਗਿਆ ਦੀਨਾ॥ ਤਬ ਬੇਦ ਬ੍ਰਹਮ ਕੀਨਾ॥
 ਤਬ ਤਾਸ ਬਾਛੋ ਯੋਗ ਰਬਾ॥ ਸਰਿਆਪ ਜਾਨ ਸਰਬਾ॥ ੧੬॥ ਸਗੋ ਮੋਹ ਕ ਬਿਨ ਹਿ ਕੋਇ॥
 ਇਕ ਆਪ ਹੋਇ ਤੋਹੇਇ॥ ਕਛੁ ਕੀ ਅਭੂ ਅਬੰਕਾ॥ ਛਿਤ ਡਾਰੀ ਆ ਜਿ ਮਸਕਾ॥ ੧੭॥ ਜਬਾਹਿ
 ਹਿਯੋ ਭੂਤ ਰਾਮਾਨਾ॥ ਮੁਖ ਚਾਰ ਬੇਦ ਨਿਪਾਨਾ॥ ਉਡਿ ਲਾਗਿ ਆ ਫਿਰ ਸੇਵਾ॥ ਜੀ ਅਜਾਨ ਦੇਵ ਅ
 ਭੇਵਾ॥ ੧੮॥ ਵਸਲ ਛੁਬਰ ਖਪਮਾਨਾ॥ ਕੀ ਅਦੇਵ ਸੇਵ ਮਹਾਨਾ॥ ਕਿ ਮੋਹੇ ਇਮੋਹ ਉਪਾਰਾ॥
 ਸਦੇਵ ਦੇਹ ਬਿਚਾਰਾ॥ ੧੯॥ ॥ ਮਨ ਚਿਤ ਕੋ ਕਰ ਸੇਵਾ॥ ਤਬ ਹੀ ਇਹੋ ਗੁਰ ਦੇਵਾ॥

੧੯
 ਸੁੰਦਰੀ ਸੁੰਦਰੀ ਸੁੰਦਰੀ ਸੁੰਦਰੀ

ਤਬਹੋਹਿਨਾਥਸਨਾਥਾਜਗਨਾਥਦੀਨਾਨਾਥ॥੨੬॥ਸੁਨਬੈਨਯੋਮੁਖਚਰਾਕੀਅਚਉਕ ੨੦੦
 ਚਿਤਬਿਚਾਰਾਉਠਿਲਾਗਿਆਹਰਿਸੇਵਾ॥ਜਿਹਭਾਤਿਭਾਖਿਆਦੇਵਾ॥ਪਰਿਪਾਇਚੈ
 ਰੂਪਚੰਡਾ॥ਜਿਹਖੰਡੁਸਟਅਖੰਡਾਸੁਲਾਛੁਕੇਚਨ੍ਧਮਾਹਨਿਸਾਜਡਾਹੇਭੂਮਾ॥੨੭॥
 ਸਜਾਪਹੋਜਬਸਾਪਾਤੁਬਹੋਹਿਪੂਰਨਸ੍ਵਾਪਾਉਠਲਾਗਕਾਲਜਪੀਨਾਹਠਤਿਆਗਆਵ
 ਸਰੀਨਾ॥੨੮॥ਵਸਲੇਛਬਰਖਪ੍ਰਮਾਨਾਰਹਿਯੋਠੰਦੁਏਕਪਗਾਨਾਚਿਤਲਾਇਕੀਨਸੇਵਾ
 ਤਬਹੀਝਗੇਗੁਰਦੇਵਾ॥੨੯॥ਜਬਭੇਤਦੇਵੀਦੀਨਾਤਬਸੇਵਯੁਗਮਾਕੀਨਾਜਬਸੇਵਕੀਨ
 ਚਿਤਲਾਇ॥ਤਬਹੀਝਗੇਗੁਰੀਰਾਇ॥੩੦॥ਤਬਭਯੋਭਯੋਸਉਚਰਾਗਉਆਹਿਗਰ
 ਬਪਹਾਗਾਮਮਗਰਬਕੁੰਨਛੋਗਾਸਬਕੀਨਜੇਗਮੋਰੇਗਾ॥੩੧॥ਭੈਗਰਬਕੀਨਸਕਾਹਿਨ
 ਹਿਮੋਹਿਕੁਵਤਤਾਹਿ॥ਅਬਕੋਹੋਏਕਬਿਚਾਰਾਜਿਮੋਹੋਇਤੋਹਿਉਧਾਰਾ॥੩੨॥ਪਰਿਸਪ
 ਤਕੁਮਿਵਤਗਾਤਬਹੋਇਤੋਹਿਉਧਾਰਾਸੇਈਮਨਥਮਾਲੀਨਾਪਰਿਜਨਮਜਗਤਨਵੀਨ
 ਮੁਰਨਿਵਉਸਤਤਿਤੁਲਾਇਮਜਾਨਜੀਜਿਨਕੂਲਾਇਕਕੋਹੋਐਰਬਿਚਾਰਾਸੁਮਿਲੇ
 ਹੁਥਮਕੁਮਾਰਾ॥੩੩॥ਇਕਾਬਿਸਨੋਮੋਹਧਿਆਨਾਬਹੁਸੇਵਮੋਹਿਰਿਝਾਨਾਤਿਨਾਮਗੀਆ
 ਬਹੋਐਮਮਦੀਨਤਾਕਹੁਤੈਸਾ॥੩੪॥ਮਮਤਾਸਭੇਦਨਕੋਇਸਬਲੇਕਜਾਨਤੋਸੇਇਤਿਹ
 ਜਾਨਹੈਕਰਤਾਗਾਸਬਲੇਕਅਲੇਕਪਹਾਰਾ॥੩੫॥ਜਬਜਬਪਰੇਬਪਸੋਇਜੇਜੇਪਾਕਰਮ
 ਹੋਇਸੋਸੋਕੋਥੀਅਬਿਚਾਰਾਸੁਨਲੇਹੁਥਮਕੁਮਾਰਾ॥੩੬॥ਸੁਧਾਰਿਮ
 ਨੁਖੀਬਪੀਖੰਡਾਰਾਮਗਾਜਹੋ॥ਬਿਸਾਹਸਸਤ੍ਰਾਸਤ੍ਰਦੰਜੁਝਾਰਸਸਤ੍ਰਭਾਗਹੋ॥ਬਿਚਾਰ
 ਜਉਨਜਉਨਕੁਯੋਸੁਧਾਰਸਰਬਭਾਖੀਯੋ॥ਹਜਾਹਕਉਨਕਿਯੋਕਰੋਬਿਚਾਰਸਰਬਰਾਖੀਯੋ
 ੪੦॥ਚਿਤਾਹਬੈਣਵਕੰਸੀਬਿਚਾਰਬਾਲਮੀਕਭਯੋ॥ਜੁਝਾਰਾਮਚੰਦਕੋਬਿਚਾਰਚਾਰਉਚ
 ਚਿਯੋ॥ਸੁਸਪਤਕਾਂਡੁਟੇਕਾਥਿਯੋਅਸਕਰਲੇਕਹੋਇਗਹਿਯੋ॥ਉਤਾਰਚਰਾਨੇਸੁਧਾਰੇਮੋ
 ਸਕੋਕਹਿਯੋ॥੪੧॥ਨਰਾਜਛੰਦਾ॥ਸੁਧਾ
 ਰਿਅਵਤਾਰਕੋਬਿਚਾਰਿਦੂਜਭਾਖਿਯੋ॥ਬਿਸੇਖਚੰਡਾਅਨੇਕਾਸੇਖਸੁਦਹਾਖਿਯੋ॥ਅਕ

ਦੇਜਾਤਤਾਰੀਨ
 ਤੇਹੋਜਗਮੀਨ
 ਤਿਨਕੁਤਰਕੀ
 ਤੇਸਾਸਕੁਪਤਕਾ
 ਜਸਗਜਾ੩੦

Digitized by Panjab Digital Library | www.panjabdigilib.org

ਅਵਤਾਰਸੁਰਸਮਾਪਤੀ ॥ ੧ ॥ ਪਾਪਦ੍ਰਵਿਦਾ ॥ ੧੧ ॥ ੩੦੧
 ਲਵੀਨਦੇਵਤਾਲਗੇਸੇਵਾ ॥ ਭੀਤੇਸਉਬਰਖਗੀਏਗਰਦੇਵਾ ॥ ਤਬਪਰਾਪੁਪਬਾਰੇਸਮਾਨਾਜੀ
 ਤਾਸੁਰੇਸਭਈਅਸਹਾਨਾ ॥ ੨ ॥ ਇਹੁਭਾਤਿਧਰਚਤੁਰਥਵਤਾਗਾ ॥ ਜੀਤਾਸੁਰੇਸਹਰੇਦਿਵਾਗਾ ॥
 ਉਠਦੇਵਸੇਵਲਾਗੇਸੁਸਰਬਾਧਰਿਨੀਚਨੈਨਕਰਿਦੁਰਿਗਰਬਾ ॥ ੩ ॥
 ਰਬਹਮਾਬਰੇਸਸਮਾਪਤੀ ॥ ੪ ॥ ਰਬਹਮਾਬਿਆਸਮਨੁਰਾਜਕੋਰ
 ਜਕਥਨਾ ॥ ੫ ॥ ਪਾਪਦ੍ਰਵਿਦਾ ॥ ੬ ॥ ਇਤਾਬਿਤੀਤਜੁਗਦੁਆਪੁਰਾਨਾਬਹੁਤਾਂਤਦੇਖਖੇਲੇਖਿਲਾ
 ਨਾਬੁਥਭਯੋਅਨਕ੍ਰਿਸਨਵਤਾਗਾ ॥ ਤਬਰਏਬਿਆਸਮੁਖਅਨਿਚਾਰਾ ॥ ੭ ॥ ਜੇਜੇਚਰਿਤੁਕ
 ਏਕ੍ਰਿਸਨਦੇਵਾ ॥ ਤੇਤੇਭਏਸੁਸਾਰਦਾਤੇਵਾ ॥ ਅਬਕਹੋਤਉਨਸੇਛੋਪਠਾਨਾ ॥ ਜਿਹਭੁਕੀਨਸੀਅ
 ਭਿਰਾਮਾ ॥ ੮ ॥ ਜਿਹਭੁਤਕਥਕੀਨੋਪਸਾਰਾ ॥ ਛਿਹਭੁਤਿਕਾਬਿਕਾਬਿਹੈਬਿਚਾਰਾ ॥ ਕੋਹੋਜੈਸਕਾਭਿ
 ਯਹਿਕਹਿਯੋਬਿਆਸਾ ॥ ਤਉਨੈਕਥਾਨਕਥੋਪੁਛਾਸਾ ॥ ੯ ॥ ਜੇਭੁਏਭੁਪਭੁਅਮੇਮਹਾਨਾ ॥ ਤਨਕੇ
 ਸੁਜਨਕਥਤਕਹਾਨਾ ॥ ਕਹਾਲਗੇਤਾਸਕਿਜੈਬਿਚਾਰਾ ॥ ਸੁਦਿਲੇਹੁਬੈਣਸੰਛੋਪਯਾਗਾ ॥ ੧੦ ॥ ਜੇ
 ਭੁਏਭੁਪਤੇਕਹੋਬਿਆਸਾ ॥ ਹੋਵਤਪੁਰਾਣਤੇਨਾਮਭਾਸਾ ॥ ਮਨਭਯੋਰਾਜਮਹਿਕੋਭੁਆਰਾ ॥ ਖੜ
 ਗਨਸੁਪਾਨਮਹਿਮਾਅਪਾਰਾ ॥ ੧੧ ॥ ਮਨਵਾਸਿਸਟਿਕੀਨੀਪ੍ਰਕਾਸਾ ॥ ਵਸਚਚਲੇਕਾਅਰਾ ॥
 ਭਾਸਾਮਹਿਮਾਅਪਾਰਬਰਨੇਸੁਕਉਨਾ ॥ ਸੁਦਿਸਉਦਹੁਇਹੋਮਉਨਾ ॥ ੧੨ ॥ ਦਸਚਾਰਚਯਾਬਿ
 ਦਿਆਨਿਧਾਨਾ ॥ ਅਰਿਜੀਤਜੀਤਾਦੈਨੋਨਿਸਾਨਾ ॥ ਖੰਡੇਮਹੀਪਮਾਵਾਸਖੇਤਾ ॥ ਗੰਜੇਮਸਾਣਨ
 ਚੇਪਹੇਡਾ ॥ ੧੩ ॥ ਜਿਤੇਸੁਦੇਸਏਸੁਗਮਵਾਸਾ ॥ ਕਿਨੇਖਰਾਬਖਨੇਖਵਾਸਾ ॥ ਛੰਡੇਅਤੰਡਮੰਡੇ
 ਮਹੀਪਾ ॥ ਦਿਨੇਨਿਕਾਰਛਿਨੇਸੁਦੀਪਾ ॥ ੧੪ ॥ ਖੰਡੇਸੁਖੇਤਪੁਨੀਖਡਿਯਾਣਾ ॥ ਮੇਰੇਅਮੇਰੇਜੇਧ
 ਵਰਾਣਾ ॥ ਚੱਲੇਅਚੱਲਾਮੰਡੇਅਮੰਡਾ ॥ ਕਿਨੇਘਮੰਡਖੰਡੇਪਚੰਡਾ ॥ ੧੫ ॥ ਕਿਨੇਸੁਜੇਰਪੁਨੀਖਡੇ
 ਸਾਮੰਡੇਮਹੀਪਮਾਵਾਸਦੇਸਾ ॥ ਇਹਭਾਤਿਦੀਹਦੇਹੀਫਿਰਾਇਆ ॥ ਨੀਸਮਾਨਮਨਰਾਜਰਾ
 ਇਆ ॥ ੧੬ ॥ ਇਹਭਾਤਿਦੀਹਕਰਿਦੇਸਰਾਜਾ ॥ ਬਹੁਕਰੇਹੋਮਅਰੁਜਗਸਾਜਾ ॥ ਬਹੁਭਾਤਿਸੁਰ
 ਟਕਰਿਕੋਸੁਦਾਨਾ ॥ ਗੋਦਾਨਾਅਦਿਬਿਧਵਤਸਿਨਾਨਾ ॥ ੧੭ ॥ ਜੇਹੁਤੀਜੰਗਾਅਰੁਬੇਦਹੀਤਾਸੇ

ਕਰੀਸ੍ਵਨਿਪਲਾਇਪੀਤਾਮਦਾਨਦਾਨਰਤਨਾਦਿਆਇ। ਤਿਨਕੁੰਤਿਕੁੰਤਿਕਿਨੇਸ੍ਵਰਾ।
 ਕਰਿਦੇਸਦੇਸਇਮਨੀਤਰਾਜਾਬਹੁਕੁੰਤਿਕੁੰਤਿਦੇਸਰਬਸਾਜਾਹਸਤਾਦਿਦੰਤਬਾਜਾਦਿਮੇ
 ਧਾ। ਤੇਕੁੰਤਿਕੁੰਤਿਕਿਨੇਨਿਖੇਪ। ੧੦੦। ਬਹੁਸਾਜਬਾਜਦਿਨੇਦਿਜਨਾਦਸਚਰਚਾਗਥਿ
 ਦਿਆਸੁਜਾਨਾਖਟਚਾਰਸਾਸਤ੍ਰਸਿੰਮ੍ਰਿਤਰਟਿਤਾਕੋਕਾਬਿਭੇਦਬੀਨਾਬਜੰਤ। ੧੦੧। ਘਨ
 ਸਾਰਘੋਰਘਸੀਅਤਗੁਲਾਬਾਮ੍ਰਿਗਮਦਤਡਾਰਚੁਵਤਸਰਬਾਕਸਮ੍ਰਿਗਘਸਘੋਰਤਸੁ
 ਬਾਸਾਉਘਟਤਸੁਗੰਮਹਕੰਤਅਵਾਸ। ੧੦੨। ਤਿਨਕੁੰਤਿਕੁੰਤਿਕਿਨੇਸ੍ਵਰਾ। ੧੦੩। ਤਾਗਤ੍ਰ
 ਵੰਗਤਾਲਬਾਜੰਤਮੁਚੰਗਾਬੀਨਾਬੁਥੈਦਬੀਸੀਮ੍ਰਿਦੰਗਾਸੁਫਤਾਲਤੁਰੀਸਹਨਇਰਾਗਾ
 ਬਾਜੰਤਜਨਉਪਨਤਸੁਹਰਾ। ੨੦੧। ਕਹੂੰਤਾਲਤੁਰੀਬੀਨਾਮ੍ਰਿਦੰਗਾਸੁਫਤਾਲਤੁਰੀਸਹਨਇਰਾਗਾ
 ਰਉਪੰਗਾਜੰਹਜੰਹਬਿਥੋਕਤੰਹਤੰਹਸੁਬਾਸਾਉਠੰਤਸੁਬਾਸਾਮਹਕੰਤਅਵਾਸ। ੨੦੨।
 ਰਿੰਬੋਲਮਨਾਛੰਦਾ। ੨੦੩। ਅਨਰਾਜਕਰਿਯੋਦੁਖਦੇਸਹਰਿਯੋਬਹੁਸਾਜਸੰਜੋਸੁਨਿਦੇਵ
 ਲੰਜੋ। ੨੦੪। ਅਥਿਪ੍ਰਿਥਰਾਜ
 ਕੇਰਾਜਕਥਨੀ। ੨੦੫। ਤੋਟਕਛੰਦਾ। ੨੦੬। ਕੋਹਲਗਾਰੋਨਿਪੇਜੇਨਭਏ। ਪ੍ਰਭੁਜੇਤਪਿਜੇਤਮਿਲ
 ਇਲਏ। ਪ੍ਰਨਿਸੀਪ੍ਰਿਥਰਾਜਪ੍ਰਿਥੀਸਭਯੋਜਿਨਾਬਿਪਨਦਾਨਦੁਰੰਤਦਯੋ। ੨੦੭। ਦਲਥੈ
 ਦਿਨਏਕਸਿਕਾਰਚੜ੍ਹੇ। ਬਨਨਿਰਜਨਮੇਲਾਖਿਬਾਘਬੜ੍ਹੇ। ਤਹਨਾਰਿਸੁਫੰਤਲਤੇਜਪ
 ਰੇ। ਸਸਿਸੁਰਜਕੀਕ੍ਰਿਤਹਰੇ। ੨੦੮। ਤਹਜਾਤਭਏ। ਮ੍ਰਿਗਘਾਤਭਏ। ਇਕਦੇਖਿਕੁਟੀ
 ਜਲੋਗਜੁਟੀ। ੨੦੯। ਤਹਜਾਤਭਯੋਸੰਗਕੋਨਲੁਇਯੋਲਾਖਿਨਾਰਖਰੀ। ਰਸਰੀਤਿਭੁ
 ਰੀ। ੨੧੦। ਅਤਿਸੋਭੁਤਹੋਲਾਖਿਲੋਭੁਤਹੋਨਿਪਪੇਖਜਥੋਚਿਤਚਉਕਤਥੋ। ੨੧੧।
 ਇਹਕਉਨਜਣੀ। ਜਨਰੂਪਮਣੀ। ਛੁਬਿਦੇਖਿਛੁਕਿਯੋਚਿਤਚਾਇਚਕਿਯੋ।
 ਨਿਪਬਾਰਿਗਹੀ। ਤਿਯੋਮੇਨਰਹੀ। ਰਸਰੀਤਰਚਿਯੋਦੁਹੀਮੇਨਮਚਿਯੋ। ਬਹੁ
 ਤਿਭੁਜੀ। ਨਿਸੋਭੇਨਤਜੀ। ਦੇਉਰੀਤਰਹੋਨਹਿਜਾਤਕਹੋ। ੨੧੨। ਰਸਰੀਤਰਚਿਯੋ
 ਕਲਕੇਲਮਚਿਯੋ। ਅਮ੍ਰਿਤਾਸਨਦੋਸੁਖਰਾਸਨਦੋ। ੨੧੩। ਲੁਲਤਾਸਨਲੋ। ਬਿਬ

ਧਾਸਨਲੈ॥ ਲਲਨਹੁਲਲਾ॥ ਕਰਿਕਮਕਲਾ॥ ੨੨॥ ਕਰਿਕੇਲਉਹੀ॥ ਮਧਪਰਨਕੁਟੀ॥ ੨੦੨
 ਨਿਪਜਾਤਭਯੋ॥ ਤਿਹਗਭੁਰਹਿਯੋ॥ ੨੩॥ ਦਿਨਕੇਕਗਏ॥ ਤਿਨਕੁਰਜਏ॥ ਤਨਕੋਰਧਰੇ॥
 ਸਾਸਿਸੋਭੁਰੇ॥ ੨੪॥ ਤਨਜਾਲਦਵਾ॥ ਅਸਿਤੇਜਭਵਾ॥ ਰਿਖਜੋਨਾਪਿਖੇ॥ ਚਿਤਚਉਕਚਕੈ॥
 ੨੫॥ ਸਿਸਾਸਿਆਲਭਯੋ॥ ਕਰਿਮੀਗਲਯੋ॥ ਚਾਲਿਆਵਤਹਾ॥ ਜਿਹਤਾਤਜਹਾ॥ ੨੬॥
 ਨਿਪਦੇਖਜਏ॥ ਕਰਿਲਾਜਤਏ॥ ਯਹਿਮੇਨਸੂਅੀ॥ ਤੀਅਕੋਨਤੁਅੀ॥ ੨੭॥
 ੨੮॥ ਹਰਿਬੋਲਮਨਛੰਦਾ॥ ਨਿਪਨਹਿਸੁਣੀ॥ ਤੁਮਜੋਨਭਜੀ॥ ਮਧਪਰਨਕੁਟੀ॥ ਤੁਹਕੇ
 ਲਨਟੀ॥ ੨੯॥ ਤਬਬਾਚਦੀਯੋ॥ ਅਬਕੁਲਗਯੋ॥ ਤਿਸਾਚਿਤਕੋਰੇ॥ ਮੁਹਿਗਜਬੋਰੇ॥ ੩੦॥
 ੩੧॥ ਤਬਕਹਿਭੁਜੋ॥ ਅਬਮੋਹਤਜੋ॥ ਇਹਪੁਤੁਭਯੀ॥ ਸੁਨਿਸਾਚਨਿਪੀ॥ ੪੦॥ ਨਹੀਸਾਪਤੁ
 ਏ॥ ਤੁਜਕੋਬਖੁਏ॥ ਅਬਤੇਨਤਜੋ॥ ਨਹੀਲਾਜਲਜੋ॥ ੪੧॥ ਕੋਊ
 ਚੀਨਬਤਉ॥ ਕਰਿਬਾਤਾਦਿਖਾਉ॥ ਕੀਯੋਨਭਜੋ॥ ਨਹਿਨਾਰਲੋਜੋ॥ ੪੨॥ ਇਕਮੁਦਕਲੋ॥
 ਨਿਪਕੇਕਰਦੈ॥ ਇਹਦੇਖਿਭੁਲੋ॥ ਕਸਹੋਰਤਲੋ॥ ੪੩॥ ਨਿਪਜਾਨਗਏ॥ ਪਹਿਚਾਨਭਏ॥
 ਤਬਤੋਨਬਰੀ॥ ਬਹੁਕਾਤਿਭੁਰੀ॥ ੪੪॥ ਸਿਸਸਾਤਭਏ॥ ਰਸਰੂਪਰਏ॥ ਅਮਿਤੇਜਬ
 ਲੀ॥ ਦਲਦੀਹਦਲੀ॥ ੪੫॥ ਹਨਿਭੂਪਥਲੀ॥ ਜੀਦਿਭੂਪਥਲੀ॥ ਰਿਖਬੋਲਰਜੀ॥
 ਬਿਧਜਗਸਜੀ॥ ੪੬॥ ਸੁਭਕਰਮਕਰੇ॥ ਅਰਿਪੁੰਜਹਰੇ॥ ਅਤਿਸੁਗਮਹਾ॥ ਨਹਿਐਰਲ
 ਹਾ॥ ੪੭॥ ਅਤਿਜੋਤਲਯੋ॥ ਸਸਿਕ੍ਰਤਕਯੋ॥ ਦਿਸਚਾਰਚਕੀ॥ ਸੁਰਨਰਛਕੀ॥
 ੪੮॥ ਗਾਹਗਾਮਖਰਬਗਾਬਿਨਮਾਰਮਾਰਨਰੇਸਾ॥ ਜੀਤਜੀਤਅਜੀਤਰ
 ਜਨਿਛੀਨਦੇਸਾਬਿਦੇਸਾ॥ ਟਾਰਟਾਰਕੋਰਪਥਯਦੀਨਉਤਰਦਿਸਾਨ॥ ਸਪਤਸਿੰਧਭਏਧ
 ਰਾਪਰਣੀਕਚੋਕਰਥਾਨ॥ ੪੯॥ ਗਾਹਗਾਹਅਗਾਹਿਦੇਸਨਬਾਰਿਬਾਰਿਹਥਿਯਾਗਾ॥
 ਤੇਰਤੇਰਾਮਤੇਰਭੂਧਕਦੀਨਉਤਰਟਾਰਾ॥ ਦੇਸਅਉਗਬਿਦੇਸਜੀਤਬਸੇਖਰਾਜਕਾ॥ ਇ
 ਅੰਤੋਜੋਰਸੁਜੋਤਸੇਮਿਲਿਜਾਤਭੀਪਿਥੁਰਾਇ॥ ੫੦॥ ਜਨਅੰਤਸੋਮੋਭਯੋ॥ ਧਰਾਜਗਜ
 ਵਤਾਗਾਬੋਲਿਸਰਬਸਮਿਧਿਧੀਪਤਮਿਤਮੰਤ੍ਰਕਮਾਰਾ॥ ਸਪਤਦੀਪਸੁਸਪਤਪੁਤਨਬਾ

ਦੇ ਨਾਮ ਅੰਤਰਿ ਕਲਿਯਾਨ ਅਰਥ ਮੂਰਤਿ ਪਾਤਕ

ਦੀ ਨਦਰਿ ਤਾ ਸਪਤਰਾਜ ਕਹੈ ਲਗੇ ਸੁਤ ਸਰਬ ਸੇਕੁ ਵੰਤ ॥ ੫੧ ॥ ਸਪਤਰਾਜ ਫਿਰੈ ਲਗੇ ਸਿਰ
ਸਪਤਰਾਜ ਕੁਮਾਰਾ ਸਪਤਾਇੰਦ੍ਰ ਪਰੇਧਰਾ ਪਰ ਸਪਤਜਾਨਵਤਾਰਾ ਸਰਬ ਸਾਸਤ੍ਰ ਪਰੀਸ
ਭੋਮ ਲਿਖੇ ਦਰੀਤ ਬਿਚਾਰਾ ॥ ੫੨ ॥ ਖੰਡੇ ਖੰਡ ਅਖੰਡ ਉਰਬੀ ਬਾਰਣੀ ਨਕੁਮਾਰਾ ਸਪ
ਤਦੀਪਤ ਏਪੁਨਰਨਾਵਿਖੰਡ ਨਾਮ ਬਿਚਾਰਾ ਜੇ ਸਭ ਪੁਰ ਪਰੀਧਰਾ ਤਿਹਤਰ ਬਨ ਮਥਖਾਨਾ ॥
ਭਰਥ ਖੰਡ ਬਖਾਨੀ ਦਸਚਾਰ ਚਾਰ ਨਿਧਾਨਾ ॥ ੫੩ ॥ ਕਉਨ ਕਉਨ ਕਥੇ ਕਵਿਨਾ ਮਠਾ ਮਠੀ
ਤਾ ਬਾਟਿ ਬਾਟਿ ਸੋ ਬੋਲਏ ਨਵ ਖੰਡ ਦੀਪਦਰੀਤਾ ਮਠਾ ਮਠਾ ਭੁਏ ਨਰਾਧ ਪਨਾ ਮਠਾ ਮਠਾ
ਨੇਕਾ ਕਉਨ ਕਉਨ ਉਚਾਰੀ ਐਕਰਿ ਸੂਰ ਸਰਬਾ ਬਿਬੇਕਾ ॥ ੫੪ ॥ ਸਪਤਦੀਪਨ ਸਪਤਕੂਪ
ਤਭੁਗੀ ਲਗੇ ਨਵ ਖੰਡਾ ਭੁਤ ਭੁਤ ਨ ਸੋਫਿਰੈ ਅਸਿਥਾ ਪਯੋਧ ਪ੍ਰਚੰਡਾ ਦੀਹ ਦੀਹ ਅਜੀਹੇ
ਸਨਿਨਾ ਮਾਪ ਭੁਨਾਇ ॥ ੫੫ ॥ ਅਨਜਾਨ ਦੁਤੀਭਿਏ ਛਿਤ ਦੁਸਰੇ ਹਰਿ ਰਾਇ ॥ ੫੬ ॥ ਆਪਾ
ਪਸਮੇ ਸਥੇ ਸਿਰਾ ਮੰਤ੍ਰ ਪੰਤ੍ਰ ਫਿਰਾਇ ॥ ੫੭ ॥ ਜੀਤ ਜੀਤ ਅਜੀਤ ਜੇ ਪਨਰੇ ਹੋ ਕੋਹ ਕਮਾਇ ॥ ੫੮ ॥
ਸਾਰ ਅਨੰਤ ਬੋਲ ਕੋਲੋ ਲਕੋਲਾ ਅਨੇਕਾ ਅੰਤ ਕਾਲ ਸਥੈ ਭਛੇ ਜਗ ਛਾਡੀ ਅਨਹਿਏਕਾ ॥ ੫੯ ॥
ਆਪ ਅਰਥ ਅਨਰਥ ਅਪਰਥ ਮਰਥ ਕਰਤ ਅਨੰਤਾ ॥ ੬੦ ॥ ਅੰਤ ਹੋਤ ਭਟੀ ਕਛੁ ਪਭ ਕੋਟਿ
ਕਿਯੋ ਨ ਕਰੰਤਾ ਜਾਨ ਬੁਝ ਪਰੰਤ ਕੂਪਲਹੰਤ ਮੂੜ ਨ ਭੇਵਾ ॥ ੬੧ ॥ ਅੰਤ ਕਾਲ ਤਥੈ ਬਚੈ ਜਬ ਜਾਨ
ਪੈਰੁ ਬਦੇਵਾ ॥ ੬੨ ॥ ਅੰਤ ਹੋਤ ਭਟੀ ਭੁਲੀ ਪ੍ਰਭ ਮੂੜ ਲੋਗ ਨ ਜਾਨਾ ॥ ੬੩ ॥ ਆਪ ਅਰਥ ਪਛਾਨਹੀ
ਤਜ ਦੀਹ ਦੇਵ ਨਿਧਾਨਾ ਪਰ ਮਜਾਨ ਕਰੰਤ ਪਾਪ ਨਯੋ ਨ ਜਾਨਤ ਮੂੜਾ ਸਰਬ ਕਾਲ ਦਇਆ
ਲੋਕੋ ਕਹੈ ਗੁਰੂ ਗੁਰੂ ਅਗੁਰੂ ॥ ੬੪ ॥ ਪਾਪ ਪੁੰਨ ਪਛਾਨਹੀ ਕਿਰਿ ਪੁੰਨ ਕੀ ਸਮਧਾ ਪਾਪ ਮਜਾ
ਨ ਪਾਵਿਤ੍ਰ ਜਾਪਨ ਜਪੈ ਕਾਗ ਕੁਜਾਪਾ ਸਿਧ ਭਉਰਨ ਮਾਨਹੀ ਬਿਨ ਸਿਧਤਾ ਉਪਜੰਤਾ ॥ ੬੫ ॥
ਥਦੀਪ ਸਭੋ ਪ੍ਰਸਾਦਿ ਕੂਪ ਪਰੰਤਾ ॥ ੬੬ ॥ ਸਿਧ ਭਉਰਨ ਮਾਨਹੀ ਅਨ ਸਿਧ ਪੁਜਤ ਭਉਗ
ਕੋਕ ਦਿਵ ਸਚਲਾ ਹਿਗੋ ਜੜਭੀਤ ਕੀ ਸੰਦ ਉਰਾ ਪੰਖੀ ਨ ਕਹਾਉ ਭੈ ਅਰਨੈ ਨਹੀ ਨਹਿਚਾ ॥ ੬੭ ॥
ਸਸਤ੍ਰ ਹੀਨ ਜੁਧਾਨ ਪੇਠ ਬਾਹਰ ਥਹੀ ਨ ਬਿਚਾਰਾ ॥ ੬੮ ॥ ਵਰਬ ਹੀਨ ਬੋਧਾਰ ਜੇ ਸਕਾ ਅਰਥ
ਬਿਨ ਇਸਲੋਕਾ ਅਖਹੀਣ ਬਿਲੋਕ ਬੋਜਗ ਕਾ ਅਕੋਲ ਅਕੋਕਾ ਗਿਆਨ ਹੀਣ ਸੁਪਾ ॥ ੬੯ ॥

ਠਗੀਤਾਬੁਧੀ ਦਾ ਬਿਚਾਰਾ ॥ ਹਿਮਤ ਹੀ ਨਜੁਧਾਨੁ ਤੁਝ ਕੋ ਲਹੀ ਦਿਕੁ ਮਾਰਾ ॥ ੧ ॥ ਕਉਨ ਕਉ
 ਨਗਾਨਾਈ ਅੰਜੋਤੁ ਏਕੁ ਮਮ ਹੀ ਪਾ ॥ ਕਉਨ ਕਉਨ ਸੁਕਖੀ ਅੰਜਗ ਕੋ ਸਦੀ ਪਾ ਅਦੀ ਪਾ ਸਜਾ ਸਕਾ
 ਨਗੀਨੇ ਵਹੈ ਇਮ ਅੰਗਰੀ ਨਹੀ ਸਕਤਾ ॥ ਯੈ ਨਾਮੇ ਸਪਹਿ ਚਾਨੀ ਅੰਬਿਨਤਾ ਸਕੀ ਕੀ ਇਕੁ ਗਤਾ ॥
 ੨ ॥ ਸੈ ਸਟ ਸੈ ਸਟ ਕਉ ਜਿ ਤੇ ਇਹੁ ਭੁਮਾ ਨ ਰੇ ਸਾ ॥ ਤਉ ਨ ਤਉ ਨ ਉਚਾਰੇ ਹੋਤੁ ਮਰੇ ਪ੍ਰਸਾਦਿ ॥
 ਸੇਸਾ ॥ ਭਰਥਰਾ ਜਬਿ ਤੀਤ ਭੇਕੁ ਏਹਾ ਜਸਾ ਗਰਬਾ ਜਾ ॥ ਰੁੰਦ ਕੀਤ ਪਸਾ ਕਰੀ ਲੀ ਅਲਛੁ ਸੁ
 ਤਉ ਪਰਾ ਜਾ ॥ ੩ ॥ ਚੰਦ ਬਰੁ ਪੁਜਾ ਗਦ ਕੁਤ ਸਰਬਰਾਜ ਕੁ ਮਾਰਾ ॥ ਲਛੁ ਰੂਪ ਪਰੇ ਜਗਿਆ
 ਨਾਮੇ ਨ ਸੁਪਾਰਾ ॥ ਬੇਖ ਬੇਖ ਬਨੇ ਨ ਰੇ ਸੁਜੀਤ ਦੇ ਸਾ ਅਸੇਸਾ ॥ ਦਾਸ ਭਵ ਪਰੇ ਸਬੈ ਮਨ ਜੰਤੁ ਤੰਤੁ
 ਨ ਰੇਸਾ ॥ ੪ ॥ ਬਾਜ ਮੇ ਪਕਰੈ ਲਗੇ ਹਯ ਸਾਲ ਤੇ ਤਪ ਚੀਨਾ ॥ ਬੋਲ ਬੋਲਾ ਅੰਮੇਲ ਰਿਤ ਜੁਮ
 ਤਾ ਮਿਤ੍ਰ ਪ੍ਰਣੀਨਾ ॥ ਸੰਗ ਦੀਨ ਸਮੁਹ ਮੈ ਨਾਪ ਬਿਯੁਹ ਬਿਯੁਹ ਬਨਾਇ ॥ ਜੰਤੁ ਤੰਤੁ ਟਿਰੈ ਲਗੇ ਸਿ
 ਰੁ ਅੰਤੁ ਪੰਤੁ ਟਿਗਾਇ ॥ ੫ ॥ ਜੈ ਤੰਤੁ ਲਹਿ ਜੰਤੁ ਹਤੰਤੁ ਸੰਤੁ ਭੇਸ ਭੁਚੁਗਾ ॥ ਛੇਰ ਛੇਰ ਭਜੇ ਨ ਰੇ
 ਮਨਿ ਛਾਡੁ ਮਸਤ ਕਰੁਗਾ ॥ ਰੂਰ ਛਾਰ ਸਨਾਹਿ ਸੂਰੀ ਅਲਛੇ ਸਮੁਪਾਰਾ ॥ ਛਾਜਿ ਛਾਜਿ ਜੰਤੁ ਹਤੰਤੁ
 ਪੁਤ੍ਰ ਮਿਤ੍ਰ ਬਿਸਾਰਾ ॥ ੬ ॥ ਗਾਜਿ ਗਾਜਿ ਚਲੇ ਗਦਾ ਪਰਿਭਾਜਿ ਭਾਜਿ ਸੁਭੀਗਾ ॥ ਸਾਜ ਬਾਜ ਤ
 ਤੇ ਭਜੇ ਬਿਸੀਰਾ ਬੀਰ ਜੁਪੀਗਾ ॥ ਸੂਰਬੀਰ ਗਜੇ ਜੰਤੁ ਹਤੰਤੁ ਅਸਤੁ ਸਸਤੁ ਨ ਚਾਇ ॥ ਜੀਤ ਜੀ
 ਤਲਏ ਸੁਦੇਸ ਜੈ ਤੰਤੁ ਪੰਤੁ ਟਿਗਾਇ ॥ ੭ ॥ ਜੀਤ ਪੁਰਬ ਪਸੁਮੀ ॥ ਅਲੁਣੀ ਨਵ ਛੁਨ ਜਾਇ ॥ ਤਾਕ
 ਬਾਜ ਚਲਿਐ ਜਹਾਂ ਜਹਾਂ ਬੈਠ ਬੈਠ ਮਨ ਰਾਇ ॥ ਧਿਆਨ ਮਧਿ ਹੁਤੇ ਮਹਾ ਮੁਨਿ ਸਾਜ ਬਾਜ ਨ ਦੇਖਿ
 ਪਿਸਠ ਪਾਛੁ ਖੋਰੇ ਕੁਯੋ ਰਿਖ ਜਾਨੇ ਗੋਰ ਖਰੇਖਾ ॥ ੮ ॥ ਚਉਕਿ ਚਿਤ ਰਹੇ ਸਬੈ ਜਬ ਦੇਖੈ ਨ ਨਬ
 ਜਾ ॥ ਖੋਜੇ ਜਬ ਕੇ ਸਬੈ ਦਿਸ ਚਰਚਾਰ ਸਲਾਜਾ ॥ ਜਾਨ ਪਾਧ ਗਏ ਤੁਰੰਗ ਮਕੀਨ ਚਿਤ ਬਿਚ
 ਰਾ ॥ ਸਗਰ ਖਾਤੁ ਖੁਦੇ ਲਗੇ ਰਣ ਪੀਰ ਬੀਰ ਅਪਾਰਾ ॥ ੯ ॥ ਖੋਦਿ ਖੋਦਾ ਖੋਦਿ ਪ੍ਰਥਵੀ ਕ੍ਰੋਧ
 ਪਾ ਅਨਿਤਾ ॥ ਭੁੰਛੁ ਭੁੰਛੁ ਗਏ ਸਬੈ ਮੁਖ ਮਿਤ੍ਰ ਕਾ ਦੁਤਵੰਤਾ ॥ ਸਗਰ ਖਾਤੁ ਖੁਦੇ ਲਗੇ ਦਿਸ ਖੋਦ ਰਣ
 ਨ ਸਰਬਾ ॥ ਜੀਤ ਪੁਰਬ ਕੋ ਚਲੇ ਅਤਿ ਠਾਕੈ ਜੀ ਅਗਰ ਬਾ ॥ ੧੦ ॥ ਖੋਦਿ ਦਸ ਛੁਨ ਕੀ ਦਿਸੁਨ
 ਪੁਨ ਖੋਦ ਪੁਰਬ ਦਿਸਾਨਾ ॥ ਤਾਕ ਪੰਛੁ ਮਕੈ ਚਲੇ ਰਸ ਚਾਰ ਚਾਰ ਨਿਪਨਾ ॥ ਖੋਦ ਉਤਰ ਦਿਸਾ

ਜਥੇਖੇਵੇਲਗੇਸਬਠਉਗਾਅਉਰਅਉਰਠੈਪਸੁਕਲਿਕਲਠਾਟੀਅਉਰਾ ॥ ੧ ॥ ਖੇਲਿ
 ਬਹੁਤਾਇਪਿਥਵੀਪੁਜਾਅਰਪਦਿਸਨਾਅੰਤਭੇਦਾਬੰਢਕੀਆਮੁਨਿਬੈਠਸੰਜੁਤਪਿਆਨਾਪੁ
 ਸਠਮਛੁਬਿਲੇਕੀਥਜਸਜਾਜਰੂਪਅਨੁਪਾਛਾਤਭੇਮੁਨਿਮਾਗਿਯੋਅਤਿਗਰਬਕੇਸੁਤਰੂ
 ਪਾ ॥ ੧੨ ॥ ਪਿਆਨਛੁਟਤਬੈਮੁਨੀਦਿਗਜੁਲਮਾਲਕਰਲਾਕੁਤਤਾਤਨਸੇਉਠੀਜਨਸਿਧ
 ਆਗਿਬਿਸਥਾਕੁਸਮਛੁਤਭਏਸਬੈਨਿਪਲੰਛੁਪੁਤਸੁਨੈਨਾਬਾਜਰਾਜਸੁਸਿਪਦਜੁਤਅਸ
 ਤੁਸਸਤਸੁਸੇਨਾ ॥ ੧੩ ॥ ਛੁਏਕੁਸਮਛੁਤਾਨਿਪਸਰਬਪੂਤਾਜੁਤਸੁਭਰਮੈ
 ਨਾਉਦਰਸੁਬੈਨਾ ॥ ੧੪ ॥ ਸੇਭਾਅਪਾਰਾਉਦਰਕੁਮਰਾਜਬਜਰੇਸਰਬਾਤਬਤਜਗਰਬ
 ॥ ੧੫ ॥ ਬਾਹੁਅਜਾਨਾਸੇਭਾਮਹਨਾਦਸਰਾਰਵੰਤਾਸੁਰਦੁਰੰਤਾ ॥ ੧੬ ॥ ਜਰਿਥਾਜਬਰਿਗ
 ਹੁਇਚਿਤਅਧੀਗਾਇਨੇਸੇਦੇਸਾਜੰਹਸਗਰਦੇਸਾ ॥ ੧੭ ॥ ਲਹਿਸਗਰਬੀਗਾਉਚਿਤਾ
 ਧੀਗਾਪੂਛੇਸੇਦੇਸਾਪੂਤਨਸੁਬੈਸਾ ॥ ੧੮ ॥ ਕਰਜੇਰਸਰਬਾਕੁਟਛੋਰਗਰਬਾਉਚੇਬੈਲਾ
 ਜਲਚੁਅਤਨੈਣਾ ॥ ੧੯ ॥ ਭੂਅਛੋਰਿਬਾਜਾਜਿਦਿਸਰਬਰਾਜਾਸਬਸੀਗਲੀਨਾਨਿਮਬ
 ਰਪਬੀਨਾ ॥ ੨੦ ॥ ਹਯਗੋਪਪਯਾਰਾਤੁਅਸੁਤਉਦਥਾਕੁਅਖੇਵਸਰਬਾਅਤਿਬਛਗ
 ਰਬਾ ॥ ੨੧ ॥ ਤਹਮੁਨਿਅਪਾਰਾਗੁਨਗਨਉਦਾਗਲਾਖਿਮਪਿਧਿਆਨਾਮੁਨਮਨਮਹਨਾ
 ॥ ੨੨ ॥ ਤਵਪੁਤ੍ਰਕੋਧਾਲੇਸੀਗੋਜੇਧਾਲਤਪੁਹਾਰਾਕੀਅਰਿਖਅਪਥਾ ॥ ੨੩ ॥ ਜਬਛੁਟ
 ਧਿਆਨਾਮੁਨਮਨਮਹਨਾਨਿਕਸੀਸੁਜਲਾਦਾਵਾਬਿਸਾਲਾ ॥ ੨੪ ॥ ਤਹਜਰੇਪੂਤਾਕਹਿ
 ਮੈਸਦੂਤਾਮੈਨਾਸਮੇਤਾਬਾਰਨਏਕਾ ॥ ੨੫ ॥ ਸੁਨਪੁਤ੍ਰਨਾਸਾਕੁਯੋਪੁਰਉਦਾਸਾਜਹਤਹ
 ਸੁਲੇਗਾਬੈਠੇਸੁਸੇਗਾ ॥ ੨੬ ॥ ਸਿਵਸਿਮਰਬੈਨਾਜਲਥਾਕੁਨੈਣਾਕਹਿਧੀਰਜਾਚਿਤਾ
 ਮੁਨਿਮਨਪਾਵਿਤਾ ॥ ੨੭ ॥ ਤਿਨਮ੍ਰਿਤਕਕਰਮਾਨਿਪਕਰਮਧਰਮਾਬਹੁਬੇਦਗੀਤਿਕਿਨ
 ਸੁਪ੍ਰੀਤਿ ॥ ੨੮ ॥ ਨਿਪਪੁਤ੍ਰਸੇਗਾਗਾਯੇਸੁਰਗਲੇਗਾਨਿਪਭੇਸੇਜੈਨਾਕਥਿਸਕੈਕਉਨਾ
 ॥ ੨੯ ॥ ਅਥਬੈਨਰਾਜਕੋਰਾਜਕਥਨੀ ॥ ੩੦ ॥ ਪੁਨਿਭਾਇਜਿਜਾਤਾਸੇਭਾ

ਕੁਛਾਦਸਚਰਵੰਤਾਸੇਕੁਸੁਭੰਤਾ॥੯੦॥ਸੁੰਦਰਸੁਨੈਲਾਜਨਰੂਪਮੇਲਾਸੇਕੁਅਪਗਾਸੇ ੩੦੪
 ਕੁਤਸੁਧਾ॥੯੧॥ਸੁੰਦਰਸਮਿਰੁਪਾਸੇਕੁਤੁਕੁਪਾਦਸਚਰਵੰਤਾਆਕੁਅਭੰਤਾ॥੯੨॥ਗੁ
 ਨਗਨਾਪਾਗਾਸੁੰਦਰਉਦਾਗਾਦਸਚਰਵੰਤਾਸੇਕੁਸੁਭੰਤਾ॥੯੩॥ਧਨਗਨਪ੍ਰਬੀਨਾਪ੍ਰਭਕੇ
 ਅਪੀਨਾਸੇਕੁਅਪਗਾਸੁੰਦਰਕੁਮਾਰਾ॥੯੪॥ਸਾਸਤ੍ਰਗਾਉਂਧਾਕ੍ਰੋਧੀਸਜੁਧਾਨਿਪਕੁਯੋ
 ਬੇਨਾਜਨਕਾਮਧੇਨਾ॥੯੫॥ਖੂਨੀਸੁਖੰਗਾਜੇਧਾਅਭੰਗਾਖੜੀਅਖੰਡਾਕ੍ਰੋਧੀਪ੍ਰਚੰਡਾ॥੯੬॥
 ਸਤ੍ਰਵਿਕਲਾਕਾਢੀਕੁਵਾਲਾਸਮਤੇਜਕੁਨਾਜੁਲਾਸਮਾਨਾ॥੯੭॥ਜਬਜੁਰਤਜੀਗਾਨਹਿ
 ਮੁਰਤਅੰਗਾਅਰਿਕੁਜਤੇਨੇਕਾਨਹਿਦਿਕਤਏਕਾ॥੯੮॥ਥਰਹਰਤਕੁਨਾਕੰਪਤਾਦਿਸਾਨਾ
 ਮੰਡਤਮਵਾਸਾਭੰਜਤਓਦਾਸਾ॥੯੯॥ਥਰਹਰਤਬੀਗਾਭੰਭਰਤਕੁਰੀਗਾਭੰਤਜਤਦੇਸਾਨਿ
 ਪਮੁਨਿਨੇਸਾ॥੧੦੦॥ਚੰਚਕੰਤਚੰਦਾਪੀਧੰਕਤਇੰਦਾਫਨਗਨਫੁਰੰਤਾਭੂਅਧਰਕੁਜੰਤਾ॥
 ੧੦੧॥ਜਸੁਰਕੁਭਾ॥ਜਸੁਰੋਠੋਰੋਰਸੇਬੇਸੁਨਿਯੋਅਗਿਬੰਦਸੀਸਸੇਬੇਪੁਨਿਯੋਜਗ
 ਜਗਸਾਜਕੁਲੇਕਰੋਦੁਖਪੁੰਜਦੀਨਨਕੇਹਰੋ॥੧੦੨॥ਅਥਬੇਨਰਾਜਕੋਰਾਜਕਥਨੀ॥ਪੁਨਿਬੇਨਰਾਜਮਹੇਸਕੁਯੋਜਿਨਤੰਡਕਾਹੁਤੇਭਯੋ
 ਜੀਅਭੰਤਕੁੰਤਸੁਖੀਨਰਾਅਤਿਗਰਬਸੁਬਛੁਟਉਰਧਰਾ॥੧੦੩॥ਜੀਅਕੁਸਿਤਾਤਿਬਸੇ
 ਸੁਖੀਤਰਦਿਸਣਾਵਤਨਦੁਖੀਸਬੋਠੋਰੋਰਪ੍ਰਿਥੀਬਸੀਜਨਰੂਪਮਾਜਸਿਰੀਜਸੀ॥
 ੧੦੪॥ਇਹਭਾਂਤਿਰਾਜਕਮਾਇਕੋਸੁਖਦੇਸਸਰਬਬਸਾਇਕੋਬਹੁਦੇਖਦੀਨਨਕੇਦਰੋਸੁ
 ਨਥਕਤਦੇਵਸਮਸਤਭੋ॥੧੦੫॥ਬਹੁਰਾਜਸਾਜਕਮਾਇਕੋਸਿਰਅੰਤ੍ਰਪ੍ਰਫਿਰਾਇਕੋ॥
 ਪੁਨਿਜੇਤਜੇਤਾਥਿਥੇਮਿਲੀਅਰਿਛੇਨਬੇਨਮਹਾਬਲੀ॥੧੦੬॥ਅਥਕਾਰੂਪਤਜੇਤਏ
 ਕਰਿਰਾਜਅੰਤਸਮੇਗਏਕਥਿਕਉਨਨਮਤਿਨੈਗਨੇਸੀਕੇਤਕਾਇਤਨੇਕੁਨੇ॥੧੦੭॥
 ੧੦੮॥ਅਥਮਾਨਧਾਤਕੋਰਾਜਕਥਨੀ॥ਜੇਤ
 ਕਾਰੂਪਕੁਏਅਵਨੀਪਗਾਨਾਮਸਕੈਤਿਨਕੈਕਾਵੈਕੋਧਗਾਨਾਮਜਥਮਤਭਾਖਿਸੁਨਾਉ॥
 ਚਿਤਰਉਅਪਨੇਡਰਪਾਉ॥੧੦੯॥ਬੇਨਗਏਜਗਮੇਨਿਪਤਕਰਿਮਾਨਯਧਾਤਭਏਬਸੁ

ਧਾਪਰਾ ਬਾਸਵਲੋਗਾਏਜਬਹੀਵਹਾਉਠਦਯੋਅਰਧਾਸਨਬਾਸਵ॥੧੦੮॥ ਰੋਸਭੁਰਿਯੋਤਕ
 ਮਾਨਮਹੀਧਰਾਹਾਂਕਗਹਿਯੋਕਰਖੰਗਕੁਯੰਕਰਾ॥ ਮਾਨਲਗਜਏਹਿਸਇੰਦ੍ਰਹਿ॥ ਬਾਹਗਰਾ
 ਤਤਕਾਲਾਇਜੰਦ੍ਰਹਿ॥ ੧੦੯॥ ਨਾਸਕਰੋਜਿਨਬਾਸਵਕੋਨਿਪਾ॥ ਆਸਨਅਰਧਦਯੋਤੁਯਾਬੁਤੁ
 ਹੈਲਵਨਾਮਮਹਾਸੁਰਭੁਪਰਾ॥ ਤਾਹਿਮਾਰਸਕੇਤੁਮਕਿਉਕਰਿ॥ ੧੧੦॥ ਸੋਤੁਮਤਾਹਿਸਿਘਰਕੇ
 ਆਵਹਾਤੈਤੁਮਇੰਦ੍ਰਸਿਘਾਸਨਪਾਵਹਾ॥ ੧੧੧॥ ਸੋਕੋਅਰਧਸਿਘਾਸਨਬੈਠਹਾ॥ ਸਾਚਕਹੋਪਰ
 ਨਕਨੇਐਠਹਾ॥ ੧੧੨॥ ਧਯੋਅਸਤੁਲੋਕੈਤਹਾ॥ ਮਥੁਗਾਮੰਡਲੀਦਾਨੇਥਾਜ
 ਹਾ॥ ਮਹਾਰਾਤੁਕੈਕੋਮਹਾਮੰਦਬੁਧੀ॥ ਮਹਾਜੋਰਕੋਦਲਪਰਮਕੂਧੀ॥ ੧੧੩॥ ਮਹਾਘੋਰਕੋਕੋ
 ਘਨੇਕੀਪਟਾਜਿਉ॥ ਸੁਧਾਇਅਰੁਦੀਬਿਜੁਲੀਕੀਛੁਟਾਜਿਯੋ॥ ਸੁਨੇਸਰਬਦਾਨੇਸਾਮੁਹੇਸਿਧ
 ਹੋ॥ ਮਹਾਕੂਪਕੋਕੋਸੁਬਾਜੀਨਚਾਇ॥ ੧੧੪॥ ਅਥਏਕਕੀਏਬਿਨੁਯੋਏਰੋ॥ ਦੇਊ
 ਦਾਂਤਨਪੀਸਹਕਰਪਰੋ॥ ਜਬਲੋਨਸੁਨੇਲਵਖੇਤਮਰਾ॥ ਤਬਲਉਨਲਖੇਰਨਬਾਜਟਗਾ॥ ੧੧੫॥
 ਅਥਿਹੀਰਟਏਕਕੀਏਕਕੋ॥ ਬਿਨੁਏਕਕੀਏਰਟਤੇਟਰੋ॥ ਬਹੁਸਾਲਾਸਿਲਾਤਲਾਬਿਛੁਛੁਰੈ
 ਦੁਹੂੰਭਿਜਬੈਰਣਬੀਰਜੁਦੇ॥ ੧੧੬॥ ਕੁਪਕੋਲਵਪਾਨ੍ਰਿਸੁਲਲਯੋ॥ ਸਿਰਧਾਤਯਮਾਨਦਖੰਡ
 ਕੀਯੋ॥ ਬਹੁਜੁਥਨਜੁਥਨਸੈਣਭਜੀ॥ ਨਉਚਾਇਸਕੋਸਿਰਏਸਲਜੀ॥ ੧੧੭॥ ਘਨਜੈਸੇਭੁਜੇ
 ਘਨਘਾਇਲਹੁਏ॥ ਬਰਖਾਜਿਮਸੈਣਤਧਰਚੇਏ॥ ਸੁਭਮਾਨਮਹੀਪਤਛੇੜਦੇ॥ ਸਭੁਹੀਦ
 ਲਭਾਜਚਲਾਜੀਅਲੋ॥ ੧੧੮॥ ਇਕਘੁਮਤਘਾਇਲਸੀਸਛੁਟੇ॥ ਇਕਸੈਣਚਰਵਤਿਕੇਸਛੁ
 ਟੇ॥ ਰਣਮਾਰਕੋਮਾਨ੍ਰਿਸੁਲਲੀਏ॥ ਭੁਰਭਾਂਤਹਿਭਾਤਭਜਾਇਦੀਏ॥ ੧੧੯॥
 ੧੧੨੦॥ ਅਥਦਲੀਪਕੋਰਾਜਕਥਨੀ॥ ੧੧੨੧॥ ਰਣਮੇਜਬਮਾਨਮਹੀਪਹਏ॥
 ਤਬਮਾਨਦਿਲੀਪਦਿਲੀਸਭੁਏ॥ ਬਹੁਭਾਤਨਦਾਨਵਦੀਹਦਲੋ॥ ਸਬੋਰਸੋਬੈਓਰਪਰਮਪਰੋ॥
 ੧੨੦॥ ਚੈਪਣੀ॥ ੧੨੧॥ ਜਬਨਿਪਹਨਮਾਨਧਾਤਾਬਗਾ॥ ਸਿਵ੍ਰਿਸੁਲਕਰਪਰਲਵਨਾਸਗਾ॥
 ਯੇਦਲੀਪਜਗਤਕੋਰਾਜਾ॥ ਭੁਾਂਤਭਾਂਤਜਿਹਰਾਜਬਿਰਾਜਾ॥ ੧੨੨॥ ਮਹਾਰਥੀਅਰੁਮਹਾਨਿਪ
 ਰਾ॥ ਕਲਕਾਵਟਸਾਚੇਜਨਛਾਗਾ॥ ਅਤਿਉਦਰਜਨਮਦਨਸਰੂਪਾ॥ ਜਨੁਕਲਨੇਰੂਪਕੋਭੁਪਾ॥

ਬਹੁਬਿਪਿਕਰੇ ਜਗ ਬਿਸਥਾਰਾ ॥ ਬਿਸਵ ਤੋਹ ਮਦਾਨ ਮਖਸਾਰਾ ॥ ਧਰਮ ਪੁਜਾ ਜੋਹਤੋਂ ੨੫
 ਹਾ ਬਿਰਾਜੀ ॥ ਇੰਦਾ ਵਤੀ ਨਿਰਖ ਦੁਤਿਲਾਜੀ ॥ ੧੨੩ ॥ ਘਗਾ ਪਗ ਜੋ ਖੰਡ ਕਹੁ ਗੁਰੂ ॥ ਘਗਿ
 ਘਗਿ ਅੰਨ ਸਾਲਕ ਰਿਛੂ ॥ ਖੁਖ ਨਾਂਗ ਜੁਆ ਵਤੋ ਕੋਈ ॥ ਤਰਫਿ ਨ ਇਛੁ ਪੁਰ ਵਤੋ ਸੇਈ ॥
 ਜੋ ਜਿਹ ਮੁਖ ਮਾਗੋ ਸੇ ਪਾਵਾ ॥ ਬਿਮੁਖ ਆਸ ਫਿਰ ਭਿਛਕ ਨ ਆਵਾ ॥ ਧਾਮ ਧਾਮ ਪੁਜ
 ਧਰਮ ਬਧਾਈ ॥ ਧਰਮ ਵਤੀ ਨਿਰਖ ਮੁਰਛਾਈ ॥ ੧੨੪ ॥ ਮੁਰਖ ਕੋਈ ਰਹੈ ਨਹੀ ਪਾਵਾ ॥ ਬਾ
 ਰ ਬੁਢ ਸਬ ਸੇਧ ਪਛਾਵਾ ॥ ਘਗਿ ਘਗਿ ਹੋਤ ਕੁਈ ਹਰਿ ਸੇਵਾ ॥ ਜੋਹਤੋਂ ਹਮ ਨ ਭਏ ਗੁਰ ਦੇਵਾ ॥
 ਇਹ ਬਿਪਿਰਾਜ ਦਿਲੀਪ ਬੋਕਰੀ ॥ ਮਹਾਰਥੀ ਅਹੁ ਮਹਾ ਪਨੁਰਧਰਾ ॥ ਕੋਕ ਸਾਸਤ੍ਰ
 ਸਿਮਿਤ ਸੁਗਗਿਆਨਾ ॥ ਜੇਤਵੰਤ ਦਸ ਚਾਰ ਨਿਧਾਨਾ ॥ ੧੨੫ ॥ ਮਹਾ ਕਰਮ ਠੀ ਮਹਾ ਸੁਜਾਨੁ ॥
 ਮਹਾ ਜੇਤਵ ਦਸ ਚਾਰ ਨਿਧਾਨੁ ॥ ਅਤਿ ਸਰੂਪ ਅਹੁ ਅੰਮਿਤ ਪ੍ਰਭਾਸ ॥ ਮਹਾ ਮਨ ਮਹਾ ਹਉ ਦਾਸ ॥ ੧੨੬
 ਬੇਦ ਅੰਗ ਧਰਮ ਸਾਸਤ੍ਰ ਪ੍ਰਬੀਨਾ ॥ ਧਨੁਰ ਬੇਦ ਪ੍ਰਭ ਕੋਰ ਸਲੀਨਾ ॥ ਖੜਗ ਨਈ ਸੁਸੇ ਪੁਨ ਮਤੁਲ ਬਲਾ ॥
 ਅਰਿ ਅਨੇਕ ਜੀਤੋ ਜਿਨ ਦਲ ਮੰਝਾ ॥ ੧੨੭ ॥ ਖੰਡ ਖੰਡ ਜੀਤ ਬਤੁਰਾਜਾ ॥ ਆਨ ਸਾਮਾਨ ਨ ਆਨ
 ਬਿਰਾਜਾ ॥ ਅਤਿ ਬਲਿਸਟ ਅਸਤੇਜ ਪ੍ਰਚੰਡਾ ॥ ਅਰਾ ਅਨੇਕ ਜਿਨ ਸਾਧ ਉਦੰਡਾ ॥ ੧੨੮ ॥ ਦੇਸ ਬਿ
 ਦੇਸ ਅਪਿਕ ਜਿਹ ਜੀਤਾ ॥ ਜੋਹਤੋਂ ਹਰ ਲੀਰਾ ਜ ਕੀ ਨੀਤਾ ॥ ਭੁੰਤ ਭੁੰਤ ਸਿਰਛੁ ਤ ਬਿਰਾਜਾ ॥ ਤ
 ਜਹ ਠਚਰ ਨ ਲਗੇ ਬਤੁਰਾਜਾ ॥ ੧੨੯ ॥ ਜੋਹਤੋਂ ਹੋਤ ਧਰਮ ਕੀਰੀਤਾ ॥ ਕਹੂੰ ਨ ਪਾਵਨ ਹੋਤ ਅਨੀਤਾ ॥
 ਦਾਨ ਸਿਮਾਨ ਚਹੂੰ ਚਕ ਬਾਜਾ ॥ ਕਰੁਣ ਕੁਬੇਰ ਬੇਟ ਬਲ ਰਾਜਾ ॥ ੧੩੦ ॥ ਭੁੰਤ ਭੁੰਤ ਤਨਾ ਜਕ
 ਮਾਈ ॥ ਆਸ ਮੁੰਦ ਲੈ ਫਿਰੀ ਦੁਹਾਈ ॥ ਜੋਹਤੋਂ ਹਧ ਪਕਰ ਮਭੁਯ ਦੁਰਾ ॥ ਧਰਮ ਕਰਮ ਸਭ ਕਰ
 ਤਹ ਜੁਰਾ ॥ ੧੩੧ ॥ ਜੋਹਤੋਂ ਹਧ ਪਛੁਪਾ ਸਬ ਦੇਸਾ ॥ ਧਰਮ ਕਰਮ ਉਠ ਲਗੇ ਨੇਸਾ ॥ ਆਸ ਮੁੰਦ
 ਲੈ ਫਿਰੀ ਦੁਹਾਈ ॥ ਇਹ ਬਿਪਿਕਰੀ ਦਿਲੀਪ ਰਾਜਾਈ ॥ ੧੩੨ ॥ ਧਰਮ ਕਰਮ ਸਭ ਕਰ
 ਮਾਥਰਾ ਪੁਰਾ ਜੋ ਕੋਰਾ ਜਕ ਬਨਾ ॥ ਚੋਪਈ ॥ ਬਹੁ ਰਿਜੋ ਤਿਸੈ ਜੋਤਿ ਮਿਲਾਨੀ ॥
 ਸਭੁ ਜਗ ਅੰਮ੍ਰਿਤ ਆਪ ਹਿਚਾਨੀ ॥ ਸ੍ਰੀਰਾ ਪੁਰਾ ਜਰਾ ਜੁ ਜਗ ਕੀਨਾ ॥ ਅੰਤੁ ਪੜ੍ਹ ਸਿਰਛਾ ਚਨਵ

ਨਾ॥ ੧੩੫॥ ਬਹੁਤ ਕੁਝ ਕਰਿ ਜਗ ਪ੍ਰਕਾਰਾ॥ ਦੇਸ ਦੇਸ ਮਹਿ ਧਰਮ ਬਿਥਾਰਾ॥ ਪਾਪੀ ਕੋ ਏ
 ਨਿਕਟਿ ਨ ਰਾਖਾ॥ ਭੂਠ ਬੈਨ ਕਾਹੂ ਨ ਹੀ ਭਾਖਾ॥ ੧੩੬॥ ਨਿਸਾਤਾ ਸਨਿਸਰਾ ਥਪ ਛਾਨਾ॥ ਦਿਨ
 ਕਰਿਤਾ ਹਿਦਿ ਵਸਾਨ ਮਾਨਾ॥ ਬੈਟਨਤਾ ਹਿਥੁ ਮਕਰਿ ਲੇਖਾ॥ ਦੇਵਨ ਇੰਦੁ ਰੂਪ ਅਵੇ
 ਖਾ॥ ੧੩੭॥ ਬਿਪਨ ਸਬਨ ਬ੍ਰਹਮ ਪਤ ਦੇਖਿਯੋ॥ ਦੇਤਨ ਰੂਪੁ ਸੁਕ ਕਰਿ ਪੇਖਿਯੋ॥ ਰੋਗ ਨਤ
 ਹਿ ਅਉਖਧੀ ਮਾਨਾ॥ ਜੇਗਨ ਪਰਮਤਤ ਪਹਿਚਾਨਾ॥ ੧੩੮॥ ਬਾਲਨ ਬਾਲ ਰੂਪ ਅਵੇ ਗੋਖ
 ਯੋ॥ ਜੇਗਨ ਮਹਾ ਜੇਗ ਕਰਿ ਦੇਖਿਯੋ॥ ਦਾਂਤਨ ਮਹਾ ਦਾਨ ਕਰਿ ਮਾਨਿਯੋ॥ ਬੁਗਨ ਬੋਗ ਰੂਪ
 ਹਚਾਨਿਯੋ॥ ੧੩੯॥ ਸੰਨਿਯਾਨ ਦੇਤ ਰੂਪ ਕਰਿ ਜਾਨਿਯੋ॥ ਜੇਗਨ ਰੂਪ ਗੋਰਖ ਕਰਿ ਮਾਨਿਯੋ॥
 ਰਾਮ ਨਿਦ ਬੈਰਾਗਨ ਜਾਨਾ॥ ਮਹਾ ਦੀਨ ਤੁਰਕ ਨ ਪਹਿਚਾਨਾ॥ ੧੪੦॥ ਦੇਵਨ ਇੰਦੁ ਰੂਪ ਕ
 ਰਿ ਲੇਖਾ॥ ਦੇਤਨ ਉਰੁ ਰਾਜ ਕਰਿ ਪੇਖਾ॥ ਜੈਛ ਨ ਜਛ ਰਾਜ ਕਰਿ ਮਾਨਾ॥ ਕਿਨ ਨ ਕਿਨ ਦੇਵ
 ਪਹਚਾਨਾ॥ ੧੪੧॥ ਕਾਮਨ ਕਾਮ ਰੂਪ ਕਰਿ ਦੇਖਿਯੋ॥ ਰੋਗਨ ਰੂਪ ਪਨਿਤਰ ਪੇਖਿਯੋ॥ ਰਾਜ
 ਨਲਖਿਯੋ ਰਾਜਾ॥ ਪਿਕਾਰੀ ਜੇਗਨ ਲਖਿਯੋ ਜੇਗੀ ਸਰਕਾਰੀ॥ ੧੪੨॥ ਛਤਨ ਬੋਛੇ
 ਰੂਪ ਤਿਜਾਨਾ॥ ਅੰਤਨ ਮਹਾ ਸਸਤ ਪਰਮਾਨਾ॥ ਰਜਨੀਤਾ ਸਚੰਦ ਕਰਿ ਲੇਖਾ॥ ਦਿਨੀ ਅਰਕ
 ਰਿਤਿ ਹਾਦਿਨਾ ਅਵਸੇਖਾ॥ ੧੪੩॥ ਸੰਤਨ ਸਾਤਿ ਰੂਪ ਕਰਿ ਜਾਨਿਯੋ॥ ਪਾਵਕ ਤੇਜ ਰੂਪ ਅਨ
 ਮਾਨਿਯੋ॥ ਧਰਤੀ ਤਾਮਰਾ ਪਰਜਾਨਾ॥ ਹਰਣੀ ਇੰਦਰਾਜ ਪਹਿਚਾਨਾ॥ ੧੪੪॥ ਛਤਨ ਤਾਮ
 ਛਤ ਪਤਿ ਸੂਤਾ॥ ਜੇਗਨ ਮਹਾ ਜੇਗ ਕਰਿ ਬੂਤਾ॥ ਹਿਮ ਪਰਤਾ ਹਿਮਾਲਯ ਜਾਨਾ॥ ਦਿਨ ਕ
 ਰਿ ਅੰਧ ਕਾਰਾ ਅਨਮਾਨਾ॥ ੧੪੫॥ ਜਲ ਸਰੂਪ ਜਲਤਾ ਸਪਛਾਨਾ॥ ਮੇਘਨ ਇੰਦੁ ਦੇਵ ਕਰਿ
 ਮਾਨਾ॥ ਬੈਦਨ ਬ੍ਰਹਮ ਰੂਪ ਕਰਿ ਦੇਖਾ॥ ਬਿਪਨ ਬਿਖਾਸ ਜਾਨਾ ਅਵੇਖਾ॥ ੧੪੬॥ ਲਖ ਮੀ
 ਤਾ ਹਿ ਬਿਸਨ ਕਰਿ ਮਾਨਿਯੋ॥ ਬਾਸ ਦੇਵ ਬਾਸ ਵੀਜਾਨਿਯੋ॥ ਸੰਤਨ ਸਾਂਤ ਰੂਪ ਕਰਿ ਦੇਖਾ॥
 ਸਤਨ ਕਲਹ ਸਰੂਪ ਬਿਸੇਖਾ॥ ੧੪੭॥ ਰੋਗਨ ਤਾਹਿ ਅਉਖਧੀ ਸੂਤਾ॥ ਭਾਮਿਨ ਬੋਗ ਰੂਪ
 ਕਰਿ ਬੂਤਾ॥ ਮਿਤਨ ਮਹਾ ਮਿਤ ਕਰਿ ਜਾਨਾ॥ ਜੇਗਨ ਪਰਮਤਤ ਪਹਚਾਨਾ॥ ੧੪੮॥ ਮੋਗਨ

ਮਹਾਮੇਘਕਰਿਜਾਨਿਆ॥ ਦਿਨਚਿਤਚੱਕਵੀਕਰਿਜਾਨਿਆ॥ ਚੰਦਸਰੂਪਚੋਕੋਰਨਸੁਝਾ ੨੦੫
 ਸ੍ਰਾਂਤਬੁੰਦਸੀਪਨਕਹਿਬੁਝਾ॥ ੧੪੮॥ ਮਾਸਬਸੀਤਕੋਕਲਾਜਾਨਾ॥ ਸ੍ਰਾਂਤਬੁੰਦਚਾਤਿਕ
 ਅਨੁਮਾਨਾ॥ ਸਾਧਨਸਿਪਰੂਪਕਰਿਦੇਖਾ॥ ਰਾਜਨਮਹਾਰਾਜਾਵਰੇਖਾ॥ ੧੪੯॥ ਦਾਨਸਰੂ
 ਪਾਭਿਛੁੰਕਨਜਾਨਾ॥ ਕਲਸਰੂਪਸਰੂਅਨਮਾਨਾ॥ ਸਾਸਤ੍ਰਸਰੂਪਸਿਮਿਤਨਦੇਖਾ॥ ਸ੍ਰਾਂਤਸਰੂ
 ਪਸਾਧਾਵਰੇਖਾ॥ ੧੫੦॥ ਸੀਲਿਰੂਪਸਾਧਵਨਚੀਨਾ॥ ਦਿਆਲਸਰੂਪਦਇਆਚਿਤਕੀ
 ਨਾ॥ ਮੋਹਨਮੇਘਸਰੂਪਪਤਿਚਾਨਾ॥ ਚੋਰਨਤਹਿਭੋਰਕਰਿਜਾਨਾ॥ ੧੫੧॥ ਛਾਦਸਭੇਛੁੰਦੀਅ
 ਰਕਰਿਸੁਝਾ॥ ਪ੍ਰਾਣਨਪਦਰੂਪਕਰਿਬੁਝਾ॥ ਰਘੁਬੰਸੀਅਨਰਘੁਰਾਜਪ੍ਰਮਾਨਿਯੋ॥ ਕੇਵ
 ਲਕ੍ਰਿਸਨਜਾਵਨਜਾਨਿਯੋ॥ ੧੫੨॥ ਬਿਪਨਹਰਨਬਿਪਤਕਰਿਜਾਨਾ॥ ਬਲਮਹੀਪਥਾਵਨ
 ਪਹਿਚਾਨਾ॥ ਸਿਵਸਰੂਪਸਿਵਸੰਤਨਪੇਖਾ॥ ਬਿਆਸਪਰਾਸੁਰਤੁਲਿਬਸੇਖਾ॥ ੧੫੩॥
 ਬਿਪਨਬੇਦਸਰੂਪਬਿਖਾਨਾ॥ ਛੁੰਤਨਜੁਪਰੂਪਕਰਿਜਾਨਾ॥ ਜਉਨਜਉਨਜਿਹਭਾਂਤਿਬਿਚਾ
 ਰਾ॥ ਤਉਨਕਾਛਕਾਛਅਨੁਹਾਰਾ॥ ੧੫੪॥ ਭੁਾਂਤਭੁਾਂਤਤਿਨਕੀਨਿਰਾਜਾ॥ ਦੇਸਦੇਸਕੇਜੀ
 ਤਸਮਾਜਾ॥ ਭੁਾਂਤਭੁਾਂਤਕੇਵੇਸਛਿਨਏ॥ ਪੇਗਪੇਗਪਰਜਗਕਾਏ॥ ੧੫੫॥ ਪਗਪਗਜ
 ਗਖੰਡਕਹੁਗਾਝਾ॥ ਡੁਗਮਗਹੋਮਮੰਤ੍ਰਕਰਿਛਾਝਾ॥ ਮੇਸੀਧਰਾਨਦੇਖੀਅਤਕੋਈ॥ ਜਗਖ
 ਭੁਜਿਹਠਉਰਨੋਈ॥ ੧੫੬॥ ਗਵਾਣੀਭੁਬਹੁਜਗਕਰੇਬਰਾ॥ ਬ੍ਰਹਮਣੇਬੋਲਖਸੇਖਪਰਸ
 ਪਗਾ॥ ਬਾਜਮੇਧਬਹੁਬਾਧਨਕੀਨੇ॥ ਭੁਾਂਤਭੁਾਂਤਭੂਅਕੋਰਸਲੀਨੇ॥ ੧੫੭॥ ਗਜਮੇਧਬਹੁ
 ਕਰੇਜਗਤਿਹਾ॥ ਅਜਮੇਧਤੇਸਕੋਗਨਨਕੋਹਾ॥ ਗਵਾਣੀਭੁਕਰਿਬਿਬਿਪਪ੍ਰਕਾਰਾ॥ ਪਸੁਅਨੇ
 ਕਮਹੇਤਿਹਬਾਰਾ॥ ੧੫੮॥ ਰਾਜਸੁਇਕਰਿਬਿਬਿਪਪ੍ਰਕਾਰੀ॥ ਦੁਤੀਅਇੰਦਰਪ੍ਰਰਾਜਾ
 ਪਚੀ॥ ਭੁਾਂਤਭੁਾਂਤਕੇਬਿਪਵਤਦਾਨਾ॥ ਭੁਾਂਤਭੁਾਂਤਕਰਿਤੀਰਥਨਾਨਾ॥ ੧੫੯॥ ਸਰਬਤੀਰਥਪ
 ਰਪਾਵਰਥਾਧਾ॥ ਅਨਛੇਤ੍ਰਪਰਘਰੇਮੇਸਾਧਾ॥ ਅਸਾਵਤਕਹੁੰਕੋਈਆਵੈ॥ ਤਤਛਿਨਮੁ
 ਖਮਹੇਸੋਪਾਵੈ॥ ੧੬੦॥ ਭੂਖਨਰਾਕੋਈਰਹਿਨਪਾਵੈ॥ ਭੂਪਤਿਏਮੇਕਰਿਰੰਕਸਿਧਾਵੈ॥
 ਬਹੁਕਦਾਨਕੋਰਕਰਨਪਸਾਰਾ॥ ਏਕਬਾਰਰਘੁਰਾਜਨਿਹਾਰਾ॥ ੧੬੧॥ ਸੂਰਣਦਾਨਦੇਬਿਬਿ

ਗੁਰਮਤੀਗ੍ਰੰਥਾਵਲੀਖਣੀਸ੍ਰੀਮਤੀਸਾਧਨਸਿਪਰੂਪਕਰਿਬੁਝਾ॥
 ਛਾਦਸਭੇਛੁੰਦੀਅਰਕਰਿਸੁਝਾ॥ ਪ੍ਰਾਣਨਪਦਰੂਪਕਰਿਬੁਝਾ॥ ਰਘੁਬੰਸੀਅਨਰਘੁਰਾਜਪ੍ਰਮਾਨਿਯੋ॥ ਕੇਵ
 ਲਕ੍ਰਿਸਨਜਾਵਨਜਾਨਿਯੋ॥ ੧੫੨॥ ਬਿਪਨਹਰਨਬਿਪਤਕਰਿਜਾਨਾ॥ ਬਲਮਹੀਪਥਾਵਨ
 ਪਹਿਚਾਨਾ॥ ਸਿਵਸਰੂਪਸਿਵਸੰਤਨਪੇਖਾ॥ ਬਿਆਸਪਰਾਸੁਰਤੁਲਿਬਸੇਖਾ॥ ੧੫੩॥
 ਬਿਪਨਬੇਦਸਰੂਪਬਿਖਾਨਾ॥ ਛੁੰਤਨਜੁਪਰੂਪਕਰਿਜਾਨਾ॥ ਜਉਨਜਉਨਜਿਹਭਾਂਤਿਬਿਚਾ
 ਰਾ॥ ਤਉਨਕਾਛਕਾਛਅਨੁਹਾਰਾ॥ ੧੫੪॥ ਭੁਾਂਤਭੁਾਂਤਤਿਨਕੀਨਿਰਾਜਾ॥ ਦੇਸਦੇਸਕੇਜੀ
 ਤਸਮਾਜਾ॥ ਭੁਾਂਤਭੁਾਂਤਕੇਵੇਸਛਿਨਏ॥ ਪੇਗਪੇਗਪਰਜਗਕਾਏ॥ ੧੫੫॥ ਪਗਪਗਜ
 ਗਖੰਡਕਹੁਗਾਝਾ॥ ਡੁਗਮਗਹੋਮਮੰਤ੍ਰਕਰਿਛਾਝਾ॥ ਮੇਸੀਧਰਾਨਦੇਖੀਅਤਕੋਈ॥ ਜਗਖ
 ਭੁਜਿਹਠਉਰਨੋਈ॥ ੧੫੬॥ ਗਵਾਣੀਭੁਬਹੁਜਗਕਰੇਬਰਾ॥ ਬ੍ਰਹਮਣੇਬੋਲਖਸੇਖਪਰਸ
 ਪਗਾ॥ ਬਾਜਮੇਧਬਹੁਬਾਧਨਕੀਨੇ॥ ਭੁਾਂਤਭੁਾਂਤਭੂਅਕੋਰਸਲੀਨੇ॥ ੧੫੭॥ ਗਜਮੇਧਬਹੁ
 ਕਰੇਜਗਤਿਹਾ॥ ਅਜਮੇਧਤੇਸਕੋਗਨਨਕੋਹਾ॥ ਗਵਾਣੀਭੁਕਰਿਬਿਬਿਪਪ੍ਰਕਾਰਾ॥ ਪਸੁਅਨੇ
 ਕਮਹੇਤਿਹਬਾਰਾ॥ ੧੫੮॥ ਰਾਜਸੁਇਕਰਿਬਿਬਿਪਪ੍ਰਕਾਰੀ॥ ਦੁਤੀਅਇੰਦਰਪ੍ਰਰਾਜਾ
 ਪਚੀ॥ ਭੁਾਂਤਭੁਾਂਤਕੇਬਿਪਵਤਦਾਨਾ॥ ਭੁਾਂਤਭੁਾਂਤਕਰਿਤੀਰਥਨਾਨਾ॥ ੧੫੯॥ ਸਰਬਤੀਰਥਪ
 ਰਪਾਵਰਥਾਧਾ॥ ਅਨਛੇਤ੍ਰਪਰਘਰੇਮੇਸਾਧਾ॥ ਅਸਾਵਤਕਹੁੰਕੋਈਆਵੈ॥ ਤਤਛਿਨਮੁ
 ਖਮਹੇਸੋਪਾਵੈ॥ ੧੬੦॥ ਭੂਖਨਰਾਕੋਈਰਹਿਨਪਾਵੈ॥ ਭੂਪਤਿਏਮੇਕਰਿਰੰਕਸਿਧਾਵੈ॥
 ਬਹੁਕਦਾਨਕੋਰਕਰਨਪਸਾਰਾ॥ ਏਕਬਾਰਰਘੁਰਾਜਨਿਹਾਰਾ॥ ੧੬੧॥ ਸੂਰਣਦਾਨਦੇਬਿਬਿ

ਧਪ੍ਰਕਾਰਾ ਕੁਕਮਦਨਨਹੀ ਪਾਤਤਪਰਾ ਸਾਜਸਾਜਬਹੁਦੀਨਿਬਦੁਖਾਜਾ ਜਨਸਭਕੋਰੈਕਰ
 ਪੁਰਾਜਾ ॥ ੧੧੬ ॥ ਸਤਦਾਨਾਮਹੁਇਸਰ ਨਿਦਾਨਾ ਬਾਉਦਾਨਾਬਿਪਵਤਇਸਨਾਨਾ ਹਿਰਿ
 ਰਦੇਦਾਨਾਪਰਾਮੇਹਸਥੇਮਹਿਮੰਡਲਰੂਪਾ ॥ ੧੧੭ ॥ ਬਾਜੀਦਿਤਗਜਕੇਦਾਨਾ ਬੁਝ
 ਤਦੀਨਨਸਨਿਮਾਨਾ ਦੁਖਭੁਖਕਹੂਨਸੀਤਵੈ ਜੇਪੁਖਮਗੇਵੈਬਹੁਪਵੈ ॥ ੧੧੮ ॥ ਦਾਨ
 ਲੋਕੇਜਾਨਪਰਾਗਾ ਦਇਆਸਿਧਰਪੁਰਾਜਭੁਅਥਾ ਸੁਦਰਮਹਾਪੁਨਖਪਰਆਛਾ ਜਾਨਿ
 ਅਲਿਪਨਚਕਾਛੁਤਨਕਾਛਾ ॥ ੧੧੯ ॥ ਨਿਤਉਨਕਰਤਦੇਵਕੀਪੂਜਾ ਫੁਲਗੁਲਾਬਕੇਵਨ
 ਕੁਜਾ ਚਰਨਕਮਲਨਿਤਸੀਸਲਗਾਵੈ ਪੂਜਨਿਨਿਤਚੰਡਕਾਆਵੈ ॥ ੧੨੦ ॥ ਪਰਮਹੀਤ
 ਸਭੁਠੈਰਚਲਾਈ ਜੇਤੁਤੰਤਸਬਬਸੀਲੁਕਾਈ ਭੂਖਾਨਗੋਕੇਈਕਹੂੰਦੇਖਾ ਊਚਨੀਰ
 ਸਭੁਪਨੀਬਸੇਖਾ ॥ ੧੨੧ ॥ ਜਹਤਹਪਰਮਪੁਜਫਗਾਈ ਚੇਰਜਾਨਹਿਦੇਤਦੇਖਾਈ
 ਜਹਤਹਯਾਰਚੇਰਚੁਨਿਮਾਗਾ ਏਕਦੇਸਕਹੂੰਰੋਨਪਰਾ ॥ ੧੨੨ ॥ ਸਾਧਾਯੋਰੋਕੇਈਦਿਸਰ
 ਨਦੇਖਾ ਐਸਾਰਾਜਰਪੁਰਾਜਬਸੇਖਾ ਚੋਰੇਦਿਸਾਚੰਕਫਰਾਵੈ ਪਾਪਨਕਾਟਿਮੂਤੁਟਿ
 ਰਾਵੈ ॥ ੧੨੩ ॥ ਗਾਇਸਿਧਕੇਦੂਪਪਿਲਾਵੈ ਸਿਧਗਊਕਰਪਾਸਚੁਗਾਵੈ ਚੇਰਕ
 ਰਤਪਨਕੀਰਖਵਾਰਾ ਤਾਸਮਾਰੋਕੇਈਹਾਥੁਨਰਾਗਾ ॥ ੧੨੪ ॥ ਨਾਰਿਪੁਰਖਸੇਵਤਇਕ
 ਸੇਜਾ ਹਾਥਪਸਾਰਿਨਿਸਕਤਹੋਜਾ ਪਾਵਕਪ੍ਰਿਤਇਕਠਉਰਗਧਾਏ ਰਾਜਤਾਸਤੇਫਰੈ
 ਨਪਾਏ ॥ ੧੨੫ ॥ ਚੇਰਸਾਧਮਗਏਕਸਿਧਾਗੈ ਤਾਸਤਸਤਕੇਈਹਾਥੁਨਰਾਗੈ ਗਾਇਸਿਧਏਕ
 ਖੇਤਾਫਿਰਾਹੀ ਹਾਥਚਲਾਇਸਕਤਕੇਈਨਹੀ ॥ ੧੨੬ ॥ ਇਹਿਬਿਧਿਕਾਜਕਰਿਯੋਰਪੁਰਾਜ
 ਦਾਨਨਿਸਾਨਚਹੂੰਦਿਸਬਾਜਾ ਚੋਰੇਦਿਸਾਬੈਰਖਵਾਰੇ ਮਹਾਬੀਰਅਰੁਪਉਜੀਅਚੇ
 ॥ ੧੨੭ ॥ ਬੀਸਸਹੈਸ੍ਰਬਰਖਪ੍ਰਮਾਨਾ ਰਾਜਕਰਾਦਸਚਰਨਿਪਾਨਾ ਭੁਤਅਨੇਕਕਰੇਤਿਨਪਰਾ
 ਐਰਨਸਕੇਐਸਕਰਕਰਮਾ ॥ ੧੨੮ ॥ ਪਾਪਹੀਛੰਦਾ ॥ ਇਹਭਾਤੁਰਾਜਰਪੁਰਾਜਕੀਨਾ
 ਗਜਬਾਜਸਾਜਦੀਨਨਦੀਨਾ ਨਿਪਜੀਤਜੀਤਲਿਨੇਪਾਰਾਕਰਿਖੰਡਖੰਡਖੰਡੇਗੜਵਖਾ
 ॥ ੧੨੯ ॥ ਅਥਅਜਰਾਜਕੋਰਾਜਕਥਨੀ ॥ ਪਾਪਹੀਛੰਦਾ ॥

ਫੁਲਿਭੁਟੇਰਾਜ ਅਜਰਾਜ ਬੀਰਾ ਜਿਨਕੁ ਤਿਭੁ ਤਿਜਿਤੇਪੁਵੀਰਾ ਕਿਨੇਖਰਾਬਖਨੇਖਵਾਸਾ ॥ ੩੦੭ ॥
 ਤੇਮਹੀਪਤੋਰੇਮਵਾਸਾ ॥ ੧ ॥ ਜਿਤੇਅਜਤਿਪੁੰਡੇਅਪੁੰਡਾ ਖੰਡੇਅਖੰਡੁਕਿਨੇਪਮੰਡੁਵਾਸਚਾਰਚ
 ਰਬਿਦਿਆਨਿਪਾਨਾ ਅਜਰਾਜਰਾਜਾਮਹਾਨਾ ॥ ੨ ॥ ਸੁਰਾਸੁਰਾਹਜੇਧਾਪੁਚੰਡਾ ਸੁਤਸਰਬਸਾਸ
 ਤੁਬਿਦਿਆਉਦੰਡਾ ਮੋਨੀਮਹਾਨਸੁੰਦਰਸਰੂਪਾ ॥ ੩ ॥ ਆਵਿਲੋਕਜਾਸਲਾਜੇਤਕੂਪਾ ॥ ੪ ॥ ਰਾਜਾਸਰਾ
 ਜਰਾਜਾਪਿਰਾਜਾ ਗਿਹਤਰੇਸਜੇਸਿਪਤਸਮਾਜਾ ॥ ੫ ॥ ਆਵਿਲੋਕਰੂਪਗੀਤਨਾਰਿ ॥ ਸੁਤਦਾਨਸੀ
 ਬਬਿਦਿਆਉਦਾਗਾ ॥ ੬ ॥ ਜੇਕਹੇਕਥਾਬਦਤੀਹੀਥਾ ॥ ਸੁਟਿਕਥਾਮਿੰਤਸੀਛੁਅਕੰਥਾ ਬੰਦਰੁ
 ਦੇਸਰਾਜਾਸੁਬਾਹਾ ਚੰਪਵਤੀਸਕਿਹਨਾਰਿਤਾਰਿ ॥ ੭ ॥ ਤਿਹਜਣੀਏਕਕੰਨਿਯਾਅਪਗਤਿ
 ਹਮਤੀ ਇੰਦਨਾਮਾਉਦਾਗਾਜਬਤੁਈਜੇਗਬਰਕੇਕੁਮਾਰਾ ॥ ੮ ॥ ਤਬਕੀਨਬੈਰਾਜਾਬੀਚਾਰਾ ॥
 ॥ ਕਿਨੇਬੁਲਾਇਨਿਪਸਰਬਦੇਸਾ ॥ ਪਾਏਸੁਬਾਹਲੈਦਲਅਸੇਸਾ ॥ ਮੁਖਤੁਈਆਨਸਾਰਸੁ
 ਤੀਆਪਾ ॥ ਜਿਹਜਪਤਲੋਗਮਿਲਿਸਰਬਜਾਪਾ ॥ ੯ ॥ ਸਕੁਦੇਸਦੇਸਕੇਕੂਪਾਅਨਾ ॥ ਕਿਨੇਪ
 ਟਾਮਰਾਜਾਮਹਾਨਾ ॥ ਤਬਬੈਰਾਜਸੇਭੰਤੋਮੇਸਾ ॥ ਜਨਦੇਵਮੰਡੁਲੀਸਮਨਤੈਸਾ ॥ ੧੦ ॥ ਬਾਜੰਤ
 ਫੁਲਦੰਦਰੁਆਪਗਾ ॥ ਬਾਜੰਤਤੁਰਤਨਕੰਤਤਾਰਾ ॥ ਸੇਭਾਅਪਾਰਬਰਨੀਨਜਾਇ ॥ ਜਨੁਬੈਰਾਇ
 ਦਆਭਾਬਨਾਇ ॥ ੧੧ ॥ ਰਾਜਮੰਡੁਲੀਬੈਰਾ ॥ ਆਵਿਲੋਕਇੰਦ੍ਰਜਿਹਨਾਕੁਏਨਾ ॥ ਆਭਾਅ
 ਪਾਰਬਰਨੇਸੁਕਉਨਾ ॥ ਪੈਰਹੇਜਛੁਗੀਧਬਮਉਨਾ ॥ ੧੨ ॥ ਰਾਜਮੰਡੁਲੀ ॥ ਸੇਭੰਤਸੁਗਲੇ
 ਭੰਤਹੁਗਾ ॥ ਅਛੀਆਪਗਾਰਿਤੀਸੁਧਾਗਾ ॥ ੧੩ ॥ ਗਾਵੰਤਗੀਤਾ ॥ ਮੇਰੰਤਚੀਤਾ ॥ ਮਿਲਿਦੇਅਸ
 ਸਾਜੁਗਚਾਰਿਜਹੀਸਾ ॥ ੧੪ ॥ ਬਾਜੰਤਤਾਰਾ ॥ ਭਾਰੇਧਮਾਰਾ ॥ ਦੇਵਨਨਾਗਾ ॥ ਪੇਖਤਅਪਗਾ ॥
 ੧੫ ॥ ਕੇਥੇਵਰੀਤਾ ॥ ਗਾਵੰਤਗੀਤਾ ॥ ਮੇਭਾਅਨੁਪਾ ॥ ਸੇਭੰਤਕੂਪਾ ॥ ੧੬ ॥ ਬਾਜੰਤਤਾਰਾ ॥ ਬੀਤੰਤ
 ਨਾਰਿ ॥ ਗਾਵੰਤਗੀਤਾ ॥ ਅਨੰਦਚੀਤਾ ॥ ੧੭ ॥ ਗਾਵੰਤਗੀਤਾ ॥ ਬਾਜੰਤਤਾਰੀ ॥
 ਦੇਖਤਰਾਜਾ ॥ ਦੇਵਤਸਾਜਾ ॥ ੧੮ ॥ ਗਾਵੰਤਗੀਤਾ ॥ ਅਨੰਦਚੀਤਾ ॥ ਸੇਭੰਤਸੇਭਾ ॥ ਲੋਭਤਲੋਭਾ ॥
 ਦੇਖਤੋਨੇਨਾ ॥ ਭੁਖਤਬੈਣੀ ॥ ਸੇਹਤਛੰਡੀ ॥ ਲੋਭਤਅਤੀ ॥ ੧੯ ॥ ਗੰਜਤਹਾਥੀ ॥ ਸਜਤਸਾਥੀ ॥
 ਕੁਦਤਬਾਜੀ ॥ ਸਚਤਤਾਜੀ ॥ ੨੦ ॥ ਬਾਜੰਤਤਾਰੀ ॥ ਨਾਚਤਬਾਜੀ ॥ ਗਾਵੰਤਗੀਤਾ ॥ ਅਨੰਦ

ਸਾਖੀ ॥ ੨੦ ॥ ਕਿ ਕਿਲ ਬੈਣੀ ॥ ਸੁੰਦਰਿ ਨੈਣੀ ॥ ਗਾਵਤਗੀਤੀ ॥ ਚੇਰਤਚੀਤੀ ॥ ੨੧ ॥ ਅਛੁਟਭੇਸੀ ॥
 ਸੁੰਦਰੇਸੀ ॥ ਸੁੰਦਰੇਣੀ ॥ ਕਿ ਕਿਲ ਬੈਣੀ ॥ ੨੨ ॥ ਅਤਿਭੁਤਰੂਪਾ ॥ ਕਾਮਣਕੂਪਾ ॥ ਚਾਰਪੁਰਾਸੀ ॥ ਓਨ
 ਤਿਨਾਸੀ ॥ ੨੩ ॥ ਲਖਿਦੁਤਿਰਾਣੀ ॥ ਲੋਜਤਇਦਾਣੀ ॥ ਸੋਹਤਬਾਲਾ ॥ ਰਾਗਟਮਾਲਾ ॥ ੨੪ ॥
 ॥ ਗਾਉਰਸਰੂਪਮਹਾਛਾ ॥ ਬਿਸੇਕੁਤਾ ॥ ਦੇਖਤਸੁਰਨਕੋਮਨੋ ॥ ਹਤਾਸੀ ॥ ਝਤਤਾ ॥ ਕਿ
 ਬਡੇਨਿਖਐਸੋ ॥ ਸੋਭਹਿਕਉਨਸਕੈਕਹਿਤੈਸੋ ॥ ੨੫ ॥ ਸੁੰਦਰਿਰੂਪਮਹਾਦੁਤਿਯਬਾਲੀਯਾ ॥ ਪੇਖ
 ਤਰੀਝਤਬੀਰਹਿਸਾਭੀਯਾ ॥ ਨਾਚਤਭਵਾਨੇਕਤੀਅਬਰਾ ॥ ਦੇਖਤਸੋਭਾਹੀਝਤਸੁਰਨਗਾ ॥
 ॥ ਚਿਸਤਹੈਵਗਚਿਸਤਹਾਥੀਯਾ ॥ ਨਾਚਤਨਾਗਾਰਗਾਵਤਗਾਥੀਯਾ ॥ ਹੀਝਤਸੁਰਨਗੋਮੇ
 ਰਾਜਾ ॥ ਦੇਵਤਦਾਨਦੁਰੰਤਸਮਾਜਾ ॥ ੨੬ ॥ ਗਾਵਤਗੀਤਣਨਾਚਤਅਪਛਰਾ ॥ ਹੀਝਤਰਾਜਾ
 ਖੀਜਤਅਛਰਾ ॥ ਬਾਜਤਨਾਰਦਬੀਨਰਸਾਲੀਯਾ ॥ ਦੇਖਤਦੇਵਪ੍ਰਭਾਸਤਜੂਲੀਯਾ ॥ ੨੭ ॥
 ਜਤਅੰਜਨਬਾਜਤਅੰਗਾ ॥ ਸੋਭਤਬਸਤ੍ਰਸੁਅੰਗਸੁਰੰਗਾ ॥ ਨਾਚਤਅਛੀਰੀਝਤਰਉਚ
 ਹਤਬਰੋਬੇਕਰਤਉਪਉ ॥ ੨੮ ॥ ਤਤਥਈਨਾਚਤਸੁਰਪੁਰਬਾਲਾ ॥ ਸੁਟਤੁਟਬਾਐਰੰਗਾਅੰਗ
 ਮਾਲਾ ॥ ਬਨਬਨਬੈਠੇਜੰਹਤੰਹਰਾਜਾ ॥ ਏਏਰੂਭੈਤਨਮਨਸਾਜਾ ॥ ੨੯ ॥ ਜੰਹਜੰਹਦੇਖਾਸੋਸੋਰੀ
 ਝਾ ॥ ਜਿਨਨਹੀਦੇਖਾਤਿਨਮਨਖੀਝਾ ॥ ਕਠਿਕਠਿਕੁਘੰਡੀਯਬਰਨਚੈ ॥ ਅਤਿਭੁਤਭਾਯੰਅੰਗਾ
 ਗਰਚੈ ॥ ੩੦ ॥ ਤਿਨਾਅਤਿਭੁਤਗਤਜੰਹਜੰਹਨੀ ॥ ਜੰਹਤੰਹਸੋਭੈਮੁਨਮਨਗਿਯਾਨੀ ॥ ਤਜਿਤਜਿ
 ਜੇਰੀਭਜਿਭਾਜਿਅਵੈ ॥ ਲਖਿਅਤਿਯਾਭਾਜੀਅਸੁਖਪਵੈ ॥ ੩੧ ॥ ਬਨਿਬਨਿਬੈਠੇਜੰਹਤੰਹਰਾ
 ਜਾ ॥ ਜੰਹਤੰਹਸੋਭੈਸਰਸੁਭਾਜਾ ॥ ਜੰਹਤੰਹਦੇਖੰਗਨਗੁਨਛੁਛੈ ॥ ਮੁਨਿਮਾਨਛੁਬਿਭਾਖਿਤਨ
 ਮਨਛੁਛੈ ॥ ੩੨ ॥ ਤਤਾਬਿਭਘਨਮਿਖਰਸਸਬਥਾਐ ॥ ਮੁਨਿਮਨਰੀਗੁਨਿਗਨਿਲਾਐ ॥ ਜੰਹ
 ਹਗਿਰਗੋਰਿਝਰਿਝਐਸੋ ॥ ਜਨਭਟਜੂਝੈਰਟਥਿਟਕੈਸੋ ॥ ੩੩ ॥ ਬਨਬਨਛੁਛੈਜਨਬਰਛੁ
 ਛੈ ॥ ਤਲਬਰਸੋਭੈਜਨਪਗਮੁਲੀ ॥ ਜੰਹਜੰਹਤੁਲੇਮਦਮਤਰਾਜਾ ॥ ਜਨਮੁਰਿਬੈਲੈਸੁਨਘਨਗ
 ਜਾ ॥ ੩੪ ॥ ॥ ਜੰਹਤੰਹਬਿਲੈਕਸੋਭਾਅਪਾਗ ॥ ਬਨਬੈਠਿਸਰਬਰਾਜਾਧਿਕਾਰਾ ॥
 ਇੰਭਾਤਕਹੈਨਹੀਪਰਤਬੈਨਾ ॥ ਲਖਿਨੈਨਰੂਪਰੀਝਤਨੈਨਾ ॥ ੩੫ ॥ ਆਵਿਭੋਕਿਨਾਚਿਐਸੋ

ਸੁਰੰਗਾ॥ ਸਰਤਾਨਿ ਸਿੰਘ ਨਾਮਾ ਰਤਾਨੀ ਗਾਏ॥ ਅਪਰ ਬਰਤੀ ਨਜਾਇ॥ ਰੀਝੇ ਅਵਿਲੋਕ ਰਾਜਾ
ਗਾਇ॥ ੪੦॥ ਅਥਾ ਮਥਸੰਤ ਜਨ ਕੁਇਰਾ ਆਜਾ॥ ਤਿਹ ਕੁਤਿ ਸਰਬ ਦੇਖੈ ਸਮਾਜਾ॥ ਰਾਜਾ ਧਿਰ
ਜਬਨਾ ਮੇਰੇ ਐਸਾ॥ ਤਿਨ ਕੇ ਸਮਾਨ ਨਹੀਇ ਦੁਜੈ ਸਾ॥ ੪੧॥ ਤਿਕ ਮਾਸ ਲਾਗਤ ਹਕੁਇਰਾ ਚਾ॥
ਬਿਨੁ ਪੀਐ ਕੈਛੋ ਕੋਊ ਨ ਬਾਚਾ॥ ਜੰਹ ਤੰਹ ਬਿਲੋਕ ਆਕੁਆਪਾ॥ ਜੰਹ ਤੰਹ ਸੁਰਾਜ ਰਾਜ ਨ ਕੁਮਾਰਾ॥
੪੨॥ ਲੈ ਸੰਗਤਾ ਸਮਾਹ ਸੁਤਿਆਪਾ॥ ਜਿਹੋ ਕੇ ਜਪੰਤ ਸਬ ਜਗਤ ਜਾਪਾ॥ ਨਿਰੋਖੇ ਕੁਮਾਰਾਇਰ
ਸਿੰਧ ਰਾਜਾ॥ ਜਾਕੀ ਸਮਾਨ ਨਹੀਇ ਦੁਸਾਜਾ॥ ੪੩॥ ਅਵਿਲੋਕ ਸਿੰਧ ਰਾਜਾ ਕੁਮਾਰਾ॥ ਨਹੀਤਾ ਸੁ
ਚਿਤ ਕਿਨੇ ਸੁਮਾਰਾ॥ ਤਿਹ ਛਾਡ ਪਾਛਾ॥ ਗੈਰ ਲੀਸਾ॥ ਜਹ ਸਰਬ ਸੇਭੁ ਕੋ ਲੀਲ ਲੀਸਾ॥ ੪੪॥
ਨਕਹੈ ਤਾ ਸਮਾਹ ਸੁਤੀ ਬੈਨਾ॥ ਇਹ ਪਸਚਮੇ ਸਾ ਅਬ ਦੇਖੈ ਨਾ॥ ਅਵਿਲੋਕ ਰੂਪ ਤੋ ਕੋ ਅਪਾਰਾ ਨਹੀ
ਮਾਧਿ ਚਿਤਾ ਅਨਿਕੁ ਮਾਰਾ॥ ੪੫॥ **ਸੁਰੰਗਾ ਰਾਜਾ**॥ ਰਾਜਾ ਜੁਝਾਰਾ॥ ਸੁਰੰਗ ਰਾਜੇ
ਸਾ॥ ਸੁੰਦਰ ਸੁਬੇਸਾ॥ ੪੬॥ ਦੇਖਿਓ ਬਿਚਾਰਾ॥ ਰਾਜਾ ਅਪਾਰਾ॥ ਅਨਚਿਤਾ॥ ਪਰਮ ਪਵਿਤਾ॥
੪੭॥ ਤਬ ਆਗਿਚਾਲਾ॥ ਸੁੰਦਰ ਸੁਬਾਲਾ॥ ਮੁਸਕਿਅਰੇ ਐਸਾ॥ ਪਪਨ ਬੀਜ ਜੈਸਾ॥ ੪੮॥ ਨਿਪਧੇ
ਖਰੀਝਾ॥ ਸੁਰੰਗ ਰਾਖੀਝਾ॥ ਬਢਿਤਾ ਸਜਾਨਾ॥ ਪਪਨ ਆਪਾਮਾਨਾ॥ ੪੯॥ ਸੁੰਦਰ ਸੁਰੂਪਾ॥ ਸੁੰਦਰ ਜ
ਤੂਪਾ॥ ਸੇਭਾ ਅਪਾਰਾ॥ ਸੁਰੰਗੇ ਸਧਾਰਾ॥ ੫੦॥ ਦੇਖੈ ਨੇਰੇ ਦਾਚ ਦੇ ਮਹੇਦਾ॥ ਮੁਲਤਾਨ ਰਾਜਾ॥ ਰਾਜਾ
ਧਿਰਾਜਾ॥ ੫੧॥ **ਸੁਰੰਗ ਰਾਜਾ**॥ ਰਾਜਾ ਜੋ ਮੇਸਾ॥ ਮੇਲੇ ਪਾਂਡੂ ਪੁਤ੍ਰੀ ਸਿ
ਰੀ ਰਾਜ ਜੈਸੇ ਸਾ॥ ਖਰੀ ਮਧਿਰਾ ਜਿਸ ਬਲੀਐ ਸੇਸੇ ਹੈ॥ ਮੇਲੇ ਜਾਲਾ ਮਾਲਾ ਮਹਾਮਾਨੈ ਹੈ॥ ੫੨॥ ਸੁ
ਰੰਗ ਰਾਜਾ ਜਸ ਬਲੀਠਾ॥ ਦਿਐ ਸੇ॥ ਮੇਲੇ ਚਿਤ ਕਾਰੀ ਲਿਖੀ ਚਿਤ ਜੈਸੇ ਸਾ॥ ਬਧੇ ਸੁਰੰਗ ਕੀ ਕਿੰਕਣੀ
ਲਾਲ ਮਾਲੀ॥ ਸਿਖਾ ਜਾਨੇ ਸੇਭੇ ਨਿਪੰਜ ਗਜੂਲੀ॥ ੫੩॥ ਕਹੈ ਬੈਲ ਸਾਰ ਸੁਤੀ ਪੇਖਿ ਬਾਲਾ॥ ਲਖੇ
ਨੈਨ ਠੰਦੇ ਸਬੈ ਭੂਪਾਲਾ॥ ਰੁਚੈ ਚਿਤ ਜਓਨੈ॥ ਸੁਣੀ ਨਬ ਕੀਜੈ॥ ਸੁਣੇ ਪਾਨ ਪਿਆਰੀ ਇਹੈ ਮਾਲ
ਜੈ॥ ੫੪॥ ਬਡੀ ਬਾਹਨੀ ਸੰਗ ਜਕੈ ਬਿਰਾਜੈ॥ ਪੁਰੈ ਸੰਗ ਭਿਰੀ ਮਹਾਨ ਦਬਾਜੈ॥ ਲਖੇ ਰੂਪ ਦੇ
ਸੰਨਰੇ ਸਿੰਧ ਰਾਜਾ॥ ਦਿਨੈ ਰੈਣ ਜਾਪੇ ਸਹੀ ਸੁਭ ਜੀਨਾ॥ ੫੫॥ ਸੁਜਾ ਮਧਿ ਜਕੈ ਬਡੇ ਸਿੰਧ ਰਾਜੈ॥

ਸੁਨੈ ਨਾਵਤਾ ਕੇ ਮਹਾ ਪਾਪ ਕੁਝ ਨੈ ॥ ਲਖੇ ਪੁਰਖੀ ਸੀ ਛਿਤੀ ਸੀ ਮਹਾਨੀ ॥ ਸੁਨੈ ਬੈਲਾ ਲਾਸ ਰੂਪੀ ਸੁਭਾਨੀ ॥
 ੫੫ ॥ ਪੁਰੇ ਦੁੰਦਰੀ ਸੀ ਖਛੇਰੀ ਆਪਰੀ ॥ ਬਜੇ ਵਛਨੀ ਸਰਬ ਬਾਜੀ ਰਸਾਰੀ ॥ ਤੁਰੀ ਕਨਕੇ ਤੁਰਤ ਨੀਤਰੀ ॥
 ਰੀ ॥ ਮੁਜੇ ਤਾਤਰੀ ਨਾਇਨਾ ਦੀ ॥ ਮੁਦੰਗੀ ॥ ੫੬ ॥ ਬਧੇ ਹੀਰਚੀ ਰਸੁ ਬੀਰੀ ਸੁਖਾਰੀ ॥ ਬਛੇ ਛਤ੍ਰ ਪਾਗੀ ॥
 ਸੁਜੇ ਭਿਓ ਸਿਪਾਹੀ ॥ ਨਹੈ ਪੰਗ ਬਾਜੀ ਰਥੀ ਜੇ ਦਿਜਾਵੇ ॥ ਤਿਸੈ ਵਛਨੇ ਸੀ ਹੀਐ ਬਾਲਾ ਮਨੇ ॥
 ੫੭ ॥ ਮਹਾ ਬਾਹਨੀ ਮਿਰਗੀ ਸੀ ਨਰੇ ਸੀ ॥ ਕਈ ਕੋਟਿ ਪਾਤੀ ਸੁਭੇ ਪੰਡੁ ਛੇ ਸੀ ॥ ਪੁਜਾ ਬਧ ਉਪਰ ਸੀ ਰੂਪੁ ॥
 ਬਾਕੇ ॥ ਲਖੇ ਉਤਰੀ ਰਾਜ ਕੋ ਨਾਮ ਤਾਕੇ ॥ ੫੮ ॥ ਫੁਰੀ ਧੋਪ ਪਾਇ ਕੀ ਅੰਗੀ ਉਮੰਗੀ ॥ ਜਿਵੇ ਕੋਟਿ ॥
 ਬੀਕੇ ਮੁਰੇ ਨਾਹਿ ਅੰਗੀ ॥ ਹਰੈ ਬਾਜਰਾ ਜੀ ਕਪੋਤੀ ਪ੍ਰਮਾਨੀ ॥ ਨਹੈ ਸਿਪਨੀ ਇੰਦੁ ਬਾਜੀ ਸਮਾਨੀ ॥ ੫੯ ॥
 ਬੁਝੇ ਮਿਰਗ ਜਾ ਕੇ ਪਰੇ ਸੁਰ ਸੇਛੀ ॥ ਲਖੇ ਵਈ ਤਕੀਨੀ ਆਜਿ ਨੈ ਚਿਤ ਲੇਛੀ ॥ ਕਢੇ ਦੰਤ ਪੰਤੀ ਸਿਰੀਕੇ ॥
 ਸਉਚੀ ॥ ਲਖੇ ਗਰਭੁ ਟੀ ॥ ਅਕੇ ਗਰਭੁ ਮੁਚੀ ॥ ੬੦ ॥ ਲਖੇ ਲੇਕਣੇ ਸੀ ਨਰੇ ਸੀ ਸੁਖਾਲੀ ॥ ਸਬੈ ਸੀਗ ॥
 ਜਾ ਕੇ ਸਬੈ ਲੇਕ ਪਾਲੀ ॥ ਲੁਟਿਯੇ ਕੇ ਬੇਰੁ ਮੇਰੀ ਰੂਹੀ ॥ ਜਿਵੇ ਯੋਇ ਦੁਰਾਜਾ ਬਛੇ ਛਤ੍ਰ ਪਾਗੀ ॥
 ੬੧ ॥ ਕਹੇ ਕਉ ਨ ਬਾਲੀ ਨ ਚਿਤ ਆਨੇ ॥ ਜਿਤੇ ਰੂਪ ਭਾਰੀ ਸੁਪਾਛੇ ਬਖਾਨੇ ॥ ਚਹੂੰ ਓਰ ਰਾਜ ਕੋ ॥
 ਨਾਮ ਸੇਛੀ ॥ ਤਜੇ ਭਾਂਤਿ ਜੇ ਸੀ ਸਬੈ ਰਾਜ ਛਿਤੀ ॥ ੬੨ ॥ ਲਖੇ ਵਈ ਤਮੈ ਟਾਬਰੀ ਸੀ ਗਜਾ ਕੇ ॥ ਸੁਭੇ ॥
 ਰੂਪ ਬੀਬ ਰੂਪ ਸੀ ਗਜਾ ਕੇ ॥ ਪੁਜਾ ਗਿਧੰਧੀ ਲੇਕ ਕਪੂਰੀ ॥ ਤਿਸੈ ਪਿਆਲਾ ਰਾਜਾ ਬਲੀ ਥਿਪੂਰੀ ॥
 ੬੩ ॥ ਰਥੀ ਬੇਸਟੀ ਹੀਰਚੀ ਰੀ ਆਪਰੀ ॥ ਸਭੈ ਸੀ ਗਜਾ ਕੇ ਸਭੈ ਲੇਕ ਪਾਗੀ ॥ ਇਹੋ ਇੰਦੁ ਰਾਜਾ ਦਰੰਦ ॥
 ਨਵਾਰੀ ॥ ਤ੍ਰੀ ਆਤਾ ਸਚੀ ਨੇ ਆਦਿਤੀ ਆਕੁ ਮਾਰੀ ॥ ੬੪ ॥ ਨਹੈ ਸਪਰ ਬਾਜੀ ਰਥੀ ਕੇ ਚਰਨੀ ॥ ਮਹਾ ॥
 ਨਾਗ ਬਧਿਤ ਪੇਤੇ ਜਬਰੀ ॥ ਮਹਾ ਉਗ੍ਰ ਪੰਨ੍ਹ ਸਾਜਾ ਨ ਬਾਹੀ ॥ ਸਹੀ ਚਿਤ ਚੀਨ ਉਤਿਸੇ ਦਿਉ ਸਨ ॥
 ਹੀ ॥ ੬੫ ॥ ਚੜੀ ਓਇ ਦੁਰਾਜਾ ਪਰੇ ਬਾਟ ਪਾਣੀ ॥ ਨਿਸਾਰਾ ਜਫਾ ਕੇ ਲੇਖੇ ਤੇਜ ਮਾਣੀ ॥ ਕਰੈ ਰਸਮ ॥
 ਲਾਉ ਜਲਾ ਪਰਾਨੀ ॥ ਜਪੇ ਗੁਣ ਦਿਉ ਸੀ ਸਹੀ ਸੀ ਭੁਜਾਨੀ ॥ ੬੬ ॥ ਚੜੀ ਓਇ ਮਾਹਿਖੀ ਸੀ ਸਮੇਰੀ ਜੁਟ ॥
 ਸੀ ॥ ਮਹਾ ਕੂਕਰ ਮੀ ॥ ਜਿਵੇ ਬਾਹੁ ਬੀਸੀ ॥ ਪੁਜਾ ਦੰਤੁ ਜਾ ਕੀ ਪ੍ਰਚੰਡੀ ਬਿਰਜੇ ॥ ਲਖੇ ਜਾ ਸਗਰ ॥
 ਬੀ ਨਕੇ ਗਰਬ ਭਾਜੇ ॥ ੬੭ ॥ ਕਹਾ ਲੇਖ ਨੇ ਬੁਝੇ ਗਰਬ ਪਾਗੀ ॥ ਸਬੈ ਧੋਰਿ ਰਾਛੇ ਜੁਗੀ ਭੀਰ ॥

ਕੁਰੀ ਨਰੋਪਤਰਾਤਰਾਨਿਰਤਕਰੀ॥ ਉਠੈ ਭਾਵਸਬਦੁ ਮੁਨਿ ਲੇਗਧਾਰੀ॥ ਬੋਝੁ ਦਿਰ ੩੦੯
 ਬਧਾਰੀ ਬਡੀ ਮੈ ਨਲੀਨੇ॥ ਬੋਝੁ ਦਿਰ ਬਕੋ ਚਿਤ ਮੇ ਗਰਬ ਕੀਨੇ॥ ਚੇਤਿ ਤਾ ਸਚੀ ਨਿਸਰੀ ਦਿਰ ਬਪ
 ਲੀ॥ ਉਠੈ ਜਉ ਨਿਕੋ ਰੂਪ ਕੀ ਜਾ ਲਮਾਲੀ॥ ੬॥ ਸਬੈ ਰੂਪ ਭਾਵੇ ਜਹਾ ਰਾਜ ਕੀਨੀ॥ ਬਿਖੈ ਰੂਪ ਲੀ
 ਰੂਪ ਜਕੇ ਸਾਹਿਨੀ॥ ਬਡੇ ਛਤ ਪਾਗੀ ਬਡੇ ਗਰਬ ਕੀਨੇ॥ ਤਹਾ ਆਨਿ ਠਾਵੇ ਬਡੀ ਮੈ ਨਲੀਨੇ॥
 ਨਵੀ ਸੰਗ ਜਕੇ ਸਬੈ ਰੂਪ ਪਾਹੇ॥ ਸਬੈ ਸਿੰਧ ਸਿੰਧੀ ਚੜ੍ਹੇ ਤੇ ਜਵਾਹੇ॥ ਬਡੀ ਕਾਇ ਜਾ ਕੀ ਮਹਾਰੂਪੇ
 ਹੇ॥ ਲਖੇ ਵੇ ਵਕੀਨੀ ਆਲਕੇ ਮਨ ਮੇ ਹੇ॥ ਕੋਨ ਰਿਤ ਕੋਇ ਹੋ ਬਰਾਜਾ॥ ਜਿਸੇ ਪੇਖ ਰਾਜ
 ਨ ਕੇ ਮਾਨ ਭਾਜਾ॥ ਕਹਾਵੇ ਬਖਾਨੇ ਜਿਤੇ ਰੂਪ ਆਏ॥ ਸਬੈ ਬਾਲ ਕੇ ਲੈ ਬਵਾਨੀ ਬਤਾਏ॥ ੭॥
 ਆਨਿ ਜਹੇ ਨਿਪ ਮੰਤ੍ਰ ਲਜੇ ਤਿਕਤੇ ਤਸਬੈ ਰਿਤ ਤਾ ਸਾਵਿਖਾਏ॥ ਦੇਖਿ ਫਿਰੀ ਚਹੂੰ ਚਕ੍ਰ ਨ ਕੇ ਨਿਪਰ
 ਜਕੁ ਮਾਰਿ ਦੇ ਨਹੀ ਲਿਆਏ॥ ਹਾਰਿ ਪਾਰਿ ਸਬਹੀ ਸੁਰੂ ਮੰਤ੍ਰ ਲਕੂਪ ਤਿਹੇ ਰਿਦਸਾ ਮੁਰਝਾਏ॥
 ਫੂਕਰਾਏ ਮੁਖ ਸੁਕਰਾਏ ਸਬਰਾਜ ਕੁਮਾਰ ਫਿਰੇ ਪਾਰਿ ਆਏ॥ ੮॥ ਤਉ ਲਗੀ ਆ
 ਨਗਾਏ ਅਜਿਗਾ ਜਿ ਸੁਰਾਜ ਨਗਾਜ ਬਡੇ ਦਲੁ ਲੀਨੇ॥ ਅੰਬਰ ਅਨੁਪ ਪਰੇ ਪਸ ਬਰਕੇ ਅਰਿਕੀ ਛ
 ਬਿਛੀਨੇ॥ ਬੇਖਨ ਬੇਖ ਚੜ੍ਹੇ ਸੰਗੈ ਨਿਪਰ ਜਸਬੈ ਸੁਖ ਪਾਮਨ ਵੀਨੇ॥ ਆਇ ਜਰ ਕੰਬਰ ਮੇ ਅਜਿ
 ਅੰਬਰ ਸੇ ਨਿਪ ਕੰਬਰ ਕੀਨੇ॥ ੯॥ ਪਾਤਿ ਹੀ ਪਾਤਿ ਬਨਾਇ ਬਡੇ ਦਲੁ ਦੇ ਲਾਮਿਦੰਗ
 ਸੁਰੰਗ ਬਜਾਏ॥ ਰੂਪ ਨ ਚਾਹਦੇ ਪੇਸਬ ਅੰਗ॥ ਬਿਲੋਕ ਅਨੰਗ ਪ੍ਰਭਾ ਮੁਰਛਾਏ॥ ਬਾਜਤ ਚੰਗ
 ਮਿਦੰਗ ਉਪੰਗ ਸੁਰੰਗ ਸੁਨਾਦ ਸਬੈ ਸੁਨਿ ਪਾਏ॥ ਗੀਤ ਹੋ ਰਿਵਾਰ ਸਬੈ ਲਖਿ ਰੂਪ ਅਨੁਪ ਮਹ
 ਰਤਾ ਆਏ॥ ੧੦॥ ਜੈ ਸਸਰੂਪ ਲਖਿਯੋ ਅਜਕੇ ਹਮ ਤੈ ਸਸਰੂਪ ਨਾਉਰ ਬਿਚਾਰੇ॥ ਚੰਦ ਚਪਿ
 ਲਖਿ ਕੇ ਮੁਖਿ ਕੀ ਛਾਬਿਛੇ ਵਪਾਰੇ॥ ਉਹੇ ਮੇਰਿ ਸਮਾਰੇ॥ ਤੇਜ ਸਰੂਪ ਬਿਲੋਕ ਕੇ ਪਾਵਕ ਚਿਤ ਚਰੀਰੀ
 ਹਮ ਉਰ ਨਾਹੇ॥ ਜੈ ਸਪੁਰਾ ਲਖਿਯੋ ਅਜਕੇ ਹਮ ਤੈ ਸਸਰੂਪ ਨਾਉਰ ਪਾਨਿ ਹਾਰੇ॥ ੧੧॥ ਸ੍ਰੀ ਦਰਜਾ ਨਸ
 ਰੂਪ ਮਹਾਨ ਚਹੂੰ ਚਕੋ ਮੇਰਾ ਜਾਨਿਯੋ ਬਖਾਨਿਯੋ॥ ਭਾਨ ਸਮਾਨ ਪ੍ਰਭਾਨ ਪ੍ਰਮਾਨ ਕਿਰਾਵ ਕਿਰਾਨ ਮਹਾ
 ਨ ਬਖਾਨਿਯੋ॥ ਦੇਵ ਅਦੇਵ ਚਕੋ ਅਪਨੇ ਚਿਤ ਚੰਦ ਸਰੂਪ ਨਿਸਾਪ ਹਿਚਾਨਿਯੋ॥ ਦਿਉ ਸਕੇ ਰਾਨ
 ਨਿਰੁਗਵਾਨ ਪ੍ਰਭਾਨ ਮਨੋ ਪਨ ਮੇਰਾ ਮਾਨਿਯੋ॥ ੧੨॥ ਬਲ ਉਠੈ ਪਿਕ ਜਾਨ ਬਸੰਤ ਚਕੋ ਗਨ ਚੰਦ ਸ

੪੭

ਰੂਪ ਬਖਾਨਿਯੋ ਸਾਂਤਿ ਸੁਭ ਵਲਖਿਯੋ ਸੁਭ ਸਾਧਨ ਜੇਯਨ ਕੇ ਪ੍ਰਤਿਛਪ ਮਨਿਯੋ ਬਾਲਨ ਬਾ
 ਲ ਸੁਭ ਵਲਖਿਯੋ ਤਿਹ ਸੰਤ ਨ ਕਾਲ ਸੁਭ ਪਛਾਨਿਯੋ ॥ ਦੇਵ ਨ ਦੇਵ ਅਦੇਵ ਨ ਕੋ ਸਿਵ ਰਾਜ ਨ ਰਾ
 ਜਿ ਬੰਨ੍ਹੇ ਜੀਅ ਜਾਨਿਯੋ ॥ ੧੬ ॥ ਸਾਧਨ ਸਿਧ ਸੁਭ ਪਲਖਿਯੋ ਤਿਹ ਸੰਤ ਨ ਸਤੁ ਜਾਮਨ ਬਿਸੇਖਿ
 ਯੋ ਚੇਰਨ ਕੋਰ ਕੋਰ ਨ ਮੇਰ ਨ ਤਾ ਸਜਹੀ ਪ੍ਰਨ ਕੈ ਆਵੇ ਗੇਖਿਯੋ ਕਾਮ ਸੁਭ ਪਸੰਧੈ ਪੁਰਨ ਰਨ ਸੰਤੁ
 ਸਮਾਨ ਗਾਨ ਦੇਖਿਯੋ ਸੀਪ ਸਾਂਤਿ ਕੀ ਬੁੰਦ ਤਿਸੇਰਾ ਜਨ ਰਾਜ ਬੰਨ੍ਹੇ ਤਿਹ ਪੇਖਿਯੋ ॥ ੧੭ ॥ ਕੰਥ
 ਰ ਜਿਉ ਜਰ ਕੰਥ ਰ ਕੀ ਦਿਗ ਤਿਉ ਅਵਨ ਬਰਤੀ ਰ ਸੁਹਾਏ ॥ ਨਾ ਕਲਖੇ ਰਿਸਾਮਾਨ ਧੁਆਮ ਨੈ
 ਨ ਦੇਉ ਲਖਿਯੋ ਦਲ ਜਾਏ ॥ ਪੇਖ ਗੁਲਾਬ ਸਰਾਬ ਪੀਐ ਜਨ ਪੇਖਤ ਅੰਗ ਅਨੰਗ ਰਿਸਾਏ ॥ ਕ
 ਠ ਕਪੋਤ ਕਟੂ ਪਰ ਕੇਹ ਰਿਰੇ ਸਰ ਸੇਕਿ ਹਰੁ ਲਾਏ ॥ ੧੮ ॥ ਪੇਖਿ ਸੁਭ ਪਸਿਰਾ ਤਨ ਲੇਚਨ ਸੁ
 ਵਤ ਪੈ ਜਨ ਪੁਟਾ ਅਮੀਕੀ ਗਾਵਤ ਗੀਤ ਬਜਾਵਤ ਤਾਲ ਬਤ ਵਤ ਪੈ ਜਨੇ ਆਛੁ ਰਹੀ ਕੋ ਬੁਝਾ
 ਤ ਸੁਹਾਵਤ ਗਾਹਿ ਵਾਵਤ ਪੈ ਕੁਰਾ ਅਨੰਦ ਜੀਕੀ ॥ ਤੁਸੁ ਕੁਮਾਰ ਰਚੀ ਕਰਤਾਰ ਕਹੈ ਅਖਿਚਾਰ
 ਤੀ ਆਬਰ ਨੀਕੀ ॥ ੧੯ ॥ ਦੇਖਿ ਸੁਭ ਪਸਿਰਾ ਤਨ ਲੇਚਨ ਮੇਛ ਕੀ ਪੀਅ ਕੀ ਛਾ ਬਿਨਹੀ ਗਾ
 ਵਤ ਗੀਤ ਬਜਾਵਤ ਢੋਲ ਮਿਦੰਗ ਮਚੰਗ ਨ ਕੀਤੁ ਨਿਕਾਰੀ ॥ ਆਵਤ ਜਾਤ ਜਿਤੀ ਪੁਰਨ ਗਾ
 ਗਾ ਗਰੁ ਰਲਖੇ ਦੁਤਿਤਾਰੀ ॥ ਰਾਜ ਕੋਰਤ ਬਲੇ ਜਬ ਲੇ ਮਹਾ ਜਉ ਲਗੀ ਗਾਬ ਪੈ ਜਮ ਨਹੀ ॥
 ੨੦ ॥ ਜਉ ਨ ਪੁਰਾ ਅਜਿਹਾ ਜਕੀਰਾ ਜਤ ਸੇਕ ਸਿਕੇ ਇਹੁ ਤਾ ਤਿਗਨ ਉ ॥ ਜਉ ਨ ਪੁਰਾ ਕਬਿ ਦੇਤ ਸ
 ਬੈ ਜਪਤਾ ਸਕੋ ਜੀਅ ਬੀਚਲ ਜਾਉ ॥ ਹਉ ਰਹੂੰ ਓਗ ਫਿਰਿ ਬਸੁ ਪਾਛੁ ਬਿਅੰਗ ਨ ਕੀਨ ਕਉਂਕ
 ਤੀ ਪਾਉ ॥ ਲੇਖਨ ਉਖੈ ਜਾਤ ਲਿਖੇ ਛੁਬਿ ਆਨ ਨ ਤੇ ਕਿਮਿਭਾਖੁ ਨ ਉ ॥ ੨੧ ॥ ਨੈਨ ਬਾਨ ਚਉ
 ਦਿਸ ਮਾਰਤ ਪਾਇ ਲਕੈ ਪੁਰ ਬਾਸ ਨ ਰਾਹੀ ॥ ਸਾਰ ਸਤੀ ਨ ਸਕੈ ਕਹਿ ਰੂਪ ਸਿਰਾਬ ਕਹੈ ਮਤਿ
 ਕਉਨ ਬਿਛੁਰੀ ॥ ਕੋ ਕਿਲਕੀ ਨਿਹ ਰਿਯੋ ਨਿਪਨਾ ਇਕ ਛੀਨ ਕੋ ਪੋਤ ਕੀ ਗੀਵ ਅਨਿ ਆਰੀ ॥ ਰੀਤਿ
 ਗਿਰੇ ਨਰ ਨ ਰਧ ਰਾਪਰ ਪੁਮ ਤਿਪੈ ਜਨ ਪਾਇ ਲਗਾਰੀ ॥ ੨੨ ॥ ॥ ਨਿਰਖ ਰੂਪ ਅਜ
 ਰਾਜ ਕੋਰੀ ਝਰੇ ਨਰ ਨ ਗਾ ॥ ਏਵ ਕ ਚੰਦ੍ਰ ਸੁਹ ਇਹ ਇਹ ਬਿਧਿ ਕਰਤ ਬੀਚਾਰਾ ॥ ੨੩ ॥
 ॥ ਨਗਨ ਕੇ ਛੁਓਨ ਪੈ ਕੀ ਕੀਨੇ ਕਾਹੁ ਏਨ ਪੈ ਕੀ ਕਾਮ ਖਿਲੋ ਨ ਪੈ ਬਨ ਏਨ ਪੈ ਸੁਧਾਰ ਕੈ ॥ ੨੪ ॥

ਸਤੀਨਕੋਪਾਨੈ ਕਿਸੀਦਰਤਾਕੀਖਾਨੈਕਿਕਮਕੋਕਲਾਨਹੈਬਿਬਿਪਕੀਨੀਪੈਬਿਚਰਕੈ। ਚਤੁਰ ੩੧੦
 ਤਕੋਭੇਸਹੈਕਿਰੂਪਕੋਨਰੇਸਹੈਕਿਸੀਦਰਸੁਦੇਸਏਸਕੀਨਿਚ੍ਰਸਾਰਕੈ। ਤੇਗਹੈਕਿਤੀਰੈਕਿਬਾ
 ਧਥਾਪੇਬੀਰਹੈਕਿਐਸੇਨੇਤਾਅਜਿਕੋਬੋਲੋਕੀਸੀਭਾਰਕੈ। ੧੪੧। ੧੪੨। ੧੪੩। ੧੪੪। ੧੪੫। ੧੪੬। ੧੪੭। ੧੪੮। ੧੪੯। ੧੫੦।
 ਰਨਸੇਮਿਗਬਚਨਸੇਆਵੇਲੋਕਹੁਜਾਈ। ਗੀਤਕੀਰਿਤਵਾਰਥਖੇਦੁਕਿਭਾਖਪ੍ਰਭਾਬਰਨ
 ਨੀਨਹੀਜਾਤਬਤਾਈ। ਸੀਗਚਲੀਉਠਿਬਾਲਬੋਲੋਕਨਮੋਹਚੋਕੋਰਕੇਉਰਝਾਈ। ੧੫੧। ੧੫੨। ੧੫੩। ੧੫੪। ੧੫੫। ੧੫੬। ੧੫੭। ੧੫੮। ੧੫੯। ੧੬੦।
 ਪਰੇਅਜਿਰਾਜਜਬੈਚਿਤਦੇਖਤਹੀਤੀਅਲੀਨਚੁਰਾਈ। ੧੬੧। ੧੬੨। ੧੬੩। ੧੬੪। ੧੬੫। ੧੬੬। ੧੬੭। ੧੬੮। ੧੬੯। ੧੭੦।
 ਕੀਆਅਜਿਰਾਜਾਅਤਿਰੂਪਸਰਬਸਮਾਜਾਅਤਿਰੀਤਕੋਹਸਿਥਾਲਾਗਹਿਫੂਲਮਾਲਉ
 ਤਾਲਾ। ੧੭੧। ੧੭੨। ੧੭੩। ੧੭੪। ੧੭੫। ੧੭੬। ੧੭੭। ੧੭੮। ੧੭੯। ੧੮੦।
 ਦਸਚਾਰਚਾਰਨਿਧਾਨ। ੧੮੧। ੧੮੨। ੧੮੩। ੧੮੪। ੧੮੫। ੧੮੬। ੧੮੭। ੧੮੮। ੧੮੯। ੧੯੦।
 ਇਮਬੈਨਾਸਸਿਕ੍ਰਾਂਤਉਦਰਨੈਨ। ੧੯੧। ੧੯੨। ੧੯੩। ੧੯੪। ੧੯੫। ੧੯੬। ੧੯੭। ੧੯੮। ੧੯੯। ੨੦੦।
 ਬਰਾਜੁਤਕਹੁਜਾਇ। ਸੁਨਿਬੈਨਉਦਰਕਾਇ। ੨੦੧। ੨੦੨। ੨੦੩। ੨੦੪। ੨੦੫। ੨੦੬। ੨੦੭। ੨੦੮। ੨੦੯। ੨੧੦।
 ਰੂਰਤਕੇਦੀਨ। ਤਥਾਜਤੁਰਅਨੇਕਾਫੂਫਬੀਟਬੇਲਬਸੇਖ। ੨੧੧। ੨੧੨। ੨੧੩। ੨੧੪। ੨੧੫। ੨੧੬। ੨੧੭। ੨੧੮। ੨੧੯। ੨੨੦।
 ਦੇਗ। ਅਤਿਤੁਰਤਾਤਰੰਗ। ਨਖਬਾਂਸੁਗੀਅਰੁਬੈਨਾਬਹੁਉਦਰੀਉਰੁਨੈਨ। ੨੨੧। ੨੨੨। ੨੨੩। ੨੨੪। ੨੨੫। ੨੨੬। ੨੨੭। ੨੨੮। ੨੨੯। ੨੩੦।
 ਯਾਹਕੋਅਜਿਰਾਜਾਬਹੁਤਾਂਤਿਲੋਕਰਿਦਾਜਾਗਿਹਾਈਆਸੁਖਪਾਇ। ਰੂਫਬੇਟਬੀ
 ਟਬਜਾਇ। ੨੩੧। ੨੩੨। ੨੩੩। ੨੩੪। ੨੩੫। ੨੩੬। ੨੩੭। ੨੩੮। ੨੩੯। ੨੪੦।
 ਦਾਜਿਨਿਜੀਤਿਆਰਟਰੁਦੈ। ੨੪੧। ੨੪੨। ੨੪੩। ੨੪੪। ੨੪੫। ੨੪੬। ੨੪੭। ੨੪੮। ੨੪੯। ੨੫੦।
 ਰਣਧੀਰਰਾਜਬਿਸੇਖਾਜਗਕੀਨਜੇਸਭੁਭੋਖਾ। ੨੫੧। ੨੫੨। ੨੫੩। ੨੫੪। ੨੫੫। ੨੫੬। ੨੫੭। ੨੫੮। ੨੫੯। ੨੬੦।
 ਜਰਾਜਮਹਾਨਾਨਿਪਦਾਨਸੀਲਪਹਾਗ। ਦਸਚਾਰਚਾਰਉਦਾਰ। ੨੬੧। ੨੬੨। ੨੬੩। ੨੬੪। ੨੬੫। ੨੬੬। ੨੬੭। ੨੬੮। ੨੬੯। ੨੭੦।
 ਜਿਹਪੇਖਖਿਤੁਮੈਨਾਮੁਖਿਦੇਖਿਚ੍ਰਦ੍ਰਸਰੂਪਾ। ਚਿਤੋਸੋਚੁਰਾਵਤਤੂਪ। ੨੭੧। ੨੭੨। ੨੭੩। ੨੭੪। ੨੭੫। ੨੭੬। ੨੭੭। ੨੭੮। ੨੭੯। ੨੮੦।
 ਬਹੁਗਾਜਾਬਹੁਜਗਧਰਮਸਮਾਜਾਜੁਕਹੀਸਰਬਬਿਚਾਰ। ਇਕੋਤਕਥਪਸਾਰ। ੨੮੧। ੨੮੨। ੨੮੩। ੨੮੪। ੨੮੫। ੨੮੬। ੨੮੭। ੨੮੮। ੨੮੯। ੨੯੦।
 ਚਿਤੋਦਸੋਦੀਮੇਲਾਤਾਸੁਨਿਲੋਹਨਾਖੇਭਾਤਾਬਹੁਜੋਗਧਰਮਸਮਾਜਾ। ਇਹਭਾਂ

ਤਿਕੈਆਜਿਰਾਜਾ ॥ ਜਗਆਪਨੇਮਜਿਮਨਾਤਰਾਅਖਆਨਨਆਨਿ ॥ ਤਬਕਾਲਕੋਪ
 ਕਰਵਾਲਾ ॥ ਅਜਿਜਾਹੀਅਮਪਿਯਦਲਾ ॥ ੯੯ ॥ ਅਤਿਜੇਤ੍ਰਿਮਿਲਨਾਤਬਸਰਬਦੇਖਿ
 ਰਾਨਾ ॥ ਜਿਮਨਵਖੇਵਟੀਨਾ ॥ ਜਿਮਦਿਹਅਰਬਲਛੀਨਾ ॥ ਜਿਮਹਾਵਗਾਵਾਬਿਯੀਨਾ ॥
 ਜਿਮਉਰਬਰਾਕ੍ਰਿਸਛੀਨਾ ॥ ਜਿਮਦਿਬਹੀਟਛੀਨਾ ॥ ਜਿਮਸਾਹੀਟਬਿਪਾਗ ॥ ੧੦੧ ॥
 ਜਿਮਅਰਬਹੀਟਕਬਿਤਾ ॥ ਬਿਨੁਪ੍ਰੇਮਕੇਜਿਮਮਿਤਾ ॥ ਜਿਮਰਾਜਹੀਟਸਦੇਸਾ ॥ ਜਿਮਸੈਣ
 ਹੀਟਨਰੇਸਾ ॥ ੧੦੨ ॥ ਜਿਮਗਿਆਨਹੀਟਜੁਗੇਵਾ ॥ ਜਿਮਭੂਪਹੀਟਮਹੇਦਾ ॥ ਜਿਮਅਰਬਹੀਟਛੀ
 ਚਾਗ ॥ ਜਿਮਦਰਬਹੀਟਉਦਗ ॥ ੧੦੩ ॥ ਜਿਮਅਕ੍ਰਿਸਹੀਟਗਜੇਸਾ ॥ ਜਿਮਸੈਣਹੀਟਨਰੇ
 ਸਾ ॥ ਜਿਮਸਸਤ੍ਰਹੀਟਲੁਝਾਗ ॥ ਜਿਮਬੁਧਬਾਝਬੀਚਾਗ ॥ ੧੦੪ ॥ ਜਿਮਨਹੀਟਭੁਤਾ
 ਗ ॥ ਜਿਮਕੰਤਹੀਟਸੁਨਾਗ ॥ ਜਿਮਬੁਧਹੀਟਕਬਿਤਾ ॥ ਜਿਮਪ੍ਰੇਮਹੀਟਸਾਬਿਤਾ ॥ ੧੦੫ ॥ ਜਿਮ
 ਦੇਸਭੂਪਾਬਿਹੀਨਾ ॥ ਬਿਨੁਕੰਤਨਾਰਿਅਧੀਨਾ ॥ ਜਿਮਭੁੱਬਿਪ੍ਰਾਮਾਬਿਦਾ ॥ ਜਿਮਅਰਬਹੀਟ
 ਸਾਬਿਦਾ ॥ ੧੦੬ ॥ ਜੇਕਹੇਸਰਬਨਰੇਸਾ ॥ ਜੇਅਗਏਇਹਦੇਸਾ ॥ ਕਰਿਅਸਟਦਸਿਪੁਰਾਣਾ ॥
 ਦਿਜਬਿਆਸਬੇਦਨਿਧਨਾ ॥ ੧੦੭ ॥ ਕੀਨੇਅਠਾਰਹਿਪਰਬਾ ॥ ਜਗਰੀਝੀਆਸੁਨਿਸਰਬਾ ॥
 ਇਹਬਿਆਸਬ੍ਰਹਮਾਵਤਾਰਾ ॥ ਭੁਏਪੰਚਮੇਮੁਖਚਾਰਾ ॥ ੧੦੮ ॥ ਰਾਜਾਅਜਿਕੋਰਾਜਸਮਾਪਤੀ ॥ ੧੦੯ ॥ ੧੫ ॥
 ॥ ਜੁਗਆਗਲੇਇਹਬਿਆਸਾ ॥ ਜਗਕੀਅਪੁਰਾਣਪੁਗਾਮਾ ॥ ਤਬਬਾਢੀਆਤਿਹ
 ਗਰਬਾ ॥ ਸਰਆਪਜਾਨਨਸਰਬਾ ॥ ੧ ॥ ਤਬਕੋਪਕਾਲਕਰਵਾਲਾ ॥ ਜਿਹਜੂਲਜੂਲਬਿਸ
 ਲਾ ॥ ਖਟਵੁਕਤਾਕਹਿਕੀਨਾ ॥ ਪੁਨਿਜਾਨਕੋਵਿਜਦੀਨਾ ॥ ੨ ॥ ਨਹੀਲੀਨਪ੍ਰਾਨਨਿਕਾਰਾ ॥ ਭੁਏਪ੍ਰਸ
 ਟਹਿਖੇਅਪਾਰਾ ॥ ਤਿਸਸਾਸਤ੍ਰਗਾਬਿਚਾਰਾ ॥ ਖਟਸਾਸਤ੍ਰਨਮੁਖਚਾਰਾ ॥ ੩ ॥ ਖਟਸਾਸਤ੍ਰਕੀ
 ਪ੍ਰਕਾਸਾ ॥ ਮੁਖਚਾਰਾਬਿਆਸਸੁਭਾਸਾ ॥ ਪਰਿਖਸਟਮੇਅਵਤਾਰਾ ॥ ਖਟਸਾਸਤ੍ਰਕੀਨਸੁਪਾ
 ਰਾ ॥ ੪ ॥ ੧੧ ॥ ੧੨ ॥ ੧੩ ॥ ੧੪ ॥ ੧੫ ॥ ੧੬ ॥ ੧੭ ॥ ੧੮ ॥ ੧੯ ॥ ੨੦ ॥ ੨੧ ॥ ੨੨ ॥ ੨੩ ॥ ੨੪ ॥ ੨੫ ॥ ੨੬ ॥ ੨੭ ॥ ੨੮ ॥ ੨੯ ॥ ੩੦ ॥ ੩੧ ॥ ੩੨ ॥ ੩੩ ॥ ੩੪ ॥ ੩੫ ॥ ੩੬ ॥ ੩੭ ॥ ੩੮ ॥ ੩੯ ॥ ੪੦ ॥ ੪੧ ॥ ੪੨ ॥ ੪੩ ॥ ੪੪ ॥ ੪੫ ॥ ੪੬ ॥ ੪੭ ॥ ੪੮ ॥ ੪੯ ॥ ੫੦ ॥ ੫੧ ॥ ੫੨ ॥ ੫੩ ॥ ੫੪ ॥ ੫੫ ॥ ੫੬ ॥ ੫੭ ॥ ੫੮ ॥ ੫੯ ॥ ੬੦ ॥ ੬੧ ॥ ੬੨ ॥ ੬੩ ॥ ੬੪ ॥ ੬੫ ॥ ੬੬ ॥ ੬੭ ॥ ੬੮ ॥ ੬੯ ॥ ੭੦ ॥ ੭੧ ॥ ੭੨ ॥ ੭੩ ॥ ੭੪ ॥ ੭੫ ॥ ੭੬ ॥ ੭੭ ॥ ੭੮ ॥ ੭੯ ॥ ੮੦ ॥ ੮੧ ॥ ੮੨ ॥ ੮੩ ॥ ੮੪ ॥ ੮੫ ॥ ੮੬ ॥ ੮੭ ॥ ੮੮ ॥ ੮੯ ॥ ੯੦ ॥ ੯੧ ॥ ੯੨ ॥ ੯੩ ॥ ੯੪ ॥ ੯੫ ॥ ੯੬ ॥ ੯੭ ॥ ੯੮ ॥ ੯੯ ॥ ੧੦੦ ॥

ਕਲਸੁਗਲਾਹਿਗਰਾ

ਦਾਸਾਥਿਚਾਰਾ ॥ ੧ ॥ ਲਖਿਹੀਝੁਬਿਵਮਜੀਤਾਅਤਿਗਰਬਵੰਤਮਜੀਤਾਅਤਿਗਿਆਨਵਾ ॥ ੨੧੧ ॥
 ਨਗੁਨੈਨਾਸੁਭਕ੍ਰਾਂਤਸੁਦਰਨੈਨਾ ॥ ੨ ॥ ਪੁਕਾਥਕੀਨਸੁਧਾਰਾਕਰਿਕਾਲਦਾਸਅਵਤਾਰਾ ॥
 ਕਹਾਥਉਬਖਾਨਉਤੋਨਾਜੇਕਾਥਿਕੀਨੈਜਉਨਾ ॥ ੩ ॥ ਪਰਿਸਪਤਮਥ੍ਰਹਮਵਤਾਰਾਤਬਭੁਇ
 ਓਤਾਸਉਪਾਰਾਤਬਧਰਾਥ੍ਰਹਮਸਰੂਪਾਮੁਖਚਰਰੂਪਅਨੂਪਾ ॥ ੪ ॥ ਇਤਿਗਾਥਾਚੰਦ੍ਰਾਵਲੀ ॥
 ਸੁਭੇਸ੍ਰਹਮਾ ॥ ੫ ॥ ੧ ॥ ੨ ॥ ੩ ॥ ੪ ॥ ੫ ॥ ੬ ॥ ੭ ॥ ੮ ॥ ੯ ॥ ੧੦ ॥ ੧੧ ॥ ੧੨ ॥ ੧੩ ॥

੧ ॥ ਸਤਿਗੁਰਪ੍ਰਸਾਦਿ ॥ ॥ ਅਥਿਉਦ੍ਰਵਅਵਤਾਰਕਥਨੀ ॥ ॥ ੧ ॥
 ਅਥਿਕਉਤਉਨਸੁਧਾਰਾਜੇਪਰੇਉਦ੍ਰਵਅਵਤਾਰਾਅਤਿਜੇਗਾਸਾਧਨਕੀਨਾਤਬਗਰਬਕੇਰ
 ਸਕੀਨਾ ॥ ੧ ॥ ਸਰਾਅਪਜਾਨਨਾਉਗਾਸਬਦੇਸਮੇਸਬਠਉਗਾਤਬਬੋਲਕੈਇਮਕਲਾਇ
 ਮਰਾਖਬੈਣਉਤਾਲਾ ॥ ੨ ॥ ਜੇਗਰਬਕੈਕਕਰੀਤਾਤੇਜਾਨਕੂਪਪਰੰਤਾਮੁਗਲਮਗਰਬਪੁਹਾਰਾ
 ਸੁਨਿਲੇਹੁੰਦ੍ਰਬਿਚਾਰਾ ॥ ੩ ॥ ਕੀਆਗਰਬਕੇਮੁਖਚਾਰਾਕਛੁਰਿਤਮੇਅਥਿਚਾਰਾਤਬਧਰੇ
 ਤਿਨਤਨਸਾਤਾਤਬਥਨੀਤਾਕੀਬਾਤਾ ॥ ੪ ॥ ਤਿਮਜਨਮਧਰਿਤੋਜਾਇਗਰਿਤਦੇਸੁਨੇਮੁਨਿਗਾਇ
 ਨਹੀਐਸੋਹੋਇਉਪਾਰਾਸੁਨਿਲੇਹੁੰਦ੍ਰਬਿਚਾਰਾ ॥ ੫ ॥ ਸੁਨਿਸ੍ਰਵਣਏਸਿਧਿਬੈਨਾਹਠਛਾਡਿਉਦ
 ਰਨੈਨਾਤਿਹਜਾਨਗਰਬਪੁਹਾਰਾਛਿਤਲੀਨਾਅਨਿਅਵਤਾਰਾ ॥ ੬ ॥ ਪੁਕਾਥਕੀਨ ॥ ੭ ॥ ਜਿਮਕ
 ਥੇਸਰਬਰਾਜਾਨਰਾਜਾਤਿਮਕੋਰਿਖਨਸਬਹੀਸਮਾਜਾਜਿਹਜਿਹਪ੍ਰਕਾਰਤਿਹਕਰਮਕੀਨ
 ਜਿਹਕੁੰਤਿਜੇਮਾਦਿਜਬਰਨਲੀਨਾ ॥ ੮ ॥ ਜੇਜੇਚਰਿਤਕਿਨੇਪਕਾਸਾਤੇਤੇਚਰਿਤਤਥੇਸੁਥਾਸਾ
 ਰਿਖਪੁਤ੍ਰਏਸਭਏਉਦ੍ਰਵੇਵਾਐਸੀਮਾਨਮਾਨੀਅਭੇਵਾ ॥ ੯ ॥ ਪੁਨਿਭਏਅੰਤਰਿਖਮੁਨਮਹਾਨਾ
 ਦਸਚਾਰਚਾਰਬਿਦਿਆਨਿਧਾਨਾਛਿਨੇਸੁਜੇਗਤਜਿਹਾਜਿਆਨਿਸੇਵਿਅਉਦ੍ਰਵੀਪਤਨਿ
 ਧਾਨਾ ॥ ੧੦ ॥ ਕਿਨੇਸੁਜੇਗਬਹੁਦਿਨਪ੍ਰਮਾਨਾਹੀਝਿਉਦ੍ਰਵਤਾਪਰਨਿਦਾਨਾਬਗਮੰਗਪੁਤ੍ਰੇਜੇਰੇ

ਤੇਹਿ ਬਰਦਾਨੁ ਤਉਨੇ ਦੇਉ ਤੇਹਿ ॥ ੧੦ ॥ ਕਰਿ ਜੇ ਭਿਅੰਤੁ ਤਬ ਭਯੋਨਾਇ ॥ ਉਠਕੁ ਗਾਅਨਾਨੁ
 ਰਾਗਾਢਾ ॥ ਗਦਗਦ ਬੈਠਕੁ ਭਕਤ ਨੈਨਾ ॥ ਰੋਮਾਨੁ ਰਖਉ ਚਰੇ ਸੁਬੈਣਾ ॥ ੧੧ ॥ ਜੇ ਦੇਤੁ ਭੁੰਦੁ
 ਰੁਖੀ ਤੇਹਿ ॥ ਗਹਿਰੇ ਇਪ੍ਰਸਮਤੁ ਲਿਤੇਹਿ ॥ ਕਰਿ ਕੈ ਸੁਤ ਬਾਹੁ ਭਯੋ ॥ ਅੰਤੁ ਪਿਆਨਾ ਬਾਹਿਗ
 ਯੋ ਅੰਤੁ ਮਨਮਹਾਨਾ ॥ ੧੨ ॥ ਬਹੁ ਬਰੀਆਨਿ ਅਨਸੂ ਅਨਾਰਿ ॥ ਜਨ ਪਠਿਯੋ ਤਤੁ ਨਿਜ ਸਿਵ ਨਿਕਾ
 ਰਾ ਬਹੁ ਮਾਉ ਬਿਸਨ ਨਿਜ ਤੇਜ ਕਾਢਾ ॥ ਅਇਸੁ ਮਧਿ ਅਨਸੂਆ ਛਾਡਿ ॥ ੧੩ ॥ ਭਈ ਕਰਤ ਜੇਗ
 ਬਹੁ ਦਿਨ ਮਾਨਾ ॥ ਅਨਸੂਆ ਨਾਮ ਗੁਨ ਗਾਨ ਮਹਾਨਾ ॥ ਅਭਿਤੇ ਜਵੰਤ ਸੋਭਾ ਸੁਰੰਗਾ ॥ ਸੁਨੁ ਪਰਾ
 ਪਦੁ ਸਰਅਨੰਗਾ ॥ ੧੪ ॥ ਸੋਭਾ ਅਪਾਰੁੰਦਰ ਜਨੰਤਾ ॥ ਸਉਹ ਗਭਾ ਗਭਾ ਬਿਧਿ ਲਿਖੀਤਾ ॥ ਜਿਹ
 ਨਿਰਖਰੁ ਪਸੇਰੈ ਲੁਭਾਇ ॥ ਆਭਾ ਅਪਾਰ ਬਰਨੀ ਨ ਜਾਇ ॥ ੧੫ ॥ ਨਿਸਨਾਥ ਦੇਖਿ ਆਨ ਨਹਿ
 ਨਾ ਜਲਿ ਜਾਇ ॥ ਨੈਲਾ ਹਿਰੇ ਸਮਾਨਾ ॥ ਤਮ ਨਿਰਖ ਕੇ ਸਕੀਅਨੀ ਚੜੀਠਾ ॥ ਛੁਪਿ ਰਹਾ ਜਨ ਗਿਰੇ ਮੁ
 ਪੀਠਾ ॥ ੧੬ ॥ ਕੰਠ ਹਿਕ ਪੇਤ ਲਖ ਕੇ ਪਕੀਨਾ ॥ ਨਾਮਾ ਨਿਹਾਰ ਬਨ ਕੀਰਲੀਨਾ ॥ ਰੋਮਾਵਲ ਹੋਰਿ ਜਮਨਾ ਰਿ
 ਸਾਨਾ ਲਤ ਜਾਮਰੀਤ ਸਾਗਰ ਰੂਬਨਾ ॥ ੧੭ ॥ ਬਾਹੁ ਬਿਲੋਕ ਲਾਜੈ ਮੁਨਾਲਾ ॥ ਖਿਸਿ ਆਨਹੀ ਸਾਹਿ
 ਲੋਕ ਚਲਾ ॥ ਜੀਘਾ ਬਿਲੋਕ ਕਦਲੀ ਲਤ ਜਾਨਾ ॥ ਨਿਸਰਾਟਾ ਅਪਘਟ ਰੂਪ ਮਾਨਾ ॥ ੧੮ ॥ ਇਹ ਭਾਂਤਿ
 ਤਾਸ ਬਰੋਣੇ ਸਿੰਗਾਰਾ ॥ ਕੇਸ ਕੇ ਬਿਮਹਿ ਮਾਉ ਚਾਗਾ ॥ ਮੇਸੀ ਸਰੂਪਾ ਅਵਿਲੋਕ ਅੰਤਾ ॥ ਜਨ ਲੀਨ
 ਰੂਪ ਕੇ ਛੀਨ ਛੁੜਾ ॥ ੧੯ ॥ ਕੀਨੀ ਪੁਤ ਗਿਤਿ ਹਸ ਮੇਨਾਰਿ ॥ ਬਿਖਾਹੈ ਨ ਭੋਗ ਭੋਗੈ ਭੁਤ ਚਾ ॥ ਮੇਬਰੋਤਾ ਸ
 ਰੁਚ ਮਾਨਚਿਤਾ ॥ ਸੋਸਹੈ ਕਸਟ ਮੇਸੋ ਪਾਵਿਤਾ ॥ ੨੦ ॥ ਰਿਖ ਮਾਨ ਬੈਨਤ ਬਬਰਿਯੋ ਵਹਿ ॥ ਜਨ ਲੀਨ
 ਲੂਟ ਸੀ ਗਭਤਾਹਿ ॥ ਲੈਗਾਯੋ ਪਾਮ ਕਰਿ ਨਾਹਿਤ ਉਨਾ ॥ ਪਿਤ੍ਰ ਦਤ ਦ੍ਰੋਮ ਨਿਅੰਤੁ ਜਉਨਾ ॥ ੨੧ ॥ ਬਹੁ
 ਬਰਖੀਤ ਕਿਨੈ ਬਿਵਾਹਾ ॥ ਇਕ ਭਯੋ ਆਨਾ ਮਉਰੈ ਉਛਾਹਿ ॥ ਤਿਹ ਗਏ ਪਾਮ ਬਾਹਿਦਿਆਇ ॥
 ਕਿਨੀ ਸੁਸੇਵਰੀ ਯਬਹੁ ਪਸਾਇ ॥ ੨੨ ॥ ਬਹੁ ਪੁਪਦੀ ਪਾਮੁ ਮਹਾਪਦਾਨਾ ॥ ਪਾਦੁ ਪਾਮਾਇ ਕਿਨੈ
 ਸੁਜਾਨਾ ॥ ਅਵਿਲੋਕ ਕੁਗਤਿ ਤਿਹ ਚਤੁਰ ਬਾਕਾ ॥ ਇਵਾਦਿ ਬਿਸਨ ਬੈਠੈ ਪਨਕਾ ॥ ੨੩ ॥ ਅਵਿਲੋ
 ਕ ਕੁਗਤਿ ਰਿਖ ਭਯੋ ਪੀਨੀ ॥ ਜੇ ਤਿਭੁ ਬੋਲੋ ਕਾਨ ਪੀਨਾ ॥ ਕਿਨੈ ਸੁਯੋ ਸਬਰ ਮਾਉ ਚਾਗਾ ॥ ਤੇਪ੍ਰਵੰਤੁ
 ਜੇਕੁ ਮਾਗਾ ॥ ੨੪ ॥ ਕੀਅਨੈ ਸਬਰ ਮਾਉ ਚਾਗਾ ॥ ਤੇਪ੍ਰਵਾਵ ਸਬਰਾ ॥ ਚੰਨ ਨਹੈ

ਨਬੈਨਾ ਬਹੁਆਸਨਾਤਨੈਨਾ ॥ ੨੫ ॥ ਤਬਕਾਲ ਬਿਕਲਸਰੀਰਾ ਤਨਕੋਪਮਨਅਧੀਰਾ ॥ ੨੬ ॥
 ਰਗਦਗਦਬੈਨਾ ॥ ਦਿਨਤੇਰੁਣੀਜਨੁਰੈਨਾ ॥ ੨੭ ॥ ਰੋਮਾਰੀਬਿਕਲਸਰੀਰਾ ਤਨਕੋਪਮਨਅਧੀ
 ਰਾ ॥ ਫਰਕੰਤਉਸਦਰਨੈਨਾ ॥ ਬਿਨੁਬੁਧੋਲਤਬੈਨਾ ॥ ੨੮ ॥ ਮੋਹਦਛੰਦਾ ॥ ॥ ਸੁਨਿਐਸਬੈਨਾ ॥
 ਮਿਰੀਏਸੈਨਾ ॥ ਅਤਿਰੂਪਧਾਮਾ ॥ ਸੁੰਦਰਿਸੁਬਾਮਾ ॥ ੨੯ ॥ ਚਲਚਾਲਹਿਤਾ ॥ ਪਰਮੀਪਵਿਤਾ ॥
 ਅਤਿਕੋਪਵੰਤਾ ॥ ਮੁਨਿਰਿਪਾਥਿਅੰਤਾ ॥ ੩੦ ॥ ਉਪਟੰਤਕੋਸਾ ॥ ਮੁਨਿਰਿਆਸੁਦੇਸਾ ॥ ਅਤਿਕੋਪਅ
 ਗਾ ॥ ਸੁੰਦਰਸੁਰੰਗਾ ॥ ੩੧ ॥ ਤੇਰੰਤਹਾਰਾ ॥ ਉਪਟੰਤਬਾਰਾ ॥ ਸੁੰਦਰਪੁਰਾਰੇਖੰਤਪੁਰਾ ॥ ੩੨ ॥
 ॥ ਲਖਿਕੋਪਭੀਮੁਨਿਨਗਾ ॥ ਉਰੰਗਜਬ੍ਹਮਉਦਰਾ ॥ ਸਿਵਸੰਗਲੇਖਿਥਾ ॥ ਭੂਮਾਨਪ੍ਰੈ ॥ ਸਬ
 ਤਜਿਗਰਬਾ ॥ ੩੩ ॥ ਤਬਕੋਪਕੈਮੁਨਨਗਾ ॥ ਸਿਰਕੋਸਜਦਾਉਪਾਰਾ ॥ ਕਰੋਸੇਜਬੈਕਰਮਾਰਾ ॥ ਤ
 ਬਲੀਨਦੰਤਅਵਤਾਰਾ ॥ ੩੪ ॥ ਕਰਬਾਮਾਂਤਸਮਾਨਾ ॥ ਕਰਦਛੰਤ੨੫ਮਨਾ ॥ ਕੀਆਪਨਭੇ
 ਗਬਿਚਾਰਾ ॥ ਤਬਭਏਦੰਤਕੁਮਾਰਾ ॥ ੩੫ ॥ ਅਨਛੂਤਉਤਮਗਾਤਾ ॥ ਉਰੰਤਸਿਮ੍ਰਿਤਿਸਭਾ ॥
 ਮੁਖਬੇਟਚਰਰੰਤਾ ॥ ਉਪਜੇਸੁਦੰਤਮਹੰਤਾ ॥ ੩੬ ॥ ਸਿਵਸਿਮਰਪੁਰਬਸਰਾਪਾ ॥ ਬੁਧਦੰਤਕੋਪ
 ਰਿਆਪਾਉਪਜਿਯੋਨਿਸੁਆਧਾਮਾ ॥ ਅਵਤਾਰਪ੍ਰਿਥਮੰਤਾਮਾ ॥ ੩੭ ॥ ॥ ਲਖਿ
 ਕੋਪਭੀਮੁਨਿਨਗਾ ॥ ਉਰੰਗਜਬ੍ਹਮਉਦਰਾ ॥ ਸਿਵਸੰਗਲੇਖਿਥਾ ॥ ਭੂਮਾਮਨਪ੍ਰੈਤਜਿ
 ਗਰਬਾ ॥ ੩੮ ॥ ਤਬਕੋਪਕੈਮੁਨਿਨਗਾ ॥ ਸਿਰਕੋਸਜਦਾਉਪਾਰਾ ॥ ਕਰੋਸੇਜਬੈਕਰਿਬਾਰਾ ॥ ਤ
 ਬਲੀਨਦੰਤਅਵਤਾਰਾ ॥ ੩੯ ॥ ਉਪਜਿਯੋਦੰਤਮੋਨੀਮਹਨਾ ॥ ਦਸਚਾਰਚਾਰਬਿਦਿਆਨਿਧਨਾ ॥
 ਸਾਸਤ੍ਰਗਿਸੁਧਸੁੰਦਰਿਸੁਰੂਪਾ ॥ ਅਵਸੁਤਰੂਪਗਟਸਰਬੂਪਾ ॥ ੪੦ ॥ ਸੀਨਿਯਾਸਜੋਗਕਿ
 ਨਪ੍ਰਕਾਸਾ ॥ ਪਾਵਨਪਵਿਤ੍ਰਸਰਬਤ੍ਰਦਾਸਾ ॥ ਜਨੁਧਰਿਓਆਨਬੁਪੁਸਰਬੋਜੇਗਾ ॥ ਤਜਿਗਰਜਸ
 ਜਅਰੁਸਰਬੋਤੇਗਾ ॥ ੪੧ ॥ ਅਭਿਜਨਰੂਪਮਹਿਮਾਮਹਨਾ ॥ ਦਸਚਾਰਵੰਤੋਸੇਭਾਨਿਧਨਾ ॥ ਰਵਿ
 ਅਲਤੋਜਜਲਕੋਸੁਭਾਵਾ ॥ ਉਪਜਿਯਾਜਗਤਸੀਨਿਯਾਸਰਾਵਾ ॥ ੪੨ ॥ ਸੀਨਿਯਾਸਰਾਜਭ
 ਏਦੰਤਦੇਵਾ ॥ ਰੁੰਦਵਤਾਰਸੁੰਦਰਅਜੇਵਾ ॥ ਪਾਵਕਸਮਾਨਭਯੋਤੇਜਜਾਸਾ ॥ ਬਸੁਧਾਸਮਾਨਬਾ
 ਰਜਤਤਾਸਾ ॥ ੪੩ ॥ ਪਰਮੀਪਵਿਤ੍ਰਭਏਦੇਵਦੰਤਾ ॥ ਅਭਿਜਤੇਜਅਰੁਬਿਮਲਮੰਤਾਸੇਵ

ਵਰਣਵੇਖਲਾਜੀਤਮੰਗਾਸੇਭੰਡਸੀਸਰੰਗਾਤਰੰਗਾ॥੪੧॥ਅਜਨਬਧਾਅਲਿਪਤਰੂਪ॥
 ਆਵਗੰਜੇਗਾਸ੍ਰੀਦਰਸਰੂਪ॥ਬਿਭੂਤਮੰਗਾਉਜਲਸੁਬਾਸਾਸੀਨਿਆਸੇਜੇਗਾਕੋਲੇਮੁਕਾਸਾ॥
 ੪੨॥ਅਵਿਲੋਕਮੰਗਾਮਹਮਾਅਪਰਾਸੀਨਿਆਸਰਜਉਪਜਾਉਦਰਾ॥ਅਨਭੂਤਗਤਾ
 ਕੁਆਨਿਭਾਯੋਨੀਮਹਾਨਸੇਭਾਕਸੀਤਾ॥੪੩॥ਅਭਾਅਪਾਰਮਹਿਮਾਅਨਿਭਾਸੀਨਿਆਸਰਜ
 ਕਿਨੈਬਿਅੰਤਾਕਾਪਿਆਕਪਟਤਿਹਉਦੇਹੋਤਾਤਤਾਛਿਨਅਕਪਟਕਿਨੈਉਦੇਤਾ॥੪੪॥ਮ
 ਹਿਮਾਅਛਿਜਅਨਭੂਤਗਤਾਅਵਿਲੋਕਪੁੰਡਰਕਿਰਹੀਮਾਰਾਦੇਸਨਬਿਦੇਸਚਕਿਰਹੀ
 ਸਰਬਾਸੁਨਿਸਰਬਰਿਖਨਤਜਿਦੀਨਗਰਬਾ॥੪੫॥ਸਰਬਰੂਪਯਾਰਸਰਬਰੂਅਕਾਸਾ
 ਚਲਚਾਲਾਚਿਤਸ੍ਰੀਦਰਿਸੁਬਾਸਾਕਾਪਾਇਆਨਹਰਖੰਤਰੇਮਾਆਨੰਦਮਾਨਸਭਭਈਭਿਮ
 ੪੬॥ਸਰਹਰਬਕੂਆਅਕਾਸਸਰਬਾਜੇਹਤੋਹਰਿਖੀਨਤਜਿਦੀਨਗਰਬਾਬਜੇਬਜੰਤਾ
 ਨੇਕਗੋਦਾਦਸਦਿਸਉਪਾਇਦਿਖੀਲੇਣਾ॥੪੭॥ਜੇਹਤੋਹਬਜੰਤੁਬਜੇਅਨੇਕਾਪੁਗਦਿ
 ਯਾਜਦੁਬਪੁਰਿਬਬੇਕਾਸੇਕੁਆਪਰਬਰਨੀਨਜਾਇਉਪਾਨਿਯਾਅਨਿਸੀਨਿਆਸਰ
 ਇ॥੪੮॥ਜਨਮੰਤਲਾਗਿਉਠਿਜੇਗਕਰਮਾਹਤਿਕੀਓਪਾਪਪ੍ਰਚੁਰਿਓਪਗਮਾਰਜਾਪਿਰਾ
 ਜਬਡਲਾਗਚਰਨਾਸੀਨਿਆਸੇਜੇਗਉਠਿਲਗਾਕਰਨਿ॥੪੯॥ਅਰਿਭੂਤਿਅਨੁਪਲਖਿ
 ਦੰਤਰਾਇਉਠਿਲਗੋਪਾਇਨ੍ਰਿਪਸਰਬਾਇਆਵਿਲੋਕਦਤਮਹਮਾਮਹਾਨਾਦਸਚਾ
 ਰਚਾਰਬਿਦਿਆਸਿਧਾਨ॥੫੦॥ਸੇਭੰਡਸੀਸਜਤਕੀਜਣਨਾਨੇਮਕੇਨਖਬਫਾਇਮਹਾਨਾ
 ਬਿਭ੍ਰਮਾਬਿਭੂਤਉਜਲਸੁਸੇਹਾਦਿਜਚਰਜਤੁਲਿਮਿਗਚਰਮਅਰੇਗ॥੫੧॥ਮੁਖਸਿਤਾਬਿ
 ਭੂਤਲੰਗੋਟਬੰਦਾਸੀਨਿਆਸਚਰਜਤਜਿਛੰਦਬੰਦਾਅਸੁਨਕਸੁੰਨਾਮਨਥਿਕਤਮੰਗਾ॥
 ੫੨॥ਅਛਿਜਤੇਜਮਹੀਮਾਸੁਰੰਗਾ॥੫੩॥ਇਕਆਸਾਚਿਤਤਜਿਸਰਬਆਸਾਅਨਭੂਤਗਤਾ
 ਨਿਸਾਦਿਨਉਦਾਸਾਮੁਨਚਰਨਲੀਨਤਜਿਸਰਬਕਾਮਾਅਚਕਤਨੇਤ੍ਰਜਨੁਪਰਮਪਾਮਾ॥੫੪॥
 ਅਥਿਕਾਰਚਿਤਅਨੰਦੇਲਾਗਿਅਨੁਤਪਿਆਨਨੇਤ੍ਰਮਹਿਮਾਅਭੰਗਾਧਰਿਏਕਾਸਉ
 ਦਾਸਾਰਿਤਾਸੀਨਿਆਸਦੇਵਪਰਮਪਾਵਿਤਾ॥੫੫॥ਅਵਿਭੂਤਗਤਮਹਿਮਾਅਪਾਰ॥

ਸੁਤਗਿਆਨਸਿੰਧਾਥਿਵਿਆਉਦਰਾਪੁਨਮਨਪ੍ਰਬੀਨਗੁਨਗੁਨਮਹਾਨਾਨੁਕੁਲੋਪਰਮਰਿਆ ੩੧੩
 ਨੀਮਹਾਨਾ ੫੫੫ ਕਬਹੂੰਨਪਾਪਜਿਹਛੁਆਅੰਗਾਗੁਨਗੁਨਸਪੰਨਬ੍ਰਿਵਰਸੁਰੀਰਾਥੀਗੋਟਬੀ
 ਦਾਅਵਤੁਤਗਾਤਾਚਕਿਰਹਾਚਿਤਮਵਿਲੋਕਮਾਤਾ ੫੬੧ ਸੀਨਿਯਾਸਦੇਵਅਨੁਕੁਤਅੰਗ
 ਲਾਜੰਤਪੇਖਿਜਿਹਦੁਤਿਅਨੰਗਾਮੁਨਿਦੰਤਦੇਵਸੀਨਿਯਾਸਰਾਜਾਜਿਹਸਪੇਸਰਬਸੀਨਿ
 ਯਾਸਸਾਜਾ ੫੭੦ ਪਰਮੰਪਵਿਤ੍ਰਜਕੋਸਰੀਰਾਕਬਹੂੰਨਕਾਮਕਿੰਨੋਅਧੀਰਾਜਰੇਜੇਗਸਾ
 ਸਸੇਬੰਤਸੀਸਾਅਸਪਰਾਪਸੀਨਿਯਾਸਣੀਸਾ ੫੭੧ ਮਾਭੁਆਪਾਰਕਥਿਸਕੋਕਉਨਾਸੁ
 ਨਿਰੋਧੇਜੰਛੁਗੀਪ੍ਰਬਮਉਨਾਚਕਿਰਹਿਥਿਥੁਹਮਾਭਾਬਿਚਚਾਥਾਜਿਯੋਅਨੰਗਾਮੁਨਿ
 ਹਰਾ ੫੭੨ ਅਤਿਗਿਆਨਦੰਤਕਰਮਨਪ੍ਰਬੀਨਾਅਨਿਆਸਗਾਤਹਰਿਕੋਅਧੀਨਾਛੁਥਿਦਿ
 ਪਤਿਕੋਟਿਸੁਰਜਪ੍ਰਮਾਨਾਚਕਿਰਹਾਚੰਦਲਾਖਿਆਸਮਾਨਾ ੫੭੩ ਉਪਜਿਆਮਾਪਇਕ
 ਜੇਗਰੂਪਾਪੁਨਲੋਗੋਜੇਗਸਾਪਨਾਨੁਪਾਗਹਿਪਿਥਮਛੁਡੇਉਠਿਚਲਾਦੰਤਾਪਰਮੰਪਵਿ
 ਤ੍ਰਨਿਯਾਥੀਮੰਤਿ ੫੭੪ ਜਬਕੀਨਜੇਗਬਹੁਦਿਨਪ੍ਰਮਾਨਾਤਬਕਾਲਦੇਵਰੀਵੇਨਿਦਾਨਾ
 ਇਮਥਈਥਿਥਿਮਬਾਨੀਬਨਾਇਭੁਮਸੁਣਹੁਬੈਨਸੀਨਿਯਾਸਰਾਇ ੫੭੫ ਮਛੁਡੇਉਠਿ
 ਚਲਾਦੰਤਪ੍ਰਮਾਨਾ ੫੭੬ ਪਾਪਰੂਛੰਦਾ ੫੭੭ ਗੁਰਹੀਲਮੁਕਤਨਹੀਹੋਤਦੰਤਾਗੁਰਿਕੋਬਾਤੁਸਾਨਿ
 ਬਿਮਲਮੰਤਾਗੁਰਕਗਹਿਪਿਥਮਤਬਹੋਹਿਮੁਕਤਿਕਹਿਦੀਨਕਾਲਤਿਹੋਜੇਗਜੁਗਤਿ ੫੭੮
 ਬਹੁਭਾਂਤਦੰਤਦੰਤਵਤਕੀਨਾਆਸਾਬਿਰਹਤਹਰਿਕੋਅਧੀਨਾਬਹੁਭਾਂਤਿਜੇਗਸਾ
 ਪਨਾਸਾਧਾਅਦੰਗੋਜੇਗਮਹਿਮਾਅਗਾਧਾ ੫੭੯ ਤਬਨਮਸਕਾਰਕਰਿਦੰਤਦੇਵਾਉਚਰੰ
 ਤਪਰਮਉਸਤਤਿਅਭੇਵਾਜੇਗੀਨੇਜੇਗਰਾਜਾਨਰਾਜਾਅਨੁਕੁਤਅੰਗਸੰਜਹੰਤਹਬਿਰਾਜਾ
 ਜਲਥਲਬਿਯਾਪਜਿਹਤੇਜਏਕਾਗਾਵੰਤਜਾਸਮੁਨਿਗੁਨਅਨੇਕਾਜਿਹਤੇਨੇਤਭਾ
 ਪੰਤਨਿਗਮਾਤੇਆਦਿਅੰਤਿਮੰਧਹਿਅਗੀਮਾ ੫੮੦ ਜਿਹਏਕਰੂਪਕਿੰਨੋਅਨੇਕਾਪੁਰਮੀ
 ਅਕਾਸਕਿਨੇਬਬੇਕਾਜਲਥਾਥਲੇਸਬੋਠੋਰਜਾਨਾਅਨੁਕੁਤਅੰਗਸੰਜੇਨਾਅਨਾਸਮਾਨਾ ੫੮੧
 ਅਨਛਿਜਤੇਜਾਅਨੁਕੁਪ੍ਰਕਾਸਾਖਰਗੁਨਸਪੰਨਪ੍ਰਮਾਪ੍ਰਭਾਸਾਮਾਭਾਂਅਨਿਤਬਰਨੀਨਿਜਾ
 ਪਾਵਨਪ੍ਰਸਿਧਪਰਮੰਪੁਰੀਤਾਅਜਾਨਬਾਹੁਅਨੁਕੁਤਅੰਜੀਤਾਪਰਮੰਪ੍ਰਸਿਧਪ੍ਰਗਨਪ੍ਰਗਨਾ
 ਪ੍ਰਕਾਸਾ
 ਗਾਜਾਨੁਗਾਜਕੋਕੀਮਾਨਾ ੫੮੨

Digitized by Panjab Digital Library | www.panjabdigilib.org

ਦੁਪਕਾਸੇਭਾਸੁਰੰਗਾ॥ ੨੭॥ ਜਿਹਸੰਤ੍ਰਿਮਿਤ੍ਰੇਕੈਸਮਾਨਾਅਥਿਯਕਤਤੇਜਮਹਮਾਮਹਾਨਾ॥ ੨੧੪
 ਜਿਹਆਦਿਅੰਤਿਏਕੈਸਰੂਪਾਸੁੰਦਰਸੁੰਦਰਾਜੰਗਕਭਿਅਰੂਪਾ॥ ੨੪॥ ਜਿਹਰਗਰੰਗਨਹੀ
 ਰੂਪਰੇਖਾਨਹੀਨਾਮਭਾਮਾਨਰੂਪਾਭੇਖਾ॥ ਆਜਾਨਬਾਹਾਨਰੂਪਕਾਸਾ॥ ਆਭਾਅੰਤਿਮ
 ਹਿਮਾਸੁਬਾਸਾ॥ ੨੫॥ ਕਈਕਲਪਜੇਗਜਿਨਕਰਤਬੀਤ॥ ਨਹੀਤਦਪਤਉਨਧਰਿਗਏਚੀਤ॥
 ਮੁਨਮਨਾਨਿਕਰਾਨਗਨਮਹਾਨਾ॥ ਬਹੁਕਸਦਕਰਤਨਹੀਪਰਤਪਿਖਾਨਾ॥ ੨੬॥ ਅਨੰਤਪੁਰ
 ਨੇਅਨੇਕਾਅੰਤਾਰਿਸਮੇਖਦੁਨਿਭੁਏਏਕਾ॥ ਕਈਕਿਰਿਜੰਤਜੀਵਨਉਪਾਇ॥ ਫਿਰਅੰਤਲੇਤ
 ਆਪਹਿਮਿਲਾਇ॥ ੨੭॥ ਜਿਹਜਗਤਜੀਵਸਭਪਰੇਸਰਨਿ॥ ਮੁਨਮਨਿਅਨੇਕਜਿਹਜਪੁਤ
 ਚਰਨਾ॥ ਕਈਕਲਪਬੀਤਤਿਹਕਰਤਪਿਆਨਾ॥ ਕਾਹੂਨਦੇਖਿਤਿਹਬੇਦਿਮਾਨਾ॥ ੨੮॥ ਆਭਾ
 ਅੰਤਿਮਹਿਮਾਪਾਗਾ॥ ਮੁਨਿਮਨਮਹਾਨਾਅਤਿਹੀਉਦਾਗਾ॥ ਆਫਿਜਤੇਜਸੂਰਵਤਅਪਾਗਾ॥
 ਨਹੀਸਕਤਬੁਧਕਰਿਕੋਬਿਚਾਗਾ॥ ੨੯॥ ਜਿਹਆਦਿਅੰਤਿਏਕਹਿਸਰੂਪਾਸੇਭਾਅਭੰਗਮ
 ਹਮਾਅਨੁਪਾ॥ ਜਿਹਕੀਨਜੇਤਉਦੇਤਸਰਬਾ॥ ਜਿਹਹਤੇਸਰਬਗਰਬੀਨਗਰਬਾ॥ ੩੦॥ ਜਿਹ
 ਗਰਵੰਤਏਕੈਨਰਖਾ॥ ਫਿਰਕੋਰੋਬੈਣਨਹੀਬੈਣਭਾਖਾ॥ ਇਕਬਾਹਮਾਗਮਾਰਿਯੋਨਸੰਤ੍ਰਾ॥ ਇਕ
 ਬਾਰਤਾਰਿਯੋਨਸੰਤ੍ਰਾ॥ ੩੧॥ ਸੇਵਕਥਾਪਿਨਹੀਦੁਰਿਕੀਨਾ॥ ਲਖਿਭੁਈਭੂਲਮੁਖਬਿਹ
 ਸਦੀਨਾ॥ ਜਿਹਗਾਰਿਯੋਬਾਂਹਿਕੋਨੋਨਿਬਾਧਾ॥ ਤੀਅਏਕਾਬਿਖਾਹਨਹੀਕੀਨਾਬਿਖਾਹਾ॥ ੩੨॥
 ਰੀਝੰਤਕੋਰਿਨਹੀਕਸਰਕੀਨਾ॥ ਸੀਝੰਤਏਕਹੀਨਾਮਲੀਨਾ॥ ਅਨਕਪਟਰੂਪਅਨਰੂਪਕਾਸਾ॥
 ਖੜਗਨਿਸਪੰਨਨਿਸਦਿਨਨਿਰਾਸਾ॥ ੩੩॥ ਪਰਮੰਪਵੰਤ੍ਰਪੂਰਣਪੁਰਾਣਾ॥ ਮਹਿਮਾਅਭੰਗ
 ਸੇਭਾਨਿਧਾਨਾ॥ ਪਾਵਨਪ੍ਰਸਿਧਪਰਮੰਪੁਨੀਤਾ॥ ਆਜਾਨਬਾਰਿਅਨਭੈਅਜੀਤਾ॥ ੩੪॥ ਕਈ
 ਕੋਰਿਏਦ੍ਰਜਿਹਪਾਨਹਾ॥ ਕਈਚੰਦਸੂਰਜਕ੍ਰਿਸਨਵਤ੍ਰਾਗਾ॥ ਕਈਬਿਸਨਭੰਦਰਾਮਹਸੂਬਾ॥
 ਬਿਲਭਗਤਿਯੋਨਕੋਈਕਭੂਲਾ॥ ੩੫॥ ਕਈਦਤਸੰਤੋਗੋਰਖਦੇਵਾ॥ ਮੁਨਿਮਨਿਮਛੰਦਨਹੀ
 ਲਖਤਭੇਵਾ॥ ਬਹੁਭੰਤਮੰਤ੍ਰਮਤਕੋਪਕਾਸਾ॥ ਬਿਨਏਕਾਸਸਬਹੀਨਿਰਾਸਾ॥ ੩੬॥ ਜਿਹਨੇਤ
 ਨੇਤ੍ਰਾਖੰਡਨਿਗਮਾ॥ ਕਰਤਾਰਸਰਬਕਾਰਣਅਰੀਮਾ॥ ਜਿਹਲਖਤੋਕੋਈਨਹੀਕਉਨਜਾਤਾ॥

ਸਾਹਨਸਾਹੁ ਪ੍ਰਧਾਨੁ ਪਾਇਹੁ ਬਹੁਤਾ ਤਨਹੀ ਕਿਤਾ ਅਸੀਤਾ ਆਵਉ ਅਪਾਰਨਿਗ ਕਿਖਾ ਬਿਸੇਤਾ ॥ ੧੦੦ ॥ ਬਿਹਰੈ
 ਜਿਹਨਾਹਿ ਪਿਤਾ ਕ੍ਰਿਤਤਤਮਾਤਾ ॥ ਜਾਨੀਨਜਾਹਿ ਜਿਹਰੈ ਗਰੁਥਾ ਅਤਭੁਤ ਅਨੰਤਾਤਿ
 ਬਲਅਭੇਖਾ ਅਨਖੰਡੁ ਚਿਤਾ ਅਥਿਕਾਰੁ ਪਾਵੇਵਾਨ ਦੇਵਮਹਿਮਾ ਅਨੁਪਾ ॥ ੧੦੧ ॥ ਉਸਤਤ
 ਨਿਵਜਿਹਇਕਸਮਾਨਾ ਆਭਾ ਅਖੰਡੁ ਮਹਿਮਾ ਮਹਨਾ ਅਥਿਕਾਰ ਚਿਤਾ ਅਨਭਵਪ੍ਰਕਾ
 ਸਾਪਪਦਿਪਤਿ ਬਿਆਪਨਿਸਦਿਨਉਦਾਸਾ ॥ ੧੦੨ ॥ ਇਹਭਾਤਿਦੰਤਉਸਤਤਤਿਉਚਾਰਾਹੁ
 ਰੂਵਤਕੀਨਅਤ੍ਰਜਉਦਚਾ ਅਰਛਾਤਛਾਤਉਪਰਚਰਨਾ ਜਾਨੀਨਜਾਇਜਿਹਜਾਤਬਰਨਾ
 ੧੦੧ ॥ ਜਨਉਕਰੈਕ੍ਰਿਤਕੀਜਗਉਚਾਰਾ ਨਹੀਤਦਪਤਾਸਲਹਿਜਾਤਪਾਰਾ ਮਮਅਲਪਬੁ
 ਧਤਵਹੁਨਅਨੰਤਾ ਬਰਨਾਨਜਾਤਤਮਹੀਬਿਅੰਤਾ ॥ ੧੦੨ ॥ ਤਵਹੁਣਅਤਿਉਚਾਅਥਿਗਸ
 ਮਾਨਾਮਮਅਲਪਬੁਧਿਬਲਕਅਜਨਾ ਕਿਮਸਕੋਬਰਨਤੁਮਰੇਪ੍ਰਭਾਵਾਤਵਪਰਸਸ਼ਰ
 ਤਜਿਸਭਉਪਾਵਾ ॥ ੧੦੩ ॥ ਜਿਹਲਪਤਚਰਤ੍ਰਨਬੇਦਭੇਦਾ ਆਭਾਅਨੰਤਮਹਮਾਅਛੇ
 ਵਾਗੁਨਗਨਤਚਤ੍ਰਮੁਖਪਰਾਹਾਤਬਨੇਤਨੇਤਕਿਨੇਉਚਾਰਾ ॥ ੧੦੪ ॥ ਥਕਿਗਿਰਿਭਉ
 ਧਸਿਗਲਿਖਤਕਿਤਾ ਚਕਿਰਤੇਬਾਲਿਖਿਲਾਦਿਚਿਤਾ ਗੁਨਗਨਤਚਤ੍ਰਮੁਖਪਰਾਹਮਾਨਾ
 ਹਉਤਜਿਬਿਅੰਤਕਿਨੇਬਖਾਨਾ ॥ ੧੦੫ ॥ ਜਿਹਜਪਤਰੁਵਜੁਗਕੋਟਬੀਤਾ ਬਹਿਗਈਗਿ
 ਗਸਿਰਿਮੁਰਿਨਚੀਤਾ ਕਈਕਲਪਬੀਤਜਿਹਧਰਤਧਿਆਨਾ ਨਹੀਤਦਪਧਿਆਨਾਅਏ
 ਸੁਜਾਨਾ ॥ ੧੦੬ ॥ ਜਬਕੀਨਨਲਬੁਗਾਪ੍ਰਵੇਸਾ ਮੁਨਮਨਮਹਨਾਦਿਜਬਹਦਿਜੇਸਾ ਨਹੀ
 ਕਾਮਨਾਕੋਲਖਾਪਾਗਾਕੋਹੇਤਾਸਕੋਸਪਾਵੈਬਿਚਾਰਾ ॥ ੧੦੭ ॥ ਬਰਨੀਨਜਾਇਜਿਹਛ
 ਬਿਸੁਰੰਗਾ ਆਭਾਅਪਾਰਮਹਿਮਾਅਭੰਗਾ ਜਿਹਏਕਰੂਪਕਿਨੇਅਨੇਕਾ ਪਾਗਿਛੋਰਿਆ
 ਨਿਤਿਹਧਰੇਟੇਕਾ ॥ ੧੦੮ ॥ ਭੁੰਤਿਭੁੰਤਿਬਿਅੰਤਦੇਸਭਵੰਤਕਿਰਤਉਚਾ
 ਹਾਭੁੰਤਿਭੁੰਤਿਪੋਗੋਲਗਾਤਜਿਗਰਬਅੰਤਕੁਮਾਰਾ ਕੋਦਿਬਰਖਕਰੀਜਬੈਹਰਿਸੇਵਵ
 ਚਿਤਲਾਇਆ ਅਕਾਸਮਾਤ੍ਰਤ੍ਰਈਜਬੈਭਿਹਬਿਉਮਬਾਨਬਨਾਇ ॥ ੧੦੯ ॥
 ॥ ੧੧੦ ॥ ਏਤਸਤਿਕੋਹੋਤ੍ਰੇਗੁਰਹੀਲਮੁਕਤਿਨੇਹਾਇ ਚਾਵੰਕਪਜਾਵਜਾਇ
 ਮਭਾਖਈਸਭਕੋਇਕੋਦਿਕਸਟਨਕਿਉਕਰੋਨਹੀਐਸਦੇਹਉਪਾਗਾ ਜਾਇਕੋਗੁਰਕੀਜੀ

ਅੰਮ੍ਰਿਤਸਰ ਤਾਂਤਰੁ ਮਾਗਾ ॥ ੧੧੭ ॥ ਭੰਤਰਾ ॥ ॥ ਅੰਮ੍ਰਿਤਸਰ ਤਾਂਤਰੁ ਮਾਗਾ ॥ ੧੧੭ ॥ ੨੧੫
 ਧੰਮੀਲਸੁ ਬਿਤਕੋ ਨਦਗਿਯਾ ਨੇਕੋ ਜਨਕੁ ਪਾਪਾਂ ਨਲਾਗੁ ਤੁਓਤ ਕੋਇ ਹੁਤੁ ਭਿਕੀ ਨਉ ਚਾਹੁ
 ਕਉ ਨੇਸੇ ਗੁਰ ਕੀ ਜੀਅੇ ਕਹਿਮੇ ਚਿਤਤ ਬੀਚਾਹੁ ॥ ੧੧੮ ॥ ਧੰਮੀਲਸੁ ॥ ੧੧੮ ॥ ਧੰਮੀਲਸੁ
 ਬਿਖੇਰੇ ਸੇਈ ਕੀ ਜੀਅੇ ਗੁਰ ਦੇਵਾ ॥ ਭਿਆਗਿ ਕੋ ਕਰਕ ਪਟਕਉ ਚਿਤਲਾਇ ਕੀਜੈ ਸੇਵਾ ॥ ੧੧੯ ॥
 ਸ੍ਰੋਗੁਰ ਦੇਵ ਤਉ ਤੁਮ ਪਾਇ ਹੋ ਬਰਦਾਨ ॥ ਯੋਨ ਹੋਇ ਉਪਬੰਧੇ ਸੁਨਿ ਲੇਹੁ ਦੰਤ ਸੁਜਾਨ ॥ ੧੨੦ ॥
 ਪਿਥ ਮਾਭੀ ਦਿਯੋ ਜਿਨੈ ਸੇਈ ਜਾਨ ਕੋ ਗੁਰ ਦੇਵਾ ॥ ਜੇਗ ਕਾਰਣ ਕੋ ਚਲਾ ਜੀਅ ਜਾਨ ਕੋ ਅਨਭੇਵਾ ॥
 ਤਾਤ ਮਾਤਰੇ ਮੈ ਨੇਕਰ ਮਾਨ ਬਾਤ ਨ ਏਕਾ ॥ ਘੋਰ ਕਾਨ ਨੇਕੋ ਚਲਾ ਪਰਿ ਜੋਗ ਨਿਜਾ ਸਾਮਨੇ ਕਾ ॥
 ੧੧੯ ॥ ਘੋਰ ਕਾਨ ਨੇਕੋ ਗੀਤ ਪਸਾ ਅਨੇਕ ਪ੍ਰਕਾਰਾ ॥ ਭੁੰਤ ਭੁੰਤ ਨੇਕੋ ਕੋਇ ਕਾ ਚਿਤ ਮੰਤ੍ਰ ਉਚਾਰਾ ॥
 ਕਸਟ ਕੋ ਜਬ ਹੀ ਕੀਆ ਬੁਝੇ ਘੋਰ ਬਰਖ ਪ੍ਰਮਾਨਾ ॥ ਬੁਧ ਕੋ ਬਰੁ ਦੇਤੁ ਤੇਤ ਬਾਨਿ ਬੁਧਿ ਸਿਧਾ
 ਨਾ ॥ ੧੧੮ ॥ ਬੁਧ ਕੋ ਬਰ ਜਉ ਦੇਯੋ ਤਿਨ ਆਨੁ ਬੁਧ ਅਨੰਤਾ ॥ ਪਰਮ ਪੁਰਖ ਪਵਿਤ੍ਰ ਕੋ ਗਏ ਦੇਵ ਦੇ
 ਤ ਮਹਿਤਾ ॥ ਅਕਸ ਮਾਤ੍ਰ ਬਢੀ ਤਬੈ ਬੁਧ ਜਤ੍ਰ ਤੰਤ੍ਰ ਦਿਸਾਨਾ ॥ ਧਰਮ ਪ੍ਰਚਾਰ ਕੀਆ ਜਹੀ ਤਹ ਪ
 ਰਮ ਪਾਪ ਖਿਸਾਨਾ ॥ ੧੧੯ ॥ ਪਿਥ ਮਾਭੀ ਕਾਲ ਗੁਰੂ ਕੀਆ ਜਿਹੋ ਕੋ ਕਬੈ ਨਹੀਨਾ ਸਾ ਜਤ੍ਰ ਤੰਤ੍ਰ ਦਿ
 ਸਾਵਿਸਾ ਜਿਹਨ ਉਰ ਸਰਬ ਨਿਵਾਸਾ ॥ ਅੰਤ੍ਰ ਜਜੇ ਰਜ ਸੇਤ ਜਉ ਤੁਯ ਕੀਨ ਜਾਸ ਪਸਾਰਾ ॥ ਤੁ
 ਹਿ ਜਾਨ ਗੁਰੂ ਕੀਯੋ ਮਨ ਸੰਤ ਦੰਤ ਸੁਧਾਰਾ ॥ ੧੧੯ ॥ ਭੰਤਰਾ ॥ ੧੧੯ ॥ ਭੰਤਰਾ ॥ ੧੧੯ ॥
 ਛੰਦਾ ॥ ॥ ਪਰਮ ਪ੍ਰਪਾਵਿਤ੍ਰ ਮਨ ਜੇਗ ਕਰਮ ਨਿਪਾਨਾ ॥ ਦੂਸਰੇ ਗੁਰ ਕਉ ਕਰਮ ਨਈ ਮਨੈ
 ਮਨਿ ਮਾਨਾ ਨਾ ਬਤਉ ਹੀ ਪਛਾਨੈ ਜੋ ਮਨ ਮਾਨਈ ਜਿਹ ਕਾਲਾ ਸਿਪਤ ਉਮਨ ਕਾ ਮਨਾ ਸੁਧ ਹੋ ਸੁਨਿ
 ਲਾਲਾ ॥ ੧੧੯ ॥ ਭੰਤਰਾ ॥ ੧੧੯ ॥ ਭੰਤਰਾ ॥ ੧੧੯ ॥ ਭੰਤਰਾ ॥ ੧੧੯ ॥ ਭੰਤਰਾ ॥ ੧੧੯ ॥
 ॥ ਜਬੈ ਸੁਦ੍ਰੋਸੁ ਕੀਨਿ ਗੁਰੂ ਦੇਤ ਦੇਵੀ ॥ ਸਦਾ ਏਕਾ ਚਿਤ ਕੋ ਨਿਤ ਸੇਵੀ ॥ ਜਟਾ ਜੂਟ ਸੀਸੀ ਸੁਗੀ
 ਗਾਤ ਰੰਗੀ ॥ ਕਬੈ ਛੈ ਸਕਾ ਮੰਗੋ ਕੋਨਾ ਅਨੀਰੀ ॥ ੧੨੦ ॥ ਮਹਾ ਉਜਲੀ ਅੰਗ ਬਿਭੂਤ ਸੇਹੋ ਲਖੇ
 ਮੇਨ ਮਾਨੀ ਮਹਾ ਮਾਨੋ ਹੀ ॥ ਜਟਾ ਜੂਟ ਗੀਗਾਤ ਰੰਗੀ ਮਹਾਨੀ ॥ ਮਹਾ ਬੁਧ ਉਦਾਰ ਬਿਦਿਆ ਨਿਪ
 ਨਾ ॥ ੧੧੯ ॥ ਕਰੋ ਪੈਲ ਸੇਖ ਸਤੁ ਲੰਗੋਟ ਬੰਦੀ ॥ ਤੁਜੈ ਸਰਬ ਮਾਸਾਰ ਦੇ ਏਕ ਛੰਦੀ ॥ ਮਹਾ ਮੇਨ ਮਨ

ਮਹਾਮੋਨ ਬਾਧੋ ॥ ਮਹਾਜੋਗ ਕਰਮੀ ਸਭੈ ਨਿਯਾਸ ਸਧੋ ॥ ੧੨੦ ॥ ਵਾਯਾ ਸਿਧ ਸਰਬ ਸੁਤੰਕਰ ਮਕਰ
 ਤਾ ॥ ਹਰੇ ਸਰਬਗਰਬੀ ਮਹਾਤੋਜ ਪਰਤਾ ॥ ਮਹਾਜੋਗ ਕੀ ਸਾਧਨਾ ਸਰਬ ਸਾਧੀ ॥ ਮਹਾਮੋਨਾ ਮਨੀ
 ਮਹਾਸਿਧ ਲਾਧੀ ॥ ੧੨੧ ॥ ਉਠੈ ਪ੍ਰਤੀਤ ਸੀ ਵਿਆਕਰੇ ਨਾਨਕਾ ਵੈ ॥ ਕਰੈ ਸਾਧਨਾ ਜੋਗ ਕੀ ਜੋਗ ਬੁਢੈ ॥
 ਤ੍ਰਿਕੁਲੰਗਾ ਅਦਰਸੀ ਮਹਾਪਰਮਤਤੀ ॥ ਸੁਮੀਨਿਯਾਸ ਦੇਵੀ ਮਹਾਸੁਧ ਮੰਤੀ ॥ ੧੨੨ ॥ ਪਿਯਾਸ
 ਛੁਪਾਅਨ ਕੋ ਜੋਸੀਤ ਵੈ ॥ ਰਹੈ ਏਕਾਚਿਤ ਨ ਚਿਤ ਚਲਾਵੈ ॥ ਕਰੈ ਜੋਗ ਸੀਨਿਯਾ ਸੁਧਾ ਸੀਉ ਦਾਸੀ ॥
 ਧਰੇ ਮੇਖਲਾ ਪਰਮਤਤੀ ਪ੍ਰਕਾਸੀ ॥ ੧੨੩ ॥ ਮਹਾਆਤਮ ਦਰਸੀ ਮਹਾਤਤ ਬੇਤਾ ॥ ਧਿਰੀਆਸ
 ਨੇਕੀ ਮਹਾਉਰ ਪਰੇਤਾ ॥ ਕਰੈ ਸੰਤ ਕਰਮੀ ਕੁਕਰਮੀ ਪ੍ਰਣਾਸੀ ॥ ਰਹੈ ਏਕਾਚਿਤ ਮੁਨੀ ਸੀਉ ਦਾਸੀ ॥ ੧੨੪ ॥
 ਸੁਭੰਸਾ ਸਤ੍ਰੰਗੀਤ ਕੁਕਰਮੀ ਪ੍ਰਣਾਸੀ ॥ ਬਸੈ ਕਾਨੇ ਸੇ ਸੁਪਤ੍ਰੰ ਉਦਾਸੀ ॥ ਤੇਜੋ ਕਾ ਮਕੋਪੀਸ
 ਲੋਕੁ ਮੋਹੀ ॥ ਮਹਾਜੋਗ ਜੁਲਾਮਹਾਮਾਨ ਸੋਹੀ ॥ ੧੨੫ ॥ ਕਰੈ ਨਿਯਾਸ ਦੇਵੀ ॥ ਨੇਕੀ ਪ੍ਰਕਾਰੀ ॥ ਮ
 ਹਾਥੁ ਮਰ ਰਜੀ ਸੁਧਰਮਾ ਪਿਕਾਰੀ ॥ ਮਹਾਤਤ ਬੇਤਾ ਸੁਮੀਨਿਯਾਸ ਜੋਗੀ ॥ ਮਨਾਸੀਉ ਦਾਸੀ
 ਸੁਖਾਸੀ ਅਰੋਗੀ ॥ ੧੨੬ ॥ ਅਨਾਸਾ ਮਹਾਉਰ ਪਰੇਤਾ ਸੀਨਿਯਾਸੀ ॥ ਮਹਾਤਤ ਬੇਤਾ ਅਨਾਸੀਉ
 ਦਾਸੀ ॥ ਸਭੈ ਜੋਗ ਸਾਧੈ ਰਹੈ ਏਕਾਚਿਤ ॥ ਤੁਜੇ ਅਹਿਰਸੁ ਬੰਗਾ ਹਿਯੇ ਏਕਾਚਿਤੀ ॥ ੧੨੭ ॥ ਰਹੈ
 ਤਾਪ ਪ੍ਰਮੰਕਰੇ ਪਾਮ ਉਚੀ ॥ ਸੁਭੈ ਮਧਿ ਅਗਨਿਤ ਉਪਿਆਨ ਮੁਚੀ ॥ ਮਹਾਥੁ ਮਚ ਰਜੀ ਮਹਾਪ
 ਰਮਧਾਰੀ ॥ ਭੁਏ ਦੰਤ ਕੋਰੁੰਦੁ ਪੁਰਦ ਵਤਾਰੀ ॥ ੧੨੮ ॥ ਹਠੀਤਾ ਪਸੀਮੇਨ ਮੰਤ੍ਰੀ ਮਹਾਨੀ ॥ ਪਰ
 ਪੁਰਦ ਦੰਤ ਪ੍ਰਗਿਯਾ ਨਿਧਾਨੀ ॥ ਕਰੈ ਜੋਗ ਨਿਯਾਸੀ ਤੇਜੋਗ ਜੋਗੀ ॥ ਚੰਕੇ ਸਰਬ ਦੇਵੀ ਤੇਜੋਗ
 ਬਲੇਗੀ ॥ ੧੨੯ ॥ ਜਕੇ ਜਛੁਗੀ ਪ੍ਰਬ ਬਿਦਿਆ ਨਿਧਾਨੀ ॥ ਚਕੇ ਦੇਵਤਾ ਚੰਦ ਸੁਰੀ ਸੁਰਾਨੀ ॥ ਛੁਕੇ
 ਜੀਵ ਜੰਤ੍ਰ ਲਖੇ ਪਰਮਹੁ ਪੀ ॥ ਤੇਜੋਗ ਰਬ ਸਰਬ ਲਗੇ ਪਾਨਕੁ ਪੀ ॥ ੧੩੦ ॥ ਜਟੀਦੰਤੁ ਮੰਤ੍ਰੀਤਪੀ
 ਥੁਹਮ ਚਾਰੀ ॥ ਜਟੀਸੰਜਮੀ ਜਾਮਨੀ ਜੰਤ੍ਰ ਪਾਰੀ ॥ ਪਰੀ ਪਾਰਬਤੀ ਪਰਮਦੇਸੀ ਪਛੋਲੇ ॥ ਬ
 ਲੀ ਬਾਲਖੀ ਬੰਗਾ ਮੀਉ ਹੋਲੇ ॥ ੧੩੧ ॥ ਜਟੀ ਜਾਮਨੀ ਜੰਤ੍ਰ ਪਾਰੀ ॥ ਛੁਲਾਰੇ ॥ ਅਜੀਅਮਰ
 ਨਿਵਲ ਕਾਕਰਮ ਵਰੇ ॥ ਅਤੇ ਵਾਗਨ ਹੋਤ੍ਰੀ ਜੂਆ ਜਗ ਪਾਰੀ ॥ ਅਧੀ ਉਰ ਪਰੇਤੇ ਬੁਠ ਬੁਹਾ
 ਚਾਰੀ ॥ ੧੩੨ ॥ ਜਿਤੇ ਦੇਸ ਦੇਸੀ ਹੁਤੇ ਛੁਤ ਪਾਰੀ ॥ ਸਭੈ ਪਾਨ ਲਾਗੇ ਤਾਜੇ ਯੋਗ ਰਬ ਭਾਰੀ ॥

ਕਰੈ ਲਾਗ ਸਕੈ ਬੁਝੈ ਨਿਯਾਸ ਜੋਗੀ ਆਇਹੀ ਪੰਥ ਲਗੇ ਸੁਭੇ ਸਰਬ ਲੋਗ ॥ ੧੩੨ ॥ ਸਬੈ ਦੇਸ
 ਦੇਸਾਨ ਤੇ ਲੋਗ ਆਇ ॥ ਕਰੈ ਦੰਤ ਕੇ ਆਨੁ ਖੁੰਡੁ ਖੁੰਡਾਇ ॥ ਧਰੇ ਸੀਸ ਪੈ ਪਗ ਮਜੂਟ ਜਟਾਨ ॥ ਕਰੈ ਲਾ
 ਗ ਸੀਨਿਆ ਸੋ ਜੋਗ ਅਪਮਾਨ ॥ ੧੩੩ ॥ ~~ਸੁਭੇ ਸਰਬ ਲੋਗ~~ ॥ ਦੇਸ ਦੇਸ ਕੇ ਸਬੈ ਸਿਖ ਆਨ ਕੇ ਰਿ
 ਹਨੁ ਉਗ ॥ ਜਾਨ ਪਾਨ ਪਰੈ ਸਬੈ ਗੁਰ ਦੰਤ ਸੀਸ ਗਮ ਉਗ ॥ ਤਿਆਗ ਅਉਰ ਨ ਏਨ ਏਨ ਏਤ ਏਕ ਹੀ ਮ
 ਤ ਠਾਨ ॥ ਆਨ ਖੁੰਡੁ ਖੁੰਡਾ ਤਭੇ ਸਭ ਗਜ ਪਾਟ ਨਿਧਾਨ ॥ ੧੩੪ ॥ ਆਨ ਮਾਨ ਲਗੇ ਸਬੈ ਪਗ ਜਾਨ ਕੇ
 ਗੁਰ ਦੇਵ ॥ ਸ ਸਤ ਸਾਸਤ ਸਬੈ ਭਿਤ ਬਗ ਅਨਿਤ ਰੂਪ ਅਭੇਦ ॥ ਅਛਿ ਜਗਤ ਅਛਿ ਜਗੁਪ
 ਅਛਿ ਦੇ ਜੋਗ ਦਰਿਤ ॥ ਅਮਿਤ ਉਜਲ ਅਨਿਤ ਪਰਮ ਉਪਾਜਿ ਸੁਦੰਤ ਮਹਿਤ ॥ ੧੩੫ ॥ ਪੇਖੁ
 ਪਚਕੇ ਚਰਾਚਰ ਸਰਬ ਬਿਯੋਮ ਬਿਵਨ ॥ ਜੰਤ ਤੰਤੁ ਰਹੇ ਨਿਰਾਪ ਪਾਚਿ ਰੂਪ ਸਮਾਨ ॥ ਅੰਤ ਛੰਤ
 ਨਿਪਤ ਕੇਤ ਜਿ ਜੋਗ ਲੈ ਸੀਨਿਆਸ ॥ ਆਨ ਆਨ ਕਰੈ ਲਗੇ ਪ੍ਰੈ ਜੰਤ ਤੰਤੁ ਉਦਾਸ ॥ ੧੩੬ ॥ ਇਉਂ
 ਪੰਦਰ ਕੇ ਸਬੈ ਚਿਤ ਚਉਪ ਕਿਯੋ ਸ ਸਿਭੁ ਨ ॥ ਲੈਨ ਦੰਤ ਛਿਨ ਇਅਜ ਨਿਪਤ ਮੋਹ ਮਹਾਨ ॥
 ਰੀਤੁ ਰੀਤੁ ਰਹੇ ਜਹਾਂ ਤਹਾਂ ਸਰਬ ਬਿਯੋਮ ਬਿਵਨ ॥ ਜਾਨ ਜਾਨ ਸਬੈ ਪਥੇ ਗੁਰ ਦੇਵ ਦੰਤ ਮਹਾਨ ॥
 ੧੩੭ ॥ ਜੰਤ ਤੰਤੁ ਦਿਸਾਵਿ ਸਾਨਿ ਪਗ ਜਸਾਨ ਬਿਸਾਰ ॥ ਆਨ ਸਬੈ ਗਹੇ ਪਗ ਦੰਤ ਦੇਵ ਉਦਾਸ ॥
 ਜਾਨ ਜਾਨ ਸੁਧ ਗਮ ਕੇ ਘਰ ਮਾਨ ਕੇ ਗੁਰ ਦੇਵ ॥ ਪ੍ਰੀਤ ਮਾਨ ਸਬੈ ਲਗੇ ਮਨ ਛਾਡਿ ਕੈ ਅਹਿ ਮੇਵ ॥
 ੧੩੮ ॥ ਗਾਜ ਸਾਜ ਸਬੈ ਤਜੇ ਨਿਪਤ ਸਕੈ ਸੀਨਿਆਸ ॥ ਆਨ ਜੋਗ ਕਰੈ ਲਗੇ ਪ੍ਰੈ ਜੰਤ ਤੰਤੁ ਉਦਾ
 ਸ ॥ ਅੰਗ ਉਜਲ ਮੁਖ ਬਿਭੂਤ ਸੀਸ ਜੂਟ ਜਟਾਨ ॥ ਭਾਂਤ ਭਾਂਤ ਸੇਸੁ ਭੇ ਸਭ ਗਜ ਪਾਟ ਨਿਧਾ
 ਨ ॥ ੧੩੯ ॥ ਜੰਤ ਤੰਤੁ ਬਿਸਾਰ ਸੀਪਤ ਪੁਤ੍ਰ ਮਿਤ ਕਾਇਤ ॥ ਛੇਸ ਲੈ ਸੀਨਿਆ ਸਕੈ ਨਿਪਛਾਡਿ ਕੈ ਜੋ
 ਪੰਡਾ ਬਾਜ ਗਜ ਸਮਾਜ ਉਦਰ ਛਾਡਿ ਕੈ ਗਜ ਗਜ ॥ ਆਨਿਆ ਨਿਬਸੇ ਮਹਾ ਬਨ ਜੰਤ ਤੰਤੁ ਉ
 ਦਾਸ ॥ ੧੪੦ ॥ ~~ਸੁਭੇ ਸਰਬ ਲੋਗ~~ ॥ ਇਹ ਭਾਂਤ ਸਰਬ ਛਿਤ ਕੇ ਨਿਪਾਲਾ ॥ ਸੀਨਿਆ ਸੋ ਜੋਗ ਲਾ
 ਗੇ ਉਤਾਲਾ ॥ ਇਕ ਕਰੈ ਲਾਗਿ ਨਿਵਲਾ ॥ ਆਦਿ ਕਰਮਾ ॥ ਇਕ ਧਰਤੁ ਪਿਆਨ ਲੈ ਬਸਤ ਚਰਮਾ ॥
 ੧੪੧ ॥ ਇਕ ਧਰਤ ਬਸਤ ਬਲ ਕਲ ਨ ਅੰਗ ॥ ਇਕ ਹਰਤ ਕਲ ਪਾਇ ਸੁਭਿਤ ਉਤੰਗ ॥ ਇਕ
 ਕਰਤ ਅਲਪ ਦੁਗਾਸ ॥ ਅਹਾਗ ॥ ਇਕ ਹਰਤ ਬਰਖ ਧੁਨਿ ਰਾਹਾਰ ॥ ੧੪੨ ॥ ਇਕ ਕਰਤ ਕਸਟ

੨੧੬

ਇਕ ਹਰਤ ਕਸਟ
 ਨਿਬਸੇ ਮਹਾ ਬਨ
 ਜੰਤ ਤੰਤੁ ਉਦਾਸ
 ਪੰਡਾ ਬਾਜ ਗਜ
 ਸਮਾਜ ਉਦਰ
 ਛਾਡਿ ਕੈ ਗਜ
 ਗਜ ਆਨਿਆ
 ਨਿਬਸੇ ਮਹਾ
 ਬਨ ਜੰਤ ਤੰਤੁ
 ਉਦਾਸ

ਕਰਸੁਮਪਾਨਾਇਕਕਰਤਭੁਤਭੁਤਨਇਸਨਾਨਾਇਕਰਹਤਏਕਪਗਜੁਗਪ੍ਰਮਾਨਾਕਈਉਰ
 ਸਥਾਹਮੁਨਿਮਨਮਹਾਨਾ॥੧੪੫॥ਇਕਰਹਿਤਬੈਠਜਲਿਮਪਿਜਾਇ॥ਇਕਤਪਤਾਅਗਿਉ
 ਰਪਜਗਾਇ॥ਇਕਕਰਤਨਿਪਾਸਬਹੁਬਿਧਿਪ੍ਰਕਾਰਾ॥ਇਕਰਹਿਤਏਕਆਸਾਅਧਾਰਾ॥
 ਕੇਈਕਰਤਕਬਹੂੰਨਹੀਨੀਚੰਡੀਠਾ॥ਕੇਈਤਪਤਾਅਗਪਰਜਾਰਪੀਠਾ॥ਕੇਈਬੈਠਕਰਤਭੁਤਚ
 ਰਚਦਾਨਾ॥ਕੇਈਪਰਤਾਚਿਤਏਕੈਨਿਪਾਨਾ॥੧੪੬॥ਕੇਈਕਰਤਜਗਾਸਰਹੋਮਦਾਨਾ॥ਕੇਈਉ
 ਤਿਭਾਂਤਿਬਿਪਵਤਇਸਨਾ॥ਕੇਈਪਰਤਜਾਇਲੋਪਿਸਟਪਾਨਾ॥ਕੇਈਦੇਤਕਰਮਕੀਛਾਉ
 ਥਾਨਾ॥੧੪੭॥ਕੇਈਕਰਤਬੈਠਪਰਮਪ੍ਰਕਾਸਾ॥ਕੇਈਭਰਮਤਪਬਬਨਬਨਉਦਾਸਾ॥ਕੇਈਰ
 ਹਿਤਏਕਆਸਨਅੰਡੇਲਾ॥ਕੇਈਜਪਤਬੈਠਮੁਖਮੰਤ੍ਰਅੰਮੇਲਾ॥੧੪੮॥ਕੇਈਕਰਤਬੈਠਹਰਿ
 ਹਰਿਉਚਾਰਾ॥ਕੇਈਕਰਤਪਾਠਮੁਨਮਨਉਦਾਰਾ॥ਕੇਈਭਗਤਕੁਵਭੁਗਵਤਕੁਜੀਤਾ॥ਕੇਈਉ
 ਚਾਬੇਦਸਿਮ੍ਰਿਤਿਰਟੀਤਾ॥੧੪੯॥ਕੇਈਏਕਪਾਨਾਅਸਥਿਤਅੰਡੇਲਾ॥ਕੇਈਜਪਤਜਾਪਮਨ
 ਚਿਤਥੋਲਿ॥ਕੇਈਗਹਤਏਕਮਨਨਿਗਾਹਾਰਾ॥ਇਕਭੰਛਤਪਉਨਮੁਨਮਨਉਦਾਰਾ॥੧੫੦॥ਉ
 ਕਕਰਤਆਸਆਸਾਬਿਹੀਨਾ॥ਇਕਰਹਿਤਏਕਭੁਗਵਤਾਧੀਨਾ॥ਇਕਕਰਤਨੈਕਬਨਫੁਲ
 ਅਹਾਰਾ॥ਇਕਰਤਨਾਮਸਿਆਮਾਅਪਾਰਾ॥੧੫੧॥ਇਕਏਕਆਸਆਸਾਬਿਰਹਤਾ॥ਇ
 ਕਬਹੁਤਭਾਂਤਿਦੁਖਦੇਹਸਹਤਾ॥ਇਕਕਰਤਏਕਹਰਿਕੋਕਥਾਨਾ॥ਇਕਮੁਕਤਪਤ੍ਰਪਾਵਤਨਿ
 ਦਾਨਾ॥੧੫੨॥ਇਕਪਰੇਸਰਦਿਹਰਿਕੋਦੁਆਰਾ॥ਇਕਰਹਤਤਾਸਨਾਮੇਅਧਾਰਾ॥ਇਕਜ
 ਪਤਨਾਮਤਾਕੋਦੁਰੰਤਾ॥ਇਕਅੰਤਮੁਕਤਪਾਵਤਾਬਿਅੰਤਾ॥੧੫੩॥ਇਕਕਰਤਨਾਮਨਿਸਦਿ
 ਉਚਾਰਾ॥ਇਕਅਗਨਹੋਤ੍ਰਧੁਮਾਬਿਚਾਰਾ॥ਇਕਸਾਸਤ੍ਰਸਰਬਸਿਮ੍ਰਿਤਿਰਟੀਤਾ॥ਇਕ
 ਸਾਧਰੀਤਨਿਸਦਿਨਚਲੀਤਾ॥੧੫੪॥ਇਕਹੋਮਦਾਨਾਅਰੁਬੇਦਰੀਤਾ॥ਇਕਰਤਬੈਠਖਦ
 ਸਾਸਤ੍ਰਮੀਤਾ॥ਇਕਕਰਤਬੇਦਚਾਰੇਉਚਾਰਾ॥ਇਕਗਿਆਨਗਾਥਮਹਿਮਾਅਪਾਰਾ॥੧੫
 ੫॥ਇਕਭਾਂਤਿਭਾਂਤਿਮਿਸਟਨਭੋਜਾਬਹੁਦੀਨਬੋਲਭੁਛਦੇਤੋਰੇਜਾ॥ਕਈਕਰਤਬੈਠਬ
 ਹੁਤਪਾਠਾ॥ਕਈਅੰਨਤਿਆਗਿਚਾਈਤਕਾਨਾ॥੧੫੬॥ਕਈਭਾਂਤਕੁਤਮੇਧਰਤਪਿ

३१७

Digitized by Panjab Digital Library | www.panjabdigilib.org

[illegible]

ਤਬਹੀਪੁਰਣਪੁਰਖਕਹੁਪਈਯੋ॥ ਅਥਚੇ
 ਗੀਅਸਟਮੇਗੁਰੁਕਥਨੀ॥ ਯਚੋਪਈ॥ ਯਹਰਖਤਅੰਗਅੰਗਸੇਨਾਸੁਨਾਅਯੋਦੰਡਪੁਜਾ
 ਪਛਕੇਮੁਨਾਤਹਾਏਕਚੇਰਕਾਨਿਹਾਰੀ॥ ਚੰਦਨਘਸਤਮੇਨੇਮਤਵਾਰੀ॥ ੧੯੫॥ ਚੰਦਨਘਸ
 ਤਨਰਸੁਕੁਸਮਾ॥ ਏਕਚਿਤਹੋਆਪਨਘਰਮਾ॥ ਏਕਚਿਤਨਹੀਚਿਤਚਲਵੈ॥ ਪ੍ਰਿਤਮਚਿ
 ਤੁਬਿਲੋਕਲਜਾਵੈ॥ ੧੯੬॥ ਵੰਤਲਏਸਨਿਯਾਸਨਸੰਗਾ॥ ਜਾਤਭੁਯੋਤਿਭੇਟਤਅੰਗਾ॥
 ਸੀਸਉਚਾਇਨਤਾਸਨਿਹਾਰਾ॥ ਰਾਵਰੰਕਕੇਜਾਤਬਿਚਾਰਾ॥ ੧੯੭॥ ਤਕੋਦੰਤਬਿਲੋਕਪੁਭਾ
 ਵਾ॥ ਅਸਟਮਗੁਰੁਤਾਹਿਠਹਰਾਵਾ॥ ਧੀਨਿਧੀਨਿਇਹਚੇਰਕਾਸੁਭਾਗੀ॥ ਜਾਕੀਪ੍ਰਿਤਲਥਸੀਧਿ
 ਲਾਗੀ॥ ੧੯੮॥ ਐਸਪ੍ਰਿਤਹਰਿਹੇਤਭਗਯੋ॥ ਤਬਹੀਲਥਨਿਰੰਜਨਪਈਯੋ॥ ਬਿਨੁਚਿਤਦੰ
 ਨਰਾਥਨਹੀਆਵੈ॥ ਚਾਰਬੇਦਇਮਭੇਦਥਤਾਵੈ॥ ੧੯੯॥ ਅਥਿਬਨਜਾਰਨਵੋਮੇਗੁਰੁਕਥਨੀ॥
 ਰੀ॥ ਲਏਸੰਗਚੇਲਕਾਅਪਾਰੀ॥ ਦੇਖਤਬਨਖੰਡਨਗਰਪਹਾਰਾ॥ ਆਵਤਲਖਾਏਕਥਨ
 ਜਾਰਾ॥ ੨੦੦॥ ਧਨਕਰਭੁਰੇਸਬੈਭੰਡਾਰਾ॥ ਚਲੇਸੰਗਲੈਦੰਡੁਅਪਾਰਾ॥ ਅਮਿਤਗਾਵਲਵ
 ਗਨਕੇਭਰੇ॥ ਬਿਧਨਾਤੇਨਹੀਜਾਤਬਿਚਰੇ॥ ੨੦੧॥ ਰਤਦਿਵਸਤਿਨਦੁਸਕੀਆਸਾ॥ ਬੇਰ
 ਨਚਲਾਛਾਡੁਪਰਵਾਸਾ॥ ਅਉਰਾਅਸਦੂਸਰਨਹੀਕੋਈ॥ ਏਕੋਬਨਜਾਮਾਸਬਿਨੁਹੋਈ॥
 ੨੦੨॥ ਛਾਹਧੁਪਕੇਤਾਸਨਮਨੈ॥ ਰਾਤਭੂਦਿਵਸਗਵਨਹੀਠਨੈ॥ ਪਾਪਪੁੰਨਕੀਅਉਰਨਥ
 ਤਾ॥ ਏਕੋਰਸਮਾਤਕੇਰਾਤਾ॥ ੨੦੩॥ ਤਕੰਹਦੋਖਿਦੰਤਹਰਿਭਗਤਾ॥ ਜਾਕਰੁਪੁਜਗਤਜ
 ਗਮਗਤਾ॥ ਐਸਤਾਤਿਜੋਸਾਹਿਬਪਿਆਈਯੋ॥ ਤਬਪੁਰਖਪੁਰਾਤਨਪਾਈਯੋ॥ ੨੦੪॥
 ਇਤਿਬਨਜਾਰਨਵੋਮੇਗੁਰੁਸਮਾਪਤੀ॥ ਯਚੋਪਈ॥
 ਚਲਾਮੁਨੀਤਜਿਪਰਹਰਿਆਸਾ॥ ਮਹਾਮੇਨਾਮੁਹਾਉਦਾਸਾ॥ ਪ੍ਰਮਤਤਬੇਤਾਬਡਭਾਗੀ॥
 ੨੦੫॥ ਮਹਾਮੁਨੀਹਰਿਕੋਰਸਪਾਰੀ॥ ੨੦੫॥ ਪਰਮਪੁਰਖਪੁਰੋਬਡਭਾਗੀ॥ ਮਹਾਮੁਨੀਹਰਿਕੋ
 ਰਸਪਾਰੀ॥ ਥੁਮਭਗਤਖਟਗਨਰਸਲੀਨਾ॥ ਏਕਨਾਮਕੋਰਸਸਿਉਭੀਨਾ॥ ੨੦੬॥

ਉਜਲਗਤਮਹਾਮੁਨਮੋਹੀ। ਸੁਰਨਰਮੁਨਸਭਕੋਮਨਮੋਹੀ। ਜੱਹਜੱਹਜਾਇਦੱਤਸੁਭਕਰਮਾ। ੨੧੯
 ਤੱਤਹੋਰੇਭਸਭੋਨਿਹਕਰਮਾ। ੨੦੧। ਭੁਗਮੋਹਿਤਿਹਦੇਖਤਭਾਗੀ। ਰਾਮਕੁਗਤਿਸਕੁਹੀਉਨਿ
 ਲਾਗੀ। ਪਾਪਤਪਾਸਭਦੁਰਪਰਾਈ। ਨਿਸਾਦਿਨਰੋਏਕਲਿਵਲਾਈ। ੨੦੨। ਕਾਛਨਏਕ
 ਤਹਾਮਿਲਿਗਈ। ਸੋਆਦੂਕਪੁਕਾਰਤਕੁਈ। ਭਾਵਯਾਹਮਨਮਾਹਨਿਹਾਰਾ। ਵਸਵੇਗੁਰੂਤ
 ਰਿਬੀਚਾਰਾ। ੨੦੩। ਜੋਸੋਵੈਸੋਮੂਲਗਵਵੈ। ਜੋਜਗੋਹਰਿਪਿਦੈਬਸਾਵੈ। ਸਭਬੇਲਯਾਕ
 ਹਮਮਾਨੀ। ਜੋਗਪਿਆਨਜਾਗੇਭੇਜਾਨੀ। ੨੦੪। ~~ਅਥਸੁਰੰਥਯਾਹਮੋਗੁਰੂਕਥਨੀ।~~ ੧੦।
 ਅਥਸੁਰੰਥਯਾਹਮੋਗੁਰੂਕਥਨੀ। ~~ਅਥਸੁਰੰਥਯਾਹਮੋਗੁਰੂਕਥਨੀ।~~ ੧੦। ਆਗੇਦੱਤਦੇਵਤਬਚਲਾ। ਸਾਧੇਸਰ
 ਬਜੇਗਕੀਕਲਾ। ਅਮਿਤਤੇਜਅਰੁਉਜਲਪ੍ਰਭਾਉ। ਜਾਨੁਕਥਨਾਦੁਸਹਹਰਿਗਾਉ। ੨੧੧।
 ਸਬਹੀਕਲਾਜੇਗਕੀਸਾਧੀ। ਮਹਾਸਿਧਮੋਨੀਮਨਲਾਪੀ। ਅਧਿਕਤੇਜਅਰੁਅਧਿਕਪ੍ਰਭਾ
 ਵਾ। ਜਾਲਖਿਇੰਦ੍ਰਸਨਥਹਰਾਵਾ। ੨੧੨। ~~ਅਥਸੁਰੰਥਯਾਹਮੋਗੁਰੂਕਥਨੀ।~~ ੧੦। ਪ੍ਰਸਾਦਿ। ਮੁਨਮਨਉ
 ਦਾਗ। ਗੁਨਗਨਅਪਾਰਾ। ਹਰਿਭਗਤੁਲੀਨਾ। ਹਰਿਕੋਅਪੀਨਾ। ੨੧੩। ਬਜਿਗਜੇਭੇਗ। ਸਿ
 ਨਿਆਸਜੇਗ। ਸੰਨਿਆਸਰਾਇ। ਹਰਿਭਗਤਭਾਇ। ੨੧੪। ਮੁਖਛਾਬਿਅਪਾਰਾ। ਪੂਰਦਵ
 ਤਾਗ। ਖੜਗਨਅਸੇਖ। ਬਿਦਿਆਬਿਸੇਖ। ੨੧੫। ਸ੍ਰੀਵਰਸਰੂਪਾ। ਮਹਿਮਾਅਨੂਪਾ।
 ਭਾਅਪਾਰਾ। ਮੁਨਮਨਉਦਾਗ। ੨੧੬। ਸੰਨਿਆਸਦੇਵਾ। ਗੁਨਗਨਅਭੇਵਾ। ਅਥਿਅਕਤਰੂਪਾ।
 ਮਹਿਮਾਅਨੂਪਾ। ੨੧੭। ਸਭਸੁਭਸੁਭਾਵਾ। ਅਤਿਭੁਤਪ੍ਰਭਾਵਾ। ਮਹਿਮਾਅਪਾਰਾ। ਗੁਨਗਨ
 ਉਦਾਗ। ੨੧੮। ਤਹਸੁਰਥਰਾਜਾ। ਸਿਪਤਸਮਾਜਾ। ਪੂਜੀਤਚੰਡਾ। ਨਿਸਦਿਨਅਖੰਡਾ। ੨੧੯।
 ਨਿਪਅਤਿਪ੍ਰਚੰਡਾ। ਸਭਾਬਿਧਿਅਖੰਡਾ। ਸਿਲਸਿਤਪ੍ਰਬੀਨਾ। ਦੇਵੀਅਪੀਨਾ। ੨੨੦। ਨਿਸਦਿ
 ਨਭਵਾਨਾ। ਸੇਵਤਨਿਧਾਨਾ। ਕਹਿਏਕਾਸਾ। ਨਿਸਾਦਿਨਉਦਾਸਾ। ੨੨੧। ਦੁਰਗਾਪੂਜੀਤਾ। ਸਿ
 ਤਪਤਿਮਹੀਤਾ। ਬਹੁਬਿਧਿਪ੍ਰਕਾਰਾ। ਸੇਵਤਸਵਾਰਾ। ੨੨੨। ਅਤਿਗੁਨਨਿਧਾਨਾ। ਮਹਿਮਾਅਪਾਰਾ।
 ਨਾਅਤਿਬਿਮਲਾ। ਅੰਗਾਲਖਲੱਜਤਰੀਗਾ। ੨੨੩। ਤਿਹਨਿਰਖਦੰਤਾ। ਅਤਿਬਿਮਲਾਮੰ
 ਤਾ। ਅਨਖੰਡਜੋਤਾ। ਜਿਨਭਾਇਓਉਦੇਤਾ। ੨੨੪। ਵਾਮਕੰਤਾ। ਅੰਗਾਲਖਲੱਜਤਰੀਗਾ।

ਅਤਿਗੁਨਨਿਧਾਨਾ ਮਹਿਮਾਮਹਾਨਾ ॥ ੨੨੫ ॥ ਅਨੁਭਵਪ੍ਰਕਾਸਾ ਨਿਸ਼ਦਿਨਉਦਾਸਾ ॥ ਅਤਿਗੁ
 ਤਸੁਭਾਵਾਸੀਨਿਆਸਰਾਵਾ ॥ ੨੨੬ ॥ ਲਖਤਾਸਸੇਵਾਸੀਨਿਆਸਦੇਵਾ ॥ ਅਤਿਚਿਤਰੀਤਾ
 ਹਿਤਫਾਸਥੀਤਾ ॥ ੨੨੭ ॥ ਕਿਰਿਦਿਖਿਓਤਦੰਤੀ ॥ ਕਿਪਰਮੰਤਮੰਤੀ ॥ ਸੁ
 ਸਰਬਤ੍ਰਸਾਜਾ ॥ ਕਿਰਿਦਿਖਿਓਤਰਾਜਾ ॥ ੨੨੮ ॥ ਕਿਅਲੋਕਕਰਮੀ ॥ ਕਿਸਰਬਤ੍ਰਪਰਮੀ ॥
 ਕਿਅਜੀਤਭੂਪੀ ॥ ਕਿਰਤੇਸਰੂਪੀ ॥ ੨੨੯ ॥ ਕਿਅਜਾਨਬਾਹੀ ॥ ਕਿਸਰਬਤ੍ਰਸਾਹੀ ॥ ਕਿਪਰਮ
 ਸਰੂਪੀ ॥ ਕਿਸਰਬਤ੍ਰਭੂਪੀ ॥ ੨੩੦ ॥ ਕਿਸਾਹਾਨਸਾਹੀ ॥ ਕਿਅਜਾਨਬਾਹੀ ॥ ਕਿਜੇਗੇਦਗਾ ॥
 ਕਿਪਰਮੇਦਧਾਮੀ ॥ ੨੩੧ ॥ ਕਿਰੁਦਾਰਿਭੂਪੀ ॥ ਕਿਭੂਪਾਨਭੂਪੀ ॥ ਕਿਅਦੰਗਜੇਗੀ ॥ ਕਿਰਿ
 ਗੀਤਸੇਗੀ ॥ ੨੩੨ ॥ ਕਿਬਿਸੇਹਤਦੇਖੀ ॥ ਕਿਰਵਲਭੁਖੀ ॥ ਕਿਸੰਨਿਆਸਰਾਜਾ ॥ ਕਿਸਰ
 ਬਤ੍ਰਸਾਜਾ ॥ ੨੩੩ ॥ ਕਿਸਿਭਾਣਦੇਖਾ ॥ ਕਿਸੁਪਚੰਦ੍ਰਪੇਖਾ ॥ ਕਿਪਾਵੇਤ੍ਰਕਰਮੀ ॥ ਕਿਸੰਨਿ
 ਸਪਰਮੀ ॥ ੨੩੪ ॥ ਕਿਸੰਨਿਆਸਭੁਖੀ ॥ ਕਿਅਪਰਮਦੇਖੀ ॥ ਕਿਸਰਬਤ੍ਰਗਾਮੀ ॥ ਕਿਪ
 ਰਮੇਸਧਾਮੀ ॥ ੨੩੫ ॥ ਕਿਅਛਿਜੇਜੇਗੀ ॥ ਕਿਅਛਮਲੇਗੀ ॥ ਕਿਲੋਗੇਟਬੰਧੀ ॥ ਕਿਸਰਬਤ੍ਰ
 ਮੰਧੀ ॥ ੨੩੬ ॥ ਕਿਅਛਿਜਕਰਮਾ ॥ ਕਿਅਲੋਕਪਰਮਾ ॥ ਕਿਅਦੇਸਕਰਤਾ ॥ ਕਿਸੰਨਿ
 ਯਾਸਸਰਤਾ ॥ ੨੩੭ ॥ ਕਿਅਗਿਆਨਹੰਤਾ ॥ ਕਿਪਾਰਗਰੀਤਾ ॥ ਕਿਅਪਰਮਹੰਤਾ ॥ ਕਿਸੰ
 ਨਿਆਸਕੁਗਤਾ ॥ ੨੩੮ ॥ ਕਿਖੰਕਲਦਾਸੀ ॥ ਕਿਸਰਬਤ੍ਰਤਾਮੀ ॥ ਕਿਸੰਨਿਆਸਰਾਜੀ ॥ ਕਿ
 ਸਰਬਤ੍ਰਸਾਜੀ ॥ ੨੩੯ ॥ ਕਿਪਾਰਗਰੀਤਾ ॥ ਕਿਅਪਰਮਹੰਤਾ ॥ ਕਿਸੰਨਿਆਸਕੁਗਤਾ ॥ ਕਿ
 ਸਾਜੇਜਮੁਕਤਾ ॥ ੨੪੦ ॥ ਕਿਅਸਕਤਕਰਮੀ ॥ ਕਿਅਥਅਕਤਪਰਮੀ ॥ ਕਿਅਤੇਵੇਜੇਗੀ ॥
 ਕਿਅੰਗੀਅੰਗੇਗੀ ॥ ੨੪੧ ॥ ਕਿਸੁਪਸੁਰੇਸੀ ॥ ਨੈਕਅੰਗੇਗੀ ॥ ਨਕੁਕਰਮਕਰਤਾ ॥ ਕਿਪਰ
 ਮੰਸੁਸਰਤਾ ॥ ੨੪੨ ॥ ਕਿਜੇਗਾਪਕਾਰੀ ॥ ਕਿਸੰਨਿਆਸਧਾਰੀ ॥ ਕਿਬ੍ਰਹਮੰਸਕੁਗਤਾ ॥ ਕਿ
 ਆਰੰਭਜਗਤਾ ॥ ੨੪੩ ॥ ਕਿਜਾਟਾਨਜੂਟੀ ॥ ਕਿਨਿਧਿਆਨਛੂਟੀ ॥ ਕਿਅਥਅਕਤਾੰਗੀ ॥ ਕਿ
 ਕੋਪਾਨਛੁਟੀ ॥ ੨੪੪ ॥ ਕਿਸੰਨਿਆਸਕਰਮੀ ॥ ਕਿਰਵਲਪਰਮੀ ॥ ਕਿਤ੍ਰਿਕਲਕੁਸਲੀ ॥
 ਕਿਕਾਮਦਦੁਸਲੀ ॥ ੨੪੫ ॥ ਕਿਡਾਮਾਰਬਜੇ ॥ ਕਿਸਬਪਾਪਭਾਜੇ ॥ ਕਿਬਿਭੂਤਸੇਹੀ ॥

ਸਰਬਤ੍ਰਮੇਰੀ॥ ੨੪੬॥ ਕਿਲੋਗੋਟਬੰਦੀ॥ ਕਿਏਕਾਦਿਛੁਦੀ॥ ਕਿਧਰਮਾਨਪਰਤਾ॥ ਕਿਪਾਪਨ ੨੨੦
 ਹਰਤਾ॥ ੨੪੭॥ ਕਿਨਿਨਾਦਬਾਜੈ॥ ਕਿਪਾਪਭਾਜੈ॥ ਕਿਅਵੇਸਬੁਲੈ॥ ਕਿਲੋਗੋਟਬੁਲੈ॥
 ੨੪੮॥ ਕਿਪਾਵਿਤ੍ਰਦੇਸੀ॥ ਕਿਧਰਮੇਦੁਭੇਸੀ॥ ਕਿਲੋਗੋਟਬੰਦੀ॥ ਕਿਅਜੇਤਵੰਦੀ॥ ੨੪੯॥ ਕਿ
 ਆਨਰਥਰਹਿਤਾ॥ ਕਿਸੰਨਿਆਸਸਾਹਿਤਾ॥ ਕਿਪਰਮੰਪੁਨੀਤੀ॥ ਕਿਸਰਬਤ੍ਰਮੀਤੀ॥ ੨੫੦॥
 ਅਚਾਚਾਲਅੰਗੀ॥ ਕਿਜੇਰੀਅਭੁੰਗੀ॥ ਕਿਅਬਅਕੰਤਰੂਪੀ॥ ਕਿਸੰਨਿਆਸਰੂਪੀ॥ ੨੫੧॥
 ॥ ਕਿਬੀਰਾਨਰਾਪੀ॥ ਕਿਸਰਬਤ੍ਰਸਾਪੀ॥ ਕਿਪਾਵਿਤ੍ਰਕਰਮਾ॥ ਕਿਸੰਨਿਆਸਪਰਮਾ॥ ੨
 ੫੨॥ ਅਧਾਖੰਡਰੰਗੀ॥ ਕਿਅਛਾਜਾਗੀ॥ ਕਿਅਨਿਆਇਹਰਤਾ॥ ਕਿਸੁਨਿਆਇਕਰਤਾ॥
 ੨੫੩॥ ਕੁਕਰਮੰਪੁਨਾਸੀ॥ ਕਿਸਰਬਤ੍ਰਵਾਸੀ॥ ਕਿਅਭਿਪਤਅੰਗੀ॥ ਕਿਅਭਾਮਭੁੰਗੀ॥
 ੨੫੪॥ ਕਿਸਰਬਤ੍ਰਰੀਤਾ॥ ਕਿਪਾਪਨਹੀਤਾ॥ ਕਿਸਾਸੰਧੇਜੇਰੀ॥ ਕਿਤੰਤਿਆਗੋਰੀ॥ ੨੫੫॥
 ॥ ਸਰਬਤ੍ਰਮੇਰੀ॥ ੨੫੬॥ ੧੧ ॥ ਅਥਬਾਲੀਵਾਦਸਮੇਰੁਕੁਥਨੀ॥ ॥ ਰਸਾ
 ਵਲਛੰਦਾ॥ ॥ ਚਲਾਵੰਤਾਗੋ॥ ਲਖੇਪਾਪਭਾਗੋ॥ ਬਜੈਘੰਟਘੇਰੀ॥ ਬਣਜਾਦਮੇਰੀ॥ ੨੫੭॥
 ॥ ਨਵੰਨਾਦਬਾਜੈ॥ ਪਰਾਪਾਪਭਾਜੈ॥ ਕਰੇਦੇਵਅਰਚਾ॥ ਚਤੁਰਥੇਦਚਰਚਾ॥ ੨੫੮॥ ਸੁਤੰ
 ਸਰਬਪਾਠੀ॥ ਸੁਸੰਨਿਆਸਗਾਠੀ॥ ਅਹੰਜੇਗਨਿਆਸੀ॥ ਸਦਾਈਉਦਾਸੀ॥ ੨੫੯॥ ਖਟੰਸਾਸ
 ਤਚਰਚਾ॥ ਰਵੈਬੇਦਅਰਚਾ॥ ਮਹਾਂਮੇਨਮਾਨੀ॥ ਕਿਸੰਨਿਆਸਧਾਨੀ॥ ੨੬੦॥ ਚਲਾਵੰਤਾਅ
 ਗੋ॥ ਲਖੇਪਾਪਭਾਗੋ॥ ਲਖੀਇਕਕੰਨਿਆ॥ ਤਿਹੁਲੋਗਾਧੀਨਿਆ॥ ੨੬੧॥ ਮਹਾਬ੍ਰਹਮਚਾਰੀ॥
 ਸੁਪਰਮਾਧਿਕਾਰੀ॥ ਲਖੀਪਨਵਕੋ॥ ਗੁਰੂਬਾਂਲਤਾਕੋ॥ ੨੬੨॥ ਖਿਲੋਖੇਲਤਾਸੋ॥ ਇਸੇਰੇਤ
 ਵਾਸੋ॥ ਪੀਐਪਨਾਵੈ॥ ਇਸੇਖੇਲਤਾਵੈ॥ ੨੬੩॥ ਗਾਏਮੇਨਮਾਨੀ॥ ਤਰੇਦਿਸਟਿਆਨੀ॥
 ਨਕਾਲਾਨਿਹਾਰਿਯੋ॥ ਨਖੇਲੀਬੇਸਾਰਿਯੋ॥ ੨੬੪॥ ਲਖੀਦੰਤਬਲਾ॥ ਮਨਿਰਗਮਾਲਾ॥ ਰੰ
 ਗਰਿਗਖੇਲੀ॥ ਮੇਨਨਗਬੇਲੀ॥ ੨੬੫॥ ਤਬੈਦੰਤਰਾਖੀ॥ ਲਖੇਤਾਸਜਾਖੀ॥ ਗੁਰੂਤਾਸਕੀਨੀ॥
 ਮਹਾਂਮੰਤ੍ਰਭੀਨੀ॥ ੨੬੬॥ ਗੁਰੂਤਾਸਜਾਨਿਯੋ॥ ਇਮੰਤ੍ਰਨਿਯੋ॥ ਵਸੈਦੈਨਿਯਾਨੀ॥ ਗੁਰੂਦੰਤ
 ਜਾਨੀ॥ ੨੬੭॥ ॥ ਲਖਿਛੁਬਿਬਾਲੀ॥ ਅਤਿਦੁਤਿਵਾਲੀ॥ ਅਤੁਤੁਤੁਪੀ॥

Digitized by Panjab Digital Library | www.panjabdigilib.org

ਉਰਵਾਨਗੀਠਾਮਤੀਜਸਤਉਨਾਅਵਿਲੇਕਾਤਿਯੋਮੁਨਮਉਨਾ॥੨੮॥ਅਵਿਲੇਕਤਾਸਮੁ॥੩੨੧
 ਨੇ॥ਅਕਲੀਕਤਾਗਵਿਭੇਮਾਗੁਰਜਨਪਰੀਆਪਾਇ॥ਤਸਲਾਜਸਾਜਸਚਾਇ॥
 ਤਿਹਜਲਕੋਗੁਰਦੇਵਾਅਕਲੀਕਦੰਤਅਭੇਵਾ॥ਚਿਤਤਾਸਕੇਰਸਥੀਨਾਗੁਰਤ੍ਵਦਸਮੋਤਿ
 ਹਕੀਨਾ॥੨੯॥ਤ੍ਵਦਸਮੋਗੁਰੁਸਮਾਪਤੀ॥੧੩॥
 ਸਾਵਲਛੰਦਾ॥॥ਗਲਿਯੋਦੰਤਰਾਜੀਲਖੇਪਾਪਭਾਜੀ॥ਜਿਨੈਨੈਕਪੇਖਾ॥ਗੁਰੁਤੁਲਿਲੇਖਾ॥
 ੨੯॥ਮਹਾਜੋਤਿਰਾਜੀ॥ਲਖੇਪਾਪਭਾਜੀ॥ਮਹਾਤੇਜਸੋਧੀ॥ਸਿਵਉਤੁਲਿਕੇਧੀ॥
 ਜਿਨੈਨੈਕਪੇਖਾ॥ਮਨੋਮੇਨਦੇਖਾ॥ਸਹਿਥੁਮਜਾਨਾ॥ਨਦੇਭਾਵਾਨਾ॥੨੯॥ਗਿਤ੍ਰੀਸਰ
 ਬਨਾਰੀ॥ਮਹਾਤੇਜਪਾਰੀ॥ਨਹਾਰੀਸੰਭਾਰੀ॥ਨਚੀਰਉਚਿਤਾਰੀ॥ਚਲੀਪਾਇਐਜੇ॥
 ਨਦੀਨਵਜੈਸੇ॥ਜਗਥਿਰਪਥਲੋਚਹਕਿਨਾਥਲੋ॥੨੯॥ਲਹੀਏਕਲਗੀ॥ਸੁਪਰਮਾ
 ਪਿਕਾਰੀ॥ਕਿਧੋਪਾਰਥਤੀਛੈ॥ਮਨੇਥਾਸਵਹਿਐ॥ਸ੍ਰੀਭਗਵਤੀਛੰਦਾ॥॥ਕਿਰਾਜ
 ਸੀਛੈ॥ਕਿਥੀਦੇਲਕਾਛੈ॥ਕਿਹਈਮਾਦਜਾਐ॥ਕਿਪਰਮਪ੍ਰਭਾਐ॥੨੯॥ਕਿਰਾਮੰਤ੍ਰੀਆ
 ਐ॥ਕਿਰਾਜਪ੍ਰਭਾਐ॥ਕਿਰਾਜੇਸਰੀਛੈ॥ਕਿਰਾਮਾਨਜਾਛੈ॥ਕਿਕਾਲਿਦਕਾਛੈ॥ਕਿ
 ਕਾਮਪ੍ਰਭਾਛੈ॥ਕਿਦੇਵਾਨਜਾਐ॥ਕਿਦਈਤਿਸਰਾਐ॥੨੯॥ਕਿਸਾਵਿਤਕਾਛੈ॥ਕਿਗਾਇਤ੍ਰ
 ਆਛੈ॥ਕਿਦੇਵਸ੍ਰੀਛੈ॥ਕਿਰਾਜੇਸ੍ਰੀਛੈ॥ਕਿਮੰਤ੍ਰਵਲੀਐ॥ਕਿਤੰਤ੍ਰਲਕਾਛੈ॥
 ਕਿਹਈਮੰਦਜਾਛੈ॥ਕਿਰਸੇਸਰੀਐ॥੨੯॥ਕਿਜਾਨੁਲਕਾਛੈ॥ਸੁਵਰਨਆਦਿਜਾਛੈ॥
 ਕਿਸੁਧੀਸਚੀਐ॥ਕਿਥੁਮਚੰਦੀਐ॥ਕਿਪਰਮੇਸਰਜਾਐ॥ਕਿਪਰਮਪ੍ਰਭਾਐ॥ਕਿ
 ਪਾਵਿਤ੍ਰਤਾਛੈ॥ਕਿਸਾਵਿਤਕਾਛੈ॥੨੯॥ਕਿਚੰਚਲਕਾਛੈ॥ਕਿਕਾਮਚਿਕਲਾਛੈ॥ਕਿ
 ਕ੍ਰਿਤਪਾਨੁਪਾਛੈ॥ਕਿਰਾਜੇਸ੍ਰੀਐ॥੩੦॥ਕਿਰਾਜੇਮੁਗੀਐ॥ਕਿਰਾਮੰਕਲੀਐ॥ਕਿਗਉ
 ਰੀਮਹਾਐ॥ਕਿਦੇਵੀਪ੍ਰਭਾਐ॥ਕਿਭੂਪਾਲਕਾਛੈ॥ਕਿਦੇਵੀਜਾਛੈ॥ਕਿਥਾਸੰਤਬਾਲ
 ॥ਕਿਰਾਗਨਮਾਲਾ॥੩੦॥ਕਿਮੇਘਮਲਾਰੀ॥ਕਿਗਉਰੀਪਮਾਰੀ॥ਕਿਥਿੰਡੇਲਪੁਤ੍ਰੀ॥
 ਕਿਆਕਾਸਉਤਰੀ॥ਸੁਸਹ੍ਰਿਤਗਵੰਤੀ॥ਕਿਪਾਰੀਗਤੀ॥ਕਿਖਰਸਾਸਤ੍ਰਕਤਾ॥

Digitized by Panjab Digital Library | www.panjabdigilib.org

ਆਭਾਸੇਭਾਚੰਚਾਲਾ ॥ ੩੨੫ ॥ ਆਪਣਾ ਮੁਖੀ ਜੋ ਚੰਚਾਲੀ ॥ ਮਿਦਹ ਸਾਨਾ ਮੀਖ ਕਾਲੀ ॥ ਚਖਚਾਰ ॥ ੩੨੨
 ਹਾਰੰਕਣਾਪੀ ॥ ਮਿਰਨੈਣੀ ਬੈ ਟੀਬਾਢਾਪੀ ॥ ੩੨੩ ॥ ਗਜਗਾਮੀ ਬਾਮੀ ਸੁਰੇਣੀ ॥ ਮਿਦਹਾ ਸਿਧ
 ਸੀਬਿਧੁ ਬੈਣੀ ॥ ਚਖਚਾਰ ਹਾਰੰ ਨਿਰਮਲਾ ॥ ਲਖਿਆ ਭੁਲਾ ਜੀ ਚੰਚਲਾ ॥ ੩੨੪ ॥ ਵਿਰੁਪ
 ਰਾਮ ਕਰਮਾ ਸੁਕਰਮੀ ॥ ਵਖਰਤਾ ਸਰਤਾ ਜਣੁ ਪਰਮੀ ॥ ਮੁਖਨੁ ਰੰਪੂਰੰ ਸੁਬਾਸਾ ॥ ਚਖਚਾਰੀ ਬ
 ਹੀ ਅਨਾਸਾ ॥ ੩੨੫ ॥ ਚਖਚਾਰੰ ਬਾਰੰ ਚੰਚਾਲੀ ॥ ਸਤ ਪਰਮਾ ਕਰਮਾ ਸੰਚਾਲੀ ॥ ਵਖਰਤ
 ਦਰਣੀ ਦੁਖਦੰਦੀ ॥ ਪ੍ਰਿਅ ਭੁਗਤਾ ਬਕਤ ਹਰਿਛੰਦੀ ॥ ੩੨੬ ॥ ਰੰਭਾ ਉਰ ਬੰਸੀ ॥ ਅਪ੍ਰਿਤਾ ਚੀ ॥
 ਅਛੈ ਮੋਹਣੀ ॥ ਅਜੇਰਾ ਚੀ ॥ ਲਖਿ ਸਰਬੰ ਗਰਬੰ ਪਰਹਾਰੀ ॥ ਮੁਖਿ ਨਿਚੋਧਾ ਮੀ ਸਿਧਾਰੀ ॥ ੩੨੭
 ਗੰਧਰਬੰ ਸਰਬੰ ਦੇਵਣੀ ॥ ਗਿਰਜਾ ਗਾਇਤ੍ਰੀ ਲੰਕਾਣੀ ॥ ਸਾਵਿਤ੍ਰੀ ਚੰਦ੍ਰੀ ਇੰਦ੍ਰਾਣੀ ॥ ਲਖਿ ਲੰ
 ਜੀ ਸਿਭਾ ਸੁਰਜਾਣੀ ॥ ੩੨੮ ॥ ਨਾਗਣੀ ॥ ਅਨਿਤਿ ॥ ਅਜਛਾਣੀ ॥ ਪਾਪਾ ਪਵਿਤ੍ਰੀ ਪਾਬਾਣੀ ॥
 ਪਣੀ ਸਾਚੀ ਪ੍ਰੇਤੀ ਭੂਤੋ ਸੀ ॥ ਭ੍ਰਿਤੁ ਗੀ ॥ ਆਭਾ ਮਾਭੂਪੇ ਸੀ ॥ ੩੨੯ ॥ ਬਰਬਰਣੀ ਹਰਣੀ ਸਬਦੁ
 ਖੀ ॥ ਸੁਖ ਕਰਣੀ ਤਰਣੀ ਸਸਿ ਮੁਖੀ ॥ ਉਰਗੀ ਗੰਧਰਬੀ ਜਛਾਣੀ ॥ ਲੋਕੇ ਸਭਿ ਸੀ ਇੰਦ੍ਰਾਣੀ ॥
 ੩੩੦ ॥ ਵਿਗਾਥਾਨਿ ਤਾਨੰ ਮਦਮਤੀ ॥ ਜੁੰਬਨ ਜਗਮਗਣੀ ਸੁਭਵੰਤੀ ॥ ਉਰ ਪਾਰੰ ਬਾਰੰ ਬਨਮ
 ਲੀ ॥ ਮੁਖ ਸੇਭਾ ਸਿਖਰੰ ਜਨਜਾਲੀ ॥ ੩੩੧ ॥ ਗਛਿਤ ਪਤੀ ਛਤ੍ਰੀ ਛਤ੍ਰਾਣੀ ॥ ਬਿਧ ਬੈਣੀ ਨੈਣੀ
 ਨਿਮਾਲੀ ॥ ਅਸਭਿ ਪਾਸੀ ਦਾਸੀ ਨਿਰਲੇਪੀ ॥ ੩੩੨ ॥ ਮਨੀ ਸੰਛੇਪੀ ॥ ੩੩੩ ॥ ਸੁਰੁ ਸੀਲੀ
 ਰੂਲੀ ਸੁਖ ਥਾਨੀ ॥ ਮੁਖ ਹਾਸੀ ॥ ਗਸੀ ਨਿਰਬਾਨੀ ॥ ਪ੍ਰਿਅ ਭੁਗਤਾ ਬਕਤ ਹਰਿਨਾਮੀ ॥ ੩
 ੩੪ ॥ ਭਿਤ ਏਣੀ ਏਣੀ ਅਰਾਮੀ ॥ ੩੩੫ ॥ ਪ੍ਰਿਅ ਭੁਗਤਾ ਠਾਢੀ ਏਕੰਗੀ ॥ ਰੰਗ
 ਦੇ ਕੈ ਰੰਗੇ ਜੋ ਰੰਗੀ ॥ ਨਿਰਬਾਸਾ ॥ ਅਸਾਇ ਕਾਤੀ ॥ ਪਤਿ ਦਾਸੀ ਭ੍ਰਾਸੀ ਪਰਭਾਤੀ ॥ ੩੩੬
 ਨਿਨਿਦਾ ॥ ਅਨਿਦਾ ਨਿਰਹਾਰੀ ॥ ਪ੍ਰਿਅ ਭੁਗਤਾ ਬਕਤਾ ਬ੍ਰਤ ਚਾਰੀ ॥ ਬਾਸੀ ਤੋਤੀ ਗਉਗੀ
 ਠੈ ॥ ਭੂਪਾਲੀ ਸਾਰੰਗ ਗਉਗੀ ਛੈ ॥ ੩੩੭ ॥ ਚਿੰਤ੍ਰੇਲੀ ਮੇਘ ਮਲਾਰੀ ॥ ਗੋਜੇ ਜਾਵੰਤੀ ਰੀਤ ਮਲ
 ਗੀਛੈ ॥ ਬੰਗਾਲੀ ॥ ਅਰਾਗ ਬਸੰਤੀ ਛੈ ॥ ਬੇਰਾਟੀ ਸੇਭਾਵੰਤੀ ॥ ੩੩੮ ॥ ਮੋਹਣ ਸਾਰੰਗ ਬੇਰ
 ਗੀਛੈ ॥ ਪਰਜਕਿ ਸੁਧ ਮਲਾ ਗੀਛੈ ॥ ਚਿੰਤ੍ਰੇਲੀ ਕਾਢੀ ਤੇਲੰਗੀ ॥ ਭੋਰਵੀ ਟੀਪਕੀ ਸੁਭੰਗੀ ॥ ੩੪੦

ਸਰਬੇਵੰਗੀ ਨਿਰਬਾਣੀ ॥ ਲਖਿਓ ਭੀ ਅਭਾਗਰਬਾਣੀ ॥ ਜਉ ਕਥਉ ਸੋਭਾ ਸਰਬਾਣੀ ॥
 ਉਥਾ ਫੈਰੈ ਕੀ ਕੀਥਾਣੀ ॥ ੨੦ ॥ ਲਖਿਓ ਅੰਦਰੁ ਬਤਚਾਰੀ ॥ ਸਬਲਗੋਪਨੀ ਜਰਧਾਰੀ ॥
 ਤਨਮਨੁ ਰਤ ਕਰਸਭੀਨਾ ॥ ਚਵਦਸਵੈ ਤੋ ਕੇ ਗੁਰਕੀਨਾ ॥ ੨੧ ॥ ਅਥ ਬਾਨਗਰਪੰਧਰਵੈ ਗੁਰੂ ਕਥਨੀ ॥
 ੧੪ ॥ ਅਥ ਬਾਨਗਰਪੰਧਰਵੈ ਗੁਰੂ ਕਥਨੀ ॥
 ਛੰਦਾ ॥ ॥ ਕਰਿਚਉ ਦਸਵੈ ਗੁਰਦੱਤ ਮੁਨੀ ॥ ਮਗਲਗੀਆ ਪੁਰਬਨਾਦੁਨੀ ॥ ਕ੍ਰਮਪੂਰਬਪੰ
 ਛਮਉਤ੍ਰ ਦਿਸੀ ॥ ਤਕਿਚਲੀਆ ਵਛਨਮੋਨਇਸੀ ॥ ੨੪੩ ॥ ਅਵਿਲੋਕਤਹਾਇਕਚਿਤ੍ਰ
 ਪੁਰੀ ॥ ਜਨਨ੍ਰਾਂਤ ਦਿਵਾਲਾ ਸਰਬਹਰੀ ॥ ਨਗਰੇ ਸਤੁਹਾ ਬਹੁਮਾਰਮਿਰੀ ॥ ਸਬਸਿੰਘਮਿ
 ਰੀਪਬਿਘਾਇਖੰਗੀ ॥ ੨੪੪ ॥ ਚਤੁਰੰਗਣਇ ਸ੍ਰਿਪਸੀਗੀਪਨੀ ॥ ਬਹਰੰਤਪੁਜਾਚੰਮਕ
 ਤਅਸੀ ॥ ਬਹੁਕੁਖਨਚੀਰਜਰਾਵਜਗੀ ॥ ਤਿਵਸਾਲਅਕੀਜਨਨ੍ਰਾਂਤਹਰੀ ॥ ੨੪੫ ॥ ਤੁਹ
 ਬੈਠਹੁਤੇ ਇਕਬਾਣਗੀ ॥ ਬਿਨੁਪਾਣਕਿਧੈਨਹੀਬੈਠਚਰੀ ॥ ਤੁਹਬਾਜਤਬਾਜਮਿਦੰਗਰੀ
 ਠੀ ॥ ਟੁੰਫੇਫੇਲਕੜਾਂਤਮੁਚੇਗਭੁਣੀ ॥ ੨੪੬ ॥ ਦਲਨਾਥਲਏਬਹੁਸੀਗਦਲੀ ॥ ਜਲਬਾਰ
 ਪਜਾਨਮੁਲੈਉਛੁਲੀ ॥ ਹਯਹਿਸਤਚਿਸਤਗੁਰੁਰਾਜੀ ॥ ਗੱਲਰਾਜਤਸੰਜਤਸੁੰਦਰਲਜੀ ॥
 ੨੪੭ ॥ ਦੁਮਫਾਹਤਗਾਹਤਗੁਰਦਲੀ ॥ ਕਰੰਖੀਜਤਸੀਜਤਬਾਰਜਲੀ ॥ ਸੁਖਪਾਵਤਧ
 ਵਤਪੇਖਿਪੁਰੀ ॥ ਅਵਿਲੋਕਾਬੈਮੋਹਤਰਾਜਸੁਰੀ ॥ ੨੪੮ ॥ ਚਬਡਾਰਤਚਾਰਚਰਨਸੁ
 ਅੀ ॥ ਸੁਖਪਾਵਤਦੇਖਨਰੇਸਭਾਯੀ ॥ ਗਲਗੋਜਤਫੇਲਮਿਦੰਗਚੁਰੀ ॥ ਬਹੁਬਾਜਤਨਾ
 ਵਨਯੀਮੁਰਜੀ ॥ ੨੪੯ ॥ ਕਲਿਕਿਕਟਕੁਖਤਅੰਗਬਰੀ ॥ ਤਨਲੇਪਤਚੰਦਨਚਾਰਪੁਰੀ ॥
 ਮਿਦੁਬੇਲਤਬੇਲਤਬਾਤਮੁਖੀ ॥ ਗਹਿਅਵਤਖੇਲਅਖੇਟਸੁਖੀ ॥ ੨੫੦ ॥ ਮੁਖਪੇਛਗਲ
 ਬਫੁਲੇਲਸੁਭੀ ॥ ਕਾਲਿਕਜਲੋਸੋਹਤਚਾਰਚਰੀ ॥ ਮੁਖਉਜਲਚੰਦਸਮਾਨਸੁਭੀ ॥ ਅਵਿ
 ਲੋਕਛਕੋਗਦਰੀਪ੍ਰਾਥਿਸੀ ॥ ੨੫੧ ॥ ਸੁਭਸੋਭਤਹਾਰਅਪਾਰਉਰੀ ॥ ਤਿਲਕਵਤਿਕੇਸਰ
 ਚਾਰਪੁਰੀ ॥ ਅਨਸੀਖਅਛੁਹਨਸੀਗਦਲੀ ॥ ਤਿਹਜਾਤਭਏਸਨਮੈਨਮਗੀ ॥ ੨੫੨ ॥ ਫਿਰ
 ਆਇਗਏਤਿਹਪੈਤ੍ਰਮੁਨੀ ॥ ਕਾਲਿਬਾਜਤਸੀਖਨਨਾਦਪੁਨੀ ॥ ਅਵਿਲੋਕਤਹਾਇਕਬਾ

ਹਰਿ ਸਿਰਿ ਮਨੋ ਲਿਖਾ ਚਿਤ੍ਰ ਪਰਿ ॥ ੩੫੩ ॥ ਅਵਿਲੋਕਿਤਿ ਸਿਰਨੀ ਚਨਰੀ ॥ ਹਸਿ ਬੈਨ ਸੁਤਾਇ ॥ ੩੨੩ ॥
 ਇਮੰ ਉਚਰੀ ॥ ਕਹੈ ਬੁਧ ਪਗਇਣੀ ॥ ਏਸ ਗਦਲੀ ॥ ਕਹਿਓ ਸੋਨ ਗੁਰੂ ਅਵਿਲੋਕਿਤਿ ॥ ੩੨੪ ॥ ਚ
 ਕਿਰਿਤ ਰਹੇ ਚਲਾ ਚਿਤ੍ਰ ਮੁਨੀ ॥ ਅਨਖੰਡੁ ਤਪੀ ਨਹੀ ਜੇਗੁ ਲੀ ॥ ਅਨਾਸ ਅਭੰਗ ਉਦਾਸ
 ਮਨੀ ॥ ਅਥਿਕਾਰ ਅਪਾਰ ਪ੍ਰਭਾਸ ਸੁਤੀ ॥ ੩੫੪ ॥ ਅਭੰਗ ਪ੍ਰਭਾ ਅਨਖੰਡੁ ਤਪੀ ॥ ਅਥਿਕਾਰ
 ਜਤੀ ॥ ਅਨਿਆਸ ਜਪੀ ॥ ਅਨਖੰਡੁ ਥੁਤੀ ॥ ਅਨਭੰਡੁ ਤਨੀ ॥ ਹਵੰਤ ਬੁਤੀ ਰਿਖ ਅੰਤੁ ਸੁਮੀ ॥ ੩
 ੨੫ ॥ ਅਵਿਲੋਕ ਸਰੀਕ ਰਿਪਿਆ ਨਜੁਤੀ ॥ ਰਹੇਗੀ ਤ੍ਰਿਜਟਿ ਪਠਵੰਤ ਬੁਤੀ ॥ ਗੁਰਮਾਨਸ ਪਚਿਦ
 ਸਵੈ ਪ੍ਰਬਲੀ ॥ ਹਠਛਾਡਿ ਸਬੈ ਤਿਨ ਪਾਨ ਪਰੀ ॥ ੩੨੬ ॥ ਇਸਨਾਹ ਕਸੈ ਜੋ ਕਰਨੇ ਹਕਰੈ ॥ ਛਵ
 ਧਰਾ ਅਪਾਰਿ ਪਾਰ ਪਰੈ ॥ ਤਨ ਕੇ ਮਨ ਕੇ ਭ੍ਰਮ ਪਾਸ ਪਰੈ ॥ ਕਰਿ ਪ੍ਰਸਵੇ ਗੁਰ ਪਾਨ ਪਰੈ ॥ ੩੫੮
 ॥ ੩੨੭ ॥ ਅਥ ਚਾਵੁ ਰਸੇ ਹਵੈ ਗੁਰੂ ਕਥਨੀ ॥ ੩
 ਤੇਰ ਕਛੁੰਦਾ ॥ ੧ ॥ ਮੁਖ ਬਿਭੂਤ ਭਗਵੇ ਭੇਸ ਬਰੀ ॥ ਸੁਭ ਸੇਭ ਤਚੇਲ ਕਸੀ ਗਿਨਰੀ ॥ ਗੁਨ ਗਾ
 ਵਤ ਗੋਬਿੰਦ ਏਕ ਮੁਖੀ ॥ ਬਨ ਭੋਲਤਾ ਅਸ ਉਦਾਸ ਸੁਖੀ ॥ ੩੫੯ ॥ ਮੁਖ ਪੂਰਤ ਸੁਰਤ ਨਾਦ
 ਨਵੀ ॥ ਅਤਿ ਉਜਲ ਅੰਗ ਬਿਭੂਤ ਮੁਖੀ ॥ ਨਹੀ ਬੋਲਤ ਭੋਲਤ ਦੇਸਾਇ ਸੀ ॥ ਗੁਨ ਚਾਰਤ ਪਾਰ
 ਤਪਿਆ ਨਹੀ ॥ ੩੬੦ ॥ ਅਵਿਲੋਕਿ ਪਚਾਵਤੁ ਚਾਰ ਪਤੀ ॥ ਗਿਹ ਜਾਤ ਉਡੀ ਗਹਿ ਮਾਸੁ ਮੁ
 ਖੀ ॥ ਲਖਿ ਕੈ ਪਲ ਚਾਵਤੁ ਚਚਰਲੀ ॥ ਤਿਹ ਤੇ ਅਤਿ ਪੁਸਟ ਪ੍ਰਮਾਥ ਬਲੀ ॥ ੩੬੧ ॥ ਅਵਿਲੋ
 ਕ ਸਮਾਸ ਅਕਾਸ ਉਡੀ ॥ ਅਤਿ ਜੁਪਹੀ ਤਿਹ ਸੀ ਗਮੰਡੀ ॥ ਤਜਿ ਮਾਸ ਚੜਾਉ ਰੀ ਆਪ ਚਲੀ
 ਲਹਿ ਕੈ ਚਿਤ ਚਾਵਤੁ ਚਾਰ ਬਲੀ ॥ ੩੬੨ ॥ ਅਵਿਲੋਕ ਸੁਚਾਵਤੁ ਚਾਰ ਪਲੀ ॥ ਤਜਿ ਰਾਸ ਭੁਝ
 ਬਿਰਭੂ ਮਥਲੀ ॥ ਲਖਿ ਤਾਸ ਮਨੀ ਮੁਨਿ ਚਉ ਕਿਰਹਿ ਯੋ ॥ ਗਰਿਤ ਸੇਰ ਸਵੈ ਗੁਰਤਾ ਸਕਹਿ ਯੋ ॥
 ੩੬੩ ॥ ਕੋਊ ਮੇਸਤ ਜੋ ਜਬ ਸਰਬ ਪਨੀ ॥ ਕਰਿ ਕੈ ਬਿਨਾ ਅਸ ਉਦਾਸ ਮਨੀ ॥ ਤਬ ਪਾਂਚ ਉਠੀ
 ਦੀ ਤਿਆ ਗਰਹੇ ॥ ਇਨ ਚੀਲ ਨ ਜਿਉ ਸੁਤ ਮੇਸਕਹੇ ॥ ੩੬੪ ॥ ੩੬੫ ॥ ੩੬੬ ॥ ੩੬੭ ॥ ੩੬੮ ॥ ੩੬੯ ॥
 ੧੬ ॥ ਅਥਿਵੁ ਪੀਰਾਸ ਤਾਰਵੈ ਗੁਰੂ ਕਥਨੀ ॥ ੩੭੦ ॥ ੩੭੧ ॥ ੩੭੨ ॥ ੩੭੩ ॥ ੩੭੪ ॥ ੩੭੫ ॥ ੩੭੬ ॥ ੩੭੭ ॥ ੩੭੮ ॥ ੩੭੯ ॥
 ੩੮੦ ॥ ਉਤਿ ਚਲੀ ਆਬਾਉਦਾਸ ਚਿਤੀ ॥ ਮੁਖ ਪੂਰਤ ਨਾਦ ਨਿਨਾਦੁ ਪੁਨੀ ॥ ਸੁਨਿ ਗੀਤ ਤਗੀ ਪੁਰ

ਦੇਵਨਗੀ ॥ ੩੬੫ ॥ ਚਲਿ ਜਾਤੁ ਭੁਏ ਸਰਤ ਨਿਕਟੀ ॥ ਹਠਵੰਤ ਰਿਖੰਤ ਪਸਾ ਬਿਕਟੀ ॥ ਅਵਿਲੇ
 ਕਦੁ ਪੀਰਯਾਇ ਕਤਹਾ ॥ ਉਛੁਰੰਤ ਹੁਤੇ ਨਦਾ ਮੰਛੁ ਜਹਾ ॥ ੩੬੬ ॥ ਥਰਕੰਤ ਹੁਤੇ ਇਕ ਚਿਤ ਨਭੀ ॥
 ਅਤਿ ਉਜਲ ਅੰਗ ਸੁਰੰਗ ਸੁਰੰਗੀ ॥ ਨਹੀ ਆਨ ਬਿਲੋਕਤ ਆਪ ਦਿਗੀ ॥ ਇਹ ਬੁਝਾਂ ਤਿਹ ਰਿਖੇਗਾ
 ਤੁਮੰਛੁ ਮਨੀ ॥ ੩੬੭ ॥ ਤੁਹ ਜਾਇ ਮਹਾ ਮੁਨ ਮਜਨ ਕੋ ॥ ਉਠਿ ਕੋਹ ਗਿਧਿਆਨ ਬਗਾ ਸੁਚਯੋ ॥
 ਨਟੋਰੇਤ ਬੋਲੈ ਵਹ ਮਛੁ ਅਗੀ ॥ ਰਥ ਸੂਰ ਅਥਿਓ ਨਹੀ ਡੀਰਟਰੀ ॥ ੩੬੮ ॥ ਥਰਕੰਤ ਹੁਤ ਨਭੀ
 ਛੁਕਟੀ ॥ ਰਥ ਭਾਨਹੁ ਦਿਓ ਨਹੀ ਪਿਆਨ ਛੁਟੀ ॥ ਅਵਿਲੋਕ ਮਹਾ ਮੁਨਿ ਮੋਹਿ ਰਹਿਓ ॥ ਗੁਰਸਰ
 ਸੇਵੇ ਕਰਤਾ ਸਕਹਿਓ ॥ ੩੬੯ ॥ ~~ਅਥ ਸੂਰ ਅਥਿਓ ਨਹੀ ਡੀਰਟਰੀ ॥~~ ਸਮਾਪਤੀ ॥ ੧੭ ॥ ਅਥ
 ਗਾਯਾ ਅਠਾ ਸੇਵੇ ਗੁਰੂ ਕਥਨੀ ॥ ~~ਅਠਾ ਸੇਵੇ ਗੁਰੂ ਕਥਨੀ ॥~~ ॥ ਕਰਿ ਮੰਜਨਗੋ ਬਿਦਗਾਇ ਗੁਨੀ ॥ ਉ
 ਠਿ ਜਾਤੁ ਭੁਏ ਬਨ ਮਪਿ ਮੁਨੀ ॥ ਜਹ ਸਾਲਤ ਮਾਲ ਮਢਾ ਲਲਸੈ ॥ ਰਥ ਸੂਰ ਜਕੇ ਪਗਥਾ ਜਠਸੈ ॥
 ੩੭੦ ॥ ਅਵਿਲੋਕਤ ਹਾਇ ਕਤਾਲ ਮਹਾ ॥ ਰਿਖ ਜਾਤੁ ਭੁਏ ਹਿਤ ਜੇਗ ਜਹਾ ॥ ਤੁਹ ਪੜਲ ਮ
 ਪਿਲ ਰਿਖੇ ਮ੍ਰਿਗਾਯਾ ॥ ਤਨ ਸੇਭਤ ਕੰਚਨ ਸੁਧ ਪਭੁਯਾ ॥ ੩੭੧ ॥ ਕਰਿ ਸੀਧਿ ਤਬਾਣਕ ਮਾਣਸਿ
 ਤੀ ॥ ਮ੍ਰਿਗ ਮਾਰਤ ਕੋ ਦਿਕੋਹ ਰਿਕਿਤੀ ॥ ਸੀਰਾ ਸੈਨ ਮੁਨੀ ਸਹਸੀ ਗਲਏ ॥ ਜਹ ਕਾਨਨ ਬੇਤਹ ਜਾ
 ਤੁਭੁਏ ॥ ੩੭੨ ॥ ਕਨਕੰਦੁ ਤਿਉ ਜਲ ਅੰਗ ਸਨੇ ॥ ਮੁਨਿ ਰਾਜ ਮਨ ਰਿਤਰਾ ਜਬਨੇ ॥ ਰਿਖ ਸੀ
 ਗਾ ਸਿਖਾ ਨਿਸਬਹੁਤ ਲਏ ॥ ਤਿਹ ਬਾਰਧ ਦੂਜ ਬਿਲੋਕਿ ਰਏ ॥ ੩੭੩ ॥ ਰਿਖ ਘੋਰਾ ਤਘੋਰ
 ਤਨਾ ਵਨਵੀ ॥ ਤਿਹ ਠਉਰ ਕੁਲਾਹਲ ਉਚਹੁ ਅੰਗ ॥ ਜਲ ਪੀਵਤ ਠਉਰ ਹੀ ਠਉਰ ਮੁਨੀ ॥ ਬਨ ਮ
 ਪਿਮੋਨੇ ਰਿਖ ਮਾਲ ਬਨੀ ॥ ੩੭੪ ॥ ਅਤਿ ਉਜਲ ਅੰਗ ਬਿਭੂਤ ਧਰੋ ॥ ਬਹੁ ਭਾਂਤਿ ਨਿਆਸ
 ਅਨਾਸ ਕੋਰੋ ॥ ਨਿਵਲਾ ਆਦਿ ਕਸੂ ਬਕਰ ਮਕੀਏ ॥ ਰਿਖ ਸਰਬ ਚਹੁ ਚਕਦਾ ਸਥੀਏ ॥ ੩੭
 ॥ ਅਨਭੰਗ ਅਖੰਡ ਅਨੰਗ ਤਨੀ ॥ ਬਹੁ ਸਾਧਤ ਨਿਆਸ ਸੀਨਿਆ ਸਬਰੀ ॥ ਜਟ ਸੇਹਤ ਜਾਨ
 ਕਪੂਰ ਜਟੀ ॥ ਸਿਵ ਕੀਜਨ ਜੇਗ ਜਟਾ ਪ੍ਰਗਟੀ ॥ ੩੭੬ ॥ ਸਿਵ ਤੇਜ ਨਹੀ ਗਤ ਰੰਗ ਛੁਟੇ ॥ ਇਹ
 ਹੁਇ ਜਨ ਜੇਗ ਜਟਾ ਪ੍ਰਗਟੇ ॥ ਤਪ ਸਰਬਤ ਪੀਸਨ ਕੇ ਸਬਹੀ ॥ ਮੁਨ ਜੇ ਸਬ ਛੁਨਿ ਲਏ ਤਬ
 ਹੀ ॥ ੩੭੭ ॥ ਸੁਤਿ ਜੇਤ ਕਾਨਿਆਸ ਉਦਾਸ ਕਰੇ ॥ ਸਬਹੀ ਰਿਖ ਅੰਗ ਨਜਨ ਲਏ ॥ ੩੭੮ ॥

ਨੇਮੇਜਿਮਾਬਿਦਲਾਭਾ੩ਮਕੋਗਰਿਖਮੇਗੁਨਤਾਸਸਥੈਦੰਮਕੋ॥੩੧॥ਜਸਛਾਡਤਛਾਨਮ ੩੨੪
 ਨੰਤਛਟਾਗਰਿਖਕੋਤਿਮਸੇਭੁਤਜੇਗਜਟਾ॥ਜਿਨਕੀਦੁਖਫਾਂਸਕਹੁੰਨਕਟੀ॥ਗਰਿਖਭੇਟਤਤਾ
 ਸਛਟਾਛੁਟੀ॥੩੨॥ਨਰਜੇਨਹੀਨਰਕਨਤੇਨਿਵਰੇ॥ਗਰਿਖਭੇਟਤਤਉਨਤਰਾਕਤਰੇ॥ਜਿਨ
 ਕੇਸਮਤਾਕਹੇਠਾਰਠਟੀ॥ਗਰਿਖਪੂਜਪਟੀਸਬਪਾਪਪਟੀ॥੩੩॥ਸਇਤਬੰਧਪਤਉਬਿੰਭੇ
 ਮਿਗਹਾ॥ਜਸਹੇਰਤਛੇਰਨਿਭੀਮਾਭਿਰਾ॥ਨਹੀਜਨਰਿਖੀਨਹੀਸਾਸਾਸਿਯੋ॥ਮਿਗਜਨ
 ਮੁਨੀਕਹੁਬਾਨਕਸਿਯੋ॥੩੪॥ਸਰਪੇਖਸਥੈਤਿਹਸਾਪਕਹੈ॥ਮਿਗਹੋਇਨਰੇਮਿਗਹਾਜ
 ਇਹੈ॥ਨਹਿਪਾਨਸਰਾਸਨਪਾਨਤਜੋ॥ਅਸਦੇਖਦਿੜ੍ਹਮੁਨਾਜਲਜੋ॥੩੫॥ਬਹੁਤੇਚ
 ਰਲਉਤਿਹਧਿਆਨਛੁਟਾ॥ਅਵੇਲੋਕਪਰੇਰਿਖਪਾਲਜਟਾ॥ਕਸਆਵਤਹੋਰੂਰਭਾਰਾ
 ਬੋ॥ਮੁਹਿਲਾਗਤਹੋਮਿਗਰੂਪਸਥੈ॥੩੬॥ਰਿਖਪਾਲਾਬਿਲੋਕਤਿਮੈਦਿੜ੍ਹਤਾ॥ਗੁਰ
 ਮਾਨਕਰੀਬਹੁਤੇਉਪਮਾ॥ਮਿਗਸੇਜਿਹਕੋਚਿਤੇਐਸਲਾਗਯੋ॥ਪਰਮੇਸਰਕੇਰਸਜਨ
 ਪਗਿਯੋ॥੩੭॥ਮੁਨਿਕੋਤਬਪੇਮਪ੍ਰਸੀਜਹੀਆ॥ਗੁਰਠਾਰਸਵੇਮਿਗਨਾਸਕੀਆ॥ਮਨਮੇ
 ਤਬਦੋਤਬੀਚਾਰਕੀਆ॥ਗੁਨਮਿਗਹਾਕੋਚਿਤਬੀਚਲੀਆ॥੩੮॥ਹਰਿਸੋਹਿਤਜੋਇ
 ਹਭਾਤਿਕਹੈ॥ਭੁਵਭਾਰਾਪਾਰਹਿਪਰਪਰੈ॥ਅਲਅੰਤਰਿਯਾਹੀਇਸਨਾਨਕਏ॥ਜਗਤੇਫਿ
 ਰਾਵਨਜਾਨਮਿਏ॥੩੯॥ਗੁਰਜਾਨਤਬੈਤਿਹਪਾਇਪਰਾ॥ਭੁਵਭਾਰਾਪਾਰਸੁਪਾਰਤ
 ਰਾ॥ਦਸਅਸਟਮੇਗੁਰਤਾਸਕੀਯੋ॥ਕਬਿਬਾਂਧਿਕਾਬਿਤਨਮਪਿਲੀਯੋ॥੪੦॥ਸਬਹੀਸਿ
 ਖਸੀਜੁਤਿਪਾਨਗਹੋ॥ਅਵੇਲੋਕਚਰਾਚਰਚਉਪਰਹੋ॥ਪਸੁਪੰਛਚਰਾਚਰਜੀਵਸਥੈ॥
 ਗਣਗੀਪ੍ਰਬਭੂਤਪਿਸਾਚਤਬੈ॥੪੧॥
 ॥ਅਥਨਲਨੀਸੁਕਉਨੀਸਵੇਗੁਰੂਕਥਨੀ॥ ॥ਕ੍ਰਿਪਾਨਕ੍ਰਿਤਛੰਦ॥ ॥ਮੁਨਿਗਤਿ
 ਅਪਾਗਾਗੁਣਗਣਉਦਾਗਾ॥ਬੀਦਿਆਬੀਚਾਗਾਨਿਤਕਰਤਚਾਰਾ॥੪੨॥ਲਖਿਛਾਬਿ
 ਸੁਰੰਗਾ॥ਲਾਜਤਅਨਿਗਾ॥ਪਿਖਬਿਮਲਅੰਗਾ॥ਚੋਂਕਰਹਿਤੁਰੰਗਾ॥੪੩॥ਲਖਦੁਤਿ
 ਅਪਾਗਾਰੀਤੁਕਮਾਰਾ॥ਗਿਯਾਨੀਅਪਾਗਾਗੁਨਗਨਉਦਾਗਾ॥੪੪॥ਅਬਿਯਕ

ਤੁਸੀਂ ਹੋ ਤੁਸੀਂ ਸਿਨਿ ਜੀਸਤੁ ਪੀ ਤਨ ਦੁਆਇਆ ਹੁਪੀ ਜਨ ਸਿਵੀ ਸਰੁਪੀ
 ਤੁਸੀਂ ਗਾ ਅਭਾ ਅਭੰਗਾ ਸੇਭਾ ਸੁਰੰਗਾ ਤਨ ਜਨ ਅਨੰਗਾ ੨੬੦ ॥ ਬਹੁ ਕਰਤ ਨਿਆ ਸਾਨਿ
 ਸਾਇ ਨਉ ਦਾਸਾ ਤ ਜਿ ਸਰਬ ਆਸਾ ਅਤਿ ਬੁਧ ਪ੍ਰਕਾਸਾ ੨੬੧ ॥ ਮੁਖਿ ਛੁਬਿ ਪ੍ਰਚੰਦੀ
 ਆਭਾ ਅਭੰਗਾ ਜੁ ਦਿ ਜੇਗ ਜੰਗਾ ਨਹੀ ਮੁਰਤ ਅੰਗਾ ੨੬੨ ॥ ਅਤਿ ਛੁਬਿ ਪ੍ਰਕਾਸਾ ਨਿਸਰਿ
 ਨ ਨਿਰਾਸਾ ਮੁਨ ਮਨੁ ਬਾਸਾ ਗੁਨ ਗਨ ਉਦਾਸਾ ੨੬੩ ॥ ਅਥਿ ਯਕਤ ਜੇਗਾ ਨਹੀ ਕਉਨ
 ਸੇਗਾ ਨਿਤ ਪ੍ਰਤਿ ਅਰੇਗਾ ਤਾ ਜਿਗ ਜੋਭੇਗਾ ੨੬੪ ॥ ਮੁਨ ਮਨ ਕ੍ਰਿਪਾ ਲਾਗੁ ਨਗਨ ਦਿਆ
 ਲਾ ਸੁਭ ਮਤ ਛੁਢਾ ਲਾ ਗਏ ਕ੍ਰਿਤ ਕਰਾਲਾ ੨੬੫ ॥ ਤਨ ਸਹਤ ਮੀਤਾ ਨਹੀ ਮੁਰਤ ਚੰਤਾ
 ਬਹੁ ਬਖਸੀਤਾ ਜਨ ਜੇਗਾ ਮੀਤਾ ੨੬੬ ॥ ਚਾਲੰਤ ਬਾਤਾ ਥਰ ਕੰਤ ਪਤਾ ਪੀ ਅਗਤ
 ਗਾਤਾ ਨਹੀ ਬਦਤ ਬਾਤਾ ੪੦੦ ॥ ਭੰਗੀ ਭਛੰਤਾ ਕਾਛੀ ਕਛੰਤਾ ਕਿਰੀ ਬਜੰਤਾ ਕੁਰਹ
 ਤਭੰਤਾ ੪੦੧ ॥ ਨਹੀ ਭੁਲਤ ਅੰਗਾ ਮੁਨ ਮਨ ਅਭੰਗਾ ਜੁ ਦਿ ਜੇਗਾ ਜੰਗਾ ਜਿ ਮਉਰਤ ਚੰ
 ਗਾ ੪੦੨ ॥ ਨਹੀ ਕਰਤ ਗਾਇ ਤਪ ਕਰਤ ਚਾਇ ਨਿਤ ਪ੍ਰਤਿ ਬਨਾਇ ਬਹੁ ਭਗਤਿ
 ਇ ੪੦੩ ॥ ਮੁਖ ਭਛੰਤ ਪਉਨਾ ਤ ਜਿਧਾ ਮਗਉਨਾ ਮੁਨਿ ਹਤ ਮਉਨਾ ਸੁਭਾ ਜਭਉਨਾ
 ੪੦੪ ॥ ਸੀਨਿਆ ਸਦੇਵਾ ਮੁਨ ਮਨ ਅਭੇਵਾ ਅਨਜੁਰਾ ਅਦੇਵਾ ਅਤਿ ਰਿਅਭੇਵਾ ੪੦੫
 ਅਨਭੂ ਪ੍ਰਕਾਸਾ ਨਿਤ ਪ੍ਰਤਿ ਉਦਾਸਾ ਗੁਨ ਅਧਿਕਾਸਾ ਲਖ ਲਖ ਜਤ ਅਨਾਸਾ ੪੦੬
 ਬਹੁ ਮੰਨੇਵਾ ਗੁਨ ਗਨ ਅਭੇਵਾ ਦੇਵਾ ਨਦੇਵਾ ਅਨਭਿਖਾ ਮਜੇਵਾ ੪੦੭ ॥ ਸੀਨਿਆ ਸਨ
 ਥਾ ਅਨਪ੍ਰਪਾ ਮਾਥਾ ਇਕਰਤ ਗਾਥਾ ਟਕਏ ਕਸਾਥਾ ੪੦੮ ॥ ਗੁਨ ਗਨ ਅਪਾਗਾ ਮੁ
 ਨਿ ਮਨਿ ਉਦਾਗਾ ਸੁਭ ਮਤ ਛੁਢਾ ਬੁਧ ਕੋ ਪਹਾਗਾ ੪੦੯ ॥ ਸੀਨਿਆ ਸਭੇਖਾ ਅਨਭਿਖਾ
 ਦੇਖਾ ਜਾਪਤਾ ਸਭੇਖਾ ਬਿਧ ਬੁਧਿ ਅਲੇਖਾ ੪੧੦ ॥ ਧੀਧਕਤ ਇਦਾ
 ਚੰਚਕਤ ਚੰਦਾ ਥੀਥਕਤ ਪਉਨਾ ਭੁੰਤ ਜਤ ਮਉਨਾ ੪੧੧ ॥ ਜੀਜਕਤ ਜੋਛਾ ਪੀਪਚੰਤ
 ਛਾ ਧੀਧਕਤ ਸਿਧਾ ਥੀਥਕਤ ਬੀਧਾ ੪੧੨ ॥ ਸੀਸਕਤ ਸਿਧਾ ਥੀਰਾਕਤ ਗਿਧਾ ਤਿਤ
 ਕਤ ਦੇਵਾ ਅੰ ਅਕਤ ਕੇਵਾ ੪੧੩ ॥ ਲੀਲਾਖਤ ਜੇਗਾ ਭੁੰਤ ਮਤ ਭੇਗਾ ਥੀਥਕਤ ਬੇਨ
 ਚੰਚਕਤ ਨੇਨਾ ੪੧੪ ॥ ਤੰਤ ਜਤ ਅੰਤਾ ਛੰਛਕਤ ਛੰਤਾ ਪੀਪਰਤ ਪਾਨਾ ਭੁੰਤ ਹਤ ਭੰਨਾ

੪੧੫॥ ਬੰਬਜਤ ਬਾਦਾ ਨਿਜਤਨਾਦਾ॥ ਅੰਊਤਰਾਗਾ॥ ਉਛਟੰਤਰਾਗਾ॥ ॥ ਛੰਡ ੩੨੫
 ਕਤਸੂਹਾ॥ ਕੁੰਧਮਤਰੂਹਾ॥ ਭੀਰਤਚੇਤਾ॥ ਤੰਤਜਤਬਿਤ॥ ॥ ਛੰਡਕਤਜਛਾ॥ ਕੁੰਧ
 ਮਤਪਛਾ॥ ਭੀਰਤਰੂਪਾ॥ ਨਵਨਿਰਖਰੂਪਾ॥ ॥ ਚਰਪਟਛੰਦਾ॥ ॥ ਗਲਿਤੰਜੋਗੀ॥ ਦ
 ਭੰਤਭੋਗੀ॥ ਕੁਗਵੇਭੇਸੀ॥ ਸੁਫਿਲੇਦੇਸੀ॥ ੪੧੬॥ ਅਚਲਧਰਮੀ॥ ਅਖਿਲਕਰਮੀ॥ ਅ
 ਮਿਤੰਜੋਗੀ॥ ਤੰਜਿਤਭੋਗੀ॥ ॥ ਸੁਫਲਕਰਮੀ॥ ਸੁਭਿਤਧਰਮੀ॥ ਕੁਕ੍ਰਿਤੰਤਰਾ॥ ਸੁਗ
 ਤੰਤਰਾ॥ ੪੨੧॥ ਦਲਿਤੰਦੇਹੀ॥ ਅਲਿਤੰਮੋਹੀ॥ ਸਲਿਤੰਸਾਹੀ॥ ਸੁਰਿਤੰਚਾਰੀ॥ ੪੨੨॥
 ਕੁਗਵੇਭੇਸੀ॥ ਸੁਫਿਲੇਦੇਸੀ॥ ਸੁਹਿਰਦੰਸਰਤਾ॥ ਕੁਕ੍ਰਿਤੰਧਰਤਾ॥ ॥ ਚਕ੍ਰਿਤੰਸੂਹੀ॥
 ਬਮਿਤੰਨੁਗੀ॥ ਏਕੰਜਪਿਤੀ॥ ਏਕੰਥਪਿਤੀ॥ ॥ ਗੰਜੰਤੰਜੇਵੀ॥ ਜਾਪੰਜਪਿਵੀ॥ ਏਕੰ
 ਥਪਿਵੀ॥ ੪੨੫॥ ਬਜਤੰਨਾਦੀ॥ ਬਿਦਿਤੰਗਾਹੀ॥ ਜਪਤੰਜਾਪੀ॥ ਤ੍ਰਸਤੰਤਪੀ॥ ॥
 ਚਕ੍ਰਿਤੰਚੰਦੀ॥ ਧਕਤੰਇੰਦੀ॥ ਤਜਤੰਦੇਵੀ॥ ਕੁਗਤੰਭੇਵੀ॥ ੪੨੬॥ ਕ੍ਰਮਤੰਭੁਤੀ॥ ਲਖਿਤੰ
 ਰੂਪੀ॥ ਚਕ੍ਰਤੰਚਾਰੀ॥ ਸੁਹਿਦੰਸਾਹੀ॥ ੪੨੭॥ ਲਲਨੀਸੁਆਮੀ॥ ਲਾਖੰਐਉਮੀ॥ ਚਰਦੇ
 ਛਟਾ॥ ਕ੍ਰਮਤੰਜਟਾ॥ ॥ ਤਕਿਤੰਦੇਵੀ॥ ਬਕਤੰਭੇਵੀ॥ ਦਸਨਵਸੀਸੀ॥ ਕਰਮਕਦੀਸੀ॥ ਚਲਿਤੰਦੇਹੀ॥
 ੪੨੮॥ ਬੁਧਿਤੰਧਾਮੀ॥ ਗਿਹਤੰਥਾਮੀ॥ ਕ੍ਰਮਤੰਮੋਹੀ॥ ਮਮਿਤੰਮੋਹੀ॥ ॥ ਮਮਤਾਬੁਧੀ॥ ਲਖਤੰਰੂਪੀ॥
 ਸਿਹਤੰਲੋਭੀ॥ ਅਹਿਤੰਧਰਮੀ॥ ਲਹਿਤੰਭੋਗੀ॥ ੪੨੯॥ ਗ੍ਰਸਤੰਬੁਧੀ॥ ਮਮਤਾਮਤੀ॥ ਕ੍ਰਮਤੰਭੁਪੀ॥
 ਇਸਤੰਨੇਹੀ॥ ਪ੍ਰਤੰਕ੍ਰਤੀ॥ ੪੩੦॥ ਗ੍ਰਸਤੰਬੁਧੀ॥ ਪਰਿਤੰਕਾਮੀ॥ ਲਜਤੰਕ੍ਰੋਧੀ॥ ਪਲਿਤੰਦਾ
 ਮੀ॥ ॥ ਦਲਤੰਬਿਯੋਧੀ॥ ਤਕਿਤੰਦਾਵੀ॥ ਅਤਿਹਨਰਕੀ॥ ਗੀਤਹਪਾਵੀ॥ ੪੩੧॥ ਤ
 ਜਿਤੰਸੁਸਰਥੀ॥ ਗਹਿਤੰਏਕੀ॥ ਪ੍ਰਕ੍ਰਤੰਭਾਵੀ॥ ਤਜਿਤੰਦੈਖੀ॥ ੪੩੨॥ ਨਲਨੀਸੁਕਿੰਨੀ॥
 ਤਜਿਤੰਦਿਰਥੀ॥ ਸਫਲੀਕਰਮੀ॥ ਲਹਿਤੰਸਰਥੀ॥ ॥
 ੧੯ ॥ ਅਥਿਸਹਥੀਸਵੇਗ੍ਰਕਥਨੀ॥ ਚਉਪਈ॥ ॥ ਆਗੋਚਲਾ
 ਵਤਜਟਧਾਹੀ॥ ਬਾਜਤੰਬੇਣਾਬਿਖਾਣਾਪਾਹੀ॥ ਅਸਥਾਵਰਲਾਖਿਚੇਤਨਭਏ॥ ਚੇਤ
 ਨਦੇਖਚਕ੍ਰਤੰਕ੍ਰੋਗਏ॥ ੪੩੩॥ ਮਹਾਰੂਪਕਛਕਾਨਜਾਣੀ॥ ਨਿਖਚਕ੍ਰਤੰਰਹੀ॥ ਸਕਲਲੁਕਾ

ਛੰਡਕਤਜਛਾ

ਬਾਜਤੰਭੁਤੀ
 ਚਲਿਤੰਦੇਹੀ
 ਲਖਤੰਰੂਪੀ
 ਕ੍ਰਮਤੰਭੁਪੀ

ਕਾਈ॥ ਜਿਤ ਜਿਤ ਜਾਤ ਪਥਹਿ ਰਿਖਗਯੋ॥ ਜਾਨੁ ਕਪੋ ਮੇਘ ਬਰਖਯੋ॥ ੪੪੦॥ ਚੈਪਈ
 ॥ ਤਹ ਇਕਲਖਾ ਸਾਹਧਨ ਵਨਾ॥ ਮਹਾਭੂਪਧਰਿ ਦਿਰਬ ਨਿਪਾਨਾ॥ ਮਹਾਜੇਤੁ ਅਰੁ ਭੇਜ
 ਅਪਾਰਾ॥ ਅਪਘਰਾ ਜਲ ਕਮੁਖ ਚਾਢੁ॥ ੪੪੧॥ ਬਿਕਾ ਅਬੀਚਾ ਅਧਿਕ ਸਵਧਨਾ॥
 ਬਿਨੁ ਬਿਪਾਰਜਿ ਨਾ ਮਉਰਨ ਜਾਨਾ॥ ਅਸਾ ਅਨੁਰਕਤਤਾ ਸਬਿਤ ਲਾਗਾ॥ ਮਾਨਹੁ ਮਹਾਜੇ
 ਗਾ ਅਨੁਗਾ॥ ੪੪੨॥ ਤਹਾ ਰਿਖਗਯੋ ਸੀਗਿ ਸੀਨਾ ਸਨਿ॥ ਕਈ ਛੋਹਨੀ ਜਾਤ ਨਹੀ ਗਨਿ॥
 ਤਕੇ ਜਾਇਵਾ ਅਰਪਰ ਬੈਰੋ॥ ਸਕਲ ਮੁਨਿ ਮੁਨਾ ਜਇ ਕੈਰੋ॥ ੪੪੩॥ ਸਾਹਸੁ ਦਿਰਬਾ ਬਿ
 ਤੁਲ ਗਿਰਹਾ॥ ਰਿਖਨ ਓਰਿ ਤਿਨ ਚਿਤਿ ਯੋਨ ਕਹਾ॥ ਨੇਰੀ ਚਏ ਕੈਧਨਾ॥ ਮੇਸ ਜਾ
 ਅਤਮਾ ਉਦਾਸਾ॥ ੪੪੪॥ ਤਹ ਜੇਹੁ ਤੇਰਾ ਵਾ ਅਰੁ ਰੀਕਾ॥ ਮੁਨਿ ਪਰਾਪਰੇ ਛੋਹ ਕੈ ਸੀਕਾ॥
 ਤਿਹਾ ਬਿਪਾਰਕਰ ਮਕਰ ਭਾਰੀ॥ ਰਿਖੀ ਅਨਓਰਨ ਦਿਸ ਦਿਪ ਸਾਰੀ॥ ੪੪੫॥ ਤਾਸ ਦੇਖਿ
 ਕ ਕਿਦੋਂ ਤਪੁ ਭਾਉ॥ ਪੁਗਟ ਕਹਾਤ ਜਕੈ ਹਠ ਭਾਉ॥ ਐਸ ਪ੍ਰੇਮ ਪੁਭ ਸੀਗਲ ਗਈ॥ ਐਤੁ ਬ
 ਹੀ ਪੁਰਖ ਪੁਰਾਤਨ ਪਈ॥ ੪੪੬॥ ਅਥ ਸੁਕ
 ਪੜਾਵਤ ਨਗਇਕੀ ਸੇਵੇ ਗੁਰੁ ਕਥਨੀ॥ ੪੪੭॥ ਬੀਸ ਗੁਰੁ ਕਰਿ ਅਗੋਚਲਾ॥
 ਸੀਖੇ ਸਰਬ ਜੇਗ ਕੀ ਕਲਾ॥ ਅਤਿ ਪ੍ਰਭਾਵਾ ਮਿਤੋ ਜਪੁ ਤਾਪੁ॥ ਜਾਨੁ ਕਸਾਪ ਫਿਰਾ ਸਕ
 ਜਾਪੁ॥ ੪੪੮॥ ਲੀਏ ਬੈਠ ਦੇਖਾ ਇਕ ਸੂਆ॥ ਜਿਹ ਸਮਾਨ ਜਗਿ ਭੁਯੋਨਹੁਆ॥ ਤਾ ਕਹੁ
 ਨਾਥ ਸਿਖਾ ਵਤ ਬਨੀ॥ ਇਕਟਕ ਪਰਾ ਅਉਰ ਨ ਜਾਨੀ॥ ੪੪੯॥ ਸੀਗਲ ਏਰਿਖ ਸੈਨਾ ਅਪ
 ਗੀ॥ ਬਡੇ ਬਡੇ ਮੇਨੀ ਬਤਧਾਰੀ॥ ਤਾ ਕੇਤੀ ਰਤੀ ਰਚ ਲਿਖਾਏ॥ ਤਿਨ ਨਹ ਏਨਹੀ ਦੇਖ ਭਭਏ॥
 ਸੇਨਰ ਸੁਕ ਹਿਪੜਾ ਵਤ ਰਹਾ॥ ਇਨੈ ਕਛੁ ਮੁਖ ਤੇ ਨਹੀ ਕਹਾ॥ ਨਿਰਖ ਨਿਰੁਤਤਾ ਤਿ
 ਹਮ ਨਹਾਉ॥ ਪੁਲਕ ਪ੍ਰੇਮ ਤਨ ਉਪ ਜਾਚਾਉ॥ ੪੫੦॥ ਐਸੇ ਨੇਹ ਨਾਥ ਸੇਛਾਵੈ॥ ਤਬ ਹੀ
 ਪਰਮ ਪੁਰਖ ਕਹੁ ਪਾਵੈ॥ ਇਕੀ ਸਵਭਾਵੁ ਤਾ ਕਹ ਕੀਆ॥ ਮਨ ਬਚਕੁ ਮੇਲ ਜਨੁ ਲੀਆ॥
 ੨੧॥ ਅਥਿਹ ਰਿਬਾਹਤਾ ਬਾਈ ਸੇਵੇ
 ਗੁਰੁ ਕਥਨੀ॥ ॥ ਜਬ ਇਕੀ ਸਕ ਰਿਗੁਰੁ ਸਿਪਾਰਾ॥ ਹਰਿਬਹਤ ਇਕਪ

ਹੁਖਿਹਾਰਾ ਤਾਕੀਨਾ ਰਮਾ ਸੁਖਕਾਰੀ ॥ ਪਤਿਕੀ ਆਸਹੀਏ ਜਿਹਛਾਰੀ ॥ ੪੫੧ ॥ ਭੁਤਲਏ ੩੨੬
 ਪਾਨਚਲਿਆਣੀ ॥ ਜਾਨਕੁ ਨ ਥਕਿਹ ਬੋਲਪਠਾਣੀ ॥ ਹਰਿਥਾਹਤਰਿ ਨਿਕਛੂ ਨਲਹਾ ॥ ੩੨੭ ॥
 ਕੋਧਿ ਆਨਾਥ ਪਿਤ ਘਰਾ ॥ ੪੫੨ ॥ ਮੁਨਿਪਤਿ ਸੰਗਲਏ ਰਿਖਸੈਨਾ ॥ ਮੁਖਛੁ ਬਿਦੇਖਿਲ
 ਜਤਜਿਹਮੇਨਾ ॥ ਤੀਰਤੀਰਤ ਕੋਚਾ ਲਿਹਏ ॥ ਮੁਨਿਪਤਿ ਬੈਠਹਰਤ ਪਛੁਭਏ ॥ ੪੫੩ ॥
 ॥ ੪੫੪ ॥ ਅਨੁਪਗਾਤ ਅਤਿਭੂਤ ਬਿਭੂਤ ਸੋਭਤੰਤਨੀ ॥ ਅਛਿਜਤੇਜਜਾਤੁਲੀਅਨੀ
 ਤਮੋਹਤੀਮੁਨੀ ॥ ਸੋਭੇਭੁਖਸਤਰੰਗਤੀ ਸੁਰੰਗਗੋਰੂ ਅੰਬਰੀ ॥ ਬਿਲੋਕਦੇਵਦਾਨਵੀਅਮਮੋਹੀ
 ਰੀਧ ਬਿਨਹੀ ॥ ੪੫੪ ॥ ਜਟਾ ਬਿਲੋਕਜਾਨਵੀਜਟੀਸਮਾਨਜਾਨਣੀ ॥ ਬਿਲੋਕਲੋਕਲੋਕਲੋਕ
 ਅਲੋਕਰੂਪਮਾਨਣੀ ॥ ਬਜੰਤਚਾਰਕਿੰਗਰੀਭੁਜੰਤਭੂਤਭੈਧਰੀ ॥ ਪਪਾਤਜਛਕਿਨਦੀਅਮ
 ਮੋਹਿਮਾਨਵੀਅਨੀ ॥ ੪੫੫ ॥ ਬਾਰਿਤਨਾਰਿਚਿਤ੍ਰਵੀਪਵਿਤ੍ਰਚਿਤ੍ਰਵੰਪ੍ਰਭੀ ॥ ਰਗੀਤ੍ਰਜਛਗੀਧ
 ਬੰਸੁਨਾਰਿਨਾਰਿਸੁਪ੍ਰਭੀ ॥ ਕੜੀਤਕੁਰਕਿਨਦੀਹਲੀਤਹਾਸਕਾਮਣੀ ॥ ਲਸਿਤਦੰਤੋਦੇਵਤ
 ਪਿਮੰਤਜਾਦਦਾਮਣੀ ॥ ੪੫੬ ॥ ਦਲੀਤਪਾਪਦੁਪੁਰੰਚਲੀਤਮੋਨਿਸਿਮਰੀ ॥ ਸੁਬੰਤਭਾਰਗਵ
 ਪਟੀਬੀਅੰਤਤੇਜਉਫਣੀ ॥ ਪਰੰਤਪਾਨਭੂਚਰੰਕ੍ਰਮੰਤਸਰਬੋਦਿਸੀ ॥ ਤਜੰਤਪਾਪਨਰਬ
 ਰੰਚਲੀਤਪਗਮਣੇਮਰੀ ॥ ੪੫੭ ॥ ਬਿਲੋਕਬੀਰੋਦੇਵਪੀਅਰੁਝਛੜਕਗਮਣੀ ॥ ਤਜੰਤਸਾਇ
 ਕੀਸਿਤੰਕਟੰਤਕੁਬਗਮਣੀ ॥ ਬਥੀਭੁਭਾਨਟੇਰਥੀਬਿਲੋਕਕਉਤੋਕੋਰਣੀ ॥ ਗਿਰੰਤਜੁਧਦੇ
 ਛਿਤੰਬਮੰਤਸੇਵਤੰਛਿਤੰ ॥ ੪੫੮ ॥ ਛਿਰੰਤਚਕ੍ਰਦੇਚਕੀਗਿਰੰਤਜੇਧਦੇਰਣੀ ॥ ਉਠੰਤਕ੍ਰੋਧਕੈ
 ਰੁਠਕਿਕੁਪਤੰਭੁਜੀ ॥ ਕ੍ਰਮੰਤਅਧੰਬਪੰਤੰਕਮੇਤਬਧੰਤੰਕਟੀ ॥ ਪਰੰਤਭੂਤ ॥ ਉਭਰੰਬਕੰਤਮ
 ਰੂੜੇਰਣੀ ॥ ੪੫੯ ॥ ਪਿਪਤਿਆਸਵੰਭਟੀਛਿਰੰਤਦਾਰੋਦੇਰਣੀ ॥ ਬਹੰਤਤੀਛੋਟੇਸਰੰਝਲੀਤ
 ਝਾਭਿਖਗਣੀ ॥ ਉਠੰਤਮਾਹੁਟੇਰਣੀਬਕੰਤਮਾਰੋਦੇਮੁਖੀ ॥ ਚਲੀਤਭੁਜਨਾਹਰੀਜੁਵੰਤਦੁਪਰ
 ਰਣੀ ॥ ੪੬੦ ॥ ਕਟੰਤਕਾਰਮੁਸੁਬੰਬਾਰਿਤ੍ਰਚਿਤ੍ਰਤੀਕ੍ਰਿਤੀ ॥ ਬਿਲੋਟਉਲੂਕਿਤੰਬਹੰਤਸਾ
 ਇਕੰਸੁਗ੍ਰੀ ॥ ਬਿਲੋਕਸੋਸਿਸਿਜੁਪੰਚਚਉਚਕੁਤੰਤਵੀ ॥ ਮੋਹਾਆਸਮੰਗਤੰਪਪਾਭੂਤਲੀ
 ਰਿਸੀ ॥ ੪੬੧ ॥ ਸਕਾਰਭਾਰਬਸਨਿਨੰਜਪਜਾਪੋਟੇਰਿਖੀ ॥ ਨਿਹਾਰਪਾਨਪੋਪਗਾਬਿਚ

ਬਿਰਥਾਇਸਵੈਗੁਰੀ। ਬਿਅੰਤਜੇਧਣੇਸਪੀਅਸੀਖਪਾਪਟੇਦਲੀ। ਅਨੇਕਚੇਲਕਾਲਏਰਿ
 ਖੇਸਾਅਸਨੰਚਲੀ॥ ੨੨॥ ਅਥਿਤੀਆਜਛੁਣੀਤੇਈਸਮੇਗੁਰੂਕਬਨੀ॥ ੨੩॥ ਅਨੁਪਨਰਜਛੰਦਾ॥ ਬਜੰਤ
 ਨਾਦਦੁਪਰੰਉਂਤਨਿਸਨੰਸੁਰੀ। ਬੁਝੰਤਅਗਿਦਿਤੰਅਪੰ। ਬਿਲੇਕਿਭਾਰਗਵੰਤਿਸੀ। ਬਿਲੇਕ
 ਚਨੰਗਿਰੰਤਤਜਮਾਨੁਖੀਭੁਆ। ਸਸੁਹਕਤਾਪਸੀਤਨੀ। ਅਲੇਕਲੇਕਟੇਬਪੀ॥ ੨੪॥ ਅਨੇਕ
 ਜਛੁਗੰਧਬੀਬਿਸੇਖਾਬਿਦਿਕਾਧਰੀ। ਨਿਰਕਤਨਗਾਦੀਮਹਾਬਸੇਖਬਾਸਵੀਸੁਰੀ। ਪਵਿਤ੍ਰ
 ਪਰਮਪਰਬਤੀਅਨੁਪਆਲਕਾਪਤੀ। ਅਸਕਤਾਅਪਤੀਮਹਾਬਿਸੇਖਾਸੁਰੀਸੁਰੀ॥ ੨੫॥
 ੨੬॥ ਅਨੁਪਇਕਜਛੁਣੀਮੇਹਰਗੋਟੇਮਨੀ। ਪ੍ਰਮੰਤਪ੍ਰਮੰਤਛਿਤੰਲਰੀਤਸਾਰੰਗੇਸ
 ਰੀ॥ ੨੭॥ ਬਿਸਾਰੇਨਹੇਹਣੰਸਨੇਹਰਗੋਟੇਮਨੀ। ਮ੍ਰਿਗੀਸੀਜਾਣਪ੍ਰਮਤੀਕ੍ਰਿਤੇਣਕ੍ਰਿਸ
 ਕ੍ਰਿਸਤੀਸਰੀ॥ ੨੮॥ ਰਗੀਤਗੋਟੇਚਿਤੰਬਦੰਤਗਗਾਧੁਰੀ। ਬਜੰਤਕਿਗਗੀਕਰੰਮੇ
 ਹਾਅਸਮੰਗਤੀ। ਸਸਾਜਿਸਾਇਕੀਸਿਤੰਕਪੰਤਕਾਮਟੇਕਲੀ। ਕ੍ਰਮੰਤਭੂਤਲੰਭੁਲੰਭੁਗੀਤਭੂ
 ਮਣੀਦਲੀ॥ ੨੯॥ ਗੁਣਵੰਤਸੀਲਾਅਪਾਰਾ। ਦਸਚਰਚਰਉਦਾਗਾ।
 ਮਰਾਗਸਰਬਸਪੰਨਾ। ਧਰਣੀਤਲਾਮਹਿਧੰਨਾ॥ ੩੦॥ ਤੇਮਰਛੰਦਾ॥ ਇਕਰਗਗਾਵਤ
 ਨਗਾਗੁਣਵੰਤਸੀਲਾਅਪਾਰਾ। ਸੁਖਧਾਮਲੇਚਨਚਰਾ। ਸਿਰਤਿਕਰਤਾਬਿਚਾਰਾ॥ ੩੧॥
 ਵਤਮਾਨਰੂਪਅਪਾਰਾਗੁਣਵੰਤਸੀਲਉਦਾਗਾ। ਸੁਖਸਿੰਧਰਗਾਨਿਧਨਾ। ਹਰਿਲੇਤਹੇਰ
 ਪ੍ਰਾਨਾ॥ ੩੨॥ ਅਕਲੰਕਜੁਬਨਮਾਨਾ। ਸੁਖਸਿੰਧਸ੍ਰੀਦਰਥਾਨਾ। ਇਕਾਦਿ
 ਤਗਾਵਤਰਗਾ। ਉਛੁਣੰਤਜਨਸੁਹਰਾ॥ ੩੩॥ ਅਤਿਹਪੇਖਕੇਜਰਗਾਜਾ। ਸੀਗਲੀਨਜੇਗ
 ਸਮਾਜਾ। ਰਹਿਗੀਤਾਅਪਨਾਚਿਤਾ। ਜੁਗਭਾਜੇਜੇਗਪਾਵਿਤਾ॥ ੩੪॥ ਇਹਭਾਤਿਜੇ
 ਰਿਸੰਗਾ। ਅਤਿਤਕੀਜੀਅੰਮੇਅਨਭੰਗਾ। ਤਬਪਾਣੀਅੰਮੇਹਰਿਲੇਕਾ। ਇਹਬਾਤਮੇਨਪੀਸੇਕਾ॥
 ੩੫॥ ਚਿਤੋਚੇਪਸੇਰੁਚਾਇ। ਗੁਰਜਨਕੈਪਰਪਾਇ। ਚਿਤਤਉਨਕੇਰਸਭੀਨਾਗੁਰ
 ਤੇਈਸੇਵੇਤਿਹਕੀਨਾ॥ ੩੬॥

੨੩॥ ਤੇ ਮਰਛੰਦਾ ॥ ਤਬ ਬਹੁਤ ਬਰਖ ਪ੍ਰਮਾਨਾ ਚਾਹਿ ਮੇਰੀ ਸਿੰਗ ਮਹਾਨਾ ਕੀ ਅਧਿਕਤ ਪਸ ੨੨੯
 ਉਗਾ ਤਬ ਹੀ ਏਕੋ ਛੁ ਸੁਗਾ ॥ ੪੦੪ ॥ ਜਗ ਦੇਖ ਕੈ ਬਿਵਹਾਰਾ ਮੁਨਹ ਜਕੀ ਨ ਬਿਚਾਰਾ
 ਇਨਕ ਉਨ ਸੋਊ ਪਜਾਇ ॥ ਫਿਰ ਲੇਤਾ ਪਾਮਿਲਾਇ ॥ ੪੦੫ ॥ ਤਿਹਿ ਚੀਨੀ ਐ ਕਹਿ ਗਿਆ
 ਨਾ ਤਬ ਹੋਇ ਪੂਰਣ ਪਿਆਨਾ ॥ ਤਿਹ ਜਾਨੀ ਐ ਜਤ ਜੋਗਾ ॥ ਤਬ ਹੋਇ ਦੇਹ ਅਰੇਗਾ ॥ ੪੦੬ ॥
 ਤਬ ਏਕ ਪੁਰਖ ਪਛਾਨਾ ॥ ਜਗਿ ਨਾਸ ਜਾਹਿ ਨ ਜਾਨਾ ॥ ਸਬ ਜਗਤ ਕੋ ਪਤਿ ਦੇਖਾ ॥ ਅਨਭਉ ਅਨ
 ਭਾਉ ਖਾ ॥ ੪੦੭ ॥ ਸਬਿ ਨਏ ਕਨਾਹਿ ਨ ਸਾਂਤਿ ॥ ਸਭੁ ਤੀਰਥ ਕਿਯੁ ਨ ਅਨਾਤਾ ॥ ਜਬ ਸੇਵਹੋਇ ਕ
 ਨਾ ॥ ਤਬ ਹੋਇ ਪੂਰਣ ਕਾਮਾ ॥ ੪੦੮ ॥ ਬਿਨਏ ਕਚਉ ਬਿਸੋਟੋ ਕਾ ॥ ਸਬ ਹੀ ਪਰਾਸ ਬਲੋ ਕਾ ॥
 ਜਿਨਏ ਕੋ ਕੋ ਪਹਿ ਚਾਨਾ ॥ ਤਿਨ ਚਉ ਬਿਸੋਰ ਸਮਾਨਾ ॥ ੪੦੯ ॥ ਜਿਨਏ ਕੋ ਕੋਰ ਸਭੀ ਨਾ ॥ ਤਿਨ ਚੋ
 ਥਿ ਸੋਰ ਸਲੀਨਾ ॥ ਜਿਨਏ ਕੋ ਕੋ ਨਹੀ ਬੁਝਾ ॥ ਤਿਨ ਚਉ ਬਿਸੋਰ ਸਮਾਨਾ ॥ ੪੧੦ ॥ ਜਿਨਏ ਕੋ
 ਨਹੀ ਚੀਨਾ ॥ ਤਿਨ ਚਉ ਬਿਸੋਰ ਸਮਾਨਾ ॥ ਤਿਨਏ ਕੋ ਕੋ ਪਹਿ ਚਾਨਾ ॥ ਤਿਨ ਚਉ ਬਿਸੋਰ ਸਮਾਨਾ ॥
 ॥ ਏਕ ਹਿਜ ਉਮਨਾ ਆਨਾ ॥ ਦੂਸਰ ਭਾਵ ਨ ਜਾਨਾ ॥ ਦੂਦ ਭੁਦ ਉਹ
 ਬਜਾਏ ॥ ਫੂਲ ਸੁਰਨ ਬਰਖਾਏ ॥ ੪੧੨ ॥ ਹਰਖੇ ਸਬ ਜਟ ਪਾਗੀ ॥ ਗਾਵਤ ਦੇ ਦੇਤਾਰੀ ॥ ਜਿ
 ਤ ਜਿਤੋ ਫੂਲ ਤਫੂਲੇ ॥ ਗਾਹਿ ਕੇ ਸਭ ਦੁਖ ਭੂਲੇ ॥ ੪੧੩ ॥ ਤਾਰਕ ਛੰਦਾ ॥ ਬਹੁ ਬਰਖ ਜਬੈ ਤ
 ਪਸਾ ਤਿਹ ਕੀਨੀ ॥ ਗੁਰ ਦੇਵ ਕੀ ਆਜੁ ਕਹੀ ਪਰਲੀਨੀ ॥ ਤਬ ਨਾ ਬਸਨਾ ਬਹੁ ਐ ॥ ਬਿਯੁਤ ਬਤ
 ਈ ॥ ਤਬ ਹੀ ਦਸਾ ਦਿਸ ਸੁਝ ਬਨਾਈ ॥ ੪੧੪ ॥ ਦਿਨ ਦੇਵਤ ਬੈਗੁਰ ਚਉ ਬਿਸੋਰ ਕੈ ॥ ਗਿਰਮੇ
 ਰਗਏ ਸਬ ਹੀ ਮੁਨਿ ਲੋਕੈ ॥ ਤਪਸਾ ਜਬ ਘੋਰਤ ਹਾਤਿ ਹਕੀਨੀ ॥ ਗੁਰ ਦੇਵਤ ਬੈ ਤਿਨ ਯਾ ਸਿਖ
 ਦੀਨੀ ॥ ੪੧੫ ॥ ਤੇਰਕ ਛੰਦਾ ॥ ਗਿਰਮੇ ਰਗਏ ਰਿਖ ਬਾਲ ਕਲੈ ॥ ਪਰਸੀ ਸਜਣਾ ਭੁਗਵੇ ਪਰਕੈ ॥
 ਤਪ ਘੋਰ ਕਰਾ ਬਹੁ ਬਰਖਾ ਦੇਨਾ ॥ ਹਰਿ ਜਾਪ ਨਹੋਰ ਸਏ ਕਾਛਿਨਾ ॥ ੪੧੬ ॥ ਦਸ ਲਛ ਸੁਖੀ ਸ
 ਸਹਿ ਸੁਖ ਰਖੀ ॥ ਤਪ ਕੀਨਤ ਹਾਂ ਬਹੁ ਭਾਂਤਿ ਰਿਖੀ ॥ ਸਬ ਦੇਸ ਨ ਦੇਸ ਚਲਾਇ ਮਤੀ ॥ ਮੁਨ ਦੇਵ
 ਮਹਾਮਤ ਕੂਰ ਰਈ ॥ ੪੧੭ ॥ ਰਿਖ ਰਾਜ ਦਸਾ ਜਬ ਅਤ ਭੁਈ ॥ ਤਬ ਜੋਗ ਹੁਤੇ ਮੁਨਿ ਜਾਨ ਲ
 ਈ ॥ ਸੁਅਰਿਜਗ ਪਉਲ ਰਜਾਨ ਜਟੀ ॥ ਕਛੁ ਅਉਰ ਕ੍ਰਿਆ ਇਹ ਭਾਂਤਿ ਰਈ ॥ ੪੧੮ ॥ ਪ

ਸਿਕੈਪਵੈਨੈਰਿਖਜੇਗਬਲੀ ਤਜਿਚਾਕਲੇਵਰੁਮੁਤਲੀ ਕਲਫੇਰਉਤਾਲਕਪਾਲਕਲ
 ॥ ਤਿਹਜੇਤਿਸੁਜੇਤਿਹਮਸਿਮਿਲੀ ॥ ੪੨੯ ॥ ਕਲਕਲਕਲਕਲਕਲਕਲਕਲਕਲਕਲਕਲ
 ਮਥਵਰਸਰਬਕਸੈ ॥ ਜਗਕਾਲਹਿਜਾਲਬਿਸਾਲਰਚਾ ॥ ਜਿਹਬੀਚਫਸੇਬਿਨੁਕੇਨ
 ਬਚਾ ॥ ੪੩੦ ॥ ॥ ਦੇਸਬਿਦੇਸਨਰੇਸਨਜੀਤਅਨੇਸਬਡੇ ॥ ਵੇਨੇਸਸੀਘਰੇ ॥ ਆ
 ਠੇਈਸਿਧਸਬੈਨਵਨਿਸਿਸਮ੍ਰਿਪਨਸਰਬਡਗੇਗਿਹਸਾਰੇ ॥ ਚੰਦ੍ਰਮੁਖੀਬਿਨਿਤਾਬਹੁਰੈਘਰਿ
 ਮਾਲਭਰੇਨਹੀਜਾਤਸੰਭਰੇ ॥ ਨਾਮਾਬਿਹੀਨਅਪੀਨਭੁਏਸਭਾ ॥ ਤਿਕੇਨਗੇਪਾਇਸਿਧਰੇ
 ੪੩੧ ॥ ॥ ਰਾਵਨਕੇਮਹਿਰਾਵਨਕੇਮਨਕੇਨਲਤੇਚਲਤੇਨਚਲੀਗਉ ॥ ਭੁਜਾਦਿਲੀਪਤ
 ਕੋਰਵਿਕੇਨਹੀਸਾਥਦਯੋਗਪੁਨਥਬਲੀਕਉ ॥ ਸੀਗਚਲੀਅਬਲਉਨਹੀਕਾਹੁਕੇਸਾਹੁ
 ਕੋਰੇਅਘਅਉਪਦਲੀਸਉ ॥ ਰੇਤਰੇਚੇਤਅਚੇਤਮਹਾਪਸੁਕਾਹੁਕੇਸੀਗਚਲੀਨਹਲੀ
 ਹਉ ॥ ੪੩੨ ॥ ॥ ਸਾਭੁਤੂਠਕਹੈਬਹੁਤੇਬਿਧਕਾਮਕੋਰੇਧਾਨੇਕਕਮਏ ॥ ਭਾਜਨਿਲਾਜਬਚਾ
 ਪਨਕੇਤੂਰਲੇਕਗਯੋਪਰਲੇਕਗਵਏ ॥ ਦੁਆਦਸਬਰਖਪੜਾਨਗੁਰਿਜੜਗਜੀਵੇਲੇਚ
 ਨਨਾਹਿਨਪਾਏ ॥ ਲਾਜਾਬਿਹੀਨਅਪੀਨਗਹੇਜਮਅੰਤਕੇਨਗੇਹੀਪਾਇਸਿਧਾਏ ॥ ੪੩੩ ॥
 ਕਾਹੇਕਉਬਸਤ੍ਰਪੋਰੇਭਗਵੇਮੁਨਤੇਸਬਪਾਵਕਬੀਚਜਲੈਗੀ ॥ ਕਿਪਾਇਮਹੀਤਚਲਵ
 ਤੋਹੇਦਿਨਦੈਕਚਲੈਸਬਦਾਨਚਲੈਗੀ ॥ ਕਾਲਕਰਾਲਕੀਰੀਤਮਹਾਇਹਕਾਹੁਜੁਗੇਸਫ
 ਲੀਨਛਲੈਗੀ ॥ ਸੁੰਦਰਿਦੇਹਤੁਮਾਰੀਮਹਾਮੁਨਿਅੰਤਮਸਾਨਹੈਪੁਰਿਭਲੈਗੀ ॥
 ਕਾਹੇਕੋਪਉਨਭੁਫੇਉਨਿਹੈਮੁਨਿਪਉਨਭਫੇਕਫੁਹਾਬਨਐਹੈ ॥ ਕਾਹੇਕੋਬਸਤ੍ਰਕੋਰੇਭਗਵਾ
 ਇਨਬਾਤਨੋਸੇਭਗਵਾਨਨਹੈਹੈ ॥ ਬੇਦਪੁਰਾਨਪਮਾਨਕੈਦੇਖਹੁਤੇਸਬਹੀਬਿਸਿਕਾਲਸਬੈ
 ਹੈ ॥ ਜਾਰਾਨਿਗਨੰਗਕਹਵਤਸੀਸਕੀਸੀਗਜਰਉਨਜੈਹੈ ॥ ੪੩੪ ॥ ॥ ਅੰਤ੍ਰਪਰਾਸੁਰ
 ਨਰਦਸਾਰਦਾਬਿਯਾਸਤੇਆਦਿਜਿਤੇਮੁਨਭਾਏ ॥ ਗਾਲਵਾਆਦਿਅੰਤਮੁਨੀਸੁਰਬ
 ਮਹੁੰਤੇਨਹੀਜਾਤਗਨਏ ॥ ਅਗਸਤਪੁਲਸਬਸਿਸਦਿਤੇਆਦਿਕਜਾਨਪਰੇਕਿਹਦੇਸ
 ਸਿਧਾਏ ॥ ਮੰਤ੍ਰਚਲਾਇਬਨਾਇਮਹਾਮਾਤਿਫੇਰਿਮਿਲੇਪਰਫੇਰਿਨਆਏ ॥ ੪੩੫ ॥ ਕੰਚ

ਨਕੋਟਗਿਰਿਯੋਕਹੁਕਾਹੋਨਸਾਤੁਰਸਾਗਰਕਿਯੋਨਸੁਕੋਨੋਪਸਚਮਭੁਨਭੀਦਿਯੋਕਹੁਕਾਹੋਨ ੩੨੮
ਗੀਗਬਹੀਉਲਟੀਅਨਮਾਨੋਅੰਤਬਸਿਤਤਪਿਯੋਗਵਿਕਾਹੋਨਚੰਦਸਮਾਨਦਿਨੀਸਪੁਮ
ਨਿਯੋਗਕਿਯੁਤਮਤੋਲਤੁਬੀਨਪਰਾਮੁਨਿਗਜਨਪਾਤਨਿਤਿਯੁਜਗਜਾਨੋ॥੩੩॥ਬੁ
ਮਨਿਰਪਰੋਕੇਫੋਗਮੁਨੀਸਕੀਜੋਤੋਸੇਜੋਤਕੇਮਾਪਿਮਿਲਾਨੀ॥ਪ੍ਰੀਤਰਣੀਪਰਮੇਸਰੇਸੇਇ
ਮਬੇਦਨਸੰਗਮਿਲੈਜਿਮਬਾਨੀ॥ਪ੍ਰੀਤਿਕਥਾਮੁਨਿਨੰਦਨਕੀਕਹਿਕੈਮੁਖੇਸੋਕਬਿਸਿਖਾਮ
ਬਖਾਨੀ॥ਪੂਰਣਪਿਆਇਭੋਯੋਤਬਹੀਜਪਾਸੀਜਗਨਾਥਕੁਵੇਸਕੁਵਾਨੀ॥੩੪॥
ਅਇਤਿਸੀਥੰਚਿਤ੍ਰਨਦਕੇਗੰਗੇਦੀਨਜਾਨੀਮੇਰੂਕੁਤਕਾ॥੩੫॥ਅੰਤਮੁਖੇਤੁਰਕੁਰਕੁਰ
ਚਉਬੀਸ॥੨੪॥੩॥

[illegible]

ਪਾਤੀਆਹਿਕੋਊਭਯੋਪੁਰਖਾਅਵਤਾਰੀਆਹਮਤਵੁਰਿਹਮਾਰਕੋਯੋਜਨਾਪਾਰਕੋਊਰਹਿਨਨਪੋਯੋ
 ੮॥ ਤੇਜਪ੍ਰਭਾਵਨਿਰਖਤਬਰਾਜਾਅਤਿਪ੍ਰਸੰਨਿਯਪੁਲਕਾਚਿਤਗਾਜਾਜਿਹੋਜਿਹਲਖਾ
 ਰਹੋਬਿਸਮਾਈਆਜਾਨੁਕਰੰਕਨਵੇਨਿਵਿਪਾਈ॥ ੯॥ ਮੋਹਨਜਾਲਸਭਨਸਿਰਿਕੂਰਾਚੇਰਕ
 ਬਾਨਚਕ੍ਰਤਏਮਾਰਾਜੋਹਜੋਹਮੋਹਸਕਲਨਗਰਿਗੇ॥ ਜਾਨਸੁਭਟਸਾਮੁਹਿਰਣਕਿਭੇ॥ ੧੦॥
 ਨਰਨਗੀਜਿਹੋਜਿਹਤਹਪੇਖਾਤਿਹੋਤਿਹੋਮਦਨਰੂਪਾਵਿਰੇਖਾ॥ ਸਾਧਨਸਰਬਸਿਧਿਕਰ
 ਜਾਨਾਜੇਗਨਜੇਗਰੂਪਾਮਨੁਮਾਨਾ॥ ੧੧॥ ਨਿਰਖਰੂਪਰਨਵਾਸਲੁਭਾਨਾ॥ ਦੇਤੋਹਸੁਭਾਨਿਰ
 ਪਤਮਨੁਮਾਨਾ॥ ਨਿਪਕੋਭਯੋਜਥੈਜਮਾਤਾ॥ ਅਹਾਪਨੁਖਪਰਬੀਰਬਿਖਿਆਤਾ॥ ੧੨॥ ਮਹਾ
 ਰੂਪਾਅਰੁਅਮਿਤਪ੍ਰਤਾਪੁ॥ ਜਾਨਜਪੇਯੋਆਪਨਜਾਪੁ॥ ਸਸਤਸਾਸਤਬੇਤਾਸੁਰਗਿਆਨਾ॥
 ਜਾਸਮਪੰਡਤਜਗਤਨਾਨਾ॥ ੧੩॥ ਥੇਰਿਬਹਿਕ੍ਰਮਸੁਪਿਥਿਸੇਖਾ॥ ਜਾਨੁਕਪਰਾਥਿਤਨ
 ਕਯਹਿਭੇਖਾ॥ ਜਿਹਜਿਹਰੂਪਤਵਨਕਾਲਹਾ॥ ਸੋਸੋਚੰਮਕਚਕ੍ਰਿਤਏਰਹਾ॥ ੧੪॥
 ਮਾਨਕੁਰੇਸਰਸਾਨਪਰੇਮਠਸਾਨਚਕ੍ਰੇ॥ ਅਸਿਸੇਣਤਸਾਏ॥ ਲੇਤਹਰੇਜਿਹਤੀਫਪਰੇਨਹੀਏ
 ਰਿਫਿਰੇਗਿਹਜਾਨਨਪਾਏ॥ ਫੁੀਮਾਝਿਰੇਜਨਸੇਲਹਰੇਇਹਭਾਤਿਗਿਰੇਜਨਦੇਖਨਾਏ॥
 ਜਾਸਹਿਰੇਸੋਊਮੈਨਪਿਰੇਗਿਰੂਮਪਰੇਨਉਠੰਤਉਠਾਏ॥ ੧੫॥ ਸੇਭਤਜਾਨਸੁਧਾਸਰਸੰਦ
 ਰਕਾਮਕੇਮਾਨਹੁਕਪਸੁਧਾਰੇ॥ ਲਾਜਕੇਜਾਨਜਹਾਜਾਬਿਰਾਜਤਹੋਰਤਹੀਹਿਰਲੇਤਹਕਚੇ
 ਹਉਰਹੁਭੰਡਕ੍ਰਮਿਯੋਖਗਾਜਿਯੋਇਨਕੀਸਮਹੁਪਲਥੇਨਨਿਹਾਰੇ॥ ਪਾਰਥਬਾਨਕਿਜਬਨਖਾ
 ਨਕਿਕਾਲਕ੍ਰਿਪਾਨਕਿਕਾਮਕਟਾਰੇ॥ ੧੬॥ ਤੰਤੁਗੇਕੋਪੈਜੀਤੁਜੇਅਤਿਮੰਤ੍ਰਯੋਚਖਰੀਸ
 ਤਯਾਤੋ॥ ਜੇਬਨਜੇਤਜਹੋਅਤਿਸੁੰਦਰੰਗਰੰਗੇਮਦਸੇਮਦੁਆਰੇ॥ ਰੰਗਸਯਾਬਕਿਫੁਲਗ
 ਲਾਬਸੇਸੀਖੇਯੋਜੋਰਿਕ੍ਰੋਰਕਘਾਤੇ॥ ਮਾਧੁਰੀਮੂਰਤਿਸੁੰਦਰਸੁਰਤਹੋਰਤਹੀਹਰਿਲੇਤਹੀ
 ਯਾਤੇ॥ ੧੭॥ ੧॥ ਪਾਨਚਬਾਇਸੀਗਾਰਬਨਾਇਸੁਗੰਧਲਗਾਇਸਭਾਜਬਾਵੈ॥ ਕਿੰ
 ਨਰਜਛੁਭੁਜੰਗਚਰਾਚਰਦੇਵਾਦੇਵੇਊਬਿਸਮਾਵੈ॥ ਮੋਹਿਤਜੇਮਹਿਲੇਗਨਿਮਾਨਨਿ
 ਮੋਹਤਤਉਨਮਹਾਸੁਖਪਾਵੈ॥ ਵਾਰਹਿਯੀਰਾਮੇਲਕਚੀਰਾਇਆਬਿਨੁਪੀਰਸਥੈਬਲਿ

ਜਾਵੈ॥੪॥੧੮॥ਸੋਯਾ॥ ॥ਰੂਪਅਪਰਪੁਰੇਵਸਚਾਰਮਨੇਅਸੁਰਾਰਚਰਚਕਜਾਨਿਯੋ॥ ੨੨੯
 ਅਹਵਜੁਗਤਜਿਤੀਕੁਤੀਜਗਸਰਬਨਮੋਸਬਹੀਅਨਮਾਨਿਯੋ॥ਦੇਸਬਿਦੇਸਨਜੀਤਜੁ
 ਪਾਬਰਕ੍ਰਿਰਚੇਵਦੇਸੇਦਿਸਤਾਨਿਯੋ॥ਦੇਵਨਇੰਦੋਗੋਪੀਅਨਗੋਬਿੰਦਨਿਸਾਕਰਚੇਦਸਮਾਨ
 ਪਛਾਨਿਯੋ॥ ੨੩੦॥ਚਉਪਿਤਚਾਰਦਿਸਾਕੁਈਚਕ੍ਰਤਭੂਮਅਕਾਸਦੁਹੁਪਹਚਾਨਾ॥ਜੁਪਸ
 ਮਾਨਲਖਿਯੋਜਗਜੇਪਨਬੋਧਨਬੋਧਮਹਾਅਨੁਮਾਨਾ॥ਸੂਰਸਮਾਨਲਖਾਦਿਨਕੋਤਿਹਚੇਦਸ
 ਰੂਪਨਿਸਾਪਹਚਾਨਾ॥ਰਾਨਨਿਰਵਸਵਾਨਿਨਿਸਾਵਭਾਵਾਨਨਿਭਵਕੁਲੋਮਨਮਾਨਾ॥ ੨੩੧॥
 ॥ਬਿਤੋਬਰਖਦੇਅਸਟਮਾਸੀਪੁਮਾਨੀ॥ਕੁਯੋਯਪ੍ਰਭੂਸਰਬਾਬਿਦਿਆ
 ਨਿਧਾਨੀ॥ਜੋਪੈਹਿਗਲਾਫਿਗਲਾਪਾਣਦੇਵੀ॥ਅਨਾਸਾਛੁਧਾਅੰਤ੍ਰਧਾਰੀਅਭਿਵੀ॥ ੨੩੨॥
 ਜਨਤਿਤਲਾਸੀਤਲਾਖੰਗਾਪਾਣੀ॥ਧੂਮਾਭੈਹਰੀਭੂਮਿਰੂਪਾਕੁਵਾਨੀ॥ਚਲਚਲਸਿੰਘੜਮਾ
 ਨਮਅੰਤ੍ਰੀ॥ਹਰਾਹੁਹਿਰਾਸਿੰਘਲਾਛੁਲਛੁੜੀ॥ ੨੩੩॥ਅਟਾਅਟਾਸਿੰਛੁਟਾਛੁਟਕੇਸੀ॥ਅਸਿਓ
 ਧਪਾਣਨੋਮੇਕੁਰਕੁਸੀ॥ਸਿਰੀਮਾਲਸੁੰਛੁਲਸੈਦੰਤਪੰਤੀ॥ਕੁਜੇਸੰਤ੍ਰਗੁੜੀਪਛੁਲਤਸੰਤੰ॥੨
 ੩॥ਅੰਲੀਪਾਤਅਰਧੀਮਹਾਰੂਪਰਾਜੇ॥ਅਹਾਜੇਗਜੂਲੀਕਰਲੀਬੀਜੇ॥੩ਮੈਦੁਸਟਰਸਟ
 ਹਮੈਸੁਪਸਾਧੀ॥ਕੁਜੇਪਾਨਦੁਰਗਾਅਰੂਪੀਅਗਾਧੀ॥ ੨੩੪॥ਸੁਨੈਉਸਤਤੀਭੀਭਵਾਨੀ॥ਰਿਪਾਲੀ॥
 ਅੰਊਰਧਵੀਆਪਰੂਪੀਰਸਾਲੀ॥ਵਏਇਖ੍ਰਪੀਦੈਅੰਭੀਗੰਧਤੰਗੀ॥ਪਰਸਿੰਘੰਧਰੰਜਨਲੇ
 ਰੰਸੁਰੰਗੀ॥ ੨੩੫॥ਜਬੈਸਸੜਸਾਧੀਸਬੈਸਸੜਪਾਏ॥ਊਘਾਰੇਉਮੇਕੰਠਸੀਸਿੰਛੁਹਾਏ॥ਲਖਿ
 ਸਰਬਰਾਵੰਪ੍ਰਭਾਵੰਅਪਾਰੰ॥ਅਜੇਨੀਅਜੇਬੋਦਬਿਦਿਆਬਿਚਾਰੰ॥੨੩੬॥ਗਿਹੀਤੁਅਜ
 ਬੈਸਸੜਅਸੜੀਅਪਾਰੰ॥ਪਛੇਅਨਭਵੰਬੋਦਬਿਦਿਆਬਿਚਾਰੰ॥ਪਛੇਸਰਬਾਬਿਦਿਆਹੁਤੰ
 ਸਰਬਦੇਸੀ॥ਜਿਤੇਸਰਬਦੇਸੀਸੁਅੰਤ੍ਰਨਰੇਸੀ॥ ੨੩੭॥ਪਠੇਕਗਦੰ
 ਦੇਸਦੇਸੀਅਪਾਰੰ॥ਕਰੇਅਨਕੋਬੋਦਬਿਦਿਆਬਿਚਾਰੰ॥ਜਟੀਦੰਡਮੁੰਡੀਰਪੀਥੁਮਚਾ
 ਰੀ॥ਸਪੀਸੁਵਰੀਬੋਦਬਿਦਿਆਬਿਚਾਰੰ॥੨੩੮॥ਹਕਾਰੇਸਬੈਦੇਸਦੇਸਾਂਲਰੇਸੀ॥ਬੁਲਾਏ
 ਸਬੈਮੋਨਮਾਨੀਧਰੇਸੀ॥ਜਟਾਪਾਨਦੇਤੇਕਾਰੰਦੇਖਪਾਰੀਕੋ॥ਬੁਲਾਵੈਤਿਸੈਨਾਬਕੁਖੇਬੁਲਈ

੫੦ ॥ ੨੯ ॥ ਛਿਰੇ ਸਰਬ ਦੇ ਸਿਰੇ ਸੁਲਾਵੈ ॥ ਮਿਲੇ ਨਾ ਤਿ ਮੈਂ ਛੁੰਨ ਛੋਟੀ ਛਿਨ ਵੈ ॥ ਪਏ ਪੰਤ੍ਰ ਕੈ ਰਿ
 ਸਾਇ ਕਧਾਵੈ ॥ ਜਟੀ ਦੇ ਰੂਪੁ ਡੀਕਹੁ ਹਾਥ ਆਵੈ ॥ ੩੦ ॥ ਰਾਚਿਯੋ ਜਗ ਰਾਜਾ ਚਲੇ ਸਰਬ ਜੋਗੀ ॥
 ਜਹਾ ਲਊ ਕੋਈ ਬੁਢ ਬਾਰੇ ਸਭੇਗੀ ॥ ਕਹਾਰ ਕਰਾਜ ਕਹਾ ਨ ਰਹੇਈ ॥ ਰਾਚਿਯੋ ਜਗ ਰਾਜਾ ਚਲਿ
 ਓ ਸਰਬ ਕੋਈ ॥ ੩੧ ॥ ਛਿਰੇ ਪੰਤ੍ਰ ਸਰਬੀਤ ਦੇ ਸਾਪਾਹੀ ॥ ਜੁਰੇ ਸਰਬ ਰਾਜਾ ਨਿਪਾ ਆਨ ਦੁਆਰੀ ॥
 ਜਹਾ ਲਊ ਹੁਤੇ ਜਗਤ ਮੇਂ ਜਟਾ ਪਈ ॥ ਮਿਲੇ ਰੋਹ ਦੇ ਸੀਤ ਏਕੁ ਖਪਾਰੀ ॥ ੩੨ ॥ ਜਹਾ ਲਊ ਹੁਤੇ ਜੋਗ ਜੇ
 ਰਿਸਟ ਸਾਧੋ ॥ ਮਲੈ ਮੁਖ ਬਿਰੂਤ ਲੰਗੋਟ ਬਾਧੋ ॥ ਜਟਾ ਸੀਸ ਧਾਰੇ ਨਿਹਾਰੇ ਆਪਾਹੀ ॥ ਮਹਾ ਜੋਗ
 ਪਾਰੇ ਸੁਖਿ ਦਿਆ ਬਿਚਾਰੀ ॥ ੩੩ ॥ ਜਿਤੇ ਸਰਬ ਰੂਪੁ ਬੁਲੇ ਸਰਬ ਰਾਜਾ ॥ ਚਹੂੰ ਚੰਕ ਮੇਂ ਦਾਨ
 ਨੀਸ ਨ ਬਾਜਾ ॥ ਮਿਲੇ ਦੇਸ ਦੇ ਸਨ ਅਨੇਕ ਮੰਤ੍ਰੀ ॥ ਕਰੈ ਸਾਧਨ ਜੋਗ ਬਾਜੀਤ ਤੀਰੀ ॥ ੩੪ ॥ ਜਿ
 ਤੇ ਸਰਬ ਰੂਪੁ ਮਿਲੇ ਸਥਲੀ ਮਤ ਆਹਿ ॥ ਤਿਤੇ ਸਰਬ ਪਾਰਸ ਨਾਥ ਬੁਲਾਏ ॥ ਵਏ ਭਾਂਤ ਅਨੇਕ
 ਭੋਜ ਅਰਧ ਦਾਨ ॥ ਲਜੀ ਪੇਖ ਦੇਵੈ ਸਥਲੀ ਮੇਂ ਨਮਾਨੀ ॥ ੩੫ ॥ ਕਰੇ ਬੈਠ ਕੈ ਬੈਠਾ ਬਿਦਿਆ ਬਿਦ
 ਹੀ ॥ ਪ੍ਰਕਾਸੇ ਸਬੈ ਆਪ ਆਪ ਪ੍ਰਕਾਰੀ ॥ ਵਕੰਟ ਕਲਾਹੀ ਮੁਖੀ ਮੁਖ ਪੇਖਿਓ ॥ ਸੁਨਿਓ ਕਾਨਹੋ ਤੇ ਸੁ
 ਤੇ ਅੰਖਿ ਦੇਖਿਓ ॥ ੩੬ ॥ ਪ੍ਰਕਾਸੇ ਸਬੈ ਆਪ ਆਪ ਪ੍ਰਕਾਰੀ ॥ ਰਹੈ ਦੇਸ ਦੇ ਸਾਧ ਬਿਦਿਆ ਮਹਾ
 ਠੀ ॥ ੩੭ ॥ ਕਰੇ ਰੂਤੁ ਭਾਂਤ ਬਿਦਿਆ ਬਿਚਾਰੀ ॥ ਨਿਭੈ ਚਿਤ ਦੇ ਕੈ ਮਹਾਤਾ ਸਟਾਰੀ ॥ ੩੮ ॥
 ਰੇ ਬੰਗ ਮੀਰਾ ਫਜ਼ੀਰੇ ਹਰਮੀ ॥ ਚਲੇ ਬਾਝ ਖੀਛਾ ਡਿਕੈ ਰਾਜ ਰੂਮੀ ॥ ਨਿਭੈ ਛਿੰਬਰੀ ਕਾਸਮੀ ਗੀਕ
 ਪਾਰੀ ॥ ਕਿਕੈ ਕਾਲ ਮਾਖੀ ਕਸੇ ਕਾਸਕਾਰੀ ॥ ੩੯ ॥ ਜੁਰੇ ਵਛੁਟੀ ਸਸਰ ਬੇਤਾ ਅਰਿਅਾਰੇ ॥ ਦੁ
 ਜੈ ਦਾ ਵਹੀਤ ਪਤਤਈ ਲੰਗਵਾਰੇ ॥ ਪਰਿਪੁਰਬੀ ਉਤ੍ਰ ਦੇ ਸੀ ਆਪਈ ॥ ਮਿਲੇ ਦੇਸ ਦੇ ਸੇਣ ਜੋਧਾ ਰੂ
 ਝਾਰੀ ॥ ੪੦ ॥ ਇਹ ਭਾਂਤਿ ਬੀਰ ਬਹੁ ਬਿਰਜੋਗ ॥ ਮਤ ਦੇਸ ਦੇ ਰਾਜਾ ਕਰੋਗ ॥
 ਦੇਹੀ ਰਚੀ ਰਬਹੁ ਦਰਬ ਸਾਜਾ ॥ ਸਨਮਾਨ ਦਾਨ ਬਹੁ ਭਾਰਿ ਰਾਜਾ ॥ ੪੧ ॥ ਅਨਭੈ ਅਭੰਗ ਅਵੁਧ
 ਤਛੁੜਾ ॥ ਅਨਜੀਰ ਜੁਪ ਬੇਤਾ ਅਤਿ ਮਤਾ ॥ ਅਨਗੀਜ ਸੂਰਾ ਅਬਿਚਲ ਜੁਝਾਰਾ ॥ ਰਵੰਗ
 ਭੰਗ ਜਿਤੇ ਹਜਾਰਾ ॥ ਸਬ ਦੇਸ ਦੇ ਸਕੇ ਜੀਤ ਰਾਵਾ ॥ ਕਰਕੂੰ ਪੁੱਧ ਨਾਨਾ ਉਪਾਵਾ ॥ ਕੈ ਸਮਦ
 ਨਾ ਅਤੁੰਦੁ ਭੇਦਾ ॥ ਅਵਲੀ ਪਸਰ ਬੇਜੇ ਰੇ ॥ ਅਛੇਦਾ ॥ ੪੨ ॥ ਜਬ ਸਰਬ ਰੂਪ ਜੋਗੇ ਮਹਾਨਾ ਜੋਗੀ

ਤਪਤਿਨੋਨਿਸਾਨਾਵੈਹੀਰਚੀਰਾਅਨਭੰਗਾਦਿਰਬਾਅਹਿਪਾਥਮੋਹਿਤਾਰੇਸੁਸਰਬਾ॥ ਇ ੩੩੦
 ਕਾਦਿਯੋਸਬੀਤਪਾਹਸਰਾਇ॥ਉਤਿਸਰਦੇਵਪੂਜੀਤਜਾਇ॥ਉਸਤਤਿਕਿਨਬਹੁਬਿਧਪ੍ਰਕਾ
 ਗਾਸੇਕਹੋਛੰਦਮੋਹਣਮੰਤ੍ਰਾ॥੪੬॥ਜੇਜੈਦੇਵੀਭਵਾਣੀ॥ਭੁਉਖੰਡੀ
 ਦੁਰਗਾਸਰਬਾਣੀ॥ਕੇਸਰੀਬਾਹੀਕਉਮਾਰੀ॥ਭੁਉਖੰਡੀਭੁਉਪਾਰੀ॥੪੭॥ਅਕਲੀਕਾ
 ਅਤੀਛੁੜਾਣੀ॥ਮੋਹਣੀਅੰਸਰਬੀਭੋਕਾਣੀ॥ਰਕਤਾਗੀਸਾਹੀਸਾਵਿਤੀ॥ਪਰਮੇਸਰੀਪਰ
 ਮਾਪਾਵਿਤੀ॥੪੮॥ਤੇਤਲੀਆਜਿਬਾਕਉਮਾਰੀ॥ਭੁਵਭਰਣੀਹਰਣੀਉਪਾਰੀ॥ਮਿਦਰੂਪ
 ਰੂਪਾਭੁਪਾਣੀ॥ਜੇਜੈਪ੍ਰੇਸੁਪ੍ਰੇਸਿਧਾਣੀ॥੪੯॥ਜਗਪਾਰੀਭੁਗੀਭੁਗਤਾਣੀ॥ਕਰਪਾਰੀਭਾਗੀ
 ਮੁਕਤਾਣੀ॥ਉਦਰਗੋਛੁਣੀਆਗੁਰਜਾਣੀ॥ਦੇਬਰਣੀਹਰਣੀਭੀਮਾਣੀ॥੫੦॥ਭਿਭਰੀਆ
 ਜਛੰਸਰਬਾਣੀ॥ਭੀਧਰਬੀਜਿਪਿਚਾਰਾਣੀ॥ਅਕਲੀਕਸਰੂਪੀਨਿਰਮਲੀਅੰ॥ਪਦਮੰਧੇ
 ਮਨੋਚੰਚਲੀਅੰ॥੫੧॥ਅਸਪਾਣੀਮਾਣੀਭੋਕਾਣੀ॥ਸੁਖਕਰਣੀਹਰਣੀਸੋਕਾਣੀ॥ਦੁਸਟਹੰਤ
 ਸਿਭੀਉਪਾਰੀ॥ਅਨਛੇਦਾਭੋਦਾਕਉਮਾਰੀ॥੫੨॥ਅਨੀਵੀਗਿਰਜਾਕਉਮਾਰੀ॥ਅਨਛੇਦਾ
 ਭੋਦਾਉਪਾਰੀ॥ਅਨਗੀਜਾਅਭੰਜਾਖੰਕਾਣੀ॥ਮਿਗਨੇਣੀਰੂਪਉਜਾਣੀ॥੫੩॥ਰਕਤਾਗੀਭੋ
 ਦਾਪਿੰਗਾਛੁੜੀ॥ਕਟਕਛੁੜੀਸੁਛੁੜੀਹਲਾਸੀ॥ਰਕਤਾਣੀਰਾਮਾਧਉਲਾਣੀ॥ਮੋਹਣੀਆਮ
 ਤੀਖੰਕਾਣੀ॥੫੪॥ਜਗਦਾਨੀਮਾਨੀਭੁਵਾਣੀ॥ਭੁਉਖੰਡੀਦੁਰਗਾਦੇਵਾਣੀ॥ਰੁਦ੍ਰਾਗੀਰੁਦ੍ਰ
 ਰਕਤਾਗੀ॥ਪ੍ਰਮੇਸਰੀਮਾਣੀਪਰਮਾਗੀ॥੫੫॥ਮਹਾਸੁਰਦਰਣੀਮਹਿਪਾਲੀ॥ਚੇਛੁਰ
 ਸਰਹੰਤੀਖੰਕਾਣੀ॥ਅਸਿਪਾਣੀਮਾਣੀਦੇਵਾਣੀ॥ਜੇਦਾਤੀਦੁਰਗਾਭੁਵਾਣੀ॥੫੬॥ਪ੍ਰ
 ਗਾਛੁੜੀਪਰਮਾਪਾਵਿਤੀ॥ਸਾਵਿਤੀਸਿਧਿਆਗਾਇਤੀ॥ਭੋਹਰਣੀਭੀਮਾਭੁਮਾਣੀ॥ਜੇਦੇ
 ਵੀਦੁਰਗਾਦੇਵਾਣੀ॥੫੭॥ਦੁਰਗਾਦਲਗਾਹੀਦੇਵਾਣੀ॥ਭੁਉਖੰਡੀਭੂਤੰਸਰਬਾਣੀ॥ਜੇਚੰ
 ਡੀਮੰਡੀਸੰਤਤੀ॥ਜੇਦਾਤਾਮਾਤਾਜੈਯਤੀ॥੫੮॥ਸੀਸਰਣੀਤਰਣੀਭੋਕਾਣੀ॥ਭਿਭਰਣ
 ਰਣੀਦਈਤਾਣੀ॥ਕੇਕਰਣੀਕਾਰਣਭੋਕਾਣੀ॥ਦੁਖਹਰਣੀਦੇਵੀਵਿਵਾਣੀ॥੫੯॥ਸੰਭ
 ਰੰਤੀਜੈਯਤੀਖੰਕਾਣੀ॥ਕੰਕੜੀਆਰੂਪਾਰਕਤਾਣੀ॥ਤੇਤਲੀਆਜਿਹਵਾਸਿਪੁਲੀਆ॥

ਹਿੰਗੁਲੀਆਮਾਤਾਪਿੰਗੁਲੀਆ ॥ ੫੨ ॥ ਚੰਚਲੀਚਿਤ੍ਰਾਚਿਤ੍ਰਾਮਿ ॥ ਭਿੰਨੁਗੀਆਭੀਮਾ
 ਸਰਬਾਗੀਅਬੁਧਪ੍ਰਾਪ੍ਰਾਜਨਾਭੀ ॥ ਅਕਲੀਕਾਮਾਤੀਨਿਰਮਾਣੀ ॥ ੫੩ ॥ ਉਦੁਲੇਖ
 ਕੁੰਡੀਅਛਤ੍ਰਾਕਾਭਿੰਨੁਗੀਅਭੈਰਉਕੁੰਡਉਹਲਾ ॥ ਜੇਦਾਤਾਮਾਤਾਜੇਦਾਣੀ ॥ ਕੇਕੇਸੀ
 ਦੁਰਗਾਭਵਾਣੀ ॥ ੫੪ ॥ ਸੰਮੇਰੀਸਰਬੰਜਗਤਾਭੀ ॥ ਨਿਦ੍ਰਾਪ੍ਰਾਪਿਪਾਸਾਭੀ ॥ ਸੈਕਾਭ
 ਰਾਤੀਸੰਕੁਣੀ ॥ ਉਪਰੀਰਾਗੀਭਗਤਾਣੀ ॥ ੫੫ ॥ ਮਨਛਿਦਾਅਭੇਦਾਅਧਿਦਾਣੀ ॥ ਭੈਰ
 ਰਾਤੀਸਰਬੰਸੰਤਾਣੀ ॥ ਜੇਦਾਤਾਮਾਤਾਕ੍ਰਿਪਾਣੀ ॥ ੫੬ ॥ ਅੰਬਕੋਤੇ
 ਤਲਾਸੀਤਲਾਸਾਕਣੀ ॥ ਸਿੰਧੁਲੀਸੁਪ੍ਰਾਸੁਪ੍ਰਾਮਾਤਾਕਣੀ ॥ ਸਵਜਾਸੀਭਿਰੀਸਿਧਲਾ
 ਦੁਖਹਰੀ ॥ ਸੁਮਿਲਾਸੀਭਿਲਾਸੁਪ੍ਰਾਦੁਖਹਰੀ ॥ ੫੭ ॥ ਭਵਨਭੈਰਹੀਭੁਤਲਾਭੈਰਹੀ
 ਟਾਕਣੀ ॥ ਟਾਕਣੀਸਿੰਧਲਾ ॥ ਦੁਪਰਾਦੁਪ੍ਰਾਦੁਕਟਾਦੁਪਰੀ ॥ ਕੰਪਿਲਾਜੰਪਿਲਾ ॥ ਹਿੰਗੁਲ
 ਭੈਰਹੀ ॥ ੫੮ ॥ ਚਿਤ੍ਰਣੀਚਾਪਣੀ ॥ ਰਾਗਣੀਚਛਣੀ ॥ ਹਿੰਗੁਲਾਪਿੰਗੁਲਾਗੀਧ੍ਵਾਜਛਣੀ
 ਬਰਮਣੀਚਰਮਣੀ ॥ ਪਰਾਪਣੀਪਾਸਣੀ ॥ ਖੜਗਣੀਗੜਗਣੀ ॥ ਸੇਥਣੀਸਾਪਣੀ ॥ ੫੯ ॥
 ਭੀਮਣਾਸਮਦਣਾ ॥ ਹਿੰਗੁਲਾਕਾਰਤਕੀ ॥ ਸੁਪ੍ਰਾਭਾਛਿਦਾਅੰਧਰਾਮਾਰਤਕੀ ॥ ਹਿੰਗੁਲੀਹਿ
 ਰਾਣੀ ॥ ਠਿੰਗੁਲੀਪਿੰਗੁਲਾ ॥ ਚੇਕਣੀਚਰਕਟਾਚਰਪਟਾਚਾਵਤਾ ॥ ੬੦ ॥
 ਰੂਪਾਰਿ ॥ ੬੧ ॥ ਅਛਿਦਾਅਭਿਦਾਅਸਿਤਾਅਧਰੀ ॥ ਅਕਿਟਾਅਖਰਾਅਛਟਾਦੁਪਰੀ
 ਅੰਜਨੀਅੰਬਕਾਅਸਤ੍ਰਣੀਧਰਣੀ ॥ ਅਭਰੀਅਧਰਾਜਗਤਉਹਰਣੀ ॥ ੬੨ ॥ ਅੰਜਨੀ
 ਗੀਜਨੀਸਾਕਣੀਸੀਤਲਾ ॥ ਸਿੰਧਰੀਸੁਪ੍ਰਾਸਾਮਲਾਤੇਤਲਾ ॥ ਸੀਭਰੀਗੀਭਰੀਅਭਿਰੀ
 ਅਕਟਾ ॥ ਦੁਸਿਲਾਦੁਭਿਖਾਦੁਕਟਾਅਮਿਟਾ ॥ ੬੩ ॥ ਭੈਰਵੀਭੈਰਹੀਭੁਚਰਾਭਵਣੀ ॥ ਵਿਕ
 ਟਾਚਰਪਟਾਚਾਵਤਾਮਾਨਵੀ ॥ ਜੇਬਨਾਜੇਕਰੀਜੰਭਰੀਜਲਪਾ ॥ ਤੇਤਲਾਤੰਦਲਾਦੰਤਲੀ
 ਕਾਲਕਾ ॥ ੬੪ ॥ ਕ੍ਰਮਣਾਨਿਕ੍ਰਮਾਭਾਵਨਭੈਰਹੀ ॥ ਬਰਧਾਦਾਤ੍ਰਣੀਸਤ੍ਰਣੀਛੈਕਰੀ ॥
 ਦੁਕਟਾਦੁਕਟਾਦੁਪਰਾਦੁਮਣੀ ॥ ਅਤ੍ਰਟਾਅਛਟਾਅਜਟਾਅਭਿਦੀ ॥ ੬੫ ॥ ਤੰਤਲਾਤਿ
 ਲਾਸੀਤਲਾਸਾਵਜਾ ॥ ਭੀਮਣਾਭੈਰਹੀਭੁਤਲਾਭਵਣਾ ॥ ਟਾਕਣੀਸਾਕਣੀ ॥ ਟਾਕਣੀਕ

ਕੜਾ॥ਕਿੰਕੜੀਕਾਲਕਾਜਾਲਪਾਜੇਮਿਰਾ॥੭੧॥ਭਿੰਗਲਾਤਿਗਲਾਪਿੰਗਲਾਪਾਸਣੀ॥
ਸਸੜਣੀਅਸੜਣੀਸੂਲਣੀਸਾਸਣੀ॥ਕੰਨਿਕਾਅੰਨਿਕਾਪੁੰਨਿਕਾਧੁੰਨਿਕਾ॥ਰੁਕਤਕਾਸ
ਕਤਕਾਰੁਕਤਕਾਜੈਕਰੀ॥੭੨॥ਭਿੰਗੜਾਪਿੰਗੜਾਜਿੰਗੜਾਜਾਲਪਾ॥ਜੇਗਣੀਭੋਗਣੀਰੇ
ਗਹਰੀਕਾਲਕਾ॥ਚੰਚਲਾਚਾਵਡਾਚਾਚਰਾਚਿਤਤਾ॥ਤੰਤਰੀਭਿੰਤਰੀਛੁੜਣੀਛਿਛਲਾ॥
੭੩॥ਵੰਤੁਲਾਦਾਮਣੀਦੁਕਟਾਦੁਕੁਮਾ॥ਛੁਪਿਤਾਨਿਵਕਾਨਿਭਿਖਾਨਿਗਮਾ॥ਕੰਦਕਾਦੂਰ
ਕਾਚਾਰਕਾਚਾਪਣੀ॥ਚਿਚ੍ਰੜੀਚਾਵਡਾਚੈਪਿਲਾਜਾਪਣੀ॥੭੪॥ਭਿੰਗੜਾਜਾਲਪਾ॥੭੫॥
ਸਾਇ॥੭੬॥ਪਰਜਾ॥ਕੈਸੇਕੈਪਾਇਨਪੁਤਾਉਚੋਰੇ॥ਜਾਨਕਨਿਪਟਾਪਟਾਅੰ
ਮਿਤਸਾਮਸੀਪਟਸੁਪਟਬਿਚੋਰੇ॥ਮਨਸੁਮਧਕਰਹਿਚਰਣਕਮਲਨਪਰਹੁਇਮਨਮਤਗੁ
ਜੋਰੇ॥ਅੰਤਿਕਸਪਤਸਪਿਤਪਿਤਰਨਚੈਦਹੁੰਕੁਲੀਉਧੋਰੇ॥੭੭॥ਪਰਜਾ॥੭੮॥ਕਾ
ਫੀ॥੭੯॥ਤਾਦਿਨਦੇਹਸਫਲਕਰਿਜੋਨਾ॥ਜਾਦਿਨਜਗਤਮਾਤਪ੍ਰਫੁਲਿਤਹੋ॥ਦੇਹਿਬਿਜੇ
ਬਰਦੋਨੇ॥ਤਾਂਦਿਨਸੰਸਾਰਸੇੜਕਟਿਬਾਧੇਚੰਦਨਾਚਿਤਲਗਾਊ॥ਜਾਕਹੁਨੇਤਨਿਗਮਕਰਿ
ਬੋਲਤਤਾਸੁਸੁਬਰਜਬਪਾਊ॥੮੦॥ਸੋਰਠਾ॥੮੧॥ਕਥਤਾ॥ਅੰਤ੍ਰਿਜਾਮਿ
ਭਈਭਵਾਨੀ॥ਅਤਿਹੀਨਿਖਪੇਮਪਾਰਸਕੋਚਿਤਕੀਥਿਥਾਪਛਾਨੀ॥ਆਪਨਭਗਤਜਾਨਤ
ਵਖੰਡਨਾਮਭਯਸਰੂਪਾਦਿਖਾਯੋ॥ਚਕ੍ਰੰਤਰਹੋਪੇਖਮੁਨਜਨਸੁਰਾਅਜਰਾਅਮਰਪਦਪਾਯੋ॥੮੨॥
੮੩॥ਸੋਭਤਬਾਮਹਿਪਾਨਕ੍ਰਿਪਦੀ॥ਜਾਤਰਜੱਛਕਿੰਨਰਾਅਸਰਨਕੀਸਬਕੀਕ੍ਰਿਆਹਿਰ
ਨੀ॥ਜਾਤਨਮਧਕੀਟਭਕਹੁਖੰਡਿਯੋਸੁੰਭੁਨਿਸੁੰਭਸਿਧਯੋ॥ਜੇਈਕ੍ਰਿਪਾਨਲਗੇਜਗਦਾਹਰ
ਹੋਮਥੋ॥੮੪॥ਜਾਤਨਾਥਿਰੁਲਾਛਾਚਿਛੁਰਾਦਿਕਖੰਡਨਪੰਡੁਉਡਾਈ॥ਧੂਲੀਕਰਨਧੂ
ਮੁਲੇਚਨਕੋਮਾਸਨਗਿਧਰਜਾਏ॥ਰਾਮਰਸੂਲਕਿਸਨਬਿਸਨਾਦਿਕਕਾਲਕਰਵਾਲਾਹਿਕੂ
ਟੇ॥ਕੋਟਿਉਪਾਇਧਾਇਸਬਥਾਕੇਬਿਨਤਿਹੁਜਨਨਛੂਟੇ॥੮੫॥ਸੂਹੀ॥੮੬॥
ਸੋਭਤਪਾਨਕ੍ਰਿਪਾਨਉਜਾਗੀ॥ਜਾਤਨਾਇਕੋਟਿਕਈਖੰਡਿਬਿਸਨਕੋਗੜ੍ਹਿਪੁਰ
ਹੀ॥ਜਾਕਹੁਰਾਮਉਚਰਮੁਨਜਨਸੇਵਰਧਿਯਾਨਲਗਾਏ॥ਤਸਤੁਮਰਾਮਕ੍ਰਿਸਨਕਈਕੋਟ

Digitized by Panjab Digital Library | www.panjabdigilib.org

੨॥ ॥ ਸਬਹੀ ਪਰੇ ਬੇਦਾ ਬਿਦਿਅਾ ਸਬਹੀ ਸਸਤ੍ਰ ਚਲਾਉ ॥ ਸਬਹੀ ਦਿਸ ਜੇਕਰ ਅਪਨਾ ਅਪੇ ॥ ੩੨੨ ॥
 ਮਤਾ ਮਤਾਉ ॥ ਕਹਿਤ ਤਬਾ ਸਾਥ ਭਈ ਲੋਪ ਚੰਡ ਕਤਾ ਸਮਹਾ ਬਰਦੇ ਕੋ ॥ ਅੰਤਿ ਰਿਖਿਆ ਨਹੁ
 ਐਗਾਈਆ ਪਨੰ ਸਿਧਾ ਅਰੂੜ ਤੋ ਕੋ ॥ ੧੫੦ ॥ ॥ ਬਿਸਨ ਪਦਾ ॥ ॥ ਗਉਰੀ ॥ ॥
 ਪਾਰਸ ਕਰਤੈ ਤੋਂ ਟਿਰਿਆਏ ॥ ਆਵਤ ਬੀਰ ਦੇਸ ਦੇਸ ਨਤੇ ਮਨੁ ਪਤੇ ਜਬੁ ਲਾਏ ॥ ਸਿਪਕੇ ਰੂਪ
 ਬਿਲੇਕ ਸੁਭਟ ਸੁਭ ਚੰਡ ਤਾ ਚਿਤਾ ਬਿਸਮਾਏ ॥ ਐਸੇ ਕਬੀਲ ਖੇਨ ਹੀ ਗਾਜ ਜੈਸੇ ਆਜੁ ਲਖਾ
 ਏ ॥ ਚਕ੍ਰਤ ਭਈ ਗਗਨ ਕੀ ਬਾਲਾ ਗਨ ਉਡ ਗਨ ਬਿਰਾਮਾਏ ॥ ਫਿੰਮ ਫਿੰਮ ਮੇਘ ਬੂੰਦ ਜੈਯੋ
 ਦੇਵਨ ਅਮਰ ਪੁਯ ਬਰਖਾਏ ॥ ਜਾਨ ਕੁਜੁ ਬਨ ਖਾਨਹੁ ਐਨਿਕ ਸੇਰੂਪ ਸਿਧਾ ਅਨਵਾਏ ॥ ਜਾ
 ਨੁਕ ਪਾਗਿ ਨਿਡਰ ਬਸੁ ਪਾਪਰ ਕਾਮ ਕਲੇਵਰ ਆਏ ॥ ੧੬ ॥ ੯੦ ॥ ॥ ਬਿਸਨ ਪਦਾ ॥ ॥
 ॥ ॥ ॥ ॥ ਭੂਪਤ ਪਰਮ ਗਿਆਨ ਜਬ ਪਾਯੋ ॥ ਅਨਬ ਚਕ੍ਰ ਮਕਠ ਨਕਰਿ ਤੋ ਕੋ ਜੋ ਕਰਿ ਸਿ
 ਆਨ ਲਗਾਯੋ ॥ ਕਰਿ ਬਹੁ ਨਿਯਾਸ ਕਠਨ ਜਪੁ ਸਾਧਿਯੋ ਵਰਸ ਨਿਦੀਯੋ ਭਵਾਨੀ ॥ ਤਤਾ ਛਿਨ
 ਪਰਮ ਗਿਆਨ ਉਪਦੇਸਿਯੋ ਲੋਕ ਚੜ੍ਹਦ ਸਰਾਨੀ ॥ ਤਿਹ ਛਿਨ ਸਰਬ ਸਾਸਤ੍ਰ ਮੁਖ ਉਚਰੇਤ
 ਤਾ ਅਤਤ ਪਛਾਨਾ ॥ ਅਵਰ ਅਤਤ ਸਬੈ ਕਰ ਜਾਏ ਕਤਤ ਠਹਰਨਾ ॥ ਅਨਭੁ ਵਜੋਤਿ ਅਨੁਪ
 ਪ੍ਰਕਾਸੀ ਅਨਹ ਦਨਾ ਦਬ ਜਾਯੋ ॥ ਦੇਸ ਬਿਦੇਸ ਜੀਤ ਗਾਜ ਨਕਹੁ ਸੁਭਟ ਅਭੈ ਪਦ ਪਾਯੋ ॥
 ॥ ੧੭ ॥ ॥ ਪਰਜਾ ॥ ॥ ਐਸੇ ਅਮਰ ਪਦ ਕਹੁ ਪਾਇ ॥ ਦੇਸ ਅਉਗ ਬਿਦੇਸ
 ਭੂਪਤ ਜੀਤ ਲੀਨ ਬੁਲਾਇ ॥ ਕੁੰਤਿ ਕੁੰਤਿ ਭਿਕੁ ਰੇਗੁ ਮਾਨੀ ਸਾਨ ਸਰਬ ਬਜਾਇ ॥ ਚਉਪ ਚਉ
 ਪ ਚਲੇ ਚਮੁੰ ਪਤਿ ਚਿਤ ਚਉਪ ਬਦਾਇ ॥ ਆਨਾ ਮਾਨ ਸਬੈ ਲਗੈ ਪਗ ਭੂਪ ਕੇ ਜੁਹਰਾਇ ॥ ਆ
 ਵਾਵ ਸੁਭਾਵ ਸੇਕਹਿ ਲੀਨ ਕੰਠ ਲਗਾਇ ॥ ਹੀਰ ਚੀਰ ਸੁਬਾਜ ਦੇਗ ਜਰਾ ਜਦੇ ਪਹਿਰਾਇ ॥
 ਸਾਧ ਦੇਸ ਨਮਾਨ ਕੋ ਕਰਿ ਲੀਨ ਚਿਤ ਚੁਰਾਇ ॥ ॥ ਕਾਫੀ ॥ ॥ ੧੮ ॥ ॥
 ਸਾਇ ॥ ॥ ਇਮ ਕਰਵਾਨ ਦੇਸ ਨਮਾਨਾ ॥ ਕੁੰਤਿ ਕੁੰਤਿ ਬਿੰਯੋ ਭਿਕੁ ਪਤ ਭੂਪ ਬੁਧ ਨਿਧਾਨਾ ॥ ਭਾਤ ਭਾ
 ਤਨ ਸਾਜ ਦੇ ਬਰਬਾਜ ਅਉਗ ਰਾਜਾ ॥ ਆਪਨੈ ਕੀਨੈ ਨਿਪ ਸਬੈ ਪਾਰਸ ਮਹਾ ਨਿਪ ਰਾਜਾ ॥ ਲਾਲ
 ਜਾ ਲਪਟਾ ਲਾ ਬਿਦਰ ਮਹੀਰ ਚੀਰਾ ਅਨਿਤਾ ॥ ਲੰਛ ਲੰਛ ਸੁਰਟ ਸਿਫੀ ਦਿਜ ਏਕ ਏਕ ਮਿਲੀਰਾ ॥

Digitized by Panjab Digital Library | www.panjabdigilib.org

ਵਿਖਾਇ ॥ ਨਾਹਿ ਨ ਜਟਾ ਬੈਰੁ ਤਨਖਨੀ ਮੇਨਾ ॥ ਨਿਬਸਤੁ ਰੰਗ ॥ ਜੇ ਬਨ ਬਮੈ ਜੇ ਗਕੁ ਪਈ ॥ ੩੩੨ ॥
 ਪੰਛੀ ਸਟਾ ਬਸਤ ਬਨਾ ॥ ਕੁੰਚਰ ਸਟਾ ਧੁਰ ਸਿਰ ਮੇਲਤ ਦੇਖੁ ਸਮ ॥ ਭੁਧੀ ਮਨਾ ॥ ਦਾਦਰ ਮੀਨ ਸਟਾ
 ਤੀਰ ਬਮੈ ਕਾਗਿ ਮੇਕਰਤ ॥ ਏਸ ਨਾਨਾ ॥ ਪਿਆਨ ਬਿਰਾ ॥ ਬਬਕੀ ਬਿਕਲ ਵਤ ॥ ਤਿਨ ਕਿਆ ਜੇਗਾ
 ਪਛਾਨਾ ॥ ਜੇ ਸੇਕ ਸਟ ਠਗਨ ਕਹਿ ਠਾਟ ॥ ਤੇ ਸੇਹ ਰਿਹਿ ਤਕੀ ਜੋ ॥ ਤਬ ਹੀ ਮਹਾ ਗਿਆਨ ਕੋ
 ਜਨੈ ਪਰਮ ਪਛਾਖਹਿ ਪੀਜੈ ॥ ੩੩੩ ॥ ॥ ਸੁਨਿ ਸੁਨਿ ॥ ਮੇ ਬਚਨ ਸਿਖਾਨੇ ॥
 ਉਠੁ ਠਮਹਾ ਬੀਰ ਪਾਰਸ ਕੋ ਪਾਇ ਨੇ ਮੇਲ ਪਟਾਨੇ ॥ ਜੇ ਜੇ ਹੁਤੇ ਮੂਰੁ ਅਗਿਆਨੀ ॥ ਤਿਨ ਤਿਨ ਬੇਨ
 ਨਾਮਨੇ ॥ ਉਠਿ ਉਠਿ ਤੇਜੇ ਕਿਤੇ ਕਾਨ ਨ ਕੋ ॥ ਕਿਤ ਕਜਲ ਹਿਸਮਾਨੇ ॥ ਕਿਤ ਕਭੁ ਏਜੁ ਪਕਹਿ ਪਾ
 ਪਤਿ ਸੁਨਤ ਸਬਦ ਘਹਿਰਾਨੇ ॥ ਕੇਤ ਕਿਆ ਨਿਆਨਿ ਸਨ ਮੁਖ ਬੁਝੇ ਕੇਤ ਕਛੁ ਭਿਪਰਾਨੇ ॥ ਕੇਤ
 ਕਜੁ ਏਸੇ ਤੇਰੇ ਅੰਗੁ ਲਬਾਸ ਵੇਢੇ ਕਸਿ ਪਾਨੇ ॥ ੨੫ ॥ ੯੯ ॥ ॥ ਰੂਪ ਸਾਏ ॥

॥ ਜਬ ਹੀ ਸਬਦ ਸਿਖ ਘਹਰਾਏ ॥ ਜੇ ਜੇ ਹੁਤੇ ਸੁਰਜਟ ਧਾਰੀ ॥ ਤਿਨ ਤਿਨ ਤਰੰਗ ਨ ਚਾ
 ਏ ॥ ਚਕ੍ਰ ਤਭੁ ਈਗਰਾਨ ਕੀ ਤਰਨੀ ਦੇਵ ਅਦੇਵੁ ਸਾਏ ॥ ਨਿਰਖਤ ਭੁਯੇ ਸੁਰਰਥ ਬੀਭਤ ਨੈਨ
 ਨ ਮੇਖਲ ਗਾਏ ॥ ਸਸੰਤੁ ਅਸਤੁ ਨਾ ਬਿਧਿ ਛੁੰਨੇ ਬਾਣ ਪਯੋਘ ਚਲਾਏ ॥ ਮਾਨਹ ਮਹਾ ਮੇਘ
 ਦਨ ਜਿਯੋ ਬਾਣ ਬਿਯੁਹ ਬਰਸਾਏ ॥ ਚੰਟ ਪੰਟ ਚਰਮ ਬਰਮ ਪਰ ਚਟ ਕੇਵਾ ॥ ਤਤ੍ਤ੍ਵ ਤਿਵਾਲ ਜ
 ਏ ॥ ਸ੍ਰੇਣਤ ਭਰੇ ਬਸਤੁ ਸੇਭੁ ਤਜਨ ਚਾਰ ਬੇਲ ਸਿਧਾਏ ॥ ੩੩੪ ॥ ॥ ਇਹ
 ਬਿਧਿ ਭੁਯੇ ਆਹ ਵਧੇਗਾ ॥ ਛਾਂਤਿ ਭਾਂਤਿ ਰਿਭੇ ਪਰਾਪਰ ਸੁਰ ਸੁੰਦਰ ਕਿਸੇ ਗਾ ਕੇ ਪਕੇ ਪਹਨੀ ਘਟ
 ਰਣ ਅੰਸਤੁ ਸਸੰਤੁ ਚਲਾਏ ॥ ਜੂਝਿ ਜੂਝਿ ਗਿਰੇ ਦਿਵਾਲ ਜੇਛੁਲੇ ਬੇਲ ਬਜਾਏ ॥ ਹਾਇ ਹਾ
 ਇਕੁ ਈਜਹੰਤ ਹਭਾ ਜਭਾ ਜਸੁ ਬੀਗਾ ॥ ਪੈਠੇ ਪੈਠ ਗਏ ਈ ॥ ਆਲੈ ਹਾਰ ਹਾਰ ਅਧੀਗਾ ॥ ਅਪਮਾ
 ਨ ਛੁਟੇ ਸਰਾਸ ਨ ਦਿਸਾਨ ਭੁਯੇ ਅੰਧਿ ਯਾਰਾ ॥ ਟੂਕ ਟੂਕ ਪਰੇ ਜਹਾਤ ਹਮਾਰ ਮਾਰ ਜੁਝਾਰ
 ॥ ੧੦੧ ॥ ਦੇਵ ਗੀਧਾਰੀ ॥ ॥ ਮਾਰੂ ਸਬਦ ਸੁਹਾਵਨ ਬਾਜੇ ॥ ਜੇ ਜੇ ਹੁਤੇ ਸੁਭੁਟ ਰਣ ਸੁੰਦਰ ਗਾਹਿ
 ਗਾਹਿ ਆਯੁ ਪਗਾਜੇ ॥ ਕਵਚ ਪਹਰ ਪਾਖਰੁ ਸੁਭਾਗੀ ॥ ਉਰੈ ਆਯੁ ਪਸਾਜੇ ॥ ਛੁਏ ਗੁਮਾਸ
 ਸੁਭੁਟ ਸਿੰਘ ਨ ਜਿਯੋ ਆਹ ਵਧੁ ਮਾਬਿਰਾਜੇ ॥ ਗਾਹਿ ਗਾਹਿ ਚਲੇ ਗਦਾ ਗਾਜੀ ਸਬ ਸੁਭਟਾ

ਯੋਧਨਕਾਜੋ ਆਹਵੁ ਮਿਸੂਰਾਸਿ ਜੋਭਿ ਨਿਰਖਾਇ ਦੁਤਭਾਜੋ ਦੁਕਟੁਕਹੁ ਮੇਰਿ ਰੇਸਦ
 ਪਰਾਹਵਛੋਰਨੁ ਜੋ ਪਾਪਤਭਏ ਦੇਵੀ ਦਿਕਹੁ ਸਸਤੁਨੁ ਸੁਭਟ ਨਿਵਜੋ ॥ ੧੦੪ ॥
 ॥ ਦਹਾਦਿ ਸਧਾਵਤਭਏ ਜੁਝਾਰੋ ਮੁਗਦਰਗੁ ਫਨਗੁ ਰਜਗੋ ਲਾਲੇਪਰਸਿ
 ਪਰਪਾਪਹਾਰੋ ਗਿਗਰਿਗਪਰੇ ਸੁਭਟਰਨ ਮੰਡਲ ਜਾਨਬਸੀਤਾ ਖਿਲਾਰੋ ॥ ਉਠਉਠਭਏ ਜੁਪ
 ਕਹੁਪਾਪਤੋਰੇ ਹਛੋਰੇ ਰਜਵਾਰੋ ॥ ਭੁੰਖਭੁੰਖ ਬੀਰਪੀ ਸਦੰਤਨ ਕਹਰਵਾ ਮੰਡਲੀ ਹਕਾਰੋ ॥ ਬਰ
 ਛੀਬਾਨਕ੍ਰਿਪਾਨਗਾਜਾਇ ਪਾਸੰਤੁ ਸਸਤੁ ਸੀਤਾਰੋ ॥ ਭੁਸਮੀਭੁਤਭਏ ਹੀ ਪ੍ਰਬਗਣਦਾਤੁ
 ਦੇਵਪੁਕਾਰੋ ॥ ਹਮਮਤਮੰਦਚਰਣਸਰਣਗਤਕਹੇ ਨਲੇਤਉਥਾਰੋ ॥
 ਦੇਉਦਿਸ ਸੁਭਟਜਥੈ ਜੁਰਾਏ ॥ ਦੁਟਭਏ ਲਮਿੰਦਗਬਜਤੁ ਸੁਨਿ ਸਾਵਨਮੇਘਲਜਾਏ
 ਦੇਖਨਦੇਵ ਅਦੇਵ ਮਹਾਹਵਚਰੇ ਬਿਬਾਨ ਸੁਹਾਏ ॥ ਕੰਚਨਜਟਤਖਚੇਰਤਨਲਖਗੀਧਬਨ
 ਗਾਰਿਸਾਇ ॥ ਕਛਿਕਛਿਕਾਛਕਛੇਕਛੁਨੀਚੜਕੇਪਛਰੇ ਨਿਜਕਾਏ ॥ ਕੋਊਕੋਊਰੇਸੁਭ
 ਟਰਣਮੰਡਲਕੋਈਕੋਈਛਾਡਿਪਰਾਏ ॥ ਝਿਮਾਝਿਮਮਹਾਮੇਘਪੁਲੈ ਜਿਯੋ ਬਿਰੰਦਬਿ
 ਖਬਰਸਾਏ ॥ ਮੇਸੋਨਿਰਖਬਡੇਕਵਤਕਕਹੁਪਾਰਸਾਪਾਸਿਧਾਏ ॥ ੧੦੫ ॥ ਭੁੰਗੋ
 ॥ ਰੂਪਸਾਦਿ ॥ ॥ ਦੇਰੇਦੇਰੇਦੀਹਦਮਾਮਾ ॥ ਕਾਰਿਹੋਰੰਤੁ ਮੰਡਲ ਸੁਧਾਪਰਲ
 ਖਤਸੁਧਗਕੀਬਾਮਾ ॥ ਧੁੰਕਿਧੁੰਕਿਪਰਹਿਧਰਣਭਾਗੀਭੁਟਬੀਰਥੈਤਾਲਰਜਾਊ ॥ ਭੂਤਪਿਸਾ
 ਚਨ੍ਡਾਕਣੀਜੋਗਣੀਕਾਕਵਚਹਰਪਿਵਾਊ ॥ ਭੁੰਕਿਭੁੰਕਿਉਠੇਭੀਮਭੁੰਗੋਰਣਅਰਪਉਰਧਸੀ
 ਪਾਰੋ ॥ ਇੰਦਰੰਦਸੂਰਜਬਰਣਾਦਿਕਾਜੁਸਥੈਭਾਨਿਮਾਰੋ ॥ ਮੋਹਿਬਰਣਨਦੇਵਤਾਦੀਨ
 ਜਿਹਸਿਰਅਉਰਨਕੋਈ ॥ ਮੇਧੀਭੁਯੋਜਗਤਕੋਕਰਤਾਜੋ ਮੇਕਰੇ ਸੁਹੋਈ ॥ ੧੦੬ ॥
 ਕਥਤਾ ॥ ॥ ਮੇਤੇਅਉਰਬਲੀਕੋਹੈ ॥ ਜਉਨਮੇਤੇਜੀਗਜੀਤੇਜੁਪਮੇ
 ਕਰਜੋ ॥ ਇੰਦਰੰਦਉਪਿਇੰਦਕੋਪਲਮਪਿਜੀਤੋਜਾਇ ॥ ਅਉਰਮੇਸੋਕੋਭੁਯੋਰਣਮੋਹਿਜੀ
 ਤੈਆਇ ॥ ਸਾਤੁਸਿਧਸੁਕਾਇਤੋਰੇਨੈਕਰੇਸਕਰੇ ॥ ਜਛਗੀਪ੍ਰਬਕਿਨਕੋਰਕੋਰਮੋਰਧਾਰੇ
 ਵਾਅਉਰਮਦੇਵਜੀਤੋਕਰੇਸਥੇਗੁਲਾਮਾ ॥ ਦਿਬਦਾਨਦਯੋਮੁੜਕੋਛੁਮੇਸਕੋਕੋਮੁਹਿਛਾਮ

੩੨ ॥ ੧੦੬ ॥ ॥ ਯੋਗਰਿਪਾਸਰੋਸਬਦਾਯੋ ॥ ਵੇਦੁਦੇਲਬਜਾਇਮਹਾਪੁਨਿਸਮੁਹਿਸਿ ॥ ੩੨੪ ॥
 ਨਿਆਸਨਧਾਯੋ ॥ ਅਸੇਤਸਸੇਤਨਾਬਿਪਿਛੁਡੇਬਾਣਪ੍ਰਯੋਘਚਲਾਏ ॥ ਸੁਭਰਸਨਾਹਿਪ੍ਰੋ
 ਤਚਲਦਲ ॥ ਜਿਯੋਬਾਨਨਬੋਧਉਡਾਏ ॥ ਹੁਦਿਸਬਾਨਪਾਨਤੋਛੁਟੇਦਿਨਪਤਿਦੇਖਦੁਗਾ
 ਨਾਗੁਮਾਅਕਸਏਕਜਨਹੁਮੇਗਇਚਲਚਹੁਚਕਮਾਨਾ ॥ ਇੰਦਰੀਦਮੁਨਵਰਸਬਕਪੇਬਸੁਦਿ
 ਗਿਪਾਨਤੁਰਾਨੀਯਾ ॥ ਬਹਨਕੁਬੋਛੁਡਪੁਰਬਾਜੇਵਤੀਅਪਲੋਕਰਮਾਨੀਯਾ ॥ ੩੨੫ ॥
 ॥ ਸੁਰਪੁਰਨਰਬਧਾਵਾਮਨਾ ॥ ਬਰਿਹੈਅਜੁਮਹਾਸੁਭਟਨਕੋਸਮਰਸੁਯੀਬਰਜਾਨਾ ॥
 ਲਖਿਹੈਏਕਪਾਇਨਾਂਦੀਹਮਜਿਮਜਿਮਸੁਭਟਜੁਏਹੈ ॥ ਤਿਮਤਿਮਘਾਉਪਾਲਕੀਆ
 ਪਨਅਮਰਪੁਰੀਲੈਜੈਹੈ ॥ ਚੰਦਨਚਾਰਚਿਤ੍ਰਚੰਦਨਕੇਚੰਚਲਅੰਗਚੜ੍ਹਾਉ ॥ ਜਾਦਿਨਸ
 ਮਰਸੁਅੰਬਰਕਰਿਕੋਪਰਮਪਿਆਰਵਹਿਪਾਉ ॥ ਤਾਦਿਨਦੇਹਸਫਲਕਰਿਮਨੇਅੰਗਸਿਰਾ
 ਰਧੋਰੇ ॥ ਜਾਦਿਨਸਮਰਸੁਯੀਬਰਸਖੀਰੀਪਰਸਨਾਥਬੋਰੇ ॥ ੩੨੬ ॥ ॥ ਚ
 ਹੁਦਿਸਮਾਹੂਸਬਦਬਜੇ ॥ ਗਾਹਿਗਾਹਿਗਦਾਗੁਰਜਗਾਜੀਸਬਹਠਰਣਆਨਗਜੇ ॥ ਬਾਨ
 ਕਮਾਨਕ੍ਰਿਪਾਨਸੈਭੀਬਾਣਪ੍ਰਯੋਘਚਲਾਏ ॥ ਜਾਨੁਕੁਮਹਾਮੇਘਬੂਦਨਜਿਯੋਬਿਸਿਖਾਬਿ
 ਯੁਹਬਰਸਾਏ ॥ ਚੰਟਪੰਟਰਰਮਬਰਮਸਬਥੇਸਟਪਟਪਾਰਪਰਨੇ ॥ ਖਟਪਟਸਰਬਭੂਮਿ
 ਕੇਬੋਧੇਨਾਗਨਲੋਗਸਿਧਨੇ ॥ ਅੰਮਕਤਖੜਗਕਾਦਨਾਬਿਪਿਸੈਭੀਸੁਭਟਚਲਾਵਤਾ ॥
 ਜਾਨੁਕੁਪਗਟਬਾਟਸੁਰਪੁਰਕੀਨੀਕੇਹਿਰਦੈਦਿਖਵਤਾ ॥ ੩੨੭ ॥ ੧੦੭ ॥ ॥ ਸੋਰਨਾ ॥ ਬਲਨ
 ਬੋਧੇਅਮਿਤਸੀਨਿਆਸੀ ॥ ਤੇਤਜਿਦੇਹਨੇਹਸਿਪਤਕੋਕੁਏਸੂਰਗਕੇਬਾਸੀ ॥ ਚਰਮਬਰਮ
 ਬਪੁਜਾਪਤਾਕਾਬਹਾਬਿਧਿਕਾਟਿਗਿਰਾਏ ॥ ਸੋਰਤਭਏਇੰਦ੍ਰਪੁਰਜਮਪੁਰਸੁਰਪੁਰਨਿਰਖ
 ਲਜਾਏ ॥ ਕੂਖਨਸਸਤ੍ਰੰਗਰੰਗਨਕੇਛੁਟਛੁਟਕੂਮਗਿਰੇ ॥ ਜਾਨੁਕੁਅਸੋਕਬਾਗਦਿਵਪਤਕੇ
 ਪੁਰਪਬਸੰਤਤ੍ਰੰਗੇ ॥ ਕਟਿਕਟਿਗਿਰੇਗਜਾਨੁਕੁਸਥਲਮੁਕਤਾਬਿਥਰਪਰੇ ॥ ਜਾਨੁਕੁਅੰ
 ਤਕੰਡਮੁਖਛੁਟੇਜਨਕੁਸੁਭਗਤ੍ਰੰਗੇ ॥ ੩੨੮ ॥ ੧੧੦ ॥ ॥ ॥ ਹੁਦਿਸ
 ਬੀਰਪਰੇਤਕਾਰਾਕਾਢਿਕਾਢਿਕ੍ਰਿਪਾਣਧਾਵਤਾ ॥ ਮਾਰਮਾਰਉਚਾਰਾਪਾਇਨਕੋਕਸੋਰਖਰ

Digitized by Panjab Digital Library | www.panjabdigilib.org

ਜੁਟੁ ਦੇ ਚਲੇ ਨਿਸਾਣ ਕਹ ਕੁਲ ਹਿਕਲੀ ਕੀ ਆਈ॥ ੩੩੪ ॥ ਆਪਰ ਸਨਾ ਥੋ ਬੋ ੩੩੫
 ਹੁਣ ਜੀਤੋ ਜਾਨੁ ਕੁਝ ਈ ਦੁਸਰ ਕਰ ਦਰਜੁ ਨੀਤ ਬਥ ਸੋਹ ਇਥੀ ਤੋ ਬਹੁ ਚਲੇ ਪਵਾ ਹਿਸੇਟ
 ਕੇਰ ਬਗ ਜਾ ਅਸਵ ਬਹਾਏ॥ ਬੁਕਰ ਜਾਨੁ ਯੇ ਬਡੁ ਆਹਵ ਸਾਤ ਸਮੁੰ ਦੁਲ ਜਾਏ॥ ਜੱਹ ਜੱਹ
 ਚਲੇ ਬਾਜ ਸੀਨਿਆ ਸੀ ਬਾਣ ਨਾਮੀ ਗਪੁ ਹੋ॥ ਜਾਨੁ ਕਬੇ ਜੁ ਇੰਦੁ ਕੋਝੈ ਤੇ ਪਥ ਸਪਛ ਸਿਧਾਏ॥
 ਜਿਹ ਤਿਹ ਗਿਰਤ ਸੇਵਤ ਕੀ ਪਥਾ ਅਤਿ ਪੂਮਤ ਬਿਭਰਤਾ॥ ਨਿੰਦਾ ਕਰਤ ਛਤੀ ਯਪਰਮਾ
 ਕੀ ਭਜਤ ਦੇਸੇ ਵਿਸ ਜਾਤਾ॥ ੩੩੫ ॥ ॥ ਜੇਤ ਕਜੀ ਅਤ ਬਚੇ ਸੀ
 ਨਿਆ ਸੀ॥ ਤਾ ਸਮਰਤ ਫਿਰ ਬਹੁ ਹਿੰ ਅਏ ਰੇਤ ਭੁਏ ਬਨ ਬਾਸੀ॥ ਦੇਸ ਬਿਦੇ ਸਦੂ ਛ ਬਨ ਬੇਹ
 ਰੁਜੱਹ ਤੋਹ ਪਕਰ ਸਿਧਾਏ॥ ਥੇਜ ਪਤਾ ਰਾਕਾ ਸੁਰਗ ਕਹ ਜਹਾ ਤੋਹਾ ਚੁਨ ਮਾਏ॥ ਇਹਿ ਬਿ
 ਧਿਨਾ ਸਕਰੇ ਸੀਨਿਆ ਸੀ ਆਪਨ ਮਤਾ ਮਤਾਯੋ॥ ਆਪਨ ਨਿਯਾਸ ਸਿਖਾਇ ਸਬਨ ਕਹੁ ਆਪ
 ਨ ਮੰਤ੍ਰ ਚਲਾਯੋ॥ ਜੇ ਜੇਗ ਹੇਤਿ ਨੇਤਿ ਘਾਇਲਾ ਤਿਨ ਕੀ ਜਟਾ ਮੁੰਡਾ ਈ॥ ਦੇਹੀ ਦੂਰਿ ਦੰਤ ਕੀ ਕੀਨੀ
 ਆਪਨ ਫੇਰਿ ਦੁਹਾਈ॥ ੩੩੬ ॥ ॥ ਬਿਸਨ ਪਦਾ॥ ॥ ਇਹਿ ਬਿਧਿ ਫਿਰ ਬਾਝੀ
 ਪਾਨ ਪੇਲੇ॥ ਸੇਕੁਤ ਫਾਲ ਮਾਲੁ ਫੁਟਾ ਮਲੈ॥ ਮੁਨੁ ਗੁਲਾ ਲਨ ਸੇਲੇ॥ ਜਨ ਤੁਫੰਗ ਬੁਰਤ ਪਿਚਕ
 ਰੀ ਸੁਰਨਾ ਅੰਗ ਲਗਾਵਤਾ॥ ਨਿਕਸਤ ਸੇਵਾ ਅਪਿਕ ਛੁਬਿਓ ਪਜਤ ਕੇ ਸਰਜਾਨ ਸੁਹਾਵਤਾ॥
 ਸੇਵਤ ਭਰੀ ਜਟਾ ਅਤਿ ਸੇਕੁਤ ਛੁਬਿਨ ਜਾਤ ਕਹਿਯੋ॥ ਮਾਨੁ ਪਰਮ ਪ੍ਰੇਮ ਸੇਵਾ ਰਿਯੋ ਈਗਰ
 ਲਾਗਿ ਰਹਿਯੋ॥ ਜੱਹ ਤੋਹ ਗਿਰਤ ਭੁਏ ਨਾ ਬਿਧਿ ਸਾਗਨ ਸੰਤ੍ਰਪਰੇਏ॥ ਜਾਨੁ ਕਖੇਲਾ ਮਾਰ
 ਪਸਾਰ ਕੈ ਅਪਿਕ ਸਮਿਤ ਪ੍ਰੇਮੇਏ॥ ੩੩੭ ॥ ॥ ਬਿਸਨ ਪਦਾ॥ ॥ ਜੇ ਜੇ ਛਪੇਲੁ ਕੇ
 ਕੁੰਝ ਚੇਰ ਹਿਰ ਹਿਵੇ ਹੋਗਏ॥ ਮੇਸੇ ਏਕ ਨਾਮ ਲੈ ਬੇਕੋ ਜਗਾ ਮੇਹ ਹਿਤ ਭੁਏ॥ ਭੁਤ ਭੁਤ ਸੇਰਾ ਜ
 ਕਰਤ ਯੋਭਾ ਤੁਭਾ ਤਤ ਨੇਰਿਯੋ॥ ਜਹਾ ਜਹਾ ਮਾਨ ਸਸੁ ਉਨ ਸੁਨਿਤ ਹਾਤ ਹਾਤੋ ਰੇਰਿਯੋ॥ ਇਹਿ ਬਿ
 ਧਿ ਜੀਤ ਦੇ ਸਪੁਰ ਦੇਸ ਨਜੀਤ ਨਿਸਾਨ ਬਜਾਯੋ॥ ਆਪਨ ਕਰਨ ਕਾਹਨ ਕਰਿ ਮਾਨਿਯੋ ਕਾਲੁ ਪੁਰਖ
 ਬਿਸਰਾਯੋ॥ ੩੩੮ ॥ ॥ ਦਸ ਸਹੀ ਸੁਬਰਖ ਪਮਾਨ ਸੁਕੀਨ ਗਜ ਸੁਧਾਰਾ॥
 ਭੁਤ ਭੁਤ ਪਰਾਨ ਲੈ ਮਰਿ ਸਤ ਸਰਬ ਸਿਧਾਗਾ॥ ਜੀਤ ਜੀਤ ਅਨੁਪ ਭੂਪਤਾ ਅਨੁਪ ਭੂਪ ਅਪਾਗਾ॥

ਏਸੇ ਬਿਸਰਖ ਪਮਾਨ ਸੁਕੀਨ ਗਜ ਸੁਧਾਰਾ ਜੀਤ ਜੀਤ ਅਨੁਪ ਭੂਪਤਾ ਅਨੁਪ ਭੂਪ ਅਪਾਗਾ

ਰੂਪਮੇਧਠਟਿਯੋਨਿਪੋਤਮਏਕਜਗਾਸੁਧਾਰਾ॥ ੧੨੨॥ ਦੇਸਦੇਸਨਕੇਨਰੇਸਨਬਾਪਕੋਇਕਬਾਰਾ
 ਰੋਹਦੇਸਬਿਖੋਗਯੋਲੋਪੁੰਡਮਿਤ੍ਰਕਮਾਗਾਨਾਰਸੀਜੁਤਬੈਠਾਬਿਪਵਤਕੀਨਜਗਾਅਰੰਭਾਬੋਲੇ
 ਬੋਲਿਕਰਿਗਿਤਜਉਐਰਬਿਪਅਸੰਭਾ॥ ੧੨੩॥ ਚਾਜਮੇਧਕਰਿਯੋਲਗੀਅਰੰਭਰੂਪਅਪਾਰਾ
 ਭਾਂਤਭਾਂਤਸਮਿਪਜੋਰਿਸੁਮਿਤ੍ਰਸੇਤ੍ਰਕਮਾਗਾਭੁਤਾਨੇਕਨਕੇਜੁਰੇਜਨਾਅਨਕੋਤਿਹਦੇਸਾ
 ਛੀਨਛੀਨਲਏਨਿਪਾਬਰਦੇਸਦਿਰਬਾਵੇਨੇਸਾ॥ ੧੨੪॥ ਦੇਖਿਕੋਇਹਭਾਂਤਿਸਰਬਸੂਰਪਮਿ
 ਪਤਨੈਣਾਗਾਰਬਸੇਭੁਜਦੀਰੂਕੋਇਹਭਾਂਤਿਬੋਲਾਬੈਣਾ॥ ਰੂਪਮੇਧਕਰੇਸਬੈਤੁਮਾਅਜਜਗਾ
 ਅਰੰਭਾਸਤਜਗਾਮਾਹਭੁਯੋਜਿਗੀਬਿਧਿਕੀਨਰਜੈਜੰਭਾ॥ ੧੨੫॥ ਲਛੁ
 ਜਉਨਿਪਮਾਗੀਮੇਤਬਰੇਤਹੈਨਿਪਮੇਧਾਇਕਏਕਾਨੇਕਸੰਪਤਦੀਜੀਐਭਵਖੇਦਾਲਛੁ
 ਛਤੁਰੰਗਏਕਹਿਦੀਜੀਐਅਬਿਚਾਰਾਜਗਾਪੂਰਣਹੋਤਹੈਸੁਨਰਾਜਗਾਜਵਤਾਰਾ॥ ੧੨੬॥ ਲਛੁ
 ਤਭਾਤਸਿਮਿਧਸੰਪਤਦੀਜੀਐਇਕਬਾਰਾਲਛੁਹਸਤਤੁਰੰਗਦੇਲਛੁਸੂਰਨਭਾਰਾਪਾਰਾਕੋ
 ਟੇਕਟਰਿਜੇਕਏਕਹਿਦੀਜੀਐਅਬਲਿਖਾਜਗਾਪੂਰਣਹੋਇਤਉਸੁਨਰਾਜਗਾਜਾਸੰਭਾ॥ ੧
 ੨੭॥ ॥ ਰੂਪਮੇਧਾ॥ ॥ ਸੂਰਨਕੀਨਇਤੀਕਮੀਜਉਟੁਟਿਹੈਬਹੁਬਰਖਾ
 ਹਸਤਕੀਨਕਮੀਮੁਝੈਹਯਸਾਰਲੀਜੈਪਰਖਾਅਉਰੰਜੋਧਨਚਾਹੀਐਸੋਲੀਜੀਐਅਬਿ
 ਚਾਰਾ॥ ਚਿਤਮੇਨਕਰੇਕਛੁਸੁਨਿਮਿਤ੍ਰਮਿਤ੍ਰਅਵਤਾਰਾ॥ ੧੨੮॥ ਯਿਉਜਏਨਿਪਉਚਰਿਖੋਤਬ
 ਮੰਤ੍ਰਬਰਸੁਨਿਬੈਣਾ॥ ਹਥਜੇਗਮਲਾਅਕੋਨਿਪਨੀਚਕੋਜੁਗਾਨੈਨਾਅਉਰਏਕਸੁਨੇਨਿਪੋਤਮਏ
 ਚੋਰੇਇਕਗਾਥਾਜੋਨਾਮਪਿਸੁਨੀਪੂਰਨਾਅਉਰਸਿਮਿਤਸਾਥਾ॥

॥ ਅਉਰੰਜੋਸਭਦੇਸਕੋਨਿਪਜੀਤੀਫੋਸੁਨਿਰੂਪਾਪਰਮਰੂਪਪ੍ਰਵਿਰਗਾਤਾਪ
 ਵਿਰਹਰਨਸਰੂਪਾਐਸਸਉਸਨਰੂਪਪਤਿਸਬਪ੍ਰਛੀਆਉਤਿਹਸਾਥਾ॥ ਪ੍ਰਛਾਆਉਸਥੈਸਿ
 ਪਾਲਨਹੋਉਕਹਉਤਹਸਾਥਾ॥ ॥ ਯੋਕਹੋਜਬਥੈਨਰੂਪਤਮੰਤ੍ਰਬਰਸੁਨਿ
 ਧਾਇ॥ ਪੰਚਲਛੁਭੁਲਾਇਰੂਪਤਪ੍ਰਛੁਸਰਬਭੁਲਾਇ॥ ਅਉਰਸਾਭੁਲੋਕਤੀਤਰਿਦੇਹਾ
 ਉਰਬਤਾਇ॥ ਜਉਨਜਉਨਨਜੀਤੀਆਨਿਪੋਰੇਸਕੋਨਿਪਥਾਇ॥ ੧੨੯॥ ਰੂਪਮੇਧਾ॥ ॥ ਦੇਖਿਕੋ

336

Digitized by Panjab Digital Library | www.panjabdigilib.org

ਸਦੇਗੋਭਾਜੈਗੀਰਭਯਾਨਕਲੈਕਰਭਰਾਥਸਿਨੀਭਰਚਰੇਗੇ। ਏਕਉਪਚਾਰਨਚਾਲੈਗੇ
ਜਨਸਤ੍ਰਮਥੈ। ਪ੍ਰਿਤਨੀਰਬਰੇਗੇ। ਪ੍ਰਚਕਾਇਤ੍ਰਮਥੈਤ੍ਰਮਥੈ। ਨਿਪਛੂਟਤਪ੍ਰਾਨਮਸਨਕਰੇਗੇ।
ਮਛਿਦ੍ਰਮੇ॥ ॥ ਮਛਿਦ੍ਰਮੇ॥ ॥ ਮਮਨਕਉਨੈਦਹਿਰਾਉ॥ ॥ ॥ ॥

ਜੁਮੇਹਿਬਤਾਉ॥ ਤਿਹਜੀਤੋਜਬਜਾਇ॥ ਤਬਭਾਖੀਅਉਮੁਹਿਰਾਉ॥

ਪਾਰਸਨਾਥੋਸੇ॥ ॥ ਸੁਨਿਗਜਰਾਜਪ੍ਰਸਾਭੁਦੁਭਮਕਿਅਵਤੰਸਾ॥ ਤੁਹਿ

ਜੀਤਏਸਭਰਾਇ॥ ਪਰਸੇਨੀਜੀਤਿਯੋਜਾਇ॥ ੧੬੪॥ ॥ ਅਥਿਬੋਕਹੈਤਿਹਨਉ॥ ਤਵਹੀ॥

ਮੇਤਿਹਨਉ॥ ॥ ਤਿਹਜੀਤਕਹੀਨਭੂਪ॥ ਵਹਹੈਸਰੂਪਅਨੁਪ॥

ਬਾਢਿਮਹੀਪਜਿਨਛੁਲੋਥਹਮਬਾਵਨਬਸਕਿਨੇ॥ ਕਿਸਨਜਿਸਨਜਿਨਯੇਦੰਡਰਾਪਪਤਿ
ਤਿਨੇ॥ ਵਸਗੀਵਜਿਨਹਰਾਮੁੰਭਟਾਮੁੰਭਾਸਰਾਖੀਡੁਯੋ॥ ਮਹਿਖਾਸਰਾਮਹਦੀਆਮਾਨਮਧ
ਕੀਟਾਬਿਹਾਨੁਯੋ॥ ਜੇਊਮਦਨਰਾਜਰਾਜਾਨਿਪਤਅਥਿਬੋਕਮੰਤੀਕੀਯੋ॥ ਜਿਹਦੇਵੰਦੀਡੀ
ਧੁਬਮੁਨਜੀਤਰੰਡਰੰਡਹਿਲਯੋ॥ ੧੬੫॥ ॥ ਛੁਪੈਛੰਦਾ॥ ॥ ਜਵਨਕੂਪਕੈਮੁਪਕਰਦਕੋਰ
ਰਣਪਾਏ॥ ਜਾਸੋਕੋਪਕੀਨਸੀਸਦਸਸੀਸਗਵਾਏ॥ ਜਉਦਕੂਪਕੇਕੀਏਦੇਵਦਾਨਵ
ਰਣਲੁਏ॥ ਜਾਸੋਕੋਪਕੇਕੀਨਖਸਟਕੁਲਦਾਨਵਜੁਏ॥ ਸੇਤਾਸਮਾਨਸੈਨਾਧਿਪਤਜਾਇ॥
ਰੇਸਵਹੁਅਏਹੈ॥ ਬਿਨਾਇਕਾਬਿਬੋਕਸੁਨਹੈਨਿਪਤਿਅਵਰਾਸਮੁਹਕੋਜਾਇ॥

ਮਛਿਦ੍ਰਮੇ॥

॥ ਸੁਨਹਮਛਿਦ੍ਰਬੈਨਕਹੈਤੁਹਿਬਾਤਾਏ॥

ਚਛਨਾਇਕਾਬਿਬੋਕਅਥਿਬੋਕਜਗਤਦ੍ਰੈ॥ ਨਿਪਤਸੁਲਛਨਾ॥ ਬੁਡੁਜੇਪਾਦੁਹੰਸੀਗਬਡੇਦ੍ਰੈ॥
ਆਪਨੁਰਧਗ॥ ਏਕਜਾਤਇਕਪਾਤਏਕਹੀਮਾਤੁਜੇਪਾਬਗ॥ ਏਕਤਾਤਏਕਹੀਬਿਧਪ੍ਰਾਨਿ
ਬੈਰਭਾਵਪ੍ਰਾਨਿਕਿਮਗੇਹੇ॥ ਤਿਹਨਮਨਾਮਅਭਰਦਰਥਸਸਤ੍ਰਅੰਸਤ੍ਰਸਥਾਮੁਨਿਕੇਹੇ॥
ਪਾਰਸਨਾਥੋਸੇ॥ ॥ ਛੁਪਯਾ॥ ॥ ਅਸਤਬਰਦਾਅਥਿਬੋਕਾਸਤ

ਬਾਜੀਰਥੋਸੇਭਰਾ॥ ਅਸਤਬਸਤ੍ਰਤਿਹਾ॥ ਗਾਨਿਹਖਨਬੀਨਹਲੇਭੁਤਾ॥ ਅਸਿਤਸਾਹਸੀ॥
ਗੁਅਸਿਤਅਭਰਦਰਥੋਭੇਤਮ॥ ਅਸਿਤਪਨਖਕਰਾਅਸਿਤਪੁਜਾਜਾਨੁਕਪੁਰਥੋਭੇਤਮ॥ ਏ

ਹੁਛਾ ਬਿਨੇਸਾ ਅਬਿਬੇਕ ਨਿਪਜਗਤ ਜਪੀਕਰਮਾਨੀਐ ਅਨਜਿਤ ਸਾਸਕਹਨ ਤੇਜੇ ਕਿਸ ੩੩੮
 ਨਰੁਪਤਿ ਹਜਾਨੀਐ ॥ ੧੬੦ ॥ ॥ ਆਪੁਹਪਨਖ ਅਲਪਨਚਮਤ ਸਜਿਹੁ ਧੁਜਾ ਬਿ
 ਰਾਜੈ ਬਾਜਤ ਫਾਫਾ ਰਤੁਰਮ ਪਰਬੀਨ ਪੁਨਬਾਜੈ ॥ ਸਬ ਬਜੀਤ ਜਿਹ ਸੰਗ ਬਜਤ ਮੁੰਦਰੁ
 ਬਿਸੇਹਤਾ ਸੰਗ ਸੈਨਾ ਅਬਲਾ ਸੈਬੂਹ ਸੁਰਨਰਮ ਨਮੋਹਤਾ ॥ ਅਸਮਦਨ ਰਾਜ ਰਾਜਾ ਨਿਪਤਿ
 ਜਾਦਿ ਨਕੂਪ ਕਰਿ ਪਾਇਐ ॥ ਬਿਨ ਇਕ ਬਿਬੇਕ ਤਕੇ ਸਮੁਹਿ ਅਉਰਦੂ ਸਰੋਕੇ ਜਾਇਐ ॥
 ॥ ੧੬੧ ॥ ॥ ਕਰਤ ਨਿਤ ਪ੍ਰੀਤੀ ਬਜਤ ਬੀਨ ਪੁਨਾ ਮਿਗਲਾ ॥ ਉਪਜਤ ਰਾਗ ਸੈਬੂਹ
 ਬਜਤ ਬੈਰਾਗੀ ਬੀਗਲਾ ॥ ਭੈਰਵ ਰਾਗ ਬਸੰਤ ਦੀਪ ਹਿੰਦੂ ਲਮਹਾ ਸੁਹਾ ॥ ਉਪਤਤਾਨਤੁਰੀ
 ਗਸ਼ਨਤ ਗੀਤਤ ਪੁਨ ਸੁਰਨਗਾ ॥ ਇਹ ਛੁਬਿ ਪ੍ਰਭਾਵ ਰਿਤ ਰਾਜ ਨਿਪਜਾ ॥ ਦਿਨ ਰੋਸ ਕਰਿ ਪਾ
 ਇਐ ॥ ਬਿਨ ਇਕ ਬਿਬੇਕ ਤਕੇ ਨਿਪਤਾ ਅਉਰ ਸਮੁਹ ਕੇ ਜਾਇਐ ॥ ॥ ਸੇਰੁ ਸਾਰੰਗ
 ਸੁਧ ਮਲਾਰ ਬਿਭਾਸ ਸਰਬੰਗ ਨਾਰਾਮ ਕਲੀ ਹਿੰਦੂ ਲੋਗੋਂ ਨੂਹਾ ਜਗੀ ਮਹਾ ਪੁਨਾ ਲਲਤ
 ਪਰਜਗ ਵਗੀ ਮਲਾਰ ਕਾਨ੍ਹਾ ਮਹਾ ਛੁਬਿ ॥ ਜਾਹਿ ਬਿਲੋਕ ਬੀਰ ਸਰਬਤੁ ਮਰੇ ਜੈ ਪੈਦ ਬਿਗਿ
 ਹ ਬਿਪਿਨ ਰੋਸ ਰਿਤ ਰਾਜ ਨਿਪ ਮਦਨ ਸੁਅਨ ਜਬ ਗਰਜੈ ॥ ਬਿਨ ਇਕ ਗਿਆਨ ਸੁਨਹੇ ਨਿ
 ਪਤਿ ਸੁਅਉਰਦੂ ਸਰੋਕੇ ਬਰਜੈ ॥ ॥ ੧੬੨ ॥ ॥ ਕਉਪਤਵਾ ਮਨ ਸਘਨ
 ਸਘਨ ਘੋਰਤ ਚਹੁ ਦਿਸ ਘਨਾ ਮੋਹਤ ਭਾਮਨ ਸਘਨ ਡੁਰਤ ਬਿਰਹਨ ਤ੍ਰਿਯਲਖ ਮਨਾ ਬੇ
 ਲਤ ਦਾਵਰੇ ਮੋਰ ਸਗਨਾ ਝਿਲੀ ਝਿਕਾਰਤਾ ॥ ਦੇਖਤਾ ਦਿਗਨ ਪ੍ਰਭਾਵ ਅਮਿਤ ਮੁਨਗਨ ਬਿ
 ਤਹਾਰਤਾ ॥ ਇਹ ਬਿਧ ਹੁਲਾਸ ਮਦਨ ਜਦੂ ਸਰਜਾ ਦਿਨ ਚਰਕ ਵੈਸਟ ਕਹੈ ॥ ਬਿਨ ਇਕ ਬਿ
 ਬੇਕ ਸੁਨਹੇ ਨਿਪਤਾ ਅਉਰਦੂ ਸਰੋਕੇ ਹਟ ਕਹੈ ॥ ॥ ੧੬੩ ॥ ॥ ਤ੍ਰਿਤੀਆ ਪੁਤ੍ਰ ਅਨੰਦ
 ਜਾ ਦਿਨ ਸਸੜਕ ਹੁਪਾਰਿਐ ॥ ਕਰਿਐ ਚਿਤ ਬਾਚਿਤ ਸੁਰਦ ਸੁਰਨਰਮ ਮੁਨ ਡੁਰਹੈ ॥ ਕੋਭਰ ਪਰ
 ਹੈ ਪੀਰ ਜਾ ਦਿਨ ਸਮੁਹ ਦਹਿਐ ॥ ਸਭ ਕੇਤੇ ਜਪੁਤਾ ਪਾਛਿ ਨਕਤੀ ਤਰਹਰਿ ਕੈਐ ॥ ਇਹਿ ਬਿ
 ਧ ਅਨੰਦ ਦੁਪਰਖ ਭੁਟ ਜਾ ਦਿਨ ਸਸੜਗ ਹਿਮਿਕਹੈ ॥ ਬਿਨ ਇਕ ਪੀਰ ਜਾ ਸੁਨਹੇ ਨਿਪਤਾ
 ਅਉਰਦੂ ਜਪਹਿ ਦਿਕਹੈ ॥ ॥ ੧੬੪ ॥ ॥ ਰਰਨ ਜਟਤ ਰਥ ਸੁਭਿਤ ਖਾਚਿਤ

ਬਜਰਨਮੁਕਤਾਫਲਾਹੀਰਚੀਰਾਅਬੁਰਟਪਰੇਸਾਰਥੀਮਹਾਖਲਾਨਰਦੇਖਤਕੁਰਗਤਕਰਨਕ
 ਮਨਬਿਤਹਾਰਤਾਤਨਪਟੇਬਰਜਰਕਸੀਪਮਭੂਖਨਤਨਪਾਰਤਾਇਹਛਾਬੀਅਨੰਦਮਦਨਜ
 ਨਿਪਤਜਾਦਿਨਗਾਰਜਦਲਗਾਹਿਐ। ਬਿਨਇਕਪੀਰਜਸੁਨਿਰੇਨਿਪਤਸੁਅਉਰਸਮੁਹਕੇਜ
 ਇਐ। ॥੧੬॥ ॥੧੭॥ ॥੧੮॥ ॥੧੯॥ ॥੨੦॥ ॥੨੧॥ ॥੨੨॥ ॥੨੩॥ ॥੨੪॥ ॥੨੫॥ ॥੨੬॥ ॥੨੭॥ ॥੨੮॥ ॥੨੯॥ ॥੩੦॥ ॥੩੧॥ ॥੩੨॥ ॥੩੩॥ ॥੩੪॥ ॥੩੫॥ ॥੩੬॥ ॥੩੭॥ ॥੩੮॥ ॥੩੯॥ ॥੪੦॥ ॥੪੧॥ ॥੪੨॥ ॥੪੩॥ ॥੪੪॥ ॥੪੫॥ ॥੪੬॥ ॥੪੭॥ ॥੪੮॥ ॥੪੯॥ ॥੫੦॥ ॥੫੧॥ ॥੫੨॥ ॥੫੩॥ ॥੫੪॥ ॥੫੫॥ ॥੫੬॥ ॥੫੭॥ ॥੫੮॥ ॥੫੯॥ ॥੬੦॥ ॥੬੧॥ ॥੬੨॥ ॥੬੩॥ ॥੬੪॥ ॥੬੫॥ ॥੬੬॥ ॥੬੭॥ ॥੬੮॥ ॥੬੯॥ ॥੭੦॥ ॥੭੧॥ ॥੭੨॥ ॥੭੩॥ ॥੭੪॥ ॥੭੫॥ ॥੭੬॥ ॥੭੭॥ ॥੭੮॥ ॥੭੯॥ ॥੮੦॥ ॥੮੧॥ ॥੮੨॥ ॥੮੩॥ ॥੮੪॥ ॥੮੫॥ ॥੮੬॥ ॥੮੭॥ ॥੮੮॥ ॥੮੯॥ ॥੯੦॥ ॥੯੧॥ ॥੯੨॥ ॥੯੩॥ ॥੯੪॥ ॥੯੫॥ ॥੯੬॥ ॥੯੭॥ ॥੯੮॥ ॥੯੯॥ ॥੧੦੦॥
 ਆਤੁਰਣਨਿਰਖਸੁਰਨਗਮੁਨਲਾਜਤਾ। ਧੂਮਨੈਨਪੂਮੇਗਾਤਪੂਮਤਿਹਭੂਖਨਾ। ਧੂਮਬਦਲੇ
 ਬਮਤਸਰਬਸਤੂਕੁਲਦੂਖਨਾ। ਅਸਭਗਮਮਦਨਚਤੁਰਥਸੁਵਨਜਾਦਿਨਰੇਸਕਰਿਧਾਇਐ।
 ਦਲਭੂਟਕੁਟਤਮਰੇਨਿਪਤਸੁਸਰਬਛੇਨਕਮਹਿਜਾਇਐ। ॥੧੦੧॥ ॥੧੦੨॥ ॥੧੦੩॥ ॥੧੦੪॥ ॥੧੦੫॥ ॥੧੦੬॥ ॥੧੦੭॥ ॥੧੦੮॥ ॥੧੦੯॥ ॥੧੧੦॥ ॥੧੧੧॥ ॥੧੧੨॥ ॥੧੧੩॥ ॥੧੧੪॥ ॥੧੧੫॥ ॥੧੧੬॥ ॥੧੧੭॥ ॥੧੧੮॥ ॥੧੧੯॥ ॥੧੨੦॥ ॥੧੨੧॥ ॥੧੨੨॥ ॥੧੨੩॥ ॥੧੨੪॥ ॥੧੨੫॥ ॥੧੨੬॥ ॥੧੨੭॥ ॥੧੨੮॥ ॥੧੨੯॥ ॥੧੩੦॥ ॥੧੩੧॥ ॥੧੩੨॥ ॥੧੩੩॥ ॥੧੩੪॥ ॥੧੩੫॥ ॥੧੩੬॥ ॥੧੩੭॥ ॥੧੩੮॥ ॥੧੩੯॥ ॥੧੪੦॥ ॥੧੪੧॥ ॥੧੪੨॥ ॥੧੪੩॥ ॥੧੪੪॥ ॥੧੪੫॥ ॥੧੪੬॥ ॥੧੪੭॥ ॥੧੪੮॥ ॥੧੪੯॥ ॥੧੫੦॥ ॥੧੫੧॥ ॥੧੫੨॥ ॥੧੫੩॥ ॥੧੫੪॥ ॥੧੫੫॥ ॥੧੫੬॥ ॥੧੫੭॥ ॥੧੫੮॥ ॥੧੫੯॥ ॥੧੬੦॥ ॥੧੬੧॥ ॥੧੬੨॥ ॥੧੬੩॥ ॥੧੬੪॥ ॥੧੬੫॥ ॥੧੬੬॥ ॥੧੬੭॥ ॥੧੬੮॥ ॥੧੬੯॥ ॥੧੭੦॥ ॥੧੭੧॥ ॥੧੭੨॥ ॥੧੭੩॥ ॥੧੭੪॥ ॥੧੭੫॥ ॥੧੭੬॥ ॥੧੭੭॥ ॥੧੭੮॥ ॥੧੭੯॥ ॥੧੮੦॥ ॥੧੮੧॥ ॥੧੮੨॥ ॥੧੮੩॥ ॥੧੮੪॥ ॥੧੮੫॥ ॥੧੮੬॥ ॥੧੮੭॥ ॥੧੮੮॥ ॥੧੮੯॥ ॥੧੯੦॥ ॥੧੯੧॥ ॥੧੯੨॥ ॥੧੯੩॥ ॥੧੯੪॥ ॥੧੯੫॥ ॥੧੯੬॥ ॥੧੯੭॥ ॥੧੯੮॥ ॥੧੯੯॥ ॥੨੦੦॥
 ਰਾਅਉਰਜੇਸੁਭਟਗੋਨੇਤਿਹਨਾਮਬਿਚਛਨਾ। ਬਡਜੇਪਾਬਡਸੁਰਬਡੇਜੈਤਵਰਸੁਲਛਨਾ
 ਕਲਹਿਨਾਮਇਕਨਗਮਹਾਕਲਹਰੂਪਕਲਹਕਰਾ। ਲੋਕਚਤੁਰਦਸਮਾਂਝਛੇਗਨੀਸੁਰ
 ਨਗ। ਸਬਸਸਤ੍ਰਾਸਤ੍ਰਤੀਤਰਨਿਪਣਅਤਿਪਭਾਵਤਿਹਜਾਨੀਐ। ॥੨੦੧॥ ॥੨੦੨॥ ॥੨੦੩॥ ॥੨੦੪॥ ॥੨੦੫॥ ॥੨੦੬॥ ॥੨੦੭॥ ॥੨੦੮॥ ॥੨੦੯॥ ॥੨੧੦॥ ॥੨੧੧॥ ॥੨੧੨॥ ॥੨੧੩॥ ॥੨੧੪॥ ॥੨੧੫॥ ॥੨੧੬॥ ॥੨੧੭॥ ॥੨੧੮॥ ॥੨੧੯॥ ॥੨੨੦॥ ॥੨੨੧॥ ॥੨੨੨॥ ॥੨੨੩॥ ॥੨੨੪॥ ॥੨੨੫॥ ॥੨੨੬॥ ॥੨੨੭॥ ॥੨੨੮॥ ॥੨੨੯॥ ॥੨੩੦॥ ॥੨੩੧॥ ॥੨੩੨॥ ॥੨੩੩॥ ॥੨੩੪॥ ॥੨੩੫॥ ॥੨੩੬॥ ॥੨੩੭॥ ॥੨੩੮॥ ॥੨੩੯॥ ॥੨੪੦॥ ॥੨੪੧॥ ॥੨੪੨॥ ॥੨੪੩॥ ॥੨੪੪॥ ॥੨੪੫॥ ॥੨੪੬॥ ॥੨੪੭॥ ॥੨੪੮॥ ॥੨੪੯॥ ॥੨੫੦॥ ॥੨੫੧॥ ॥੨੫੨॥ ॥੨੫੩॥ ॥੨੫੪॥ ॥੨੫੫॥ ॥੨੫੬॥ ॥੨੫੭॥ ॥੨੫੮॥ ॥੨੫੯॥ ॥੨੬੦॥ ॥੨੬੧॥ ॥੨੬੨॥ ॥੨੬੩॥ ॥੨੬੪॥ ॥੨੬੫॥ ॥੨੬੬॥ ॥੨੬੭॥ ॥੨੬੮॥ ॥੨੬੯॥ ॥੨੭੦॥ ॥੨੭੧॥ ॥੨੭੨॥ ॥੨੭੩॥ ॥੨੭੪॥ ॥੨੭੫॥ ॥੨੭੬॥ ॥੨੭੭॥ ॥੨੭੮॥ ॥੨੭੯॥ ॥੨੮੦॥ ॥੨੮੧॥ ॥੨੮੨॥ ॥੨੮੩॥ ॥੨੮੪॥ ॥੨੮੫॥ ॥੨੮੬॥ ॥੨੮੭॥ ॥੨੮੮॥ ॥੨੮੯॥ ॥੨੯੦॥ ॥੨੯੧॥ ॥੨੯੨॥ ॥੨੯੩॥ ॥੨੯੪॥ ॥੨੯੫॥ ॥੨੯੬॥ ॥੨੯੭॥ ॥੨੯੮॥ ॥੨੯੯॥ ॥੩੦੦॥
 ਰਾਜਸਬਤ੍ਰਾਸਜਵਨਕੋਮਾਨੀਐ। ॥੨੯੧॥ ॥੨੯੨॥ ॥੨੯੩॥ ॥੨੯੪॥ ॥੨੯੫॥ ॥੨੯੬॥ ॥੨੯੭॥ ॥੨੯੮॥ ॥੨੯੯॥ ॥੩੦੦॥ ॥੩੦੧॥ ॥੩੦੨॥ ॥੩੦੩॥ ॥੩੦੪॥ ॥੩੦੫॥ ॥੩੦੬॥ ॥੩੦੭॥ ॥੩੦੮॥ ॥੩੦੯॥ ॥੩੧੦॥ ॥੩੧੧॥ ॥੩੧੨॥ ॥੩੧੩॥ ॥੩੧੪॥ ॥੩੧੫॥ ॥੩੧੬॥ ॥੩੧੭॥ ॥੩੧੮॥ ॥੩੧੯॥ ॥੩੨੦॥ ॥੩੨੧॥ ॥੩੨੨॥ ॥੩੨੩॥ ॥੩੨੪॥ ॥੩੨੫॥ ॥੩੨੬॥ ॥੩੨੭॥ ॥੩੨੮॥ ॥੩੨੯॥ ॥੩੩੦॥ ॥੩੩੧॥ ॥੩੩੨॥ ॥੩੩੩॥ ॥੩੩੪॥ ॥੩੩੫॥ ॥੩੩੬॥ ॥੩੩੭॥ ॥੩੩੮॥ ॥੩੩੯॥ ॥੩੪੦॥ ॥੩੪੧॥ ॥੩੪੨॥ ॥੩੪੩॥ ॥੩੪੪॥ ॥੩੪੫॥ ॥੩੪੬॥ ॥੩੪੭॥ ॥੩੪੮॥ ॥੩੪੯॥ ॥੩੫੦॥ ॥੩੫੧॥ ॥੩੫੨॥ ॥੩੫੩॥ ॥੩੫੪॥ ॥੩੫੫॥ ॥੩੫੬॥ ॥੩੫੭॥ ॥੩੫੮॥ ॥੩੫੯॥ ॥੩੬੦॥ ॥੩੬੧॥ ॥੩੬੨॥ ॥੩੬੩॥ ॥੩੬੪॥ ॥੩੬੫॥ ॥੩੬੬॥ ॥੩੬੭॥ ॥੩੬੮॥ ॥੩੬੯॥ ॥੩੭੦॥ ॥੩੭੧॥ ॥੩੭੨॥ ॥੩੭੩॥ ॥੩੭੪॥ ॥੩੭੫॥ ॥੩੭੬॥ ॥੩੭੭॥ ॥੩੭੮॥ ॥੩੭੯॥ ॥੩੮੦॥ ॥੩੮੧॥ ॥੩੮੨॥ ॥੩੮੩॥ ॥੩੮੪॥ ॥੩੮੫॥ ॥੩੮੬॥ ॥੩੮੭॥ ॥੩੮੮॥ ॥੩੮੯॥ ॥੩੯੦॥ ॥੩੯੧॥ ॥੩੯੨॥ ॥੩੯੩॥ ॥੩੯੪॥ ॥੩੯੫॥ ॥੩੯੬॥ ॥੩੯੭॥ ॥੩੯੮॥ ॥੩੯੯॥ ॥੪੦੦॥
 ਰਖਅਜੈਰਣਾ। ਕਬਹੁਦੀਨਨਹੀਪੀਠਾਅਨਿਕਜੀਤੇਜਿਹਨਿਪਗਣਾ। ਲੋਚਨਸੇਠਤਬਰ
 ਣਅਰਣਸਬਸਸਤ੍ਰਾਅੰਗਤਿਹਾਗਵਿਪਕਾਸਸਰਪੁਜਾਅਰਦਲਾਜਤਲਾਪਿਛ
 ਬਿਜਿਹਾ। ਇਹਭੂਤਿਬੈਰਬੀਰਾਬਡੋਜਾਦਿਨਕ੍ਰੋਧਕਰਿਗਰਿਜਐ। ਬਿਨੁਏਕਸਾਂਤਿ
 ਸੁਨਰੇਨਿਪਸੁਅਉਰਨਦੁਸਰਬਰਜਐ। ॥੪੦੧॥ ॥੪੦੨॥ ॥੪੦੩॥ ॥੪੦੪॥ ॥੪੦੫॥ ॥੪੦੬॥ ॥੪੦੭॥ ॥੪੦੮॥ ॥੪੦੯॥ ॥੪੧੦॥ ॥੪੧੧॥ ॥੪੧੨॥ ॥੪੧੩॥ ॥੪੧੪॥ ॥੪੧੫॥ ॥੪੧੬॥ ॥੪੧੭॥ ॥੪੧੮॥ ॥੪੧੯॥ ॥੪੨੦॥ ॥੪੨੧॥ ॥੪੨੨॥ ॥੪੨੩॥ ॥੪੨੪॥ ॥੪੨੫॥ ॥੪੨੬॥ ॥੪੨੭॥ ॥੪੨੮॥ ॥੪੨੯॥ ॥੪੩੦॥ ॥੪੩੧॥ ॥੪੩੨॥ ॥੪੩੩॥ ॥੪੩੪॥ ॥੪੩੫॥ ॥੪੩੬॥ ॥੪੩੭॥ ॥੪੩੮॥ ॥੪੩੯॥ ॥੪੪੦॥ ॥੪੪੧॥ ॥੪੪੨॥ ॥੪੪੩॥ ॥੪੪੪॥ ॥੪੪੫॥ ॥੪੪੬॥ ॥੪੪੭॥ ॥੪੪੮॥ ॥੪੪੯॥ ॥੪੫੦॥ ॥੪੫੧॥ ॥੪੫੨॥ ॥੪੫੩॥ ॥੪੫੪॥ ॥੪੫੫॥ ॥੪੫੬॥ ॥੪੫੭॥ ॥੪੫੮॥ ॥੪੫੯॥ ॥੪੬੦॥ ॥੪੬੧॥ ॥੪੬੨॥ ॥੪੬੩॥ ॥੪੬੪॥ ॥੪੬੫॥ ॥੪੬੬॥ ॥੪੬੭॥ ॥੪੬੮॥ ॥੪੬੯॥ ॥੪੭੦॥ ॥੪੭੧॥ ॥੪੭੨॥ ॥੪੭੩॥ ॥੪੭੪॥ ॥੪੭੫॥ ॥੪੭੬॥ ॥੪੭੭॥ ॥੪੭੮॥ ॥੪੭੯॥ ॥੪੮੦॥ ॥੪੮੧॥ ॥੪੮੨॥ ॥੪੮੩॥ ॥੪੮੪॥ ॥੪੮੫॥ ॥੪੮੬॥ ॥੪੮੭॥ ॥੪੮੮॥ ॥੪੮੯॥ ॥੪੯੦॥ ॥੪੯੧॥ ॥੪੯੨॥ ॥੪੯੩॥ ॥੪੯੪॥ ॥੪੯੫॥ ॥੪੯੬॥ ॥੪੯੭॥ ॥੪੯੮॥ ॥੪੯੯॥ ॥੫੦੦॥
 ਮੁਸਾਰਥੀਬਿਰਾਜਤਾ। ਧੂਮਬਸਤ੍ਰਤਨਪਰੇਨਿਰਖਪੁਅਰੇਮਨਲਾਜਤਾ। ਧੂਮਧਨਖਕ
 ਰਿਛਕਿਯੋਬਾਨਪੂਮੇਸੁਹਾਏ। ਸੁਰਨਰਨਗਭੂਜੰਗਜਛਾਅਭੂਅਸੁਰਲਜਾਏ। ਇਹਛ
 ਬਿਪਭਾਵਅਲਾਸਨਿਪਤਜਾਦਿਨਜੁਧਕਹਜੁਟਐ। ਉਦਮਬਿਹੀਨਸੁਨਿਰੇਨਿਪਤਿਅ
 ਉਰਸਕਲਦਲਫੁਟਐ। ॥੫੦੧॥ ॥੫੦੨॥ ॥੫੦੩॥ ॥੫੦੪॥ ॥੫੦੫॥ ॥੫੦੬॥ ॥੫੦੭॥ ॥੫੦੮॥ ॥੫੦੯॥ ॥੫੧੦॥ ॥੫੧੧॥ ॥੫੧੨॥ ॥੫੧੩॥ ॥੫੧੪॥ ॥੫੧੫॥ ॥੫੧੬॥ ॥੫੧੭॥ ॥੫੧੮॥ ॥੫੧੯॥ ॥੫੨੦॥ ॥੫੨੧॥ ॥੫੨੨॥ ॥੫੨੩॥ ॥੫੨੪॥ ॥੫੨੫॥ ॥੫੨੬॥ ॥੫੨੭॥ ॥੫੨੮॥ ॥੫੨੯॥ ॥੫੩੦॥ ॥੫੩੧॥ ॥੫੩੨॥ ॥੫੩੩॥ ॥੫੩੪॥ ॥੫੩੫॥ ॥੫੩੬॥ ॥੫੩੭॥ ॥੫੩੮॥ ॥੫੩੯॥ ॥੫੪੦॥ ॥੫੪੧॥ ॥੫੪੨॥ ॥੫੪੩॥ ॥੫੪੪॥ ॥੫੪੫॥ ॥੫੪੬॥ ॥੫੪੭॥ ॥੫੪੮॥ ॥੫੪੯॥ ॥੫੫੦॥ ॥੫੫੧॥ ॥੫੫੨॥ ॥੫੫੩॥ ॥੫੫੪॥ ॥੫੫੫॥ ॥੫੫੬॥ ॥੫੫੭॥ ॥੫੫੮॥ ॥੫੫੯॥ ॥੫੬੦॥ ॥੫੬੧॥ ॥੫੬੨॥ ॥੫੬੩॥ ॥੫੬੪॥ ॥੫੬੫॥ ॥੫੬੬॥ ॥੫੬੭॥ ॥੫੬੮॥ ॥੫੬੯॥ ॥੫੭੦॥ ॥੫੭੧॥ ॥੫੭੨॥ ॥੫੭੩॥ ॥੫੭੪॥ ॥੫੭੫॥ ॥੫੭੬॥ ॥੫੭੭॥ ॥੫੭੮॥ ॥੫੭੯॥ ॥੫੮੦॥ ॥੫੮੧॥ ॥੫੮੨॥ ॥੫੮੩॥ ॥੫੮੪॥ ॥੫੮੫॥ ॥੫੮੬॥ ॥੫੮੭॥ ॥੫੮੮॥ ॥੫੮੯॥ ॥੫੯੦॥ ॥੫੯੧॥ ॥੫੯੨॥ ॥੫੯੩॥ ॥੫੯੪॥ ॥੫੯੫॥ ॥੫੯੬॥ ॥੫੯੭॥ ॥੫੯੮॥ ॥੫੯੯॥ ॥੬੦੦॥
 ਬਾਜੀਰਥਥੇਭੁਤਾ। ਹਰਤਬਸਤ੍ਰਤਨਪਰੇਨਿਰਖਸੁਰਾਸੁਰਮਨਮੋਹਤਾ। ਪਵਨਬੇਗ
 ਰਥਚਲਤਕ੍ਰਮਨਬਖੁਲਾਲਖਿਲਾਜਤਾ। ਸੁਨਤਸ੍ਵਰ੍ਹਕਸਬਦਮੇਘਮਨਮਹਿਸ

ਖਸੀਜਤਾ ਗਇਹੁ ਛਾਬਿ ਪੁਤਾ ਪਮਦਨਾ ਮਨਿ ਪਜਾ ਦਿਨ ਤੁੰਗਨ ਚਾਇਹੈ ॥ ਗਬਿਨ ਇਕ ਬਿਬੇ ੩੩੮
 ਕਸੁ ਨਿਲੈ ਨਿਪਤ ਸੁਸਮਰਨ ਦੁਸਰਜਾਇਹੈ ॥ ॥ ਅਸਿਤ ਪੁਜਾ ਸਾਰਥੀ ॥
 ਅਸਿਤ ਬਸਰੈ ਅਰੁ ਬਾਜੀ ॥ ਅਸਿਤ ਕਵਚਤ ਨਕਸੇਤ ਜਤ ਬਾਣ ਨਕੀਰਾ ਜੀ ॥ ਅਸਿਤ
 ਸਕਲ ਤਿਹ ਬਰਦਾ ਅਸਿਤ ਲੋਚਨ ਦੁਖ ਮਰਦਨਾ ॥ ਅਸਿਤ ਮਦਦ ਕੇ ਸਕਲ ਅੰਗ ਭੂਖਣ
 ਰੁਚ ਬਰਪਨਾ ॥ ਅਸਕੁ ਵਿਰਤ ਬੀਰ ਦੁਪਰਖਾ ਅਤਿ ਜਾ ਦਿਨ ਸਮਰਕ ਹਿਸਜਹੈ ॥ ਗਬਿਨ ਇਕ
 ਪੀਰ ਬੀਰ ਜਤਾ ਜੀ ਅਉਰ ਸਕਲ ਦਲ ਭੁਜਹੈ ॥ ॥ ॥ ਚਰਮ ਬਰਮਕ ਹੁ
 ਪਰੇ ਪਰਮ ਛੁੜੀ ਕੋ ਪਾਰਤਾ ॥ ਅਜੈ ਜਾਨਾ ਪਨ ਹਿਸਰ ਬਰਦ ਸੁਭਟ ਪਚਾਰਤਾ ॥ ਪਰਤਾ ॥
 ਗੋਪੀਰ ਬੀਰ ਜਿਹ ਸਾਮੁ ਹਿਧਾਵਤਾ ॥ ਸੁਰਾ ਅਸੁਰਾ ਅਰੁ ਨਰ ਨਾਰਜ ਛੁਹੀ ਪ੍ਰਬਹੁ ਨਗਾਵਤਾ ॥
 ਇਹ ਬਿਬਿਗਾ ਮਨਜਾ ਦਿਨ ਗਜ ਪਰਮ ਕ੍ਰੋਧ ਕਰਿ ਦੂਕਹੈ ॥ ਗਬਿਨ ਇਕ ਸੀਲ ਸੁਨਿ ਨਿਪ ਨਿਪ
 ਦਸੁ ਅਉਰ ਸਕਲ ਦਲ ਭੁਕਹੈ ॥ ॥ ॥ ॥ ਕੜਕ ਕ੍ਰੋਧ ਕਰ ਚੜ੍ਹ ਗਭੁੜ ਗਭੁੜ
 ਦਵ ਜਿਯੋਗ ਜਤਾ ॥ ਸੌੜਕ ਤੇਗ ਦਾ ਅਨਤੌੜਕ ਤੜਕੁ ਰਣ ਸਜਤਾ ॥ ਲੜਕ ਲੁਥਾ ਬਿਬਰ ਗਸੇ
 ਲਸਾਮੁ ਹਿਧੈ ਪਲੰਤਾ ॥ ਜਾ ਦਿਨੇ ਸਰਾਵਤ ਰਣ ਹਿਦੁ ਸਰੋਕੇ ਲੰਗਾ ॥ ਇਹ ਬਿਬਿਅਪਮਾ
 ਨ ਤਿਹ ਕ੍ਰਾਤ ਭੁਨਜਾ ਦਿਨ ਦੁਰਸ ਮਾਚਿਹੈ ॥ ਗਬਿਨ ਇਕ ਦੁਸੀਲ ਛੁਟ ਸੁਅਉਰ ਕਵਣ ਰਣ
 ਚਹੈ ॥ ॥ ॥ ॥ ॥ ਧਨਖੰਡ ਲਾਕਾਰ ਲਗਤ ਜਾ ਕੇ ਸਦੀਵ ਰਣਾ ॥ ਨਿਰਖਤ ਤੇਜ
 ਪਭਾਵੁ ਭੁਟ ਕਤਾ ਜਤਹੈ ॥ ਭੁਟ ਗਣਾ ਕਉਨ ਬਾਨ ਤੇ ਪੀਰ ਬੀਰ ਨਿਰਖਤ ਦੁਤਿਲਾ ਜਤਾ ॥ ਨਹਨ
 ਜੁਪਨ ਹਰਾਤ ਸਤ ਦਲ ਦਸਹੀ ਦਿਸ ਭੁਜਤਾ ॥ ਇਹ ਬਿਬਿ ਅਰਥ ਸਮਰ ਬਰਦ ਜਾ ਦਿਨ
 ਤੁੰਗ ਮਟਾ ਕਿਹੈ ॥ ਗਬਿਨ ਇਕ ਪੀਰ ਜਸੁ ਨਿਬੀਰ ਬਰਦੁ ਸਰੋਕੇ ਨਹਨ ਟਿਕਿਹੈ ॥ ॥ ॥
 ॥ ॥ ॥ ॥ ਪੀਤ ਬਸਤੁ ਤਨ ਪਰੇ ਪੁਜਾ ਪੀਅਰੀ ਰਥ ਪਾਰੇ ॥ ਪੀਤ ਪਲਖ ਕਰਿ ਸੇ
 ਮਾਨਗਤਿ ਪਾਤਿ ਕੋਟਹੈ ॥ ਪੀਤ ਬਰਦ ਸਾਰਥੀ ਪੀਤ ਬਰਦ ਰਥ ਬਾਜੀ ॥ ਪੀਤ ਬਰਦ ਕੇ ਬਾ
 ਦਖੇਤ ਚਰਿਗਰ ਜਤ ਗਾਜੀ ॥ ਇਹ ਭਾਤ ਬੈਰ ਸੂਰਾ ਨਿਪਤ ਜਾ ਦਿਨ ਗਰਜ ਦਲਗਾਹਹੈ ॥
 ਬਿਨ ਇਕ ਗੀਅਨ ਸਵਪਾਨ ਭੁਯੈ ॥ ਐਰ ਸਮਰੋਕੇ ਚਾਹਿਹੈ ॥ ੧੮੫ ॥ ਛੁਪੇ ਛੁਪੇ ॥ ॥ ਮਲਤ

ਬਸਤਤਨਪਰੇਮਾਲਿਤਭੂਖਨਬਖਾਧੈ॥ ਅਲਤਮੁਕਟਸਿਰਪਰੇਪਰਮਬਾਵਦਕਹਸਾਧੈ॥
 ਮਲਤਬਰਣਸਾਗਥੀਮਲਤਤਾਹੁਆਭੂਖਨਾਮਾਲਿਅਗਰਕੀਰੀਧਸਕਲਸਤੁਕੁਲਦੁਖ
 ਨਾ॥ ਇਹਭਾਤਿਨਿਦਾਨਪਰਖਸੁਭਟਜਾਦਿਨਾਯੋਧਨਮਾਚਿਐ॥ ਬਿਨਇਕਪੀਰਜਸੁਨਿਖ
 ਰਸੁਅਉਰਕਵਟਰਦਰਚਐ॥ ॥ ਘੋਰਬਸਤਤਨਪਰੇਘੋਰਪਗ
 ਆਸਿਰਬਾਧੈ॥ ਘੋਰਬਰਣਸਿਰਮੁਕਟਘੋਰਸਸਤਨਕਹਿਸਾਧੈ॥ ਘੋਰਮੰਤ੍ਰਮੁਖਜਪਤ
 ਪਰਮਾਘੋਰਰੂਪਤਿਹਾ॥ ਲਖਤਸੁਰਗਭੁਹਿਰਤਘੋਰਅਭਾਯਖਿਕੈਸ਼ਿਹ॥ ਇਹਭਾਤਿਨ
 ਰੁਕਦੁਪਰਖਭਟਜਾਦਿਨੋਸਰਣਾਇਐ॥ ਬਿਨੁਇਕਨਾਮਸੁਨਹੋਨਿਪਤਸੁਅਉਰਨਕੋਊ
 ਬਚਾਇਐ॥ ॥ ਸਮਟਸਾਂਗਸੰਗਰਹੈਸੇਲਸਾਮੁਹਲੈਸੁਦੈ॥ ਕਲਿਤ
 ਰੂਪਸੰਜੁਗਤਿਗਲਿਤਗੋਵਰਜਿਯੋਜੁਏ॥ ਇਕਇਕਬਿਨੁਕੀਨਇਕਭੋਇਕਨਚਲੈ॥ ਤਿ
 ਕਇਕਸੰਗਭਿਰੋਸਸਤਸਨਮੁਖਹੈਝਲੈ॥ ਇਹਬਿਧਨਸੀਲਦੁਸੀਲਭੁਟਸਹਿਤਕੁਚੀ
 ਲਗਗਜਿਐ॥ ਬਿਨੁਇਕਸੁਚਹਿਸੁਨਿਨਿਪਨਿਪਣਸੁਅਉਰਨਕੋਊਬਗਜਿਐ॥
 ॥ ਅਸਤਸਸਤ੍ਰੇਊਨਿਪਣਨਿਪਣਸਬਬੇਦਸਾਸਤ੍ਰਕਰ॥ ਅਰਣਨੇਤ੍ਰ
 ਕਤਬਸਤ੍ਰਿਤਵਾਨਪਨੁਰਪਗਾ॥ ਬਿਕਟਬਾਂਕਯਬਡਿਡਿਯਾਛਬਡੇਅਭਿਮਾਨਪਰੇਮਨ॥
 ਅਮਿਤਰੂਪਅਮਿਤੇਜਅਭੈਅੰਘ੍ਰਕਅਜੈਰਨਾ॥ ਅਸੁਭਟਛੁਪਾਤਿਸਨਾਸਬਲਜਾਦਿ
 ਨਰਗਰਣਰਚਿਐ॥ ਬਿਨਇਕਨਿਪਤਿਨਿਰ੍ਹਹਿਬਿਨਾਅਉਰਜੀਅਭੈਨਬਚਐ॥
 ॥ ਪਵਨਬੇਗਰਥਚਲਤਸੁਛਾਬਿਸਵਜਤਤਤ੍ਰਤਾਕ੍ਰਿਤਾ॥ ਗਿਰਤਪਰਨਸੁੰਦ
 ਰੀਨੈਕਜਿਹਦਿਸਾਫਿਰਿਝਾਕਤਾ॥ ਅਵਨੋਮੋਹਮਨਹਰਤਮਨੁਛੁਦੇਖਤਛਾਬਿਲਾਜਤਾਉਪ
 ਜਿਤਹੀਯਹੁਲਾਸਨਿਰਖਦੁਤਿਕਹਦੁਖਭਾਂਜਤਾ॥ ਇਮਕਪਟਦੇਵਅਨਜੇਵਨਿਪਜਾਦਿਨ
 ਤ੍ਰਟਕਦੇਧਾਇਐ॥ ਬਿਨੁਇਕਸਾਂਤਸੁਨਹੋਨਿਪਤਿਸੁਅਉਰਕਵਨਸਮੁਹਾਇਐ॥ ੧੯੬
 ਛੁਪੇਛੁਦਾ॥ ॥ ਚਰਨਚਾਰਚੰਚਲਪਛਾਵਖੰਜਨਲਖਿਲਾਜਤਾ॥ ਗਾਵਤਰਾਗਬਸਿਤ
 ਬੇਣਬੀਨਾਪੁਨਬਾਜਤਾ॥ ਪਧਕਤਾਧਿਕਟਮ੍ਰਿਦੰਗਤ੍ਰਾਤ੍ਰਾਲਰਸੁਭੁਸੋਹਤਾ॥ ਖਗਮ੍ਰਿ

ਗਜਛਤੁ ਜੰਗ ਸੁਰਨਗ ਮਨ ਮੋਹਤਾ ਅਸਭੇ ਭਨਾ ਮਜੇ ਪਾਥਰੇ ਜਾ ਦਿਨ ਜੁਪਕ ਹਿਜੁ ਰਹੈ ॥ ਜਸ ੩੪੦
 ਪਵਨ ਬੇਗਰੈ ਮੇ ਪਗਟ ਸੁ ਅਸਤਵ ਸਬ ਲਵਲ ਫੁਟੈ ॥ ੧੯੩ ॥ ॥ ਪੁਜਾ ਪੁਮਾਣ
 ਬੀਜੁ ਗੀਤੁ ਜਭਾ ਗੀ ਜਿਹਾ ਜਤਾ ਅਤਿ ਚੰਚਲ ਰਬ ਚਲਤ ਨਿਰਖ ਸੁਰਨਗ ਮੁਨ ਭਾਜਤਾ ॥
 ਅਸਿਕਰੂਪ ਅਮਿਤੋ ਜੇ ਅਮਿਟੋ ਜੇ ਪਾਰਣ ਦੁਹਕਰਾ ਅਤਿ ਪ੍ਰਤਾਪ ਬਲਵੰਤ ਬਗਤਿ ਸ
 ਤਨ ਕੋਹ ਰਿਪਹਰਿ ॥ ਅਸਮੋਹਨ ਮੇਜੇ ਪਾਸ ਜੀਜਿ ਦਿਨ ਜੁਪਕ ਹਜੁ ਰਹੈ ॥ ਬਿਨ ਇਕ ਬਿਚਾਰ
 ਆਬਿਚਾਰ ਨਿਪ ਅਉਰ ਸਕਲ ਵਲ ਫੁਟੈ ॥ ੧੯੪ ॥ ॥ ਪਵਨ ਬੇਗਰ ਬਚਲ
 ਤਗਵਨ ਲਖ ਮੋਹਤ ਨਗਰਾ ਅਤਿ ਪ੍ਰਤਾਪ ਅਮਿਤੋ ਜੇ ਅਜੈ ਪ੍ਰਤਾਪ ਪੁਰਾਪਰਾ ਅਤਿ ਬ
 ਲਿਸਟਾ ਅਪਿਸਟ ਸਕਲ ਸੇਨਾ ਕਹੁ ਜਾਨਹਾ ਭ੍ਰੋਧਨਾ ਮਬ ਡਿਯਾ ਛਬ ਡੇ ਜੇ ਪਾਜੀ ਅਮਾਨਹਾ
 ਪਹਿ ਅੰਗ ਕਵਚ ਪਰਪਨ ਚਕਰ ਜਾ ਦਿਨ ਤੁਰੰਗ ਮਟਿਕੈ ॥ ਗਬਿਨੁ ਏਕ ਸਾਂਤਿ ਸੁਨ ਸਤਿ ਨਿਪ
 ਸੁ ਅਉਰ ਨ ਕੋਊ ਹਟਿ ॥ ੧੯੫ ॥ ॥ ਗਲਿ ਦੁਰਦਮ ਚਿਚ ਡਿਯੋ ਕਾਢ ਕਰਵਾ
 ਲਭੁ ਯੰਕਰਾ ਸਿਆਮ ਬਰਣਾ ਆਭੁਰਵ ਖਚਿਤ ਸਬ ਨੀਲ ਮਟਿਣ ਬਗਾ ਸੁਰਨ ਕਿੰਕਣ
 ਜਾਲ ਬਧੇ ਬਾਨੈ ਤਗੋ ਜੇਤਾ ਅਤਿ ਪ੍ਰਭਾਵ ਅਤਿ ਬੀਰ ਸਿਪਸਾ ਵੰਤ ਨਰੇਤਾ ॥ ਗਇਹ ਛਾਬਿ
 ਹੋ ਕਾਰਨਾ ਮਾਸੁਤਾ ਅਤਿ ਬਲਿਸਟ ਤਿਹ ਮਾਨੀਐ ॥ ਗਇਹ ਜਗਤ ਜੀਵ ਜੀਤਿ ਸਬੈ ॥ ਪਾਪ ਅ
 ਜੀਤਿ ਤਿਹ ਜਾਨੀਐ ॥ ੧੯੬ ॥ ॥ ਛਪੇ ਯਾ ਛੰਦਾ ॥ ਸੇਤ ਹਸਤਾ ਆਭੁ ਫੁਰਤ ਚਹੁ ਓਰ ਚਵਰ
 ਬਗਾ ਸੁਰਣ ਕਿੰਕਣੀ ਬਧੇ ਨਿਰਖ ਮੋਹਤ ਨਗੀਨਾ ॥ ਸੁਕ੍ਰਮੈ ਹਥੀ ਪਾਣ ਪ੍ਰਭਾ ਕਰੇ ਮੇ ਅਸਪ
 ਵਤਾ ॥ ਨਿਖ ਦਿਪਤਿ ਦਾਮਨੀ ਪ੍ਰਭਾ ਹੀ ਅਰੋਪ ਛਤੁ ਤਿ ॥ ॥ ਅਸਿਦੋਹਨ ਮੇਜੇ ਪਾਥਰੇ ਅਤਿ
 ਪ੍ਰਭਾਵ ਤਿਹ ਜਾਨੀਐ ॥ ਸ਼ਲ ਬਲ ਬਿਦੇ ਸਦੇ ਸਨ ਨਿਪਤਾ ਅਨਜਵਨ ਕੀ ਮਾਨੀਐ ॥

॥ ਤਬਲ ਬਾਜ ਪੁੰਘ ਪਰਾਸੀ ਸਕਲ ਗੀਜਿ ਹੋਸੇ ਹਤਾ ॥ ਏਕ ਪਾਣ ਗਜਰਾ ਹਿ
 ਨਿਰਖ ਨੀਨਰ ਮੋਹਤਾ ਅਮਿਤਰੂਪ ਅਮਿਤੋ ਜੇ ਬਿਕਟ ਬਾਨੈਤਾ ਅਮਿਟ ਭੁਟਾ ਅਤਿ ਸੁਬ
 ਹਾ ਅਤਿ ਸੂਰਾ ਅਜੈ ਅਨਭਿਦ ਅਨਕਟਾ ॥ ਗਇਹੁ ਤਿਭੁਗਾ ਅਨਭਿਦ ਭੁਟ ਜਾ ਦਿਨ ਕੁਪ ਜੀਅ
 ਪਾਰਿਹੈ ॥ ਬਿਨ ਇਕ ਬਿਚਾਰ ਆਬਿਚਾਰ ਨਿਪ ਸੁ ਅਉਨ੍ਹਾ ਅਨਿਓ ਬਾਰਹੈ ॥

ਲਾਲਮਾਲਸੁਤਬਪੈਨਗਨਸਰਪੋਚਖਚਤਜਿਹਾਅਤਿਬਲਿਸਟਅਨਭੇਦਅਜੈਸਾਵੰਤ
 ਤੁਟਾਬਗਾਕਟਿਕ੍ਰਿਪਾਣਸੈਭੀਤਜਤਬਣਨਕਰਾਦੇਖਤਹਸਤਪ੍ਰਭਾਵਲਜਤਤਜਿਤ
 ਧਾਰਾਧਰਾਅਸਬੁਧਮਦੇਖਅਨਮੋਖਭਟਅਕਟਅਜੈਤਿਹਜਾਨੀਐਅਹਿਦਵਨਮਜੈ
 ਅਨੰਦਕਰਿਨਿਪਅਥਿਬਕਕੇਮਾਨੀਐ॥ ੨੦੦॥ ਅਸਿਤਬਸਤ੍ਰਅਰੁਮ
 ਸਿਤਗਾਤਾਮਿਤੋਜਰਣਚਲਾਅਤਿਪ੍ਰਚੰਡਅਤਿਬੀਰਜੀਤੇਜਿਨਜਲਖਲਾਅਕਟ
 ਅਜੈਅਭੇਦਅਮਿਟਅਨਰਥਨਾਮਤਿਹਾਅਤਿਪ੍ਰਮਾਥਅਰਮਥਨਸਤ੍ਰਸੇਖਨਹੈਬਿਦਲਿ
 ਹਾਦੁਪਰਖਸੁਰਾਨਭੇਦਭੁਟਅਤਿਪ੍ਰਤਾਪਤਿਹਜਾਨੀਐਅਨਜੈਅਨੰਦਦਾਤਾਆਪਨ
 ਅਤਿਸੁਖਾਹਤਿਹਮਾਨੀਐ॥ ੨੦੧॥ ਅਰਬਰਣਰਥਥਾਜਮੋਹਹੀਬਰਣਪ
 ਰਮਜਿਹਾਅਮਿਤਤੇਜਤਪਰਖਸਤ੍ਰਲਖਿਕਪਤਤਿਹਾਅਮਿਟਬੀਰਾਜਾਜਾਨਥਾਹਾ
 ਲੋਕਰੂਪਗਨਾਅਤਸਕੇਤਲਖਿਜਾਹਿਹਿਰਦੈਲਾਜਤਹੈਦੁਤਮਨਾਅਸਤ੍ਰਭੂਭਜਦਿਨ
 ਸ੍ਰਿਮਤਿਰਣਤੁਰੰਗਪੱਕਹੈ॥ ਬਿਨਇਕਸਤਸੁਨਹੈਨਿਪਤਅਭਿਰਨਾਅਨਹਟਕਹੈ॥
 ਛਪੇਛੰਦਾ॥ ੨੦੨॥ ਰਥਤੁਰੰਗਸਿਤਾਸਿਤਸਿਤਪੁਜਾਥਿਰਾਜਤਾਅਸਿਤਸੇਤਤਿਹਬਸਤ੍ਰ
 ਨਿਖਸੁਰਨਗਮੁਨਲਾਜਤਾਅਸਿਤਸੇਤਸਾਰਥੀਅਸਿਤਸੇਤਛਕਿਯਾਬਗਾਸੁਰਨਕਿਕ
 ਟੀਕਿਸਜਨਕਦੂਸਰੇਦੇਵਸੁਰਾਇਹਛਾਬਿਪ੍ਰਭਾਵਮਿਥਿਆਸੁਭਟਅਤਿਬਲਿਸਟਤਿ
 ਹਕਹਕਹਿਐ॥ ਇਹਜਗਤਜੀਵਜੀਤੇਸਬੈਨਹਿਅਜੀਤਨਰਕੋਰਹਿਐ॥ ੨੦੩॥ ਚੰਕ੍ਰਬੰ
 ਕ੍ਰਕਰਪਰੇਚਾਰੁਬਾਗਾਤਨਧਾਹੇਅਨਨਖਾਤਤੋਬੋਲਗੀਪਉਤਮਥਿਸਥਾਰੇਚਵਰਚਾ
 ਰਚਹੈਰਿਦੁਰਤਉਦਰਛਾਬਿਪਾਵਤਾ॥ ਨਿਰਖਤਨੈਨਬਸਿਤਪ੍ਰਭਾਤਕਹਸਿਰਨਿਆਵਤਾ
 ਇਹਬਿਪਿਸੁਬਾਹਚਿਤਾਸੁਭਟਅਤਿਦੁਪਰਖਥਖਾਨੀਐ॥ ਅਨਭੁੰਗਗਾਤਾਅਨਭੇਸੁਭ
 ਟਅਤਿਪ੍ਰਚੰਡਤਿਹਮਾਨੀਐ॥ ੨੦੪॥ ਲਾਲਹੀਰਨਕੇਪਰੇਜਿਹਸੀਸਪੈਖ
 ਹੁਰਾਗਾਸੁਰਠਕਿਕਟਸੇਛਕਿਯੋਗਜਰਾਜਪੱਥਾਕਾਗਾਦੁਰਦੁਰ੍ਹਦਰਿਦਨਾਮਸੁਬੀਰ
 ਸੁਨਭੂਪਾਕਉਨਤਾਤੇਜੀਤੇਹੈਰਣਾਅਜਾਨਿਸੁਰੂਪ॥ ੨੦੫॥ ਜਰਕਸੀਕਿਬਸਤ੍ਰਅਰੁ

ਪਰਮਬਾਜਾਨਾ ਪਰਮਪੁਰਖਾ ਪਰਮਾਤਮਾ ਪਰਮਾਤਮਾ ਪਰਮਾਤਮਾ ਪਰਮਾਤਮਾ ੨੪੯
 ਬੀਸਕੀ ਜਿਹਲਾ ਜਾ ਸਿਕਨਾ ਮਾਸੁਰੇ ਸਬਸੁਰੇ ਸਿਰਤਾ ਜਾ ॥ ੨੦੩ ॥ ਪਿਰਾਬਾ ਜਨਹੋਰਥੇ
 ਮਹਿਅਰਿਗਬੀਰਾ ਅਖੰਡਾ ਅੰਤਰੁਪਰੇ ਮਨੇ ਅਛਿਜਗਾਤ ਪੁਰੰਦਰਾ ਨਾਮਸੁਰਾ ਅਸੇਬਤਾ ਕਹੁ
 ਜਾਨਹੀ ਸਰਲੇਕਾ ਕਉਨਰਾ ਵਾਬਿਬੇਕਹੈ ਮੁਨਿਮਾਨਿਹੈ ਇਹਸੇਕਾ ॥ ੨੦੪ ॥
 ॥ ਸਜੇ ਸਿਖਾ ਮਬਾਜੀਰਥੀ ਜਾਸੁਜੇਨੇ ਮਹਾਜੰਗਜੇਪਾ ਅਜੈਤਾਸਮੇਨੇ ਅਸੀਤੁਸਟਨਮ
 ਮਹਾਬੀਰਸੇਹੈ ॥ ਤਿਹੁਲੇਕਜਾਕੋਬਰੇਤਾਸਮੇਹੈ ॥ ੨੦੫ ॥ ਚੜ੍ਹਿਯੋਤਰਤਾਜੀ ਸਿਰਾਜੀਤਸੇਭੈ
 ਸਿਰੀਜੈਤਪੜੰਲਾਖੇਚੰਦਛੋਭੈ ॥ ਅਨਸਉਚਨਾਮਾਮਹਾਸੁਰਸੇਹੈ ਬਰੇਛਰਪਾਠੀਪਰੇਛਰਜੇਹੈ
 ॥ ੨੦੬ ॥ ਰਥੀਸੇਤਬਾਜੀ ਸਿਰਾਜੀਤਸੇਹੈ ਲਾਖੋਇਦਬਾਜੀਤਰੇਦਿਸਦੇਕਹੈ ॥ ਹਠੀਬੀਰ
 ਹਿਸਾਨਾਮਜੇਨੇ ਮਹਾਜੰਗਜੇਪਾ ਅਜੈਲੇਕਮਨੇ ॥ ੨੦੭ ॥ ਸੁਤੀਸੰਦਲੀਬਾਜਰਾਜੀ ਸਿਰਾਜੀ
 ਲਖੇਰੁਪਤਾਕੋਲਜੇਇਦਬਾਜੀ ॥ ਕੁਮੰਤੀਮਹਾਜੇਰਜੇਪਾਜੁਝਾਰੀ ॥ ਜਲੰਦਾਥਲੀਜੇਦਾਜਿਤੇਬ
 ਰਾਰੀ ॥ ੨੦੮ ॥ ਚੜ੍ਹਿਯੋਬਾਜਤਾਜੀਕਪੇਤੰਸਰੂਪੀ ॥ ਪਰੇਚਰਮਬਗਮੀ ਬਿਸਾਲੀਅਨੂਪੀ ॥ ਪੁਜਾ
 ਬਧਸਿਧੀਅਲਜਾਜੁਝਾਰੀ ॥ ਬਰੇਜੰਗਜੇਪਾਸੁਕੂਪੀਬਰਾਰੀ ॥ ੨੦੯ ॥ ਪਰੇਛਰੀਨਬਸੜੀਮਲੀਨ
 ਦਰਿਦੀ ॥ ਪੁਜਾਫਾਟਬਸੜੀਸੁਪਾਰੇਉਪਦੀ ॥ ਮਹਾਸੂਰਚੇਰੀਕੋਰੇਰੀਸਮਨੀ ॥ ਲਸੈਤੇਜੇਮੇਸੇ
 ਲਜੈਦੇਖਿਸੁਨੀ ॥ ੨੧੦ ॥ ਫਟੇਬਸੜੀਸਰਬਸਬੈਅੰਗਪਾਰੇ ॥ ਬਧੇਸੀਸਜਾਗੀਬੁਗੀਅਰਪਜ
 ਰੇ ॥ ਚੜ੍ਹਿਯੋਭੀਮਭੈਸੀਮਹਾਭੀਮਰੂਪੀ ॥ ਬਿਭੈਚਾਰਜੇਪਾਕੋਹੇਤਾਸਰੂਪੀ ॥ ੨੧੧ ॥ ਸਭੈਸਿਖਾਮ
 ਬਰਣੀਸਰੀਸੇਤਏਕੀ ॥ ਨਹੇਗਰਪਪੀਸਯੀਦਨੈਕੀਅਨੇਕੀ ॥ ਪੁਜਾਸਿਖਾਮਬਰਣੀਭੁਜੰਗਭੀਮਰੂ
 ਪੀ ॥ ਸਰੇਸੇਣਤੰਏਕਾਛੇਕਕੂਪੀ ॥ ੨੧੨ ॥ ਮਹਾਜੇਪਦਾਰਿਦੀਨਾਮਾਜੁਝਾਰੀ ॥ ਪਰੇਚਰਮਬ
 ਗਮੀਸੁਪਾਣੀਕੁਠਾਰੀ ॥ ਬਰੇਚਿਤ੍ਰਜੇਪੀਕੋਰੇਪੀਕਰਾਲੀ ॥ ਤਜੈਨਾਸਕਾਨੈਨਪੁਮੀਬਰਾਲੀ ॥ ੨੧੩ ॥
 ॥ ਸੁਮਾਘਾਤਕ੍ਰਿਤਪਨਬੀਰਹੈ ਦੁਪਰਖਾ ॥ ਸਰਸੂਰਨਕੋਸੀਪਾਰਕਸੈਨਕੋਭਰਤ
 ਰਖਾ ॥ ਕਉਨਦੇਖਨਸੇਜਨਜੇਨਮਾਨਿਹੈ ਤਿਹਤਾਸਾ ॥ ਰੂਪਅਨੂਪਬਿਲੇਕਕੋਭਰਤਭੁਜੈਹੈਇਉਦਾਸਾ
 ਮਿਤ੍ਰਦੇਖਤਾਕੋਰੇਖਧਦੇਕਾਜਿਹੈ ॥ ੨੧੪ ॥

੨੧੯ ਨੂਨਕੀਸਰੁਦੇਸਾਦਿਨਤਪਰੈਰੁਦਮੁਖਾ
ਕਉਨਪੀਰਪਰੇਮਹਰੁਦੁਖਾਜੈਸਬਕੁਰਾ

ਧਰੇਹਰੀਰਣਧਾਇਕੋਜੋਹਭਗਾਕਉਨਪੀਰਪਰੇਕੁਟਾਬਰਲੇਤਹੈ੨੧੫੥ਈਹ
ਖਰੁਓਚਾਟਏਦੇਉਜਗਜੇਧਾਸੂਰਜਭਾਜਿਹੈਅਵਿਲੋਕਕੈਅਰੁਹੀਧੈਲਖਿਹੁਗਾਕਉਨ
ਪੀਰਪਰੇਕੁਟਾਬਰਜੀਤਿਹੈਸਬਸੰਤਾਵੰਤਲੋਕੀਤਭਾਜਹੈਕੁਟਕੋਨਗਹਿਹੈਅੰਤਾ
ਘਾਤਲਾਉਬਸੀਕਰਣਬਡਬੀਰਪੀਰਅਪਾਰਾਕੂਰਕਰਮਕੁਠਾਰਪਣਕਗਲਵਾਰੁਬਰਿਆ
ਗਾਬਿਜਤੇਜਾਅਛਿਜਗਾਤਅਛਿਜਰੂਪਦੁਰੰਤਾਕਉਨਕਉਨਨਜੀਤਏਜਿਨਜੀਵਜੀਤਮ
ਤੰਤਾ੨੧੬੥ਆਪਦਾਅਰੁਕੁਠਤਾਅਰੁਬੀਰਬੀਸਕੁਠਗਾਪਰਮਰੂਪਦੁਪਰਖਗਾਤਅਮਰ
ਖਤੇਜਮਪਾਰਾਅਗਿਅੰਗਨਿੰਗਬਸਤੰਅੰਗਬਲਕਲਪਾਤਾਦੁਸਟਰੂਪਦਰਿਦਪਾਸ
ਸੁਬਾਣਸਾਪੇਸਾਤਾਬਿਯੋਗਾਉਅਪਰਾਧਨਮਸੁਧਾਰਿਕੈਜਬਕੋਪਾਕਉਨਰੰਦ
ਸਕੈਮਹਾਬਲਭਾਜਹੈਬਿਨਯਾਸੂਲਸੈਥਨਪਾਨਬਾਨਸੀਭਾਰਹੈਤਵਸੁਗਾਭਾਜਿਹੈਤਾਜਿ
ਲਾਜਕੋਬਿਸੀਭਾਰਹੈਸਬਕੁਰਾਸਸਤੰਅਸਤੰਛਾਡਿਕੈਅਰੁਬਾਜਗਾਜਬਿਸਾਹਾਕਾਟਿਕ
ਟਿਸਨਹਰੁਵਡੁਟਭਾਜਹੈਬਿਸੀਭਾਰਾ੨੨੦੥ਪ੍ਰਮੁਖਰਣਅਪ੍ਰਮੁਖੈਨਸੁਸਾਤਪ੍ਰਮੁਖਅਲਾ
ਛੀਨਬਸਤੰਪਰੇਸਬੈਤਨਕੂਰਬਰਣਕਰਾਲਾਨਾਮਅਲਸਤਵਨਕੋਸੁਨਿਗਾਜਗਾਜਵਤਾ
ਹਾਕਉਨਸੂਰਸੰਘਾਰਹੈਤੋਹਸਸਤੰਅਸਤੰਪਹਾਰਾਮਚੜ੍ਹਿਹੈਗ
ਰਿਕੋਪਕ੍ਰਿਪਣਰਣੀਘਮਕੰਤਕਿਘੁਘਰਘੋਰਘਣੀਤਿਹਨਾਮੁਖੇਦਅਭੇਦਭਟੀਤਿਹਬ
ਰਸੁਬੀਰਲਖੇਨਿਪਟੀ੨੨੨੥ਕਲਰੂਪਕਰਾਲਜੁਲਜਲੀਅਸਿਉਜਲਪਾਨਪ੍ਰਭਾਅਮ
ਲੀਆਤਿਉਜਲਦੇਦਅਨੰਦਮਨੀਕੁਕ੍ਰਿਆਤਿਹਨਾਮੁਜੋਪਗਨੀਆਤਿਸਿਯਾਮ
ਸਰੂਪਕਰੂਪਤਨੀਤਿਨਾਮਗਿਲਾਨਪ੍ਰਧਾਨਭਟੀਰਣਮੇਨਮਹਾਨਹਰੁਹਰੀ੨੨੪੥ਅਭਿ
ਅੰਗਸੁਰੰਗਸਨਹਰੁਭੀਬਹੁਕਸਟਸਰੂਪਸੁਕਸਟਛੁਡੀਆਤਿਬੀਰਅਪੀਰੁਭੀਕਬਹੀ
ਦਿਵਦੇਵਪਛਾਨਤਹੈਸਬਹੀਕੁਟਕਰਮਬਿਕਰਮਜਬੈਪਰਿਹੈਰਣਰੰਗਤਰੰਗਹਿ
ਬਿਚਰਹੈਕੁਵਬੀਰਸੁਪੀਰਹਿਕੋਪਕ੍ਰਿਪੈਬਲਬਿਕ੍ਰਮਤੇਜਸਬੈਹਰਿਹੈ
ਅਤਿਹਿਬਿਧਿਤਨਸੁਗਾਸੁਪਰਪੈਹੈਨਿਪਆਬਿਬੇਕਾਨਿਪਾਬਿਬੇਕਕੀਦਿਸਸੁਭਰ

ਠਾਢਨਰੋਏਏਕਾ ॥ ੧੧੨੮ ॥ ਸਿਬਾ ਦੇ ਨਿਪਾਅ ॥ ੩੪੨

ਬੇਕ ॥ ੧੧੨੯ ॥ ਨਾਮਾ ਪਿਆਇਸਾ ਪਤਸੁਰਮਸਤਾ ॥

ਅਧਿਨਿਪਾਥਿਬੇਕਕੇਦਲਕਥਨੀ ॥ ੧੧੩੦ ॥ ਜਿਹਪ੍ਰਕਾਰਾਥਿਬੇਕ
ਨਿਪਤਦਲਸਹਿਤਬਖਨੇ ॥ ਨਾਮਠਾਮਅਭਰਨਸੁਰਥਸੁਰਕੇਹਮਜਾਨੇ ॥ ਸਸੰਦ੍ਰਅਸੰਦ੍ਰਅਰੁਪ
ਨਖਸੁਜਾਜਿਹਸਰਵਉਚਾਰੀ ॥ ਸ੍ਵਪ੍ਰਸਾਦਿਮੁਨਦੇਵਸਕਲਸਾਥਿਬੇਕਥਿਚਾਰੀ ॥ ਕਰਿਕ੍ਰਿਪਾਸ
ਕਲਾਜਿਹਾਥਿਧਿਕਧੇਤਿਹਾਥਿਧੇਵੇਬਖਨੀਐ ॥ ਕਿਹਛੁਥਿਪ੍ਰਭੁਵਕਿਹਦੁਤਿਨਿਪਤਿਨਿਪਾ
ਥਿਬੇਕਅਨਮਾਨੀਐ ॥ ੧੧੨੯ ॥ ਅਧਿਕਨਿਯਾਸਮੁਨਿਕੀਨਮੰਤ੍ਰਬਹੁਤਾਤਉਚਾਰੇ ॥ ਤੰਤ੍ਰਕਲ
ਥਿਸਿਸਪੇਜੰਤ੍ਰਬਹੁਥਿਧਿਥਿਖਡਾਰੇ ॥ ਅਤਿਪਾਵਿਤ੍ਰੇਆਪਬਹੁਰਿਉਚਾਰਕੋਗੇਤਿਹਾਨਿ
ਪਾਥਿਬੇਕਾਥਿਬੇਕਸਹਿਤਸੈਨਕਾਥਿਐ ॥ ਜਿਹਾਸੁਰਾਸੁਰਚਕ੍ਰਤਚਹਦਿਸਕੁਏਅਨਲ
ਪਵਨਸਮਿਸੂਰਸਬਾ ॥ ਕਿਹਥਿਧਿਪ੍ਰਕਾਸਕਰਿਐਸਿਪਰਜਕੇਜਛੁਗੀਧੁਬਸਬਾ ॥ ੧੧੩੦ ॥
ਸੇਤਛਤ੍ਰਸਿਰਪਰੇਸੇਤਬਾਜੀਰਥਰਾਜਤਾ ॥ ਸੇਤਸੰਸਤਨਸਜੇਨਿਰਖਸੁਰਨਰਕੁਮਭਾਜਤਾ ॥
ਚੰਦਰਕਿਤਏਰਹਿਤਭਾਨਕੁਵਤਾਲਖਿਭੁਲਤਾ ॥ ਕ੍ਰਮਪ੍ਰਭਾਲਖਿਭੁਰਮਤਾ ॥ ਸੁਰਸੁਰਨ
ਰਕੁਗਭੁਲਤਾ ॥ ਇਹਛੁਥਿਥਿਬੇਕਰਾਜਾਨਿਪਤਿਅਤਿਬਲਿਸਟਾਤਿਹਮਾਨੀਐ ॥ ਮੁਨਰਾ
ਨਮਹੀਪਥਿਦਤਸਕਲਤੀਨਲੋਕਮਹਿਜਾਨੀਐ ॥ ੧੧੩੧ ॥ ਚਮਰਚਰਚੁੰਓਰਫੁਰਤਸੁੰ
ਦਰਛੁਥਿਪਾਵਤਾ ॥ ਨਿਰਖਹੰਸਤਿਹਛੁਰਨਿਮਾਨਸਰਵਹਿਲਜਾਵਤਾ ॥ ਅਤਿਪਾਵਿਤ੍ਰਾ
ਬਗਤਪ੍ਰਭਾਅਤਿਹੀਜਿਹਸੇਹਤਾ ॥ ਸੁਰਨਰਿਨਗਸੁਰੇਸਜਛੁਕਿਨਰਮਨਮੋਹਤਾ ॥ ਇਹਛੁ
ਥਿਥਿਬੇਕਰਾਜਾਨਿਪਤਜਦਿਨਕਮਾਨਚਰਾਇਐ ॥ ਬਿਨਇਕਾਥਿਬੇਕਸੁਨਿਹੈਨਿਪਤਾ ॥
ਉਰਨਬਾਨਚਲਾਇਐ ॥ ੧੧੩੨ ॥ ਅਤਿਪ੍ਰਚੰਡਾਮਥਿਕਾਰਤੇਜਾਥਾਖੰਡਾਮਰੁਲਬਲਾ ॥
ਅਤਿਪ੍ਰਤਾਪਅਤਿਸੂਰਤ੍ਰਬਾਜਤਜਿਹਜਲਬਲਾ ॥ ਪਵਨਬੇਗਰਥਚਲਤਪੇਖਿਚਪ
ਲਾਚਿਰਲਾਜਤਾ ॥ ਸੁਨਤਸਬਦਚਕਚਾਰਮੇਘਾ ॥ ਹਤਕੁਮਭਾਜਤਾ ॥ ਜਲਬਲਾਅਜੇਅ
ਅਨਕੁਅਭਟਅਤਿਉਤਮਪਵਨੀਐ ॥ ਪੀਰਜਬੁਨਮਜੇਧਾਥਿਕਟਅਤਿਸੁਬਾਹੁਜਗਾਜ

Digitized by Panjab Digital Library | www.panjabdigilib.org

ਨਿਰਖਰਣਾ ਪੰਤ੍ਰੇ ਸਕੁਹਰਾਤ ਪਰਿਪਰਿਹੈ ਨ ਅਣਗਣਾ ॥ ਇਹਿ ਬਿਧਿ ਅਧੀਰ ਜੇ ਪਾਨਿ ਪਾ ॥ ੨੪੩ ॥
ਤਜ ਦਿਨਾ ਪ੍ਰੀਤ ਪਨਗ ਰਿਹੈ ॥ ਤਜਿ ਸੰਸਾਰ ਅੰਤੁ ਜਹੈ ਸਕਲ ਏਕ ਨ ਬੀਰ ਬਿਰਚੈ ॥

ਗੁਰੂ ਦੀ ਭੂਤ ਭੋਏ ਪ੍ਰੀਤ ਅਰੁ ਸਿਧ ਨਿਹਾਰਿ ॥ ਜਾਗਰੂ ਦੀ ਜਛੁ ਜੁਗ ਦੀ ਜੂਝ ਜੈ ਸਬਦ ਉ
ਚਾਰਿ ॥ ਸੀਸਾ ਗੁਰੂ ਦੀ ਸੁਭਟ ਸੀਜ ਮਾਮਿਟ ਕਾ ਗੁਰੂ ਦੀ ਕੋਪ ਜਬ ਗਰਜੈ ॥ ਵੀਦ ਗੁ
ਰੂ ਦੀ ਵਰਮਤ ਬਿਨਾ ਆਗੁਰੂ ਦੀ ਇਕ ਵਰਮਤ ਬਿਨਾ ਅਉਰ ਨ ਬਰਜੈ ॥
ਜਾਗਰੂ ਦੀ ਜੋਗ ਜਯਵ ਨ ਕਾਗੁਰੂ ਦੀ ਕਰਿ ਕੋਪ ਕਰੁ ਕਹਿ ॥ ਲਾਗੁਰੂ ਦੀ ਲੁਟ ਅਰੁ ਕੁਟਤਾ
ਗੁਰੂ ਦੀ ਤਰਵਾਰ ਸਕੁ ਕਹਿ ॥ ਸਾਗੁਰੂ ਦੀ ਸਸਤ੍ਰ ਸੀਨਾ ਹਪਾਗੁਰੂ ਦੀ ਪਹਿਰੈ ਜਵ ਦਿਨਾ ਸਾਗ
ਰੂ ਦੀ ਸਤ੍ਰ ਜਪੈ ਦਾਗੁਰੂ ਦੀ ਇਕ ਪੈਨ ਇਕ ਛਿਨਾ ਪੀਪਾਗੁਰੂ ਦੀ ਪੀਅਰ ਸਿਤ ਬਰਣ ਮੁਖਸ
ਗੁਰੂ ਦੀ ਸਮਸਤ ਸਿਧਾਰੈ ॥ ੧੩ ॥ ੨੪੦ ॥ ਆਗੁਰੂ ਦੀ ਇਕੁ ਅਰੁ ਚਾਰ ਪਾਗੁਰੂ ਦੀ ਪੂ
ਜਾ ਜਬ ਕੁਪਹਿ ॥ ਗਾਗੁਰੂ ਦੀ ਰੋਸ ਕਰਿ ਜੇ ਸਪਾਗੁਰੂ ਦੀ ਪਾਇਨ ਜਬ ਰੁਪਹਿ ॥ ਸਾਗੁਰੂ ਦੀ
ਸਤ੍ਰ ਤਜਿ ਅਤ੍ਰਾਗੁਰੂ ਦੀ ਭਜਹਿ ਸੁਕੁ ਮਰਣਾ ॥ ਅਗੁਰੂ ਦੀ ਐਸ ਉਤ੍ਰ ਰੁਪਾਗੁਰੂ ਦੀ ਜ
ਵਪਰ ਬਣਾ ॥ ਸੀਸਾਗੁਰੂ ਦੀ ਸੁਭਟ ਸਬਰੁ ਜਿਹੈ ਤਾਗੁਰੂ ਦੀ ਨਰੁ ਰੰਗ ਨ ਚਾਇਹੈ ॥ ਛੰਡ ਗ
ਰੂ ਦੀ ਛਤ੍ਰ ਬਿਤ ਛਤ੍ਰਿ ਕੈ ਆਗੁਰੂ ਦੀ ਅਧੋਗਤਿ ਜਾਇਹੈ ॥

ਚਮਰ ਚਾਰ ਚੁੰਝ ਚੁੰਝ ਰਤ ਸੁੰਦਰ ਛਾਬਿ ਪਵਤਾ ॥ ਸੇਤ ਬਸਤ੍ਰ ਅਰੁ ਸੇਤ ਸਸਤ੍ਰ ਛਬ ਛਵ
ਤਾ ॥ ਅਤਿ ਪਵਿਤ੍ਰ ਅਥਿਕਾਰ ਅਚਲਾ ਅਨਖੰਡ ਅਕਟ ਕੁਟਾ ॥ ਅਮਿਤ ਬਿਜਾ ਅਨਮਿਟ ਅਨੰ
ਤ ਅਛੁਤ ਕਟਾ ਕਟਾ ॥ ਪਰ ਅਸਤ੍ਰ ਸਸਤ੍ਰ ਸਾਮੁਹ ਸਮਰਜ ਦਿਨ ਨਿਪੋਤ ਮਗਰ ਜਹੈ ॥
ਇਕਹੈ ਇਕ ਭੁਟ ਨਹਿ ਸਮਰ ਅਉਰ ਕਵਨ ਬਬਰ ਜਿਹੈ ॥ ਇਕਿ ਬਿਦਿ

ਆ ਅਰੁ ਲਾਜਾ ਅਮਿਟ ਅਤਿ ਹੀਪਤਾ ਪਰਣਾ ॥ ਭੁਮਿ ਮੂਪ ਭੋਏ ਪ੍ਰਚੰਡ ਅਮਿਤ ਅਦਾਰਣਾ
ਅਤ੍ਰ ਅਨਖੰਡ ਅਤ੍ਰ ਚੰਡ ਪਤਾ ਪਰਣਾ ਚਲਾ ॥ ਬਿਖਤ ਕੰਧ ਆਜਾਨ ਬਾਹਬਾਨੈ ਤਮਹਾ
ਬਲਾ ॥ ਇਹ ਛਾਬਿ ਆਪਾਰ ਜੇ ਪਾ ਜੁਗਲ ਜਾ ਦਿਨ ਨਿਸਾਨ ਬਜਾਇਹੈ ॥ ਭੁਜਿਹੈ ਭਪਤ

੨੪੩

ਅੰਮ੍ਰਿਤ ਗਾਇ ਅੰਮ੍ਰਿਤ
ਵਦੁ ਪਰ ਖਤ ਦਾ ਜਗ
ਵਦਿ ਕ੍ਰਿਸ ਦਿਸਾ ਜਿਹ
ਹੈ

ਭੁਲੀਕਸੇਅਫਟਸੁਰਦੁਰਹੈ॥ ਸੁਪ੍ਰੇਮਨਾਮਸੁਰਕੇਵਿਸੇਖਭੂਪਜਾਨੀਐ॥ ਸੁਸਾਖਤਾਸਕੀ ੩੪੪
 ਸਦਾਤਿਉਨਲੋਕਮਾਨੀਐ॥ ਅਨੁਪਭੂਪਭਾਨਸੇਅਭੂਤਭੂਪਮਨੀ
 ਐ॥ ਸਿੰਜੇਗਨਾਮਸਤ੍ਰਹਾਸਈਰਤਾਸਜਾਨੀਐ॥ ਸੁਸਾਂਤਨਾਮਸੁਰਮਾਸੁਅਉਰਏਕਬੋਲੀਐ॥
 ਪ੍ਰਤਾਪਜਾਸਕੇਸਦਾਸੁਸਰਬਲੋਗੋਤਲੀਐ॥ ਅਖੰਡਮੰਡਲੀਕਸੇਪ੍ਰਚੰਡਭੂਪ
 ਦੇਖੀਐ॥ ਚੁਕੇਪਸੁਪਸਿੰਘਕੀਸਮਾਨਸੁਰਸੇਖੀਐ॥ ਸੁਪਾਨਨਾਮਤਾਸਕੇਅਠਾਟਤਾਸਭਾਖੀ
 ਐ॥ ਭੁਜਿਯੋਨਜੁਪਤੇਕਹੂੰਨਿਸੇਸਸੁਰਸਖੀਐ॥ ੨੫॥ ੨੫੫॥ ਸੁਕਰਮਨਾਮਏਕੋਕੇਸੁਸਿ
 ਛਦ੍ਰਜਜਾਨੀਐ॥ ਅਭਿਜਮੰਡਲੀਕਸੇਅਭਿਜਤੇਜਮਾਨੀਐ॥ ਚੁਕੇਪਸੁਰਸਿੰਘਜਿਯੋ
 ਪਟਾਸਮਾਨਜੁਰਹੈ॥ ਦੁਰੰਤਬਾਜਿਬਾਜਹੈਅਨੰਤਸਸਤ੍ਰਫਟਹੈ॥ ਸੁਜੰਗਨ
 ਮਏਕੋਕੇਪ੍ਰਬੋਧਅਉਰਮਾਨੀਐ॥ ਸੁਦਾਨਤੀਸਰਹਠੀਅਖੰਡਤਾਸਜਾਨੀਐ॥ ਸੁਨੇਮਨਾਮ
 ਅਉਰਹੈਅਖੰਡਤਾਸਭਾਖੀਐ॥ ਜਗਤਜਾਸੁਜੀਤਿਆਜਗਾਨਭਾਨਸਾਖੀਐ॥ ੩੦॥ ੨
 ੫॥ ਸੁਸਤਨਾਮਏਕੋਕੇਸੰਤੋਖਅਉਰਬੋਲੀਐ॥ ਸੁਤਪਨਾਮਤੀਸਰੇਦਸੀ੩ਜਾਸਛੋਲੀ
 ਐ॥ ਸੁਜਾਪਨਾਮਏਕੋਕੇਪ੍ਰਤਾਪਆਜਤਾਸਕੇ॥ ਅਨੇਕਜੁਪਜੀਤਕੈਬਰਿਯੋਜਿਨੈਨਿਰਾਸ
 ਕੇ॥ ਅਤਿਪ੍ਰਚੰਡਬਲਵੰਡਨੇਮਨਾਮਾਇਕਾਤਿਭ
 ਠਾਪੇਮਨਾਮਦੁਸਰੇਸੁਰਬੀਰਰਿਰਦੇਤਕਟਾ॥ ਸਿੰਜਮਏਕਬਲਿਸਟਪੀਰਨਾਮਚਤੁਰਥਗ
 ਨੀ॥ ਪ੍ਰਠਾਮਪੰਚਮੇਧਿਯਾਨਨਾਮਖਸਟਾਭਨਾਜੇਧਾਅਪਰਅਨਖੰਡਾਤਿਸਤਪ੍ਰਤਾਪ
 ਤਿਹਮਾਨੀਐ॥ ਸੁਰਾਸੁਰਨਾਗਰੀਧਰਬਧਰਮਨਾਮਜਵਨਕੇਜਾਨੀਐ॥ ਸੁ
 ਰਾਚਰਜਿਹਨਾਮਸਬਲਦੂਰ੍ਯਅਨਮੋਨੇ॥ ਬਿਕ੍ਰਮਤੀਸਰੇਸੁਭਟਬੁਧਚਤੁਰਥਜੀਅਜਾ
 ਨੇ॥ ਪੰਚਮਾਨੁਰਕਤਤਾਟਨਾਮਸਾਮਾਧਅਭੈਭਟਾਉਦਮਅਰੁਉਪਕਾਰਾਮਿਟਅਨ
 ਜੀਤਅਨਾਕਟਾ॥ ਜਿਹਨਿਰਖਸੰਤ੍ਰੁੱਜਿਆਸਕੇ॥ ਬਿੰਮੁਨਾਚਿਤਭਜਤਤਵਨਾਬਲਟਾਰਹਾ
 ਰਿਆਹਵਹੀਅਠਾਟਫਟਭੁਲਤਗਵਨਾ॥ ਸੁਬਿਚਾਰ
 ਏਕੁਟਏਕਾ॥ ਗਾਨਬੀਚਜਾਸਾਨੇਕਾ॥ ਸਿੰਜੇਗਹੈਇਕਾਅਉਰਾ॥ ਜਿਨਿਜੀਤਿਆਪਤਿਗ

ਉਗ ॥ ੩੪ ॥ ੨੬੧ ॥ ਇਕੋਰੋਮਨਾਮੁ ਭੀਗਾ ਅਰਕੀਨਜਾਸਾ ਅਧੀਰਾ ਪੂਜਾਸੁ ਅਉਰਬ
 ਖਾਨਾ ਜਿਹਸਉਨ ਪਉਰਖਾਸਾਨਾ ॥ ੨੬੨ ॥ ਅਨੁਕਤਤਾ ਇਕਅਉਰਾ ਸਭਸੁਰਦ
 ਕੇਸਿਰਮਉਰਾ ਬੇਰਕਤਤਾ ਇਕਾਸਾਨਾ ਜਿਹਸੈਨਾਸਾਨਪਰਧਾਨਾ ॥ ੨੬੩ ॥ ਸਤਸ੍ਰੀ
 ਗਓਰਸੁਬਾਹਾ ਜਿਹਦੇਖਜੁਪਉਛਾਹਾ ਭਟਨੇਹਨਾਮਾਪਰਾ ਬਲਜ ਉਨਕੋਬਿਕਰਾਹਾ
 ॥ ੨੬੪ ॥ ਇਕਪੀਤਾਮਰੁਹਰਿਭਗਤਾ ਜਿਹਜੇਤਜਗਾਮਗਜਗਤਾ ਭਟਦਤਮੰਤਮ
 ਹਨਾਸਬਨਉਗੇਮੇਪਰਧਾਨਾ ॥ ੨੬੫ ॥ ਇਕਕੂਧਾਅਉਰਪ੍ਰਬੋਧਾ ਰਟਦੇਖਕੈਜਿਹਦੇ
 ਧਾਇਹਭਾਂਤਿਸੈਨਬਨਾਇਾ ਦੁਹੁਦਿਸਿਨੀਸਾਣਬਜਾਇਾ ॥ ੨੬੬ ॥ ਇਹਿਬਿਪਿਸੈਨਬਨਾਇਕੋਚਹ੍ਰੋਨਿਸਾਣਬਜਾਇਾ ਕਿਹੋਜਿਹੋਬਿਪਿਆਹਵਮਚਿਯੋਜੋਸੇ
 ਕਹਤਸੁਨਾਇਾ ॥ ੨੬੭ ॥ ਕਿਸੀਬਾਹਉਠੇ ਕਿਸਾਵਤ
 ਜਟੇ ਕਿਨੀਸਾਣਉਕੇ ਕਿਥਾਜੀਤਉਕੇ ॥ ੨੬੮ ॥ ਕਿਥੀਬਾਣਨੇਜੋ ਕਿਜੂਲਤੇ
 ਜੋ ਕਿਸਾਵਤਉਕੇ ਕਿਹਾਇਕੂਕੇ ॥ ੨੬੯ ॥ ਕਿਸਿਪੁਰਗਾਂਜੋ ਕਿਤੰਦੁਰਬੰਜੋ
 ਕਿਸੀਬਾਹਉਠੇ ਕਿਸੀਨਾਹਛੁਟੇ ॥ ੨੭੦ ॥ ਕਿਡਕਤਤਉਰੂ ਕਿਕ੍ਰਮੰਤਉਰੂ ਕਿ
 ਆਹਤੁਰੂਗੋ ਕਿਰਾਕਿਤਉਰੂ ॥ ੨੭੧ ॥ ਕਿਚਾਮੁਤਚਰਮੀ ਕਿਸਾਵਤਧਰਮੀ
 ਕਿਆਵਤਹੁਪੀ ਕਿਸਾਨਪਬਪੀ ॥ ੨੭੨ ॥ ਕਿਸਾਵਤਸੰਜੋ ਕਿਨੀਸਾਣਬੰਜੋ ਕਿ
 ਜਾਏਕੂਪੀ ਕਿਬਿਸਾਹਬਪੀ ॥ ੨੭੩ ॥ ਕਿਆਹਤਮਾਨੀ ਕਿਜਿਯੋਮਛਪਾਨੀ ਕਿ
 ਸਸਤਾਸਤਬਾਪੋ ਕਿਜਯੋਜੀਤਬਾਪੋ ॥ ੨੭੪ ॥ ਕਿਸਾਵਤਸੇਹੋ ਕਿਸਾਰੰਗੋਰੋਹੋ
 ਕਿਸਸਤਾਸਤਬਾਪੋ ਭੁਲੇਸੈਣਗਾਪੋ ॥ ੨੭੫ ॥ ਕਿਭੋਰਉਭੰਭਕੇ ਕਿਕਾਣੀਕੁ
 ਹਕੇ ਕਿਜੋਗਨਜੁਟੀ ਕਿਲੈਪਤ੍ਰਟੀ ॥ ੨੭੬ ॥ ਕਿਦੇਵੀਦਮਕੋ ਕਿਕਾਣੀਕੁ
 ਕੋ ਕਿਭੋਰੋਭਕਾਰੋ ਕਿਡਉਰੂਕਾਰੋ ॥ ੨੭੭ ॥ ਕਿਬਹੁਸਸਤਬਰਖੋ ਕਿਪਰਮ
 ਸਤਪਰਖੋ ਕਿਦਈਤਾਸਤਛੁਟੇ ਕਿਦੇਵਾਸਤਮੁਕੋ ॥ ੨੭੮ ॥ ਕਿਸੈਲੰਸਤਸਾਜੋ
 ਕਿਪਉਨਾਸਤਬਾਜੋ ਕਿਮੇਘਾਸਤਬਰਖੋ ਕਿਅਗਨਜਾਸਤਕਰਖੋ ॥

ਕਿਹਾ ਸਾਸਤਰੁ ਭੋ ॥ ਕਿਕਾਸਤਰੁ ਭੋ ॥ ਕਿਮੇਘਾਸਤਰੁ ਭੋ ॥ ਕਿਸੁਕਾਸਤਰੁ ਭੋ ॥ ੨੨ ॥
 ਕਿਸਵੰਤਸਜੇ ॥ ਕਿਬਯੋਮਾਸਤਰੁ ਭੋ ॥ ਕਿਜਛਾਸਤਰੁ ਭੋ ॥ ਕਿਕਿੰਨਰਾਸਤਰੁ ਭੋ ॥ ੨੩ ॥
 ੨੨੪ ॥ ਕਿਡੀਪਥਾਸਤਰੁ ਭੋ ॥ ਕਿਨਰਾਸਤਰੁ ਭੋ ॥ ਕਿਚੰਚਲੋਨੇਣੀ ॥ ਕਿਮੇਮੰਤਬੈਣੀ ॥ ੨੨੫ ॥
 ੨੨੬ ॥ ਕਿਆਹਤਰੁ ਭੋ ॥ ਕਿਆਰਕਤਤਰੁ ਭੋ ॥ ਕਿਸਮਤਾਸਤਰੁ ਭੋ ॥ ਕਿਸਵੰਤਰਜੇ ॥ ੨੨੭ ॥
 ੨੨੮ ॥ ਕਿਆਵਰਤਤਰੁ ਭੋ ॥ ਕਿਸਾਵਰਤਤਰੁ ਭੋ ॥ ਟਿਕੀਐਣਗੋਣੀ ॥ ਕਿਆਰਕਤਨੈਣੀ ॥ ੨੨੯ ॥
 ੨੩੦ ॥ ਕਿਪਾਵੰਗਪੁਲੋ ॥ ਕਿਸਰਥਾਸਤਰੁ ਭੋ ॥ ਕਿਅੰਕਾਰਥਾਭੋ ॥ ਕਿਅਧੀਅਪਥਾਭੋ ॥ ੨੩੧ ॥
 ੨੩੨ ॥ ਛੁਟੀਝੀਸਤਰੁ ਭੋ ॥ ਕਿਸੰਨਿਯਾਸਤਰੁ ਭੋ ॥ ਕਿਡੀਪਥਗੰਜੇ ॥ ਕਿਬਾਦਿਤਰਜੇ ॥ ੨੩੩ ॥
 ੨੩੪ ॥ ਕਿਪਾਪਾਸਤਰੁ ਭੋ ॥ ਕਿਧਰਮਾਸਤਰੁ ਭੋ ॥ ਅਰੇਗਾਸਤਰੁ ਭੋ ॥ ਸੁਭੇਗਾਸਤਰੁ ਭੋ ॥ ੨੩੫ ॥
 ੨੩੬ ॥ ਕਿਬਾਦਾਸਤਰੁ ਭੋ ॥ ਬੈਰੇਧਾਸਤਰੁ ਭੋ ॥ ਕੁਮੰਤਾਸਤਰੁ ਭੋ ॥ ਸੁਮੰਤਾਸਤਰੁ ਭੋ ॥ ੨੩੭ ॥
 ੨੩੮ ॥ ਕਿਕਾਮਾਸਤਰੁ ਭੋ ॥ ਕੋਰੇਧਾਸਤਰੁ ਭੋ ॥ ਕਿਬੈਰੇਧਾਸਤਰੁ ਭੋ ॥ ਕਿਮੇਧਾਸਤਰੁ ਭੋ ॥ ੨੩੯ ॥
 ੨੪੦ ॥ ਚਰਿਤਾਸਤਰੁ ਭੋ ॥ ਕਿਮੇਧਾਸਤਰੁ ਭੋ ॥ ਕਿਤਾਸਾਸਤਰੁ ਭੋ ॥ ਕਿਕੋਰੇਧਾਸਤਰੁ ਭੋ ॥ ੨੪੧ ॥
 ੨੪੨ ॥ ॥ ਛੁਟਾ ॥ ॥ ਇਹਿਥਿਥਿਸਿਸਤਰੁ ਅਸਤਰੁ ਪੁਛੇਗੇ ॥ ਨਿਪਥਿਥੇ
 ਕਕੇਭਟਕਕੇਗੇ ॥ ਆਪਨਚਲਾਨਿਸਰਤਥਾਜਾ ॥ ਗੁੰਤਗੁੰਤਕੇਥਾਜਨਥਾਜਾ ॥ ੨੪੩ ॥
 ਦੁਹਰਿਸਿਪਤਾਨਿਸਾਨੇਘਾਤਾ ॥ ਮਹਾਸਬਦਪੁਨਿਓਣੀਅਘਾਤਾ ॥ ਬੈਰਥਾਬਦਗਗਨਗਾ ॥
 ਘੋਛਾਝੀ ॥ ਭੂਤਪਿਸਾਚਰਹੇਉਰਤਾਝੀ ॥ ੨੪੪ ॥ ॥ ਇਮਾਝੀਅਸਰਗਗਨਤੇਥਰਥਾ ॥
 ਭੁਲਭੁਲਸੁਭਟਪਥਰੀਆਪਰਥਾ ॥ ਸਿਮਟੇਸੁਭਟਅਨੰਤਅਪਾਰਾ ॥ ਪਰਗਾਈਅਧਿਧਿ
 ਪਥਿਕਰਾਥਾ ॥ ੨੪੫ ॥ ॥ ਨਿਪਥਿਥੇਕਤਬਰੇਸਹਿਭੁਗਾ ॥ ਸਭੁਮੇਲਾ
 ਕਹਿਆਇਸਕਰਾ ॥ ਉਮਟੇਸੁਰਸੁਭਉਜਥਨਾਝੀ ॥ ਨਾਮਤਾਸ ॥ ਕਥਿਦੇਤਥਰਾਝੀ ॥ ੨੪੬ ॥
 ੨੪੭ ॥ ਸਿਰੀਪਾਖਰੀਟਿਪਸਵਾਰੇ ॥ ਰਿਲਤੁਹਗਾਸਿਜੇਵਾਡੂਰੇ ॥ ਚਲੇਜੁਪਕੇਕਾਜਾ
 ਸੁਬੀਰਾ ॥ ਸੁਕਤਭੁਯੇਨਦਨਕੋਨੀਰਾ ॥ ੨੪੮ ॥ ॥ ਦੁਹਰਿਸਿਨਿਮਾਭੁਥਜਿ
 ਯੋਪਕਿਯੋਨੀਸਾਣੇਘਾਉ ॥ ਉਮਾਭੁਦੁਬਰੀਆਉਠਿਚਲੇਭੁਯੇਭਿਰਨਕੋਚਾਉ ॥ ੨੪੯ ॥

॥ ८१ ॥ ३० ॥ ८॥ ਬਿਆਸੀ ਬਲੀ ਬਾਣ ਬਿਦਿਆ ਹਿਮਾਰੇ ॥ ਤਪਸਾ ਹਿਪੇਤ ਕਿਤੇ ਭੀ ਸੁਰੇ ॥ ३४६ ॥
 ਕਈ ਬਾਣ ਸੇ ਕੀਰਤ ਨਾਮ ਗਛੇ ਦਿਯੋ ॥ ਅਲੇਖੁ ਹਿਜੇ ਪਾਭੁਲੀ ਭਾਂਤਿ ਕੁਦਿਯੋ ॥ ८२ ॥ ३१ ॥
 ਨਹਿ ਕਾਰੋ ਬਾਨ ਅਸੀਨ ਛੇ ਦਿਯੋ ॥ ਭੁਲੇਖ ਮਤੁ ਦਵਾਇ ਕੋ ਬੁਝੁ ਛੇ ਦਿਯੋ ॥ ਕਈ ਬਾਣ ਕਰੁਣ
 ਹਿਕੇ ਅੰਗਾਰੇ ॥ ਸਰੀ ਸਉ ਕਿਸਿ ਛਿਯਾ ਹਿਕੇ ਅੰਗ ਮਾਰੇ ॥ ८३ ॥ ३२ ॥ ॥ ਦਾ ॥
 ਨਾਨ ਪੂਜਿਯੋ ਤਬੋ ਗਿਆਨ ਬਾਲੈ ਹਾਥਾ ॥ ਨੂਨ ਜਾਨਿ ਮਾਰਿਯੋ ਤਿਸੈ ਧਿਆਨ ॥ ਕੇਸਾ ਬਾ
 ॥ ८४ ॥ ३३ ॥ ॥ ਰਣ ਉਛਲੇ ਦੇ ਨਜੇ ਪਾਖਾਨਾ ॥ ਸਦੈ ਸਸਤ ਅਉ
 ਬਸਤ ਅਸਤ੍ਰ ਨਿਧਾਨਾ ॥ ਦਸੈ ਬਾਣ ਸੇ ਕੋਛੁ ਕੋ ਬੁਝੁ ਮਥਯੋ ॥ ਸਰੀ ਸਪਤ ਮੈ ਕੋ ਪਕੈ ਹੁਤਾ ਰਿਯੋ ॥
 ॥ ८५ ॥ ३४ ॥ ॥ ਨਵ ਬਾਣ ਬੋਧਯੋ ਅਨਿਯਾਸ ਬੀਗਾ ॥ ਬੁਝਿਯੋ ਭੀਰੁ ਦੇਯੋ ਅਨਾਤ ਪੀਰੀ ॥ ਕੁਯੋ
 ਕੁਦਿਯੋ ਪੀਸਤ ਸੰਗ ਮਾਰੇ ॥ ਕਈ ਪੀਰ ਪਰਮੇਸੁਰ ਮਗਿ ਅਨਤਾਰੇ ॥ ८६ ॥ ३५ ॥ ॥ ਕਈ ਬਾਣ
 ਕਲਹਤ ਕੋ ਚਲਾਏ ॥ ਕਈ ਬਾਣ ਲੈ ਬੈਰ ਕੇ ਬੀਰ ਪਾਏ ॥ ਕਿਤੇ ਪਾਇਨਾ ਲਸਕੈ ਅੰਗ
 ਲਾਗੇ ॥ ਸਰੋਨ ਰਕਤੇ ਅਦਿਲੈ ਬੀਰ ਕੁਰਾਗੇ ॥ ८७ ॥ ३६ ॥ ॥ ਇਕੋ ਬਾਣ ਸਿਸੀ ਕਿਕੇ ਅੰਗ ਛੇ ਦਿਯੋ ॥
 ਦੁਤੀ ਕੁਸਤ ਕੋ ਭੁਲੈ ਸੁਤ ਛੇ ਦਿਯੋ ॥ ਗੁਮਨਾ ਦਿਕੇ ਚਾਰ ਬਾਜੀ ਸੀ ਪਾਰੇ ॥ ਅਨੁਥਾ ਦਿਕੇ ਬੀਰ ਬਾਂ
 ਕੇ ਨਿਵਾਰੇ ॥ ८८ ॥ ३७ ॥ ॥ ਪਿਪਾਸਾ ਛੁਪਾ ਲਸਾ ਦੀ ਪਰਨੇ ॥ ਭੁਜਿਯੋ ਲੋਭੁ ਕੋ ਪੀਰ ਠੀ ਦੇਵਜ
 ਨਾਤ ਪਯੋ ਨੇਮ ਨਾਮਾ ਅਨੇ ਮੰ ਪ੍ਰਣਾਸੀ ॥ ਧਰੋ ਜੇਗਾ ਅਸਤ੍ਰ ਅਲੇਖੀ ਉਦਾਸੀ ॥ ८९ ॥ ३८ ॥
 ਹਭਿਯੋ ਕਾਪਟੇ ਖਾਪਟੇ ਸੈਕ ਪਾਲੀ ॥ ਹਨਿਯੋ ਰੋਹ ਮੈ ਹੋ ਸਕਾ ਮੰ ਕਰਾਣੀ ॥ ਮਹਾ ਕੋ ਪਕੈ ਕੋ ਪਕੈ ਬਾਨ ਮ
 ਹਿਯੋ ॥ ਸਿਖਯੋ ਬਹਮਦੇਖਾ ਦਿਸਰ ਬੀ ਪ੍ਰਹਾਰਿਯੋ ॥ ९० ॥ ३९ ॥ ॥ ਸੁਦੇ ॥
 ਹਮਉ ਹਿਕਾਰੋ ਹਜਾਰ ਬਾਨ ਸੋਹਯੋ ॥ ਦਰਿਦ੍ਰਾ ਸੰਕਮੇ ਹੋ ਕੇ ਨਾਚਿਤੇ ਮੈ ਕਛੂ ਗਲਯੋ ॥ ਅਸਉ
 ਰਾਅਉ ਕਮੰਤਾ ਅਨੇ ਕਬਾਨ ਸੋਹਤਿਯੋ ॥ ਕਲੀ ਕਕੋ ਨਿਸੰਕਭੈ ਸਰੀ ਸਾਇ ਕਛੁ ਭਯੋ ॥ ९१ ॥ ४० ॥
 ॥ ९२ ॥ ४१ ॥ ॥ ਕ੍ਰਿਤ ਪਾਨਤਾ ਬਿਸਵਾਸ ਪਾਤਮਿ ਤੁਪਾਤ ਮਾਰਿਯੋ ॥ ਸੁਰਾਜ ਦੇਖ ਬਹਮਦੇਖ ਬਹਮ ਅਸ
 ਤ੍ਰਿਤ੍ਰ ਰਿਯੋ ॥ ਉਚਾਰ ਮਾਰਣਾ ਦਿਬ ਸਕਰਟੇ ਸਰੀ ਹਨਿਯੋ ॥ ਬਿਖਾਧੋ ਕੋ ਬਿਖਾਧੋ ਨ ਬਿਪਤ
 ਹਿਕੇ ਗਲਯੋ ॥ ९३ ॥ ४२ ॥ ॥ ਕ੍ਰਮੇਰ ਬੀਹਣੀ ਗਜੀ ਸਪਤਿਤਾ ਸਪਾਰਿਕੋ ॥ ਅਸੰਭੋ ਜੇ ਪਜੋਰ ਜੀ

॥ ਕ੍ਰਮੇਰ ਬੀਹਣੀ ॥ ਮਹਾਰਥੀ ॥
 ਨਲਾ ਜਕੋ ਬਿਸਾਯੋ ॥

ਯਾਦੁ ਸਕੇ ਬਤਾਈਐ ॥ ਸਹੀ ਸੁਥਾ ਕਜੇ ਰਟੈ ਨ ਤੰਤੁ ਪਾਰੁ ਪਾਈਐ ॥ ੧੦੦੦ ॥ ਕਉ ਕਉ ਬਿਕ੍ਰ
 ਵਿਐ ॥ ਅਕਿਤ ਪਨਤਾ ਹਿਕੋ ਹਨਿਐ ॥ ਬਿਖਾ ਦਾ ਬਿਪਦਾ ਵਿਕੋ ਕਛੁ ਨ ਚਿਤੋ ਮੈ ਗਨਿਐ ॥ ਸੁ
 ਮਿਤੁ ਖਰਾਜ ਦੇਖਈ ਰਖਾ ਹਿਮਾਰਿ ਕੈ ॥ ਉਚਾਟਐ ਬਿਖਾ ਪਕੇ ਦਯੋਰਟੈ ਨਿਕਾਰ ਕੈ ॥ ੧੦੦੧ ॥
 ॥ ਨਲਾ ਲੋਪੁ ਮਨ ਕੈ ॥ ਅਪੁ ਮਨ ਸੋਹਨਿਐ ॥ ਅਨਰਥ ਕੇ ਸਮਰਥ ਕੇ ਹਜਾਰ ਬਾਨ ਸੋਝੇ ॥
 ਕਚਾਰੇ ਕੇ ਜਰਬਾਨ ਚਾਰੇ ਮੈ ਪ੍ਰਹਾਰੇ ॥ ਕੁਕਸਟ ਕੇ ਅਉਕਥਿਐ ਕੋਛੁ ਜਾਇ ਤਾ ਸਤੁ ਰਿਐ ॥
 ॥ ਅਤਿ ਪਈ ਰਕਉ ਤਾ ਕਿਥਾ ਨ ਸਤ ਰਿਮਾਰੇ ਤਪਾਨ ਦਸਾ ॥
 ਇਕ ਨਿਸੰਤ ਸਹਸਰ ਹੋਐ ਮਜਪ ਜਪਾ ॥ ਬੀਸ ਬਾਣ ਕੁਮਤ ਹਿਤੀ ਸਕੁ ਕਰਮ ਹਿਛੋ ਦਿਐ ॥
 ਦਸ ਸਾਇਕਾ ਬਦਕਾ ਮਕਈ ਬਾਣ ਨਿਛੋ ਦਿਐ ॥ ਬਹੁ ਬਿਪ ਬਿਰੋਧ ਕੇ ਬਧ ਕੀਐ ॥ ਅਬਿ
 ਬੇਕ ਹਿਸਰ ਸਪਰਣਾ ॥ ਰਵੇ ਹੋਰੇ ਹਕਰ ਵਾਰਹਾ ਹਿਇ ਮੀਜ ਮਬੇ ਲਯੋ ਬਯਣਾ ॥
 ॥ ਅਰਣਾ ਛਮ ਹਿਉ ਗਵੈ ਬਰਣ ਉਤਗ ਦਿਸਤੁ ਕੈ ॥ ਮੇਰ ਪਖ ਕਰਿ ਉਠੈ ਸਰਬ ਸਾ
 ਇਰ ਜਲ ਸੁਕੈ ॥ ਕਲ ਦਾ ਕੁਹਕ ਕੁਮੁਕੈ ॥ ਸਿਮਾਟਿ ਛਟੀ ਅਰਛਣ ਛਟੈ ॥ ਉਲਟਿ ਜਾਨਵੀ
 ਬਹੈ ਸਤਹ ਰਿਚੈ ॥ ਅਪੀਸਾ ਹਉ ਬਟ ਪੁਲਟੈ ॥ ਪਸਕਿਧ ਉਲਧਰਣੀ ਛਟੈ ॥ ਸੁਨਿ ਸ੍ਰਿਪ
 ਅਬਿਬੇ ਕਬਿਬੇ ਤੁਪਲਾਟਿ ਸੀਜ ਮਹਟੈ ॥ ੧੦੦੨ ॥
 ਤੇਰਾ ਸਦਕਾ ਤੇਰੀ ਸਰਣਾ ॥ ॥ ਭੁਜੰਗ ਪ੍ਰਯਾਤੁ ਛੁੰਦਾ ॥ ॥ ਕੋਪਿਐ ਸੀਜ ਮੀਪਰ ਮਜੇ ਪਾਸੁ
 ਝਾਰੀ ॥ ਬਡੇ ਗਰਬ ਪਾਰੀ ਬਡੇ ਨਿਰਬਿਕਾਰੀ ॥ ਅਨੰਤਾ ਸਤੁ ਲੋਕੈ ਅਨਰਥੈ ਪ੍ਰਹਾਰਿਐ ॥ ਅ
 ਨਾਦਤ ਕੇ ਅੰਗ ਕੋਛੇ ਦਰੁ ਰਿਐ ॥ ੧੦੦੩ ॥ ੩੨੫ ॥ ਤੇਰੇ ਜੋਗ ਸੇਕਹਤਾਹੇ ॥ ॥ ਇਸੇ ਜੁਪੁ ਬ
 ਤਿਐ ਕਹੋਲੇ ਸੁਨਾਊ ॥ ਰੋਟੇ ਸਹੀ ਸਜਿਹ ਵਾਨਤ ਉਅਤਿ ਪਾਉ ॥ ਦਸ ਲਛ ਬਰਖੀ ਪਜੰਤੀ ਅਨੰ
 ਤੀ ॥ ਕੁਯੋ ਬੀਰ ਖੇਤੰ ਕਥੈ ਕਉਣਾ ਅੰਤੀ ॥ ੧੦੦੪ ॥ ॥ ਭੁਈ
 ਅੰਧੁ ਧੀਮਾ ਚਿਯੋ ਬੀਰ ਖੇਤੀ ॥ ਨਚੀ ਜੋਗਾਣੀ ਚਾਰ ਚਉ ਸਤਿ ਪੇਤੀ ॥ ਨਚੀ ਕਾਲਕਾਸੀ ਕ
 ਮਿਖ ਯਾਕਰਾਲੀ ॥ ਭੁਕੰਤਾ ਕਈ ਜੋਧ ਜਾਗੀਤ ਜੁਲੀ ॥ ੧੦੦੫ ॥ ੩੨੬ ॥ ਤੇਰਾ ਜੋਗੁ ॥ ॥
 ਮਾਚਿਐ ਜੋਗੁ ਧੀਹਟਿਐ ਨਾਹਿਕੋਊ ॥ ਬਡੇ ਛਤ੍ਰ ਪਾਗੀ ਪਤੀ ਛਤ੍ਰ ਦੇਊ ॥ ਬਪਯੋ ਸੁਰਗ ਲੋਕੁ

ਭਾਗ ॥ ੧੧ ॥ ੩੨੮ ॥ ॥ ਦੋਹਰਾ ॥ ॥ ੩੪੭

ਭੰਗਾ ਲਾਇ ਪਟਹੈ ਨਰ ਨਘਟਯੋ ਅੰਟ ਪਟਿ

॥ ਥੀ ਸਲਫੁ ਜੁਗ ਮੇਤ ਪ੍ਰਮਾਨਾ ॥

ਮੇਅ ਕੁਲਯੋ ਨ ਕਚ ਦੇ ਮਾਛਿ ਦੇ ਪਾਯੋ

ਚਾਰਾ ਏ ਦੇ ਉਬੀਰ ਬਰੇ ਬਰਿਆਰਾ ॥ ਏਨ ਕਾ

ਭੁਜ ਗੁਗਨਾ ॥ ੩੩੧ ॥

ਤਨ ਕਾ ਹੂਸੁ ਝਾ ਏ ਹੈ ਅਵਿਹ ਠਾ ਬਰਿਆਰਾ

॥ ੩੨ ॥ ਬਚਨ ਸੁਨਤ ਮਾਛਿ ਦੇ ਚੁਪਰਹਾ ਧਰਨ

ਦਿਖਸਾ ਚਰਪਟ ਨਾਥਤ ਦਿਨ ਤੇ ਨਿਕਸਾ ॥

॥ ੩੩ ॥ ॥ ਸੁਨਿ ਰਾਜਾ ਤੁਹਿ ਕ

ਬਿਕਾਰ ਪੁਰਖ ਅਵਤਾਰੀ ॥ ਬਰੇ ਪਨੁ ਰਧ

ਆਪ ਸੀਤਾਰਾ ॥ ਆਪ ਰੂਪ ਮੇ ਆਪ ਨਿਹਾ

ਲਬ ਨਰਾ ॥ ੩੩੪ ॥

ਤੇ ਝੂਟੁ ਉਪਵਾ ॥ ਪ੍ਰਾਪਤ ਹੀ ਉਠਿ ਜੁਝੇ

ਸਹੀ ਸਬ ਮੇਖੇ ਆਯੁ ਬਢਵੈ ॥

ਰਾਤ ਦਪਾ ਵਤ ਪਾਰਤ ਮਾਦ

ਪਰਾ ਸੁਰਾ ॥ ਉਰਿ ਖਿਯਨੇ ਸਿੰਗੀ

॥ ਤਉ ਨਤ ਮਰਾ ਅਤਿ ਬਸੇਖਾ ॥ ੧੧ ॥

ਤਸਬ ਮੁਨੀ ਧਬ ਮਹੀਤਾ ਕੋਟਿ ਕਲ

॥ ੩੩੫ ॥ ॥ ਭੁਜੀ ਗਪਨਾ

॥ ੩੩੬ ॥ ॥ ਭੁਜੀ ਗਪਨਾ

ਅਸਿਖਰਖੀਅਨਾਦੇਸਰੂਪੀਅਜੇਯੀਅਭੇਯੀਅਦਗੀਅਰੂਪੀ॥ ੧੧੩॥ ੩੪੩॥ ਅਨਮੀਅਧ
 ਮੀਅਸਿਲੀਅਨਾਦੀਅਜੇਯੀਅਭੇਯੀਅਵੇਨਿਰਬਿਖਾਦੀਅਨੰਤੀਮਹਤਪ੍ਰੀਸੀਪੁਰਦੀ॥
 ਸਭਾਬਿਯੰਭਵਿਖਯੀਅਵੇਯੀਭਵਾਣੀ॥ ੧੧੪॥ ੩੪੪॥ ਅਜਿਤੇਸਰਬਜੇਰੀਜੀਜੀਰਪਾਹੀ॥
 ਜਲਾਸੀਜਵੀਜਮਨੀਜਗਕਾਰੀ॥ ਜਤੀਜੇਗਜੁਪੀਜਕੀਦੁਲਾਖੀ॥ ੧੧੫॥ ਥੀਪਰੀਪ
 ਰਬਤੀਛੁੜਪਾਣੀ॥ ੧੧੬॥ ੩੪੫॥ ਅਸਥੇਤੂਠਮਨੇਜਿਤੇਜੀਰੀਸਥੇ
 ਫੇਕਟੇਪਰਮਥੇਕੁਰਮਤੀਰੀ॥ ਬਿਨਾਏਕਾਸੀਨਿਰਾਸੀਸਥੇਧੇ॥ ਬਿਨਾਏਕਨਾਖਕਾਮੀਕ
 ਥੇਧੇ॥ ੧੧੭॥ ੩੪੬॥ ਤੇਰਾਜੇਗ॥ ਕਰੇਮੀਰਜੀਰੀਜੁਪੇਸਿਧਰੇਈ॥ ਵਰੰਦਾ ਭੇਛਿਯਾਭੁ
 ਮੇਨਾਹਿਕੇਈ॥ ਪਰੇਏਕਾਸਾਨਿਰਾਸੀਗਮਾਨੇ॥ ਬਿਨਾਏਕਕਰਮੀਸਥੇਭਗ
 ॥ ੧੧੮॥ ੩੪੭॥ ਸੁਨਿਯੇਜੇਗਥੇਨਨਰੇਸੀਨਿਧਾਨਾਭੁਮਿਯੇਭੀੜਚਿਤੰਕੁਪਿਯੇ ਪਾਨੀਤਜੀ
 ਸਰਬਾਸੀਨਿਰਾਸੀਚਿਤਾਨੀ॥ ਪੁਨਰਉਚਰੇਬਾਚਬੀਪੀਬਿਧਾਨੀ॥ ੧੧੯॥ ੩੪੮॥
 ॥ ੧੨੦॥ ੩੪੯॥ ਅਰਸਾਵਲਛੰਦਾ॥ ॥ ੧੨੧॥ ੩੫੦॥ ਅਨੇਮੇਨਰਾਜੀਸਦਾਸਿਧਸਾਜੀ ਕਰੁ ਹਮਤੀ॥
 ਕਰੇਤੇਹਿਬਾਤਾ॥ ੧੨੨॥ ੩੫੧॥ ਵੇਊਜੇਰਜੁਪੀਹਠੀਪਰਮਕੁਪੀਸਦਾ ਪਕਰਤਾ॥
 ਪਥੇਸਿਧਹਰਤਾ॥ ੧੨੩॥ ੩੫੨॥ ਅਰੀਕੇਅਰਾਮੇਹਠੀਲੇਜੁਰਾਰੇਕਟੀਲੇਕੁਰੀ
 ਕਰੇਸੜਚੁਰੀ॥ ੧੨੪॥ ੩੫੩॥ ਚਉਪਈ॥ ਜੇਇਨੀਤਸਕੇਨਹਿਤ
 ੧੨੫॥ ੩੫੪॥ ਬੇਮੇਜੇਗਚਿਤਾਹਿਰਾਈ॥ ਮੇਇਨਕੇਮੁਨਿਜੀਤਨਸਕਾਅਬਪੁਰਬਲਪੋਰਖਸ
 ਯਾਕਾ॥ ੧੨੬॥ ੩੫੫॥ ਮੇਸਭਾਤਿਮਨਬੀਚਬਿਚਾਰਾ॥ ਪੁਰਸਭਾਸਭਸੁਨਤਉ
 ਚਾਰਾ॥ ਮੇਬਡੂਪਬਡੂਬਰਿਆਰੂ॥ ਮੇਜੁਤੇਇਹਿਸਭਸਿਸਾਰੂ॥ ੧੨੭॥ ੩੫੬॥ ਜਿਨ
 ਮੇਕੇਇਹਬਾਤਬਤਾਈ॥ ਤਿਨਮੁਹਿਜਾਨਠਗਉਰੀਲਾਈ॥ ਏਵੈਬੀਰਬਡੂਬਰਿਆ
 ਰਾ॥ ਇਨਜੀਤੇਜੀਤੇਸਿਸਾਰਾ॥ ੧੨੮॥ ੩੫੭॥ ਅਬਮੇਤੇਈਜਿਤਿਜਾਈ॥ ਕਹਿਮੁਨਿ
 ਮੇਹਿਕਥਾਸਮਝਾਈ॥ ਅਬਮੇਦੇਖਿਬਨਾਵੇਚਖਾ॥ ਪੋਤੀਚਅਗਨਿਕੀਸਿਖਾ॥
 ਚਿਖਾਬਨਾਇਇਸਨਨਹਿਕਰਾ॥ ਸਬਨਬਸੜਤਿਲੇਨਾਧਰਾ॥ ਬਹੁ

ਬਿਧਿਲੇਕਹਟਕਕੋਰਹਾ ॥ ਚੁਟਪਟਪਕੁਤਨਭਾ ॥ ੧੨੮ ॥ ॥ ਹੀਰਚੀਰਦੈਬਿਧ ॥ ੨੪੮ ॥
 ਵਤਦਾਨਾ ॥ ਅਧਕਟਾਸਕਰਾਅਸਖਾਨਾ ॥ ਭੁੰਤਿਅਨਿਕਤਨਜੂਲਜਰਾਈ ॥ ਜਰਤਨਰੁਈ
 ਰੁਈਜੂਲਸੀਅਰਾਈ ॥ ੧੨੯ ॥ ੩੫੪ ॥ ॥ ਕਰਿਕੋਪਪਾਰਸਰਾਇ ॥ ਕਰਿ
 ਆਪਅਗਨਜਰਾਇ ॥ ਸੋਭੁਈਸਾ ॥ ਭੁੰਤਨਜੂਲਾ ॥ ਅਤਿਕਾਲਰੂਪਕਰਾਲਾ ॥ ੧੩੦ ॥ ੩੫
 ੫ ॥ ਤਬਜੇਗਅਗਨਨਿਕਾਰਾ ॥ ਅਤਿਕਾਲਰੂਪਅਪਾਰਾ ॥ ਤਬਕੀਹਸਆਪਨਦਾਹਾ ॥ ਪੁ
 ਰਲਖਤਸਾਹਨਸਾਹ ॥ ੧੩੧ ॥ ॥ ਤਬਜਰੀਅਗਨਿਬਿਸੇਖਾ ॥ ਤਿਣਕਾਸਟਪਿਪਰ
 ਤਅਸੇਖਾ ॥ ਤਬਜਰਿਯੋਤਾਅਪਾਰਾ ॥ ਭੁੰਤਿਰਸਮਅਦਭੁਤਕਾਇ ॥ ੧੩੨ ॥ ॥
 ਈਦਿਯੋਸਬਰਖਪਮਾਨਾ ॥ ਭੁੰਤਿਰਸਮਮਹਾਨਾ ॥ ਭੁੰਤਿਰਸਮੀਦੇਹਾ ॥ ਸਨਪਾਮਛਾ
 ਭੁੰਤਿਯੋਨੇਹਾ ॥ ੧੩੩ ॥

The image shows a manuscript page with a grid of dots. The page is heavily damaged, with large sections missing and the remaining text obscured by ink and physical wear. The letters are in a cursive script, likely Hebrew or Arabic. The page is divided into sections by horizontal and vertical lines, with some sections containing text and others being blank or heavily damaged.

Handwritten notes in a vertical column on the left margin of a page. The text is written in a script that appears to be a mix of Devanagari and English characters. The notes are organized into several groups, some separated by horizontal lines. The groups contain various symbols, including circles, dots, and numbers, which may represent a specific code or a list of items. The handwriting is somewhat stylized and the ink is dark.

੧੬॥ ਵਾਹਿਗੁਰੂ ਜੀ ਕੀ ਫਿਰੀ॥ ॥ ਸ੍ਰੀ ਮੁਖ ਵਾਕ ਸ੍ਰੋਤੀ॥ ॥ ਸਤਿਸਦੈ
ਵਸ ਰੂਪ ਸਤ ਬ੍ਰਤ ਆਦਿ ਅਨਾਦਿ ਅਗਾਧ ਅਜੈ ਹੈ॥ ਵਾਨ ਦਯਾ ਦੇ ਮਸੰਜਮ ਨੇ ਮਜਤ ਬ੍ਰਤ ਸੀਲ
ਸੁਬ੍ਰਤ ਅਥੈ ਹੈ॥ ਆਦਿ ਅਨੀਲ ਅਨਾਦਿ ਅਨਾਹਦ ਆਪਿ ਅਦੈਖ ਅਭੇਖ ਅਭੈ ਹੈ॥ ਰੂਪ ਅਰੂਪ
ਅਰੇਖ ਜਗਰ ਦਨ ਦੀਨ ਦਿਅ ਲਕ੍ਰਿਪਾਲ ਭੁਭੈ ਹੈ॥ ॥ ਆਦਿ ਅਦੈਖ ਅਭੇਖ ਮਹਾ ਪ੍ਰਭ ਸਤਿ
ਸਰੂਪ ਸੁਜੇਤਿ ਪ੍ਰਗਾਸੀ॥ ਪੂਰਹ ਹਿਯੋ ਸਭੁ ਹੀ ਪਟ ਕੈ ਪਟ ਤੁਸਮਾ ਪਿਸੁ ਭਾਵ ਪ੍ਰਨਾਸੀ॥ ਅ
ਦਿ ਜੁਗਾਦਿ ਜਗਾਦਿ ਤੁਹੀ ਪ੍ਰਭ ਫੈਲਹ ਹਿਯੋ ਸਭੁ ਅੰਤਰ ਬਾਸੀ॥ ਦੀਨ ਦਇਅ ਲਕ੍ਰਿਪਾਲ ਕ੍ਰਿ
ਪਾਨਿ ਪਿਆਦਿ ਅਜੇ ਨ ਅਜੈ ਆਬਿਨਾਸੀ॥ ॥ ਆਦਿ ਅਭੇਖ ਅਛੇਦ ਮਹਾ ਪ੍ਰਭ ਬੇਦ ਕਤੇਬ
ਨਿਭੇਦ ਨ ਪਯੋ॥ ਦੀਨ ਦਇਯਾ ਲਕ੍ਰਿਪਾਲ ਕ੍ਰਿਪਾਨਿ ਸਤ ਸਦੈ ਵਸ ਬੈ ਪਟ ਛਾਯੋ॥ ਸੇਸ ਸੁਰੇ
ਸਗਾ ਦੇਸ ਮਹੇਸਰਗਾ ਹਿਫੈ ਹੈ ਸੁਤ ਬਾਹਨ ਆਯੋ॥ ਰੇ ਮਨ ਮੂੜਾ ਅਗੂੜਾ ਇਸੇ ਪ੍ਰਭੈ ਕਿਹ ਕਾ
ਜ ਕੋਯੋ ਬਿਸਰਾਯੋ॥ ॥ ਅਚੁਤ ਆਦਿ ਅਨੀਲ ਅਨਾਦਿ ਅਨਾਹਦਿ ਸੰਤੁ ਸਰੂਪ ਸਦੈ ਵਬਖਾ
ਨੇ॥ ਆਦਿ ਅਜੇ ਨ ਅਜਾਇ ਜਗਾ ਬਿਨੁ ਪਰਮ ਪੁਨੀਤ ਪਰੰਪਰਾ ਮਨੇ॥ ਸਿਧ ਸ੍ਰੁਪ੍ਰਸਿਧ ਮਥੈ
ਜਗਾਏ ਕਹੀ ਠੇਰਾ ਅਨੇਕ ਬਖਾਨੇ॥ ਰੇ ਮਨ ਤੰਕ ਕਲਿ ਕਾ ਬਿਨਾਹ ਰਿਤੈ ਕਿਹ ਕਾ ਰਨ ਤੈ ਨ ਪਹਿਚਾਨੇ॥
॥ ਅਛਰ ਆਦਿ ਅਨੀਲ ਅਨਾਹਦ ਸੰਤੁ ਸਦੈ ਵਤੁ ਹੀ ਕਰਤਾਰ॥ ਜੀਵ ਜਿਤੇ ਜਲ ਮੇਥਲ ਮੇਥਲ ਕੈ
ਸਦ ਪੇਟੈ ਕੋਪੇਖ ਨਾਰਾ॥ ਬੇਦ ਪੁਰਾਨ ਕੁਰਾਨ ਦੁਹੰ ਮਿਲ ਭਾਤ ਅਨੇਕਾ ਬਿਚਾਰ ਬਿਚਾਰਾ॥ ਐਰ ਜਗ
ਨ ਸਿਵਾਨ ਕਛੂ ਨ ਹਿਏ ਸੁਬਹਾਨ ਤੁਹੀ ਸਿਰਦਾਰਾ॥ ॥ ਆਦਿ ਅਗਾਧਿ ਅਭੇਦ ਅਲੇਖ ਅਜੇ
ਨਾਹਦ ਜਾਨਾ॥ ਰੂਤ ਭਾਵਿਖ ਭਵਾਨ ਤੁਹੀ ਸਬਹੂੰ ਸਬ ਠੰਰਨ ਮੇ ਮਨੁ ਮਾਨਾ॥ ਦੇਵ ਅੰਦੇਵ ਮਣੀ ਪਰਨਾ
ਰਦ ਸਾਰ ਦਸੰਤ ਸਦੈ ਵਪਛਾਨਾ॥ ਦੀਨ ਦਯਾ ਲਕ੍ਰਿਪਾਲ ਕ੍ਰਿਪਾਨਿ ਪਕੈ ਕਛੂ ਬੇਦ ਪੁਰਾਨ ਕੁਰਾਨ ਨ
ਜਾਨਾ॥ ॥ ਸੰਤੁ ਸਦੈ ਵਸ ਰੂਪ ਸਦਾ ਬ੍ਰਤ ਬੇਦ ਕਤੇਬ ਤੁਹੀ ਉਪਜਾਯੋ॥ ਦੇਵ ਦੇਵ ਨ ਦੇਵ ਮਹੀ ਪਰ
ਤ ਭਵਾਨ ਵਹੀ ਠਹਰਾਯੋ॥ ਆਦਿ ਜੁਗਾਦਿ ਅਨੀਲ ਅਨਾਹਦ ਲੋਕ ਅਭੇਕਾ ਬਿਭੇਕ ਪਯੋ॥ ਰੇ ਮ

ਨਮੁਕੁ ਅਗੁਰੁ ਇਸੇ ਪੁਰੁ ਤੇ ਹਿਕਹੋ ਕਿਹਿਆ ਨ ਸੁਨਯੋ ॥ ੧੦ ॥ ਅਦੇਵ ਮਹੀ ਧਰਨਾਗਨ ਸਿਧ ਪ੍ਰਸਿ
 ਧ ਬੇਰੁ ਤਪੁ ਕੀਨੋ ॥ ਬੇਦ ਪੁਰਾਨ ਕਰਨ ਸਬੈ ਗੁਨਗਾ ਇਥ ਕੇ ਪੈ ਜਾਇ ਨ ਚੀਨੋ ॥ ਭੂਮਾ ਅਕਾਸ ਪਤਾਰਹਿ
 ਸਾਬਿਦਿ ਸਾਜਿ ਹਿਸੇ ਸਬ ਕੋ ਚਿਤ ਚੀਨੋ ॥ ਪ੍ਰਹਿਤ ਹੀ ਮਹਿ ਮੇ ਮਹਿ ਮਾਮਨ ਮੇ ਤਿਹਿਆ ਨਿਮੁ ਤੇ
 ਕਹਿ ਦੀਨੋ ॥ ਬੇਦ ਕਤੇਬ ਨ ਭੇਦ ਲ ਕਿਯੋ ਤਿਹਿ ਸਿਧ ਸਮਾਧਿ ਸਬੈ ਕਹਿ ਹਾਰੋ ॥ ਸਿਮ੍ਹਿਤ
 ਸਾਸਤ੍ਰ ਬੇਦ ਸਬੈ ਬਹੁ ਭਾਂਤਿ ਪੁਰਾਨ ਬੀਚਾਰ ਬੀਚਾਰੋ ॥ ਆਦਿ ਅਨਾਦਿ ਅਗਾਧਿ ਕਥਾ ਪ੍ਰ
 ਅਸੇ ਪ੍ਰਹਿਲਾਦ ਅਜਾਮਲ ਤਾਰੋ ॥ ਨਾਮ ਉਚਾਰਤ ਹੀ ਗਨ ਕਾ ਸੇਈ ਨਾਮੁ ਅਧਾਰ ਬੀਚਾਰ ਹਮ
 ਰੋ ॥ ੧ ॥ ਆਦਿ ਅਨਾਦਿ ਅਗਾਧ ਸਦਾ ਪ੍ਰਭੁ ਸਿਧ ਸ੍ਰੁਪ ਸਬੈ ਪਹਿ ਚਲੈ ਫੀ ॥ ਹੀ ਪ੍ਰਬ ਜਡ
 ਨਹੀ ਧਰਨਾਗਨ ਭੂਮਾ ਅਕਾਸ ਚੁਕ ਜਾਨਿਯੋ ॥ ਲੋਕ ਅਲੋਕ ਵਿਸਾਬਿਦਿ ਸਾਮਗੁ ਦੇਵ ਅ
 ਦੇਵ ਦੂਪੁ ਪ੍ਰਭੁ ਮਾਨਿਯੋ ॥ ਚਿਤ ਅਗਿਯਾਨ ਸੁੰਝੀ ਭਵੇ ਕੋ ਨ ਕੀਕਾ ਨਿਨਿਧਾਨ ਭੁਲਾਨਿਯੋ ॥ ੧੦ ॥
 ਠੋਕ ਬਧੇ ਉਰਠਾ ਕਰਕਾਹੂੰ ਮਹੇ ਸਕੇ ਤੇ ਸਬਖਾ ਨਿਯੋ ॥ ਕਾਹੂ ਕਹਿਯੋ ਹਰਿ ਮੰਦਰ ਮੇ ਹ
 ਰਿਕਾਹੂ ਮੇ ਸਭ ਕੇ ਬੀਚ ॥ ਪ੍ਰਮਾਨਿਯੋ ॥ ਕਾਹੂ ਨੇਰਾ ਮਕਹਿਯੋ ਕ੍ਰਿਸਨਾ ਕਹਾਹੂ ਮੈ ਅਵਤਾਰ
 ਨਮਾਨਿਯੋ ॥ ਫੋਕਟ ਪਰਮਾਬਿਸਾਰ ਸਬੈ ਕਰਤਾਰ ਹੀ ਕਉ ਕਰਤਾ ਜੀ ਅਜਾਨਿਯੋ ॥ ੧੧ ॥ ਜੈ
 ਕਹੇਰਾ ਮਾਮ ਜੇਨ ਅਜੈ ਅਤਿ ਕਹੇ ਕਉ ਕਉ ਸਲ ਕੁਪ ਜਯੋ ਜਾ ॥ ਕਾਲੂ ਕੁਲ ਕਹੈ ਜਿਹ ਕੀਕ
 ਹਿਕਾਰ ॥ ਟਕਾਲ ਤੇ ਦੀਨ ਭਯੋ ਜਾ ॥ ਸੀਤ ਸ੍ਰੁਪ ਬਿਬੇਰ ਕਹਾਇ ਸੁਕਿਯੋ ਪਥ ਕੇ ਰਖ
 ਹਾ ਕਧਯੋ ਜਾ ॥ ਤਾਹੀ ਕੋ ਮਾਨ ॥ ਪ੍ਰਭੁ ਕਰਿ ਕੈ ਜਿਹ ਕੋ ਕਉ ਭੇਦ ਨ ਲੇਨ ਲੇਯੋ ਜਾ ॥ ੧੨ ॥
 ਕਿਯੋ ਕਹਾ ਕ੍ਰਿਸਨ ਕ੍ਰਿਪਾ ਨਿਧਿਯੋ ॥ ਕਿਹ ਕਾ ਜਤੇ ਬੰਧ ਕਥਾ ਟਲ ਗਯੋ ॥ ਅਉਰ ਕੁਲੀਨ ਉਪਾ
 ਰ ਤੇ ਜੇ ਕਿਹ ਤੇ ਅਪਨ ਕੁਲ ਨਾ ਸਕ ਰਾਯੋ ॥ ਆਦਿ ਅਜੇਨ ਕਹਾਇ ਕਹੇ ਕਿਮ ਦੇਵ ਕੇ ਜਨ ਭਰ
 ਤਰ ਆਯੋ ॥ ਤਾਤ ਨਮਾਤ ਕਹੈ ਜਿਹ ਕੋ ਤਿਹ ਕਿਯੋ ਬਸੁ ਦੇਵ ਹਿਬਾ ਪੁਕਹਾਯੋ ॥ ੧੩ ॥ ਕਾਹੇ ਕੋ
 ਤੇ ਸਮਹੇ ਸਹਿਭਾ ਖਤ ਕਾ ਹਿਦਿ ਜੇ ਸਕੇ ਤੇ ਸਬਖਾ ਨਿਯੋ ॥ ਹੋਨ ਰਾਪੇ ਸਜ ਦੇ ਸਰਮਾ ਪਾਤਿ
 ਤੇ ਜਿਹ ਕੋ ਬਿਸਨਾ ਥਪਛਾ ਨਿਯੋ ॥ ਤੇ ਕੋ ਕੋ ਫਿਅਨੇ ਕਥ ਜੈ ਸੁਕ ਦੇਵ ਪਰਾ ਸੁਗ ਬਿਯਾ
 ਸਤ੍ਰੁ ਨਾ ਨਿਯੋ ॥ ਫੋਕਟ ਪਰਮਾਸ ਜੇ ਸਬਹੀ ਹਮ ਤੇ ਕਹੀ ਕੋ ਬਿਧਨੇ ਕਪਮਾ ਨਿਯੋ ॥ ੧੪ ॥

ਉਦਿਜੇ ਸੋਕੇ ਮਾਨ ਤੋਏ ਅਰੁ ਕਉ ਮਹੇ ਸੋਕੇ ਏਸ ਬਤੋਏ ਕਉ ਰੋਏ ਬਿਸੇਨੇ ਬਿਸਨ ਇਕ ਜਾਹਿ ਤਜੇ
 ਅਪਥਿਯ ਕਰੇਏ ਬਾਰਹ ਜਾਹ ਬਿਚਾਰ ਅਰੇ ਜੜਾ ਅੰਤ ਸਮੇ ਸਬ ਹੀਤ ਜਿਥੇਏ ਤੁਹੀ ਕੋ ਪਿਆ
 ਨਪੁ ਮਾਨਹਿ ਇਜੇ ਬੇ ਅਬਹੇ ਅਰੁ ਅਗੇ ਉਰੇਏ ॥ ੧੫ ॥ ਕੋਟ ਕਾਇਵ ਕਰੇ ਜਿਹ ਕੋ ਕਈ ਕੋਟਿ ਉਪਿ
 ਵਬਨ ਇਖ ਪਾਏ ॥ ਵਾਨ ਵਦੇ ਵਛ ਨਿਵ ਪਰਾਪਰ ਪਛੁਪ ਸੁਨਹਿ ਜਾਤ ਗਾਨਾਏ ॥ ਆਜੁ ਲਗੇ
 ਤਪੁ ਸਾਪਤ ਹੋ ਸਿਵ ਉਬਹ ਮਾਕਛੁ ਪਾਹਨ ਪਾਏ ॥ ਬੇਦ ਕਤੇਬ ਲੇਖੇ ਦਲਖਿਯੋ ਜਿਹ ਸੇ ਉਗਰੁ
 ਗੁਰ ਮੇ ਬਤਾਏ ॥ ੧੬ ॥ ਪਿਆਨ ਲਗਾਇ ਠੀਕੀਯੋ ਸਬ ਲੇਗਨ ਸੀਸ ਜਟਨ ਖਰਾਬ ਬਢਾਏ ॥
 ਲਾਇ ਬਿਭੂਤ ਟਿਕਿਯੋ ਮੁਖ ਉਪਰ ਦੇਵ ਅਦੇਵ ਸਬੈ ਰੁਹ ਕਾਏ ॥ ਲੇਕੁ ਕੇ ਲਾਗੇ ਫਿਰੇਯੋ
 ਪਰਹੀ ਪਰ ਜੇਗ ਕੇ ਨਿਆਸ ਸਬੈ ਬਿਸਰਾਏ ॥ ਲਾਜ ਗਈ ਕਛੁ ਕਾਜ ਸਾਰਿਯੋ ਨਹਿ ॥
 ਬਿਨ ਪ੍ਰਤਪਾਨ ਨਾਏ ॥ ੧੭ ॥ ਡਿਭ ਕਰੇ ਮਨ ਮੂਰਖ ਡਿਭ ਕਰੇ ਅਪਨੀ ਪਤਿ ਪੁਰੇ ॥
 ਕਾਹੇ ਕੇ ਲੇਗ ਠਗੇ ਠਗੇ ਲੇਗਨ ਲੇਗਨਾਏ ਪਰ ਲੇਗਾਉਏ ॥ ਦੀਨ ਦਇਆ ਲਕੀ ਠੋਰ ਜਹਾ
 ਤਿਹ ਠਉਗ ਬਿਖੇਤੁ ਹਿਠ ਉਰਨੇ ਮੇਏ ॥ ਚੇਤਰੇ ਚੇਤਾ ਅਚੇਤ ਮਾਜੜੁ ਭੇਖ ਕੇ ਕੀਨੇ ਅਲੇਖ ਨ
 ਪੇਏ ॥ ੧੮ ॥ ਕਾਹੇ ਕਉ ਪੁਜਤ ਪਾਹਨ ਕਉ ਕਛੁ ਪਾਹਨ ਮੇ ਪਰ ਮੇ ਸੁਰਿ ਨਹੀ ॥ ਤਾਹੀ ਕੋ ਪੁ
 ਪ੍ਰਭੁ ਕਰਿ ਕੈ ਜਿਹ ਪੁਜਤ ਹੀ ਅਪਥਿਯ ਮਿਟਹੀ ॥ ਆਪ ਬਿਆਪ ਕੇ ਬੀਧਨ ਜੇਤ ਕਨਾ
 ਕੇ ਲੇਤ ਸਬੈ ਛੁਰ ਜਾਹੀ ॥ ਤਾਹੀ ਕੋ ਪਿਆਨੁ ਪੁਮਾਨ ਸਦਾਇ ਨ ਟੋਕਟ ਪਰ ਮਕਰੇ ਫੁਲ ਨਾ
 ਹੀ ॥ ੧੯ ॥ ਟੋਕਟ ਪਰ ਮਛੁਯੋ ਫੁਲ ਹੀ ਨਹੁ ਪੁਜ ਸਿਲਾ ਜੁਗ ਕੋਟਿ ਗਵਾਈ ॥ ਸਿਧ ਕਹਾ ਸਿ
 ਲ ਕੇ ਪਰ ਮੇ ਬਲ ਬਿਧ ਘਟੀ ਨਵ ਨਿਧਿ ਨ ਪਾਈ ॥ ਆਜੁ ਹੀ ਆਜੁ ਸਮੇ ਜੁ ਬਿਤਿਯੋ ਨਹਿ ਕਾ
 ਜ ਸਾਰਿਯੋ ਕਛੁ ਲਾਜਿ ਨ ਪਾਈ ॥ ਸੀਭੁ ਗਵੰਤੁ ਜਿਯੋ ਨ ਅਰੇ ਜੜਾਏ ਸੇਹੀਏ ਸੇ ਸੁਬੈ ਸਗ
 ਵਾਈ ॥ ੨੦ ॥ ਜੇ ਜੁਗ ਤੇ ਕਰਹੇ ਤਪੁ ਸਕਛੁ ਤੇ ਹਿ ਪੁਸਿ ਨਿਪਾਹਨ ਕੈਏ ॥ ਹਾਥ ਉਠਾਇ ਭੁਲੀ ਬਿ
 ਧਿਯੋ ਜੜੇ ਤੇ ਹਿ ਕਛੁ ਬਰਦਾਨ ਦੇਏ ॥ ਕਉਨ ਭਰੇ ਸਭ ਯਾਇਹ ਕੋ ਕਹੁ ਭੀਰ ਪਰੀ ਨਹਿ ਆਨ
 ਬਦੈਏ ॥ ਜਾਨੁ ਜੇ ਜਾਨੁ ਅਜਨੁ ਹਠੀਇਹ ਟੋਕਟ ਪਰ ਮਸੁਭੁ ਰਮਗਵੈਏ ॥ ੨੧ ॥ ਜਾਲ ਬਪੇ
 ਸਬ ਹੀ ਮਤ ਕੋ ਕਉਗ ਮਗੁ ਸੁਲਨ ਬਾਚਨ ਪਾਏ ॥ ਵਾਨ ਵਦੇ ਵਛ ਨਿਵ ਪਰਾਪਰ ਭੁਤ ਬਵਿ

੪ ਉਪਾਇ ਮਿਟਾਇ ॥ ਅੰਤ ਮੈ ਪਛੁਤਾਇ ਪ੍ਰਿਥੀ ਪਰ ਜੇ ਜਗ ਮੈ ਅਵਤਾਰ ਕਰਾਇ ॥ ਰੋਮ ਨ ਲੈ ਲ
 ਇਕੋ ਲਹੀ ਕਾਲ ਕੇ ਲਾਗਤ ਕਾ ਹਿਨ ਪਾਇ ਨ ਪਾਇ ॥ ੨੨ ॥ ਕਾਲ ਹੀ ਪਾਇ ਭੁਇ ਬ੍ਰਹਮਾ ਗਹਿ
 ਦੰਡ ਕਮੰਡਲ ਭੂਮ ਕ੍ਰਮ ਨਿਯੋ ॥ ਕਾਲ ਹੀ ਪਾਇ ਸਦਾ ਸਿਵ ਜੂਸ ਬਦੇ ਸਾਬਿ ਦੇ ਸਭ ਇਆਹ
 ਮਜਾ ਨਿਯੋ ॥ ਕਾਲ ਹੀ ਪਾਇ ਭੁਯੋ ਮਿਟ ਗਯੋ ਜਗ ਯਾਹੀ ਤੇਤਾ ਹਿ ਸੋਥ ਪਹਿਚਾਨਿਯੋ ॥ ਬੇਦ ਕ
 ਤੇ ਬਕੇ ਭੇਦ ਸਬੈ ਤਨਿ ਕੇ ਵਲ ਕਾਲ ਕ੍ਰਿਪਾ ਨਿਯਿ ਮਾਨਿਯੋ ॥ ੨੩ ॥ ਕਾਲ ਗਯੋ ਸਭ ਕਾ ਮਨ ਸਿ
 ਉਜੜ ਕਾਲ ਕ੍ਰਿਪਾ ਲਹੀ ਮੇਨ ਚਿਤਾ ਰਿਯੋ ॥ ਲਾਜ ਕੇ ਛਾਡਿ ਮਿਲਾ ਜਾਹੇ ਤਨਿ ਅਕਾ ਜੇ ਕੇ
 ਕਾਜ ਸਵਾਰਿਯੋ ॥ ਬਾਜ ਬੇਗਾ ਜਗਾ ਲਖ ਤੇ ਪਰ ਕੇ ਚੜ੍ਹ ਬੇ ਚਿਤ ਬੀ ਚਬੀ ਚਾਰਿਯੋ ॥ ਸ੍ਰੀ ਭ
 ਗਵੰਤ ਭੁਜਿਯੋ ਨਾਹੇ ਜੜ ਲਾਜ ਹੀ ਲਾਜ ਹੀ ਕਾਜ ਬਿਗਾਰਿਯੋ ॥ ੨੪ ॥ ਬੇਦ ਕਤੇਬ ਪੜੇ ਬਹ
 ਤੇ ਦਿਨ ਭੇਦ ਕਛੁ ਤਿਨ ਕੇ ਨਹਿ ਪਾਯੋ ॥ ਪੂਜ ਤੇ ਭੋਰ ਅਨੇਕ ਫਿਰਿਯੋ ਪਰ ਏਕ ਕਬੈ ਹੀ ਯੋ ਮੇਨ ਬਸ
 ਯੋ ॥ ਪਾਹ ਨ ਕੋ ਅਸਥਾ ਲਯੋ ਕੇ ਸਿਰ ਨਿਯਾਤ ਫਿਰਿਯੋ ਕਛੁ ਹਾਥਿ ਨ ਆਯੋ ॥ ਰੋਮ ਨ ਮੂੜਾ ਅਹੁ
 ਰੁਪ ਭੂਤ ਜਿਅਪ ਨ ਹੁੜ ਕਹਾ ਉਰ ਝਾਯੋ ॥ ੨੫ ॥ ਜੇ ਜੁਗੀਯਾ ਨ ਕੇ ਜਾਇ ਉਠਿ ਆਸ ਮਗੋ ਰਖ
 ਕੇ ਤਿਹ ਜਾਪ ਜਪ ਵੈ ॥ ਜਾਇ ਸਿਨਿਯਾ ਸਨ ਕੇ ਤਿਹ ਕੇ ਕਹ ਦੰਤ ਹੀ ਸੰਤ ਹੋ ਮੜਾ ਦਿੜ ਵੈ ॥ ਜੇ ਕੋ ਉ
 ਜਾਇ ਤੁਰ ਕਨ ਮੇ ਮਹ ਦੀ ਨ ਕੇ ਦੀ ਨ ਤਿਸੈ ਗਹਿ ਲਿਖਾ ਵੈ ॥ ਆਪ ਹਿ ਬੀ ਚਗਨੈ ਕਰਤਾ ਕਰਤਾ
 ਕੇ ਭੇਦ ਨ ਕੋ ਉਬਤਾ ਵੈ ॥ ੨੬ ॥ ਜੇ ਜੁਗੀਯਾ ਨ ਕੇ ਜਾਇ ਕਹੇ ਸਬ ਜੇਗਲ ਕੇ ਗਹਮ ਲਉ ਠੈ ॥ ਜੇ
 ਪਰੈ ਭਾਜਿ ਸਿਨਿਯਾ ਸਨ ਦੇ ਕਹੈ ਦੰਤ ਕੇ ਨਾਮ ਪੇਧਾ ਮਲੁ ਵੈ ॥ ਜੇ ਕਹੈ ਕੋ ਉਮ ਸਦਨ ਸੈ ਕਹੈ ਸਰ
 ਬ ਦਰਬ ਲੈ ਮੋਹਿ ਅਬੈ ॥ ਲੇ ਉਹੀ ਲੇ ਉਹੈ ਸਬ ਕੇ ਨਹ ਕੋ ਉਨ ਬ੍ਰਹਮ ਬਤਾਇ ਮੁਹਿ ਕੈ ॥
 ਜੇ ਕਹਿ ਸੇਵ ਮਸੀਦ ਨ ਕੀ ਕਹੈ ਅਨਿਪ ਸਾਦਿ ਸਲੈ ਮੁਹਿ ਦੀ ਜੇ ॥ ਜੇ ਕਛੁ ਮਾਲਤ ਵਾਲ
 ਸੇ ਅਬ ਹੀ ਉਠਿ ਭੇਟ ਹਮਾ ਹੀ ਕੀ ਜੇ ॥ ਮੇਰੇ ਈਧਿ ਅਨ ਪਰੇ ਨਿਸਬਾ ਰੁਹੂ ਲਕੈ ਅਉਰ ਕੇ ਨ
 ਮਲਕੀ ਜੇ ॥ ਦੀ ਨ ਕੇ ਨਾਮ ਸੁਨੇ ਭਾਜਿ ਰਾਤ ਹਿ ਲੀਨੇ ਬਿਨਾ ਨਹਿ ਨੈ ਕਪਾਸੀ ਜੇ ॥ ੨੭ ॥ ਆਖਨ
 ਭੀ ਤਹਿ ਤੇ ਲਕੈ ਭਾਗ ਸੁਲੇ ਗਨ ਨੀਰ ਬਹਾਇ ਦਿਖਾ ਵੈ ॥ ਜੇ ਪਨ ਵਾਲ ਲਖੇ ਨਿਜ ਸੇਵ ਕਤਾ ਹੀ
 ਪਰੇ ਸਪਸਾਦਿ ਜਿਮਾ ਵੈ ॥ ਜੇ ਪਨ ਹੀ ਨ ਲਖੇ ਤਿਹ ਦੇ ਤਨ ਜਾਗਨ ਜਾਤ ਮੁਖੇ ਨ ਦਿਖਾ ਵੈ ॥

॥ १६ ॥ हविर्गन्धर्वीकीदत्ते ॥ गयेयो ॥ ॥ १०॥

Digitized by Panjab Digital Library | www.panjabdigilib.org

ਜੋ ਤੇ ਕਹਿ ਲਾਜ ਹਮਾਰੀ ॥ ਨੀਲ ਕੀ ਠਿਨ ਰਹਿ ਨਾਰ ॥ ਇਨ ਨੀਲ ਬਸ ਨ ਬਨਵਾਰੀ ॥
 ॥ ਪਰਮ ਪੁਰਖ ਪਰਮੇਸੁਰ ਬੁਝਾ ॥ ਮੀ ਪਾਵਨ ਪਵਨ ਅਹਾਰੀ ॥ ਮਾਧਵ ਮਯੋਜੋਤਿ ਮ
 ਧੁਮਰ ਦਨਮਾਨ ਮੁਕੰਦ ਮੁਰਾਰੀ ॥ ੧ ॥ ਨਿਥਿ ਕਰ ਨਿਜੁ ਨਿਵਾਂ ਨਿਰਬਿਖ ਨੁਰ ਕਨਿਵਾਰੀ ॥ ਕ੍ਰਿ
 ਪਾ ਸਿਧ ਕਾਲ ਤ੍ਰੈ ਦਰਸੀ ਕੁ ਕ੍ਰਿਤ ਪੁਨ ਸਨਕਾਰੀ ॥ ॥ ਪਨੁਰ ਪਾਣ ਪ੍ਰਿਤਮਾਨ ਪਰਾਪਰ ਅਨ
 ਬਿਕਾਰ ਅਸਿਧਾਰੀ ॥ ਹਉ ਮਤਿ ਮੰਦਰ ਰਣ ਸਰਣ ਗਤਿ ਕਰਿ ਗਹਿ ਲੇਹੁ ਉਬਾਰੀ ॥
 ॥ ੧ ॥ ॥ ਬਿਨੁ ਕਰਤਾਰ ਨ ਕ੍ਰਿਤ ਮਮਨੇ ॥ ਅਦਿ ਅਜੇ
 ਨਾਮ ਜੈ ਅਬਿਨਾਸੀ ਤਿਯ ਪਰਮੇਸਰਿ ਜਾਨੇ ॥ ॥ ਕਹਾ ਬੁਝੇ ਜੈ ਅਨਿਜ ਗਤਿ ਮੇ
 ਦ ਸਕਾ ਅਸੁਰ ਹਰਿ ਪਾਏ ॥ ਅਧਿਕ ਪਰਪੰਚ ਦਿਖਾਇ ਸਬ ਨ ਕਹਾ ਅਪਹਿ ਬ੍ਰਹਮ ਕਹਾ
 ਏ ॥ ੧ ॥ ਭੁੰਜਨਾ ਕੁਨ ਸਮਰਥ ਸਦਾ ਪ੍ਰਭੁ ਸੇਕਿ ਮਜਾਤ ਗਨਯੋ ॥ ਤਾ ਤੇ ਸਰਬ ਕਾਲ ਕੇ ਅ
 ਸੋਕੇ ਪਾਇ ਬਚਾਇ ਨਾਯੋ ॥ ੨ ॥ ਕੈ ਸੇ ਤੇ ਹਿਤਾਰ ਹੋ ਸੁਨਿ ਜਤੁ ਅਪਭੁ ਬਿਯੋਭਵ ਸਾਗ
 ਰਾ ॥ ਛੁਟੇ ਕਾਲ ਫਾਸ ਤੇ ਤਬ ਹੀ ਗੋਰੇ ਸਰਣ ਜਗਤਾਰਾ ॥
 ॥ ਮਿਤ੍ਰ ਪਿਅਰੇ ਨੂਹਾਲ ਮੁਰੀਦਾ ਦਾ ਕਹਣਾ ॥ ਤੁਧੁ ਬਿਨੁ ਹੋਗਾਰ ਜਾਣੀਯਾ ਦਾ ਓਟ ਨਾਗ ਨਿ
 ਵਾਸਾ ਦਾਰਹਿਣਾ ॥ ਸੂਲ ਸੁਰਾਹੀ ਖੰਜਰ ਪਿਆਲਾ ਬਿਗਕ ਸਾਣੀਯਾ ਦਾ ਸਹਿਣਾ ॥ ਯਰ
 ਤ੍ਰੇ ਦਾਸਾ ਨੁ ਸਥਰ ਚੰਗਾ ਕੁਠੁ ਖੇੜਿਆ ਦਾਰਹਿਣਾ ॥
 ॥ ਕੇਵਲ ਕਾਲ ਈ ਕਰਤਾਰਾ ॥ ਅਦਿ ਅੰ ਤਿ ਅਨੰਤ ਮੂਰਤਿ ਗੜ੍ਹ ਨਿਭੰਜਨ ਹਾਰਾ ॥ ੧ ॥ ਰਹਾਉ
 ਨਿਦ ਉਸਤਤਿ ਗਨ ਕੇ ਸਮਸਤ ਮ੍ਰਿਤੁ ਨਹੀ ਕੋਇ ॥ ਕਉਨ ਬਾਦ ਪਰੀਤਿ ਸੈ ਪਥ ਸਾਰਥਿ ਥ
 ਹੋਇ ॥ ੧ ॥ ਤਾਤਮਾਤ ਨ ਜਾਤ ਜਾ ਕਥਿ ਪੁਤ੍ਰ ਪਉਤ੍ਰ ਮੁਕੰਦਾ ॥ ਕਉਨ ਕਾਜ ਕਹਾਹਿ ਗੋਤੇ ਮਾਨਿ
 ਦੇਵ ਕੇ ਨੰਦਾ ॥ ਦੇਵ ਦੇਤਾ ਦਿਸਾਵੇ ਸਾਜਿ ਹਕੀਨ ਜਗਤ ਪਸਾਰਾ ॥ ਕਉਨ ਉਪਮਾਤ ਵਨ ਕੇ
 ਖਲੇਤ ਨਾਮ ਮੁਰਾਰੀ ॥ ॥ ਸੇਕਿ ਉਮਾਨ ਸਰੂਪ ਕਹਾਏ ॥
 ਸਿਧਿਯ ਸਮਾਪਸਾਧਿ ਕਰਿ ਹਰੇ ਕਿਨਹੂੰ ਦੇਖ ਨ ਪਾਏ ॥ ॥ ਨਾਰਦ ਬਿਯਾਸ
 ਪਰਾਸੁਰ ਪ੍ਰਾਸੇ ਪਿਆਵਤ ਪਿਆਲਾ ਗਾਏ ॥ ਬੇਦ ਪੁਰਾਨ ਹਰਿ ਹਠਿ ਛਾਡਿ ਭਿਤ ਦਪਹਿ

נל נז נח נט נו נז נח נט נו נז נח נט נו נז נח נט נו
 נז נח נט נו נז נח נט נו נז נח נט נו נז נח נט נו

॥ १६ ॥ ਵਾਹਿਗੁਰੂਜੀਕੀਫਤਿ ॥ ਅਸੀਰਗਉਤੀਜੀਸਹਾਇ ॥
 ਦੇਹਰਾ ॥ ਸਾਂਗਸਰੇਹੀਸੈਫਅਸਤੀਰਤੁਪਕਤਰਵਾਰਾਸੇਤਾਂਤਕਕਵਚਾਂਤਕਰਿਕਰੀ
 ਐਰਛੁਹਮਾਰਾ ॥ ਅਸਕ੍ਰਿਪਨਧਾਰਾਧਰੀਸੈਫਸੁਲਜਮਦਾਵਾਕਵਚਾਂਤਕ
 ਸਤਾਂਤਕਰਿਤੇਗਤੀਰਪਰਿਬਾਢਾ ॥ ਅਸਕ੍ਰਿਪਨਖੰਡੋਖਰਗਤੁਪਕਤਬਰਅਰੁਤੀਗਾ
 ਸੈਫਸਰੇਹੀਸੈਥੀਯਹੈਹਮਾਰੇਪੀਰਾ ॥ ਤੀਰਤੁਹੀਸੈਥੀਤੁਹੀਤਬਰਤਰਵਾਰਾਨਾਮ
 ਤਿਹੋਰੇਜੇਜੇਪੇਰੁਏਸਿਪਤਵਪਾਰਾ ॥ ਕਾਲਤੁਹੀਕਲੀਤੁਹੀਤੁਹੀਤੇਗਅਰੁਤੀਗਾਤੁਹੀਨਿ
 ਸਾਨੀਜੀਤਕੀਆਜਤੁਹੀਜਗਾਈਗਾ ॥ ਤੁਹੀਸੁਲਸੈਥੀਤਬਰਤੁਨਿਖੰਗਅਰੁਥਾਨਾਤੁਹੀ
 ਕਟਾਰੀਸੇਥਸਭਤੁਮਹੀਕਰਦਕ੍ਰਿਪਾਨਾ ॥ ਸਸਤ੍ਰਅਸਤ੍ਰਤੁਮਹੀਸਿਪਰਤੁਹੀਕਵਚਨਿਖੰਗੁ
 ਕਵਚਾਂਤਕਤੁਮਹੀਬਨੇਤੁਮਥਿਪਾਪਕਸਰਬੀਗਾ ॥ ਸੀਤੁਸਭਕਾਰਨਤੁਹੀਤੁਥਿਦਿਖਾਕੇ
 ਸਾਰਾਤੁਮਸਭਕੋਓਪਰਾਜਹੀਤੁਮਹੀਲੇਹਉਬਾਰਾ ॥ ਤੁਮਹੀਦਿਨਰਜਨੀਤੁਹੀਤੁਮਹੀਜ
 ਅਨਉਪਾਇਕਉਤਕਰੇਰਨਕੇਨਮਿਤਤਿਨੋਮੇਬਾਦਬਢਾਇ ॥ ਅਸਕ੍ਰਿਪਨਖੰਡੋਖਰਗ
 ਸੈਫਤੇਗਤਰਵਾਰਾਰਛੁਕਰੇਹਮਰੀਸਦਾਕਵਚਾਂਤਕਕਰਵਾਰਾ ॥ ਤੁਹੀਕਟਾਰੀਦਾੜਜ
 ਮਤੀਬਿਛੁਓਅਰੁਥਾਨਾਤੇਪਤਪਦਜੇਲੀਜੀਐਰਛੁਦਾਸਮੁਹਿਜਾਨਾ ॥ ਥਾਂਕਥੰਜਥਿਛੁ
 ਓਤੁਹੀਤੁਹੀਤਬਰਤਰਵਾਰਾਤੁਹੀਕਟਾਰੀਸੈਥੀਕਰੀਐਰਛੁਹਮਾਰਾ ॥ ਤੁਮੀਗੁਰਜਤੁ
 ਮਹੀਗਦਾਤੁਮਹੀਤੀਰਤੁਫੰਗਾਦਾਸਜਨਮੇਰੀਸਦਾਰਛੁਕਰੇਸਰਬੀਗਾ ॥ ੧੩ ॥ ਛੁਹੀਕਲ
 ਮਰਿਪੁਕਰਦਭਨਖੰਜਰਬੁਗਦਾਨਾਇ ॥ ਅਰਪਰਿਜਕਸਰੁਜਗਤਕੇਮੁਹਿਤੁਮਲੇਹਬਚਾ
 ਇ ॥ ਪ੍ਰਿਥਮਉਪਾਵਹੁਜਗਤਤੁਮਤੁਮਹੀਪੰਥਬਨਾਇ ॥ ਆਪੁਤੁਹੀਝਗਰਾਕਰੇਤੁਮਹੀ
 ਕਰੇਸਹਾਇ ॥ ਮੈਛੁਕਛੁਥਾਰਹਤੁਮਤੁਮਬਾਵਨਾਉਤਾਰਾ ॥ ਨਾਹਸਿਪਥਉਪਤੁਹੀਤੁ
 ਹੀਜਗਤਕੇਸਾਰਾ ॥ ੧੪ ॥ ਤੁਹੀਰਾਮਕ੍ਰਿਸਨਤੁਮਤੁਹੀਬਿਸਨਕੇਰੂਪਾਤੁਹੀਪਰਜਾਸਭਜਗ

Digitized by Panjab Digital Library | www.panjabdigilib.org

ਆਗਾ ਖੇਲਾਂ ਤਕ ਖਲ ਕੇ ਮਗੀ ਅਸ ਕੋ ਨਾ ਮਾ ਬਿਚਾਰਾ ॥ ੪੩ ॥ ਭੂਤਾਂ ਤਕ ਸ੍ਰੀ ਗੁਰੂ ਵਡੀ ਭਵਨਾ ਮ ॥ ੩੫੪ ॥
 ਬਖਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਸਿਖ ਕੋ ਕੋਰੋ ਕਾਇਆ ਨਾ ॥ ੪੪ ॥ ਭੂਤ ਸਬ ਦੇ ਕੋਰੋ ਖਿ
 ਬਹੁ ਰਿਅ ਰਿਕੁ ਖੀਐ ॥ ਸਾਭੁ ਅਸਿ ਜੁ ਕੇ ਨਾਮ ਜਾਨ ਜੀਅ ਰਾਖੀਐ ॥ ਨਾਮ ਮ੍ਰਿਗ ਨ ਸਬੁ ਕਹਿ
 ਧਨੁ ਸਰਉ ਚਾਰੀਐ ॥ ਹੋ ਸਭੁ ਖੰਡੇ ਕੇ ਨਾਮ ਸਾਤਿ ਜੀਅ ਧਾਰੀਐ ॥ ੪੫ ॥ ਪ੍ਰਿਥਮ ਨ
 ਮਜਾ ਕੋ ਉਚਰ ਬਹੁ ਹੋਰ ਦਨ ਉਚਾਰਾ ॥ ਸਕਲ ਨਾਮ ਜਮ ਦਾ ਕੂਕੇ ਲੀਜਹੁ ਸੁਕ ਬਿਸੁ ਧਾਰਿ ॥
 ੪੬ ॥ ਉਦਰ ਸਬ ਦਾ ਪ੍ਰਿਥਮੇ ਕੋ ਹੋ ਪੁਨਾ ਅਰਿ ਸਬ ਦ ਉਚਾਰਾ ॥ ਸਭੈ ਨਾਮ ਜਮ ਦਾ ਕੂਕੇ ਲੀਜਹੁ
 ਸੁਕ ਬਿਸੁ ਧਾਰਾ ॥ ੪੭ ॥ ਮ੍ਰਿਗ ਗੀਵਾ ਸਿਰ ਅਰਿ ਉਚਰਿ ਪੁਨਿ ਅਸਿ ਸਬ ਦ ਉਚਾਰਿ ॥ ਸਭੈ
 ਨਾਮ ਸ੍ਰੀ ਖੜਕ ਕੇ ਲੀਜੇ ਹਿਰਦੈ ਬਿਚਾਰਾ ॥ ੪੮ ॥ ਕਰੀਕਰਾਂ ਤਕ ਕਸਰ ਰਿਪ ਕਾਲਾ ਯੁਧ ਕਰ
 ਵਾਰਾ ॥ ਕਰਾਂ ਚੇਲਾ ਕ੍ਰਿਪਾ ਨ ਕੇ ਲੀਜਹੁ ਨਾਮ ਬਿਚਾਰਾ ॥ ੪੯ ॥ ਕਸਤਕਰੀ ਕਰ ਪ੍ਰਿਥਮ ਕਹਿ ਪੁ
 ਨਿ ਅਰਿ ਸਬ ਦ ਸੁਨਾਇ ॥ ਸਸਤਰ ਜ ਕੇ ਨਾਮ ਸਬ ਮੇਰੀ ਕਰਹੁ ਸੁਨਾਇ ॥ ੫੦ ॥ ਸਿਰੀ ਸੇਰਹ
 ਸੇਰ ਸਮ ਜਾਸਾ ਅਉਰ ਨ ਕੇਇ ॥ ਤੇਗ ਜਾ ਪੁਤ੍ਰ ਮਹੰਤ ਪੋਥ ਲੇਤੁ ਹੋਰੇ ਹੋਇ ॥ ੫੧ ॥ ਖਗ ਮ੍ਰਿਗ
 ਜਛੁ ਭੁਜੰਗ ਗਨ ਏਪਦ ਪ੍ਰਿਥਮ ਉਚਾਰਿ ॥ ਪੁਨਾ ਅਰ ਸਬ ਦ ਉਚਾਰਿਐ ਜਾਨ ਤਿਸੈ ਤਰਵਾ
 ਰਾ ॥ ੫੨ ॥ ਹਲਾਂ ਬਿਜਨ ਬੀ ਮਗਰ ਬੀ ਮਿਸਰੀ ਉਨ ਨਾਮ ॥ ਐਫ ਸੋਰੇ ਹੀ ਸਸਤਰ ਪਤਿ ਜਿਤਿ
 ਪੇਗੁ ਮਾਮੁ ਸਾਮਾ ॥ ੫੩ ॥ ਕਤੀ ਯਾਮਾ ਨੀ ਹਿੰਦਵੀ ਸਭੁ ਸਸਤਰ ਕੇ ਨਾਥਾ ॥ ਲਏ ਭਗਉਤੀ ਨਿ
 ਕਸਹੈ ਆਪ ਕਲੰਕੀ ਹਾਥਾ ॥ ੫੪ ॥ ਪ੍ਰਿਥਮ ਸਕਤਿ ਪਦ ਉਚਾਰਿ ਕੈ ਪੁਨਿ ਕਹੁ ਸਕਤਿ ਬਿਸੇਖਾ
 ਨਾਮ ਸੈ ਹਥੀ ਕਿਸ ਕਲ ਨਿਕਸਤ ਜਾਹਿ ਅਨੇਕਾ ॥ ੫੫ ॥ ਪ੍ਰਿਥਮ ਸੁਭਟ ਪਦ ਉਚਾਰਿ ਕੈ ਬਹੁ ਰਿ
 ਸਬਾਦਿ ਅਰਿ ਦੇਹਾ ਨਾਮ ਸੈ ਹਥੀ ਕਿਸ ਭੈ ਸਮਾਝਿ ਚਤੁਰ ਚਿਤੁ ਲੇਹਾ ॥ ੫੬ ॥ ਪ੍ਰਿਥਮ ਭਾਖਿ ਸਨ
 ਹਪਦ ਪੁਨਿ ਤਿਸ ਸਬ ਦ ਉਚਾਰਾ ॥ ਨਾਮ ਸੈ ਹਥੀ ਕਿਸ ਕਲ ਚਤੁਰ ਚਿਤੁ ਲਿਜ ਧਾਰਿ ॥ ੫੭ ॥ ਉਚ
 ਰਿਕੁ ਪ੍ਰਿਥਮੇ ਸਬ ਦ ਪੁਨਾ ਅਰਿ ਸਬ ਦ ਕੋਹਾ ॥ ਨਾਮ ਸੈ ਹਥੀ ਕਿਸ ਭੈ ਚਿਤੁ ਮਹਿ ਚਤੁਰ ਲੇਹੇ ॥
 ਤਨੁ ਤਾਨ ਪਦ ਪ੍ਰਿਥਮ ਕਹਿ ਪੁਨਾ ਅਰਿ ਸਬ ਦ ਬਖਾਨਾ ॥ ਨਾਮ ਸੈ ਹਥੀ ਕਿਸ ਭੈ ਹਰਿ ਚਤੁਰ ਚਿਤੁ
 ਜਾਨਾ ॥ ੫੮ ॥ ਸਰੋ ਕੇ ਪ੍ਰਿਥਮ ਕਹਿ ਪੁਨਾ ਸਚ ਕਹੁ ਅਰ ਧੀਗਾ ॥ ਨਾਮ ਸੈ ਹਥੀ ਕਿਸ ਭੈ ਉਚ

ਰਤਜਾਹੁ ਨਿਸੰਗਾ ॥ ੫੩ ॥ ਸਾਂਗਸਮਰਕਰਿ ਸੈਹਥੀ ਸਸਤ੍ਰ ਸਸਨ ਕੇ ਕੁਝੇ ਸਾ ॥ ਸਬਲ ਸੁਭਰਹਾ
 ਹਾਥ ਲੈ ਜੀਤਿ ਸਮਰ ਸੁਰੇਸਾ ॥ ੫੪ ॥ ਛੁੱਤ੍ਰ ਪਹਿ ਗਹਾ ਬਿਜੈ ਕਹੁ ਭਰਹਾ ਜੋ ਕੋਨਾ ॥ ਸਕਲ ਸਿ
 ਪਦਾਰੀ ਸਭੁ ਨਾਮਿ ਤਿਸਿ ਧੋਕੇ ਧਾਮ ॥ ੫੫ ॥ ਲਛਮਨ ਅਉਰ ਪਾਟੇ ਤਕ ਚਰੇ ਪਦ ਪ੍ਰਿਥਮ ਉ
 ਚਾਰਾ ॥ ਪੁਨ ਅਰਥਾਥੇ ਸਕਤ ਕੇ ਨਿਕਸਹਿ ਨਾਮ ਅਪਾਰਾ ॥ ੫੬ ॥ ਗੜੀ ਅਤ੍ਰ ਸਤ੍ਰੀ ਭੈਹਰੀ ਭੁ
 ਲਾਨੇ ਜਾਤਾ ॥ ਬਰਛੀ ਸੈਹਥੀ ਸਕਲ ਸਭੁ ਜਾਨਹਿ ਏ ਮੈਰਾਖਾ ॥ ੫੭ ॥ ਬਿਸਨ ਨਾਮ ਪ੍ਰਿਥਮੇ
 ਉਚਰ ਪੁਨ ਪਦ ਸਸਤ੍ਰ ਉਚਾਰਿ ਨਾਮ ਸੁਦਰਸਨ ਕੇ ਸਤ੍ਰੈ ਨਿਕਸਤਿ ਜਾਹਿ ਅਪਾਰਾ ॥ ੫੮ ॥
 ਰਪਦ ਪ੍ਰਿਥਮ ਉਚਾਰਿ ਕੈ ਮਰਦਨ ਬਹੁਰ ਕਹੇ ॥ ਨਾਮ ਸੁਦਰਸਨ ਚੰਕ੍ਰ ਕੇ ਚਿਤ ਮੈ ਚਤੁਰ ਥਹੇ ॥
 ੫੯ ॥ ਮਧੋਕੋਨਾਮ ਉਚਾਰ ਕੈ ਹਾਪਦ ਬਹੁਰ ਉਚਾਰਾ ॥ ਨਾਮ ਸੁਦਰਸਨ ਚੰਕ੍ਰ ਕੇ ਲੀਜੈ ਸੁਕ ਬਿਸੁ
 ਧਾਰਾ ॥ ੬੦ ॥ ਨਰਕਾ ਭੁਗ ਪ੍ਰਿਥਮੇ ਉਚਾਰਿ ਪੁਨਿ ਰਿਪ ਸਬਦ ਬਖਾਨਾ ॥ ਨਾਮ ਸੁਦਰਸਨ ਚੰਕ੍ਰ ਕੇ
 ਚਤੁਰ ਚਿਤ ਮੈ ਜਾਨਾ ॥ ੬੧ ॥ ਕੜਕੋਨਾਮ ਕਹਿ ਸੁਦਨ ਬਹੁਰ ਉਚਾਰਿ ॥ ਨਾਮ ਸੁਦਰਸ
 ਨ ਚੰਕ੍ਰ ਕੇ ਜਾਨ ਚਤੁਰ ਨਿਰਧਾਰਾ ॥ ੬੨ ॥ ਪ੍ਰਿਥਮ ਚੰਦੇਰੀ ਨਾਥ ਕੋ ਲੀਜੈ ਨਾਮੁ ਬਨਾਇ ॥ ਪੁਨਿ ਰਿ
 ਪ ਸਬਦ ਉਚਾਰੀ ਮੈ ਚੰਕ੍ਰ ਨਾਮ ਹੁਇ ਜਾਇ ॥ ੬੩ ॥ ਨਰਕਾ ਸੁਰਕੋਨਾਮ ਕਹਿ ਮਰਦਨ ਬਹੁਰ
 ਉਚਾਰਿ ॥ ਨਾਮ ਸੁਦਰਸਨ ਚੰਕ੍ਰ ਕੇ ਲੀਜਹੁ ਸੁਕ ਬਿਸੁ ਧਾਰਾ ॥ ੬੪ ॥ ਕਿਸਨਾ ਬਿਸਨ ਕਹਿ ਜਿਸ
 ਨ ਅਨੁਜਾ ਆਯੁ ਪਬਹੁਰ ਉਚਾਰਾ ॥ ਨਾਮ ਸੁਦਰਸਨ ਚੰਕ੍ਰ ਕੇ ਨਿਕਸਤ ਚਲੈ ਅਪਾਰਾ ॥ ੬੫ ॥ ਬ
 ਜ੍ਯ ਅਨੁਜਾ ਪ੍ਰਿਥਮੇ ਉਚਾਰਿ ਫਿਰ ਪਦ ਸਸਤ੍ਰ ਬਖਾਨਾ ॥ ਨਾਮ ਸੁਦਰਸਨ ਚੰਕ੍ਰ ਕੇ ਚਤੁਰ ਚਿਤ ਮਹਿ
 ਜਾਨਾ ॥ ੬੬ ॥ ਪ੍ਰਿਥਮ ਬਿਰਹ ਪਦ ਉਚਾਰਿ ਕੈ ਪੁਨਿ ਕਹੁ ਸਸਤ੍ਰਾ ਬਿਸੇਖਾ ॥ ਨਾਮ ਸੁਦਰਸਨ ਚੰ
 ਕ੍ਰ ਕੇ ਨਿਕਸਤ ਚਲੈ ਅਸੇਖਾ ॥ ੬੭ ॥ ਪ੍ਰਿਥਮੇ ਵੈਉ ਚਾਰੀ ਮੈ ਰਿਪ ਸਿਧੋਕੇ ਧਾਮਾ ॥ ਪੁਨ ਪਦ
 ਸਸਤ੍ਰ ਬਖਾਨੀ ਮੈ ਜਾਨ ਚੰਕ੍ਰ ਕੋਨਾ ॥ ੬੮ ॥ ਗਿਰ ਪਰ ਪ੍ਰਿਥਮ ਉਚਾਰਿ ਪਦਾ ॥ ਪੁਪਬਹੁਰ
 ਉਚਾਰਾ ॥ ਨਾਮ ਸੁਦਰਸਨ ਚੰਕ੍ਰ ਕੇ ਨਿਕਸਤ ਚਲੈ ਅਪਾਰਾ ॥ ੬੯ ॥ ਕਾਲੀ ਨਥੀਆ ਪ੍ਰਿਥਮ ਕ
 ਹਿ ਸਸਤ੍ਰ ਸਬਦ ਕਹੁ ਅੰਤਾ ॥ ਨਾਮ ਸੁਦਰਸਨ ਚੰਕ੍ਰ ਕੇ ਨਿਕਸਤ ਜਾਹਿ ਅਨੰਤਾ ॥ ੭੦ ॥ ਕੀਸਕੇ
 ਸਹਾ ਪ੍ਰਿਥਮ ਕਹਿ ਫਿਰਿ ਸਸਤ੍ਰਾ ਬਿਚਾਰਾ ॥ ਨਾਮ ਸੁਦਰਸਨ ਚੰਕ੍ਰ ਕੇ ਲੀਜਹੁ ਸੁਕ ਬਿਸੁ ਧਾਰਾ ॥

॥ ਬਕੀਬਕਾਸੁਰਸਬਦਕਹਪੁਨਬਚਸਤੁ ॥ ਉਚਾਰਾਨਾਮਸੁਦਰਸਨਚਕ੍ਰਕੋਨਿਕਸਤ ॥ ੨੫੫ ॥
 ਚਲੈਅਪਾਰਾ ॥ ੧ ॥ ਅਪਨਾਸਨਾਅਪਰਉਚਰਪੁਨਬਚਸਤੁਬਖਨਾਨਾਮਸੁਦਰਸਨ
 ਚਕ੍ਰਕੋਸਭੈਚਤੁਰਚਿਤਜਨਾ ॥ ੨ ॥ ਸੀਓਪਦਕੋਨਾਮਕਹਿਛੁਨਪਦਸਸਤੁਬਖਨਾ
 ਨਾਮਸੁਦਰਸਨਚਕ੍ਰਕੋਸਭੈਸਮਝਸੁਰਗਿਆਨਾ ॥ ੩ ॥ ~~ਪਦਸਸਤੁਬਖਨਾ~~ ॥ ੪ ॥ ਦੋਹਰਾ ॥
 ਸਭੈਸੁਤਟਅਉਸਤੁਸੁਕਬਿਧੈਸਮਝਮਨਾਮਹਿ ॥ ਬਿਸਨਚਕ੍ਰਕੋਨਾਮੈਭੇਦਕਉਨਹੁ
 ਨਾਹਿ ॥ ੫ ॥ ~~ਪਦਸਸਤੁਬਖਨਾ~~ ॥ ੬ ॥ ਸੁਰਮਸਤੁ ॥ ੭ ॥ ਦੋਹਰਾ ॥ ॥ ਬਿਸਖਬਣਸਹੁਪਨਜਤਨਕਵਚਤਕਕੋਨਾਮਸਦ
 ਹਮਾਰੀਜੈਕਰੋਸਕਲਕਰੋਮਮਕਾਮ ॥ ੮ ॥ ਪਨਖਸਬਦਪ੍ਰਿਥਮੈਉਚਰਅਗ੍ਰਜਬਹੁਰਿ
 ਉਚਾਰਿਨਾਮਸਿਲੀਮੁਖਕੋਸਭੈਲੀਜਹੁਚਤੁਰਸੁਧਾਰਾ ॥ ੯ ॥ ਪਨਚਸਬਦਪ੍ਰਿਥਮੈ
 ਉਚਰਿਅਗ੍ਰਜਬਹੁਰਿਉਚਾਰਾਨਾਮਸਿਲੀਮੁਖਕੋਸਭੈਨਿਕਸਤਚਲੈਅਪਾਰਾ ॥ ੧੦ ॥
 ਨਾਮਉਚਾਰਨਿਖੰਗਕੋਬੀਸੀਬਹੁਰਬਖਨਾਨਾਮਸਿਲੀਮੁਖਕੋਸਭੈਲੀਜਹੁਰਿਦੈਪ
 ਛਾਨਾ ॥ ੧੧ ॥ ਸਭੁਮ੍ਰਿਗਪਨਕੋਨਾਮਕਹਿਯਾਪਦਬਹੁਰਿਉਚਾਰਿਨਾਮਸਭੈਸੀਬਦਕੋ
 ਜਾਨਹਿਦੈਨਿਰਧਾਰਾ ॥ ੧੨ ॥ ਸਕਲਕਵਚਕੋਨਾਮਕਹਿਭੇਦਕਬਹੁਰਿਬਖਨਾਨਾਮਸ
 ਕਲਸੀਬਾਣਨਿਕਸਤਚਲੈਪ੍ਰਮਾਨਾ ॥ ੧੩ ॥ ਨਾਮਚਮਰਕੋਪ੍ਰਿਥਮਕਹਿਛੁਦਕਬਹੁਰਬ
 ਖਨਾਨਾਮਸਭੈਹੀਬਾਣਕੋਚਤੁਰਚਿਤਮੇਜਨਾ ॥ ੧੪ ॥ ਸੁਰਟਨਾਮਉਚਾਰਕੋਯਾਪਦਬਹੁ
 ਰਜੁਨਾਇਨਾਮਸਿਲੀਮੁਖਕੋਸਭੈਲੀਜਹੁਚਤੁਰਬਨਾਇ ॥ ੧੫ ॥ ਸਭੁਪਛਨਕੋਨਾਮਕ
 ਹਿਥਰਪਦਬਹੁਰਬਖਨਾਨਾਮਸਿਲੀਮੁਖਕੋਸਭੈਚਿਤਮੇਚਤੁਰਪਛਾਨਾ ॥ ੧੬ ॥ ਪਛੀਪ
 ਰੀਸਪਖਧਰਪਛਾਅਤਕਪੁਨਿਭਾਖਾਨਾਮਸਿਲੀਮੁਖਕੋਸਭੈਜਨੁਹਿਦੈਮੇਰਾਖਾ ॥ ੧੭ ॥
 ਸਭੁਅਕਾਸਕੋਨਾਮਕਹਿਚਰਪਦਬਹੁਰਬਖਨਾਨਾਮਸਿਲੀਮੁਖਕੋਸਭੈਲੀਜੈਚਤੁਰਪ
 ਛਾਨਾ ॥ ੧੮ ॥ ਏਅਕਾਸਨਾਭਿਗਾਨਕਹਿਚਰਪਦਬਹੁਰਉਚਾਰਾਨਾਮਸਕਲਸੀਬਾਦ
 ਕੋਲੀਜਹੁਚਤੁਰਸੁਧਾਰਾ ॥ ੧੯ ॥ ਅਸਮਾਨਸਿਪਿਹਰਿਸਦਿਵਗਹੁਦਬਹੁਰਬਖਨਾ ॥ ੨੦ ॥

ਨਿਚਰਸਬਦਬਖਾਨੀਐਨਾਮਬਾਨਕੇਜਾਨਾ ॥ ੧੦ ॥ ਪ੍ਰਿਥਮਨਾਮਕਹਿਚੰਦ੍ਰਕੇਪਰਪਦਬਹੁਰੇ
 ਦੇਹਾ ॥ ਪੁਨਚਰਸਬਦਉਚਾਰੀਐਨਾਮਬਾਨਲਖਿਲੇਹਾ ॥ ੧੧ ॥ ਗੋਮਹੀਚਕਿਰਨਛੁਟਾਪਰ
 ਪਰਕਹਿਮਨਾਮਾਹਿ ॥ ਚਰਪਦਬਹੁਰਬਖਾਨੀਐਨਾਮਬਾਨਹੁਇਜਾਇ ॥ ੧੨ ॥ ਰਜਨੀਸਰ
 ਦਿਨਹਉਚਰਪਰਪਰਪਇਕਹਅੰਤਾਨਾਮਸਕਲਸ੍ਰੀਬਾਨਕੇਨਿਕਰਤਜਾਹਿਅਨੰਤਾ ॥
 ੧੩ ॥ ਦਿਨਪਾਤਨੀਚਰਪਰਸਬਦਬਖਾਨਾਨਾਮਸਕਲਸ੍ਰੀਬਾਨਕੇਕਰੀਅ
 ਹੁਚਤੁਰਬਖਿਯਾਨਾ ॥ ੧੪ ॥ ਸਸਿਉਪਰਾਜਨਗਵਿਹਰਨਚਰਕੇਲੈਕੈਨਾਮਾਪਰਕਹਨਾਮ
 ਏਬਾਨਕੇਜੋਪਾਠਹੁੰਜਾਮਾ ॥ ੧੫ ॥ ਰੈਨਾਮਪਤਿਮਹਾਨਿਸਿਨਿਸਿਣੀਸਰਿਨਿਸਿਰਾਜਾ ॥
 ਚੰਦ੍ਰਬਾਨਚੰਦ੍ਰਹਿਧਰਿਯੋਚਿਤ੍ਰਕੇਬਪਕਾਜਾ ॥ ੧੬ ॥ ਸਭਕਿਰਨਨਕੇਨਾਮਕਹਿਪਰਪਦ
 ਬਹੁਰਉਚਾਰਾ ॥ ਪੁਨਿਪਰਕਹਸਭਬਾਨਕੇਜਾਨਨਾਮਨਿਰਪਾਰਾ ॥ ੧੭ ॥ ਸਭਸਮੁੰਦ੍ਰਕੇਨਾਮ
 ਲੈਅੰਤਸਬਦਸਤਦੇਹਾ ॥ ਪੁਨਪਰਸਬਦਉਚਾਰੀਐਨਾਮਬਾਨਲਖਿਲੇਹਾ ॥ ੧੮ ॥ ਜਲ
 ਪਤਿਜਲਲੈਨਦੀਪਤਿਕਹਿਸਤਪਦਕੇਦੇਹਾ ॥ ਪੁਨਪਰਸਬਦਬਖਾਨੀਐਨਾਮਬਾਨਲ
 ਖਿਲੇਹਾ ॥ ੧੯ ॥ ਨੀਰਾਏਸਰਤਾਪਿਪਤਿਕਹਿਸਤਪਦਕੇਦੇਹਾ ॥ ਪੁਨਿਪਰਸਬਦਬਖਾ
 ਨੀਐਨਾਮਬਾਨਲਖਿਲੇਹਾ ॥ ੨੦ ॥ ਸਭ੍ਰਣਖਨਕੇਨਾਮਨੈਛਿਰੀਆਕਹਿਲੈਏਕਾਸਤ
 ਪਰਕਹਸਭਨਾਮਸਰਨਿਕਸਤਜਾਹਿਅਨੇਕਾ ॥ ੨੧ ॥ ਸਭ੍ਰਣੀਵਨਜਾਮਲੈਆਐਬਹੁ
 ਰਾਹਿਬਖਾਨਾਸਤਪਰਬਹੁਰਿਬਖਾਨੀਐਨਾਮਬਾਨਸਭ੍ਰਣਜਾਨਾ ॥ ੨੨ ॥ ਧਰੀਨਗਨਕੇ
 ਨਾਮਕਹਿਪਰਸਤਪੁਨਿਪਦਦੇਹਾ ॥ ਪੁਨਿਪਰਸਬਦਬਖਾਨੀਐਨਾਮਬਾਨਲਖਿਲੇਹਾ ॥
 ੨੩ ॥ ਬਾਸਵਕਹਿਅਰਿਉਚਰੀਐਪਰਸਤਪਰਪੁਨਿਭਾਖਾਨਾਮਸਕਲਸ੍ਰੀਬਾਨਕੇਜਾਨਿਜੀ
 ਜੀਅਮੇਰਾਖਾ ॥ ੨੪ ॥ ਪੁਰਪਪਨਖਕੇਨਾਮਕਹਿਆਪੁਪਬਹੁਰਿਉਚਾਰਾਨਾਮਸਕਲ
 ਸ੍ਰੀਬਾਨਕੇਨਿਕਸਤਚਲੈਅਪਾਰਾ ॥ ੨੫ ॥ ਸਕਲਮੀਨਕੇਨਾਮਕਹਿਕੇਤਵਾਪੁਪਕਹਿਅ
 ਤਾਨਾਮਸਕਲਸ੍ਰੀਬਾਨਕੇਨਿਕਸਤਜਾਹਿਅਨੰਤਾ ॥ ੨੬ ॥ ਪੁਰਪਆਦਿਕਹਪਨਖਕਹਿ
 ਪਰਆਪੁਪਹਿਬਖਾਨਾਨਾਮਸਕਲਸ੍ਰੀਬਾਨਕੇਨਿਕਸਤਜਾਤਾਅਪੁਮਨਾ ॥ ੨੭ ॥ ਆ

ਵਿਭੂਮਰਕਹਿਪਨਰਕਹਿਪਰਪਰਸਬਦਬਖਾਨਾਨਾਮਸਕਲਸ੍ਰੀਬਾਨਕੇਜਨਹੁਗੁਨਨਸਿਪਾ ੨੫੬
 ਨਾ ੧੦੫ ॥ ਭੁਗਤਿਕੇਨਾਮਕਹਿਅਭਿਅਤਿਪਰਦੇਹਾਨਾਮਸਕਲਸ੍ਰੀਬਾਨਕੇਚੀਨਰ
 ਤੁਗਚਿਤਲੇਹਾ ੧੧੦ ॥ ਸੋਰਨਾ ॥ ॥ ਜਿਹਪਰਪਿਥਮਬਖਾਨਤਿਹਸਤਬਹੁਰਿਬਖਾਨੀਐ ॥
 ਸਰਕੇਨਾਮਅਪਾਰਚਤੁਗਚਿਤਮੇਜਾਨੀਐ ॥ ੧੦੬ ॥ ॥ ਬਿਸਕੇਨਾਮਉਚਾਰਕੇ
 ਬਿਖਪਦਬਹੁਰਿਬਖਾਨਾਸੁਕਲਹੀਬਾਨਕੇਲੀਜੇਚਤੁਰਪਛਾਨਾ ੧੦੭ ॥ ਬਾਪਦਪਿਥਮ
 ਬਖਾਨਕੈਪੁਨਿਨਿਕਾਰਪਦਦੇਹਾਨਾਮਸਕਲਸ੍ਰੀਬਾਨਕੇਜਨਚਤੁਗਚਿਤਲੇਹਾ ੧੦੮ ॥ ਕਾਨਿ
 ਨਬਖਾਨਕੈਪਰਪਦਬਹੁਰਿਬਖਾਨਾਹਿਰਦੈਸਮਝੇਚਤੁਰਤੁਮਸਕਲਨਾਮਦੇਬਾਨਾ ੧੧੦ ॥
 ਫੇਕਸਬਦਪਿਥਮੇਉਚਰਪਰਪਦਬਹੁਰਦੇਹਾਨਾਮਸਕਲਸ੍ਰੀਬਾਨਕੇਚਤੁਰਹਿਦੇਲਖਿਲੇ
 ਹਾ ੧੧੧ ॥ ਪਸੁਪਤਿਪਿਥਮਬਖਾਨਕੈਅਸੁਰਸਬਦਪੁਨਦੇਹਾਨਾਮਸਕਲਸ੍ਰੀਬਾਨਕੇਚਿ
 ਤੁਚਤੁਰਲਖਿਲੇਹਾ ੧੧੨ ॥ ਸਹਸਨਾਮਸਿਵਕੇਉਚਰਅਸੁਰਸਬਦਪੁਨਿਦੇਹਾਨਾਮਸਕ
 ਲਸ੍ਰੀਬਾਨਕੇਚਤੁਰਚੀਨਚਿਤਲੇਹਾ ੧੧੩ ॥ ਪਿਥਮਕਰਨਕੇਨਾਮਕਹਿਪੁਨਿਅਹਿਸਬਦ
 ਬਖਾਨੀਨਾਮਸਕਲਸ੍ਰੀਬਾਨਕੇਲੀਜਹੁਚਤੁਰਪਛਾਨਾ ੧੧੪ ॥ ਭੁਨਜੋਤਕਰਨਤਕਰਿ
 ਮੇਸੀਭਾਂਤਿਬਖਾਨਾਸਕਲਨਾਮਸ੍ਰੀਬਾਨਕੇਚਤੁਰਲੀਜੀਅਹੁਜਾਨਿ ੧੧੫ ॥ ਸਭਾਅ
 ਰਜਨਕੇਨਾਮਕਹਿਆਯੁਪਸਬਦਬਖਾਨਾਨਾਮਸਕਲਹੀਬਾਨਕੇਲੀਜਹੁਚਤੁਰਪਛਾਨਾ ॥
 ੧੧੬ ॥ ਜਿਸਨਪਨਿਜੈਕ੍ਰਿਸਨਕੁਨਸੇਵਤੇਅਮਿਲੈਨਾਇਆਯੁਪਬਹੁਰਿਬਖਾਨੀਐਸ
 ਬੈਬਾਨਹੁਇਜਾਇ ੧੧੭ ॥ ਅਰੁਜਨਪਾਰਥਕੇਸਗੁਰਸਾਚੀਸਬਿਖਬਖਾਨਾਯੁਪਬ
 ਹੁਰਬਖਾਨੀਐਨਾਮਬਾਨਕੇਜਾਨਾ ॥ ੧੧੮ ॥ ਬਿਜੈਕਪਿਪੁਜਜੈਦ੍ਵਬਰਸੁਰਜਾਰਿਫੁਨਿਭਾਖਾਅ
 ਯੁਪਬਹੁਰਿਬਖਾਨੀਐਨਾਮਬਾਨਲਖਿਰਾਖਾ ॥ ੧੧੯ ॥ ॥ ਮਹਰਿਬਲਬਤਨਿਸਰਹਾਕਹਿ
 ਸਤਬਹੁਰਿਉਚਾਰਿਐਯੁਪਉਚਾਰਿਸ੍ਰੀਬਾਨਕੇਨਿਕਸਹਿਨਾਮਅਪਾਰ ੧੨੦ ॥ ਸਹੈਸੁਬਿ
 ਸਨਕੇਨਾਮਐਅਨੁਜਸਬਦਕੇਦੇਹਾਤੁਨਜਉਚਰਿਪੁਨਿਸਸਤਕਹਿਨਾਮਬਾਨਲਖਿਲੇਹਾ ॥
 ੧੨੧ ॥ ਨਰਕਨਿਵਾਰਨਾਪਹਰਨਕ੍ਰਿਪਾਸਿਧਕੇਕਾਖਾਅਨੁਜਤਨੁਕਹਿਸਸਤਕਹਨਾ

ਮਬਾਨਲਖਿਗਾਖਾ॥ ੧੨੨॥ ਬਿਘਨਹਰਨਖਿਆਪਪਰਨਪ੍ਰਿਥਮਖਸਬਦਬਖਾਨਾਅਨੁਜ
 ਤਨਜਕਹਿਸਸਤ੍ਰਕੁਨਾਮਬਾਨਜੀਅਜਾਨਾ॥ ੧੨੩॥ ਮਕਰਕੇਤਕਹਿਮਕਰਪੁਜਪੁਨਿਆ
 ਯੁਪਪਦਦੇਹਾਸਭੇਨਾਮਸੀਬਾਨਕੇਚੀਨਚਤੁਰਚਿਤੁਲੇਹਾ॥ ੧੨੪॥ ਪੁਰਪਪਨਖਅਲਿ
 ਪਨਚਕੇਪ੍ਰਥਮੇਨਾਮਬਖਾਨਾਅਯੁਪਬਹੁਰਿਬਖਾਨੀਐਜਾਨਨਾਮਸਤ੍ਰਕੁਨਾ॥ ੧
 ੨੫॥ ਸੀਬਰਾਗਿਤ੍ਰਿਪੁਰਾਰਿਅਰਿਪ੍ਰਿਥਮੇਸਬਦਬਖਾਨਾਅਯੁਪਬਹੁਰਿਬਖਾਨੀਐਨ
 ਮਬਾਨਕੇਜਾਨਾ॥ ੧੨੬॥ ਸੀਸਾਰੰਗਾਬੀਰਹਾਬਾਨਬਖਾਨਾਬਿਸਿਖਬਿਸੀਬਾਸੀਪਰ
 ਨਬਾਨਨਾਮਜੀਅਜਾਨਾ॥ ੧੨੭॥ ਬਿਖਿਕੇਪ੍ਰਿਥਮਨਾਮਕਹਿਪਰਪਦਬਹੁਰੇਦੇਹਾਨਾਮਸ
 ਕਲਾਸੀਬਾਨਕੇਚਤੁਰਚਿਤਲਖਿਲੇਹਾ॥ ੧੨੮॥ ਸਕਲਸਿਪਕੇਨਾਮਲੈਤਨੈਸਬਦਕੇਦੇਹ
 ਪਰਿਪਦਬਹੁਰਿਬਖਾਨੀਐਨਾਮਬਾਨਲਖਿਲੇਹਾ॥ ੧੨੯॥ ਉਦਧਿਸਿਪਸਰਤੇਸਜਾਕ
 ਹਿਪਰਬਹੁਰਿਬਖਾਨਾਬੀਸੀਪਰਕੇਨਾਮਸਤ੍ਰਲੀਜਹਚਤੁਰਪਛਾਨਾ॥ ੧੩੦॥ ਬਪਨਸਨੀ
 ਬੀਰਹਾਬਿਖਾਬਿਸਖਗਜਬਖਾਨਾਪਰਿਪਦਬਹੁਰਿਬਖਾਨੀਐਨਾਮਬਾਨਕੇਮਾਨਾ॥ ੧੩
 ੧॥ ਸਤ੍ਰਮਨੁਖਨਕੇਨਾਮਕਹਿਯਾਪਦਬਹੁਰੇਦੇਹਾਸਕਲਨਾਮਸੀਬਾਨਕੇਚਤੁਰਚਿਤਲ
 ਖਿਲੇਹਾ॥ ੧੩੨॥ ਕਾਲਕੂਟਕਹਿਕਮਟਕਹਿਸਿਵਕੰਠੀਆਹਿਉਚਰਾਯਾਪਰਪਦਬਹੁਰਿ
 ਬਖਾਨੀਐਜਨੁਬਾਨਨਿਰਧਾ॥ ੧੩੩॥ ਸਿਵਕੇਨਾਮਉਚਰਕੇਕੰਠੀਪੁਨਿਪਦਦੇਹਾਪੁਨਿ
 ਪਰਸਬਦਬਖਾਨੀਐਨਾਮਬਾਨਲਖਿਲੇਹਾ॥ ੧੩੪॥ ਬੀਆਪਬਿਖੀਮੁਖਪ੍ਰਿਥਮਕ
 ਹਿਪਰਪਦਬਹੁਰਬਖਾਨਾਨਾਮਸਤ੍ਰੇਬਾਨਕੇਲੀਜਹਚਤੁਰਪਛਾਨਾ॥ ੧੩੫॥ ਬਪਰਾ
 ਨਾਲਿਕਪਨੁਖਸਤਲੈਸੁਕਮਨੁਜਨਾਂਉ॥ ਸਕਰਕੇਨਨਰਾਚਤੁਨਿਪਰਸਤ੍ਰਸਰਕੇਗਾਂਉ॥ ੧
 ੩੬॥ ਬਾਰਦਜਉਬਰਸਤਰਹੈਜਸੁਅਕੁਰਿਜਿਹੋਹੈਉ॥ ਬਾਰਦਸੇਬਾਰਦਨਹੀਤਾਹਿਬ
 ਤਾਵਹੁਕੇਉ॥ ੧੩੭॥ ਬਿਖਪਰਬਿਸੀਬਿਸੇਕਕਰਬਾਰਨਾਹਜਿਹਨਾਮਾਨਾਮਸਕਲਸੀ
 ਬਾਨਕੇਲੀਨੋਹੋਵਹਿਕਾਮਾ॥ ੧੩੮॥ ਅਰਿਬੇਪਨਛੇਦਨਲਹਿਓਬੇਦਨਕਹਿਜਿਹਨਾਮਾ
 ਰਛੁਕਰਨਾਪਨਾਨਕੀਪੋਰੇਦਸਰਕੇਗਾਂਉ॥ ੧੩੯॥ ਜਦੁਪਤਾਰਿਬਿਸਨਾਧਧਅਹਿਕਿ

ਸਨਾਦਿਕਾਜਿਹਾਮਾਸਦਾਹਮਾਹੀਜੈਕੋਰੇਸਕਲਕੋਰੇਮਮਕਾਮਾ॥੧੩੭॥ਹਲਧਰਸਬਦਬਖਾ੩੫੭
 ਨਕੋਅਨੁਜਉਚਰਿਅਰਿਭਾਖਾ॥ਸਕਲਬਾਨਸੀਬਾਨਕੋਚੀਨਚਤੁਰਚਿਤਰਾਖਾ॥੧੩੮॥ਅਰਉ
 ਹਣਾਇਮੁਸਲੀਹਲਾਰਿਵਤੀਸਬਲਗਾਮਾਅਨੁਜਉਚਰਿਪੁਨਿਅਰਿਜਾਨਬਾਨਕੋਨਾਮਾ॥
 ੧੪੨॥ਤਾਬਕੇਤਲਾਗਾਇਉਚਰਿਕਿਸਨਗਜਪਦਦੇਹਾ॥ਅਨੁਜਉਚਰਿਅਰਿਉਚਰਿ
 ਐਨਾਮਬਾਨਲਖਿਲੇਹਾ॥੧੪੩॥ਨੀਲਾਬਰਕੁਕਮਿਆਤਕਹਿਉਰਦਕਿਅਰਿਭਾਖਾ॥
 ਅਨੁਜਉਚਰਿਅਰਉਚਰਿਐਨਾਮਬਾਨਲਖਿਰਾਖਾ॥੧੪੪॥ਸਭਾਅਰਜਨਕੋਨਾਮਲੈ
 ਸਤਸਬਦਪੁਨਿਦੇਹਾ॥ਪੁਨਿਅਰਿਸਬਦਬਖਾਨੀਐਨਾਮਬਾਨਲਖਿਲੇਹਾ॥੧੪੫॥
 ਪ੍ਰਿਥਮਪਵਨਕੋਨਾਮਲੈਸਤਪਦਬਹੁਰਬਖਾਨਾਅਨੁਜਉਚਰਿਸੂਤਰਿਉਚਰਿਨਾਮ
 ਬਾਨਪਹਿਚਾਨਾ॥੧੪੬॥ਮਾਰਤਪਵਨਪਨਤਕਰਿਕਹਿਸਤਸਬਦਉਚਰਿਅਨੁਜਉ
 ਚਰਿਸੂਤਰਿਉਚਰਿਸਰਕੋਨਾਮਬਿਚਾਰਿ॥੧੪੭॥ਸਰਬਬਿਆਪਕਸਰਬਦਾਸਾਲਿ
 ਯਾਜਨੁਸੁਬਖਾਨਾਤਨੁਜਅਨੁਜਸੂਤਉਚਰਿਨਾਮਬਾਨਕੋਜਾਨਾ॥੧੪੮॥ਪ੍ਰਿਥਮਬਾਰਕੋ
 ਨਾਮਲੈਪੁਨਿਅਰਸਬਦਬਖਾਨਾਤਨੁਜਅਨੁਜਸੂਤਰਉਚਰਿਨਾਮਬਾਨਪਹਿਚਾਨਾ॥
 ੧੪੯॥ਪ੍ਰਿਥਮਅਗਨਕੋਨਾਮਲੈਅੰਤਸਬਦਅਰੁਦੇਹਾਤਨੁਜਅਨੁਜਸਤਰਉਚਰਿਨਾ
 ਮਬਾਨਲਖਿਲੇਹਾ॥੧੫੦॥ਪ੍ਰਿਥਮਅਗਨਕੋਨਾਮਲੈਅੰਤਸਬਦਅਰੁਭਾਖਾਤਨੁਜ
 ਅਨੁਜਕਹਿਅਰਉਚਰਿਨਾਮਬਾਨਲਖਿਰਾਖਾ॥੧੫੧॥ਪ੍ਰਿਥਮਅਗਨਕੋਨਾਮਲੈਅਰਿ
 ਅਰਿਪਦਪੁਨਿਦੇਹਾਤਨੁਜਅਨੁਜਕਹਿਅਰਉਚਰਿਨਾਮਬਾਨਲਖਿਲੇਹਾ॥੧੫੨॥ਪਾ
 ਵਕਾਰਅਗਨਤਕਰਕਹਿਅਰਸਬਦਬਖਾਨਾਅਰਿਕਹਿਅਨੁਜਤਨੁਜਉਚਰਿਸੰਤਰ
 ਬਾਨਪਛਾਨਾ॥੧੫੩॥ਹਿਮਬਾਰਬਕਾਗਾਦੀਕੁਮਿਸਬਦਪੁਨਿਦੇਹਾਤਨੁਜਉਚਰਿਸੰਤਰ
 ਰਉਚਰਿਨਾਮਬਾਨਲਖਿਲੇਹਾ॥੧੫੪॥ਪੁਤਰਕੋਨਾਮਲੈਅੰਤਸਬਦਅਰੁਦੇਹਾ
 ਅਨੁਜਉਚਰਿਸੰਤਰਉਚਰਿਨਾਮਬਾਨਲਖਿਲੇਹਾ॥੧੫੫॥ਅੰਧਸੂਤਨਕੋਨਾਮਲੈਅੰਤ
 ਸਬਦਅਰਿਭਾਖਾਅਨੁਜਉਚਰਿਸੰਤਰਉਚਰਿਨਾਮਬਾਨਲਖਿਰਾਖਾ॥੧੫੬॥ਦੁਸਾਸਨਦੁਸ

ਖਦ੍ਯੈਕਹਿਅਰਸਬਦਬਖਾਨਾਅਨੁਜਉਚਰਿਸਤ੍ਰਿਉਚਰਿਨਾਮਬਾਨਪਹਿਚਾਨਾ॥੧੫॥
 ॥੨॥ਸਭਾਕਰਤ੍ਰਿਖਿਆਵਿਕਹਿਅੰਤਸਬਦਅਰਿਭਾਖਾਅਨੁਜਤਨੁਜਸਤਰਉਚਰਿ
 ਨਾਮਬਾਨਲਖਿਰਾਖਾ॥੧੫੩॥ਪ੍ਰਿਥਮਭੀਖਮਕੋਨਾਮਲੋਅੰਤਸਬਦਅਰਿਦੇਹਾਸਤਿ
 ਆਵਿਅੰਤਰਿਉਚਰਿਨਾਮਬਾਨਲਖਿਲੇਹਾ॥੧੫੪॥ਤਦਤਜਨਵੀਅੰਗ੍ਯਾਪ੍ਰਿਥਮੇਸ
 ਬਦਬਖਾਨਾਤਨੁਜਸੰਤਸਤ੍ਰਉਚਰਿਨਾਮਬਾਨਪਹਿਚਾਨਾ॥੧੫੫॥ਬੀਗਾਗਿਰਜਾਪ੍ਰਿਥਮ
 ਕਹਿਪ੍ਰੰਤ੍ਰਸਬਦਪੁਨਿਦੇਹਾ॥ਸੰਤ੍ਰਉਚਰਿਸਤ੍ਰਉਚਰਿਨਾਮਬਾਨਲਖਿਲੇਹਾ॥੧੫੬॥ਨਕੋ
 ਲਸਰਤੇਸੇਸਗੀਪ੍ਰਥਮੇਸਬਦਉਚਰਿਅੰਤਅਰਿਕਹਿਸਤ੍ਰਉਚਰਿਸਤ੍ਰਸਰਨਾਮਥਿ
 ਚਾਰਾ॥੧੫੭॥ਭੀਖਮਸੰਤਨਸਤ੍ਰਉਚਰਿਪੁਨਿਅਰਿਸਬਦਬਖਾਨਾਸੂਤਉਚਰਿਅੰਤ
 ਉਚਰਿਨਾਮਬਾਨਪਹਿਚਾਨਾ॥੧੫੮॥ਗਾਂਗੇਪਨਦੀਅਜਉਚਰਿਸਰਤਜਸੰਤ੍ਰਬਖਾਨਾ
 ਸੂਤਉਚਰਿਅੰਤਅਰਿਉਚਰਨਾਮਬਾਨਪਹਿਚਾਨਾ॥੧੫੯॥ਤਾਲਕੋਤਸਦਤਾਸਤ੍ਰਨਿਆ
 ਵਿਅੰਤਿਅਰਿਦੇਹਾਸੂਤਉਚਰਿਰਿਪੁਪੁਨਿਉਚਰਿਨਾਮਬਾਨਲਖਿਲੇਹਾ॥੧੬੦॥
 ॥੧੬੧॥ਕਹਿਸਿਖਿਅਕਹਿਸਤ੍ਰਬਹੁਰਿਬਖਾਨਾਨਾਮਬਾਨਕੋਸਕਲਹੀਲੀਜਹੁਚਤੁਰ
 ਪਛਾਨਾ॥੧੬੨॥ਕੁਲਦ੍ਵਜਾਦੇਵਜਪਿਤਾਉਚਰਿਸਿਖਿਅਪਦਦੇਹਾਸਤ੍ਰਿਬਹੁਰਿ
 ਬਖਾਨੀਐਨਾਮਬਾਨਲਖਿਲੇਹਾ॥੧੬੩॥ਸੰਤਤ੍ਰ॥ਪ੍ਰਿਥਮਜੁਵਿਸਰਭਾਖਿਬੀਧਸ
 ਬਦਪੁਨਿਭਾਖੀਐ॥ਜਾਨੁਕਿਦੈਮੇਰਾਖੁਸਕਲਨਾਮਏਬਾਨਕੋ॥੧੬੪॥ਦੇਹਾ॥੨॥
 ਓਭਾਪੰਚਾਇਪਤਿਕਹਿਪੁਨਿਭਾਤਉਚਰਿਅੰਤਅਰਕਹਿਸਤ੍ਰਬਾਨਕੋਲੀਜਹੁਨਾ
 ਮਸੁਧਾਰਿ॥੧੬੫॥ਧਰਮਰਾਜਧਰਮਜਉਚਰਿਬੀਧਸਬਦਪੁਨਿਦੇਹਾਸਤ੍ਰਿਬਹੁਰਿ
 ਬਖਾਨੀਐਨਾਮਬਾਨਲਖਿਲੇਹਾ॥੧੬੬॥ਕਾਲਜਧਰਮਜਸਭਰਿਪਕਹਿਪਦਬੀਧਬ
 ਖਾਨਾਸਤ੍ਰਿਬਹੁਰਿਬਖਾਨੀਐਸਤ੍ਰਸਰਨਾਮਪਛਾਨਾ॥੧੬੭॥ਬਣੀਵਸਤਪਦਪ੍ਰਿਥ
 ਮਕਹਿਪੁਨਿਸਤਸਬਦਬਖਾਨਾਬੀਧਉਚਰਿਸਤ੍ਰਉਚਰਿਸਤ੍ਰਸਰਨਾਮਪਛਾਨੀ॥੧
 ੬੮॥ਪ੍ਰਿਥਮਸੂਰਜਕੋਨਾਮਲੋਬਹੁਰਿਪ੍ਰੰਤ੍ਰਪਦਭਾਖਾਅਨੁਜਉਚਰਿਸਤ੍ਰਉਚਰਿਨਾਮ

ਬਾਨਲਖਿਰਾਖੁ॥ ੧੦੫॥ ਕਾਇਦੀਕੋਪਿਥਮਕਹਿਪੁਨਪਦਅਨੁਜਬਖਾਨਿਤਨੁਜਉਚ ੩੫੮
 ਰਿਅਨੁਜਅਗਸਰਕੋਨਾਮਪਛਾਨਾ॥ ੧੦੬॥ ਜਮਨਾਕਾਇਦੀਅਨੁਜਕਹਿਸੁਤਬਹੁਰਿਬ
 ਖਾਨਿ॥ ਅਨੁਜਉਚਰਿਸਤਰਿਉਚਰਿਸਰਕੋਨਾਮਪਛਾਨਾ॥ ੧੦੭॥ ਪੰਡਪੁੰਡਕੁਰਹਾਜਤਨਿ
 ਬਹੁਰਿਅਨੁਜਪਦੇਹਾਸਤਉਚਰਿਅੰਤਿਅਰਿਉਚਰਿਨਾਮਬਾਨਲਖਿਲੇਹਾ॥ ੧੦੮॥
 ਉਪਿਸਟਰਭੀਮਾਗੁਭਨਿਅਹੁਜਨਾਗੁਪਾਨਿਭਾਖੁ॥ ਸਤਿਆਦਿਅੰਤਿਅਰਿਉਚਰਿਨਾਮਬਾ
 ਨਲਖਿਰਾਖੁ॥ ੧੦੯॥ ਨੁਕਲਬੰਧਸਹਿਦੇਵਅਨੁਜਕਹਿਪਦਬੰਧਉਚਾਰਿਸਤਆਦਿ
 ਅੰਤਿਅਰਿਉਚਰਸਰਕੋਨਾਮਾਬਿਚਾਰਾ॥ ੧੧੦॥ ਜਾਗਮੇਨੋਕੋਪਿਥਮਕਹਿਪਤਪਦਬਹੁਰਿ
 ਉਚਾਰਿਅਨੁਜਆਦਿਸਤੰਤਅਰਿਸਤੁਸਰਨਾਮਾਪਾਰਿ॥ ੧੧੧॥ ਪਿਥਮਦੇਪਤੀਦੁਪ
 ਤਜਾਉਚਰਸੁਪਤਿਪਦੇਹਾਅਨੁਜਉਚਰਿਸਤਰਿਉਚਰਿਨਾਮਬਾਨਲਖਿਲੇਹਾ॥ ੧੧੨॥
 ਪਿਰਸਟਵਮਨਜਾਪਿਥਮਕਹਿਪੁਨਪਤਿਸਬਦਬਖਾਨਾਅਨੁਜਉਚਰਿਸਤੰਤਉਚਰਿਨਾਮ
 ਬਾਨਕੋਜਾਨਾ॥ ੧੧੩॥ ਦੁਪਦੇਵੇਣਰਿਪਪ੍ਰਥਮਕਹਿਜਾਕਹਿਪੁਨਿਪਦਭਾਖੁ॥ ਅਨੁਜਉਚ
 ਰਿਸਤਰਿਉਚਰਿਨਾਮਬਾਨਲਖਿਰਾਖੁ॥ ੧੧੪॥ ਦੁਪਦੇਕੋਜਾਮਤਾਪੁਨਿਭਾ
 ਖੁ॥ ਅਨੁਜਉਚਰਿਸਤਰਿਉਚਰਿਨਾਮਬਾਨਲਖਿਰਾਖੁ॥ ੧੧੫॥ ਪਿਥਮਦੇਵੇਣਕੋਨਾਮਲੇ
 ਅਰਿਪਦਬਹੁਰਿਉਚਾਰਿਭੁਗਨੀਕਹਿਪਤਿਭ੍ਰਾਤਕਹਿਸਤਰਬਾਨਬਿਚਾਰਾ॥ ੧੧੬॥
 ਅਸੁਰਗਤਸਤੰਤਕਹਿਬਿਸਿਖਬਾਹਾਬਾਨਾਦਰਾਇਪਦਸਟੰਤਕਹਿਨਾਮਤੀਰਕੋਜਾਨਾ॥
 ੧੧੭॥ ਮਾਦੀਸਬਦਪਿਥਮੇਕੋਸੁਤਪਦਬਹੁਰਿਬਖਾਨਾਅਗਾਅਨੁਜਸਤਰਉਚਰਿਸ
 ਰਕੋਨਾਮਪਛਾਨਾ॥ ੧੧੮॥ ਸੁਗੀਵੇਕੋਪਿਥਮਕਹਿਅਗਪਦਬਹੁਰਿਬਖਾਨਾਸਕਲਨਾਮ
 ਸੀਬਾਕੋਲੀਜਹੁਚਤੁਰਪਛਾਨਾ॥ ੧੧੯॥ ਦਸਗੀਵਦਸਕੀਭੁਨਿਅਰਿਪਦਬਹੁਰਿਉਚ
 ਰਿਸਕਲਨਾਮਦੇਬਾਕੋਲੀਜਹੁਚਤੁਰਬਿਚਾਰਾ॥ ੧੨੦॥ ਪਿਥਮਜਟਾਪੁਬਖਾਨਿਕੋਅ
 ਰਿਪਦਬਹੁਰਿਬਖਾਨਿਅਰਿਪਦਬਹੁਰਿਉਚਾਰਿਐਸਰਕੋਨਾਮਪਛਾਨਿ॥ ੧੨੧॥ ਗਵ
 ਨਾਰਸਾਸਰਪਥਮਕਹਿਅੰਤਿਸਬਦਅਰਿਦੇਹਾਸਕਲਨਾਮਸੀਬਾਨਕੋਚੀਨਚਤੁਰ

ਚਿਤੁ ਲੇਹੁ ॥ ੧੯੦ ॥ ਪ੍ਰਿਥਮ ਮੇਘ ਕੋ ਨਾਮ ਲੈ ਅੰਤ ਸਬਦ ਪੁਨਿ ਫੁਨਿ ਦੇਹੁ ॥ ਪਿਤਾ ਉਚਰਿ
 ਅਰ ਸਬਦ ਕਹੁ ਨਾਮ ਬਾਨ ਲਖਿ ਲੇਹੁ ॥ ੧੯੧ ॥ ਮੇਘ ਨਾਦ ਭੁਨਿ ਜਲ ਦਪੁਨਿ ਪੁਨਿ ਪੁਨਿ
 ਨਿਸਾਨਿ ਉਚਾਰਿ ॥ ਪਿਤੁ ਕਹਿ ਅਰਿਕ ਹਿ ਬਾਨ ਕੋ ਲੀਜਹੁ ਨਾਮ ਸੁਧਾਰੁ ॥ ੧੯੨ ॥ ਅਬੁ ਦ
 ਪੁਨਿ ਨਾਦ ਨਿਪੁਨਿ ਪੁਨਿ ਪਿਤ ਸਬਦ ਉਚਾਰੁ ॥ ਅਰਿਪਦ ਬਹੁ ਰਿਬ ਖਾਨੀ ਐ ਸਰ ਕੋ ਨਾ
 ਮ ਬਿਚਾਰੁ ॥ ੧੯੩ ॥ ਧਾਰਾ ਧਰਪਦ ਪ੍ਰਿਥਮ ਕਹਿ ਪੁਨਪਦ ਬਹੁ ਰਿਬ ਖਾਨਾ ॥ ਪਿਤੁ ਕਹਿ
 ਅਰ ਸਬਦ ਉਚਰ ਨਾਮ ਬਾਨ ਕੋ ਜਾਨਾ ॥ ੧੯੪ ॥ ਪ੍ਰਿਥਮ ਸਬਦ ਕੋ ਨਾਮ ਲੈ ਪਰਪਨ ਪੁਨਿ
 ਪਦ ਦੇਹੁ ॥ ਪੁਨਿ ਉਚਾਰਿ ਅਰਿ ਉਚਰੀ ਐ ਨਾਮ ਬਾਨ ਲਖਿ ਲੇਹੁ ॥ ੧੯੫ ॥ ਜਲ ਦਸ
 ਬਦ ਪ੍ਰਿਥਮ ਉਚਰਿ ਨਾਦ ਸਬਦ ਪੁਨਿ ਦੇਹੁ ॥ ਪਿਤਾ ਉਚਰਿ ਅਰਿ ਉਚਰੀ ਐ ਨਾਮ ਬਾਨ
 ਲਖਿ ਲੇਹੁ ॥ ੧੯੬ ॥ ਪ੍ਰਿਥਮ ਨੀਰ ਕੋ ਨਾਮ ਲੈ ਧਰਪਦ ਬਹੁ ਰਿਬ ਖਾਨਾ ॥ ਤਾਤੁ ਆਦਿ
 ਅੰਤ ਉਚਰਨ ਮੇਘ ਨਾਮ ਕੋ ਜਾਨਾ ॥ ੧੯੭ ॥ ਉਚਾਰ ਕੈ ਧਰਪਦ ਬਹੁ ਦੇਹੁ ॥
 ਪਿਤੁ ਕਹਿ ਅਰਿਪਦ ਉਚਰੀ ਨਾਮ ਬਾਨ ਲਖਿ ਲੇਹੁ ॥ ੧੯੮ ॥ ਨੀਰ ਬਾਰ ਜਲ ਧਰ ਉਚ
 ਰਿਪੁਨਪਦ ਬਹੁ ਰਿਬ ਖਾਨਾ ॥ ਤਾਤੁ ਉਚਰਿ ਅਰਿ ਉਚਰੀ ਐ ਨਾਮ ਬਾਨ ਪਹਿਚਾਨਾ ॥ ੧੯੯ ॥
 ॥ ਪਾਨੀ ਪ੍ਰਿਥਮ ਉਚਾਰਿ ਕੈ ਧਰਪਦ ਬਹੁ ਰਿਬ ਖਾਨਾ ॥ ਪੁਨਿ ਪਿਤਾ ਅਰਿਕ ਹਿ ਬਾਨ ਕੋ ਲੀ
 ਜਹੁ ਨਾਮ ਪਛਾਨਾ ॥ ੨੦੦ ॥ ਘਨ ਸੁਤ ਪ੍ਰਿਥਮ ਬਖਾਨਿ ਕੈ ਧਰਿਪੁਨ ਬਹੁ ਰਿਬ ਖਾਨਾ ॥ ਤਾ
 ਤੁ ਉਚਰਿ ਅਰਿ ਉਚਰੀ ਐ ਸਰ ਕੋ ਨਾਮ ਪਛਾਨਾ ॥ ੨੦੧ ॥ ਆਬਦ ਪੁਨਿ ਕਹਿ ਪਿਤ ਉਚ
 ਰਿ ਮੁਖ ਤੇ ਗੁਨ ਨਿਧਾਨਾ ॥ ਸਕਲ ਨਾਮ ਏ ਬਾਨ ਕੋ ਲੀਜਹੁ ਪ੍ਰਿਦੈ ਪਛਾਨਾ ॥ ੨੦੨ ॥ ਧਾਰ
 ਬਾਰ ਕਾਹ ਉਚਰਿ ਕਹਿ ਪਰਪਨ ਬਹੁ ਰਿਬ ਖਾਨਾ ॥ ਤਾਤੁ ਉਚਰਿ ਅਰਿ ਉਚਰੀ ਐ ਨਾਮ
 ਬਾਨ ਕੋ ਜਾਨਾ ॥ ੨੦੩ ॥ ਨੀਰਦ ਪ੍ਰਿਥਮ ਉਚਾਰਿ ਕੈ ਧਰਪਦ ਬਹੁ ਰਿਬ ਖਾਨਾ ॥ ਪਿਤੁ ਕਹਿ
 ਅਰਿਕ ਹਿ ਬਾਨ ਕੋ ਲੀਜਹੁ ਨਾਮ ਪਛਾਨਾ ॥ ੨੦੪ ॥ ਘਨ ਜਸਬਦ ਕੋ ਉਚਰਿ ਕੈ ਧਰਪਦ
 ਬਹੁ ਰਿਬ ਖਾਨਾ ॥ ਸਕਲ ਨਾਮ ਸੀ ਬਾਨ ਕੋ ਲੀਜਹੁ ਚਤੁਰ ਪਛਾਨਾ ॥ ੨੦੫ ॥ ਮਤ ਸਬਦ
 ਪ੍ਰਿਥਮ ਉਚਰਿ ਅੰਛ ਸਬਦ ਪੁਨਿ ਦੇਹੁ ॥ ਅਰਪਦ ਬਹੁ ਰਿਬ ਖਾਨੀ ਐ ਨਾਮ ਬਾਨ ਲਖਿ

ਲੇਹੁ॥ ੨੦੬॥ ਪ੍ਰਿਥਮ ਮੀਨ ਕੋ ਨਾਮ ਲੇਖਿ ਚਖ ਪਦ ਬਹੁ ਰਿਬ ਖਾਨਾ ਸਕਲ ਨਾਮ ਸੀ ਬਨ ਕੇ ੩੫੮
 ਲੀਜਹੁ ਚਤੁਰ ਪਛਾਨਾ॥ ੨੦੭॥ ਅਕਰ ਸਬਦ ਪ੍ਰਿਥਮੇ ਉਚ ਰਿਚ ਪਦ ਬਹੁ ਰਿਬ ਖਾਨੀ॥
 ਸਭੈ ਨਾਮ ਸੀ ਬਨ ਕੇ ਲੀਜਹੁ ਚਤੁਰ ਪਛਾਨਾ॥ ੨੦੮॥ ਚਖ ਪਦ ਪ੍ਰਿਥਮ ਉਚਾ ਰਿਕੇ ਚਖ ਪਦ
 ਬਹੁ ਰਿਬ ਖਾਨੀ॥ ਸਭੈ ਨਾਮ ਸੀ ਬਨ ਕੇ ਲੀਜਹੁ ਚਤੁਰ ਪਛਾਨਾ॥ ੨੦੯॥ ਸਫਰੀ ਨੇਤ੍ਰ ਬਖ
 ਨ ਕੇ ਅਰਿਪਦ ਬਹੁ ਰਿਉ ਚਾਗਾ॥ ਨਾਮ ਸਕਲ ਸੀ ਬਨ ਕੇ ਲੀਜਹੁ ਚਤੁਰ ਸੁਧਾਰਿ॥ ੨੧੦॥
 ਮਛਰੀ ਚੇਛ ਬਖਾਨ ਕੇ ਅਰਿਪਦ ਬਹੁ ਰਿਉ ਚਾਗਾ॥ ਨਾਮ ਸਕਲ ਸੀ ਬਨ ਕੇ ਲੀਜਹੁ ਸੁਕ ਬਿ
 ਸੁਧਾਰਾ॥ ੨੧੧॥ ਜਲ ਚਰ ਪ੍ਰਥਮ ਬਖਾਨਿ ਕੇ ਚਖ ਪਦ ਬਹੁ ਰਿਬ ਖਾਨਾ॥ ਅਰਕ ਹਿ ਸਭਰ
 ਬਨ ਕੇ ਲੀਜਹੁ ਨਾਮ ਪਛਾਨਾ॥ ੨੧੨॥ ਬਕਤਾਗ ਜਪਦ ਉਚ ਰਿਕੇ ਮੀਨ ਸਬਦ ਪੁਨਿ ਦੇਹੁ॥
 ਨਾਮ ਸਿਲੀ ਮੁਖ ਕੇ ਸਭੈ ਚੀਨ ਚਤੁਰ ਚਿਤੁ ਲੇਹੁ॥ ੨੧੩॥ ਪ੍ਰਥਮ ਨਾਮ ਲੇਖੀ ਨ ਕੇ ਕੇਤੁ ਸਬ
 ਦ ਪੁਨਿ ਦੇਹੁ॥ ਚਖ ਕਹਿ ਅਰਕ ਹਿ ਬਨ ਕੇ ਨਾਮ ਚੀਨ ਚਿਤੁ ਲੇਹੁ॥ ੨੧੪॥ ਸੀਬਰ ਰਿਪਦ
 ਪਦ ਪ੍ਰਿਥਮ ਕਹਿ ਚਖ ਪੁਜ ਪਦ ਪੁਨਿ ਦੇਹੁ॥ ਅਰਿਕ ਹਿ ਸਬ ਹੀ ਬਨ ਕੇ ਚੀਨ ਨਾਮ ਚਿਤੁ ਲੇ
 ਹੁ॥ ੨੧੫॥ ਪ੍ਰਿਥਮ ਪਿਨਾਕੀ ਪਦ ਉਚ ਰਿਅ ਰਿਪੁ ਜਿਨੇਤ੍ਰ ਉਚਾਗਾ॥ ਅਰਿਕ ਹਿ ਸਬ ਹੀ ਬਨ
 ਨ ਕੇ ਲੀਜਹੁ ਨਾਮ ਸੁਧਾਰਾ॥ ੨੧੬॥ ਅਰਿਪੁ ਜ ਉਚ ਰਿਪੁ ਨਿਪਦ ਨੇਤ੍ਰ ਬਖਾਨਾ॥ ਅ
 ਰਿਕ ਹਿ ਸਭ ਸੀ ਬਨ ਕੇ ਨਾਮ ਰਿਦੈ ਪਹਿਚਾਨਾ॥ ੨੧੭॥ ਤ੍ਰਿਪੁਰਾਤਾ ਅਰਿਕੇਤੁ ਕਹਿ ਚਖ ਅਰ
 ਬਹੁ ਰਿਉ ਚਾਗਾ॥ ਨਾਮ ਸਕਲ ਏ ਬਨ ਕੇ ਲੀਜਹੁ ਸੁਕ ਬਿਸੁਧਾਰਾ॥ ੨੧੮॥ ਕਾਰਤ ਕੇ ਅਪਿ
 ਤੁ ਪ੍ਰਿਥਮ ਕਹਿ ਅਰਿਪੁ ਜ ਨੇਤ੍ਰ ਬਖਾਨਾ॥ ਅਰ ਪਦ ਬਹੁ ਰਿਬ ਖਾਨੀ॥ ਮੇਨਾ ਮਬਾਨ ਪਹਿਚਾਨਾ॥
 ੨੧੯॥ ਅਬਿਗਲ ਬੈਰ ਕਰਿ ਬਾਹਾ ਬਹੁ ਲਾਤ ਕ ਬਲਵਾਨਾ॥ ਬਰਨਾਂਤ ਬਲਹ ਬਿਸਿਖ ਬੀ
 ਰ ਪਾਤਨ ਬਰਬਾਨਾ॥ ੨੨੦॥ ਪ੍ਰਿਥਮ ਸਲ ਕੇ ਨਾਮ ਕਹਿ ਧਰ ਅਰ ਬਹੁ ਰਿਬ ਖਾਨਾ॥ ਕੇਤੁ ਚ
 ਛਾ ਅਰ ਉਚ ਰੀ ਮੇਨਾ ਮਬਾਨ ਕੇ ਜਾਨਾ॥ ੨੨੧॥ ਕਾਰਤ ਕੇ ਅਪਦ ਪ੍ਰਿਥਮ ਕਹਿ ਪਿਤਾ ਅਰਿਕੇਤੁ
 ਉਚਾਗਾ ਚੇਖ ਅਰਿਕ ਹਿ ਸਭ ਬਨ ਕੇ ਲੀਜਹੁ ਨਾਮ ਸੁਧਾਰਾ॥ ੨੨੨॥ ਪ੍ਰਿਥਮ ਪਿਨਾਕੀ ਪਨ
 ਕਹਿ ਰਿਪੁ ਜ ਚਖ ਪੁਨਿ ਦੇਹੁ॥ ਸਕਲ ਨਾਮ ਸੀ ਬਨ ਕੇ ਚੀਨ ਚਤੁਰ ਚਿਤੁ ਲੇਹੁ॥ ੨੨੩॥

ਸੁਪਤਾ ਸੁਰਧਰ ਅਰਿ ਉਚਰਿ ਪੁਜ ਚਖ ਸੇਰੁ ਬਖਾਨਾ ਸਕਲ ਨਾਮ ਸ੍ਰੀ ਬਾਨਿਕੇ ਚਤੁਰ ਚਿਤਮ
 ਹਿਜਾਨਾ ॥ ੨੨੩ ॥ ਪਾਰਬਤੀ ਸਾ ਅਰਿ ਕੋਚ ਚੰਬਕ ਹਿਰਿ ਪੁਪੁਨਿ ਪਦ ਦੇਹਾ ਸਕਲ ਨਾਮ ਸ੍ਰੀ ਬਾ
 ਨਕੇ ਚੀਨ ਚਤੁਰ ਚਿਤੁ ਲੇਹਾ ॥ ੨੨੪ ॥ ਸਸਤ੍ਰ ਸਾਂਗ ਸਾ ਮੁਹਿ ਚਲਤੁ ਸੇਰੁ ਮਾਨੋ ਕੇਖਾ ਪੁ ॥ ਸਕਲ
 ਸਿਸਟਿ ਜੀਤੀ ਜਿ ਸੈ ਜਪੀ ਅੰਤਤ ਕੋ ਜਪਾ ॥ ੨੨੫ ॥ ਸਕਲ ਸਿਭੁ ਕੋ ਨਾਮ ਲੈ ਅਰੁ ਜਨੇਰੁ
 ਬਖਾਨਾ ਸਕਲ ਨਾਮ ਸ੍ਰੀ ਬਾਨਕੇ ਨਿਕਸਤ ਚਲਤਾ ਅਪਮਾਨਾ ॥ ੨੨੬ ॥ ਪ੍ਰਿਥਮ ਨਾਮ ਲੈ ਸੇਰੁ
 ਕੋ ਅਰਿ ਦਨ ਬਹੁ ਹਿ ਉਚਾਰਾ ਸਗਲ ਨਾਮ ਸ੍ਰੀ ਬਾਨਕੇ ਨਿਕਸਤ ਚਲੈ ਅਪਾਰਾ ॥ ੨੨੭ ॥ ਸਕਲ
 ਮਿਗ ਸਬਦ ਆਦਿ ਕਹਿ ਅਰਦਨ ਪਦ ਕਹਿ ਅੰਤਾ ਸਕਲ ਨਾਮ ਸ੍ਰੀ ਬਾਨਕੇ ਨਿਕਸਤ ਚਲੈ
 ਅਨੰਤਾ ॥ ੨੨੮ ॥ ਕੁੰਤੁ ਕਰਨ ਪਦ ਆਦਿ ਕਹਿ ਅਰਦਨ ਬਹੁ ਹਿ ਬਖਾਨਾ ਸਕਲ ਨਾਮ ਸ੍ਰੀ ਬਾ
 ਨਕੇ ਚਤੁਰ ਚਿਤਮ ਹਿ ਜਾਨਾ ॥ ੨੨੯ ॥ ਹਿ ਪਸੁੰਦੁ ਪਦ ਪ੍ਰਿਥਮ ਕਹਿ ਕਾਨ ਅਰਿ ਭਾਖਹੁ ਅ
 ਤਾ ਸਕਲ ਨਾਮ ਸ੍ਰੀ ਬਾਨਕੇ ਨਿਕਸਤ ਚਲੈ ਅਨੰਤਾ ॥ ੨੩੦ ॥ ਪ੍ਰਿਥਮ ਦਸਹੀ ਵਲੈ ਬ
 ਧਾ ਅਰਿ ਪਦ ਦੇਹਾ ਸਕਲ ਨਾਮ ਸ੍ਰੀ ਬਾਨਕੇ ਚੀਨ ਚਤੁਰ ਚਿਤੁ ਲੇਹਾ ॥ ੨੩੧ ॥ ਪੇਲਖ ਰੁਗਾਖ
 ਤ੍ਰਿਅੰਤ੍ਰਿਕ ਰਿਕੇ ਹਰਿ ਪਦ ਕਹੁ ਅੰਤਾ ਸਕਲ ਨਾਮ ਸ੍ਰੀ ਬਾਨਕੇ ਨਿਕਸਤ ਚਲੈ ਅਨੰਤਾ ॥ ੨੩੨ ॥
 ਕਵਚ ਰਿਪਾਨ ਕਟ ਬੀ ਅਰਿ ਭੁਖਿ ਅੰਤਾ ਰੁਕੁ ਖਾ ਸਕਲ ਨਾਮ ਸ੍ਰੀ ਬਾਨਕੇ ਚੀਨ ਚਿਤ
 ਮਹਿ ਰਖੁ ॥ ੨੩੩ ॥ ਪ੍ਰਿਥਮ ਸਸਤ੍ਰ ਸਤੁ ਉਚਰਿ ਕੋ ਅੰਤ ਸਬਦ ਅਰ ਦੇਹਾ ਸਕਲ ਨਾਮ ਸ੍ਰੀ
 ਬਾਨਕੇ ਚੀਨ ਚਤੁਰ ਚਿਤੁ ਲੇਹਾ ॥ ੨੩੪ ॥ ਸੁਲ ਸੈਧ ਬੀ ਸਤ੍ਰੁ ਸਿਪਾ ਦਰ ਕਹਿ ਅੰਤਾ ਸਕਲ
 ਨਾਮ ਸ੍ਰੀ ਬਾਨਕੇ ਨਿਕਸਤ ਚਲਹਿ ਅਨੰਤਾ ॥ ੨੩੫ ॥ ਸਮਰ ਸੀ ਦੇਸੇ ਸਤ੍ਰੁ ਹਾਸਤ ਕ੍ਰਿਯਨ
 ਮਾ ਸਭੇ ਬਰਨ ਰਛਾ ਕਰਨ ਸੰਤਨ ਕੇ ਸੁਖ ਪਾਮਾ ॥ ੨੩੬ ॥ ਬਰਪਦ ਪ੍ਰਿਥਮ ਬਖਾਨਕੋ ਅਰਿ ਪ
 ਦ ਬਹੁ ਹਿ ਬਖਾਨਿ ਨਾਮ ਸਤ੍ਰੁ ਹਾਕੇ ਸਭੈ ਚਤੁਰ ਚਿਤਮ ਹਿ ਜਾਨਾ ॥ ੨੩੭ ॥ ਦਖਨਾ ਅਰਿ ਉਚ
 ਰਿ ਕੋ ਸਖਨਾ ਅੰਤ ਉਚਾਰਾ ਦਖਨ ਕੋ ਭੁਖਨ ਦੀਯੋ ਸਰੋ ਸੇਰਾ ਮਕੁ ਮਚਾ ॥ ੨੩੮ ॥ ਹਿ ਸਰਾ ਪ੍ਰਿ
 ਥਮ ਬਖਾਨਿ ਕੋ ਅੰਤੁ ਹਿ ਬਹੁ ਹਿ ਬਖਾਨਾ ਰਿਸਤ ਕੋ ਬਿਸਰਾ ਕੀਯੋ ਸ੍ਰੀ ਰਾਪੁ ਪਤਿ ਕੇ ਬਾਨਾ ॥
 ਬਲੀ ਈਸਦ ਸਸੀ ਸਕੇ ਜਾ ਹਿ ਕਹਾ ਵਤ ਈਧਾ ਏਕ ਬਾਨ ਰਾਪੁ ਨਾ ਬਕੇ ਕੀਯੋ ਕਬੀਧ

ਕਈਧ॥ ੨੪੧॥ ਪ੍ਰਿਥਮ ਭਾਖਿ ਬੁਧਿਵ ਪਦ ਬੰਧਹੁ ਰਿਬਖਾਨਾ ਸਕਲ ਨਾਮ ਸ੍ਰੀ ਬਾਨਕੇ ਜਨੀ ੨੪੨॥
 ਅਹੁ ਬੁਧ ਨਿਧਾਨ॥ ੨੪੨॥ ਅੰਗ ਦਪਿਤੁ ਕਹਿ ਪ੍ਰਿਥਮ ਪਦ ਅੰਤ ਸਬਦ ਅਰਿ ਦੇਹੁ॥ ਸਕ
 ਲ ਨਾਮ ਸ੍ਰੀ ਬਾਨਕੇ ਚੀਨ ਚਤੁਰ ਚਿਤੁ ਲੇਹੁ॥ ੨੪੩॥ ਹਨੂ ਮਾਨਕੇ ਨਾਮ ਲੈ ਈਸ ਅਨੁਜਾ ਅਰਿ
 ਖਾ॥ ਸਕਲ ਨਾਮ ਸ੍ਰੀ ਬਾਨਕੇ ਚੀਨ ਚਿਤੁ ਮਹਿ ਰਾਖੁ॥ ੨੪੪॥ ਸਸਤ੍ਰ ਸਬਦ ਪ੍ਰਿਥਮੇ ਉਚਰਿ
 ਅੰਤ ਸਬਦ ਅਰਿ ਦੇਹੁ॥ ਸਕਲ ਨਾਮ ਸ੍ਰੀ ਬਾਨਕੇ ਜਾਨਿ ਅਨੇਕ ਨਲੇਹੁ॥ ੨੪੫॥ ਅਸਤ੍ਰ ਸ
 ਬਦ ਪ੍ਰਿਥਮੇ ਉਚਰਿ ਅੰਤ ਅਰਿ ਸਬਦ ਬਖਾਨਾ॥ ਸਕਲ ਨਾਮ ਸ੍ਰੀ ਬਾਨਕੇ ਲੀਜਹੁ ਚਤੁਰ
 ਪਛਾਨ॥ ੨੪੬॥ ਪ੍ਰਿਥਮ ਚਰਮ ਕੇ ਨਾਮ ਲੈ ਸਭੁ ਅਰਿ ਪਦ ਕਹਿ ਅੰਤ॥ ਸਕਲ ਨਾਮ ਸਤ੍ਰ
 ਤਕੇ ਨਿਕਸਤ ਚਲਹਿ ਬਿਅੰਤ॥ ੨੪੭॥ ਤਨੁ ਤਾਨਕੇ ਨਾਮ ਸਭਿ ਉਚਰਿ ਅੰਤ ਅਰਿ ਦੇਹੁ॥
 ਸਕਲ ਨਾਮ ਸ੍ਰੀ ਬਾਨਕੇ ਤੋ ਸੋ ਕੀਜੈ ਨੇਹੁ॥ ੨੪੮॥ ਸਕਲ ਪਨਖ ਕੇ ਨਾਮ ਕਹਿ ਅਰਦ ਨਬ
 ਹੁ ਰਿਉ ਚਾਰਿ॥ ਸਕਲ ਨਾਮ ਸ੍ਰੀ ਬਾਨਕੇ ਚੀਨ ਚਤੁਰ ਨਿਰਧਾਰ॥ ੨੪੯॥ ਪ੍ਰਿਥਮ ਨਾਮ ਲੈ
 ਪਨ ਚਕੇ ਅੰਤ ਕਬਹੁ ਰਿਬਖਾਨਾ॥ ਸਕਲ ਨਾਮ ਸ੍ਰੀ ਬਾਨਕੇ ਕਰੀ ਅਹੁ ਚਤੁਰ ਬਖਿਆਨ॥ ੨੫੦॥
 ਸਰਪਦ ਪ੍ਰਿਥਮ ਬਖਾਨਿਕੈ ਅਰਿ ਪਦ ਬਹੁ ਰਿਬਖਾਨਾ॥ ਸਕਲ ਨਾਮ ਸ੍ਰੀ ਬਾਨਕੇ ਚਤੁਰ ਚਿਤੁ
 ਮੇਜਾਨਿ॥ ੨੫੧॥ ਮ੍ਰਿਗ ਪਦ ਪ੍ਰਿਥਮ ਬਖਾਨਿਕੈ ਹਾਪਦ ਬਹੁ ਰਿਬਖਾਨਿ॥ ਮ੍ਰਿਗ ਹਾਪਦ
 ਹਿਰੇ ਤੋ ਲੀਜਹੁ ਚਤੁਰ ਪਛਾਨ॥ ੨੫੨॥ ਭਿੰਨ ਭਿੰਨ ਮਾਦਯੁਗ ੨੫੩॥ ਨਾਮ ਜਨਾਪਤਿ॥
 ੨੫੪॥ ਭਿੰਨ ਭਿੰਨ ਮਾਦਯੁਗ ੨੫੫॥ ਭਿੰਨ ਭਿੰਨ ਮਾਦਯੁਗ ੨੫੬॥ ਭਿੰਨ ਭਿੰਨ ਮਾਦਯੁਗ ੨੫੭॥
 ਰਗਿ ਸਤੁ ਧੀ ਗਿਵ ਪਰਬਰ ਨਾਪੁ ਪਕਹਿ ਅੰਤ॥ ਸਕਲ ਨਾਮ ਸ੍ਰੀ ਪਾਂਸਕੇ ਨਿਕਸਤ ਚਲੈ ਅਨੰਤ॥
 ੨੫੮॥ ਗੀਵ ਗਿਸਤ ਨਭਵ ਪਰਾਜਲ ਪਰਾਜਹ ਬੀਅਬਾ ਪਰੇਦੁ ਸਟਕੇ ਕੰਠ ਮੈ ਕਹੁ ਲੇਹੁ ਉਥਾ ੨੫੯॥
 ਗਾ॥ ੨੫੯॥ ਪ੍ਰਿਥਮ ਨਦਨ ਕੇ ਨਾਮ ਲੈ ਏਸੇ ਸਪਦ ਭਾਖਿ॥ ਸਸਤ੍ਰ ਉਚਰ ਸਭ ਪਾਂਸਕੇ ਨਾਮ ਚ
 ਨ ਚਿਤੁ ਰਾਖਿ॥ ੨੬੦॥ ਗੀਗਾਏ ਸਬਖਾਨਕੈ ਈਸ ਸਤ੍ਰ ਕਹਿ ਅੰਤ॥ ਸਕਲ ਨਾਮ ਸ੍ਰੀ ਪਾਂਸਕੇ
 ਨਿਕਸਤ ਚਲੈ ਅਨੰਤ॥ ੨੬੧॥ ਜਟਨ ਜਾਨਵੀ ਕਰਿਤੁ ਗੀਗਾ ਈਸ ਬਖਾਨਾ॥ ਆਪੁ ਧਾਅ
 ਤ ਬਖਾਨਿਐ ਨਾਮ ਪਾਂਸਕੇ ਜਨਾ॥ ੨੬੨॥ ਸਕਲ ਅਪਨ ਕੇ ਨਾਮ ਲੈ ਆਪੁ ਪਸਬਦ ਬਖਾਨਾ॥

ਸਕਲਨਾਮ ਸ੍ਰੀ ਪਾਸਕੇ ਚਤੁਰਚਿਤਮ ਹਿਜਾਨਾ ॥ ੨੫ ॥ ਕਿਲਾਵਿਖ ਪਾਪ ਬਖਾਨਿਕੇ ਰਿਪ ਪਾਤਿ
 ਸਸਤ੍ਰ ਬਖਾਨਿ ॥ ਸਕਲਨਾਮ ਸ੍ਰੀ ਪਾਸਕੇ ਚਤੁਰਚਿਤਮ ਹਿਜਾਨਾ ॥ ੨੫ ॥ ਅਧਰਮ ਪਾਪ ਬ
 ਖਾਨਿਕੇ ਨਾਸਨਿ ਸਿਮਾਸਤ੍ਰ ਬਖਾਨਿ ॥ ਸਕਲਨਾਮ ਸ੍ਰੀ ਪਾਸਕੇ ਚਤੁਰਚਿਤਮ ਹਿਜਾਨਾ ॥ ੨੬ ॥
 ਸਕਲ ਜਟਨ ਕੇ ਨਾਮ ਜਾਪਤਿ ਅਸਤ੍ਰ ਬਖਾਨਾ ॥ ਅਮਿਤ ਨਾਮ ਸ੍ਰੀ ਪਾਸਕੇ ਚਤੁਰਚਿਤਮ
 ਹਿਜਾਨਾ ॥ ੨੬ ॥ ਤਉ ਸਤ੍ਰ ਬਖਾਨਿਕੇ ਭੈ ਦਕ ਕਿ ਬਖਾਨਾ ॥ ਸਸਤ੍ਰ ਸਬਦ ਪੁਨਿ
 ਭੁਖਿ ਮੇਨਾ ਮਪਾਂਸ ਪਹਿਚਾਨਾ ॥ ੨੬੨ ॥ ਗਿਰਪਦ ਪਿਥ ਮਬਖਾਨਿ ਨਾਸਨਿ ਬਖਾਨਾ ॥
 ਸਸਤ੍ਰ ਸਬਦ ਪੁਨਿ ਭੁਖਿ ਮੇਨਾ ਮਪਾਂਸ ਪਹਿਚਾਨਾ ॥ ੨੬੩ ॥ ਫੋਕ ਨਿਕੀਪ ਧਰਮ ਪ੍ਰੀਤ
 ਬਖਾਨਾ ॥ ਪਛੀਪ ਛਿਅਤ ਕਕੋਹੇ ਸਕਲ ਪਾਸਕੇ ਨਾਮ ॥ ੨੬੪ ॥ ਕਸਟ ਸਬਦ ਪਿਥ ਮੇਉਚ
 ਰਿਅਪਨ ਸਬਦ ਕਹੁ ਅੰਤਾ ॥ ਪਤਿ ਸਸਤ੍ਰ ਬਖਾਨਾ ਮਕੇ ਨਿਕਸਹਿ ਨਾਮ ਅਨੰਤਾ ॥ ੨੬੫ ॥ ਪੰ
 ਬਿਖਾ ਪ੍ਰਥਮ ਬਖਾਨਿਕੇ ਭਾਦਨਈ ਸਬਖਾਨਾ ॥ ਸਸਤ੍ਰ ਸਬਦ ਪੁਨਿ ਭੁਖਿ ਮੇਨਾ ਮਪਾਂਸ ਪਹਿ
 ਚਾਨਾ ॥ ੨੬੬ ॥ ਜਲਨਾਇਕ ਬਰਸਤ੍ਰ ਨਿਸਸਤ੍ਰ ਸਬਦ ਪੁਨਿ ਦੇਹਾ ॥ ਸਕਲਨਾਮ ਸ੍ਰੀ ਪਾਸਕੇ
 ਕੇ ਚੀਨ ਚਤੁਰਚਿਤ ਲੇਹਾ ॥ ੨੬੭ ॥ ਸਭਰੀ ਗਾਕੇ ਨਾਮ ਲੇਪਤਿ ਕਹਿ ਸਸਤ੍ਰ ਬਖਾਨਾ ॥ ਸਭੇ
 ਨਾਮ ਸ੍ਰੀ ਪਾਸਕੇ ਚੀਨੀ ਅਹੁ ਚਤੁਰਚਿਤ ॥ ੨੬੮ ॥ ਜਮੁਨਾ ਪ੍ਰਿਥਮ ਬਖਾਨਕੇ ਏਸ ਅਸਤ੍ਰ
 ਕਹਿ ਅੰਤਾ ॥ ਸਕਲਨਾਮ ਸ੍ਰੀ ਪਾਸਕੇ ਨਿਕਸਤ ਚਲਤ ਅਨੰਤਾ ॥ ੨੬੯ ॥ ਕਾਲਿੰਦੀ ਪਦ ਪ੍ਰਿ
 ਥਮ ਕਹਿ ਇੰਦ੍ਰ ਸਬਦ ਕਹਿ ਅੰਤਾ ॥ ਸਕਲਨਾਮ ਸ੍ਰੀ ਪਾਸਕੇ ਨਿਕਸਤ ਚਲਤ ਅਨੰਤਾ ॥ ੨੭੦ ॥
 ॥ ਕਾਲਿੰਦੀ ਪਦ ਪ੍ਰਿਥਮ ਕਹਿ ਇਸਰਾਸਤ੍ਰ ਪੁਨਿ ਭੁਖਾ ॥ ਸਕਲਨਾਮ ਸ੍ਰੀ ਪਾਸਕੇ ਚੀਨ ਚ
 ਤੁਰਚਿਤ ॥ ੨੭੧ ॥ ਕ੍ਰਿਸਨ ਬਲ ਭਾਪਿਥ ਮਕਹਿ ਇਸਰਾਸਤ੍ਰ ਕਹਿ ਅੰਤਾ ॥ ਸਕਲਨਾ
 ਮ ਸ੍ਰੀ ਪਾਸਕੇ ਨਿਕਸਤ ਚਲਤ ਅਨੰਤਾ ॥ ੨੭੨ ॥ ਸੂਰਜ ਪੁੰਡਰੀਕ ਪ੍ਰਿਥਮ ਕਹਿ ਪਤਿ ਕਹਿ ਸ
 ਸਤ੍ਰ ਬਖਾਨਾ ॥ ਸਕਲਨਾਮ ਸ੍ਰੀ ਪਾਸਕੇ ਚੀਨੀ ਅਹੁ ਚਤੁਰਚਿਤ ॥ ੨੭੩ ॥ ਭੁਨਾਤ ਮਜਾ
 ਆਦਿ ਕਹਿ ਅੰਤਾ ॥ ਪੁਪਤਿ ਦੇਹਾ ॥ ਸਕਲਨਾਮ ਏਪਾਂਸਕੇ ਚੀਨ ਚਤੁਰਚਿਤ ਲੇਹਾ ॥ ੨੭੪ ॥
 ਸੂਰਜ ਆਤਮ ਜਾ ਆਦਿ ਕਹਿ ਅੰਤ ਸਸਤ੍ਰ ਪਦ ਦੀਨਾ ॥ ਸਕਲਨਾਮ ਸ੍ਰੀ ਪਾਸਕੇ ਚੀਨ ਚ

ਸਕੇ

ਚਿਤਪੁਰੀਨਾ ॥ ੨੭੫ ॥ ਕਾਲਪਿਤਾਪ੍ਰਿਥਮੇਉਚਰਿਅੰਤਤਨੁਜਪਦਦੇਹਾ ॥ ਪਤਿਕਹਿਅਸਤ੍ਰਬ ੩੬੧
 ਖਨੀਐਨਾਮਪਾਂਸਲਖਿਲੇਹੁ ॥ ੨੭੬ ॥ ਵਿਵਕਰਤਨਜਾਪ੍ਰਿਥਮਕਹਿਪਤਿਸਸਤ੍ਰਬਖਾਨਾਸ
 ਕਲਨਾਮਸ੍ਰੀਪਾਂਸਕੇਲੀਜਹੁਚਤੁਰਪਛਾਨਾ ॥ ੨੭੭ ॥ ਪਾਂਸਗੀਵਹਾਕੰਠਰਿਪਬਰੁਣਾ ॥ ਪਜਿ
 ਹਨਾਮਾਪਰੇਵਸਟਕੇਕੰਠਮੇਕਰੇਹਮਥੇਕਾਮਾ ॥ ੨੭੮ ॥ ਅਮਾਦਿਕੰਠਿਕੋਨਾਮਲੈਗਾਹਕਪਦਕਹਿ
 ਅੰਤਾਬਰੁਣਾਪਕੇਨਾਮਸਭਿਨਿਕਸਤਚਲਤਅਨਿਤੁ ॥ ੨੭੯ ॥ ਨਾਰਿਕੰਠਗਰਗੀਵਰੁਨਿ
 ਗ੍ਰਹਿਤਾਬਹੁਰਿਬਖਾਨਾਸਕਲਨਾਮਏਪਾਂਸਕੇਨਿਕਸਤਚਲਤਅਪਮਾਨਾ ॥ ੨੮੦ ॥ ਜਮੁਨਾ
 ਪ੍ਰਿਥਮਬਖਾਨਕੇਏਸਗਾਧਹਿਬਖਾਨਾਸਕਲਨਾਮਸ੍ਰੀਪਾਂਸਕੇਚੀਨਹੁਚਤੁਰਸੁਜਾਨਾ ॥ ੨੮੧ ॥
 ਕਾਬਰਣਾਦਿਬਖਾਨਕੇਕਮੰਦਬਰੁਣਪਦਦੇਹਾ ॥ ਹੇਤੁਹੇਨਾਮਕਮੰਦਕੇਚੀਨਚਤੁਰਚਿ
 ਤੁਲੇਹੁ ॥ ੨੮੨ ॥ ਕਿਸਨਾਮਾਦਿਪਦਉਚਰਿਕੈਬਲਭਾਂਤਪਦਦੇਹਾ ॥ ਪਤਿਅਸਤ੍ਰਾਂਤਿਉਚਾ
 ਰੀਐਨਾਮਪਾਂਸਲਖਿਲੇਹੁ ॥ ੨੮੩ ॥ ਬੀਰਗਿਸਤਨੀਸੁਭਟਕਾਲਾਪ੍ਰਾਪਜਿਹਨਾਮਾਪਰੇ
 ਵਸਟਕੇਕੰਠਮੇਕਰੇਹਮਥੇਕਾਮਾ ॥ ੨੮੪ ॥ ਕਾਲਅਕਾਲਕਰਲਭੁਨਿਆਪ੍ਰਾਪਬਹੁਰਿਬ
 ਖਾਨਾਸਕਲਨਾਮਏਪਾਂਸਕੇਚਤੁਰਚਿਤਮਹਿਜਾਨਾ ॥ ੨੮੫ ॥ ਅਮਾਦਿਉਚਰੀਐਸੂਰਜਪ
 ਦਪ੍ਰਤਉਚਰੀਐਅੰਤਾਸਸਤ੍ਰਭਾਖੀਐਪਾਂਸਕੇਨਿਕਸਤਨਾਮਬਿਅੰਤਾ ॥ ੨੮੬ ॥ ਸਕਲਸੂ
 ਰਜਕੇਨਾਮਲੈਪ੍ਰਤਪਦਅਸਤ੍ਰਬਖਾਨਾਸਕਲਨਾਮਸ੍ਰੀਪਾਂਸਕੇਚਤੁਰਚਿਤਮੇਜਾਨਾ ॥ ੨੮੭ ॥
 ਭੁਨਾਦਿਵਾਕਰਦਿਨਭੁਨਿਸੁਤਕਹਿਅਸਤ੍ਰਬਖਾਨਾਸਕਲਨਾਮਸ੍ਰੀਪਾਂਸਕੇਚਤੁਰਚਿਤਮੇ
 ਜਾਨਾ ॥ ੨੮੮ ॥ ਦਿਨਮਾਦਿਦਿਨਕਰਿਰੈਣਹਾਸੁਤਕਹਿਸਸਤ੍ਰਬਖਾਨਾਸਕਲਨਾਮਸ੍ਰੀਪਾਂ
 ਸਕੇਚਤੁਰਚਿਤਮੇਜਾਨਾ ॥ ੨੮੯ ॥ ਦਿਨਕੋਨਾਮਬਖਾਨਿਕੈਮਦਿਪਦਬਹੁਰਿਬਖਾਨਾਸੁ
 ਤਕਹਿਅਸਤ੍ਰਬਖਾਨੀਐਨਾਮਪਾਂਸਪਹਿਚਨਾ ॥ ੨੯੦ ॥ ਵਿਵਕਰਿਦਿਨਪਤਿਨਿਸਾਰਭੁਨਿ
 ਦਿਨਲਇਕਪੁਨਿਭਾਖਾਸੁਤਕਹਿਅਸਤ੍ਰਬਖਾਨੀਐਨਾਮਪਾਂਸਲਖਿਰਾਖਾ ॥ ੨੯੧ ॥ ਸਕ
 ਲਸੂਰਜਕੇਨਾਮਲੈਸੁਤਕਹਿਅਸਤ੍ਰਬਖਾਨਾਸਕਲਨਾਮਸ੍ਰੀਪਾਂਸਕੇਚਤੁਰਚਿਤਪਹਿਚਾ
 ਨਾ ॥ ੨੯੨ ॥ ਜਮਪਦਪ੍ਰਿਥਮਬਖਾਨਕੈਸਸਤ੍ਰਸਬਦਪੁਨਿਦੇਹਾ ॥ ਸਕਲਨਾਮਸ੍ਰੀਪਾਂਸਕੇ

ਚੀਨਚਤੁਰਚਿਤਲੇਹੁ॥ ੨੯੩॥ ਬਈਵਸਤਪਦਾਦਿਕਹਿਆਪੁਪਅੰਤਬਖਾਨਾਸਕਲ
 ਮਸੀਪਾਂਸਕੇਚਤੁਰਚਿਤਮਹਿਜਨਾ॥ ੨੯੪॥ ਕਲਸਬਦਕੋਆਦਿਕਹਿਆਸਕਲਸਬਦਕਹਿ
 ਅੰਤਾਸਕਲਨਾਮਸੀਪਾਂਸਕੇਨਿਕਸਤਚਲੇਅੰਤਾ॥ ੨੯੫॥ ਪਿਤਰਾਜਪਦਪ੍ਰਿਥਮਕਹਿ
 ਅਸਕਲਨਾਮਸੀਪਾਂਸਕੇਚੀਨਚਤੁਰਚਿਤਲੇਹੁ॥ ੨੯੬॥ ਦੀਡੀਪ੍ਰਿ
 ਥਮਬਖਾਨਕੋਅਸਕਲਨਾਮਸੀਪਾਂਸਕੇਚੀਨਚਤੁਰਚਿਤਅੰਤਾ॥ ੨੯੭॥
 ਜਮਨਕੁਤਬਖਾਨਕੋਆਪੁਪਬਹੁਰਿਬਖਾਨਾਸਕਲਨਾਮਸੀਪਾਂਸਕੇਚਤੁਰਚਿਤਮਹਿ
 ਜਨਾ॥ ੨੯੮॥ ਸਕੁਜਮੁਨਕੋਨਾਮਲੇਕੁਤਾਅਸਕਲਨਾਮਸੀਪਾਂਸਕੇਚਤੁਰ
 ਚਿਤਲਖਿਲੇਹੁ॥ ੨੯੯॥ ਪ੍ਰਿਥਮਉਚਰਿਏਸਰਬਹੁਰਬਖਾਨਾਸਕਲਨਾਮ
 ਸੀਪਾਂਸਕੇਚਤੁਰਚਿਤਮਹਿਜਨਾ॥ ੩੦੦॥ ਸਕੁਪਿਤਰਨਕੋਨਾਮਲੇਨਾਇਕਬਹੁਰਿਬਖਾਨਾ
 ਸਕਲਨਾਮਸੀਪਾਂਸਕੇਚਤੁਰਚਿਤਮਹਿਜਨਾ॥ ੩੦੧॥ ਸਕਲਜਗਤਕੋਨਾਮਲੇਪਾਇਕ
 ਅਸਕਲਨਾਮਸੀਪਾਂਸਕੇਚਤੁਰਚਿਤਮਹਿਜਨਾ॥ ੩੦੨॥ ਰਿਪਖੰਡਨਦਲ
 ਦਾਹਨੀਸਤਪਨੀਸੋਇ॥ ਸਕਲਪਾਂਸਕੇਨਾਮਸਕੁਜਾਤੇਬਾਚੈਨਕੋਇ॥ ੩੦੩॥ ਰਿਪ
 ਪਦਪ੍ਰਿਥਮਬਖਾਨਕੋਗਿਸਤਨਬਹੁਰਿਬਖਾਨਾਸਕਲਨਾਮਜਮਪਾਂਸਕੇਚਤੁਰਚਿਤਮਹਿ
 ਜਨਾ॥ ੩੦੪॥ ਖਲਪਦਾਦਿਉਚਾਰਿਕੋਖੰਡਨਾਤਿਬਖਾਨਾਸਕਲਨਾਮਜਮਪਾਂਸਕੇ
 ਚੀਨੀਅਚਤੁਰਚਿਤਮਹਿਜਨਾ॥ ੩੦੫॥ ਦਲਦਾਹਨਰਿਪਸਤਨੀਸਤਪਨੀਸੋਇ॥ ਕਲ
 ਪਾਂਸਕੇਨਾਮਸਕੁਜਾਤੇਹਿਤਨਕੋਇ॥ ੩੦੬॥ ਜਾਪਦਪ੍ਰਿਥਮਬਖਾਨਿਕੋਮੀਪਦਾਤਿਬਖਾ
 ਨਾਜਮੀਪਦਏਹੇਤਹੈਨਾਮਪਾਂਸਕੇਜਨਾ॥ ੩੦੭॥ ਦਿਸਾਬਾਹੁਣੀਪ੍ਰਿਥਮਕਹਿਇਸਰਾਸਕਲਹਿ
 ਅੰਤਾਸਕਲਨਾਮਸੀਪਾਂਸਕੇਨਿਕਸਤਚਲਤੁਬਿਅੰਤਾ॥ ੩੦੮॥ ਪੰਛਮਆਦਿਬਖਾਨਿ
 ਕੋਏਸਰਪੁਨਿਖਦੇਹੁ॥ ਅਪੁਪਬਹੁਰਬਖਾਨੀਅੰਨਾਮਪਾਂਸਕਲਖਿਲੇਹੁ॥ ੩੦੯॥ ਪ੍ਰਿਥਮ
 ਚਤੁਰਚਿਤਮਹਿਜਨਾਮਲੇਆਪੁਪਬਹੁਰਿਬਖਾਨਾਸਕਲਨਾਮਏਪਾਂਸਕੇਚਤੁਰਚਿਤਪਹਿਚਾਨਾ॥
 ੩੧੦॥ ਬਾਦਆਦਿਪਦਉਚਰਕੋਹਾਪਦਾਸਕਲਨਾਮਪਾਂਸਕੇਹੇਤਹੈਚਤੁਰਚਿਤਮਹਿ

ਅਹੁਜਾਨਾ ॥ ੩੧ ॥ ਬਾਦਾਸਾਦਿਪਦਉਚਰਿਕੈਹਾਪਦਾਸਤ੍ਰਬਖਾਨਾਨਾਮਪਾਂਸਕੋਹੋਤਹੈਚਤੁਰਲੀ ॥ ੩੬੨ ॥
 ਜੀਅਹੁਜਾਨਾ ॥ ੩੧ ॥ ਮਗਪਦਾਸਾਦਿਬਖਾਨਕੋਛੁਦਪਦਾਅੰਤਬਖਾਨਾਨਾਮਪਾਂਸਕੋਹੋਤਹੈ
 ਲੀਜੋਚਤੁਰਪਛਾਨਾ ॥ ੩੧ ॥ ਮਾਗਗਿਆਦਿਬਖਾਨਕੋਮਾਰਬਖਾਨਹਾਅੰਤਾਨਾਮਪਾਂਸਕੋਹੋ
 ਤਹੈਨਿਕਸਤਚਲੈਬਿਅੰਤਾ ॥ ੩੧੩ ॥ ਪੀਥਾਸਾਦਿਪਦਉਚਰਿਕੈਕ੍ਰਖਨਿਪੁਨਿਪਦਦੇਹਾਅ
 ਯੁਧਬਹੁਰਿਬਖਾਨੀਐਨਾਮਪਾਂਸਲਖਿਲੇਹਾ ॥ ੩੧੪ ॥ ਬਾਟਿਆਦਿਸਬਦਉਚਰਿਕੈਹਾ
 ਅਸਤ੍ਰਾਂਤਬਖਾਨਾਨਾਮਪਾਂਸਕੋਹੋਤਹੈਚੀਨੀਅਹੁਗੁਨਨਿਧਾਨਾ ॥ ੩੧ ॥ ਰਾਹਾਸਾਦਿਪਦ
 ਉਚਰੀਐਰਿਪਕਹਿਅਸਤ੍ਰਬਖਾਨਾਨਾਮਪਾਂਸਕੋਹੋਤਹੈਚਤੁਰਲੀਜੀਅਹੁਜਾਨਾ ॥ ੩੧੬ ॥
 ਪ੍ਰਿਥਮੇਧਨਸਬਦਉਚਰਿਹਰਤਾਅਯੁਪਦੀਨਾਨਾਮਪਾਂਸਕੋਹੋਤਹੈਚਤੁਰਲੀਜੀਅਹੁਚ
 ਨਾ ॥ ੩੧੭ ॥ ਮਾਲਿਆਦਿਸਬਦਚਰਕੈਕਾਲਜਾਲਕਹਿਅੰਤਾਸਕਲਨਾਮਏਪਾਂਸਕੋਚ
 ਨੀਅਹੁਪ੍ਰਗਿਆਵੰਤਾ ॥ ੩੧੮ ॥ ਮਾਯਾਹਰਨਉਚਰਿਕੈਅਯੁਧਬਹੁਰਬਖਾਨਾਸਕਲਨਾ
 ਮਏਪਾਂਸਕੋਚਤੁਰਚਿਤਮਹਿਜਾਨਾ ॥ ੩੧੯ ॥ ਮਗਹਾਪਥਹਾਪੋਤ੍ਰਹਾਧਨਹਾਦਿਬਹਾਸੇਇ
 ਜਾਕੇਡਰਤੇਸੇਸੁਨੇਪਥਕਨਉਬਰਿਯੋਕੋਇ ॥ ੩੨੦ ॥ ~~ਮਾਯਾਹਰਨਉਚਰਿਕੈਅਯੁਧ~~ ਨਕੋਅਯੁਧਅ
 ਤਉਚਾਰਾਨਾਮਪਾਂਸਕੋਹੋਤਹੈਲੀਜੀਅਹੁਚਤੁਰਸੁਧਾਗਾ ॥ ੩੨੧ ॥ ਬਿਖਸਬਦਾਦਿਉਚਾਰਿ
 ਕੇਦਾਇਕਾਸਤ੍ਰਬਖਾਨਾਨਾਮਪਾਂਸਕੋਹੋਤਹੈਚਤੁਰਲੀਜੀਅਹੁਜਾਨੀ ॥ ੩੨੨ ॥ ਚੰਦ੍ਰਗਾ
 ਕੇਨਾਮਲੋਪਤਿਕਹਿਅਸਤ੍ਰਬਖਾਨਾਨਾਮਪਾਂਸਕੋਹੋਤਹੈਚੀਨੀਅਹੁਪ੍ਰਗਿਆਵਾਨਾ ॥ ੩੨੩ ॥
 ਸਤ੍ਰਦ੍ਰਵਨਾਥਬਖਾਨਕੋਪੁਨਿਕਹਿਅਸਤ੍ਰਬਿਸੇਖਾਸਕਲਨਾਮਏਪਾਂਸਕੋਨਿਕਸਤਚਲਤ
 ਅਸੇਖਾ ॥ ੩੨੪ ॥ ਸਤਸਬਦਾਦਿਬਖਾਨਕੋਇਸਰਾਸਤ੍ਰਕਹਿਅੰਤਾਸਕਲਨਾਮਏਪਾਂਸਕੋ
 ਚੀਨਲੇਹੁਬੁਧਵੰਤਾ ॥ ੩੨੫ ॥ ਪ੍ਰਿਥਮਬਿਪਾਸਨਾਮਲੋਇਸਰਾਸਤ੍ਰਪੁਨਿਕਾਖਾਨਾਮਸਕ
 ਲਸੀਪਾਂਸਕੋਚੀਨਚਿਤਮੇਰਾਖੁ ॥ ੩੨੬ ॥ ਰਾਵੀਸਾਵੀਆਦਿਕਹਿਅਯੁਧਏਸਬਖਾਨਾ
 ਨਾਮਪਾਂਸਕੋਹੋਤਹੈਚੀਨੀਅਹੁਪ੍ਰਗਿਆਵਾਨਾ ॥ ੩੨੭ ॥ ਸਾਵੀਈਸਵਰਾਵੀਸਭਨਿਆਯੁਧ
 ਬਹੁਰਿਉਚਰਿਅਨਾਮਪਾਂਸਕੋਹੋਤਹੈਲੀਜਹੁਕਾਬਿਸੁਧਾਗਾ ॥ ੩੨੮ ॥ ਜਲਸਿਧਏਸਬਖਾ

ਨਕੇ ਆਯੁਧ ਅੰਤ ਬਖਾਨਾ ਨਾਮ ਪਾਂਸਕੇ ਹੋਤ ਹੈ ਚਤੁਰਚਿਤ ਮਹਿ ਜਨਾ ॥ ੩੨੯ ॥ ਬਿਹਥਿ ਆਦਿ ਸ
 ਬਦੇ ਰਿਕੈ ਏ ਸਰਾਸਤ੍ਰ ਕਹਿ ਅੰਤਾ ਸਕਲ ਨਾਮ ਏ ਪਾਂਸਕੇ ਚੀਨ ਲੇਹੁ ਮਤਿ ਵੰਤਾ ॥ ੩੩੦ ॥ ਬਿਹ
 ਆਦਿ ਸਬਦ ਰਿਕੈ ਆਯੁਧ ਅੰਤ ਬਖਾਨਾ ਨਾਮ ਪਾਂਸਕੇ ਹੋਤ ਹੈ ਸਭ ਚੀਨੀ ਅਹੁ ਪ੍ਰਗਿਆ ਵ
 ਨਾ ॥ ੩੩੧ ॥ ਨੀਲ ਆਦਿ ਸਬਦ ਰਿਕੈ ਏ ਸਰਾਸਤ੍ਰ ਬਖਾਨਾ ਨਾਮ ਪਾਂਸਕੇ ਹੋਤ ਹੈ ਚੀਨ ਲੇਹੁ
 ਸੁਗਧਿ ਆਨਾ ॥ ੩੩੨ ॥ ਅਸਿਤ ਬਾਰ ਸਬਦਾ ਦਿਕਹਿ ਪਤਿ ਅਸਤ੍ਰਾਂਤ ਬਖਾਨਾ ਨਾਮ ਪਾਂਸਕੇ
 ਹੋਤ ਹੈ ਚੀਨ ਲੇਹੁ ਮਤਿ ਵੰਤਾ ॥ ੩੩੩ ॥ ਕ੍ਰਿਸਨਾ ਆਦਿ ਉਚਾਰਿਕੈ ਆਯੁਧ ਏ ਸਬਖਾਨਾ ਨਾਮ ਪਾਂ
 ਸਕੇ ਹੋਤ ਹੈ ਲੀਜੁ ਚਤੁਰਪਛਾਨਾ ॥ ੩੩੪ ॥ ਸਬਦਾ ਆਦਿ ਕਹਿ ਭੀ ਮਰ ਏ ਸਰਾਸਤ੍ਰ ਕਹਿ ਅੰਤਿ
 ਨਾਮ ਪਾਂਸਕੇ ਹੋਤ ਹੈ ਚੀਨ ਲੇਹੁ ਮਤਿ ਵੰਤਾ ॥ ੩੩੫ ॥ ਤਪਤੀ ਆਦਿ ਉਚਾਰਿਕੈ ਆਯੁਧ ਏ ਸਬ
 ਖਾਨਾ ਨਾਮ ਪਾਂਸਕੇ ਹੋਤ ਹੈ ਸੁਜਨਿ ਸਤਿ ਕਰਿ ਮਨਾ ॥ ੩੩੬ ॥ ਬਾਰਗਜ ਸਮੁੰਦੇ ਸਭ ਨਿਸਰਤ ਸਰ
 ਪ ਪਤਿ ਭਾਖੁ ਆਯੁਧ ਪੁਨਿ ਕਹਿ ਪਾਂਸਕੇ ਚੀਨ ਨਾਮ ਚਿਤੁ ਰਾਖੁ ॥ ੩੩੭ ॥ ਚਤੁਰਚਿਤੁ ਆ
 ਦਿਕਹਿ ਆਯੁਧ ਪੁਨਿ ਪਦੇਹੁ ਨਾਮ ਪਾਂਸਕੇ ਹੋਤ ਹੈ ਚੀਨ ਚਤੁਰਚਿਤੁ ਲੇਹੁ ॥ ੩੩੮ ॥ ਲਦੀਰ
 ਜ ਸਰਤੀ ਸਭ ਨਿਸਰੁ ਦਗੁ ਪੁਨਿ ਭਾਖੁ ਆਯੁਧ ਅੰਤ ਬਖਾਨੀਐ ਨਾਮ ਪਾਂਸਕੇ ਬਿਰਾਖੁ ॥
 ੩੩੯ ॥ ਬ੍ਰਹਮ ਪੁਤ੍ਰ ਪਦਾ ਆਦਿ ਕਹਿ ਏ ਸਰਾਸਤ੍ਰ ਕਹਿ ਅੰਤਾ ਨਾਮ ਪਾਂਸਕੇ ਸਕਲ ਹੀ ਚੀਨ ਲੇ
 ਮਤਿ ਵੰਤਾ ॥ ੩੪੦ ॥ ਬ੍ਰਹਮ ਆਦਿ ਬਖਾਨਕੈ ਅੰਤ ਪੁਤ੍ਰ ਪਦੇਹੁ ਆਯੁਧ ਏ ਸਬਖਾਨੀਐ ਨਾ
 ਮ ਪਾਂਸਕੇ ਬਿਲੇਹੁ ॥ ੩੪੧ ॥ ਬ੍ਰਹਮ ਆਦਿ ਉਚਾਰਿਕੈ ਸੁਤ ਪਦ ਬਹੁ ਰਿਬਖਾਨਾ ਏ ਸਰਾਸ
 ਤ੍ਰ ਪੁਨਿ ਭਾਖੀਐ ਨਾਮ ਪਾਂਸਕੇ ਪਹਿਚਾਨਾ ॥ ੩੪੨ ॥ ਜਗਤ ਪਿਤਾ ਪਦ ਪ੍ਰਿਥਮ ਕਹਿ ਸੁਤ ਪਦ ਅੰਤ
 ਬਖਾਨਾ ਨਾਮ ਪਾਂਸਕੇ ਹੋਤ ਹੈ ਚੀਨੀ ਅਹੁ ਪ੍ਰਗਿਆ ਵੰਤਾ ॥ ੩੪੩ ॥ ਪਪਰਾ ਆਦਿ ਉਚਾਰਿਕੈ ਏ
 ਸਰਾਸਤ੍ਰ ਕਹਿ ਅੰਤਾ ਨਾਮ ਪਾਂਸਕੇ ਹੋਤ ਹੈ ਚੀਨੀ ਅਹੁ ਪ੍ਰਗਿਆ ਵੰਤਾ ॥ ੩੪੪ ॥ ਆਦਿ ਸੁਗਸਤੀ
 ਉਚਾਰਿਕੈ ਏ ਸਰਾਸਤ੍ਰ ਕਹਿ ਅੰਤਾ ਨਾਮ ਪਾਂਸਕੇ ਸਕਲ ਹੀ ਨਿਕਸਤ ਚਲਤ ਬਿਅੰਤਾ ॥ ੩੪੫ ॥
 ਆਯੁ ਆਦਿ ਬਖਾਨਕੈ ਏ ਸਰਾਸਤ੍ਰ ਕਹਿ ਅੰਤਾ ਨਾਮ ਸਕਲ ਸ੍ਰੀ ਪਾਂਸਕੇ ਨਿਕਸਤ ਚਲਤ ਬਿ
 ਅੰਤਾ ॥ ੩੪੬ ॥ ਸਮੁੰਦਗਾਮ ਨੀਜੇ ਨਦੀ ਤਿਨ ਕੇ ਨਾਮ ਬਖਾਨਾ ਏ ਸਰਾਸਤ੍ਰ ਪੁਨਿ ਉਚਾਰੀਐ ਨਾਮ

ਪਾਸਪਹਿਚਾਨਾ ॥ ੩੪੦ ॥ ਸਕਲਕਾਕੇਨਾਮਲੈਆਪੁਪਬਹੁਰਬਖਾਨਾਨਾਮਪਾਂਸਕੋਰੋਤੋਚੈਨ
ਏਹੁਮਤਵਾਨਾ ॥ ੩੪੧ ॥ ਦੁਖਦਸਬਦਪਿਥਮੇਉਚਹਿਨਿਧਕਹਿਈਸਬਖਾਨਾਆਪੁਪਬਹੁਰਬ
ਖਾਨੀਐਨਾਮਪਾਂਸਪਹਿਚਾਨਾ ॥ ੩੪੨ ॥ ਪਾਨਪਪਿਥਮਬਖਾਨਿਕੋਈਸਰਾਸਤਕਹਿਅੰਤਾਨਾਮਸ
ਕਲਸੀਪਾਂਸਕੋਚੀਨਤਚਲੈਅੰਤਾ ॥ ੩੪੩ ॥ ਸੇਨਜਾਆਦਿਉਚਾਰਿਕੋਨਿਧਕਹਿਈਸਬਖਾਨਾ ॥
ਆਪੁਪਤੋਖੇਪਾਂਸਕੋਨਿਕਸਤਨਾਮਪੁਮਾਨਾ ॥ ੩੪੪ ॥ ਛਿਤਜਜਾਆਦਿਬਖਾਨਕੋਈਸਰਾਸਤ
ਕਹਿਅੰਤਾਸਕਲਨਾਮਸੀਪਾਂਸਕੋਚੀਨੀਅਹੁਪੁਗਿਆਵੰਤਾ ॥ ੩੪੫ ॥ ਇਸਤਨਾਆਦਿਬਖ
ਨਕੋਰਦਪਦਅੰਤਉਚਾਰਾਈਸਰਾਸਤਕਹਿਪਾਂਸਕੋਲੀਜੀਐਨਾਮਸੁਧਾਰਿ ॥ ੩੪੬ ॥ ਨਰਜਿ
ਆਦਿਉਚਾਰਿਕੋਈਸਰਾਸਤਪਦਵੇਹਾਨਾਮਸਕਲਸੀਪਾਂਸਕੋਚੀਨਚਤੁਰਚਿਤੁਲੇਹਾ ॥ ੩੪੭ ॥
ਚੰਚਲਾਨਕੇਨਾਮਲੈਜਾਕਹਿਨਿਧਹਿਬਖਾਨਾਈਸਰਾਸਤਪੁਨਿਉਚਰੀਐਨਾਮਪਾਂਸਪਹਿਚਾਨਾ ॥
ਆਦਿਨਾਮਸਗੀਨਕੋਲੈਜਾਅੰਤਬਖਾਨਾਨਿਧਕਹਿਈਸਰਾਸਤਕਹਿਨਾਮਪਾਂਸਪਹਿ
ਚਾਨਾ ॥ ੩੪੮ ॥ ਬਖਾਨਕੋਜਾਕਹਿਨਿਧਹਿਬਖਾਨਾਈਸਰਾਸਤਪੁਨਿਭਾਖੀਐ
ਨਾਮਪਾਂਸਪਹਿਚਾਨਾ ॥ ੩੪੯ ॥ ਆਦਿਨਾਮਸਗੀਨਕੋਲੈਜਾਅੰਤਬਖਾਨਾਨਿਧਕਹਿਈਸਰ
ਾਸਤਕਹਿਨਾਮਪਾਂਸਪਹਿਚਾਨਾ ॥ ੩੫੦ ॥ ਬਨਿਤਾਆਦਿਬਖਾਨਕੋਨਿਧਕਹਿਈਸਬਖ
ਨਾਆਪੁਪਬਹੁਰਬਖਾਨੀਐਨਾਮਪਾਂਸਪਹਿਚਾਨਾ ॥ ੩੫੧ ॥ ਅੰਜਨਨਕੇਨਾਮਲੈਜਾਕਹਿ
ਪਹਿਉਚਾਰਿਈਸਰਾਸਤਕਹਿਪਾਂਸਕੋਲੀਜਹੁਨਾਮਸੁਧਾਰਾ ॥ ੩੫੨ ॥ ਬਾਲਾਆਦਿਬ
ਖਾਨਕੋਨਿਧਕਹਿਈਸਬਖਾਨਾਨਾਮਪਾਂਸਕੋਰੋਤੋਚਤੁਰਲੀਜੀਅਹੁਜਾਨਾ ॥ ੩੫੩ ॥ ਅਬ
ਲਾਆਦਿਉਚਾਰਿਕੋਨਿਧਕਹਿਈਸਬਖਾਨਾਆਪੁਪਬਹੁਰਿਬਖਾਨੀਐਨਾਮਪਾਂਸਪਹ
ਚਾਨਾ ॥ ੩੫੪ ॥ ਅੰਜਨੀਨਕੇਨਾਮਲੈਜਾਕਹਿਨਿਧਹਿਬਖਾਨਾਈਸਰਾਸਤਪੁਨਿਉਚਰੀਐ
ਨਾਮਪਾਂਸਪਹਿਚਾਨਾ ॥ ੩੫੫ ॥ ਨਰਜਾਆਦਿਉਚਾਰਿਕੋਜਾਨਿਧਈਸਬਖਾਨਾਆਪੁਪ
ਬਹੁਰਿਬਖਾਨੀਐਨਾਮਪਾਂਸਪਹਿਚਾਨਾ ॥ ੩੫੬ ॥ ਨਗੀਆਸੁਗੀਕੋਨੀਸੁਗੀਤਾਖਿਜਾਤੁ
ਖਿਅਨਿਧਪਤਿਅਸਤਕਹਿਪਾਂਸਕੋਨਾਮਚੀਨਚਤੁਰਾਖਿ ॥ ੩੫੭ ॥ ਫਨਿਜਾਆਦਿਉਚਾਰ

ਕੋਯੋਕਹਿਨਿਸਹਿਬਖਾਨਾਈਸਰਾਸਤ੍ਰਕਹਿਛੱਸਕੇਚੀਨੀਅਹੁਨਾਮਸੁਜਾਨਾ॥੩੬੬॥ਅ
 ਬਲਾਬਾਨਾਮਨਜਾਤੀਅਜਾਨਿਪੱਰਿਬਖਾਨਾਈਸਰਾਸਤ੍ਰਕਹਿਪੱਸਕੇਚੀਨੀਅਹੁਨ
 ਮਸੁਜਾਨਾ॥੩੬੭॥ਸਮੁਦਗਾਮਨੀਜੇਨਦੀਤਿਨਕੇਨਾਮਬਖਾਨਾਈਸਇਸਕਹਿਅਸਤ੍ਰ
 ਕਹਿਨਾਮਪੱਸਪਹਿਚਾਨਾ॥੩੬੮॥ਪੇਪਦਪ੍ਰਿਥਮਬਖਾਨਕੋਈਸਰਾਸਤ੍ਰਕਹਿਅਤਿਅਸ
 ਕਲਨਾਮਸ੍ਰੀਪੱਸਕੇਨਿਕਸਤਚਲੋਬਿਅਤਿ॥੩੬੯॥ਪ੍ਰਿਥਮੇਭਾਖਤ੍ਰਾਗਪਦਈਸ
 ਰਾਸਤ੍ਰਪੁਨਿਭਾਖੁ॥ਨਾਮਪੱਸਕੇਹੋਤਹੈਚੀਨਚਤੁਰਚਿਤੁਰਾਖੁ॥੩੭੦॥ਪ੍ਰਿਥਮਸੇ
 ਵਰਸਬਦਕਹਿਈਸਰਾਸਤ੍ਰਕਹਿਅਤਿਅਸਕਲਨਾਮਸ੍ਰੀਪੱਸਕੇਚੀਨਲੇਹੁਮਤਿਵੰਤਾ॥੩੭੧॥
 ਜਲਧਰਿਆਦਿਬਖਾਨਕੋਈਸਰਾਸਤ੍ਰਪਦੁਭਾਖੁ॥ਨਾਮਪੱਸਕੇਹੋਤਹੈਚੀਨਚ
 ਤੁਰਚਿਤੁਰਾਖੁ॥੩੭੨॥ਅਪਜਾਅਦਿਉਚਾਰਿਕੋਧਰਪਦਬਹੁਰਿਬਖਾਨਾਈ
 ਸਰਾਸਤ੍ਰਕਹਿਪੱਸਕੇਲੀਜਹੁਨਾਮਪਛਾਨਾ॥੩੭੩॥ਆਦਿਬਾਰਧਰਿਉਚਾਰਿਕੋਈਸ
 ਰਾਸਤ੍ਰਕਹਿਅਤਿਅਨਾਮਪੱਸਕੇਹੋਤਹੈਚੀਨਲੇਹੁਮਤਿਵੰਤਾ॥੩੭੪॥ਪਨਜਧਰਨਪਦ
 ਪ੍ਰਿਥਮਕਹਿਈਸਰਾਸਤ੍ਰਕਹਿਅਤਿਅਸਕਲਨਾਮਸ੍ਰੀਪੱਸਕੇਚੀਨਲੇਹੁਮਤਿਵੰਤਾ॥੩੭੫॥
 ਅਪਜਾਧਰਪਦਪ੍ਰਿਥਮਕਹਿਈਸਰਾਸਤ੍ਰਕਹਿਅਤਿਅਨਾਮਪੱਸਕੇਹੋਤਹੈਚੀਨ
 ਲੇਹੁਮਤਿਵੰਤਾ॥੩੭੬॥ਅੰਬਦਜਾਧਰਆਦਿਕਹਿਈਸਰਾਸਤ੍ਰਕਹਿਅਤਿਅਨਾਮਪੱਸਕੇ
 ਹੋਤਹੈਚੀਨਲੇਹੁਮਤਿਵੰਤਾ॥੩੭੭॥ਅੰਬਦਜਾਧਰਪ੍ਰਿਥਮਕਹਿਈਸਰਾਸਤ੍ਰਪਦਦੀ
 ਨਾਨਾਮਪੱਸਕੇਹੋਤਹੈਲੀਜੀਅਹੁਜਾਨਪ੍ਰਬੀਨਾ॥੩੭੮॥ਬਾਬਦਆਦਿਉਚਾਰਕੋਯੋ
 ਨਿਪਈਸਬਖਾਨਾਅਸਤ੍ਰਉਚਰਿਸਤੁਪੱਸਕੇਲੀਜਹੁਨਾਮਪਛਾਨਾ॥੩੭੯॥ਪ੍ਰਿਥਮਉ
 ਚਰਿਪਦਨੀਰਧਰਈਸਰਾਸਤ੍ਰਕਹਿਅਤਿਅਸਕਲਨਾਮਸ੍ਰੀਪੱਸਕੇਨਿਕਸਤਚਲੋਬਿਅਤਿ॥੩੮੦॥
 ਰਿਦਪਦਆਦਿਬਖਾਨਿਕੋਈਸਰਾਸਤ੍ਰਕਹਿਦੀਨਾਨਾਮਪੱਸਕੇਹੋਤਹੈਚਤੁ
 ਰਲੀਜੀਅਹੁਚੀਨਾ॥੩੮੧॥ਹਰਧਰਿਆਦਿਬਖਾਨਿਕੋਈਸਰਾਸਤ੍ਰਕਹਿਅਤਿਅਸਕਲ
 ਨਾਮਸ੍ਰੀਪੱਸਕੇਨਿਕਸਤਚਲਤਬਿਅਤਿ॥੩੮੨॥ਜਲਤ੍ਰਾਦਿਸਬਦਉਚਰਿਕੋਈ

ਸਰਾਸਤ੍ਰਕਹਿਦੀਨਾਨਾਮਪਾਂਸਕੇਹੋਤਹੈਲੀਜਹੁਚੀਨਪੁਬੀਨਾ ॥ ੩੬੪ ॥ ਹਰਪਦਜਲਪਦ
 ਨਿਧਪਤਿਅਸਤ੍ਰਬਖਨਾਨਾਮਪਾਂਸਕੇਹੋਤਹੈਲੀਜੀਅਹੁਚਤੁਰਪਛਨਾ ॥ ੩੬੫ ॥ ਨੀਗਦਿ
 ਆਦਿਉਚਾਰਿਕੈਈਸਰਾਸਤ੍ਰਕਹਿਅੰਤਾਸਕਲਨਾਮਸ੍ਰੀਪਾਂਸਕੇਨਿਕਸਤਚਲੋਬਿਅ
 ਤਾ ॥ ੩੬੬ ॥ ਅੰਬਦਜਾਪਰਨਿਧਉਚਾਰਿਈਸਰਾਸਤ੍ਰਕਹਿਅੰਤਾਨਾਮਾਂਸਕਲਹੀਚੀਨਹੁ
 ਚਤੁਰਬੇਅੰਤਾ ॥ ੩੬੭ ॥ ਧਾਰਾਪਰਜਉਚਾਰੁਕੈਨਿਧਪਤਿਏਸਬਖਨਾਸਸਤ੍ਰਉਚਰਿਸਭ
 ਪਾਂਸਕੇਲੀਜਹੁਨਾਮਪਛਨਾ ॥ ੩੬੮ ॥ ਧਾਰਾਪਰਪ੍ਰਦਈਸਕਹਿਅਸਤ੍ਰਬਹੁਰਿਪਦਦੀਨਾ
 ਨਾਮਪਾਂਸਕੇਹੋਤਹੈਚਤੁਰਲੀਜੀਅਹੁਚੀਨਾ ॥ ੩੬੯ ॥ ਧਾਰਾਪਰਪ੍ਰਦਈਸਕਹਿਅਸਤ੍ਰਬਹੁਰਿਪਦਦੀਨਾ
 ਸਬਖਨਾਸਸਤ੍ਰਉਚਰਿਕਰਿਪਾਂਸਕੇਲੀਜਹੁਨਾਮਪਛਨਾ ॥ ੩੭੦ ॥ ਸਕਲਦੁਪਦਕੇਨਾਮ
 ਲੈਨਿਧਕਹਿਈਸਬਖਨਾਅਸਤ੍ਰਉਚਰਿਕਰਿਪਾਂਸਕੇਚੀਨੀਅਹੁਨਾਮਸੁਜਾਨਾ ॥ ੩੭੧ ॥
 ਨਾਮਸਬੀਰਨਕੇਸਭੈਮੁਖਤੇਪ੍ਰਿਥਮਉਚਾਰਿਗੀਸਤਨਿਕਹਿਸਭਪਾਂਸਕੇਲੀਜਹੁਨਾਮਸੁਧ
 ਰਿ ॥ ੩੭੨ ॥ ਸਕਲਬਾਰਿਕੇਨਾਮਲੈਨਿਧਪਤਿਏਸਬਖਨਾਅਸਤ੍ਰਉਚਰਿਕਰਿਪਾਂਸਕੇ
 ਲੀਜਹੁਨਾਮਸੁਜਾਨਾ ॥ ੩੭੩ ॥ ਸਕਲਨਾਮਲੈਧੁਰਿਕੇਧਰਨਿਧਈਸਬਖਨਾਅਸਤ੍ਰਉਚਰਿ
 ਕਰਿਪਾਂਸਕੇਚੀਨਹੁਨਾਮਪਛਨਾ ॥ ੩੭੪ ॥ ਬਾਰਅਰਿਪਦਪ੍ਰਿਥਮਕਹਿਈਸਰਾਸਤ੍ਰਕਹਿਅ
 ਤਾ ॥ ਨਿਧਕਹਿਨਾਮਸ੍ਰੀਪਾਂਸਕੇਚੀਨਹੁਚਤੁਰਬਿਅੰਤਾ ॥ ੩੭੫ ॥ ਤੇਤਾਂਤਕਪਦਪ੍ਰਿਥਮਕਹਿ
 ਨਿਧਏਸਾਸਤ੍ਰਬਖਨਾਨਾਮਪਾਂਸਕੇਹੋਤਹੈਚਤੁਰਲੀਜੀਅਹੁਜਾਨਾ ॥ ੩੭੬ ॥ ਸੁਖੀਤ੍ਰਾਣ
 ਪਦਪ੍ਰਿਥਮਕਹਿਈਸਰਾਸਤ੍ਰਕਹਿਅੰਤਾਨਾਮਸਕਲਸ੍ਰੀਪਾਂਸਕੇਨਿਕਸਤਚਲਤਬਿਅੰਤਾ
 ॥ ੩੭੭ ॥ ਮਤਸਤ੍ਰਾਣਿਪ੍ਰਿਥਮਉਚਰਿਈਸਰਾਸਤ੍ਰਕੇਦੀਨਾਨਾਮਪਾਂਸਕੇਹੋਤਹੈਚਤੁਰਲੀਜੀ
 ਅਹੁਚੀਨਾ ॥ ੩੭੮ ॥ ਮੇਨਕੇਤਕਹਿਤ੍ਰਾਣਕਹਿਈਸਰਾਸਤ੍ਰਕੇਦੀਨਾਨਾਮਪਾਂਸਕੇਹੋਤਹੈਚਤੁ
 ਰਲੀਜੀਅਹੁਚੀਨਾ ॥ ੩੭੯ ॥ ਸਕਲਨਾਮਲੈਨੀਰਕੇਜਕਹਿਤ੍ਰਾਣਬਖਨਾਈਸਰਾਸਤ੍ਰਕਹਿ
 ਪਾਂਸਕੇਚੀਨਹੁਨਾਮਪ੍ਰਮਾਨਾ ॥ ੩੮੦ ॥ ਬਾਰਜਤ੍ਰਾਣਬਖਨਿਕੈਈਸਰਾਸਤ੍ਰਕੇਦੀਨਾਨਾਮ
 ਪਾਂਸਕੇਹੋਤਹੈਚਤੁਰਲੀਜੀਅਹੁਚੀਨਾ ॥ ੪੦੦ ॥ ਜਲਜਤ੍ਰਾਣਪਦਪ੍ਰਿਥਮਕਹਿਈਸਰਾਸਤ੍ਰ

੩੬੪
 ਕੋਰਪ੍ਰਦ

ਪਾਂਸਕੇ

ਪੁਨਿਭਾਖਾਨਾਮਪਾਂਸਕੋਹੋਤਹੈਚਤੁਰਚੀਨਚਿਤੁਰਾਖੁ॥੪੦੧॥ਨੀਰਜਤਾਣਬਖਾਨਕੋਏਸਰਾਸਤੁ
 ਕਹਿਅੰਤਾਸਕਲਾਸੀਪਾਂਸਕੋਨਿਕਸਤਚਲਤਾਨਿਤਾ॥੪੦੨॥ਕਮਲਤਾਣਪਦਪ੍ਰਿਥਮ
 ਕਹਿਇਸਰਾਸਤੁਕੋਦੀਨਾਨਾਮਪਾਂਸਕੋਹੋਤਹੈਚਤੁਰਲੀਜੀਅਹੁਚੀਨਾ॥੪੦੩॥ਰਿਪਪਦਪ੍ਰਿ
 ਥਮਉਚਾਰਿਕੋਅੰਤਕਬਹੁਰਬਖਾਨਾਨਾਮਪਾਂਸਕੋਹੋਤਹੈਲੀਜਹੁਸਮਤੁਜਾਨਾ॥੪੦੪॥
 ਸਤੁਆਦਿਸਬਦਉਚਰਿਕੋਅੰਤਕਪੁਨਿਪਦਦੇਹਾਨਾਮਸਕਲਾਸੀਪਾਂਸਕੋਚੀਨਚਤੁਰਚਿਤੁ
 ਲੇਹਾ॥੪੦੫॥ਆਦਿਖਲਸਬਦਉਚਰਕੋਅੰਤਖਾਤਕਕੇਦੀਨਾਨਾਮਪਾਂਸਕੋਹੋਤਹੈਚਤੁਰ
 ਲੀਜੀਅਹੁਚੀਨਾ॥੪੦੬॥ਦੁਸਟਆਦਿਸਬਦੇਚਰਿਕੋਅੰਤਿਖਾਤਕਕਹਿਭਾਖਾਨਾਮ
 ਕਲਾਸੀਪਾਂਸਕੋਚੀਨਚਤੁਰਚਿਤੁਰਾਖੁ॥੪੦੭॥ਤਨਰਿਪਪ੍ਰਿਥਮਬਖਾਨਿਕੋਅੰਤਆਤਕਕੇ
 ਦੀਨਾਨਾਮਪਾਂਸਕੋਹੋਤਹੈਚਤੁਰਲੀਜੀਅਹੁਚੀਨਾ॥੪੦੮॥ਅਸੁਰਿਆਦਿਬਖਾਨਿਕੋਅੰਤਿ
 ਖਾਤਕਕਹਿਭਾਖਾਨਾਮਪਾਂਸਕੋਹੋਤਹੈਚੀਨਚਤੁਰਚਿਤੁਰਾਖੁ॥੪੦੯॥ਦਲਹਾਪ੍ਰਿਥਮਬ
 ਖਾਨਿਕੋਅੰਤਿਖਾਤਕਕੇਭਾਖਾਨਾਮਪਾਂਸਕੋਹੋਤਹੈਚੀਨਚਤੁਰਚਿਤੁਰਾਖੁ॥੪੧੦॥ਪ੍ਰਿਤਨਤ
 ਕਪਦਪ੍ਰਿਥਮਕਹਿਅੰਤਖਾਤਕਕੇਦੀਨਾਨਾਮਪਾਂਸਕੋਹੋਤਹੈਚਤੁਰਲੀਜੀਅਹੁਚੀਨਾ॥੪੧੧॥
 ਧੁਜਨੀਅਰਿਪਦਪ੍ਰਿਥਮਕਹਿਅੰਤਿਖਾਤਕਕਹਿਉਚਾਰਿਨਾਮਪਾਂਸਕੋਹੋਤਹੈਲੀਜਹੁਸੁਕ
 ਬਿਸੁਧਾ॥੪੧੨॥ਆਦਿਬਾਹਨੀਸਬਦਕਹਿਰਿਪਅਰਿਸਬਦਬਖਾਨਾਨਾਮਪਾਂਸਕੋ
 ਹੋਤਹੈਚੀਨਹੁਲੇਹਮਤਵਾਨਾ॥੪੧੩॥ਬਾਹਨਆਦਿਬਖਾਨਿਕੋਰਿਪਅਰਿਬਹੁਰਿਬਖਾਨਿ
 ਨਾਮਪਾਂਸਕੋਹੋਤਹੈਚੀਨਲੇਹੁਬਧਵਾਨਾ॥੪੧੪॥ਸੈਨਆਦਿਉਚਾਰਿਕੋਰਿਪਅਰਿਬਹੁਰਿ
 ਬਖਾਨਾਨਾਮਪਾਂਸਕੋਹੋਤਹੈਲੀਜਹੁਚਤੁਰਪਛਾਨਾ॥੪੧੫॥ਹਯਨੀਆਦਿਬਖਾਨਿਕੋਅੰਤਿ
 ਆਤਕਕੇਦੀਨਾਨਾਮਪਾਂਸਕੋਹੋਤਹੈਚਤੁਰਲੀਜੀਅਹੁਚੀਨਾ॥੪੧੬॥ਗੋਨੀਆਦਿਬਖਾ
 ਨਕੋਅੰਤਿਖਾਤਕਅਰਿਦੇਹਾਨਾਮਪਾਂਸਕੋਹੋਤਹੈਚੀਨਚਤੁਰਚਿਤੁਲੇਹਾ॥੪੧੭॥ਪਤਿਨ
 ਆਦਿਬਖਾਨਕੋਰਿਪਪਦਬਹੁਰਿਉਚਾਰਾਨਾਮਪਾਂਸਕੋਹੋਤਹੈਜਾਨਲੇਹੁਨਿਰਧਾਗਾ॥੪੧੮॥
 ਰਥਨੀਆਦਿਬਖਾਨਕੋਰਿਪਅਰਿਅੰਤਉਚਾਰਾਨਾਮਪਾਂਸਕੋਹੋਤਹੈਲੀਜਹੁਸੁਕਬਿਸੁ

ਧਾਰਾ॥੪੧੯॥ਗਿਪਣੀਆਦਿਬਖਾਨੀਐਰਿਪਖਿਪਬਹੁਰਿਉਚਾਰਾ॥ਨਾਮਪਾਂਸਕੋਹੋਤਹੈਲੀਜ ੩੬੫
 ਹੁਸੁਕਬਿਸੁਧਾਰਾ॥੪੨੦॥ਕੁਟਨੀਆਦਿਬਖਾਨਕੋਰਿਪਅਰਿਬਹੁਰਿਬਖਾਨਾਨਾਮਪਾਂਸਕੋ
 ਹੋਤਹੈਚੀਨਹੁਪ੍ਰੀਖਾਵਾਨਾ॥੪੨੧॥ਆਗਦਿਬੀਕਣੀਸਬਦਕਹਿਰਿਪਅਰਿਬਹੁਰਿਬਖਾਨਾ
 ਨਾਮਪਾਂਸਕੋਹੋਤਹੈਚੀਨਲੇਹੁਮਤਵਾਨਾ॥੪੨੨॥ਸਤ੍ਰੰਣਆਗਦਿਬਖਾਨਿਕੋਰਿਪਅਰਿਪਦਪੁ
 ਨਦੇਹਾਨਾਮਪਾਂਸਕੋਹੋਤਹੈਚੀਨਚਤੁਰਚਿਤੁਲੇਹਾ॥੪੨੩॥ਜੁਧਨਿਆਦਿਬਖਾਨਕੋਪੁਨਿ
 ਰਿਪਅਰਿਕੋਦੀਨਾਨਾਮਪਾਂਸਕੋਹੋਤਹੈਚਤੁਰਲੀਜੀਅਹੁਚੀਨਾ॥੪੨੪॥ਗਿਪਣੀਆਦਿ
 ਉਚਾਰਿਕੋਰਿਪਖਿਪਅੰਤਬਖਾਨਾਨਾਮਪਾਂਸਕੋਹੋਤਹੈਚਤੁਰਚਿਤਪਹਿਚਾਨਾ॥੪੨੫॥ਅ
 ਰਣੀਆਗਦਿਉਚਾਰਿਕੋਰਿਪਅਰਿਬਹੁਰਿਬਖਾਨਾਨਾਮਪਾਂਸਕੋਹੋਤਹੈਚੀਨਲੇਹੁਮਤਵਾਨਾ
 ॥੪੨੬॥ਰਜਨਿਆਗਦਿਉਚਾਰਿਕੋਰਿਪਅਰਿਅੰਤਬਖਾਨਾਨਾਮਪਾਂਸਕੋਹੋਤਹੈਚੀਨਲੇਹੁਬੁ
 ਧਵਾਨਾ॥੪੨੭॥ਆਗਦਿਈਸਰਣੀਸਬਦਿਕਹਿਰਿਪਅਰਿਬਹੁਰਿਬਖਾਨਾਨਾਮਪਾਂਸ
 ਕੋਹੋਤਹੈਚੀਨਲੇਹੁਮਤਵਾਨਾ॥੪੨੮॥ਕੂਪਾਣਿਆਦਿਬਖਾਨਿਕੋਰਿਪਅਰਿਅੰਤਉਚਾਰਿ
 ਨਾਮਪਾਂਸਕੋਹੋਤਹੈਚੀਨਹੁਚਤੁਰਅਪਾਰਾ॥੪੨੯॥ਗਿਪਜਨਣੇਸ੍ਰਣਆਗਦਿਕਹੁਰਿਪਅਰਿਅੰ
 ਤਉਚਾਰਿਨਾਮਪਾਂਸਕੋਹੋਤਹੈਲੀਜਹੁਸੁਕਬਿਸੁਧਾਰਿ॥੪੩੦॥ਰਾਜਨਿਆਦਿਬਖਾਨਿਕੋ
 ਰਿਪਅਰਿਅੰਤਉਚਾਰਿਨਾਮਪਾਂਸਕੋਹੋਤਹੈਲੀਜਹੁਸੁਕਬਿਸੁਧਾਰਾ॥੪੩੧॥ਏਸਨਾਆਦਿ
 ਬਖਾਨਿਕੋਅੰਤਕਬਹੁਰਿਉਚਾਰਿਨਾਮਪਾਂਸਕੋਹੋਤਹੈਲੀਜਹੁਸੁਕਬਿਸੁਧਾਰਾ॥੪੩੨॥ਉ
 ਥਮਨਰੇਸ਼ਣਸਬਦਕਹਿਰਿਪਅਰਿਅੰਤਉਚਾਰਿਨਾਮਪਾਂਸਕੋਹੋਤਹੈਲੀਜਹੁਸੁਕਬਿਸੁ
 ਧਾਰਾ॥੪੩੩॥ਆਗਦਿਗਵਨੀਸਬਦਕਹਿਰਿਪਅਰਿਅੰਤਉਚਾਰਾਨਾਮਪਾਂਸਕੋਹੋਤਹੈ
 ਲੀਜਹੁਸੁਕਬਿਸੁਧਾਰਿ॥੪੩੪॥ਰਾਇਨਾਆਦਿਉਚਾਰਿਕੋਰਿਪਅਰਿਬਹੁਰਿਬਖਾਨਾ
 ਨਾਮਪਾਂਸਕੋਹੋਤਹੈਸਮਝਹੁਸੁਧਾਰਸੁਜਾਨਾ॥੪੩੫॥ਈਸਰਣਿਆਗਦਿਬਖਾਨਕੋਰਿਪਅਰਿ
 ਉਚਰਹੁਅੰਤਾਨਾਮਪਾਂਸਕੋਹੋਤਹੈਚੀਨਹੁਚਤੁਰਅਨੰਤ॥੪੩੬॥ਪੁਜਨੀਆਦਿਬਖਾਨਿ
 ਪਅਰਿਅੰਤਉਚਾਰਿਨਾਮਪਾਂਸਕੋਹੋਤਹੈਚੀਨਹੁਚਤੁਰਅਪਾਰਿ॥੪੩੭॥ਵੈਤਨਿਆਦਿ

Digitized by Panjab Digital Library | www.panjabdigilib.org

॥ ४५५ ॥ आदिअनकपीसबदकरि रिपअरिअंउचरिगानामपंसकैहोतहै ३६६
 जहुसुकरि सुपाग ॥ ४५६ ॥ पिबमनगनीसबदकरि रिपअरिअंउचरिगानाम
 पंसकैहोतहै चिन्हेहमउदवान ॥ ४५७ ॥ हरनीआदिउचरिगाने रिपअरिअंउच
 रानामपंसकैहोतहै समझलेहसुपाग ॥ ४५८ ॥ मतिगनपदपिबमकरि रि
 पअरिअंउचरिगानामपंसकैहोतहै जहुसुकरि सुपाग ॥ ४५९ ॥ आदि
 उचरिपदबाजनी रिपअरिअंउचरिगानामपंसकैहोतहै सुपागसतकरिमनु
 ॥ ४६० ॥ विअइसमापतमसतु ॥
 ४ ॥ आदिउचरिगानामपंसकैहोतहै ॥ ४६१ ॥ आदिउचरिगानामपंसकैहोतहै
 नामउपककैहोतहै जहुसुकरि सुपाग ॥ ४६२ ॥ सिपदनीपदपिबमकरि रि
 पटीअंउचरिगानामउपककैहोतहै जहुसुकरि सुपाग ॥ ४६३ ॥ तुबगनपि
 बमउचरिगाने रिपअरिअंउचरिगानामउपककैहोतहै जहुसुकरि सुपाग ॥ ४६४ ॥
 ॥ ४६५ ॥ अरबनआदिउचरिगाने रिपअरिअंउचरिगानामउपककैहोतहै
 चिन्हेहमउदवान ॥ ४६६ ॥ अरबनआदिउचरिगाने रिपअरिअंउचरिगानामउपककैहोत
 है जहुसुकरि सुपाग ॥ ४६७ ॥ किंकटीपिबमेचरकै रिपपदअंउचरिगानाम
 उपककैहोतहै जहुसुकरि सुपाग ॥ ४६८ ॥ असुनीआदिउचरिगाने रिपअरिअंउचरिगानाम
 रिदीनानामउपककैहोतहै जहुसुकरि सुपाग ॥ ४६९ ॥ सुआसनाआदिउचरिगाने रिपअरिअंउचरिगानाम
 रिपअरिपदकैदीनानामउपककैहोतहै सुपागलजीअहचिना ॥ ४७० ॥ आदि
 आदिउचरिगाने रिपअरिअंउचरिगानामउपककैहोतहै चिन्हेहमउदवान ॥ ४७१ ॥
 पबुटीआदिउचरिगाने रिपअरिअंउचरिगानामउपककैहोतहै चिन्हेहमउदवान ॥ ४७२ ॥
 ॥ ४७३ ॥ आदिउचरिगाने रिपअरिअंउचरिगानामउपककैहोतहै जहुसुकरि सुपाग ॥ ४७४ ॥
 ॥ ४७५ ॥ आदिउचरिगाने रिपअरिअंउचरिगानामउपककैहोतहै जहुसुकरि सुपाग ॥ ४७६ ॥
 ॥ ४७७ ॥ आदिउचरिगाने रिपअरिअंउचरिगानामउपककैहोतहै जहुसुकरि सुपाग ॥ ४७८ ॥
 ॥ ४७९ ॥ आदिउचरिगाने रिपअरिअंउचरिगानामउपककैहोतहै जहुसुकरि सुपाग ॥ ४८० ॥

ਪਕਕੋਹੋਤਹੈਸੁਪਰਲੀਜੀਅਹੁਚੀਨਾ॥੪੭੨॥ਆਦਿਸਉਡਨੀਸਬਦਕਹਿਰਿਪਅਰਿਬਹੁ
 ਰਉਚਾਗਾਨਾਮਤੁਪਕਕੋਹੋਤਹੈਲੀਜਹੁਚਤੁਰਬਿਚਾਰਾ॥੪੭੩॥ਪ੍ਰਿਥਮਸਤ੍ਰਣੀਉਚਰਕੋ
 ਰਿਪਅਰਿਅੰਤਉਚਾਗਾਨਾਮਤੁਪਕਕੋਹੋਤਹੈਲੀਜਹੁਚਤੁਰਬਿਚਾਰਾ॥੪੭੪॥ਸਕਲਛੰ
 ਤ੍ਰਕੇਨਾਮਲੈਨੀਕਹਿਰਿਪਹਿਬਖਾਨਾਨਾਮਤੁਪਕਕੋਹੋਤਹੈਲੀਜਹੁਸਮਝੁਜਾਨਾ॥੪੭੫॥
 ਪ੍ਰਿਥਮਛਤ੍ਰਣੀਸਬਦਉਚਰਿਰਿਪਅਰਿਅੰਤਬਖਾਨਾਨਾਮਤੁਪਕਕੋਹੋਤਹੈਚੀਨਲੇਹੁ
 ਮਤਵਾਨਾ॥੪੭੬॥ਆਤਪ੍ਰਣੀਆਦਿਕਹਿਰਿਪਅਰਿਅੰਤਉਚਾਗਾਨਾਮਤੁਪਕਕੋਹੋ
 ਤਹੈਚੀਨਚਤੁਰਨਿਰਧਾਰਾ॥੪੭੭॥ਆਦਿਪਤਾਕਨੀਸਬਦਕਹਿਰਿਪਅਰਿਪਦਕੇਦੀਨਾ
 ਨਾਮਤੁਪਕਕੋਹੋਤਹੈਲੀਜਹੁਸਮਝਪੁਖੀਨਾ॥੪੭੮॥ਛਿਤਪਿਤਾਫਪ੍ਰਿਥਮੋਚਰਕੋਰਿਪ
 ਅਰਿਅੰਤਉਚਾਗਾਨਾਮਤੁਪਕਕੋਹੋਤਹੈਲੀਜਹੁਸੁਕਬਿਬਿਚਾਰਾ॥੪੭੯॥ਹਉਦਨਾ
 ਦਿਉਚਾਗੀਐਰਿਪਅਰਿਅੰਤਬਖਾਨਾਨਾਮਤੁਪਕਕੋਹੋਤਹੈਲੀਜਹੁਚਤੁਰਪਛਾਨਾ॥
 ੪੮੦॥ਸਸਤ੍ਰਨਿਆਦਿਬਖਾਨਿਕੋਰਿਪਅਰਿਪਦਕੇਦੀਨਾਨਾਮਤੁਪਕਕੋਹੋਤਹੈਸੁਪਰ
 ਰਲੀਜੀਅਹੁਚੀਨਾ॥੪੮੧॥ਸਬਦਸਸਤ੍ਰਣੀਉਚਰਿਕੋਰਿਪਅਰਿਪਦਕੇਦੀਨਾਨਾਮਤੁ
 ਪਕਕੋਹੋਤਹੈਲੀਜਹੁਸਮਝਪੁਖੀਨਾ॥੪੮੨॥ਆਦਿਸੁਭਟਨੀਸਬਦਕਹਿਰਿਪਅਰਿ
 ਅੰਤਬਖਾਨਾਨਾਮਤੁਪਕਕੋਹੋਤਹੈਲੀਜਹੁਸਮਝੁਜਾਨਾ॥੪੮੩॥ਰਥਨੀਆਦਿਉਚ
 ਰਿਕੋਮਥਨੀਮਥਨਬਖਾਨਾਨਾਮਤੁਪਕਕੋਹੋਤਹੈਚੀਨਹੁਚਤੁਰਅਪ੍ਰਮਾਨਾ॥੪੮੪॥ਸਬ
 ਦਸਿਦਨੀਆਦਿਕਹਿਰਿਪਅਰਿਬਹੁਰਿਬਖਾਨਾਨਾਮਤੁਪਕਕੋਹੋਤਹੈਲੀਜਹੁਸਮਝੁ
 ਜਾਨਾ॥੪੮੫॥ਆਦਿਕਸਟਨੀਸਬਦਕਹਿਰਿਪਅਰਿਅੰਤਬਖਾਨਾਨਾਮਤੁਪਕਕੋਹੋਤ
 ਹੈਲੀਜਹੁਸਮਝੁਜਾਨਾ॥੪੮੬॥ਪ੍ਰਿਥਮਸਤ੍ਰਣੀਸਬਦਕਹਿਰਿਪਅਰਿਅੰਤਉਚਾਰਿ
 ਨਾਮਤੁਪਕਕੋਹੋਤਹੈਲੀਜਹੁਸੁਕਬਿਸੁਧਾਰਿ॥੪੮੭॥ਆਦਿਦੁਸਟਨੀਸਬਦਕਹਿਰਿਪ
 ਅਰਿਅੰਤਬਖਾਨਾਨਾਮਤੁਪਕਕੋਹੋਤਹੈਲੀਜਹੁਚਤੁਰਪਛਾਨਾ॥੪੮੮॥ਅਸੁਕਵਰਨੀ
 ਆਦਿਕਹਿਰਿਪਅਰਿਅੰਤਉਚਾਰਿਨਾਮਤੁਪਕਕੋਹੋਤਹੈਲੀਜਹੁਸੁਕਬਿਬਿਚਾਰਾ

॥ ४८६ ॥ पिबमबगमटीसबदकहि रिपअरिअंतबखानानामतुपककैहोतहैचर ३६७
 लेहृषुपदान ॥ ४८७ ॥ तनुदादनीआदिकहि रिपअरिअंतबखानानामतुपककैहोत
 हैलीजहसमइसुजा ॥ ४८८ ॥ ~~पिबमबगमटीसबदकहि रिपअरिअंत~~ ~~पिबमबगमटीसबदकहि रिपअरिअंत~~ ~~पिबमबगमटीसबदकहि रिपअरिअंत~~
 नामतुपककैहोतहैलीजहसुकाबिसुपाग ॥ ४८९ ॥ पिबमबगमटीसबदिकहि रि
 पअरिउचरहानातानामतुपककैहोतहैलीजहसुकाबिसुपाग ॥ ४९० ॥ सबद
 सलटीआदिकहि रिपअरिपदकैदीनानामतुपककैहोतहैसुपगलीजीअहृची
 न ॥ ४९१ ॥ ~~पिबमबगमटीसबदकहि रिपअरिपदकैदीनानामतुपककैहोत~~ ~~पिबमबगमटीसबदकहि रिपअरिपदकैदीनानामतुपककैहोत~~ ~~पिबमबगमटीसबदकहि रिपअरिपदकैदीनानामतुपककैहोत~~
 जहसमइपुबीन ॥ ४९२ ॥ आदिखरुगदीसबदकहि रिपअरिअंतउचरहि नाम
 तुपककैहोतहैलीजहसुकाबिसुपाग ॥ ४९३ ॥ असनीआदिउचरिहैरिपअरिअंत
 बखानानामतुपककैहोतहैलीजहसमइसुजा ॥ ४९४ ॥ निसरिसनीउचरिहैरि
 पअरिअंतबखानानामतुपककैहोतहैलीजहसमइसुजा ॥ ४९५ ॥ खगनी
 आदिबखानैरिपअरिपदकैदीनानामतुपककैहोतहैलीजहसमइपुबीन ॥
 ४९६ ॥ ससरेसगदीआदिकहि रिपअरिपदकैदीनानामतुपककैहोतहैली
 जहसमइपुबीन ॥ ४९७ ॥ ससरेजनीआदिकहि रिपअरिअंतउचरहानामतुप
 ककैहोतहैलीजहसुकाबिसुपाग ॥ ४९८ ॥ ससरेगदीआदिकहि रिपअरिअंतब
 खानानामतुपककैहोतहैलीजहसमइसुजा ॥ ४९९ ॥ आदिमैदनीसबदकहि रिप
 अरिअंतबखानानामतुपककैहोतहैलीजहसमइसुजा ॥ ५०० ॥ आदिउगनी
 सबदकहि रिपअरिपदकैदीनानामतुपककैहोतहैलीजहसमइपुबीन ॥ ५०१ ॥
 आदिबिपाननसबदकहि रिपअरिअंतबखानानामतुपककैहोतहैलीजहसमइ
 पुबीन ॥ ५०२ ॥ ससरेगदीउचरिहैरिपअरिअंतबखानानामतुपककैहोतहैचत
 गदिउमहिजा ॥ ५०३ ॥ आदिखरुगदीसबदकहि रिपअरिबहुरिउचरहि नाम

ਮਤੁਪਕਕੋਹੋਤਹੈਲੀਜਹੁਸੁਕਬਿਸੁਧਾਰਾ॥ ੪੦੦॥ ਖਲਖੰਡਨਪਦਆਦਿਕਹਿਰਿਪਅਰਿਪਦ
 ਕੇਦੀਨਾਨਾਮਤੁਪਕਕੋਹੋਤਹੈਲੀਜਹੁਸਮਝਪ੍ਰਬੀਨਾ॥ ੪੦੧॥ ਕਵਚਾਂਤਕਨੀਆਦਿਕਹਿਰਿ
 ਪਅਰਿਅੰਤਉਚਾਰਾਨਾਮਤੁਪਕਕੋਹੋਤਹੈਲੀਜਹੁਸੁਕਬਿਸੁਧਾਰਾ॥ ੪੦੨॥ ਧਰਾਧਰਨੀਆ
 ਦਿਕਹਿਰਿਪਅਰਿਪਦਕੇਦੀਨਾਨਾਮਤੁਪਕਕੋਹੋਤਹੈਲੀਜਹੁਸਮਝਪ੍ਰਬੀਨਾ॥ ੪੦੩॥ ਕਵਚ
 ਤਾਪਨੀਆਦਿਕਹਿਰਿਪਅਰਿਪਦਕੇਦੀਨਾਨਾਮਤੁਪਕਕੋਹੋਤਹੈਚਤੁਰਲੀਜੀਅਹੁਚੀਨਾ॥
 ੪੦੪॥ ਤਨੁਤਾਣਾਅਰਿਆਦਿਕਹਿਰਿਪਅਰਿਅੰਤਬਖਾਨਾਨਾਮਤੁਪਕਕੋਹੋਤਹੈਚਤੁਰਲੀ
 ਜੀਅਹੁਜਾਨਾ॥ ੪੦੫॥ ਕਵਚਪਾਤਨੀਆਦਿਕਹਿਰਿਪਅਰਿਅੰਤਬਖਾਨਾਨਾਮਤੁਪਕ
 ਕੋਹੋਤਹੈਲੀਜਹੁਚਤੁਰਪ੍ਰਮਾਨਾ॥ ੪੦੬॥ ਦੁਸਟਦਾਹਨੀਆਦਿਕਹਿਰਿਪਅਰਿਸਬਦਬਖ
 ਨਾਨਾਮਤੁਪਕਕੋਹੋਤਹੈਲੀਜਹੁਸਮਝਸੁਜਨਾ॥ ੪੦੭॥ ਦੁਰਜਨਦਰਨੀਆਦਿਕਹਿਰਿਪਅ
 ਰਿਅੰਤਉਚਾਰਾਨਾਮਤੁਪਕਕੋਹੋਤਹੈਜਾਨਚਤੁਰਨਿਰਧਾਰਾ॥ ੪੦੮॥ ਦੁਰਜਨਦਬਕਨੀਆ
 ਦਿਕਹਿਰਿਪਅਰਿਪਦਕੇਦੀਨਾਨਾਮਤੁਪਕਕੋਹੋਤਹੈਲੀਜਹੁਸਮਝਪ੍ਰਬੀਨਾ॥ ੪੦੯॥
 ਸਟਚਰਬਨੀਆਦਿਕਹਿਰਿਪਅਰਿਅੰਤਬਖਾਨਾਨਾਮਤੁਪਕਕੋਹੋਤਹੈਲੀਜਹੁਚਤੁਰਪ
 ਛਾਨਾ॥ ੪੧੦॥ ਬੀਰਬਰਜਨੀਆਦਿਕਹਿਰਿਪਅਰਿਪਦਕੇਦੀਨਾਨਾਮਤੁਪਕਕੋਹੋਤਹੈਲੀ
 ਜਹੁਸਮਝਪ੍ਰਬੀਨਾ॥ ੪੧੧॥ ਬਾਰਬਰਜਨੀਆਦਿਕਹਿਰਿਪਟੀਅੰਤਬਖਾਨਾਨਾਮਤੁਪ
 ਕਕੋਹੋਤਹੈਲੀਜਹੁਚਤੁਰਪਛਾਨਾ॥ ੪੧੨॥ ਬਿਸਿਖਬਰਖਨੀਆਦਿਕਹਿਰਿਪਅਰਿਪਦ
 ਕੇਦੀਨਾਨਾਮਤੁਪਕਕੋਹੋਤਹੈਚਤੁਰਲੀਜੀਅਹੁਚੀਨਾ॥ ੪੧੩॥ ਬਾਨਦਾਇਨੀਆਦਿਕਹਿ
 ਰਿਪਅਰਿਪਦਕੇਦੀਨਾਨਾਮਤੁਪਕਕੋਹੋਤਹੈਲੀਜਹੁਸਮਝਪ੍ਰਬੀਨਾ॥ ੪੧੪॥ ਬਿਸਿਖ
 ਬ੍ਰਿਸਟਨੀਆਦਿਕਹਿਰਿਪਅਰਿਅੰਤਉਚਾਰਿਨਾਮਤੁਪਕਕੋਹੋਤਹੈਲੀਜਹੁਸੁਕਬਿਸੁ
 ਧਾਰਾ॥ ੪੧੫॥ ਪਨਜਪ੍ਰਹਾਰਨਾਆਦਿਕਹਿਰਿਪਅਰਿਉਚਰਾਅੰਤਾਨਾਮਤੁਪਕਕੋਹੋਤ
 ਹੈਦੀਨਹੁਚਤੁਰਮਨੰਤ॥ ੪੧੬॥ ਪਨਨੀਆਦਿਉਚਾਰੀਐਰਿਪਅਰਿਅੰਤਉਚਾਰਿ॥
 ਨਾਮਤੁਪਕਕੋਹੋਤਹੈਲੀਜਹੁਸੁਕਬਿਬਿਚਾਰਾ॥ ੪੧੭॥ ਪਿਲਾਪਨਮੁਨੀਸਬਦਕਹਿਰਿ

ਪਾਅਰਿਪਦਕੇਦੀਨਾਨਾਮਤੁਪਕਕੋਹੋਤਹੈਸੁਪਪਰਲੀਜੀਅਹੁਚੀਨਾ॥ ੫੨੦॥ ਐਕਾਮ੍ਰਿਤੀਉਚਾ ੨੬੮
 ਰੀਐਰਿਪਾਅਰਿਪਦਕੇਦੀਨਾਨਾਮਤੁਪਕਕੋਹੋਤਹੈਲੀਜਹੁਸਮਝਪ੍ਰਬੀਨਾ॥ ੫੨੧॥ ਬਦਾਬਾ
 ਜਨੀਆਦਿਕਹਿਰਿਪਾਅਰਿਪਦਕੇਦੇਹਾ॥ ਨਾਮਤੁਪਕਕੋਹੋਤਹੈਚੀਨਚਤੁਰਚਿਤਲੇਹਾ॥ ੫੨੨॥
 ਬਾਣਪ੍ਰਹਰਣੀਆਦਿਕਹਿਰਿਪਾਅਰਿਪਦਕੇਦੀਨਾਨਾਮਤੁਪਕਕੋਹੋਤਹੈਸੁਪਪਰਲੀਜੀਅਹੁ
 ਚੀਨਾ॥ ੫੨੩॥ ਆਦਿਉਚਰਿਪਦਬਾਣੀਰਿਪਾਅਰਿਅੰਤਉਚਾਰਿ॥ ਨਾਮਤੁਪਕਕੋਹੋਤਹੈਲੀ
 ਜਹੁਸੁਕਬਿਬਿਚਾਰਾ॥ ੫੨੪॥ ਬਿਸਿਖਪ੍ਰਹਰਣੀਆਦਿਕਹਿਰਿਪਪਦਅੰਤਬਖਾਨਾ॥
 ਨਾਮਤੁਪਕਕੋਹੋਤਹੈਚੀਨਚਤੁਰਅਪਮਾਨਾ॥ ੫੨੫॥ ਬਿਸਿਖਨਾਮਾਦਿਬਖਾਨਕੋਰਿਪਪਦ
 ਅੰਤਉਚਾਰਾ॥ ਨਾਮਤੁਪਕਕੋਹੋਤਹੈਚੀਨਚਤੁਰਅਪਮਾ॥ ੫੨੬॥ ਸੁਭਟਪਾਇਨੀਆਦਿਕਹਿ
 ਰਿਪਾਅਰਿਅੰਤਉਚਾਰਾ॥ ਨਾਮਤੁਪਕਕੋਹੋਤਹੈਲੀਜਹੁਚਤੁਰਸੁਧਾਰਾ॥ ੫੨੭॥ ਸਤ੍ਰਸੰਘਰਣੀਆਦਿ
 ਕਹਿਰਿਪਾਅਰਿਅੰਤਉਚਾਰਿ॥ ਨਾਮਤੁਪਕਕੋਹੋਤਹੈਲੀਜਹੁਸੁਕਬਿਸੁਧਾਰਾ॥ ੫੨੮॥ ਪਨ
 ਜਪ੍ਰਹਰਣੀਆਦਿਕਹਿਰਿਪਾਅਰਿਅੰਤਬਖਾਨਾਨਾਮਤੁਪਕਕੋਹੋਤਹੈਲੀਜਹੁਸਮਝਸੁਸਾ
 ਨਾ॥ ੫੨੯॥ ਆਦਿਨਿਖੰਗਨੀਸਬਦਕਹਿਰਿਪਾਅਰਿਅੰਤਬਖਾਨਾਨਾਮਤੁਪਕਕੋਹੋਤਹੈਲੀ
 ਜਹੁਸੁਪਪਰਪਛਾਨਾ॥ ੫੩੦॥ ਪੜਣੀਪਦਉਚਰਿਰਿਪਾਅਰਿਅੰਤਉਚਾਰਿ॥ ਨਾਮਤੁਪਕਕੋ
 ਹੋਤਹੈਲੀਜਹੁਸੁਕਬਿਸੁਧਾਰਾ॥ ੫੩੧॥ ਪ੍ਰਿਥਮਪਛਾਣੀਸਬਦਕ੍ਰਿਪਾਅਰਿਪਦਕੋਦੇਹਾਨਾਮ
 ਤੁਪਕਕੋਹੋਤਹੈਚੀਨਚਤੁਰਚਿਤਲੇਹਾ॥ ੫੩੨॥ ਪੜਣੀਸਬਦਕਹਿਰਿਪਾਅਰਿਅੰਤਬ
 ਖਾਨਾਨਾਮਤੁਪਕਕੋਹੋਤਹੈਲੀਜੀਅਹੁਸੁਪਪਰਪਛਾਨਾ॥ ੫੩੩॥ ਪਰਣੀਆਦਿਉਚਾਰਿਕੋ
 ਰਿਪਾਅਰਿਬਹੁਰਿਬਖਾਨਾਨਾਮਤੁਪਕਕੋਹੋਤਹੈਚੀਨਚਤੁਰਅਪਮਾਨਾ॥ ੫੩੪॥ ਪੰਖਾਦਿਆ
 ਦਿਉਚਾਰਿਕੋਰਿਪਾਅਰਿਬਹੁਰਿਉਚਾਰਿ॥ ਨਾਮਤੁਪਕਕੋਹੋਤਹੈਲੀਜਹੁਸੁਕਬਿਸੁਧਾਰਿ॥
 ੫੩੫॥ ਪੜਣਆਦਿਬਖਾਨਕੋਰਿਪਾਅਰਿਅੰਤਉਚਾਰਾ॥ ਨਾਮਤੁਪਕਕੋਹੋਤਹੈਲੀਜਹੁਸੁਕ
 ਬਿਸੁਧਾਰਾ॥ ੫੩੬॥ ਨਤੁਰਰਆਦਿਬਖਾਨਕੋਰਿਪਾਅਰਿਅੰਤਉਚਾਰਾ॥ ਨਾਮਤੁਪਕਕੋਹੋਤ
 ਹੈਲੀਜੀਅਹੁਸੁਕਬਿਸੁਧਾਰਾ॥ ੫੩੭॥ ਰਬਨੀਆਦਿਉਚਾਰਿਕੋਰਿਪਾਅਰਿਅੰਤਉਚਾਰਾ॥

ਕ੍ਰਿਸ਼ਨਾਦਿਉਚਾਰਿਕੋਰਿਪਾਅਰਿਅੰਤਉਚਾਰਿ॥
 ਨਾਮਤੁਪਕਕੋਹੋਤਹੈਲੀਜਹੁਸੁਕਬਿਸੁਧਾਰਾ॥ ੫੩੮॥

ਨਾਮਤੁਪਕਕੋਲੀਜਹੁਸੁਕਬਿਸੁਧਾਗਾ॥੫੪੪॥ ਆਦਿਸਬਦਕਹਿਸਿੰਦਨੀਰਿਪਅਰਿਅੰਤਉ
ਚਾਗਾ॥ ਨਾਮਤੁਪਕਕੋਲੀਜਹੁਸੁਕਬਿਸੁਧਾਗਾ॥੫੪੫॥ ਆਦਿਬਖਾਨਿਕੋਰਿਪ

ਅਰਿਅੰਤਉਚਾਗਿ॥ ਨਾਮਤੁਪਕਕੋਲੀਜਹੁਸੁਕਬਿਸੁਧਾਗਾ॥੫੪੬॥ ਆਦਿਬਸਤ
ਸਬਦਕਹਿਰਿਪਅਰਿਅੰਤਬਖਾਨਾ॥ ਨਾਮਤੁਪਕਕੋਲੀਜਹੁਸੁਕਬਿਸੁਧਾਗਾ॥੫੪੭॥ ਆਦਿ
ਪ੍ਰਹਾਨਿਆਦਿਬਖਾਨਾਮੇਰਿਪਅਰਿਅੰਤਉਚਾਗਾ॥ ਨਾਮਤੁਪਕਕੋਲੀਜਹੁਚਤੁਰਬਿ
ਚਾਗਾ॥੫੪੮॥ ਬਜ੍ਜਟਿਆਦਿਬਖਾਨਿਕੋਰਿਪਅਰਿਅੰਤਉਚਾਗਾ॥ ਨਾਮਤੁਪਕਕੋਲੀਜਹੁ
ਲੀਜਹੁਸੁਕਬਿਸੁਧਾਗਾ॥੫੪੯॥ ਬਲਣੀਆਦਿਬਖਾਨਾਮੇਰਿਪਅਰਿਅੰਤਉਚਾਗਾ॥
ਮਤੁਪਕਕੋਲੀਜਹੁਸੁਕਬਿਬਿਚਾਗਾ॥੫੫੦॥ ਦਲਣੀਆਦਿਉਚਾਰਿਕੋਮਲਣੀ
ਪਦਪੁਨਿਦੇਹਾ॥ ਨਾਮਤੁਪਕਕੋਲੀਜਹੁਚਤੁਰਚਿਤਲੇਹਾ॥੫੫੧॥ ਬਾਦਿਤਲੀਬਖਾਨਿਕੋ
ਅੰਤਸਬਦਅਰਿਦੇਹਾ॥ ਨਾਮਤੁਪਕਕੋਲੀਜਹੁਚਤੁਰਚਿਤਲੇਹਾ॥੫੫੨॥ ਆਦਿਨਦ
ਨੀਸਬਦਕਹਿਰਿਪਅਰਿਅੰਤਉਚਾਗਿ॥ ਨਾਮਤੁਪਕਕੋਲੀਜਹੁਚਤੁਰਅਪਾਗਾ॥੫੫੩॥
ਵੰਦੁਭਧਰਨੀਆਦਿਕਹਿਰਿਪਅਰਿਅੰਤਬਖਾਨਾ॥ ਨਾਮਤੁਪਕਕੋਲੀਜਹੁਸਮਝਸੁ
ਜਾਨਾ॥੫੫੪॥ ਵੰਦੁਭਧਰਨੀਪਦਪ੍ਰਿਥਮਕਹਿਰਿਪਅਰਿਅੰਤਉਚਾਗਾ॥ ਨਾਮਤੁਪਕਕੋਲੀਜਹੁ
ਲੀਜਹੁਸੁਕਬਿਸੁਧਾਗਾ॥੫੫੫॥ ਨਾਦਨਾਦਨੀਆਦਿਕਹਿਰਿਪਅਰਿਅੰਤਉਚਾਗਿ॥ ਨਾਮ
ਤੁਪਕਕੋਲੀਜਹੁਸੁਕਬਿਸੁਧਾਗਾ॥੫੫੬॥ ਵੰਦੁਭਧਰਨੀਆਦਿਕਹਿਰਿਪਅਰਿਅੰ
ਤਉਚਾਗਿ॥ ਨਾਮਤੁਪਕਕੋਲੀਜਹੁਸਮਝਸੁਧਾਗਾ॥੫੫੭॥ ਆਦਿਭੇਣੀਰਣੀਸਬ
ਦਕਹਿਰਿਪਪਦਬਹੁਰਿਬਖਾਨਾ॥ ਨਾਮਤੁਪਕਕੋਲੀਜਹੁਲੇਹੁਧਵਾਨਾ॥੫੫੮॥ ਆਦਿ
ਘੋਖਨੀਆਦਿਕਹਿਰਿਪਅਰਿਅੰਤਉਚਾਗਾ॥ ਨਾਮਤੁਪਕਕੋਲੀਜਹੁਚਤੁਰਨਿਰਧਾਗਾ॥
੫੫੯॥ ਨਾਦਨਿਸਨੀਆਦਿਕਹਿਰਿਪਅਰਿਬਹੁਰਬਖਾਨਾ॥ ਨਾਮਤੁਪਕਕੋਲੀਜਹੁਕਰੀਅਹੁ
ਚਤੁਰਪ੍ਰਮਾਨਾ॥੫੬੦॥ ਅਨਿਕਨੀਪਦਆਦਿਕਹਿਰਿਪਪਦਬਹੁਰਿਬਖਾਨਾ॥ ਨਾਮਤੁਪਕ
ਕੋਲੀਜਹੁਸਮਝਸੁਜਾਨਾ॥੫੬੧॥ ਪ੍ਰਿਥਮਢਾਲਨੀਸਬਦਕਹਿਰਿਪਅਰਿਅੰਤਉ

ਚਾਗਾਨਾਮਤੁਪਕਕੋਹੋਤਹੈਲੀਜਹੁਸੁਪਧਬਿਚਾਰਾ॥੫੬੪॥ਦੁਛਨੀਆਦਿਉਚਾਰਿਕੋਰਿਪਪਦ
 ਬਹੁਰੇਦੇਹਾਨਾਮਤੁਪਕਕੋਹੋਤਹੈਚੀਨਚਤੁਰਚਿਤੁਲੇਹਾ॥੫੬੫॥ਸਿਖਨਿਸਨੀਆਦਿਕਹਿਰਿਪ
 ਅਰਿਬਹੁਰਿਉਚਾਗਾਨਾਮਤੁਪਕਕੋਹੋਤਹੈਚੀਨਚਤੁਰਨਿਰਧਾ॥੫੬੬॥ਸਿਖਸਬਦਨੀਆਦਿ
 ਕਹਿਰਿਪਅਰਿਅੰਤਉਚਾਗਾਨਾਮਤੁਪਕਕੋਹੋਤਹੈਲੀਜਹੁਚਤੁਰਸੁਧਾ॥੫੬੭॥ਸਿਖਨਦਨੀ
 ਆਦਿਰਿਪਅਰਿਅੰਤਬਖਾਨਾਨਾਮਤੁਪਕਕੋਹੋਤਹੈਲੀਜਹੁਸਮਝਸੁਜਨਾ॥੫੬੮॥ਸਿਖਪ
 ਨਾਦਨੀਆਦਿਕਹਿਰਿਪਅਰਿਅੰਤਉਚਾਗਾਨਾਮਤੁਪਕਕੋਹੋਤਹੈਲੀਜਹੁਸੁਕਬਿਸੁਧਾ॥
 ੫੬੯॥ਪਲਭੰਛਨਨਾਦਨੀਆਦਿਕਹਿਰਿਪਅਰਿਅੰਤਬਖਾਨਾਨਾਮਤੁਪਕਕੋਹੋਤਹੈਚਤੁਰਚਿ
 ਤਪਹਿਚਨਾ॥੫੭੦॥ਬਿਆਪੁਨਾਦਨੀਆਦਿਕਹਿਰਿਪਅਰਿਬਹੁਰਿਬਖਾਨਾਨਾਮਤੁਪਕਕੋ
 ਹੋਤਹੈਲੀਜਹੁਸਮਝਸੁਜਨਾ॥੫੭੧॥ਹਰਜਛਨਨਾਦਨੀਉਚਾਰਿਰਿਪਅਰਿਅੰਤਬਖਾਨਾ॥
 ਨਾਮਤੁਪਕਕੋਹੋਤਹੈਲੀਜਹੁਚਤੁਰਪਛਾਨਾ॥੫੭੨॥ਪ੍ਰੰਗੀਕਨਾਦਨੀਉਚਾਰਿਰਿਪਪਦਅੰਤ
 ਬਖਾਨਾਨਾਮਤੁਪਕਕੋਹੋਤਹੈਚੀਨਚੇਹੁਬਧਵਾਨਾ॥੫੭੩॥ਹਰਿਨਾਦਨਿਪਦਪ੍ਰਿਥਮਕਹਿਰਿ
 ਪਅਰਿਅੰਤਉਚਾਗਾਨਾਮਤੁਪਕਕੋਹੋਤਹੈਲੀਜਹੁਚਤੁਰਬਿਚਾਰਾ॥੫੭੪॥ਪੰਚਨਿਯੋਖਨਿ
 ਉਚਾਰਿਰਿਪਅਰਿਅੰਤਬਖਾਨਾਨਾਮਤੁਪਕਕੋਹੋਤਹੈਚਤੁਰਚਿਤੁਪਹਿਚਨਾ॥੫੭੫॥ਚਤੁਰ
 ਬਦਨੀਆਦਿਕਹਿਰਿਪਅਰਿਅੰਤਉਚਾਗਾਨਾਮਤੁਪਕਕੋਹੋਤਹੈਲੀਜਹੁਸੁਕਬਿਸੁਧਾ॥੫
 ੭੬॥ਮ੍ਰਿਗਮਰਿਨਾਦਨੀਆਦਿਕਹਿਰਿਪਅਰਿਬਹੁਰਿਬਹੁਰਬਖਾਨਾਨਾਮਤੁਪਕਕੋਹੋਤਹੈਚੀ
 ਨਹੁਪ੍ਰਗਿਆਵਾਨਾ॥੫੭੭॥ਪਦਪਤਾਰਧਨੀਉਤਰਹਿਪਦਅੰਤਉਚਾਰਿਨਾਮਤੁਪਕਕੋ
 ਹੋਤਹੈਚੀਨਚਤੁਰਨਿਰਧਾ॥੫੭੮॥ਮ੍ਰਿਗਪਤਿਨਾਦਨੀਆਦਿਰਿਪਅਰਿਬਹੁਰਿਬਖਾਨਾ
 ਨਾਮਤੁਪਕਕੋਹੋਤਹੈਚੀਨਹੁਪ੍ਰਗਿਆਵਾਨਾ॥੫੭੯॥ਪਸੁਏਸਣਨਾਦਨੀਉਚਾਰਿਰਿਪਅਰਿ
 ਅੰਤਉਚਾਗਾਨਾਮਤੁਪਕਕੋਹੋਤਹੈਲੀਜਹੁਚਤੁਰਸੁਧਾ॥੫੮੦॥ਗਜਰਿਨਾਦਨੀਆਦਿਕ
 ਹਿਰਿਪਪਦਅੰਤਬਖਾਨਾਨਾਮਤੁਪਕਕੋਹੋਤਹੈਸੁਪਧਲੀਜੀਅਹੁਜਨਾ॥੫੮੧॥ਸੰਭ੍ਰੰਤੁ
 ਖਰਧਨੀਆਦਿਕਹਿਰਿਪਅਰਿਅੰਤਬਖਾਨਾਨਾਮਤੁਪਕਕੋਹੋਤਹੈਲੀਜਹੁਸਮਝਸੁਜਨਾ॥

੨੬੮

੫੨੨॥ ਦਿਤਿ ਯਹ ਨਾ ਦ ਨਿ ਆ ਦਿ ਕ ਹਿ ਰਿ ਪ ਅ ਰਿ ਅ ਤਿ ਉ ਚ ਰਾ ਨਾ ਮ ਤੁ ਪ ਕ ਕੋ ਹੋ ਤ ਹੋ ਲੀ ਜ ਹੁ ਸੁ
 ਕ ਬਿ ਬਿ ਚਾ ਰਾ ॥ ੫੨੩॥ ਅ ਨ ਕ ਪ ਅ ਰ ਨ ਦ ਨਿ ਉ ਚ ਰਿ ਰਿ ਪ ਅ ਰਿ ਅ ਤਿ ਉ ਚ ਰਾ ਨਾ ਮ ਤੁ ਪ ਕ
 ਕੋ ਹੋ ਤ ਹੋ ਲੀ ਜ ਹੁ ਸੁ ਕ ਬਿ ਬਿ ਚਾ ਰਾ ॥ ੫੨੪॥ ਸਿ ਧ ਰਾ ਰਿ ਧ ਨ ਨੀ ਉ ਚ ਰਿ ਰਿ ਪ ਅ ਰਿ ਅ ਤਿ ਉ ਚ
 ਰਿ ਨਾ ਮ ਤੁ ਪ ਕ ਕੋ ਹੋ ਤ ਹੋ ਲੀ ਜ ਹੁ ਮ ਤਿ ਬਿ ਚਾ ਰਾ ॥ ੫੨੫॥ ਮਾ ਤੰ ਗ ਰਿ ਨਾ ਦ ਨਿ ਉ ਚ ਰਿ ਰਿ ਪ
 ਅ ਰਿ ਅ ਤਿ ਉ ਚ ਰਾ ਨਾ ਮ ਤੁ ਪ ਕ ਕੋ ਹੋ ਤ ਹੋ ਲੀ ਜ ਹੁ ਸੁ ਪ ਧ ਸੀ ਚਾ ਰਾ ॥ ੫੨੬॥ ਮਾ ਵੇ ਜਾ ਰਿ ਧ ਨ
 ਨੀ ਉ ਚ ਰਿ ਰਿ ਪ ਪ ਦ ਅ ਤਿ ਸੁ ਭਾ ਖਾ ਨਾ ਮ ਤੁ ਪ ਕ ਕੋ ਹੋ ਤ ਹੋ ਚੀ ਨ ਚ ਤੁ ਰ ਚਿ ਤ ਰਾ ਖਾ ॥ ੫੨੭॥ ਗ
 ਜ ਸਿ ਆ ਰਿ ਨਾ ਦ ਨਿ ਮਾ ਦਿ ਕ ਹਿ ਰਿ ਪ ਅ ਰਿ ਅ ਤਿ ਬ ਖਾ ਨਿ ਨਾ ਮ ਤੁ ਪ ਕ ਕੋ ਹੋ ਤ ਹੋ ਚੀ ਨ ਲੇ ਹੁ
 ਮ ਤਿ ਵਾ ਨਾ ॥ ੫੨੮॥ ਨਾ ਗ ਰਿ ਧ ਨ ਨੀ ਆ ਦਿ ਕ ਹਿ ਰਿ ਪ ਅ ਰਿ ਬ ਹੁ ਰਿ ਬ ਖਾ ਨਾ ਮ ਤੁ ਪ ਕ
 ਕੋ ਹੋ ਤ ਹੋ ਉ ਚ ਰ ਤ ਚ ਲੇ ਸੁ ਜਾ ਨਾ ॥ ੫੨੯॥ ਹ ਸ ਤ ਯ ਰਿ ਧ ਨ ਨੀ ਆ ਦਿ ਕ ਹਿ ਰਿ ਪ ਅ ਰਿ ਪ ਦ ਪੁ ਨਿ
 ਦੇ ਹਾ ਨਾ ਮ ਤੁ ਪ ਕ ਕੋ ਹੋ ਤ ਹੋ ਚੀ ਨ ਚ ਤੁ ਰ ਚਿ ਤੁ ਲੇ ਹਾ ॥ ੫੩੦॥ ਹ ਰ ਨਾ ਅ ਰਿ ਆ ਦਿ ਉ ਚ ਰਿ ਕੋ ਰਿ ਪ
 ਪ ਦ ਬ ਹੁ ਰੇ ਦੇ ਹਾ ਨਾ ਮ ਤੁ ਪ ਕ ਕੋ ਹੋ ਤ ਹੋ ਚੀ ਨ ਚ ਤੁ ਰ ਚਿ ਤੁ ਲੇ ਹਾ ॥ ੫੩੧॥ ਕ ਰ ਨਿ ਯ ਰਿ ਧ ਨ ਨੀ
 ਆ ਦਿ ਕ ਹਿ ਰਿ ਪ ਪ ਦ ਅ ਤਿ ਉ ਚ ਰਾ ਨਾ ਮ ਤੁ ਪ ਕ ਕੋ ਹੋ ਤ ਹੋ ਚੀ ਨ ਚ ਤੁ ਰ ਨਿ ਰ ਧਾ ਰਾ ॥ ੫੩੨॥
 ਬ ਰ ਯ ਰਿ ਧ ਨ ਨੀ ਆ ਦਿ ਕ ਹਿ ਰਿ ਪ ਅ ਰਿ ਬ ਹੁ ਰਿ ਉ ਚ ਰਿ ਨਾ ਮ ਤੁ ਪ ਕ ਕੋ ਹੋ ਤ ਹੋ ਲੀ ਜ ਹੁ ਸੁ
 ਕ ਬਿ ਬਿ ਚਾ ਰਾ ॥ ੫੩੩॥ ਦਿ ਤੀ ਯ ਰਿ ਧ ਨ ਨੀ ਆ ਦਿ ਕ ਹਿ ਰਿ ਪ ਅ ਰਿ ਪ ਦ ਕੇ ਦੇ ਹਾ ਨਾ ਮ ਤੁ ਪ ਕ ਕੋ ਹੋ ਤ
 ਹੋ ਚੀ ਨ ਚ ਤੁ ਰ ਚਿ ਤੁ ਲੇ ਹਾ ॥ ੫੩੪॥ ਦ ਪਿ ਰਿ ਪ ਧ ਨ ਨੀ ਆ ਦਿ ਕ ਹਿ ਰਿ ਪ ਅ ਰਿ ਬ ਹੁ ਰਿ ਉ ਚ
 ਰਿ ਨਾ ਮ ਤੁ ਪ ਕ ਕੋ ਹੋ ਤ ਹੋ ਲੀ ਜ ਹੁ ਸੁ ਕ ਬਿ ਬਿ ਚਾ ਰਾ ॥ ੫੩੫॥ ਪ ਦ ਮ ਯ ਰਿ ਆ ਦਿ ਬ ਖਾ ਨ ਕੋ ਰਿ
 ਪ ਅ ਰਿ ਬ ਹੁ ਰਿ ਬ ਖਾ ਨਾ ਮ ਤੁ ਪ ਕ ਕੋ ਹੋ ਤ ਹੋ ਲੀ ਜ ਹੁ ਸੁ ਮ ਝ ਸੁ ਜਾ ਨਾ ॥ ੫੩੬॥ ਬ ਲ ਯ ਰਿ
 ਆ ਦਿ ਬ ਖਾ ਨ ਕੋ ਰਿ ਪ ਪ ਦ ਪੁ ਨਿ ਕੋ ਦੀ ਨਾ ਨਾ ਮ ਤੁ ਪ ਕ ਕੋ ਹੋ ਤ ਹੋ ਲੀ ਜ ਹੁ ਸੁ ਮ ਝ ਪੁ ਥੀ ਨਾ ॥
 ੫੩੭॥ ਇ ਤ ਅ ਰਿ ਧ ਨ ਨੀ ਆ ਦਿ ਕ ਹਿ ਰਿ ਪ ਅ ਰਿ ਪ ਦ ਕੇ ਦੀ ਨਾ ਨਾ ਮ ਤੁ ਪ ਕ ਕੋ ਹੋ ਤ ਹੋ ਸੁ ਮ
 ਤਿ ਲੀ ਜੀ ਅ ਹੁ ਥੀ ਨਾ ॥ ੫੩੮॥ ਕੁੰ ਭ ਅ ਰਿ ਨ ਦ ਨਾ ਆ ਦਿ ਕ ਹਿ ਰਿ ਪ ਪ ਦ ਕੇ ਦੀ ਨਾ ਨਾ ਮ
 ਤੁ ਪ ਕ ਕੋ ਹੋ ਤ ਹੋ ਲੀ ਜ ਹੁ ਸੁ ਮ ਝ ਪੁ ਥੀ ਨਾ ॥ ੫੩੯॥ ਕੁੰ ਜੀ ਰਿ ਅ ਰਿ ਆ ਦਿ ਉ ਚ ਰ ਕੋ ਰਿ ਪ

ਪੁਨਿਅਤਿਉਚਾਰਾਨਾਮਤੁਪਕਕੋਹੋਤਹੈਲੀਜਹੁਸਮਤਸੀਭਾਰਾ॥੬੦੦॥ਪਤਰਿਖਾਅਰਿਧਨੀ ੩੭੦
 ਉਚਾਰਿਰਿਪਪੁਨਿਪਦਕੋਦੀਨਾਨਾਮਤੁਪਕਕੋਹੋਤਹੈਲੀਜਹੁਸਮਤਪ੍ਰਬੀਨਾ॥੬੦੧॥ਤਰਿਰਿ
 ਪਅਰਿਧਨੀਉਚਰਿਰਿਪਪਦਬਹੁਰਿਬਖਾਨਾਨਾਮਤੁਪਕਕੋਹੋਤਹੈਚੀਨਹੁਚਤੁਰਨਿਧਨਾ॥
 ੬੦੨॥ਸੰਉਤਿਯਾਤਕਧਨੀਉਚਰਿਰਿਪਅਰਿਬਹੁਰਿਬਖਾਨਾਨਾਮਤੁਪਕਕੋਹੋਤਹੈਚੀਨਲੇਹੁ
 ਮਤਵਾਨਾ॥੬੦੩॥ਹਯਨਾਮਰਿਅਦਿਉਚਾਰਿਕੋਰਿਪਅਰਿਅਤਿਉਚਾਰਾਨਾਮਤੁਪਕਕੋਹੋਤਹੈਲੀ
 ਜਹੁਸੁਕਬੀਬਿਚਾਰਾ॥੬੦੪॥ਹਯਅਰਧਨੀਆਦਿਕਹਿਰਿਪਪਦਬਹੁਰਿਬਖਾਨਾਨਾਮਤੁਪ
 ਕਕੋਹੋਤਹੈਚੀਨਲੇਹੁਬੁਧਵਾਨਾ॥੬੦੫॥ਹਯਨਿਯਾਤਕਧਨੀਉਚਰਿਰਿਪਪਦਬਹੁਰਿਬਖਾਨਾ
 ਨਾਮਤੁਪਕਕੋਹੋਤਹੈਲੀਜਹੁਸਮਤਸੁਜਾਨਾ॥੬੦੬॥ਅਸੁਅਰਿਧਨੀਆਦਿਕਹਿਰਿਪਅਰਿ
 ਪਦਕੋਦੀਨਾਨਾਮਤੁਪਕਕੋਹੋਤਹੈਸੁਪਰਲੀਜੀਅਹਚੀਨਾ॥੬੦੭॥ਤੁਰਅਰਿਨਦਨਿਆਦਿਕ
 ਹਿਰਿਪਅਰਿਅਤਿਉਚਾਰਿਨਾਮਤੁਪਕਕੋਹੋਤਹੈਲੀਜਹੁਸਮਤਿਸੁਧਾਰਿ॥੬੦੮॥ਤੁਰੰਗਰਿਪ
 ਨੀਆਦਿਕਹਿਰਿਪਪੁਨਪਦਕੋਦੀਨਾਨਾਮਤੁਪਕਕੋਹੋਤਹੈਲੀਜਹੁਸਮਤਪ੍ਰਬੀਨਾ॥੬੦੯॥
 ਪੋਰੰਤਕਨੀਆਦਿਕਹਿਰਿਪਪਦਅਤਿਉਚਾਰਾਨਾਮਤੁਪਕਕੋਹੋਤਹੈਲੀਜਹੁਸਮਤਿਸੁਧਾਰਾ॥
 ੬੧੦॥ਬੰਜੰਤਕਨੀਆਦਿਕਹਿਰਿਪਅਰਿਅਤਿਉਚਾਰਿਨਾਮਤੁਪਕਕੋਹੋਤਹੈਚੀਨਚਤੁਰਨਿ
 ਰਧਾਰਾ॥੬੧੧॥ਅਦਿਕਹਿਪੁਨਿਰਿਪਨਦਨਿਭਾਧਾਨਾਮਤੁਪਕਕੋਹੋਤਹੈਚੀਨਚ
 ਤੁਰਚਿਤਰਾਧਾ॥੬੧੨॥ਸਰਜਜਾਮਰਿਧਨੀਉਚਰਿਰਿਪਪਦਬਹੁਰਿਬਖਾਨਾਨਾਮਤੁਪਕਕੋ
 ਹੋਤਹੈਲੀਜਹੁਸਮਤਿਸੁਜਾਨਾ॥੬੧੩॥ਬੰਜਯਰਧਨੀਆਦਿਕਹਿਅਤਿਯਾਤਕਪਦਦੀ
 ਨਾਨਾਮਤੁਪਕਕੋਹੋਤਹੈਲੀਜਹੁਸਮਤਪ੍ਰਬੀਨਾ॥੬੧੪॥ਸੰਧਯਰਿਪ੍ਰਿਥਮਉਚਾਰਿਕੋਰਿਪਪ
 ਦਅਤਿਉਚਾਰਾਨਾਮਤੁਪਕਕੋਹੋਤਹੈਚੀਨਹੁਚਤੁਰਨਿਰਧਾਰਾ॥੬੧੫॥ਬੰਗਨਿਨਦਨਿਆਦਿਕ
 ਹਿਰਿਪਪਦਅਤਿਉਚਾਰਿਨਾਮਤੁਪਕਕੋਹੋਤਹੈਲੀਜਹੁਸੁਪਰਸੁਧਾਰਿ॥੬੧੬॥ਤੁਰੰਗਰਿਪ
 ਦਿਬਖਾਨਕੋਧਨੀਅਰਿਉਚਾਰਿਨਾਮਤੁਪਕਕੋਹੋਤਹੈਲੀਜਹੁਸੁਕਬੀਸੁਧਾਰਿ॥੬੧੭॥ਅ
 ਰਬਅਰਿਆਦਿਉਚਾਰਿਕੋਰਿਪਅਰਿਬਹੁਰਿਉਚਾਰਿਨਾਮਤੁਪਕਕੋਹੋਤਹੈਲੀਜਹੁਸੁਕਵਿ

ਸਵਾਰਿ॥ ੬੧੮॥ ਤੁਰੰਗਰਧਨਨੀਆਦਿਕਹਿਰਿਪਅਰਿਪੁਨਿਪਦਦੇਹਾਨਾਮਤੁਪਕਕੋਹੋਤਹੈਚੀ
 ਨਚਤੁਚਿਤੁਲੇਹਾ॥ ੬੧੯॥ ਕਿਕਲਅਰਿਪਨਨੀਉਚਹਿਰਿਪਪਦਅੰਤਉਚਹਾਨਾਮਤੁਪਕਕੋਹੋ
 ਤਹੈਲੀਜਹੁਸੁਕਬਿਬਿਚਾਰਾ॥ ੬੨੦॥ ਪੁਰਿਅਰਿਨਦਨਿਆਦਿਕਹਿਰਿਪਅਰਿਅੰਤਉਚ
 ਹਿ॥ ਨਾਮਤੁਪਕਕੋਹੋਤਹੈਲੀਜਹੁਸੁਮਤਿਸੁਧਾਰਿ॥ ੬੨੧॥ ਮਿਰਾਅਰਿਨਦਨਿਆਦਿਕਹਿ
 ਰਿਪਅਰਿਅੰਤਉਚਾਰਿ॥ ਨਾਮਤੁਪਕਕੋਹੋਤਹੈਲੀਜਹੁਸੁਕਬਿਸੁਧਾਰਾ॥ ੬੨੨॥ ਮਿਰੀਅਰਧ
 ਨਨੀਆਦਿਕਹਿਰਿਪਅਰਿਅੰਤਉਚਾਰਾਨਾਮਤੁਪਕਕੋਹੋਤਹੈਚੀਨਚਤੁਰਨਿਰਧਾਰਾ॥ ੬੨੩॥
 ਮਿਰੀਅਰਿਨਦਨਿਸਬਦਕਹਿਰਿਪਅਰਿਅੰਤਉਚਾਰਾਨਾਮਤੁਪਕਕੋਹੋਤਹੈਲੀਜਹੁਸੁਕਬਿ
 ਸੁਧਾਰਿ॥ ੬੨੪॥ ਤਿਣਅਰਿਨਦਨਿਉਚਹਿਰਿਪਪਦਅੰਤਉਚਹਿਰਿਬਖਾਨਾਨਾਮਤੁਪਕਕੋ
 ਹੋਤਹੈਚਤੁਰਚਿਤਪਹਿਚਾਨਾ॥ ੬੨੫॥ ਭੂਚਰਿਆਦਿਬਖਾਨਕੋਰਿਪਅਰਿਅੰਤਉਚਾਰਿ॥
 ਨਾਮਤੁਪਕਕੋਹੋਤਹੈਲੀਜਹੁਸੁਮਤਿਸਵਾਰਿ॥ ੬੨੬॥ ਸੁਭਟਸਬਦਅਦਿਉਚਹਿਕੋਅੰਤਸ
 ਰੁਪਦਦੀਨਾਨਾਮਤੁਪਕਕੋਹੋਤਹੈਲੀਜਹੁਸੁਪਰਸੁਚੀਨਾ॥ ੬੨੭॥ ਆਦਿਸੰਤ੍ਰਸਬਦਉਚਰ
 ਕੋਅੰਤਪਾਤਕਪਦਭਾਖਾਨਾਮਤੁਪਕਕੋਹੋਤਹੈਚੀਨਚਤੁਰਚਿਤਰਾਖਾ॥ ੬੨੮॥ ਸੰਤ੍ਰਆਦਿ
 ਸਬਦਉਚਰੀਐਸੂਲਨਿਅੰਤਉਚਾਰਾਨਾਮਤੁਪਕਕੋਹੋਤਹੈਚੀਨਚਤੁਰਨਿਰਧਾਰਾ॥ ੬੨੯॥
 ਆਦਿਜੁਧਨੀਭਾਖੀਐਅੰਤਕਨੀਪਦਭਾਖਾਨਾਮਤੁਪਕਕੋਹੋਤਹੈਚੀਨਚਤੁਰਚਿਤਰਾਖਾ॥ ੬੩੦॥
 ਬਰਮਆਦਿਸਬਦਉਚਰਕੋਬੋਧਨਿਅੰਤਉਚਾਰਿ॥ ਬਰਮਬੋਧਨੀਤੁਪਕਕੋਲੀਜਹੁ
 ਨਾਮਸੁਧਾਰਿ॥ ੬੩੧॥ ਚਰਮਆਦਿਪਦਭਾਖਿਕੋਘਾਇਨਪਦਕੋਦੀਨਾਚਰਮਪਾਇਨੀ
 ਤੁਪਕਕੋਨਾਮਲੀਜੀਅਹੁਚੀਨਾ॥ ੬੩੨॥ ਦੁਜਨਆਦਿਸਬਦਉਚਹਿਕੋਘਾਇਨਾਮਤੁਉ
 ਚਾਰਾਦੁਜਨਕੁੰਨੀਤੁਪਕਕੋਲੀਜਹੁਨਾਮਸੁਧਾਰਾ॥ ੬੩੩॥ ਖਲਪਦਆਦਿਬਖਾਨਕੋਹਾ
 ਪਦਕੋਪੁਨਿਦੀਨਾਨਾਮਤੁਪਕਕੋਹੋਤਹੈਲੀਜਹੁਸਮਝਪੁਬੀਨਾ॥ ੬੩੪॥ ਦਸਟਨਿਆਦਿ
 ਉਚਾਰਿਕੋਰਿਪਣੀਅੰਤਬਖਾਨਾਨਾਮਤੁਪਕਕੋਹੋਤਹੈਲੇਹੁਪੁਬੀਨਪਛਾਨਾ॥ ੬੩੫॥ ਰਿਪ
 ਣੀਆਦਿਉਚਾਰਿਕੋਰਿਪਣੀਸਹਜਬਖਾਨਾਨਾਮਤੁਪਕਕੋਹੋਤਹੈਲੀਜਹੁਸਮਝਪੁਬੀਨਾ॥

੨੭੯
 ਨਾਲ ਸੋਫੀ ਤੁਪਕਰ ਨਿਜ ਬਰਜੀਗ ਹਥ ਨਾਲਾ ਸੁਤਰ ਨਾਲ ਪੁਰ ਨਾਲ ਤੁਨਿ ਚੁਰੰਪੁ ਨਿਖਰ ੨੭੯
 ਜੁਆਲਾ ੬੩੭ ਜੁਆਲਾ ਆਦਿ ਸਬਦ ਉਚਾਰੀ ਐਧਰ ਟੀ ਅੰਤ ਉਚਾਰਾ ਨਾਮ ਤੁਪਕਰੋ
 ਤੋਹੈ ਲੀਜਹੁ ਸੁਮਤ ਸੁਧਾਰਾ ੬੩੮ ਜੁਆਲਾ ਆਦਿ ਸਬਦੋ ਚੁਰਕੈ ਛੋੜੁ ਟਿਅੰਤ ਉਚਾਰਾ ਨਾ
 ਮਤੁਪਕਰੋ ਤੋਹੈ ਚੀਨ ਚਤੁਰ ਨਿਰਧਾਰਾ ੬੩੯ ਜੁਆਲਾ ਬਮਨਾ ਆਦਿ ਕਹਿ ਮਨੇ ਸੁਧਾਰ
 ਬਿਚਾਰਾ ਨਾਮ ਤੁਪਕਰੋ ਤੋਹੈ ਜਨ ਚਤੁਰ ਨਿਰਧਾਰਾ ੬੪੦ ਘਨਪਦ ਆਦਿ ਬਖਾਨਕੇ ਪਨ
 ਅੰਤ ਉਚਾਰਾ ਨਾਮ ਤੁਪਕਰੋ ਤੋਹੈ ਚੀਨ ਚਤੁਰ ਨਿਰਧਾਰਾ ੬੪੧ ਘਨਪਦ ਆਦਿ ਉਚਾਰਿ
 ਨਾਦ ਨਿਅੰਤ ਉਚਾਰਾ ਨਾਮ ਤੁਪਕਰੋ ਤੋਹੈ ਚੀਨ ਚਤੁਰ ਨਿਰਧਾਰਾ ੬੪੨ ਬਾਰਦ ਆਦਿ ਬ
 ਖਾਨਕੇ ਸਬਦ ਨਿਅੰਤ ਉਚਾਰਾ ਨਾਮ ਤੁਪਕਰੋ ਤੋਹੈ ਚੀਨ ਚਤੁਰ ਨਿਰਧਾਰਾ ੬੪੩ ਮੇਘਪ
 ਨ ਨੀ ਆਦਿ ਕਹਿ ਰਿਪ ਅਰਿਬ ਹਰ ਉਚਾਰਾ ਨਾਮ ਤੁਪਕਰੋ ਤੋਹੈ ਚੀਨ ਚਤੁਰ ਅਪਾਰਾ ੬੪੪
 ਮੇਘ ਸਬਦ ਨੀ ਬਕਤੋ ਪਿਥ ਮੇਸਕੋਰ ਉਚਾਰਾ ਨਾਮ ਤੁਪਕਰੋ ਤੋਹੈ ਲੀਜਹੁ ਸੁਮਤਿ ਸ
 ਵਾਰਾ ੬੪੫ ਗੋਲਾ ਆਦਿ ਉਚਾਰਕੇ ਆਲਾਖ ਅੰਤ ਉਚਾਰਾ ਨਾਮ ਤੁਪਕਰੋ ਤੋਹੈ ਚੀਨ ਚ
 ਤੁਰ ਨਿਰਧਾਰਾ ੬੪੬ ਗੋਲਾ ਆਦਿ ਉਚਾਰਕੇ ਪਰ ਟੀ ਅੰਤ ਉਚਾਰਾ ਨਾਮ ਤੁਪਕਰੋ ਤੋਹੈ
 ਲੀਜਹੁ ਸੁਮਤ ਸਵਾਰਿ ੬੪੭ ਗੋਲਾ ਆਦਿ ਪੁਨਿ ਪਦ ਦੇਹੁ ਨਾਮ ਤੁਪਕਰੋ
 ਤੋਹੈ ਚੀਨ ਚਤੁਰ ਚਿਤ ਲੇਹੁ ੬੪੮ ਗੋਲਾ ਆਦਿ ਕਹਿ ਮੁਖ ਤੇ ਸਬਦ ਉਚਾਰਾ ਨਾਮ ਤੁ
 ਪਕਰੋ ਤੋਹੈ ਲੀਜਹੁ ਸੁਮਤਿ ਸਵਾਰਾ ੬੪੯ ਗੋਲਾ ਆਦਿ ਉਚਾਰਿਕੇ ਆਲਾਖ ਟੀ ਪੁਨਿ ਭਾ
 ਖਾ ਨਾਮ ਤੁਪਕਰੋ ਤੋਹੈ ਚੀਨ ਚਤੁਰ ਚਿਤੁਰਾਖੁ ੬੫੦ ਗੋਲਾ ਆਦਿ ਬਖਾਨਿਕੇ ਸਦ ਨਿਅੰਤ
 ਉਚਾਰਾ ਨਾਮ ਤੁਪਕਰੋ ਤੋਹੈ ਲੀਜਹੁ ਸੁਕ ਬਿਬਿਚਾਰਾ ੬੫੧ ਗੋਲਾ ਪਦ ਪਿਥ ਮਉਚਾਰਿਕੇ ਕੋ
 ਤ ਨਿਪਦ ਕਹੁ ਅੰਤ ਨਾਮ ਸਕਲਾ ਸੀਤੁਪਕਰੇ ਨਿਕਸਤ ਚਲਤਾ ਅਨੰਤ ੬੫੨ ਗੋਲਾ ਆਦਿ
 ਉਚਾਰਿਕੇ ਕੋਤ ਨਿਪਦ ਕੇ ਦੀਨਾ ਨਾਮ ਤੁਪਕਰੋ ਤੋਹੈ ਲੀਜਹੁ ਸਮਝਿ ਪੁਬੀਨਾ ੬੫੩ ਗੋਲਾ
 ਆਦਿ ਉਚਾਰਿਕੇ ਸਦ ਨੀ ਅੰਤ ਉਚਾਰਾ ਨਾਮ ਤੁਪਕਰੋ ਤੋਹੈ ਚੀਨ ਚਤੁਰ ਨਿਰਧਾਰਾ ੬੫੪
 ਗੋਲਾ ਆਦਿ ਉਚਾਰਿਕੇ ਐਧਰ ਅਨਿਅੰਤ ਉਚਾਰਾ ਨਾਮ ਤੁਪਕਰੋ ਤੋਹੈ ਲੀਜਹੁ ਸੁਮਤਿ ਸਵਾਰਾ ੬੫੫

੬੫੫॥ ਗੋਲਾ ਆਦਿ ਉਚਾਰਿ ਕੈ ਨਈ ਵਾਸਨ ਕਹਿ ਅੰਤਾ ਨਾਮ ਤੁਪਕ ਕੋ ਹੋਤ ਹੈ ਨਿਕਸਤ ਚਲਤ
 ਬਿਅੰਤਾ॥ ੬੫੬॥ ਗੋਲਾ ਆਦਿ ਉਚਾਰਿ ਕੈ ਲਿਆਣੀ ਅੰਤ ਉਚਾਰਿ ਨਾਮ ਤੁਪਕ ਕੋ ਹੋਤ ਹੈ
 ਲੀਜਹੁ ਸੁਘਰ ਸਵਾਰਿ॥ ੬੫੭॥ ਗੋਲਾ ਆਦਿ ਉਚਾਰਿ ਕੈ ਮੁਕਤ ਨਿਅੰਤ ਉਚਾਰਿ ਨਾਮ ਤੁ
 ਪਕ ਕੋ ਕੋ ਕੋ ਲੀਜਹੁ ਸੁਕ ਬਿਬਿਚਾਰਿ॥ ੬੫੮॥ ਗੋਲਾ ਆਦਿ ਉਚਾਰਿ ਕੈ ਦਾਂਤੀ ਅੰਤ ਉ
 ਚਾਰਿ ਨਾਮ ਤੁਪਕ ਕੋ ਹੋਤ ਹੈ ਚੀਨ ਚਤੁਰ ਨਿਰਧਾਰਿ॥ ੬੫੯॥ ਗੋਲਾ ਆਦਿ ਉਚਾਰਿ ਕੈ ਤਜਨੀ ਪੁ
 ਨਿਪਦ ਦੇਹਾ ਨਾਮ ਤੁਪਕ ਕੋ ਹੋਤ ਹੈ ਚੀਨ ਚਤੁਰ ਚਿਤ ਲੇਹੁ॥ ੬੬੦॥ ਜੁਆਲਾ ਆਦਿ ਉਚਾਰਿ ਕੈ
 ਛਤੁ ਨਿਅੰਤ ਉਚਾਰਿ ਨਾਮ ਤੁਪਕ ਕੋ ਹੋਤ ਹੈ ਲੀਜਹੁ ਸੁਘਰਿ॥ ੬੬੧॥ ਜੁਆਲਾ ਸਕਤ ਨੀਬ ਕਤ
 ਤੇ ਪ੍ਰਿਥਮੇ ਕੋ ਰੋ ਬਿਖਿਆਨਾ ਨਾਮ ਤੁਪਕ ਕੋ ਹੋਤ ਹੈ ਲੀਜਹੁ ਸੁਘਰ ਪਛਾਨਾ॥ ੬੬੨॥ ਜੁਆਲਾ
 ਤਜਨੀ ਬਕਤ ਤੇ ਪ੍ਰਿਥਮੇ ਕੋ ਉਚਾਰਿ ਨਾਮ ਤੁਪਕ ਕੋ ਹੋਤ ਹੈ ਲੀਜਹੁ ਚਤੁਰ ਬਿਚਾਰਿ॥ ੬੬੩॥
 ਜੁਆਲਾ ਛਤੁ ਪ੍ਰਿਥਮ ਹੀ ਮੁਖ ਤੇ ਕੋ ਉਚਾਰਿ ਨਾਮ ਤੁਪਕ ਕੋ ਹੋਤ ਹੈ ਲੀਜਹੁ ਸੁਘਰ ਸੁਧਾਰਿ॥
 ੬੬੪॥ ਜੁਆਲਾ ਦਾਇਨੀ ਪ੍ਰਿਥਮ ਹੀ ਮੁਖ ਤੇ ਕੋ ਉਚਾਰਿ ਨਾਮ ਤੁਪਕ ਕੋ ਹੋਤ ਹੈ ਲੀਜਹੁ ਸੁਘ
 ਰ ਸੁਧਾਰਿ॥ ੬੬੫॥ ਜੁਆਲਾ ਬਕਤ ਪ੍ਰਿਥਮ ਹੀ ਮੁਖ ਤੇ ਕੋ ਉਚਾਰਿ ਨਾਮ ਤੁਪਕ ਕੋ ਹੋਤ ਹੈ ਲੀ
 ਜਹੁ ਸੁਘਰ ਸੁਧਾਰਿ॥ ੬੬੬॥ ਜੁਆਲਾ ਆਦਿ ਉਚਾਰਿ ਪ੍ਰਗਟਾਇਨ ਪਦ ਦੇਹਾ ਨਾਮ ਤੁਪਕ ਕੋ
 ਹੋਤ ਹੈ ਚੀਨ ਚਤੁਰ ਚਿਤ ਲੇਹੁ॥ ੬੬੭॥ ਜੁਆਲਾ ਆਦਿ ਉਚਾਰਿ ਕੈ ਪਰਣੀ ਅੰਤ ਉਚਾਰਿ॥
 ਨਾਮ ਤੁਪਕ ਕੋ ਹੋਤ ਹੈ ਲੀਜਹੁ ਸੁਘਰ ਸਵਾਰਿ॥ ੬੬੮॥ ਦੁਰਜਨ ਆਦਿ ਉਚਾਰਿ ਕੈ ਦਾਹ ਨਿ
 ਪੁਨਿਪਦ ਦੇਹਾ ਨਾਮ ਤੁਪਕ ਕੋ ਹੋਤ ਹੈ ਚੀਨ ਚਤੁਰ ਚਿਤ ਲੇਹੁ॥ ੬੬੯॥ ਦੁਰਜਨ ਆਦਿ ਸਬਦ
 ਉਚਾਰਿ ਕੈ ਦਰਨ ਨਿਅੰਤ ਉਚਾਰਿ ਨਾਮ ਤੁਪਕ ਕੋ ਹੋਤ ਹੈ ਲੀਜਹੁ ਸੁਘਰ ਸੁਧਾਰਿ॥ ੬੭੦॥
 ਗੋਲੀ ਪਰਣੀ ਬਕਤ ਤੇ ਪ੍ਰਿਥਮੇ ਕੋ ਉਚਾਰਿ ਨਾਮ ਤੁਪਕ ਕੋ ਹੋਤ ਹੈ ਲੀਜਹੁ ਸੁਘਰ ਸੁਧਾਰਿ॥
 ੬੭੧॥ ਦੁਸਟ ਆਦਿ ਸਬਦ ਉਚਾਰਿ ਕੈ ਦਾਹ ਨ ਬਹਿ ਉਚਾਰਿ ਨਾਮ ਤੁਪਕ ਕੋ ਹੋਤ ਹੈ ਲੀਜ
 ਹੁ ਸੁਘਰ ਸੁਧਾਰਿ॥ ੬੭੨॥ ਕਾਸਟ ਪ੍ਰਿਸਠਣੀ ਆਦਿ ਉਚਾਰਿ ਨਾਮ ਤੁਪਕ
 ਕੋ ਸਕਲ ਬਿਚਾਰਿ॥ ੬੭੩॥ ਮਜਾ ਪ੍ਰਿਸਠਨ ਪੁਨਿਪਦ ਦੀਜੈ ਨਾਮ ਚੀਨ ਤੁਪਕ ਕੋ ਲੀਜੈ॥ ੬੭੪॥

ਕਾਸਠਪਿਸਠਣੀਆਦਿਉਚਾਗਾਨਾਮਤੁਪਕਕੇਸਕਲਾਬਿਚਾਗਾਯੁਮਜਬਾਸਨੀਪੁਨਿਪਦਾ ੩੭੨
 ਜੈਚੀਨਨਾਮਨਲਕਿਲੀਜੈ॥੬੭੬॥ ॥ ਕਾਸਠਪਿਸਠਣੀਬਕੜਤੇਪਿਥਮੇਕੋਰੋਉ
 ਚਾਗਾਨਾਮਤੁਪਕਕੋਹੋਤਹੈਲੀਜਹੁਸੁਜਨਸਵਾਗਾ॥੬੭੭॥ ਜਲਜਪਿਸਠਣੀਪਿਥਮਹੀਮੁਖ
 ਤੇਕੋਰੋਉਚਾਗਾਨਾਮਤੁਪਕਕੋਹੋਤਹੈਲੀਜਹੁਸੁਪਰਸੁਪਾਗਾ॥੬੭੮॥ ਬਾਰਜਪਿਸਠਣੀਆਦਿ
 ਹੀਮੁਖਤੇਕੋਰੋਉਚਾਗਾਨਾਮਤੁਪਕਕੋਹੋਤਹੈਲੀਜਹੁਸੁਕਬਿਸੁਪਾਗਾ॥੬੭੯॥ ਨੀਰਜਲਪਣੀ
 ਬਕੜਤੇਪਿਥਮੇਕੋਰੋਉਚਾਗਾਨਾਮਤੁਪਕਕੋਹੋਤਹੈਲੀਜਹੁਸੁਮਤਿਸੁਪਾਗਾ॥੬੮੦॥ ਅਬਿਜ
 ਪਿਸਠਣੀਪਿਥਮਹੀਮੁਖਤੇਕੋਰੋਉਚਾਗਾਨਾਮਤੁਪਕਕੋਹੋਤਹੈਲੀਜਹੁਸੁਮਤਸਵਾਗਾ॥੬੮੧॥
 ॥੬੮੨॥ ਪਨਜਜਪਿਸਠਣੀਪਿਥਮਹੀਮੁਖਤੇਕੋਰੋਉਚਾਗਾਨਾਮਤੁਪਕਕੋਹੋਤਹੈਲੀਜਹੁਸੁਪ
 ਰਸਵਾਗਾ॥੬੮੩॥ ਜਲਤਰਿਆਦਿਉਚਾਗੇਕੋਪਿਸਠਣਪਰਪਦੇਹਾਨਾਮਤੁਪਕਕੋਹੋ
 ਤਹੈਚੀਨਚਤੁਗਚੇਤੁਲੇਹਾ॥੬੮੪॥ ਬਾਰਆਦਿਸਬਦਉਚਾਰਕੇਤਰਪਿਸਠਣਪੁਨਿਭਾ
 ਖਾਨਾਮਤੁਪਕਕੋਹੋਤਹੈਚੀਨਚਤੁਗਚੇਤੁਲੇਹਾ॥੬੮੫॥ ਨੀਰਆਦਿਸਬਦਉਚਾਰਕੇਤ
 ਰਪਦਪਿਸਠਣਦੇਹਾਨਾਮਤੁਪਕਕੋਹੋਤਹੈਚੀਨਚਤੁਚੇਤੁਲੇਹਾ॥੬੮੬॥ ਹਰਜਪਿਸਠ
 ਣੀਆਦਿਹੀਮੁਖਤੇਕੋਰੋਉਚਾਗਾਨਾਮਤੁਪਕਕੋਹੋਤਹੈਲੀਜਹੁਸੁਪਰਸਵਾਗਾ॥੬੮੭॥
 ॥੬੮੮॥ ਬਾਰਜਪਿਸਠਣੀਆਦਿਉਚਾਗਾਨਾਮਨਲਕੇਸਕਲਾਬਿਚਾਗਾਯੁਰੁਹਪਿ
 ਸਠਣਪੁਨਿਪਦਦੀਜੈ॥ਨਾਮਜਨਤੁਪਕਕੇਲੀਜੈ॥੬੮੯॥ ਰੂਮਿਸਬਦਕੋਆਦਿਉਚਾਗੇਰੁ
 ਹਪਿਸਠਣਿਰੂਮਬਹੁਰਿਸਵਾਰੇ॥ਨਾਮਤੁਪਕਕੇਸਭਹੀਰੇਹੀ॥ਜੈਕੋਉਚਤੁਰਚੀਨਕਰੇਸੇਹੀ
 ੬੯੦॥ ਤਰਹੁਪਿਸਠਣਆਦਿਉਚਰੀਅਹਾ॥ਨਾਮਤੁਪਕਕੇਸਕਲਾਬਿਚਰੀਅਹਾਕਾਸਠ
 ਕੰਦਨੀਆਦਿਬਖਲੇ॥ਨਾਮਤੁਪਕਕੇਸਭਜੀਅਜੋਨੇ॥੬੯੧॥ ਰੂਮਸਬਦਕੋਆਦਿਉਚਾ
 ਗੇਰੁਹਸਸਬਦਕੇਬਹੁਰਬਿਚਾਰਹਾ॥ਨਾਮਤੁਪਕਕੇਸਭਮਾਨਹਾ॥ਯਾਮੇਕਛੁਭੇਦਨਹੀ
 ਜਨਹਾ॥੬੯੨॥ ਪਿਥੀਸਬਦਕੋਪਿਥਮੇਦੀਜੈ॥ਰੁਹਪਦਬਹੁਉਚਾਰਨਕੀਜੈ॥ਨਾਮਤੁਪ
 ਕਕੇਸਭਜੀਅਜੋਨੇ॥ਯਾਮੇਕਛੁਭੇਦਨਹੀਅਨੇ॥੬੯੩॥ ਬਿਰਛਸਬਦਕੋਆਦਿਉਚ

ਹੋ॥ ਪ੍ਰਿਸਠਨਪਦਕਹਿਜੀਅਬਿਚੋਰੋ॥ ਨਾਮਤੁਪਕਕੋਰੋਰਿਅਪਾਰਾ॥ ਯਾਮੇਕਛੂਭੇਦਨਿਹਾਰਾ॥
 ੬੬੬॥ ਦੁਮਜਸਬਦਕੋਆਦਿਉਚੋਰੋ॥ ਪ੍ਰਿਸਠਨਪਦਕਹਿਹੀਏਬਿਚੋਰੋ॥ ਸਭਹੀਨਾਮਤੁਪ
 ਕਕੋਰੋ॥ ਜੇਕੋਉਚਤੁਹਚਿਤਮੇਜੇਵੇ॥ ੬੬੭॥ ਤੁਰਪਦਮੁਖਤੇਆਦਿਉਚੋਰੋ॥ ਪ੍ਰਿਸਠਨਪ
 ਦਕੋਬਹੁਸਵੋਰੋ॥ ਨਾਮਤੁਪਕਕੋਸਭਜੀਅਜੋਨੇ॥ ਯਾਮੇਕਛੂਭੇਦਨਹੀਮਾਨੇ॥ ੬੬੮॥ ਰੂਪ
 ਸਬਦਕੋਆਦਿਉਚੋਰੋ॥ ਪ੍ਰਿਸਠਨਪਦਕਹਿਬਹੁਰਿਬਿਚੋਰੋ॥ ਸਭਹੀਨਾਮਤੁਪਕਕੋਰੋਈ॥
 ਯਾਮੇਕੋਰੋਭੇਦਨਹੀਕੋਈ॥ ੬੬੯॥ ਉਤਰੁਜਪਦਕੋਆਦਿਉਚੋਰੋ॥ ਪ੍ਰਿਸਠਨਪਦਕਹਿਹੀਏਬਿ
 ਚਾਰਹੁ॥ ਸਭਹੀਨਾਮਤੁਪਕਕੋਜੋਨੇ॥ ਯਾਮੇਕਛੂਭੇਦਨਹੀਮਾਨੇ॥ ੬੭੦॥ ਤੁਰਸੁਸਬਦਕੋਆ
 ਦਿਉਚੋਰੋ॥ ਬਹੁਰਿਪ੍ਰਿਸਠਨਪਦਕਹਿਬਿਚੋਰੋ॥ ਸਭਹੀਨਾਮਤੁਪਕਕੋਜੋਨੇ॥ ਯਾਮੇਕਛੂਭੇ
 ਦਪਛੋਨੇ॥ ੬੭੧॥ ਪੰਤ੍ਰੀਪਦਕੋਆਦਿਬਖੋਨੇ॥ ਪ੍ਰਿਸਠਨਸਬਦਬਹੁਪਮਾਨੇ॥ ਸਭਹੀਨਾਮ
 ਤੁਪਕਕੋਜਨਹੁ॥ ਯਾਮੇਕਛੂਭੇਦਨਹੀਮਾਨਹੁ॥ ੬੭੨॥ ਧਰਾਧਰਪਦਪ੍ਰਿਥ
 ਮਉਚਾਰਨਕੀਜੀਐ॥ ਪ੍ਰਿਸਠਨਪਦਕੋਬਹੁਰਠਉਤਰਦੀਜੀਐ॥ ਸਕਲਤੁਪਕਕੋਨਾਮਚ
 ਤੁਰਜੀਅਜਾਨੀਐ॥ ਹੋਖਕੋਭੀਤਰਿਭੇਦੈਕਨਹੀਮਾਨੀਐ॥ ੬੭੩॥ ਦੋਹਰਾ॥ ਧਰਾਧ
 ਜਪ੍ਰਿਥਮੇਉਚਰਿਪੁਨਿਪ੍ਰਿਸਠਨਪਦਦੇਹੁ॥ ਨਾਮਤੁਪਕਕੋਰੋਤੋਰੋਚੀਨਚਤੁਹਚਿਤੁਲੇਹੁ॥ ੬੭੪॥
 ਧਰਾਆਦਿਸਬਦਉਚਰਿਕੋਨਾਇਕਅੰਤਉਚਾਰਾ॥ ਪ੍ਰਿਸਠਨਭਾਖਿਬੰਦੁਕਕੋਲੀਜਹੁਨਾਮਉ
 ਧਾਰਿ॥ ੬੭੫॥ ਧਰਾਸਬਦਕੋਆਦਿਬਖਾਨਹੁ॥ ਨਾਇਕਸਬਦਤਹੰਛੁਨਿਠ
 ਨਹੁ॥ ਪ੍ਰਿਸਠਨਪਦਕੋਬਹੁਰਿਉਚਰੀਐ॥ ਨਾਮਤੁਪਕਕੋਸਕਲਬਿਚਰੀਐ॥ ੬੭੬॥ ਧਰੀਪ
 ਦਪ੍ਰਿਥਮਲਿਖਿਭਾਰਹੁ॥ ਗਵਸਬਦਤਿਹਅੰਤਉਚੋਰੋ॥ ਪ੍ਰਿਸਠਨਬਹੁਰਸਬਕੋਦੀਜੋ
 ਨਾਮਪਛਾਨਤੁਪਕਕੋਲੀਜੋ॥ ੬੭੭॥ ਧਰਨਿਪਤਿਪਦਆਦਿਉਚੋਰੋ॥ ਪ੍ਰਿਸਠਨਸਬਦਹਿਬ
 ਹੁਰਸਵੋਰੋ॥ ਨਾਮਤੁਪਕਕੋਸਭਜੀਅਜੋਨੇ॥ ਯਾਮੇਕਛੂਭੇਦਨਹੀਮਾਨੇ॥ ੬੭੮॥ ਧਰਾਰਪ
 ਦਆਦਿਉਚੋਰੋ॥ ਪ੍ਰਿਸਠਨਪਦਕੋਬਹੁਰਸੁਧੋਰੋ॥ ਨਾਮਤੁਪਕਜਨਮਨਮਾਹੀ॥ ਯਾਮੇਭੇਦੈ
 ਕਹੁਨਹੀ॥ ੬੭੯॥ ਧਰਾਰਜਪੁਨਿਆਦਿਉਚਰੀਐ॥ ਤਾਰਿਪ੍ਰਿਸਠਨਬਹੁਰਿਉਪਰੀ

ਐਸਭਸੀਨਾਮਤੁਪਕਕੋਹੋਵਹਿ॥ ਜਾਕੇਸਭਹੁਨਜਨਹੁਨਜੋਵਹਿ॥ ੦੦੧॥ ਧਰਮਸਬਦਕੋ ੩੦੩
ਆਦਿਉਚੋਰੋ॥ ਪ੍ਰਿਸਠਨਸਬਦਸੁਅੰਤਸੁਧਾਰੋ॥ ਸਕਲਨਾਮਤੁਪਕਕੋਜਾਨਹੁ॥ ਯਾਮੈਕ
ਛੁਡੇਦਨਹੀਮਾਨਹੁ॥ ੦੦੨॥ ਧਰਮਸਬਦਕੋਆਦਿਭੁਨੀਜੋ॥ ਇੰਦੁਸਬਦਤਾਪਛੈਦੀਜੋ॥ ਪ੍ਰਿ
ਸਠਨਸਬਦਕੋਬਹੁਰਿਉਚੋਰੋ॥ ਸਕਲਤੁਪਕਕੋਨਾਮਬਿਚੋਰੋ॥ ੦੦੩॥ ਧਰਮਸਬਦਕੋਆ
ਦਿਉਚਰੀਐ॥ ਪਾਠਕਸਬਦਸੇਅੰਤੁ॥ ਤਤ੍ਵਬਿਚਰੀਐ॥ ਪ੍ਰਿਸਠਨਸਬਦਕੋਬਹੁਰਿ
ਬਖੋਨੇ॥ ਸਭਹੀਨਾਮਤੁਪਕਕੋਜਾਨੇ॥ ੦੦੪॥ ਤਰਜਸਬਦਕੋਆਦਿਬਖੋਨੇ॥ ਨਾਥਸਬ
ਦਤਿਹੰਅੰਤਪ੍ਰਮਾਨੇ॥ ਪ੍ਰਿਸਠਨਸਬਦਸੁਬਹੁਰਿਭੁਨੀਜੋ॥ ਨਾਮਜਾਨਤੁਪਕਕੋਲੀਜੋ॥ ੦੦੫॥
ਦੁਮਜਸਬਦਕੋਆਦਿਸੁਰੀਜੋ॥ ਨਾਇਕਪਦਕੋਬਹੁਰਿਭੁਨੀਜੋ॥ ਪ੍ਰਿਸਠਨਸਬਦਸੁਅੰ
ਤਬਖਾਨਹੁ॥ ਸਭਹੀਨਾਮਤੁਪਕਕੋਮਾਨਹੁ॥ ੦੦੬॥ ਫੁਲਪਦਆਦਿਉਚਾਰਨਕੀਜੋ॥ ਤੁ
ਪਛੈਨਾਇਕਪਦਦੀਜੋ॥ ਪੁਨਿਪ੍ਰਿਸਠਨਤੁਮਸਬਦਉਚੋਰੋ॥ ਨਾਮਤੁਪਕਕੋਸਕਲਬਿ
ਚੋਰੋ॥ ੦੦੭॥ ਤਰਜਸਬਦਕੋਆਦਿਉਚਰੀਐ॥ ਰਾਜਸਬਦਕੋਬਹੁਰਿਸੁਧਰੀਐ॥ ਬ੍ਰਾਹ
ਮਣਿਪ੍ਰਿਸਠਨਪਦਦੀਜੋ॥ ਨਾਮਤੁਫੰਗਜਾਨਜੀਅਲੀਜੋ॥ ੦੦੮॥ ਧਰਨਜਾਪਦਆਦਿਭੁਨੀ
ਜੋ॥ ਰਾਟਸਬਦਤਾਪਛੈਦੀਜੋ॥ ਪ੍ਰਿਸਠਨਪਦਕੋਅੰਤਬਖੋਨੇ॥ ਨਾਮਤੁਪਕਸਭਭੇਦਨਮੋਨੇ॥
੦੦੯॥ ਬਿਰਛਸਬਦਕੋਆਦਿਭੁਨੀਜੋ॥ ਤਾਪਛੈਗਾਜਪਦਦੀਜੋ॥ ਪ੍ਰਿਸਠਨਸਬਦਸੁਅੰ
ਤਉਚੋਰੋ॥ ਨਾਮਤੁਪਕਕੋਸਕਲਬਿਚੋਰੋ॥ ੦੧੦॥ ਤਰਹੁਹਅਨੁਜਆਦਿਪਦਦੀਜੋ॥ ਨਾਇ
ਕਪਦਕੋਬਹੁਰਿਭੁਨੀਜੋ॥ ਪ੍ਰਿਸਠਨਸਬਦਅੰਤਕੋਦੀਨੇ॥ ਨਾਮਤੁਪਕਕੋਹੋਹਿਨਵੀਨੇ॥ ੦੧੧॥
੦੧੨॥ ਤਰਹੁਹਪ੍ਰਿਸਠਨਪ੍ਰਿਥਮਹੀਮੁਖਤੋਕਰੋਉਚਾਰਿ॥ ਨਾਮਤੁਪਕਕੋਹੋਤਹੈਚੀਨਚਤੁ
ਰਨਿਰਧਾਰ॥ ੦੧੩॥ ਸੁਕਬਿਬਕਤ੍ਰਤੇਕੁੰਦਨੀਪ੍ਰਿਥਮੋਕਰੋਉਚਾਰ॥ ਨਾਮਤੁਪਕਕੋਹੋਤਹੈਲ
ਜਹਸੁਮਤਸੁਧਾਰ॥ ੦੧੪॥ ੦੧੫॥ ਕਾਸਠਕੁੰਦਨੀਆਦਿਉਚਾਰਨਕੀਜੀਐ॥ ਨਾਮਤੁ
ਪਕਕੋਚੀਨਚਤੁਰਚਿਤਲੀਜੀਐ॥ ਬਿਛਜਬਾਸਨੀਸੁੰਬਕਤਤੇਛਾਪੀਐ॥ ਹੋਨਾਮਤੁਪਕਜ
ਨਹਿਦੈਮੋਰਾਖੀਐ॥ ੦੧੬॥ ਧਰਏਸਰਜਾਸਬਦਸੁਅੰਤਬਖਾਨੀਐ॥ ਤਾਪਛੈਕੁੰਦਨੀਬਹੁਰਿ

ਪਦਨੀਐ॥ ਸੁਕਬਿਸਭੈਚਿਤਮੰਤ੍ਰਸੁਸਾਰਬਿਚਾਰੀਐ॥ ਨਾਮਤੁਪਕਕੇਸਕਲਨਿਸੰਕਉ
 ਚਾਰੀਐ॥ ੧੦੦॥ ਤਰਜਬਾਸਨੀਆਦਿਸੁਸਬਦਬਖਾਨੀਐ॥ ਨਾਮਤੁਪਕਕੇਸਕਲਕਬਿ
 ਨਮਾਨੀਐ॥ ਯਾਮੇਸੰਕਨਕਛੂਰਿਦੈਮੇਰੀਜੀਐ॥ ਜੇਜਹੰਜਹੰਗਇਹਨਾਮਚੋਤਹਦੀਜੀਐ॥
 ੧੦੧॥ ੧੦੨॥ ੧੦੩॥ ੧੦੪॥ ੧੦੫॥ ੧੦੬॥ ੧੦੭॥ ੧੦੮॥ ੧੦੯॥ ੧੧੦॥ ੧੧੧॥ ੧੧੨॥ ੧੧੩॥ ੧੧੪॥ ੧੧੫॥ ੧੧੬॥ ੧੧੭॥ ੧੧੮॥ ੧੧੯॥ ੧੨੦॥
 ਸਤੁਜੀਅਜੋਨਾ॥ ਯਾਮੇਕਛੂਭੇਦਨਹੀਮੈਨੇ॥ ੧੨੧॥ ਪ੍ਰਿਥੀਸਬਦਕੋਆਦਿਉਚਰੇ॥ ਤਾਪਾਛੇ
 ਜਾਪਦੈਰੂਰੇ॥ ਨਾਮਤੁਫੰਗਜਾਨਜੀਅਲੀਜੈ॥ ਚਹੀਐਜਹੰਤਹੰਪਦਦੀਜੈ॥ ੧੨੨॥ ਬਸੁ
 ਧਾਸਬਦਸੁਅੰਤਬਖਾਨੁ॥ ਤਾਪਾਛੇਜਾਪਦਕਹੁੰਠਾਨਹੁ॥ ਨਾਮਤੁਪਕਕੇਸਤੁਜੀਅਜੋਨੇ॥
 ਯਾਮੇਕਛੂਭੇਦਨਹੀਮੈਨੇ॥ ੧੨੩॥ ਪ੍ਰਿਥਮਬਸੁਧਰਾਸਬਦਉਚਰੀਐ॥ ਤਾਪਾਛੇਜਾਪਦੈ
 ਰੂਰੀਐ॥ ਨਾਮਤੁਪਕਕੇਸਤੁਜੀਅਲਹੀਐ॥ ਚਹੀਐਜਹੰਤਹੰਪਦਕਹੀਐ॥ ੧੨੪॥ ਤਰਨੀ
 ਪਦਕੋਆਦਿਬਖਾਨੇ॥ ਤਾਪਾਛੇਜਾਪਦਕੋਠੇ॥ ਨਾਮਤੁਪਕਕੇਸਤੁਹੀਲਹੀਐ॥ ਚਹੀਐਜ
 ਹੰਪਦਕਹੀਐ॥ ੧੨੫॥ ੧੨੬॥ ੧੨੭॥ ੧੨੮॥ ੧੨੯॥ ੧੩੦॥ ੧੩੧॥ ੧੩੨॥ ੧੩੩॥ ੧੩੪॥ ੧੩੫॥ ੧੩੬॥ ੧੩੭॥ ੧੩੮॥ ੧੩੯॥ ੧੪੦॥
 ਕਸਭੁਰੇਇ॥ ਨਹੀਭੇਦਯਾਮਹਿਕੋਇ॥ ੧੪੧॥ ੧੪੨॥ ੧੪੩॥ ੧੪੪॥ ੧੪੫॥ ੧੪੬॥ ੧੪੭॥ ੧੪੮॥ ੧੪੯॥ ੧੫੦॥
 ਪਾਛੇਅਰਿਸਬਦਸੁਠਾਨਾ॥ ਨਾਮਤੁਪਕਕੇਸਕਲਪਛਾਨਹੁ॥ ਯਾਮੇਕਛੂਭੇਦਨਹੀਮੈਨਹੁ॥ ੧੫੧॥
 ਪੁੰਡਰੀਕਪਦਆਦਿਉਚਰੇ॥ ਤਾਪਾਛੇਅਰਿਪਦੈਰੂਰੇ॥ ਨਾਮਤੁਪਕਕੇਸਤੁਲਹਿਲੀਜੈ॥ ਯਾ
 ਮੇਕਛੂਭੇਦਨਹੀਕੀਜੈ॥ ੧੫੨॥ ੧੫੩॥ ੧੫੪॥ ੧੫੫॥ ੧੫੬॥ ੧੫੭॥ ੧੫੮॥ ੧੫੯॥ ੧੬੦॥
 ਨਾਮਤੁਮਕਕੇਸਤੁਜੀਅਲਹੀਐ॥ ਚਹੀਐਨਾਮਜਹੰਤਹੰਕਹੀਐ॥ ੧੬੧॥ ੧੬੨॥ ੧੬੩॥ ੧੬੪॥ ੧੬੫॥ ੧੬੬॥ ੧੬੭॥ ੧੬੮॥ ੧੬੯॥ ੧੭੦॥
 ਗਾਜੀਆਦਿਉਚਾਰਾ॥ ਅਰਿਸਬਦਬਹਿਉਚਾਰਾ॥ ਤਉਫੰਗਨਾਮਪਛਾਨਾਨਹੀਭੇਦਯਾਮਹਿ
 ਜਾਨਾ॥ ੧੭੧॥ ੧੭੨॥ ੧੭੩॥ ੧੭੪॥ ੧੭੫॥ ੧੭੬॥ ੧੭੭॥ ੧੭੮॥ ੧੭੯॥ ੧੮੦॥
 ਮਤੁਪਕਕੇਸਕਲਪਛਾਨੇ॥ ਯਾਮੇਕਛੂਭੇਦਨਹੀਜੋਨੇ॥ ੧੮੧॥ ੧੮੨॥ ੧੮੩॥ ੧੮੪॥ ੧੮੫॥ ੧੮੬॥ ੧੮੭॥ ੧੮੮॥ ੧੮੯॥ ੧੯੦॥
 ਤਾਪਾਛੇਅਰਿਪਦਕੋਦਿਜੈ॥ ਨਾਮਤੁਪਕਕੇਸਤੁਜੀਅਜੋਨੇ॥ ਯਾਮੇਕਛੂਭੇਦਨਹੀਮੈਨੇ॥ ੧੯੧॥
 ੧੯੨॥ ੧੯੩॥ ੧੯੪॥ ੧੯੫॥ ੧੯੬॥ ੧੯੭॥ ੧੯੮॥ ੧੯੯॥ ੨੦੦॥

ਤੁਲਤਾਨਿਤਾ ॥ ੧੨੨ ॥ ਮਿਗਪਦਾਅਦਿਬਖਾਨਕੈਪਤਿਪਦਬਹੁਰਿਉਚਾਰਾਅਰਿਕਹਿਨਾਮ ੨੭੪

ਤੁਫੰਗਕੋਲੀਜੈਉਕਬਿਸੁਧਾਰਿ ॥ ੧੨੩ ॥ ਮਿਗਸਬਦਾਅਦਿਬਖਾਨਾਪਾਛੈਸੁਪਤਿ
ਪਦਨਾਗਿਪਸਬਦਬਹੁਰਿਉਚਾਰਾਸਭਨਾਮਤੁਪਕਬਿਚਾਰਾ ॥ ੧੨੪ ॥ ਮਿਗੀਪਿਥਮਪਦ
ਭਾਖਾਅਰਿਸਬਦਕਹਿਲਖਿਰਾਖਾਅਰਿਸਬਦਬਹੁਰਬਖਾਨਾਸਭਨਾਮਤੁਪਕਪਛਾਨਾ ॥
੧੨੫ ॥ ਪਤਿਸਬਦਾਅਦਿਉਚਾਰਿਮਿਗਸਬਦਬਹੁਰਿਬਖਾਨੀਐਅਰਿਸਬਦਬ
ਹੁਰਿਉਚਾਰਕੋਨਾਮਤੁਪਕਪਹਿਚਾਨੀਐਅਗੀਤੇਦਖਾਮੈਨੈਕਹੈਸਭਸੁਕਬਿਮਾਨਹੁਚਿਤੇਮੇਜ
ਹਜਾਨੀਐਤਹਦੀਜੀਐਪਦਅਉਰਛੰਦਕਬਿਤੇਮੇ ॥ ੧੨੬ ॥ ਹਰਣਸਬਦਕੋਆ
ਦਿਭੁਟਿਜੈਤਾਪਾਛੈਪਤਿਪਦਕੋਦਿਜੈਤਾਪਾਛੈਅਰਿਸਬਦਉਚਾਰੇਨਾਮਤੁਪਕਕੋਸਕਲ
ਬਿਚਾਰੇ ॥ ੧੨੭ ॥ ਸਿਗੀਆਦਿਉਚਾਰਨਕੀਜੈਤਾਪਾਛੈਪਤਿਪਦਕਹੁਦੀਜੈਸੰਤਸਬਦ
ਕੋਬਹੁਰਬਖਾਨਾਨਾਮਤੁਪਕਕੋਸਕਲਪਛਾਨੇ ॥ ੧੨੮ ॥ ਰਿਸਨਾਜਿਨਪਦਾਅਦਿਉਚਾਰੇਤਾ
ਪਾਛੈਪਤਿਪਦਦੇਤੋਰੇਨਾਮਤੁਪਕਕੋਸਭਪਹਿਚੋਨਾਪਾਮੈਭੇਦਨਕੋਉਜੋਨੇ ॥ ੧੨੯ ॥ ਨੈਨੋ
ਤਮਪਦਬਕਤੋਪਿਥਮੈਕੋਉਚਾਰਾਪਤਿਅਰਿਕਹਿਕਹਿਤੁਪਕਕੋਲੀਜਹੁ
ਨਾਮਸੁਧਾਰਾ ॥ ੧੩੦ ॥ ਚਉਪਈ ॥ ਸਵਤਸਵਤਤਨਿਆਦਿਉਚਾਰੇਤਾਪਾਛੈਪਤਿਸਬਦ
ਸਵਾਰੇਗਿਪਪਦਬਹੁਰਿਉਚਾਰਨਕੀਜੈਨਾਮਤੁਪਕਕੋਸਭਲਖਿਲੀਜੈ ॥ ੧੩੧ ॥ ਮਿਗੀ
ਸਬਦਕੋਆਦਿਉਚਾਰਨਕੀਜੀਐਤਾਪਾਛੈਨਾਇਕਸੁਸਬਦਕਹੁਦੀਜੀਐਸੰਤਸ
ਬਦਕਹਿਨਾਮਤੁਪਕਕੋਜਾਨੀਐਹੋਜਉਨਠਉਪਦਰੁਚੈਸੁਤਹੀਬਖਾਨੀਐ ॥ ੧੩੨ ॥ ਸੇਤਾ
ਸਿਤਾਜਿਨਕੋਆਦਿਉਚਾਰੀਐਤਾਪਾਛੈਪਤਿਸਬਦਸੁਬਹੁਰਿਸੁਧਾਰੀਐਸੰਤਸਬਦ
ਕੋਤਕੋਅੰਤਬਖਾਨੀਐਹੋਸਕਲਤੁਪਕਕੋਨਾਮਸੁਹੀਐਜਾਨੀਐ ॥ ੧੩੩ ॥ ਉਦਰਸੇਤਚਰ
ਮਾਦਿਉਚਾਰਨਕੀਜੀਐਤਾਕੋਪਾਛੈਨਾਬਬਹੁਰਿਪਦਦੀਜੀਐਤਾਕੋਪਾਛੈਗਿਪਪਦਬਹੁਰਿ
ਉਚਾਰੀਐਹੋਨਾਮਤੁਪਕਕੋਸਭਹੀਚਤੁਗਬਿਚਾਰੀਐ ॥ ੧੩੪ ॥ ਕਿਸਨਪਿ
ਸਭਚਰਮਾਦਿਉਚਾਰੇਤਾਪਾਛੈਪਤਿਸਬਦਕੋਬਹੁਰਬਖਾਨਾਨਾਮਤੁਪ

ਕਕੇਸਕਲਪਛੋਨੇ॥੭੪੫॥ਚਰਨੇਤ੍ਰਸਬਦਾਦਿਉਚੋਰੋਤਾਪਛੇਪਤਿਸਬਦਉਚੋਰੋਨਾਥਸ
 ਬਦਕੰਧਬਹੁਰੇਦੀਜੋ॥ਨਾਮਤੁਫੰਗਾਚੀਨਾਚਿਤਲੀਜੋ॥੭੪੬॥ਨੋਨੇਤਮਪਦਾਦਿਉਚੋਰੋਨਾ
 ਇਕਪਦਪਛੇਦੈਤੋਰੋਸੰਤ੍ਰਸਬਦਕੇਬਹੁਰਬਖੋਨੇ॥ਨਾਮਤੁਪਕਕੇਸਭਜੀਅਜੋਨੇ॥੭੪੭॥
 ਵਿਗੀਸਬਦਕੇਆਦਿਬਖੋਨੇਤਾਪਛੇਨਾਇਕਪਦਨੇ॥ਸੰਤ੍ਰਸਬਦਕੇਬਹੁਰੇਦੀਜੋ॥ਨਾ
 ਮਤੁਫੰਗਾਚੀਨਾਚਿਤਲੀਜੋ॥੭੪੮॥ਚਖੀਸਬਦਕੇਆਦਿਉਚੋਰੋਤਾਪਛੇਰਿਪਪਦਦੈਤੋ
 ਰੋ॥ਸੰਤ੍ਰਸਬਦਕੇਬਹੁਰਬਖੋਨੇ॥ਸਭਸੀਨਾਮਤੁਪਕਕੇਜੋਨੇ॥੭੪੯॥ਮਿਗੀਅਪਪਕੇਆਦਿ
 ਉਚੋਰੋਤਾਪਛੇਪਤਪਦਦੈਤੋਰੋ॥ਸੰਤ੍ਰਸਬਦਕੇਬਹੁਰਿਬਖੋਨੇ॥ਨਾਮਤੁਪਕਕੇਸਭਪਹਿਚੋਨੇ॥
 ੭੫੦॥ਮਿਗੀਰਦਸਬਦਾਦਿਉਚੋਰੋਤਾਪਛੇਪਤਿਪਦਕੇਦਿਜੋ॥ਸੰਤ੍ਰਸਬਦਕੇਅੰਤਉਚੋਰੋ॥
 ਨਾਮਤੁਪਕਕੇਸਭਜੀਅਧੋਰੋ॥੭੫੧॥ਮਿਗੀਇਰਸਬਦਾਦਿਬਖੋਨੇਤਾਪਛੇਨਾਇਕਪਦ
 ਨੇ॥ਤਾਪਛੇਰਿਪਸਬਦਭਨੀਜੋ॥ਨਾਮਤੁਫੰਗਾਚੀਨਾਚਿਤਲੀਜੋ॥੭੫੨॥ਮਿਗੀਏਸਰਕੇ
 ਦਿਉਚਰੀਐ॥ਤਾਪਛੇਪਤਿਪਦਦੈਤੋਰੋ॥ਸੰਤ੍ਰਸਬਦਕੇਅੰਤਬਖੋਨੇ॥ਨਾਮਤੁਫੰਗਾਸਕਲ
 ਪਹਿਚੋਨੇ॥੭੫੩॥ਮਿਗੀਰਜੋਕੇਆਦਿਉਚਰਨਕੀਜੀਐ॥ਤਾਪਛੇਨਾਇਕ
 ਪਦਕਹਿਦੀਜੀਐ॥ਸੰਤ੍ਰਸਬਦਕੇਤਾਕੇਅੰਤਬਖਾਨੀਐ॥ਹੇਨਾਮਤੁਪਕਕੇਸਕਲਚਤੁਰਪਹਿਚ
 ਨੀਐ॥੭੫੪॥ਮਿਗੀਜਸਬਦਕੇਮੁਖਤੇਆਦਿਬਖਾਨੀਐ॥ਤਾਪਛੇਨਾਇਕਪਦਕੇਠਾਨੀਐ॥
 ਸੰਤ੍ਰਸਬਦਕੇਤਾਕੇਅੰਤਉਚਰੀਐ॥ਹੇਨਾਮਤੁਪਕਕੇਸਭਹੀਚਤੁਰਬਿਚਰੀਐ॥੭੫੫॥ਮੁਖ
 ਤੇਪ੍ਰਿਥਮਮਿਗੀਸਬਦਕੇਭਾਖੀਐ॥ਤਾਪਛੇਨਾਇਕਪਦਕੇਹਾਖੀਐ॥ਸੰਤ੍ਰਸਬਦਕੇਤਾਕੇ
 ਅੰਤਉਚਰੀਐ॥ਹੇਨਾਮਤੁਪਕਕੇਸਕਲਚਤੁਰਚਿਤਪਾਹੀਐ॥੭੫੬॥ਮਿ
 ਗੀਅਨਜੋਕੇਆਦਿਉਚੋਰੋਤਾਪਛੇਨਾਇਕਪਦਤੋਰੋ॥ਸੰਤ੍ਰਸਬਦਕੇਬਹੁਰਪਮਾਨਹਾ॥ਨਾਮ
 ਤੁਫੰਗਾਸਕਲਜੀਅਜੋਨੇ॥੭੫੭॥ਮਿਗੀਅਨਜੋਕੇਆਦਿਉਚੋਰੋਤਾਪਛੇਨਾਇਕਪਦਤਾ
 ਰੋ॥ਸੰਤ੍ਰਸਬਦਬਹੁਰੇਬਖੋਨੇ॥ਸਭਸੀਨਾਮਤੁਪਕਕੇਜੋਨੇ॥੭੫੮॥ਮਿਗੀਅਨਜਸਬਦਾ
 ਦਿਉਚੋਰੋਨਾਇਕਪਦਪਛੇਦੈਤੋਰੋ॥ਸੰਤ੍ਰਸਬਦਕੇਬਹੁਰਿਬਖੋਨੇ॥ਨਾਮਤੁਫੰਗਾਸਭੇਜੀ

ਅਜੋਕਾ ॥ ੫੯ ॥ ਮਿਥੀ ਗਵਣ ਸਬਦਾ ਵਿਉਂਤਿ ਜੋ ॥ ਤਾਪ ਛੇਨਾ ਇਕ ਪਦ ਦਿਜੋ ॥ ਸੰਤ ਸਬਦ ੩੭੫
 ਕੇ ਬਹੁ ਬਖਾਨਹਾ ॥ ਸਬ ਸੀਨਾ ਮਤੁ ਪਕ ਕੇ ਜਾਨਹਾ ॥ ੧੫੦ ॥ ਮਿਥੀ ਗਵਣ ਇਕ ਪਦ ਅਵਿਬਖਾਨੇ ॥
 ਤਾਪ ਛੇਨਾ ਇਕ ਪਦ ਠੀਕ ॥ ਸੰਤ ਸਬਦ ਕੇ ਬਹੁ ਹੁਤ ਦਿਜੋ ॥ ਨਾਮ ਬੰਦੂਕ ਜਾਨਿ ਜੀ ਅਲੀਜੋ ॥ ੧੫੧ ॥
 ॥ ੧੫੨ ॥ ॥ ਅਵਿਥੀ ਮਿਥੀ ਜਾਉ ਚਿਰਿ ਕੋ ਪਤਿ ਰਿਪਾ ਅੰਤ ਉਚਾਰਾ ॥ ਨਾਮ ਤੁਪਕ ਕੋ ਹੋਤੁ ਹੈ ਲੀਜਾ
 ਹੁਸਕ ਬਿਸੁਧਾ ॥ ੧੫੩ ॥ ॥ ਤਿਨ ਚਰਾ ਅਵਿਉਚਾਰਿ ਕੋ ਪਤਿ ਅਰਿਬ ਹੁਰਿ ਉਚਾਰਾ ॥ ਨਾਮ ਤੁਪਕ
 ਕੋ ਹੋਤੁ ਹੈ ਲੀਜਾ ਹੁਸੁ ਪਰਸਵਾਹਾ ॥ ੧੫੪ ॥ ॥ ॥ ਤਿਨ ਚਰਾ ਪਦ ਕੋ ਅਵਿਉਚਾਰ ਨ ਕੀਜਾ
 ਐ ॥ ਨਾਥ ਸਬਦ ਕੋ ਤਾ ਕੋ ਪਾਛੇ ਦੀਜੀਐ ॥ ਸੰਤ ਸਬਦ ਕੋ ਤਾ ਕੋ ਅੰਤ ਬਖਾਨੀਐ ॥ ਹੋਸਕ ਲਤੁਪ
 ਕ ਕੇ ਨਾਮ ਚਤੁਰ ਪਛਾਨੀਐ ॥ ੧੫੫ ॥ ॥ ਤਿਨ ਰੁਖ ਪਦ ਕੋ ਅਵਿਉਚਾਰ ਨ ਕੀਜੀਐ ॥ ਨਾ ਇਕ ਪ
 ਦ ਕੋ ਤਾ ਕੋ ਪਾਛੇ ਦੀਜੀਐ ॥ ਸੰਤ ਸਬਦ ਕੋ ਤਾ ਕੋ ਅੰਤ ਉਚਾਰੀਐ ॥ ਹੋਸਕ ਲਤੁਪ ਕ ਕੇ ਨਾਮ ਪੁਖੀ
 ਨ ਬਿਚਾਰੀਐ ॥ ੧੫੬ ॥ ॥ ॥ ਤਿਨ ਹਾਪਦ ਕੋ ਅਵਿਬਖਾਨੇ ॥ ਤਾਪ ਛੇਨਾ ਇਕ ਪਦ ਠੀਕ
 ਨਾ ॥ ਸੰਤ ਸਬਦ ਕੋ ਬਹੁ ਉਚਾਰੇ ॥ ਨਾਮ ਤੁਪਕ ਕੇ ਸਕਲ ਬਿਚਾਰੇ ॥ ੧੫੭ ॥ ॥ ਅਤਿ
 ਹਾਤੀ ਅਕੋ ਅਵਿਉਚਾਰ ਨ ਕੀਜੀਐ ॥ ਤਾਪ ਛੇਨਾ ਥਾ ਸਬਦ ਕੋ ਦੀਜੀਐ ॥ ਤਾ ਕੋ ਪਾਛੇ ਸੰਤ ਸ
 ਬਦ ਕੋ ਠੀਕੀਐ ॥ ਹੋਸਕ ਲਤੁਪ ਕ ਕੇ ਨਾਮ ਚਤੁਰ ਚਿਤ ਜਾਨੀਐ ॥ ੧੫੮ ॥ ॥ ਤਿਨ ਰੁਖੀ ਕੋ ਅਵਿਉ
 ਚਾਰ ਨ ਕੀਜੀਐ ॥ ਨਾ ਇਕ ਪਦ ਕੋ ਤਾ ਕੋ ਪਾਛੇ ਦੀਜੀਐ ॥ ਸੰਤ ਸਬਦ ਕੋ ਕਹੀਐ ਬਹੁ ਸੁਧਾਰਿ ਕੋ
 ਹੋਨਾਮ ਤੁਪਕ ਕੇ ਲੀਜਾ ਹੁਸਕ ਲਾਬਿ ਚਬਕੇ ॥ ੧੫੯ ॥ ॥ ਤਿਨ ਹਾਰਿ ਪਦ ਕੋ ਅਵਿਬਖਾਨ ਨ ਕੀਜੀਐ
 ਨਾਥ ਸਬਦ ਕੋ ਤਾ ਕੋ ਪਾਛੇ ਦੀਜੀਐ ॥ ਸੰਤ ਸਬਦ ਕੋ ਤਾ ਕੋ ਅੰਤ ਬਖਾਨੀਐ ॥ ਹੋਨਾਮ ਤੁਪਕ ਕੇ ਸਕਲ
 ਚਤੁਰ ਪਤਿ ਚਾਨੀਐ ॥ ੧੬੦ ॥ ॥ ੧੬੧ ॥ ॥ ਤਿਨ ਰਿਪਾ ਅਵਿਉਚਾਰਿ ਕੋ ਪਤਿ ਰਿਪਾ ਅੰਤ ਉਚਾਰ
 ਗਾ ॥ ਸਬੁ ਹੀ ਨਾਮ ਤੁਫੰਗ ਕੇ ਲੀਜਾ ਹੁਸੁ ਪਰਸੁਧਾ ॥ ੧੬੨ ॥ ॥ ॥ ਤਿਨ ਰਿਪਾ ਅਵਿਉ
 ਚਾਰ ਨ ਕੀਜੀ ॥ ਤਾਪ ਛੇਨਾ ਇਕ ਪਦ ਠੀਕ ॥ ਸੰਤ ਸਬਦ ਕੋ ਬਹੁ ਉਚਾਰੇ ॥ ਨਾਮ ਤੁਪਕ ਕੇ ਸਕ
 ਲ ਬਿਚਾਰੇ ॥ ੧੬੩ ॥ ॥ ॥ ਤੁਜੰਤ ਕ ਸਬਦਾ ਵਿਉਂਤਿ ਚੋਰੇ ॥ ਨਾ ਇਕ ਤਾਪ ਛੇਨਾ ਪਦ ਠੀਕ ॥ ਸੰਤ ਸਬਦ ਕੋ
 ਬਹੁ ਰਿਕੁ ਦਿਜੋ ॥ ਨਾਮ ਤੁਫੰਗ ਚੀਨ ਚਿਤਾ ਲਿਜੋ ॥ ੧੬੪ ॥ ॥ ਪਿਥੀ ਜਾ ਅਰਿ ਸਬਦਾ ਵਿਉਂਤਿ ਚੋਰੇ ॥

ਤਾਪਾਛੇਨਾਇਕਪਦਤੋਰੇ ਸੰਤਸਬਦਕੇਬਹੁਰਬਖਾਨੇ ਨਾਮਤੁਪਕਕੇਸਭਪਹਿਚਾਨੇ ॥੧੭੩॥
 ॥ਕੂਸੁਤਗਿਪਸਬਦਾਦਿਬਖਾਨਨਕੀਜੀਐ॥ਤਾਕੇਪਾਛੇਬਹੁਰਨਾਬਪਦਦੀਜੀ
 ਸੰਤਸਬਦਕੇਤਾਕੇਅੰਤਉਚਾਰੀਐ॥ਹੇਸਕਲਤੁਪਕਕੇਨਾਮਪ੍ਰਬੀਨਬਿਚਾਰੀਐ॥੧੭੪॥
 ॥ਉਗਵਿਜਸਬਦਸੁਆਦਿਉਚਾਰੇ॥ਰਿਪਨਾਇਕਪਾਛੇਪਦਤੋਰੇ ਸੰਤਸਬਦਕੇ
 ਬਹੁਰਿਭੁਟਿਜੈ॥ਨਾਮਤੁਫੰਗਚੀਨਚਿਤਲਿਜੈ॥੧੭੫॥ਬੈਸੀਧਰਜਾਸਤੁਉਚਾਰੇ॥ਨਾ
 ਇਕਸਬੰਤਦੇਤੋਰੇ॥ਸਤ੍ਰਸੰਬਦਕੇਬਹੁਰਿਉਚਾਰੀਐ॥ਨਾਮਬੰਦੂਕਚਿਤਮੇਧਰੀਐ॥
 ॥੧੭੬॥ਪੂਰਨਆਦਿਉਚਾਰਨਕੀਜੈ॥ਜਾਗਿਪਪਦਤਾਕੇਪਾਛੇਦੀਜੈ॥ਸਤ੍ਰਸਬਦਕੇਬਹੁ
 ਰਬਖਾਨੇ॥ਨਾਮਤੁਪਕਕੇਸਕਲਪਛਾਨੇ॥੧੭੭॥ਦੀਪਨਿਆਦਿਸਬਦਕੇਦਿਜੈ॥ਤਾਪ
 ਛੇਚਰਸਬਦਭਨਿਜੈ॥ਸੰਤਸਬਦਕੇਬਹੁਰਉਚਾਰੇ॥ਨਾਮਤੁਪਕਕੇਸਕਲਬਿਚਾਰੇ॥੧੭੮॥
 ॥ਸਿਸਟਨਪਦਕੇਆਦਿਉਚਾਰੇ॥ਜਾਕਹਿਪਦਪਾਛੇਦੇਤੋਰੇ॥ਸੰਤਸਬਦਕੇਬਹੁਰਿਭੁ
 ਟਿਜੈ॥ਨਾਮਤੁਫੰਗਚੀਨਚਿਤਲਿਜੈ॥੧੭੯॥ਧਰਨਿਸਬਦਕੇਆਦਿਉਚਾਰੇ॥ਜਾਹਰ
 ਪਦਪਾਛੇਦੇਤੋਰੇ॥ਸੰਤਸਬਦਕੇਬਹੁਰਿਬਖਾਨਾ॥ਸਭਸ੍ਰੀਨਾਮਤੁਪਕਕੇਜਾਨਹਾ॥੧੮੦॥
 ॥ਧਰਸਬਦਕੇਆਦਿਬਖਾਨਹਾ॥ਜਾਹਰਪਦਪਾਛੇਤਿਹਠਾਨੇ॥ਸਤ੍ਰਸਬਦਕੇਬਹੁਰਿਉ
 ਚਾਰੇ॥ਨਾਮਤੁਫੰਗਸਕਲਚਿਤਧਾਰੇ॥੧੮੧॥ ॥ਕੂਮਿਜਆਦਿਉਚਾਰਿਕੈਚਰ
 ਪਦਬਹੁਰਉਚਾਰਾ॥ਰਿਪਕਹਿਨਾਮਤੁਫੰਗਕੇਲੀਜਹੁਸੁਕਬਿਸੁਧਾਰਾ॥੧੮੨॥ ॥੧੮੩॥
 ॥ਦੁਮਨੀਆਦਿਉਚਾਰਨਕੀਜੈ॥ਜਾਹਰਕਹਿਨਾਇੰਪਦਦੀਜੈ॥ਸਤ੍ਰਸਬਦਕੇਬਹੁਰ
 ਬਖਾਨੇ॥ਨਾਮਤੁਪਕੇਸਭਪਹਿਚਾਨੇ॥੧੮੪॥ ॥ਬਿਛਨਿਜਆਦਿਉਚਾਰਨਕੀਜੈ॥ਚਰ
 ਨਾਇਕਪਾਛੇਪਦਦੀਜੈ॥ਸੰਤਸਬਦਕੇਬਹੁਰਿਭੁਟਿਜੈ॥ਨਾਮਤੁਫੰਗਚੀਨਚਿਤਲਿਜੈ॥
 ॥੧੮੫॥ ॥ਧਰਏਸਰਣੀਆਦਿਬਖਾਨੇ॥ਤਾਪਛੇਜਾਹਰਪਦਠਾਨੇ॥ਸੰਤਸਬਦਕੇਬਹੁਰ
 ਬਖਾਨਹਾ॥ਸਭਸ੍ਰੀਨਾਮਤੁਪਕਕੇਜਾਨੇ॥੧੮੬॥ ॥ਧਰਾਹਟਨੀਆਦਿਉਚਾਰੇ॥ਜਾਨਾਇਕ
 ਚਰਸਬਦਬਿਚਾਰੇ॥ਸਭਸ੍ਰੀਨਾਮਤੁਪਕਕੇਜਾਨੇ॥ਜਾਮੇਕਛੁਤੇਦਨੀਮਾਨੇ॥੧੮੭॥

॥ ਬਾਰਪਨੀ ਸਬਦਾ ਦਿਉ ਚਾਰਨ ਕੀ ਜੀਐ ॥ ਜਾ ਚਰਨ ਇਕ ਸਬਦ ਅੰਤ ਤਿਹ ਦੀ ਜੀ ॥ ੨੭੬ ॥
 ਐ ॥ ਸੰਤ ਸਬਦ ਕੋ ਤ ਕੋ ਅੰਤ ਉਚਾਰੀਐ ॥ ਹੋ ਸਕਲ ਤੁਪਕ ਕੋ ਨਾਮ ਚਤੁਰ ਚਿਤ ਪਾਰੀਐ ॥
 ॥ ਸਾਮ੍ਹੰਦ ਸਬਦਾ ਦਿਉ ਚਾਰਨ ਨਿਕੋ ॥ ਜਾ ਚਰਪਦ ਤ ਕੋ ਪੁਨਿ ਠਨ ਕੋ ॥ ਸੰਤ ਸਬਦ ਕੋ ਤ ਕੋ ॥ ੨੭੭ ॥
 ਕੋ ਅੰਤ ਉਚਾਰੀਐ ॥ ਹੋ ਸਕਲ ਤੁਪਕ ਕੋ ਨਾਮ ਪ੍ਰਬੀਨ ਬਿਚਾਰੀਐ ॥ ੨੭੮ ॥ ਨੀਰਗ ਸਕੋ ॥ ਐ
 ਉਚਾਰਨ ਕੀ ਜੀਐ ॥ ਜਾ ਚਰਨ ਇਕ ਸਬਦ ਅੰਤ ਤਿਹ ਦੀ ਜੀਐ ॥ ਸੰਤ ਸਬਦ ਕੋ ਤ ਕੋ ਅੰਤ
 ਖਾਨੀਐ ॥ ਹੋ ਸਕਲ ਤੁਪਕ ਕੋ ਨਾਮ ਸਾਰ ਪਹਿਚਾਨੀਐ ॥ ੨੭੯ ॥ ਨੀਰਲ ਅਣੀ ॥
 ਦਿਉ ਚਾਰੇ ॥ ਜਾ ਚਰਨ ਇਕ ਬਹੁ ਬਿਚਾਰੇ ॥ ਤ ਕੋ ਅੰਤ ਸੰਤ ਪਦ ਦੀ ਜੋ ॥ ਨਾਮ ਤੁਫੰਗ ਚੀ
 ਨ ਚਿਤ ਲੀਜੋ ॥ ੨੮੦ ॥ ॥ ਨੀਰਪਨੀ ਸਬਦਾ ਦਿਉ ਚਾਰੇ ਜਾ ਨਿਕੋ ॥ ਜਾ ਚਰਨ ਇ
 ਕ ਪਦ ਕੋ ਪਾਛੇ ਠਨ ਕੋ ॥ ਸੰਤ ਸਬਦ ਕੋ ਤ ਕੋ ਅੰਤ ਉਚਾਰੀਐ ॥ ਹੋ ਸਕਲ ਤੁਪਕ ਕੋ ਨਾਮ ਪ੍ਰਬ
 ਨ ਬਿਚਾਰੀਐ ॥ ੨੮੧ ॥ ॥ ਬਾਰਲ ਅਣੀ ॥ ਆਦਿ ਕਹਿ ਜਾ ਚਰਪਤਿ ਪਦ ਦੇਹਾ ॥ ਸੰ
 ਤ ਸਬਦ ਪੁਨਿ ਭਾਖੀਐ ॥ ਨਾਮ ਤੁਪਕ ਲਖਿ ਲੇਹਾ ॥ ੨੮੨ ॥ ॥ ਜਲਗ ਸਨੀ ॥ ਆ
 ਦਿਉ ਚਾਰਨ ਕੀ ਜੀਐ ॥ ਜਾ ਚਰਕ ਹਿਨ ਇਕ ਪਦ ਤਿਹ ਪਾਛੇ ਦੀ ਜੀਐ ॥ ਸੰਤ ਸਬਦ ਕੋ ਤ
 ਕੋ ਅੰਤ ਉਚਾਰੀਐ ॥ ਹੋ ਸਕਲ ਤੁਪਕ ਕੋ ਨਾਮ ਸੁਕ ਬਿਬਿਚਾਰੀਐ ॥ ੨੮੩ ॥ ਚੋ ਪਈ ॥ ਕੀਨ
 ਪਨੀ ਸਬਦਾ ਦਿਉ ਨਿਜੋ ॥ ਜਾ ਚਰਨ ਇਕ ਪਦ ਕੋ ਦੇ ਜੋ ॥ ਸੰਤ ਸਬਦ ਕੋ ਅੰਤ ਉਚਾਰੇ ॥ ਨਾਮ ਤੁ
 ਪਕ ਕੋ ਸਕਲ ਬਿਚਾਰੇ ॥ ੨੮੪ ॥ ਅੰਬੁਜਨੀ ਸਬਦਾ ਦਿਉ ਖਾਨੇ ॥ ਜਾ ਚਰਕ ਹਿਨ ਇਕ ਪਦ
 ਠਨੇ ॥ ਸੰਤ ਸਬਦ ਕੋ ਬਹੁ ਰਿਤੁ ਦਿਜੋ ॥ ਨਾਮ ਤੁਫੰਗ ਚੀ ਨ ਚਿਤ ਲੀਜੋ ॥ ੨੮੫ ॥ ਜਲਨੀ ਆ
 ਦਿਉ ਖਾਨ ਨਕੀ ਜੋ ॥ ਜਾ ਚਰਪਤਿ ਪਾਛੇ ਪਦ ਦੀ ਜੋ ॥ ਸੰਤ ਸਬਦ ਕੋ ਅੰਤ ਖਾਨੇ ॥ ਨਾਮ ਤੁਪ
 ਕ ਕੋ ਸਕਲ ਪਾਛੇ ॥ ੨੮੬ ॥ ਪਾਨਨ ਆਦਿ ਉਚਾਰਨ ਕੀ ਜੋ ॥ ਜਾ ਚਰਪਤ ਸਬਦਾਂ ਤਿਭਨੀ ਜੋ ॥
 ਸਤ ਸਬਦ ਕੋ ਬਹੁ ਰਿਉ ਚਾਰੇ ॥ ਨਾਮ ਤੁਪਕ ਕੋ ਸਕਲ ਬਿਚਾਰੇ ॥ ੨੮੭ ॥ ਅੰਬੁਜਨੀ ਸਬਦ
 ਦਿਉ ਦਿਜੋ ॥ ਜਾ ਚਰਪਤ ਸਬਦਾਂ ਤਿਕ ਹਿਜੋ ॥ ਸੰਤ ਸਬਦ ਬਹੁ ਰੇਤ ਪਠੇ ॥ ਨਾਮ ਤੁਪਕ ਕੋ ਸ
 ਰਪਹਿ ਚਾਨੇ ॥ ੨੮੮ ॥ ਦੇਹਗ ॥ ॥ ਬਾਰਨ ਆਦਿ ਉਚਾਰਿ ਕੋ ਜਾ ਚਰਪਤ ਪਦ ਦੇਹਾ ॥ ਸੰਤ ਉਚ

ਰਤੁਫੰਗਕੇਨਾਮਚਤੁਰਲਖਿਲੇਹੁ॥੧੯੯॥ਬਾਰਜਨੀਸਬਦਾਦਿਉਚੋਰੇਜਾ
 ਨਿਕੋ॥ਜਾਚਰਪਤਪਦਕੋਤਿਹਪਛੇਠਾਨਕੋ॥ਸੰਤਸਬਦਕੋਤਕੋਅੰਤਉਚਾਰਕੋ॥ਹੋਸਕਲ
 ਤੁਪਕਕੋਨਾਮਸੁਲੇਹੁਬਿਚਾਰਕੋ॥੨੦੦॥ਜਲਨਿਧਨੀਸਬਦਾਦਿਉਚਾਰਨਕੀਜੀਐ॥ਜਾਚ
 ਰਕਹਿਨਾਇਕਪਦਬਹੁਰੇਦੀਜੀਐ॥ਸੰਤਸਬਦਕੋਤਕੋਅੰਤਉਚਾਰੀਐ॥ਹੋਸਕਲਤੁਪਕ
 ਕੋਨਾਮਪ੍ਰਬੀਨਬਿਚਾਰੀਐ॥੨੦੧॥ਅਪ੍ਰਜਨੀਸਬਦਾਦਿਉਚੋਰੇਜਾਚਰਕਹਿ
 ਨਾਇਕਪਦਬਹੁਰੇਸੰਤਸਬਦਕੋਬਹੁਰੁਦਿਜੈ॥ਨਾਮਤੁਫੰਗਜਾਨਜੀਅਲਿਜੈ॥੨੦੨॥ਬ
 ਦਨੀਸਬਦਾਦਿਬਖਾਨੇ॥ਜਾਚਰਗੁਨਾਇਕਪਦਠਾਨੇ॥ਸੰਤਸਬਦਕੋਬਹੁਰਿਉਚੋਰੇ॥ਨਾਮਤੁਪ
 ਕਕੋਸਕਲਬਿਚੋਰੇ॥੨੦੩॥ਹਰਨੀਆਦਿਉਚਾਰਨਕੀਜੈ॥ਜਾਚਰਕਹਿਨਾਇਕਪਦਦੀ
 ਜੈ॥ਸੰਤਸਬਦਕੋਬਹੁਰਿਬਖਾਨੇ॥ਨਾਮਤੁਪਕਕੋਸਕਲਪਛੇਠੇ॥੨੦੪॥ਬਾਰਦਨੀਸਬਦ
 ਦਿਬਖਾਨੇ॥ਜਾਚਰਕਹਿਨਾਇਕਪਦਠਾਨੇ॥ਸੰਤਸਬਦਕੋਬਹੁਰਿਉਚਾਰਹੁ॥ਨਾਮਤੁਪਕ
 ਸਕਹੀਏਬਿਚੋਰੇ॥੨੦੫॥ਨਰਨੀਆਦਿਉਚਾਰਨਕੀਜੈ॥ਜਾਚਰਕਹਿਨਾਇਕਪਦਦੀਜੈ॥
 ਸੰਤਸਬਦਕੋਬਹੁਰਬਖਾਨੇ॥ਨਾਮਤੁਪਕਕੋਸਕਲਪਛੇਠੇ॥੨੦੬॥ਅਪ੍ਰਜਨੀਸਬਦ
 ਸੁਮੁਖਤੇਆਦਿਉਚਾਰੀਐ॥ਜਾਚਰਕਹਿਨਾਇਕਪਦਪੁਨਿਦੈਡਾਰੀਐ॥ਸੰਤਸਬਦਕਹੁਤਕੋ
 ਅੰਤਬਖਾਨੀਐ॥ਹੋਸਕਲਤੁਪਕਕੋਨਾਮਚਤੁਰਚਿਤਜਾਨੀਐ॥੨੦੭॥ਸਰਤਿਨਸਬਦਸੁ
 ਮੁਖਤੇਆਦਿਬਖਾਨੀਐ॥ਜਾਚਰਕਹਿਨਾਇਕਪਦਪਾਛੇਠਾਨੀਐ॥ਸੰਤਸਬਦਕੋਤਕੋਅੰਤ
 ਉਚਾਰੀਐ॥ਹੋਸਕਲਤੁਪਕਕੋਨਾਮਪ੍ਰਬੀਨਬਿਚਾਰੀਐ॥੨੦੮॥ਨਾਦਨਿਮੁਖਤੇਸਬਦਉ
 ਚਾਰਨਕੀਜੀਐ॥ਜਾਚਰਕਹਿਨਾਇਕਪਦਬਹੁਰੇਦੀਜੀਐ॥ਸੰਤਸਬਦਕੋਤਕੋਅੰਤਬ
 ਖਾਨੀਐ॥ਹੋਸਕਲਤੁਪਕਕੋਨਾਮਚਤੁਰਚਿਤਜਾਨੀਐ॥੨੦੯॥ਜਲਨੀਮੁਖਤੇਆਦਿ
 ਉਚਾਰਨਕੀਜੀਐ॥ਜਾਚਰਕਹਿਨਾਇਕਪਦਪਾਛੇਦੀਜੀਐ॥ਸੰਤਸਬਦਕੋਤਕੋਅੰਤ
 ਉਚਾਰੀਐ॥ਹੋਸਕਲਤੁਪਕਕੋਨਾਮਸੁਮੰਤੁਬਿਚਾਰੀਐ॥੨੧੦॥ਆਦਿਤਰੰਗਨਸਬਦ
 ਉਚੋਰੇਜਾਨਕੋ॥ਜਾਚਰਕਹਿਨਾਇਕਪਦਬਹੁਰੇਠਾਨਕੋ॥ਸੰਤਸਬਦਕੋਤਕੋਅੰਤਉਚਾਰੀ

ਆਹਿ ਸਕਲਤੁ ਪਕਕੇ ਨਾਮ ਸੁਮੰਤ ਬਿਚਾਰੀਐ॥ ੮੧੦॥ ਆਦਿਕ ਰਾਗਿ ਨਿਸਬਦ ਉਚਾਰੇ ਬਕਰਤੇ ੩੭੭
 ਜਾਚਰਕਹਿ ਨਾਇਕ ਪਦ ਉਚਾਰੇ ਚਿਤੁ ਸੋ॥ ਸੰਤ੍ਰਸਬ ਦੇ ਕੇਤ ਕੇ ਅੰਤ ਬਖਾਨੀਐ॥ ਹੋ ਸਕਲਤੁ ਪਕ
 ਕੇ ਨਾਮ ਸੁਪਬੰ ਖਾਨੀਐ॥ ੮੧੧॥ ਛੇਨ ਨੀਸਬਦਾ ਵਿਉਚਾਰਨ ਕੀਜੀਐ॥ ਜਾਚਰਕਹਿ ਨਾਇ
 ਕ ਪਦ ਬਹੁਰੇ ਦੀਜੀਐ॥ ਸੰਤ੍ਰਸਬ ਦੇ ਕੇਤ ਕੇ ਅੰਤ ਬਖਾਨੀਐ॥ ਹੋ ਸਕਲਤੁ ਪਕਕੇ ਨਾਮ ਪ੍ਰਬੀਨ ਪ
 ਛਾਨੀਐ॥ ੮੧੨॥ ਬਿਰਛ ਕੰਦਨੀ ਆਦਿ ਬਖਾਨੇ ਜਾਨਕੇ॥ ਜਾਚਰਕਹਿ ਨਾਇਕ ਪਦ ਬਹੁਰ
 ਮਾਨਕੇ॥ ਸੰਤ੍ਰਸਬ ਦੇ ਕੇਤ ਕੇ ਅੰਤ ਬਖਾਨੀਐ॥ ਹੋ ਸਕਲਤੁ ਪਕਕੇ ਨਾਮ ਚਤੁਰ ਪਹਿਚਾਨੀਐ॥
 ੮੧੩॥ ਏਹੁ॥ ॥ ਜਲ ਰਸ ਸਨੀ ਆਦਿਕ ਹਿਜਾਚਰਿ ਪਤਕਹਿ ਅੰਤ॥ ਸੰਤ੍ਰਸਬਦ ਕਹਿਤੁ
 ਪਕਕੇ ਨਿਕਸਹਿ ਨਾਮ ਬਿਅੰਤ॥ ੮੧੪॥ ਕ੍ਰਿਤ ਅਰਨੀ ਪਦ ਆਦਿਕ ਹਿਜਾਚਰਨਾ ਬਉਚਾਰ॥
 ਸਤ੍ਰਉਚਰਿਕਹਿਤੁ ਪਕਕੇ ਲੀਜੇ ਨਾਮ ਸੁਪਾਰ॥ ੮੧੫॥ ਕ੍ਰਾਰ ਕੰਦਨੀ ਆਦਿ ਬ
 ਖਾਨੇ॥ ਜਾਚਰਕਹਿ ਨਾਇਕ ਪਦ ਠੇਨੇ॥ ਸੰਤ੍ਰਸਬਦ ਕਹੁ ਬਹੁਰਿ ਭੁਇਜੇ॥ ਨਾਮਤੁ ਫੰਗ ਚੀਨ ਚਿ
 ਤਲੀਜੇ॥ ੮੧੬॥ ਕ੍ਰਾਰ ਅਰਨੀ ਆਦਿ ਬਖਾਨੇ॥ ਜਾਚਰਨਾਇਕ ਪਦ ਠੇਨੇ॥ ਸੰਤ੍ਰਸਬਦ ਕਹੁ ਬ
 ਹੁਰਿ ਚਾਰੇ॥ ਨਾਮਤੁ ਪਕਕੇ ਸਕਲ ਬਿਚਾਰੇ॥ ੮੧੭॥ ਕਲੁ ਨਾਮਨੀ ਆਦਿ ਭੁਇਜੇ॥ ਜਾਚਰ
 ਕਹਿ ਨਾਇਕ ਪਦ ਵਿਜੇ॥ ਸੰਤ੍ਰਸਬਦ ਤਿਹਾ ਅੰਤ ਉਚਾਰੀਐ॥ ਨਾਮਤੁ ਪਕਕੇ ਸਕਲ ਬਿਚਾਰੀਐ॥
 ੮੧੮॥ ਗੰਗਾ ਨਿਪਦ ਕੇ ਪ੍ਰਿਥਮ ਉਚਾਰਿ ਨਿਕੀਜੀਐ॥ ਜਾਚਰਕਹਿ ਨਾਇਕ ਪਦ ਬ
 ਹੁਰੇ ਦੀਜੀਐ॥ ਸੰਤ੍ਰਸਬ ਦੇ ਕੇਤ ਕੇ ਅੰਤ ਬਖਾਨੀਐ॥ ਹੋ ਸਕਲਤੁ ਪਕਕੇ ਨਾਮ ਪ੍ਰਬੀਨ ਪਛਾਨੀ
 ਐ॥ ੮੧੯॥ ਜਨਿਵ ਨਿਪਦ ਕੇ ਆਦਿ ਉਚਾਰੇ॥ ਜਾਚਰਕਹਿ ਨਾਇਕ ਪਦ ਰੂਰੇ॥ ਸੰਤ੍ਰ
 ਸਬ ਦੇ ਕੇ ਬਹੁਰਿ ਭੁਇਜੇ॥ ਨਾਮਤੁ ਫੰਗ ਚੀਨ ਚਿਤਲੀਜੇ॥ ੮੨੦॥ ਭਾਰਿ ਬਨੀ ਪਦ
 ਕੇ ਆਦਿ ਬਖਾਨੀਐ॥ ਜਾਚਰਕਹਿ ਨਾਇਕ ਪਦ ਬਹੁਰੇ ਠਾਨੀਐ॥ ਸੰਤ੍ਰਸਬ ਦੇ ਕੇਤ ਕੇ ਅੰਤ ਉਚਾ
 ਰੀਐ॥ ਹੋ ਸਕਲਤੁ ਪਕਕੇ ਨਾਮ ਪ੍ਰਬੀਨ ਬਿਚਾਰੀਐ॥ ੮੨੧॥ ਜਨ ਨਿਪਦ ਕੇ ਆ
 ਦਿਉਚਾਰੀਐ॥ ਜਾਚਰਨਾਇਕ ਪਦ ਪਹੀਐ॥ ਸੰਤ੍ਰਸਬ ਦੇ ਕੇ ਬਹੁਰਿ ਬਖਾਨੇ॥ ਨਾਮਤੁ ਪਕਕੇ ਸਕ
 ਲ ਪਾਐ॥ ੮੨੨॥ ਨਦੀ ਰਾਣ ਨਿਨ ਆਦਿ ਬਖਾਨੇ॥ ਜਾਚਰਿਕਹਿ ਪਤਿ ਸਬਦ ਪਾਐ॥ ਸੰਤ੍ਰਸ

ਸਬਦੇ ਕੇ ਬਹੁ ਰਿਭੁਣੀ ਜੋ ॥ ਨਾਮ ਤੁਫੰਗ ਜਾਨ ਜੀ ॥ ਲੀਜੋ ॥ ੨੨੩ ॥ ਭੀਖ ਮਜਨ ਨਿਨਿਆ ਦਿਬਖ
 ਨਾ ॥ ਜਾਚ ਰਿਕਹਿ ਪਤਿ ਸਬਦ ਪ੍ਰਮੋਨੇ ॥ ਨਾਮ ਤੁਪਕ ਕੇ ਸਕੁ ਹੀ ਲਹੀਐ ॥ ਜਾਮੇ ਕਛੁ ਭੇਦ ਨਹੀ ਕ
 ਹੀਐ ॥ ੨੨੪ ॥ ਨਦੀ ਈਸੁ ਨਿਆ ਦਿਉ ਚਰੀਐ ॥ ਜਾਚ ਰਕਹਿ ਨਾਇਕ ਪਦ ਰੂਹੀਐ ॥ ਸੰਤ
 ਸਬਦੇ ਕੇ ਬਹੁ ਰਬਖਾਨੇ ॥ ਨਾਮ ਤੁਪਕ ਕੇ ਸਕਲ ਪਛੋਨੇ ॥ ੨੨੫ ॥ ਨਦੀ ਗਜਨ ਨਿਆ ਦਿਬਖ
 ਨਾ ॥ ਜਾਚ ਰਕਹਿ ਪਤਿ ਸਬਦ ਪ੍ਰਮੋਨੇ ॥ ਸਤ ਸਬਦ ਬਹੁ ਰੇ ਮੁਖ ਭਾਖੁ ॥ ਨਾਮ ਤੁਫੰਗ ਚੀਨ ਚਿਤ
 ਰਾਖੁ ॥ ੨੨੬ ॥ ਨਦਨਾਇਕ ਨਿਆ ਦਿਬਖਾਨੇ ॥ ਜਾਚ ਰਕਹਿ ਪਤਿ ਸਬਦ ਪ੍ਰਮੋਨੇ ॥ ਸੰਤ ਸਬਦ
 ਬਹੁ ਰੇ ਤਿਹ ਦੀਜੋ ॥ ਨਾਮ ਤੁਫੰਗ ਚੀਨ ਚਿਤ ਲੀਜੋ ॥ ੨੨੭ ॥ ਸਰਤੋ ਸੁਨ ਨਿਆ ਦਿਭੁਣਿ ਜੋ ॥ ਜਾ
 ਚਰਕਹਿ ਨਾਇਕ ਪਦਾਦਿ ਜੋ ॥ ਸਤ ਸਬਦੇ ਕੇ ਬਹੁ ਰਬਖਾਨੇ ॥ ਨਾਮ ਤੁਪਕ ਕੇ ਸਕਲ ਪਛੋਨੇ ॥
 ੨੨੮ ॥ ਸਰਤ ਬਰ ਨਿਆ ਦਿਉ ਚਰੀਐ ॥ ਜਾਚ ਰਕਹਿ ਨਾਇਕ ਪਦ ਰੂਹੀਐ ॥ ਸੰਤ ਸਬਦ
 ਕੇ ਬਹੁ ਰਬਖਾਨੇ ॥ ਨਾਮ ਤੁਪਕ ਕੇ ਸਕੁ ਪਹਿ ਚੋਨੇ ॥ ੨੨੯ ॥ ਸਰਤੋ ਦੁਨਿ ਨਿਆ ਦਿਉ ਚੋਰੇ ॥ ਜਾਚ ਰ
 ਕਹਿ ਪਤ ਪਦੈ ਰੂਹੀਐ ॥ ਸੰਤ ਸਬਦੇ ਕੇ ਬਹੁ ਰਬਖਾਨੇ ॥ ਨਾਮ ਤੁਪਕ ਕੇ ਸਕੁ ਜੀਅ ਜਾਨੇ ॥ ੨੩੦ ॥
 ੨੩੧ ॥ ॥ ਸਰਤ ਨਿਪ ਨਿਬਕ ਤੇ ਪ੍ਰਥਮੇ ਕੋਰੇ ਉਚਾਰਾ ॥ ਜਾਚ ਰਪਤਿ ਕਹਿ ਸੰਤ ਕਹਿ ਨਾਮ
 ਤੁਪਕ ਜੀਅ ਪਾਰਿ ॥ ੨੩੨ ॥ ॥ ॥ ॥ ॥ ਅੰਮ੍ਰਿਤ ਰੰਗ ਨਿਰਜਨਿ ਸਬਦ ਉਚਾਰੀਐ ॥ ਜਾ
 ਚਰਿਕਹਿ ਨਾਇਕ ਪਦੈ ਰੂਹੀਐ ॥ ਸੰਤ ਸਬਦੇ ਕੇ ਤਕੇ ਅੰਤ ਬਖਾਨੀਐ ॥ ਹੋ ਸਕਲ ਤੁਪਕ ਕੇ
 ਨਾਮ ਪ੍ਰਬੀਨ ਪਛੋਨੀਐ ॥ ੨੩੩ ॥ ਨਦੀ ਨਿਪ ਨੀਮੁਖ ਤੇ ਆਦਿ ਬਖਾਨੀਐ ॥ ਜਾਚ ਰਿਕਹਿ ਨਾ
 ਇਕ ਪਦ ਬਹੁ ਪ੍ਰਮਾਨੀਐ ॥ ਸੰਤ ਸਬਦੇ ਕੇ ਤਕੇ ਅੰਤ ਉਚਾਰੀਐ ॥ ਹੋ ਸਕਲ ਤੁਪਕ ਕੇ ਨਾਮ
 ਤੁਰ ਚਿਤ ਪਾਹੀਐ ॥ ੨੩੪ ॥ ॥ ॥ ॥ ॥ ਅੰਮ੍ਰਿਤ ਮਨ ਨੀਸ ਬਦ ਉਚਾਰੇ ॥ ਜਾਚ ਰਕਹਿ ਨਾਇ
 ਕ ਪਦ ਰੂਹੀਐ ॥ ਸੰਤ ਸਬਦੇ ਕੇ ਬਹੁ ਰਿਭੁਣਿ ਜੋ ॥ ਨਾਮ ਤੁਫੰਗ ਚੀਨ ਚਿਤ ਲੀਜੋ ॥ ੨੩੫ ॥ ਕਾ
 ਲਿ ਦੁਨੀਆ ਦਿਉ ਚਰੀਐ ॥ ਜਾਚ ਰਕਹਿ ਨਾਇਕ ਪਦ ਰੂਹੀਐ ॥ ਸੰਤ ਸਬਦੇ ਕੇ ਬਹੁ ਰਿਬ
 ਖਾਨੇ ॥ ਸਭ ਸ੍ਰੀ ਨਾਮ ਤੁਪਕ ਕੇ ਜਾਨੇ ॥ ੨੩੬ ॥ ਕਿਸਨ ਬਲ ਭਾਯਾ ਦਿਭੁਣਿ ਜੋ ॥ ਜਾਚ ਰਕਹਿ
 ਨਾਇਕ ਪਦਾਦਿ ਜੋ ॥ ਸੰਤ ਸਬਦੇ ਕੇ ਬਹੁ ਰਬਖਾਨੀਐ ॥ ਸਭ ਸ੍ਰੀ ਨਾਮ ਤੁਪਕ ਕੇ ਜਾਨੀਐ ॥

੨੭੮
 ੨੭੮ ॥ ਸਸਦੇਵਜਬਲਭਨਿਭਾਖੋ ॥ ਜਾਚਰਕਹਿਨਾਇਕਪਦਭਾਖੋ ॥ ਸਭਸੀਨਾਮਤੁਪਕਕੇ
 ਜੋਨੋ ॥ ੨੭੮ ॥ ੨੭੮ ॥ ੨੭੮ ॥ ॥ ਸਕਲਨਾਮਸਸਦੇਵਕੋ ॥ ਅਦਿਉਚਰੀ
 ਐ ॥ ਜਾਬਲਭਨੀਤਾਪਾਛੇਪਦਦੈਰਾਗੀਐ ॥ ਜਾਚਰਕਹਿਰਿਪਸਬਦਬਹੁਰਿਤਿਤੁਖੀਐ ॥
 ਰੇਚੀਨਤੁਪਕਕੇਨਾਮਚਤੁਰਚਿਤਰਾਖੀਐ ॥ ੨੭੯ ॥ ੨੭੯ ॥ ੨੭੯ ॥ ॥ ਸਿਆਮਬਲਭਾਅਦਿਬ
 ਖੋਨੋ ॥ ਜਾਚਰਕਹਿਨਾਇਕਪਦਭਾਖੋ ॥ ਸੰਤਸਬਦਕੋਬਹੁਰਬਖਾਨਹਾ ॥ ਸਭਸੀਨਾਮਤੁਪਕ
 ਕੇਜੋਨੋ ॥ ੨੮੦ ॥ ੨੮੦ ॥ ੨੮੦ ॥ ॥ ਮਸਲੀਪਰਬਲਿਭਾਬਖਾਨਹਾ ॥ ਜਾਚਰਕਹਿਪਦਸਬਦਪੁਮਾਨਹਾ ॥ ਸ
 ਤਸਬਦਕੋਬਹੁਰਿਤੁਣੀਜੋ ॥ ਜਾਨਨਾਮਤੁਪਕਕੇਲੀਜੋ ॥ ੨੮੧ ॥ ੨੮੧ ॥ ੨੮੧ ॥ ॥ ਬਾਪੁਰਪਰਬਲਭਾਪੁਮਾ
 ਨੋ ॥ ਜਾਚਰਕਹਿਪਤਿਸਬਦਹਿਭਾਖੋ ॥ ਸੰਤਸਬਦਕੋਬਹੁਰਉਚਰੀਐ ॥ ਸਭਜੀਅਨਾਮਤੁ
 ਪਕਕੇਧਰੀਐ ॥ ੨੮੨ ॥ ੨੮੨ ॥ ੨੮੨ ॥ ॥ ਬੀਸੀਪਰਨਿਨਿਪਦਦਿਜੋ ॥ ਜਾਚਰਕਹਿਪਤਿਸਬਦੁਣੀਜੋ ॥ ਸਤਸ
 ਬਦਕੋਬਹੁਰਖੋਨੋ ॥ ਸਭਸੀਨਾਮਤੁਪਕਕੇਜੋਨੋ ॥ ੨੮੩ ॥ ੨੮੩ ॥ ੨੮੩ ॥ ॥ ਬਿਸਇਸਬਲਭਾਦਿਪਦਦ
 ਜੋ ॥ ਜਾਚਰਕਹਿਪਤਿਸਬਦੁਣੀਜੋ ॥ ਸੰਤਸਬਦਕੋਬਹੁਰਿਬਖੋਨੋ ॥ ਸਭਸੀਨਾਮਤੁਪਕਕੇਜੋ
 ਨੋ ॥ ੨੮੪ ॥ ੨੮੪ ॥ ੨੮੪ ॥ ॥ ਬਿਸੁਏਸਦੀਆਦਿਭੁਦਿਜੋ ॥ ਜਾਚਰਕਹਿਪਤਿਪਦਪੁਨਿਦਿਜੋ ॥ ਸੰਤਸਬਦ
 ਕੋਬਹੁਰਬਖੋਨੋ ॥ ਸਭਸੀਨਾਮਤੁਪਕਕੇਜੋਨੋ ॥ ੨੮੫ ॥ ੨੮੫ ॥ ੨੮੫ ॥ ॥ ਜਦਨਾਇਕਨਾਇਕਾਬਖੋਨੋ ॥ ਜਾਚ
 ਰਕਹਿਪਤਿਸਬਦਪੁਮਾਨੋ ॥ ਤਾਕੇਅੰਤਸੰਤਪਦਦੀਜੋ ॥ ਨਾਮਤੁਫੰਗਚੀਨਚਿਤਲੀਜੋ ॥
 ੨੮੬ ॥ ੨੮੬ ॥ ੨੮੬ ॥ ॥ ॥ ਦੁਆਰਵਤੀਸਬਲਭਾਅਦਿਉਚਰੀਐ ॥ ਜਾਚਰਕਹਿਨਾਇਕਪਦ
 ਕੋਪੁਨਿਦੈਰਾਗੀਐ ॥ ਸੰਤਸਬਦਕੋਤਾਕੇਅੰਤਬਖਾਨੀਐ ॥ ਹੋਸਕਲਤੁਪਕਕੇਨਾਮਪ੍ਰਬੀਨਪ
 ਛਾਨੀਐ ॥ ੨੮੭ ॥ ੨੮੭ ॥ ੨੮੭ ॥ ॥ ਜਦੋਰਾਇਬਲਭਾਅਦਿਬਖਾਨੀਐ ॥ ਜਾਚਰਕਹਿਨਾਇਕਪਦਬਹੁਰ
 ਪੁਮਾਨੀਐ ॥ ਸਤਸਬਦਕੋਤਾਕੇਅੰਤਭੁਣੀਜੀਐ ॥ ਹੋਸਕਲਤੁਪਕਕੇਨਾਮਚਤੁਰਲਖਿਭੀ
 ਜੀਐ ॥ ੨੮੮ ॥ ੨੮੮ ॥ ੨੮੮ ॥ ॥ ਦੁਆਰਕੋਦਬਲਭਿਨਉਚਾਰਨਕੀਜੀਐ ॥ ਜਾਚਰਕਹਿਨਾਇਕਪਦਪਾਛੇਦੀ
 ਜੀਐ ॥ ਸੰਤਸਬਦਕੋਤਾਕੇਅੰਤਬਖਾਨੀਐ ॥ ਹੋਸਕਲਤੁਪਕਕੇਨਾਮਪ੍ਰਬੀਨਪਛਾਨੀਐ ॥ ੨
 ੮੯ ॥ ੨੮੯ ॥ ੨੮੯ ॥ ॥ ਦੁਆਰਕੋਸਬਲਭਨਿਭਾਅਦਿਬਖਾਨੀਐ ॥ ਜਾਚਰਕਹਿਨਾਇਕਪਦਬਹੁਰਪੁਮਾਨੀਐ

ਸੰਤ ਸਬਦ ਕੋ ਤ ਕੇ ਅੰਤ ਉਚਾਰੀਐ ਹੋ ਸਕਲ ਤੁਪਕ ਕੇ ਨਾਮ ਚਤੁਰ ਚਿਤ ਪਾਰੀਐ ॥ ੮੫੦ ॥
 ੮੫੧ ॥ ਦੁਆਰ ਕੇ ਅਨੰਤ ਨਾਮ ਦਿਬ ਖਾਨੇ ॥ ਜਾਚ ਰਿਕ ਹਿ ਪਤਿ ਸਬਦ ਪ੍ਰਮਾਨੇ ॥ ਸੰਤ ਸਬਦ
 ਕੋ ਬਹੁ ਰਿਉ ਚਰੀਐ ॥ ਸਭ ਸ੍ਰੀ ਨਾਮ ਤੁਪਕ ਕੇ ਧਰੀਐ ॥ ੮੫੧ ॥ ਜਦੁ ਨਾ ਚੁੰਨੀ ਨਿਆ ਦਿਭ ਨੀ
 ਜੀਐ ॥ ਜਾਚ ਰਕ ਹਿ ਨਾ ਇਕ ਪਦ ਦੀ ਜੀਐ ॥ ਸੰਤ ਸਬਦ ਕੋ ਬਹੁ ਰਿਬ ਖਾਨੇ ॥ ਸਭ ਸ੍ਰੀ ਨਾਮ ਤੁ
 ਪਕ ਕੇ ਜਾਨੇ ॥ ੮੫੨ ॥ ਦੁਆਰ ਵਤੀ ਸਰਨ ਨਿਪਦ ਭਾਖੁ ॥ ਜਾਚ ਰੁੰਨਾ ਇਕ ਪਦ ਗਾਖੁ ॥ ਸੰਤ
 ਸਬਦ ਕੋ ਬਹੁ ਰਬ ਖਾਨੇ ॥ ਸਭ ਸ੍ਰੀ ਨਾਮ ਤੁਪਕ ਕੇ ਜਾਨੇ ॥ ੮੫੩ ॥ ਅਕਿੰਨਾ ॥ ਦੁਆਰ ਵਤੀ
 ਨਾ ਇਕ ਨਿਨਾਮਾ ਦਿਉ ਚਾਰੀਐ ॥ ਜਾਚ ਰਕ ਹਿ ਕੇ ਪੁਨਿਨਾ ਇਕ ਪਦ ਰੁੰਨੀਐ ॥ ਸੰਤ ਸਬਦ ਕੋ
 ਤ ਕੇ ਅੰਤ ਬਖਾਨੀਐ ॥ ਹੋ ਸਕਲ ਤੁਪਕ ਕੇ ਨਾਮ ਪਈ ਨ ਪਛਾਨੀਐ ॥ ੮੫੪ ॥ ਚੰਦਨ ਚੁੰਨੀ
 ਰਕਾ ਪਨਿਨਾਮਾ ਦਿਬ ਖਾਨੇ ॥ ਜਾਚ ਰਕ ਹਿ ਪਤਿ ਸਬਦ ਪ੍ਰਮਾਨੇ ॥ ਸੰਤ ਸਬਦ ਕੋ ਬਹੁ ਰਭ ਟੀਜੇ
 ਨਾਮ ਤੁਟੰਗ ਚੀਨ ਚਿਤ ਲੀਜੇ ॥ ੮੫੫ ॥ ਦੁਆਰ ਕੇ ਦੁਨਿਨਾਮਾ ਦਿਉ ਚਰੀਐ ॥ ਜਾਚ ਰਿਕ ਹਿ
 ਪਤਿ ਸਬਦ ਸੁਧਰੀਐ ॥ ਸੰਤ ਸਬਦ ਕੋ ਅੰਤ ਬਖਾਨੇ ॥ ਸਭ ਸ੍ਰੀ ਨਾਮ ਤੁਪਕ ਕੇ ਮਾਨੇ ॥ ੮੫੬ ॥
 ਦੁਆਰ ਵਤੀ ਸ੍ਰੀ ਨਾਮ ਦਿਬ ਖਾਨਾ ॥ ਜਾਚ ਰਕ ਹਿ ਪਤਿ ਸਬਦ ਸੁਭਾਨਾ ॥ ਸੰਤ ਸਬਦ ਕੋ ਬਹੁ ਰ
 ਉਚਰੀਐ ॥ ਸਭ ਸ੍ਰੀ ਨਾਮ ਤੁਪਕ ਕੇ ਧਰੀਐ ॥ ੮੫੭ ॥ ਜਦੁ ਇਸਾਮਾ ਦਿਉ ਚਾਰਨ ਕੀਜੇ ॥ ਜਾਚ
 ਰਕ ਹਿ ਨਾ ਇਕ ਪਦ ਦੀਜੇ ॥ ਸੰਤ ਸਬਦ ਕੋ ਬਹੁ ਰਬ ਖਾਨੇ ॥ ਸਭ ਸ੍ਰੀ ਨਾਮ ਤੁਪਕ ਕੇ ਜਾਨੇ ॥ ੮੫੮ ॥
 ਦੁਆਰ ਵਤੀ ਨਾ ਇਕ ਨਿਨ ਭਾਖੁ ॥ ਜਾਚ ਰਕ ਹਿ ਪਤਿ ਪਦ ਕਹੁ ਰਾਖੁ ॥ ਸੰਤ ਸਬਦ ਕੋ ਬਹੁ
 ਰਬ ਖਾਨਾ ॥ ਸਭ ਸ੍ਰੀ ਨਾਮ ਤੁਪਕ ਕੇ ਜਾਨਾ ॥ ੮੫੯ ॥ ਜਗਤੇ ਸਰਨਿਨਾਮਾ ਦਿਉ ਭੁੰਦੀਜੇ ॥
 ਜਾਚ ਰਕ ਹਿ ਨਾ ਇਕ ਪਦ ਦਿਜੇ ॥ ਸੰਤ ਸਬਦ ਕੋ ਬਹੁ ਰਬ ਖਾਨੇ ॥ ਸਭ ਸ੍ਰੀ ਨਾਮ ਤੁਪਕ ਕੇ ਜਾਨੇ ॥
 ੮੬੦ ॥ ਅਨਿਕ ਦੁਦਭ ਜਾਬਲ ਭੁਨਿਆ ਦਿਬ ਖਾਨੀਐ ॥ ਜਾਚ ਰਕ ਹਿ ਨਾ ਇਕ
 ਪਦ ਬਹੁ ਰਪ੍ਰਮਾਨੀਐ ॥ ਸੰਤ ਸਬਦ ਕੋ ਤ ਕੇ ਅੰਤ ਉਚਾਰੀਐ ॥ ਹੋ ਸਕਲ ਤੁਪਕ ਕੇ ਨਾਮ
 ਮੰਤ੍ਰ ਬਿਚਾਰੀਐ ॥ ੮੬੧ ॥ ਹਲੀ ਭ੍ਰਾਤਨ ਨਿਆ ਦਿਬ ਖਾਨ ਨਿਕੀਜੀਐ ॥ ਜਾਚ ਰਕ ਹਿ ਕੇ
 ਪੁਨਿਨਾ ਇਕ ਪਦ ਦੀਜੀਐ ॥ ਸੰਤ ਸਬਦ ਕੋ ਤ ਕੇ ਅੰਤ ਬਖਾਨੀਐ ॥ ਹੋ ਸਕਲ ਤੁਪਕ ਕੇ

ਨਾਮ ਸਤੁ ਪ੍ਰਮਾਣੀਐ॥ ੬੬੭॥ ਬਲਾ ਅਨੁਜਨਿ ਨਾਮਾ ਦਿਬ ਖੋਲੈ॥ ਜਾਚਹਿ ਕਿ ੩੭੬
 ਹਿਪਤ ਸਬਦ ਪ੍ਰਮਾਣੀ॥ ਸੰਤੁ ਸਬਦ ਕੇ ਬਹੁ ਰੁਤਿ ਜੋ॥ ਨਾਮ ਤੁਛੰਗ ਚੀਨ ਰਿਤੰ ਲਿਜੋ॥ ੬੬੮॥
 ਬਲਾ ਭਈ ਅਨਿ ਨਾਮਾ ਦਿਬ ਖੋਲੈ॥ ਜਾਚਹਿ ਕਿ ਹਿਪਤ ਸਬਦ ਪ੍ਰਮਾਣੀ॥ ਸੰਤੁ ਸਬਦ ਕੇ ਬਹੁ
 ਰੇ ਕਹੀਐ॥ ਸਭ ਸੀਨਾ ਮਤੁ ਪਕ ਕੇ ਲਹੀਐ॥ ੬੬੯॥ ਰਉਹ ਦੇ ਅਭਾਤ ਨੀਭਾਖਾ॥ ਜਾਚਹਿ
 ਕਹਿਨਾ ਇਕ ਪਦ ਰਾਖਾ॥ ਸੰਤੁ ਸਬਦ ਕੇ ਬਹੁ ਰਿਤੁ ਦਿਜੋ॥ ਸਭ ਸੀਨਾ ਮਤੁ ਪਕ ਲਹਿ ਲਿਜੋ॥ ੬੭੦॥
 ਬਲਾ ਭਵੰਤ੍ਰਾਤ ਨਿਨਾਮਾ ਦਿਉ ਚਾਰੋ॥ ਜਾਚਹਿ ਕਿ ਇਕ ਪਦ ਰੂਹੋ॥ ਸੰਤੁ ਸਬਦ ਕੇ ਬਹੁ
 ਹਰ ਬਖੋਲੈ॥ ਸਭ ਸੀਨਾ ਮਤੁ ਪਕ ਕੇ ਜੋਲੈ॥ ੬੭੧॥ ਪੁਲਿ ਬਾਘੁ ਅਨੁਜਨ ਨੀਆ
 ਦਿਬ ਖਾਨੀਐ॥ ਜਾਚਹਿ ਕਿ ਇਕ ਪਦ ਬਹੁ ਪ੍ਰਮਾਣੀਐ॥ ਸੰਤੁ ਸਬਦ ਕੇ ਤਾ ਕੇ ਅੰਤੁ ਚਿ
 ਰੀਐ॥ ਹੋ ਸਕਲ ਤੁਪਕ ਕੇ ਨਾਮ ਸੁਖੰਧ ਬਿਚਾਰੀਐ॥ ੬੭੨॥ ਕਾਂਮ ਪਾਲਾ ਅਨੁਜਨ ਨੀਆ ਦਿ
 ਰੁਨੀ ਜੀਐ॥ ਜਾਚਹਿ ਕਿ ਪੁਨਿ ਨਾਇਕ ਪਦ ਦੀ ਜੀਐ॥ ਸੰਤੁ ਸਬਦ ਕੇ ਤਾ ਕੇ ਅੰਤੁ ਬਖਾ
 ਨੀਐ॥ ਹੋ ਸਕਲ ਤੁਪਕ ਕੇ ਨਾਮ ਸੁਮੰਤ੍ਰ ਬਿਚਾਰੀਐ॥ ੬੭੩॥ ਹਲਾ ਅਪੁਪਾ ਅਨੁਜਨ ਨੀਆ
 ਦਿਬ ਖਾਨੀਐ॥ ਜਾਚਹਿ ਕਿ ਇਕ ਪਦ ਬਹੁ ਰਿਪ੍ਰਮਾਣੀਐ॥ ਅਰਿਪਦ ਤਾ ਕੇ ਅੰਤੁ ਸੁਕ
 ਬਿਕਰਿ ਦੀ ਜੀਐ॥ ਹੋ ਸਕਲ ਤੁਪਕ ਕੇ ਨਾਮ ਜਾਨ ਜੀ ਅਲੀ ਜੀਐ॥ ੬੭੪॥ ਰਿਵਤ ਰਵਨ ਨ
 ਜਨ ਨੀਆ ਦਿਬ ਖਾਨੀਐ॥ ਜਾਚਹਿ ਕਿ ਇਕ ਪਦ ਬਹੁ ਪ੍ਰਮਾਣੀਐ॥ ਸੰਤੁ ਸਬਦ ਕੇ ਤਾ
 ਕੇ ਅੰਤੁ ਸਦੀ ਜੀਐ॥ ਹੋ ਸਕਲ ਤੁਪਕ ਕੇ ਨਾਮ ਜਾਨ ਜੀ ਅਲੀ ਜੀਐ॥ ੬੭੫॥ ਰਾਮ
 ਅਨੁਜਨ ਨੀਆ ਦਿਉ ਚਾਰੋ॥ ਜਾਚਹਿ ਕਿ ਪਤ ਪਦ ਦੇ ਰੂਹੋ॥ ਸੰਤੁ ਸਬਦ ਕੇ ਬਹੁ ਬਖੋਲੈ॥ ਸ
 ਭ ਸੀਨਾ ਮਤੁ ਪਕ ਕੇ ਜੋਲੈ॥ ੬੭੬॥ ਬਹੁ ਦੇਵ ਅਨੁਜਨਾ ਦਿਉ ਚਾਰੋ॥ ਜਾਚਹਿ ਕਿ ਇਕ
 ਪਦ ਰੂਹੋ॥ ਸੰਤੁ ਸਬਦ ਕੇ ਬਹੁ ਰੁਤੰ ਦਿਜੋ॥ ਨਾਮ ਤੁਪਕ ਕੇ ਸਭ ਲਹਿ ਲਿਜੋ॥ ੬੭੭॥ ਪੁਲਿ
 ਬਾਰਿ ਅਨੁਜਨ ਨਿਨਾਮਾ ਦਿਉ ਚਾਰੀਐ॥ ਜਾਚਹਿ ਕਿ ਇਕ ਪਦ ਪੁਨਿ ਦੇ ਰੂਹੀਐ॥
 ਸੰਤੁ ਸਬਦ ਕੇ ਤਾ ਕੇ ਅੰਤੁ ਬਖਾਨੀਐ॥ ਹੋ ਸਕਲ ਤੁਪਕ ਕੇ ਨਾਮ ਚਤੁਰ ਪਹਿ ਚਾਨੀਐ॥ ੬੭੮॥
 ਤ੍ਰਿਵਾ ਵਰਤ ਅਰਿਨ ਸਬਦਾ ਦਿਬ ਖਾਨੀਐ॥ ਜਾਚਹਿ ਕਿ ਪੁਨਿ ਨਾਇਕ ਪਦ ਨੀਐ॥

ਸੰਤ੍ਰਸਬਦੋਤਕੋਅੰਤਉਚਾਗੀਐਹੋਸਕਲਤੁਪਕਕੋਨਾਮਸੁਮੰਤ੍ਰਬਿਚਾਰੀਐ॥੮੭॥
 ਕੋਸਅੰਤਕਨਿਨਾਅਦਿਉਚਾਰਨਕੀਜੀਐ॥ਜਾਚਰਕਹਿਕੈਪੁਨਿਨਾਇਕਪਦਦੀਜੀਐ॥
 ਸੰਤ੍ਰਸਬਦੋਤਕੋਅੰਤਉਚਾਗੀਐਹੋਸਕਲਤੁਪਕਕੋਨਾਮਸੁਮੰਤ੍ਰਬਿਚਾਰੀਐ॥੮੮॥
 ॥ਅਕੀਲਾਂਤਕਨਿਨਾਅਦਿਉਚਾਰਨਕੀਜੀਐ॥ਜਾਚਰਕਹਿਕੈਪੁਨਿਨਾਇਕਪਦਦੀ
 ਜੀਐ॥ਸੰਤ੍ਰਸਬਦੋਤਕੋਅੰਤਉਚਾਗੀਐਹੋਸਕਲਤੁਪਕਕੋਨਾਮਸੁਪਬੀਚਾਰੀ
 ਐ॥੮੯॥ਪਤਿਨਗਨਿਨਾਅਦਿਉਚਾਰਨਕੀਜੀਐ॥ਜਾਚਰਕਹਿਕੈਪੁਨਿਨਾਇਕਪਦ
 ਠਾਨਕੋ॥ਸੰਤ੍ਰਸਬਦੋਤਕੋਅੰਤਬਖਾਨੀਐਹੋਸਕਲਨਾਮਪ੍ਰਬੀਨਪ੍ਰਮਾਣੀਐ॥੯੦॥
 ਸਕਟਾਸਰੰਨਿਨਸਬਦਾਦਿਉਣੀਜੀਐ॥ਜਾਚਰਕਹਿਪਛੇਨਾਇਕਪਦਦੀਜੀਐ॥ਸੰ
 ਤ੍ਰਸਬਦੋਤਕੋਅੰਤਬਖਾਨੀਐਹੋਸਕਲਤੁਪਕਕੋਨਾਮਸੁਗਿਆਨਪਛਾਣੀਐ॥੯੧॥
 ॥ਮੁਰਅਰਨਿਨਸਬਦਾਦਿਉਣੀਜੀਐ॥ਜਾਚਰਕਹਿਨਾਇਕਪਦਦਿਜੈ॥ਸੰਤ੍ਰਸ
 ਬਕੋਬਹੁਬਖਾਨੇ॥ਸਭਸੀਨਾਮਤੁਪਕਕੋਜੋਨੇ॥੯੨॥ਨਰਕਾਤੰਨਿਆਦਿਬਖਾਨਹਾ॥ਜਾ
 ਚਰਕਹਿਪਤਿਸਬਦਪ੍ਰਮਾਣਹਾ॥ਸੰਤ੍ਰਸਬਦੋਤਕੋਬਹੁਬਖਾਨੇ॥ਸਕਲਤੁਪਕਕੋਨਾਮਕਹਿ
 ਜੈ॥੯੩॥ਆਦਿਨਰਕਾਨਿਨਬੁੱਧੇ॥ਜਾਚਰਕਹਿਨਾਇਕਪਦਰਖੇ॥ਸੰਤ੍ਰਸਬਕੋਬਖਾ
 ਨਹਾ॥ਸਭਸੀਨਾਮਤੁਪਕਕੋਜੋਨੇ॥੯੪॥ਸੰਤ੍ਰਪਾਇਨੀਨਿਆਦਿਕੁੰਦਿਜੈ॥ਜਾਚਰਕ
 ਹਿਨਾਇਕਪਦਦਿਜੈ॥ਸੰਤ੍ਰਸਬਦੋਤਕੋਬਹੁਬਖਾਨਹਾ॥ਸਭਸੀਨਾਮਤੁਪਕਪੈਹਿਚਾਨਹਾ॥
 ੯੫॥ਮੁਰਮਰਦਨਿਨਾਅਦਿਉਚਾਰਨਕੀਜੀਐ॥ਜਾਚਰਕਹਿਕੈਪੁਨਿਨਾ
 ਇਕਪਦਦੀਜੀਐ॥ਸੰਤ੍ਰਸਬਦੋਤਕੋਅੰਤਉਚਾਗੀਐਹੋਸਕਲਤੁਪਕਕੋਨਾਮਚਤੁਲਹਿ
 ਲਿਜੀਐ॥੯੬॥ਮਧੁਸੂਦਨਨਿਨਾਅਦਿਉਣੀਜੀਐ॥ਜਾਚਰਕਹਿਨਾਇਕਪ
 ਦਾਦਿਜੈ॥ਸੰਤ੍ਰਸਬਦੋਤਕੋਬਹੁਬਖਾਨੇ॥ਸਭਸੀਨਾਮਤੁਪਕਕੋਜੋਨੇ॥੯੭॥ਮਧੁਦ
 ਦਨੀਮੁਖਤੇਆਦਿਉਣੀਜੀਐ॥ਜਾਚਰਕਹਿਕੈਪੁਨਿਨਾਇਕਪਦਦਿਜੀਐ॥ਸੰਤ੍ਰਸਬਦੋਤਕੋ
 ਅੰਤਬਖਾਨੀਐ॥ਹੋਸਕਲਤੁਪਕਕੋਨਾਮਪ੍ਰਬੀਨਪ੍ਰਮਾਣੀਐ॥੯੮॥ਮਧੁਨਾਸਨਨੀਮੁਖ

ਤੁਪਕਕੋ

ਤੇ ਆਦਿ ਬਖਾਨੀਐ ॥ ਜਾ ਚਰਕ ਹਿਕੈ ਪੁਨ ਸਬ ਦੇ ਸੁਰ ਪ੍ਰਮਾਨੀਐ ॥ ਸੰਤ੍ਰ ਸਬ ਦੇ ਕੇਤ ਕੇ ਅੰਤ ਉ ॥ ੩੮ ॥
 ਚਾਹੀਐ ॥ ਹੋ ਸਕ ਲਤੁ ਪਕ ਕੇਨ ਮਚਤੁ ਗਚਿਤ ਧਾਰੀਐ ॥ ੪੦ ॥ ਕਲ ਜਮਨ ਅਗਨਿ ਸ
 ਬ ਰਾਦਿ ਬਖਾਨੀਐ ॥ ਜਾ ਚਰਕ ਹਿਕੈ ਪੁਨਿ ਨਾਇਕ ਪਦ ਨੀਐ ॥ ਸੰਤ੍ਰ ਸਬ ਦੇ ਕੇਤ ਕੇ ਅੰਤ
 ਉਚਾਰੀਐ ॥ ਹੋ ਸਕ ਲਤੁ ਪਕ ਕੇਨ ਮੁਸੁ ਮੰਤ੍ਰ ਬਿਚਾਰੀਐ ॥ ੪੧ ॥ ਨਰਕ ਅਗਨਿ ਮੁਖ ਤੇ
 ਆਦਿ ਭਵਿੰਜੀਐ ॥ ਜਾ ਚਰਕ ਹਿਕੈ ਪੁਨਿ ਨਾਇਕ ਪਦ ਵਿਜੀਐ ॥ ਸੰਤ੍ਰ ਸਬ ਦੇ ਕੇਤ ਕੇ ਅੰਤ
 ਤ ਬਖਾਨੀਐ ॥ ਹੋ ਸਕ ਲਤੁ ਪਕ ਕੇਨ ਮਸੁ ਬੁਧ ਪਛਾਨੀਐ ॥ ੪੨ ॥ ਕੇ ਸਕੇ ਸਾਕਰ ਖਨਿ
 ਟਿਆ ਆਦਿ ਬਖਾਨੀਐ ॥ ਜਾ ਚਰਕ ਹਿਕੈ ਪੁਨਿ ਨਾਇਕ ਪਦ ਠਾਨੀਐ ॥ ਸੰਤ੍ਰ ਸਬ ਦੇ ਕੇਤ ਕੇ ਅੰਤ ਉ
 ਚਾਰੀਐ ॥ ਹੋ ਸਕ ਲਤੁ ਪਕ ਕੇਨ ਮਸੁ ਬੁਧਿ ਬਿਚਾਰੀਐ ॥ ੪੩ ॥ ਬਾਸ ਵਿਵੇ ਸਨਨੀ ਆਦਿ
 ਕੁੰਦਿ ਜੀਐ ॥ ਜਾ ਚਰਕ ਹਿਕੈ ਪੁਨ ਨਾਇਕ ਪਦ ਵਿਜੀਐ ॥ ਸੰਤ੍ਰ ਸਬ ਦੇ ਕੇਤ ਕੇ ਅੰਤ ਬਖਾਨੀ
 ਐ ॥ ਹੋ ਸਕ ਲਤੁ ਪਕ ਕੇਨ ਮਸੁ ਬੁਧ ਪ੍ਰਮਾਨੀਐ ॥ ੪੪ ॥ ਅਨ ਕੇ ਦੁਭੇ ਸਨਨ ਅਗਦਿ ਉਚਾਰ
 ਐ ॥ ਜਾ ਚਰਕ ਹਿਕੈ ਪੁਨਿ ਨਾਇਕ ਪਦ ਰੂਪੀਐ ॥ ਸੰਤ੍ਰ ਸਬ ਦੇ ਕੇਤ ਕੇ ਅੰਤ ਬਖਾਨੀਐ ॥ ਹੋ
 ਸਕ ਲਤੁ ਪਕ ਕੇਨ ਮੁਸੁ ਮੰਤ੍ਰ ਪਛਾਨੀਐ ॥ ੪੫ ॥ ਰਸਨ ਰਕਸਨਿਨ ਆਦਿ ਸਬ ਦੇ ਕੇਤ ਕੇ ਅੰਤ
 ਜਾ ਚਰਕ ਹਿਕੈ ਪੁਨਿ ਨਾਇਕ ਪਦ ਰਾਖੀਐ ॥ ਸੰਤ੍ਰ ਸਬ ਦੇ ਕੇਤ ਕੇ ਅੰਤ ਉਚਾਰੀਐ ॥ ਹੋ ਸਕ ਲਤੁ
 ਪਕ ਕੇਨ ਮਚਤੁ ਗਚਿਤ ਧਾਰੀਐ ॥ ੪੬ ॥ ਨਰਾ ਇਨਨੀ ਆਦਿ ਉਚਾਰਨ ਕੀਜੀਐ ॥ ਜਾ ਚਰ
 ਕ ਹਿਕੈ ਰਾਜ ਸਬਦ ਪੁਨਿ ਦੀਜੀਐ ॥ ਸੰਤ੍ਰ ਸਬ ਦੇ ਕੇਤ ਕੇ ਅੰਤ ਬਖਾਨੀਐ ॥ ਹੋ ਸਕ ਲਤੁ ਪਕ ਕੇਨ
 ਮਸੁ ਬੁਧ ਪ੍ਰਮਾਨੀਐ ॥ ੪੭ ॥ ਬਾਰਾਲ ਖਨਿ ਮੁਖ ਤੇ ਆਦਿ ਭਵਿੰਜੀਐ ॥ ਜਾ ਚਰਕ ਹਿ
 ਕੇਨ ਬਬੁਰਿ ਪਦ ਵਿਜੀਐ ॥ ਸੰਤ੍ਰ ਸਬ ਦੇ ਕੇਤ ਕੇ ਅੰਤ ਬਖਾਨੀਐ ॥ ਹੋ ਸਕ ਲਤੁ ਪਕ ਕੇਨ ਮਸ
 ਬੁਧ ਪ੍ਰਮਾਨੀਐ ॥ ੪੮ ॥ ਅਨ ਅਲਖਨੀ ਆਦਿ ਉਚਾਰਨ ਕੀਜੀਐ ॥ ਜਾ ਚਰਕ ਹਿ ਪਤਿ ਸ
 ਬਦ ਬੁਰਿ ਤਿਹ ਦੀਜੀਐ ॥ ਸੰਤ੍ਰ ਸਬ ਦੇ ਕੇਤ ਕੇ ਅੰਤ ਬਖਾਨੀਐ ॥ ਹੋ ਸਕ ਲਤੁ ਪਕ ਕੇਨ ਮਪ੍ਰ
 ਥੀਨ ਪ੍ਰਮਾਨੀਐ ॥ ੪੯ ॥ ਨਰ ਕੇਤ ਨੀਨ ਆਦਿ ਉਚਾਰਨ ਕੀਜੀਐ ॥ ਜਾ ਚਰਕ ਹਿਕੈ ਪੁਨਿ
 ਇਕ ਪਦ ਦੀਜੀਐ ॥ ਸੰਤ੍ਰ ਸਬ ਦੇ ਕੇਤ ਕੇ ਅੰਤ ਉਚਾਰੀਐ ॥ ਹੋ ਸਕ ਲਤੁ ਪਕ ਕੇਨ ਮਪ੍ਰਥੀਨ

ਬਿਰਾਗੀਐ॥ ੨੬॥ ਜਲਬਾਸਨੀਆਦਿਉਚਰਗੀਐ॥ ਜਾਚਰਕਹਿਕੋਨਾਥਸਬਦਪੁ
 ਨਿਦੀਜੀਐ॥ ਸਤ੍ਰਸਬਦਕਉਤਕੇਅੰਤਉਚਰਗੀਐ॥ ਹੋਸਕਲਤੁਪਕਕੇਨਾਮਪ੍ਰਸੰਨਬਿਰਾਗੀ
 ਐ॥ ੨੭॥ ਜਲਕੋਤਨੀਆਦਿਬਖੋਨਾ॥ ਜਾਚਰਕਹਿਪਤਿਸਬਦਪੁਮਨੇ॥ ਸ
 ਤ੍ਰਸਬਦਕਉਬਹੁਰੁਭੁਇਜੈ॥ ਸਭਸੀਨਾਮਤੁਪਕਲਖਿਲਿਜੈ॥ ੨੮॥ ਜਲਬ
 ਸਨੀਆਦਿਬਖਾਨਨਕੀਜੀਐ॥ ਜਾਚਰਕਹਿਕੋਨਾਥਸਬਦਪੁਨਿਦੀਜੀਐ॥ ਸਤ੍ਰਸਬਦ
 ਕਉਤਕੇਅੰਤਬਖਾਨੀਐ॥ ਹੋਸਕਲਤੁਪਕਕੇਨਾਮਪ੍ਰਸੰਨਪ੍ਰਸੰਨੀਐ॥ ੨੯॥ ਬਿਰਾਗੀ
 ਲਾਪਾਮਨੀਆਦਿਬਖੋਨਾ॥ ਜਾਚਰਕਹਿਪਤਿਸਬਦਪੁਮਨੇ॥ ਸਤ੍ਰਸਬਦਕੋਬਹੁਰਿਭੁਇ
 ਜੈ॥ ਸਭਸੀਨਾਮਤੁਪਕਲਖਿਲਿਜੈ॥ ੩੦॥ ਜਲਗਿਹਨੀਆਦਿਬਖੋਨਾ॥ ਜਾਚਰਕਹਿਪ
 ਤਿਸਬਦਪੁਮਨੇ॥ ਸਤ੍ਰਸਬਦਕੋਬਹੁਰੁਭੁਇਜੈ॥ ਸਭਸੀਨਾਮਤੁਪਕਲਖਿਲਿਜੈ॥ ੩੧॥
 ਲਬਾਸਨੀਆਦਿਉਚਰਗੀਐ॥ ਜਾਚਰਕਹਿਨਾਇਕਪਦਪਰੀਐ॥ ਸਤ੍ਰਸਬਦਕਉਅੰਤ
 ਬਖਾਨਹੁ॥ ਸਭਸੀਨਾਮਤੁਪਕਕੇਮਾਨਹੁ॥ ੩੨॥ ਜਲਸੀਕੋਤਨੀਆਦਿਬਖਾਨਹੁ॥ ਜਾਚਰ
 ਕਹਿਪਤਿਸਬਦਪੁਮਾਨਹੁ॥ ਸਤ੍ਰਸਬਦਕੋਬਹੁਰੁਭੁਇਜੈ॥ ਨਾਮਤੁਪਕਕੇਸਭਲਹਿਲਿਜੈ॥
 ੩੩॥ ਬਾਹਪਾਮਨੀਆਦਿਭੁਇਜੈ॥ ਜਾਚਰਕਹਿਸਬਦੇਸਕਹਿਜੈ॥ ਸਤ੍ਰਸਬਦਕਉਬ
 ਹੁਰਬਖਾਨਹੁ॥ ਸਭਸੀਨਾਮਤੁਪਕਕੇਜਾਨਹੁ॥ ੩੪॥ ਬਾਹਗਿਹਨੀਆਦਿਭੁਇਜੈ॥ ਜਾ
 ਚਰਕਹਿਨਾਇਕਪਦਦਿਜੈ॥ ਸਤ੍ਰਸਬਦਕਉਬਖਾਨਹੁ॥ ਸਭਸੀਨਾਮਤੁਪਕਕੇਜਾਨਹੁ॥
 ੩੫॥ ਮੇਘਜਨਨਿਸਬਦਾਦਿਉਚਰਗੀਐ॥ ਜਾਚਰਕਹਿਕੋਨਾਥਸਬਦ
 ਕੋਦੀਜੀਐ॥ ਸਤ੍ਰਸਬਦਕਉਤਕੇਅੰਤਉਚਰਗੀਐ॥ ਹੋਸਕਲਤੁਪਕਕੇਨਾਮਪ੍ਰਸੰਨਬਿਰਾ
 ਗੀਐ॥ ੩੬॥ ਸਾਹਸਤੀਸਬਦਾਦਿਉਚਰਗੀਐ॥ ਜਾਚਰਕਹਿਨਾਇਕਪਦਰੂਹੇ॥ ਸ
 ਤ੍ਰਸਬਦਕਉਬਹੁਰਿਭੁਇਜੈ॥ ਨਾਮਤੁਪਕਕੇਸਭਲਹਿਲਿਜੈ॥ ੩੭॥ ਗੀਗਭੇਟਨੀਆਦਿਉ
 ਚਰਗੀਐ॥ ਜਾਚਰਕਹਿਨਾਇਕਪਦਰੂਹੇ॥ ਸਤ੍ਰਸਬਦਕੋਬਹੁਰਿਭੁਇਜੈ॥ ਨਾਮਤੁਪਕਕੇਸਕਲ
 ਕਹਿਜੈ॥ ੩੮॥ ਅਰਨਬਾਰਨੀਆਦਿਬਖਾਨਹੁ॥ ਜਾਚਰਕਹਿਨਾਇਕਪਦਨਹੁ॥ ਸਤ੍ਰ

ਸਬਦਕੇਬਹੁਰਉਚਾਰਹੁ। ਨਾਮਤੁਪਕਕੇਸਕਲਾਬਿਚਾਰਹੁ॥ ੧੬੦॥ ਅਰੁਇਬਾਰਣੀਆਦਿਬਖ
ਨਹਾ। ਜਾਚਰਨੀਇਕਪਦਨਹਾ। ਸੰਤਸਬਦਕਹੁਬਹੁਰਿਉਚਾਰੇ। ਸਕਲਤੁਪਕਕੇਨਾਮਬਿਚਾ
ਰੇ॥ ੧੬੧॥ ਅਰੁਇਲਾ॥ ੧੬੨॥ ਅਰੁਣਅਬਿਨੀਨਆਦਿਉਚਾਰਨਕੀਜੀਐ॥ ਜਾਚਰਕਹੈਕੋਨਾਬਸ
ਬਦਕੋਦੀਜੀਐ॥ ਸੰਤਸਬਦਕਹੁਤਕੋਅੰਤਬਖਾਨੀਐ॥ ਹੋਸਕਲਤੁਪਕਕੇਨਾਮਸਬੁਪਪ੍ਰਮਾ
ਨੀਐ॥ ੧੬੩॥ ਅਰੁਤਰੀਗਾਨਿਆਦਿਉਚਾਰੇ। ਜਾਚਰਕਹਿਨਾਇਕਪਦਤੁਰੇ॥ ਸ
ਤਸਬਦਕੋਹੁਬਹੁਰੁਇਜੇ॥ ਸਕਲਤੁਪਕਕੇਨਾਮਕਹਿਜੇ॥ ੧੬੪॥ ਅਰੁਕਤਜਲਨਿਨਪਦਰੁ
ਖੇ॥ ਜਾਚਰਕਹਿਨਾਇਕਪਦਰੁਖੇ॥ ਸੰਤਸਬਦਕੇਬਹੁਰਿਉਇਜੇ॥ ਸਭਸੀਨਾਮਤੁਪਕਕਲਖਿ
ਲਿਜੇ॥ ੧੬੫॥ ਅਰੁਣਅਬਿਨੀਨਆਦਿਬਖਾਨਹਾ। ਜਾਚਰਕਹਿਪਤਸਬਦਪ੍ਰਮਾਨਹਾ। ਸੰਤ
ਸਬਦਕਹੁਬਹੁਰਉਚਾਰੇ। ਨਾਮਤੁਪਕਕੇਸਕਲਾਬਿਚਾਰਹੁ॥ ੧੬੬॥ ਅਰੁਨਪਨੀਆਦਿਉ
ਇਜੇ॥ ਜਾਚਰਕਹਿਨਾਇਕਪਦਾਦਿਜੇ॥ ਅਰੁਪਦਤਕੇਅੰਤਬਖਾਨੇ। ਨਾਮਤੁਪਕਕੇਸਭਜੀ
ਅਜੇ॥ ੧੬੭॥ ਅਰੁਨਜਲਨੀਆਦਿਬਖਾਨਹਾ। ਜਾਚਰਕਹਿਪਤਿਸਬਦਪ੍ਰਮਾਨਹਾ। ਸੰ
ਤਸਬਦਕੇਬਹੁਰੁਇਜੇ॥ ਨਾਮਤੁਪਕਕੇਸਕਲਾਹਿਲਿਜੇ॥ ੧੬੮॥ ਅਰੁਨੀਰਨਿਆਦਿਉ
ਚਾਰੇ॥ ਜਾਚਰਕਹਿਨਾਇਕਪਦਤੁਰੇ॥ ਸੰਤਸਬਦਕੋਹੁਬਹੁਰਬਖਾਨਹਾ। ਸਭਸੀਨਾਮਤੁਪਕਕੇ
ਜਾਨਹਾ॥ ੧੬੯॥ ਸਤਦਵਨੀਪ੍ਰਿਥਮਪ੍ਰਕਾਸੇ॥ ਜਾਚਰਕਹਿਨਾਇਕਪਦਰੁਸੇ॥ ਅਰਿਪਦਤਾ
ਕੇਅੰਤਉਚਰੀਐ॥ ਸਕਲਤੁਪਕਕੇਨਾਮਬਿਚਰੀਐ॥ ੧੭੦॥ ਸਤਪ੍ਰਵਹਨਿਆਦਿਬਖਾਨਹਾ॥
ਜਾਚਰਕਹਿਨਾਇਕਪਦਨਹਾ। ਸੰਤਸਬਦਕੋਹੁਬਹੁਰਉਚਾਰੇ। ਨਾਮਤੁਪਕਕੇਸਕਲਾਬਿਚਾ
ਰੇ॥ ੧੭੧॥ ਸਹਸਾਰਨਿਆਦਿਬਖਾਨੇ॥ ਜਾਚਰਕਹਿਪਤਸਬਦਪ੍ਰਮਾਨੇ॥ ਸੰਤਸਬਦਕਹੁ
ਬਹੁਰਿਉਇਜੇ॥ ਨਾਮਤੁਪਕਕੇਸਕਲਾਹਿਲਿਜੇ॥ ੧੭੨॥ ਸਤਦਵਨਿਨਿਆ
ਦਿਉਚਾਰਨਕੀਜੀਐ॥ ਜਾਚਰਕਹਿਕੋਨਾਬਸਬਦਕਹੁਦੀਜੀਐ॥ ਰਿਪਪਦਕੇਤਕੇਪ੍ਰਨਿ
ਤਬਖਾਨੀਐ॥ ਹੋਸਕਲਤੁਪਕਕੇਨਾਮਸਬੁਪਪ੍ਰਮਾਨੀਐ॥ ੧੭੩॥ ਚੋਪਈ॥ ੧੭੪॥ ਸਤਪ੍ਰਵਹ
ਨਿਨਪ੍ਰਿਥਮਬਖਾਨਹਾ। ਜਾਚਰਕਹਿਪਤਿਸਬਦਪ੍ਰਮਾਨਹਾ। ਸੰਤਸਬਦਕੇਬਹੁਰਿਉਇਜੇ॥

ਨਾਮਤੁਪਕਕੇਸਕੁਲਹਿਲਿਜੈ॥ ੧੦੦॥ ਸਤਗੁਮਨੀਪ੍ਰਿਥਮਕੁਦਿਜੈ॥ ਜਾਚਰਕਹਿਨਾਇਕਪਦ
 ਦਿਜੈ॥ ਸਤ੍ਰਸਬਦਕਹੁਬਹੁਰਬਖਾਨਹੁ॥ ਸਕਲਤੁਪਕਕੇਨਾਮਪ੍ਰਮਾਨਹੁ॥ ੧੦੧॥ ਸਤਤਰੀਗਨਨਿ
 ਆਦਿਉਚਰੀ॥ ਜਾਚਰਕਹਿਨਾਇਕਪਦਕੁਰੇ॥ ਅੰਤਸਬਦਤਾਕੇਅਰਿਕਹੀਐ॥ ਨਾਮਤੁਪ
 ਕਕੇਸਕੁਲੀਅਲਹੀਐ॥ ੧੦੨॥ ਕੁਮਸਬਦਕੇਆਦਿਬਖਾਨੇ॥ ਜਾਚਰਕਹਿਪਤਿਸਬਦਪ੍ਰਮਾ
 ਨੇ॥ ਸਤ੍ਰਸਬਦਕੇਬਹੁਰਉਚਾਰਹੁ॥ ਨਾਮਤੁਪਕਕੇਸਕਲਬਿਚਾਰਹੁ॥ ੧੦੩॥ ਆਦਿਬਿਅ
 ਸਨੀਪਦਕੁਐ॥ ਜਾਚਰਕਹਿਨਾਇਕਪਦਕੁਐ॥ ਸਤ੍ਰਸਬਦਕੇਬਹੁਰਬਖਾਨਹੁ॥ ਸਕਲਤੁ
 ਪਕਕੇਨਾਮਪਛਾਨਹੁ॥ ੧੦੪॥ ਬਿਅਹਨੀਸਬਦਾਦਿਭੁਦਿਜੈ॥ ਜਾਚਰਕਹਿਨਾਇਕਪਦ
 ਦਿਜੈ॥ ਸਤ੍ਰਸਬਦਕਹੁਬਹੁਰਉਚਾਰਹੁ॥ ਸਕਲਤੁਪਕਕੇਨਾਮਬਿਚਾਰਹੁ॥ ੧੦੫॥ ਪਦ
 ਕਤਨਿਨਾਆਦਿਉਚਰੀਐ॥ ਜਾਚਰਕਹਿਨਾਇਕਪਦਧੀਐ॥ ਰਿਪਪਦਤਾਕੇਅੰਤਭੁਦਿਜੈ॥
 ਸਕਲਤੁਪਕਕੇਨਾਮਕਹਿਜੈ॥ ੧੦੬॥ ਪਾਸਨਾਸਨਨਿਆਦਿਬਖਾਨੀਐ॥ ਜਾਚਰਕਹਿਨਾਇ
 ਕਪਦਠਾਨੀਐ॥ ਸਤ੍ਰਸਬਦਕੇਬਹੁਰਉਚਰੀਐ॥ ਸਕਲਤੁਪਕਕੇਨਾਮਬਿਚਰੀਐ॥ ੧੦੭॥
 ਬਰਣਾਇਪਨਾਸਨਨਬਖਾਨਹੁ॥ ਜਾਚਰਕਹਿਪਦਠਾਨਹੁ॥ ਸਤ੍ਰਸਬਦਕੇਬਹੁਰਕੁਦਿਜੈ॥
 ਸਕਲਤੁਪਕਕੇਨਾਮਕਹਿਜੈ॥ ੧੦੮॥ ਜਲਸਿਅਪਨਾਮਕਹਿਜੈ॥ ਜਾਚਰਨਾਇਕਪਦ
 ਦੀਜੈ॥ ਸਤ੍ਰਸਬਦਕੇਬਹੁਰਬਖਾਨਹੁ॥ ਸਕਲਤੁਪਕਕੇਨਾਮਪ੍ਰਮਾਨਹੁ॥ ੧੦੯॥
 ਸਕਲਪਾਸਲੈਨਾਮਨਾਸਨਨਿਭਾਖੀਐ॥ ਜਾਚਰਕਹਿਕੈਨਾਬਬਹੁਰਿਪਦਰਾਖੀਐ॥ ਸਤ੍ਰ
 ਸਬਦਕਹੁਤਾਕੇਅੰਤਬਖਾਨੀਐ॥ ਹੋਸਕਲਤੁਪਕਕੇਨਾਮਸਬਪਛਾਨੀਐ॥ ੧੧੦॥ ਗਵ
 ਨਨੀਸਬਦਾਦਿਬਖਾਨਨਿਕੀਜੀਐ॥ ਜਾਚਰਕਹਿਕੈਨਾਬਸਬਦਪੁਨਿਦੀਜੀਐ॥ ਸਤ੍ਰਸਬ
 ਦਕਹੁਤਾਕੇਅੰਤਬਖਾਨੀਐ॥ ਹੋਸਕਲਤੁਪਕਕੇਨਾਮਸੁਖੀਰਪਛਾਨੀਐ॥ ੧੧੧॥
 ਗਵਨੀਨਸਬਦਾਦਿਕਹਿਜੈ॥ ਜਾਚਰਕਹਿਪਤਿਸਬਦਕਹਿਜੈ॥ ਸਤ੍ਰਸਬਦਕਹੁਬਹੁਰਬਖਾ
 ਨਹੁ॥ ਸਕਲਤੁਪਕਕੇਨਾਮਪਛਾਨਹੁ॥ ੧੧੨॥ ਚੰਦ੍ਰਗਾਨਨਾਆਦਿਬਖਾਨਹੁ॥ ਜਾਚਰਕਹਿ
 ਪਤਿਸਬਦਪ੍ਰਮਾਨਹੁ॥ ਸਤ੍ਰਸਬਦਕਹੁਬਹੁਰਉਚਾਰਹੁ॥ ਨਾਮਤੁਪਕਕੇਸਕਲਬਿਚਾਰਹੁ॥

੨੨੪) ਸਸਤੁਗਨਨਿਸਬਦਾਦਿਬਖੇਨੇ ਜਾਚਰਕਹਿਪਤਿਸਬਦਪ੍ਰਮਾਨਹੁ॥ ਸੰਤਸਬਦਕੋਬ ੩੮੨
 ਹੁਰਿਤਇਜੈ॥ ਨਾਮਤੁਪਕਕੇਸਕੁਲਹਿਭਿਜੈ॥ ੨੨੫) ਚੰਦਨਜਨਨਿਆਦਿਬਖਾਨਹੁ॥ ਜਾਚ
 ਰਕਹਿਪਤਿਸਬਦਪ੍ਰਮਾਨਹੁ॥ ਸੰਤਸਬਦਕਹੁਬਹੁਰੇਧਰੀਐ॥ ਨਾਮਤੁਪਕਕੇਸਕੁਲਹਿਭਿਜੈ
 ਐ॥ ੨੨੬) ॥ ੨੨੭) ॥ ਸਸਿਆਨਜਨਨਿਆਦਿਉਚਾਰਨਕੀਜੀਐ॥ ਜਾਚਰਕਹਿਕੋਨਾਥ
 ਸਬਦਕੋਦੀਜੀਐ॥ ਸੰਤਸਬਦਕਹੁਤਾਕੇਅੰਤਬਖਾਨੀਐ॥ ਹੋਸਕਲਤੁਪਕਕੇਨਾਮਸਬੁਪ
 ਪ੍ਰਮਾਨੀਐ॥ ੨੨੮) ॥ ਮਯੀਕਾਅਨਜਨਨਿਆਦਿਬਖਾਨਹੁ॥ ਜਾਚਰਕਹਿਪਤਿਸਬਦਪ੍ਰਮਾਨ
 ਹੁ॥ ਅਰਪਦਅੰਤਤਵਨਕੋਦਿਜੈ॥ ਨਾਮਤੁਪਕਕੇਸਕੁਲਹਿਭਿਜੈ॥ ੨੨੯) ॥ ਮਯੀ
 ਕਸਹਦਗਨਨਿਸਬਦਾਦਿਬਖਾਨੀਐ॥ ਜਾਚਰਕਹਿਕਰਿਨਾਥਸਬਦਕਹੁਠਾਨੀਐ॥ ਸੰਤਸ
 ਬਦਕਹੁਠਾਨੀਐ॥ ਸੰਤਸਬਦਕਹੁਤਾਕੇਅੰਤਕੁਇਜੀਐ॥ ਹੋਸਕਲਤੁਪਕਕੇਨਾਮਸਕੁਲ
 ਹਿਭੀਜੀਐ॥ ੨੩੦) ॥ ਅਰਾਅਨਿਜੰਨਨਿਆਦਿਕਹਿਜੈ॥ ਜਾਚਰਕਹਿਪਤਿਸ
 ਬਦਕੁਇਜੈ॥ ਸੰਤਸਬਦਕਹੁਅੰਤਉਚਾਰਹੁ॥ ਸਕਲਤੁਪਕਕੇਨਾਮਬਿਚਾਰਹੁ॥ ੨੩੧) ॥ ਨਿ
 ਸਿਸਾਅਨਜਨਨਿਆਦਿਬਖਾਨਹੁ॥ ਜਾਚਰਕਹਿਪਤਿਸਬਦਪ੍ਰਮਾਨਹੁ॥ ਸੰਤਸਬਦਕੋਬ
 ਹੁਰਿਉਚਰੀਐ॥ ਸਕਲਤੁਪਕਕੇਨਾਮਬਿਚਰੀਐ॥ ੨੩੨) ॥ ਨਿਸਇਸਰਨਨਿਆਦਿਕਹਿਜੈ॥
 ਜਾਚਰਕਹਿਪਤਿਸਬਦਕੁਇਜੈ॥ ਸੰਤਸਬਦਕਹੁਬਹੁਰਬਖਾਨਹੁ॥ ਸਕਲਤੁਪਕਕੇਨਾਮਪ
 ਛਾਨਹੁ॥ ੨੩੩) ॥ ਰੋਨਾਧਪਨੀਆਦਿਬਖਾਨਹੁ॥ ਜਾਚਰਕਹਿਨਾਇਕਪਦਠਾਨਹੁ॥ ਸੰਤਸਬਦ
 ਕੋਬਹੁਰਿਤਇਜੈ॥ ਨਾਮਤੁਪਕਕੇਸਕੁਲਹਿਭਿਜੈ॥ ੨੩੪) ॥ ਰੋਨਾਧਪਨੀਆਦਿਉਚਰੀਐ॥
 ਜਾਚਰਕਹਿਨਾਇਕਪਦਧਰੀਐ॥ ਸੰਤਸਬਦਕਹੁਬਹੁਰਬਖਾਨਹੁ॥ ਨਾਮਤੁਪਕਕੇਸਕੁਲਹਿਭਿਜੈ
 ਨਹੁ॥ ੨੩੫) ॥ ਰੋਨਾਧਪਨੀਆਦਿਕਹਿਜੈ॥ ਜਾਚਰਕਹਿਪਤਿਸਬਦਕੁਇਜੈ॥ ਤਾਕੇਅੰਤ
 ਸੰਤਪਦਕਹੀਐ॥ ਨਾਮਤੁਪਕਕੇਸਕੁਲਹਿਭਿਜੈ॥ ੨੩੬) ॥ ਨਿਸਨਾਇਕਨਨਿਆਦਿਉਚ
 ਰੀਐ॥ ਸੁਨਉਚਰਚਰਪਤਪਦਦੈਰੀਐ॥ ਅਰਿਪਦਤਾਕੇਅੰਤਬਖਾਨਹੁ॥ ਸਕਲਤੁਪਕਕੇ
 ਨਾਮਪ੍ਰਮਾਨਹੁ॥ ੨੩੭) ॥ ਨਿਸਇਸਨੀਸਬਦਾਦਿਬਖੇਨੇ॥ ਜਾਚਰਕਹਿਨਾਇਕਪਦਠਾਨੇ॥ ਸ

ਸੁਖਦਕੁੰਬਹੁਰਉਚਰਹੁੰ। ਸੁਕਬਿਤੁਪਕਕੇਨਮਾਬਿਚਾਰਹੁੰ॥ ੪੭॥ ਨਿਸਪਤਿਨਨਿ
 ਸਬਦਾਦਿਉਚਰੀਐ। ਸਤਚਰਅਰਅੰਤਹਿਪੰਦਪਰੀਐ। ਸੰਤਸੁਖਦਕੁੰਬਹੁੰ। ਤਬਖਾਨ
 ਹੁੰ। ਸੁਕਬਿਤੁਪਕਕੇਨਮਪਛਾਨਹੁੰ॥ ੪੮॥ ਨਿਸਪਨਨਿਸਬਦਾਦਿਕੁਹਿਜੈ। ਜਾਚਰ
 ਕਹਿਅਰਿਪਦਹਿਭਾਇਜੈ। ਸੰਤਸੁਖਦਕੁੰਬਹੁਰਬਖਾਨਹੁੰ। ਨਾਮਤੁਪਕਕੇਸਭਜੀਅ
 ਜਾਨਹੁੰ॥ ੪੯॥ ਰੈਨਨਾਇਕਨਿਸਆਦਿਸੁਕਹੀਐ। ਜਾਚਰਕਹਿਪਤਿਪਦਦੈਰਹੀਐ।
 ਤਕੇਅੰਤਸੰਤਪਦਭਾਖੰ। ਨਾਮਤੁਪਕਕੇਸਭਿਲਖਿਗਾਖੁਹੁੰ॥ ੫੦॥ ਨਿਸਚਰਨਨਾਪਿ
 ਥੇਮੇਭਾਖਹੁ। ਸਤਚਰਕਹਿਨਾਇਕਪੁਸ਼ਾਖੰ। ਸੰਤਸੁਖਦਕੁੰਬਹੁਰਬਖਾਨਹੁੰ। ਸਕਲ
 ਤੁਪਕਕੇਨਮਪਛਾਨਹੁੰ॥ ੫੧॥ ਆਦਿਨਿਸਾਚਰਨਨਭਾਖੋ। ਸਤਚਰਕਹਿਨਾਇਕਪਦਾ
 ਖੋ। ਸੰਤਸੁਖਦਕੁੰਬਹੁਰਭਾਇਜੈ। ਸਕਲਤੁਪਕਕੇਨਮਕਹਿਜੈ॥ ੫੨॥ ਰੈਨਰਮਨ
 ਸਬਦਾਦਿਭਾਇਜੈ। ਸਤਚਰਕਹਿਪਤਿਸਬਦਕਹਿਜੈ। ਸੰਤਸੁਖਦਕੇਅੰਤਬਖਾਨਹੁੰ।
 ਸਕਲਤੁਪਕਕੇਨਮਪਮਾਨਹੁੰ॥ ੫੩॥ ਰੈਨਰਜਨਨਿਪ੍ਰਿਥਮਉਚਾਰਹੁੰ। ਸਤਚਰਕਹਿ
 ਪਦਪਦਹਿਸਦਾਰਹੁੰ। ਤਕੇਅੰਤਸੰਤਪਦਕਹੀਐ। ਨਾਮਤੁਪਕਕੇਸਭਹੀਲਹੀਐ॥
 ਨਿਸਰਵਨਨਿਆਦਿਭਾਇਜੈ। ਸਤਚਰਕਹਿਪਤਿਸਬਦਪਰਿਜੈ। ਸੰਤਸੁਖਦਤਾਪ
 ਛੇਕਹੀਐ। ਸਭਸੀਨਾਮਤੁਪਕਕੇਲਹੀਐ॥ ੫੪॥ ਦਿਨਅਰਰਵਨੀਆਦਿਉਚਾਰੋ।
 ਸਤਚਰਕਹਿਪਤਿਸਬਦਥਿਚਾਰੋ। ਤਕੇਅੰਤਸੰਤਪਦਭਾਖੋ। ਨਾਮਤੁਪਕਕੇਲਖਿਗਾ
 ਖੋ॥ ੫੫॥ ਹਰਜਅਰਰਵਨਨਆਦਿਬਖਾਨੋ। ਸਤਚਰਕਹਿਪਤਿਸਬਦਪ੍ਰਮਾਨੋ। ਤਕੇ
 ਅੰਤਸੰਤਪਦਕੋਹੋ। ਸਭਸੀਨਾਮਤੁਪਕਕੇਲੋਹੋ॥ ੫੬॥ ਤਿਸ੍ਰਿਅਰਰਵਨਨਪਦਕਹੀਐ।
 ਸਤਚਰਕਹਿਨਾਇਕਪਦਗਹੀਐ। ਸੰਤਸੁਖਦਤਿਹਾਤਿਕਹਿਜੈ। ਨਾਮਤੁਪਕਕੇਸਭ
 ਲਹਿਲਿਜੈ॥ ੫੭॥ ਹਰਿਜਰਰਵਨਨਿਆਦਿਬਖਾਨੋ। ਜਾਚਰਕਹਿਨਾਇਕਪਦਠਾਨੋ।
 ਸੰਤਸੁਖਦਕੁੰਬਹੁਰਉਚਰੀਐ। ਨਾਮਤੁਪਕਕੇਸੁਕਬਿਥਿਚਰੀਐ॥ ੫੮॥ ਰਾਵਿਜ
 ਰਿਰਵਨਨਿਆਦਿਬਖਾਨਹੁੰ। ਜਾਚਰਕਹਿਪਤਿਸਬਦਪ੍ਰਮਾਨਹੁੰ। ਸੰਤਸੁਖਦਕੁੰਬ

ਹਰਿਗੁਰੂ ਪਾਤਸਾਹੀ ਨਾਮੁ ਪ੍ਰਕਾਸਿ ਸਭੁ ਲਿਖਿ ਰਾਖਿ ਹੈ ॥ ੧ ॥ ਭਾਨ ਜਾ ਅਰਿਕ ਹਿਰ ਵਨ ਭੁਨਿ ੩੮੩
 ਜੋ ਜਾਚਰ ਕਹਿਨਾ ਇਕ ਪਦ ਦੀਜੈ ॥ ਸੰਤ ਸਬਦ ਕੰਹੁ ਬਹੁ ਬਖਾਨੈ ॥ ਸਭੁ ਸੀਨਾ ਮਤੁ ਪਕ
 ਕੇ ਜਾਨਹੁ ॥ ੧ ॥ ਸੁਰਜ ਰਹਵਨਾ ਆਦਿ ਪਦ ਕਹਿਓ ॥ ਜਾਚਰ ਕਹਿਨਾ ਇਕ ਪਦ ਗਹਿਓ ॥
 ਸੰਤ ਸਬਦ ਕੇ ਬਹੁ ਉਚਾਰੈ ॥ ਨਾਮੁ ਪ੍ਰਕਾਸਿ ਸਭੁ ਜੀਅ ਧਾਰੈ ॥ ੨ ॥ ਭਾਨ ਜਾ ਰਹਵਨਾ ਪਦ
 ਭਾਖੈ ॥ ਸਤ ਚਰਕ ਹਿਪੰਦ ਪੁਨਰਾਖੈ ॥ ਸੰਤ ਸਬਦ ਕੰਹੁ ਬਹੁ ਬਖਾਨੈ ॥ ਨਾਮੁ ਪ੍ਰਕਾਸਿ ਸਕ
 ਲ ਪ੍ਰਮਾਨੈ ॥ ੩ ॥ ॥ ੧ ॥ ਦਿਨ ਪੁੱਜ ਅਰਹਵਨ ਨੇਕੇ ਅੰਦਿ ਉਚਾਰੀਓ ॥ ਜਾਚਰ
 ਕਹਿ ਕੈਨਾ ਬਸਬਦੈ ਭਾਗੀਓ ॥ ਸੰਤ ਸਬਦ ਕੇ ਤਕੇ ਅੰਤ ਬਖਾਨੀਓ ॥ ਹੋ ਸਕਲ ਤੁਪਕ ਕੇ
 ਮਪੁ ਬੀਨ ਪ੍ਰਮਾਨੀਓ ॥ ੪ ॥ ॥ ੨ ॥ ਦਿਨ ਗਾਜਿ ਅਰਹਵਨ ਨੀਸੁ ਆਦਿ ਬਖਾਨੀਓ ॥ ਜਾਚਰ
 ਹਿਕੈਨਾ ਬਸਬਦ ਪੁਨਿ ਠਾਨੀਓ ॥ ਸੰਤ ਸਬਦ ਕੰਹੁ ਤਕੇ ਅੰਤ ਉਚਾਰੀਓ ॥ ਹੋ ਸਕਲ ਤੁਪਕ ਕੇ
 ਨਾਮ ਸਬੁ ਪਾਥਿ ਚਾਹੀਓ ॥ ੫ ॥ ॥ ੩ ॥ ਦਿਨ ਸਿਅਰਹਵਨ ਨੀਸੁ ਆਦਿ ਉਚਾਰੈ ॥
 ਜਾਚਰ ਕਹਿਨਾ ਇਕ ਪਦ ਭਾਖੈ ॥ ਸੰਤ ਸਬਦ ਕੰਹੁ ਪੁਨਿ ਕਹਿ ਲੀਜੈ ॥ ਨਾਮੁ ਪ੍ਰਕਾਸਿ ਸਕਲ ਪ
 ਤੀਜੈ ॥ ੬ ॥ ॥ ੪ ॥ ਭਾਮ ਅਰਜ ਅਰਹਵਨ ਪਦ ਭਾਖੈ ॥ ਜਾਚਰ ਕਹਿਨਾ ਇਕ ਪਦ ਰਾਖੈ ॥ ਸਤ
 ਸਬਦ ਤਿਹਾ ਅੰਤ ਭਵਿੰਜੈ ॥ ਨਾਮੁ ਪ੍ਰਕਾਸਿ ਸਕਲ ਪਤੀਜੈ ॥ ੭ ॥ ॥ ੫ ॥ ਚੰਦ ਜੇਨ ਨੀਸੁ ਆਦਿ ਬਖਾਨੈ ॥
 ਜਾਚਰ ਕਹਿਨਾ ਇਕ ਪਦ ਠਾਨੈ ॥ ਸੰਤ ਸਬਦ ਕੰਹੁ ਬਹੁ ਭਵਿੰਜੈ ॥ ਨਾਮੁ ਪ੍ਰਕਾਸਿ ਸਕਲ ਪ
 ਤੀਜੈ ॥ ੮ ॥ ॥ ੬ ॥ ਸਸ ਉਪਸਥਾਨੀ ਆਦਿ ਬਖਾਨੈ ॥ ਜਾਚਰ ਕਹਿ ਪਤਿ ਸਬਦ ਪ੍ਰਮਾਨਹੁ ॥ ਸੰ
 ਤ ਸਬਦ ਕੇ ਬਹੁ ਬਖਾਨੈ ॥ ਸਭੁ ਸੀਨਾ ਮਤੁ ਪਕ ਕੇ ਜਾਨੈ ॥ ੯ ॥ ॥ ੭ ॥ ਨਿਸਭੁਗਾਨੀ ਆਦਿ ਬਖਾਨ
 ਹੈ ॥ ਜਾਚਰ ਕਹਿ ਪਤਿ ਸਬਦ ਪ੍ਰਮਾਨਹੁ ॥ ਸੰਤ ਸਬਦ ਕੇ ਬਹੁ ਭਵਿੰਜੈ ॥ ਨਾਮੁ ਪ੍ਰਕਾਸਿ ਸਕ
 ਲ ਪਤੀਜੈ ॥ ੧੦ ॥ ॥ ੮ ॥ ਸਸਿਭੁਗਾਨੀ ਸਬਦ ਆਦਿ ਬਖਾਨੈ ॥ ਜਾਚਰ ਕਹਿ ਪਤਿ ਸਬਦ ਪ੍ਰਮਾਨੈ ॥
 ਸੰਤ ਸਬਦ ਕੇ ਬਹੁ ਉਚਾਰੈ ॥ ਨਾਮੁ ਪ੍ਰਕਾਸਿ ਸਕਲ ਬਿਚਾਰਹੁ ॥ ੧੧ ॥ ॥ ੯ ॥ ਨਿਸਸਭੁਗਾ
 ਸਬਦ ਆਦਿ ਭਵਿੰਜੈ ॥ ਜਾਚਰ ਕਹਿ ਪਤਿ ਸਬਦ ਕਹਿੰਜੈ ॥ ਸੰਤ ਸਬਦ ਕੰਹੁ ਬਹੁ ਬਖਾਨਹੁ ॥
 ਸਭੁ ਸੀਨਾ ਮਤੁ ਪਕ ਕੇ ਜਾਨਹੁ ॥ ੧੨ ॥ ॥ ੧੦ ॥ ਰੈਨ ਰਾਟ ਕੰਹੁ ਭਗਾ ਬਖਾਨੈ ॥ ਜਾਚਰ ਕਹਿ ਪਤਿ ਸਬ

੧੫੫ ॥ ਸੰਤ ਸਬਦੇ ਕੋ ਅੰਤੁ ਭੁਟਿ ਜੈ ॥ ਨਾਮ ਤੁਪਕ ਕੇ ਸਕਲ ਪਤਿ ਜੈ ॥ ੧੫੫ ॥
 ਰੈਨਾ ਵਨੀਕ ਹਿਭੁਗਾ ਸਬਦ ਬਖਾਨੀਐ ॥ ਜਾਚਰ ਕਹਿਕਿ ਰਿਨਾ ਬਸਬਦੇ ਕੋ ਠਨੀਐ ॥ ਸੰਤ
 ਸਬਦੇ ਕੋ ਤਕੇ ਅੰਤੁ ਭੁਟਿ ਜੈ ॥ ਹੇ ਸਕਲ ਤੁਪਕ ਕੇ ਨਾਮ ਚਹੇਤ ਹਦੀ ਜੀਐ ॥ ੧੫੬ ॥
 ਰੈਨਾ ਜਕ ਹਿਭੁਗਾ ਬਖਾਨੀ ਜੀਐ ॥ ਜਾਚਰਿਕ ਹਿਕਿ ਰਿਨਾ ਬਸਬਦੇ ਦੀ ਜੀਐ ॥ ਸ
 ਤੁਸਬਦੇ ਤਕੇ ਅੰਤੁ ਚਰੀਐ ॥ ਹੇ ਸਕਲ ਤੁਪਕ ਕੇ ਨਾਮ ਸਬੁ ਪਮਨ ਪਾਰੀਐ ॥ ੧੫੭ ॥
 ੧੫੮ ॥ ਰੈਨਾ ਵਨੀਕ ਹਿਭੁਗਾ ਬਖਾਨੀ ॥ ਜਾਚਰ ਕਹਿਪਤਿ ਸਕਲ ਪਮਨੀ ॥ ਸੰਤ ਸਬ
 ਦਤਿਹਾ ਅੰਤੁ ਭੁਟਿ ਜੈ ॥ ਨਾਮ ਤੁਪਕ ਜਹ ਚਹੇਤ ਕਹਿ ਜੈ ॥ ੧੫੯ ॥ ਦਿਨ ਅਗਿਕ ਹਿਭੁਗਾ ਸਬ
 ਦ ਬਖਾਨੀ ॥ ਜਾਚਰ ਕਹਿਨਾ ਇਕ ਪਦ ਠਨੀ ॥ ਸੰਤ ਸਬਦਤਿਹਾ ਅੰਤੁ ਸੁਕਹੀਐ ॥ ਨਾਮ ਤੁਪ
 ਕ ਉਚਰਹੁ ਜਹ ਚਹੀਐ ॥ ੧੬੦ ॥ ਤਮ ਚਰਕ ਹਿਭੁਗਾ ਸਬਦ ਬਖਾਨੀ ॥ ਜਾਚਰ ਨਾ ਇਕ ਪਦ
 ਠਨੀ ॥ ਸੰਤ ਸਬਦੇ ਬਹੁਰ ਭੁਟਿ ਜੈ ॥ ਨਾਮ ਤੁਪਕ ਕੇ ਸਕਲ ਹਿਲਿ ਜੈ ॥ ੧੬੧ ॥ ਰੈਨਾ ਵਨੀਕ
 ਹਿਭੁਗਾ ਟਿਕਹੀ ਜੈ ॥ ਜਾਚਰ ਕਹਿਨਾ ਇਕ ਪਦ ਦੀ ਜੈ ॥ ਸੰਤ ਸਬਦੇ ਬਹੁਰ ਉਚਰਹੁ ॥ ਸ
 ਕਲ ਤੁਪਕ ਕੇ ਨਾਮ ਬਿਚਾਰਹੁ ॥ ੧੬੨ ॥ ਜਉ ਟਕਰ ਟਿਕ ਹਿਭੁਗਾ ਟਿਕ ਬਖਾਨੀ ॥ ਜਾਚ
 ਰ ਕਹਿਨਾ ਇਕ ਪਦ ਠਨੀ ॥ ਸੰਤ ਸਬਦੇ ਬਹੁਰ ਭੁਟੀ ਜੈ ॥ ਨਾਮ ਤੁਪਕ ਕੇ ਸਕਲ ਹਿਲਿ ਜੈ ॥
 ੧੬੩ ॥ ਕਿਰਣ ਪਗ ਟਿਕ ਹਿਭੁਗਾ ਟਿਕਹੀ ਜੈ ॥ ਸਤ ਚਰਕ ਹਿਪਤਿ ਸਬਦ ਪਰੀ ਜੈ ॥ ਸੰਤ
 ਸਬਦ ਕੇ ਬਹੁਰ ਬਖਾਨਹੁ ॥ ਨਾਮ ਤੁਪਕ ਕੇ ਸਕਲ ਅਨਮੰਨਹੁ ॥ ੧੬੪ ॥ ਮਪੀਕ ਹਿਭੁਗਾ
 ਟੁਕੁ ਟਿਕੀ ॥ ਸਤ ਚਰਕ ਹਿਪਦਨਾ ਬਪਰੀ ਜੈ ॥ ਸੰਤ ਸਬਦੇ ਬਹੁਰ ਉਚਰੀਐ ॥ ਨਾਮ ਤੁਪ
 ਕ ਕੇ ਸਕਲ ਸੁਪਰੀਐ ॥ ੧੬੫ ॥ ਮਿਗ ਬਾਹਟਕ ਹਿਭੁਗਾ ਟਿਕ ਬਖਾਨੀ ॥ ਸਤ ਚਰਕ ਹਿਪਤਿ
 ਸਬਦ ਪਮਨੀ ॥ ਸੰਤ ਸਬਦਤਿਹਾ ਅੰਤੁ ਚਰਹੁ ॥ ਸਕੁ ਮੀਨਾਮ ਤੁਪਕ ਚਿਤ ਪਾਰਹੁ ॥ ੧੬੬ ॥
 ੧੬੭ ॥ ਰਿਰਣਾ ਵਨੀਕ ਹਿਭੁਗਾ ਟਿਕ ਉਚਾਰਹੁ ॥ ਸਤ ਚਰਕ ਹਿਨਾ ਇਕ ਪਦ ਠਨੀ ॥ ਸੰਤ ਸਬ
 ਦੇ ਬਹੁਰ ਭੁਟਿ ਜੈ ॥ ਨਾਮ ਤੁਪਕ ਕੇ ਸਕਲ ਲਹਿ ਜੈ ॥ ੧੬੮ ॥ ਮਿਗ ਬਾਹਟੀ ਭੁਗਾ ਭੁਟਿ
 ਜੈ ॥ ਜਾਚਰ ਕਹਿਪਤਿ ਸਬਦ ਪਰੀ ਜੈ ॥ ਸੰਤ ਸਬਦੇ ਬਹੁਰ ਬਖਾਨਹੁ ॥ ਸਕੁ ਮੀਨਾਮ ਤੁ

ਕਰੇ ਜਾਨਹੁ ॥ ੯੬ ॥ ਮਿਗਪਤੀ ਕਹਿ ਭਗਤਿ ਭੁਇੰ ਜੈ ॥ ਜਾ ਚਰਕ ਹਿ ਪਤਿ ਸਬਦ ਪਰਿ ॥ ੨੮
 ਜੈ ॥ ਸੰਤ ਸਬਦ ਕਹੁ ਹਰ ਬਖਾਨਹੁ ॥ ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥ ੯੭ ॥ ਪ੍ਰਜਾ ਪਤਿ ਕ
 ਹਿ ਭਗਤਿ ਭੁਇੰ ਜੈ ॥ ਜਾ ਚਰਕ ਹਿ ਪਤਿ ਸਬਦ ਪਰਿ ਜੈ ॥ ਸੰਤ ਸਬਦ ਕਹੁ ਹਰ ਬਖਾਨਹੁ ॥
 ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥ ੯੮ ॥ ਮਿਗਨਾ ਬਭਗਾਣਿ ਭੁਖਾ ॥ ਰਿਪਨ
 ਬਚਰ ਪਤਰਾਖਾ ॥ ਰਿਪ ਸਬਦ ਬਹੁ ਬਖਾਨਾ ॥ ਸਭ ਨਾਮ ਤੁਪਕ ਪ੍ਰਮਾਨ ॥ ੯੯ ॥ ਹਰਿ
 ਨਦੀ ਰਾਟ ਸਤ ਭਗਤਿ ਭੁਇੰ ਜੈ ॥ ਜਾ ਚਰਕ ਹਿ ਪਤਿ ਸਬਦ ਪਰਿ ਜੈ ॥ ਸੰਤ ਸਬਦ ਤਿਹ ਅੰ
 ਤਿ ਬਖਾਨਹੁ ॥ ਸਭ ਸ੍ਰੀ ਨਾਮ ਤੁਪਕ ਅਨਮਾਨਹੁ ॥ ੧੦੦ ॥ ਸਮੁੰਦ ਜਲ ਕਹਿ ਭਗਤਿ ਭੁਇ
 ਜੈ ॥ ਜਾ ਚਰਕ ਹਿ ਪਤਿ ਸਬਦ ਪਰਿ ਜੈ ॥ ਸੰਤ ਸਬਦ ਤਿਹ ਅੰਤ ਉਚਾਰੇ ॥ ਨਾਮ ਤੁਪਕ ਸਭ
 ਜੀਅ ਪਾਰੇ ॥ ੧੦੧ ॥ ਨਦੀ ਰਾਟ ਸਤ ਭਗਤਿ ਭੁਇੰ ਦਾਰੇ ॥ ਜਾ ਚਰਕ ਹਿ ਪਤਿ ਪਦੈ ਝੋਰੇ ॥ ਸੰਤ
 ਸਬਦ ਕੋ ਬਹੁ ਬਖਾਨਹੁ ॥ ਸਕਲ ਤੁਪਕ ਕੇ ਨਾਮ ਅਨਮਾਨਹੁ ॥ ੧੦੨ ॥ ਸਮੁੰਦ ਜਲ ਭਗਾਣਨ
 ਆਵਿ ਭੁਇੰ ਜੈ ॥ ਜਾ ਚਰਕ ਹਿ ਪਤਿ ਸਬਦ ਪਰਿ ਜੈ ॥ ਸੰਤ ਸਬਦ ਤਿਹ ਅੰਤ ਬਖਾਨਹੁ ॥ ਸਭ
 ਸ੍ਰੀ ਨਾਮ ਤੁਪਕ ਕੇ ਜਾਨਹੁ ॥ ੧੦੩ ॥ ਮਿਗ ਜਾ ਭਗਾਣਿ ਨਾ ਆਵਿ ਉਚਾਰੇ ॥ ਜਾ ਚਰਕ ਹਿ ਪਤਿ ਪ
 ਦੈ ਝੋਰੇ ॥ ਰਿਪ ਪਦਤ ਕੇ ਅੰਤ ਬਖਾਨਹੁ ॥ ਸਕਲ ਤੁਪਕ ਕੇ ਨਾਮ ਅਨਮਾਨਹੁ ॥ ੧੦੪ ॥
 ਨਦਿ ਸਭ ਗਾਣਿ ਆਵਿ ਪਦ ਦੀ ਜੈ ॥ ਜਾ ਚਰਕ ਹਿ ਪਤਿ ਸਬਦ ਪਰਿ ਜੈ ॥ ਸੰਤ ਸਬਦ ਕੋ ਬਹੁ
 ਬਖਾਨਹੁ ॥ ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥ ੧੦੫ ॥ ਨਦਿ ਨਾਇਕ ਕਹਿ ਭਗਤਿ ਨ ਕੁਖੀ ॥ ਸ
 ਤ ਚਰਕ ਹਿ ਨਾਇਕ ਪਦ ਰਾਖੇ ॥ ਸੰਤ ਸਬਦ ਤਿਹ ਅੰਤ ਬਖਾਨਹੁ ॥ ਸਭ ਸ੍ਰੀ ਨਾਮ ਤੁਪਕ ਕੇ ਜਾ
 ਨਹੁ ॥ ੧੦੬ ॥ ਸਰਤਿ ਸਭ ਗਾਣਿ ਨਾ ਆਵਿ ਭੁਇੰ ਜੈ ॥ ਸਤ ਚਰਕ ਹਿ ਪਤਿ ਸਬਦ ਪਰਿ ਜੈ ॥ ਸੰ
 ਤ ਸਬਦ ਤਿਹ ਅੰਤ ਬਖਾਨਹੁ ॥ ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥ ੧੦੭ ॥ ਸਰਤ ਉਦ ਭਗਾਣਿ
 ਭੁਇੰ ਜੈ ॥ ਸਤ ਚਰਕ ਹਿ ਪਤਿ ਸਬਦ ਪਰਿ ਜੈ ॥ ਸੰਤ ਸਬਦ ਕੋ ਬਹੁ ਬਖਾਨਹੁ ॥ ਸਭ ਸ੍ਰੀ ਨਾਮ
 ਤੁਪਕ ਪਹਿਚਾਨਹੁ ॥ ੧੦੮ ॥ ਨਿਸਾ ਸਿਣਕ ਹਿ ਭਗਾਣਿ ਨ ਪਦ ਆਵਿ ਬਖਾਨੀਐ ॥
 ਜਾ ਚਰਕ ਹਿ ਨਾਇਕ ਪਦ ਬਹੁ ਪ੍ਰਮਾਨੀਐ ॥ ਸੰਤ ਸਬਦ ਕਹੁ ਤਾ ਕੇ ਅੰਤ ਭਨੀ ਜੀਐ ॥ ਹੋ ਸਕ

ਲਤੁਪਕਕੇਨਮਸੁਕਾਬਿਲਪਿਲੀਜੀਐ॥ ੯੯੯॥ ਤਮਚਰਕੁਗਣਨਿਮੁਖਤੇਅਦਿਬਖਾਨੀ
 ਐ॥ ਜਾਚਰਕਹਿਕੋਪਾਤੇਪਦਬਹੁਰਿਪ੍ਰਮਾਨੀਐ॥ ਸੰਤ੍ਰਸਬਦਕੋਤਕੋਅੰਤਉਚਾਰੀਐ॥ ਹੋਸ
 ਕਲਤੁਪਕਕੇਨਮਸਬੁਧਾਬਿਚਾਰੀਐ॥ ੧੦੦੦॥ ਤਮਹਰਿਕੁਗਣਨਿਅਦਿਬਖਾਨਨਕ
 ਜੀਐ॥ ਸਤਚਰਕਹਿਪਤਿਪਦਅੰਤੁਭਵੀਜੀਐ॥ ਸੰਤ੍ਰਸਬਦਕਹੁਤਕੋਅੰਤਸਬੁਧਕ
 ਹੁਹੋਸਕਲਤੁਪਕਕੇਨਮਅਨੇਕਪ੍ਰਬੀਨਲਹੁ॥ ੧੦੦੧॥ ਤਮਹਰਿਕੁਗਣਨਿਣਪ੍ਰਿਥਮ
 ਕਹੀਜੀਐ॥ ਸਤਚਰਕਹਿਪਤਿਸਬਦਅੰਤੁਤਿਹਦੀਜੀਐ॥ ਸੰਤ੍ਰਸਬਦਕੋਤਕੋਅੰਤ
 ਬਖਾਨੀਐ॥ ਹੋਸਕਲਤੁਪਕਕੇਨਮਸਬੁਧਪ੍ਰਮਾਨੀਐ॥ ੧੦੦੨॥ ਤਿਮਰਹ
 ਕੁਗਣਨਿਆਦਿਭੁੰਦਿਜੈ॥ ਸਤਚਰਕਹਿਪਤਿਸਬਦਪਰਿਜੈ॥ ਸੰਤ੍ਰਸਬਦਤਿਹਅੰਤ
 ਬਖਾਣੇ॥ ਸਕਲਤੁਪਕਕੇਨਮਪਛੁੰਦੇ॥ ੧੦੦੩॥ ਤਿਮਰਨਸਕਰਕੁਗਣਨਿਭਾਖੇ॥ ਸਤਚ
 ਰਕਹਿਨਾਇਕਪਦਰਖੇ॥ ਸੰਤ੍ਰਸਬਦਕੋਬਹੁਰਿਬਖਾਨੁ॥ ਸਕਲਤੁਪਕਕੇਨਮਪ੍ਰਮਾਨੁ॥
 ੧੦੦੪॥ ਤਿਮਰਹਦਨਕੁਗਣਨਿਬਖੇਨੇ॥ ਸਤਚਰਕਹਿਨਾਇਕਪਦਨੇ॥ ਸੰਤ੍ਰਸਬਦਕ
 ਹੁਬਹੁਰਭਵੀਜੈ॥ ਨਾਮਤੁਪਕਕੇਸਭੁਲਹਿਲੀਜੈ॥ ੧੦੦੫॥ ਤਿਮਰਉਚਰਹਾਕੁਗਣਨ
 ਖਾਨੁ॥ ਸਤਚਰਕਹਿਪਦਸਬਦਪ੍ਰਮਾਨੁ॥ ਸੰਤ੍ਰਸਬਦਤਿਹਅੰਤੁਭਵੀਜੈ॥ ਨਾਮਤੁਪ
 ਕਕੇਸਭੁਲਹਿਲੀਜੈ॥ ੧੦੦੬॥ ਤਿਮਰਨਿਕੰਦਨਿਆਦਿਉਚਰੀਐ॥ ਕੁਗਣਨਿਸਤਚਰ
 ਪੁਨਿਪਦਪਰੀਐ॥ ਸੰਤ੍ਰਸਬਦਤਿਹਅੰਤਬਖਾਨੁ॥ ਸਕਲਤੁਪਕਕੇਨਮਪ੍ਰਮਾਨੁ॥
 ੧੦੦੭॥ ਤਿਮਰਮੰਦਕੁਗਣਨੀਭੁੰਦਿਜੈ॥ ਸਤਚਰਕਹਿਪਦਸਬੁਧਪਰਿਜੈ॥ ਸੰਤ੍ਰਸਬਦ
 ਤਿਹਅੰਤਬਖਾਨੁ॥ ਸਕਲਤੁਪਕਕੇਨਮਅਨਮਾਨੁ॥ ੧੦੦੮॥ ਤਿਮਰਯਾਂਤਕਹਿਕੁਗਣ
 ਨਿਭਾਖੇ॥ ਸਤਚਰਕਹਿਨਾਇਕਪਦਰਖੇ॥ ਸੰਤ੍ਰਸਬਦਤਿਹਅੰਤਬਖਾਨੁ॥ ਨਾਮਤੁਪ
 ਕਕੇਸਕਲਪ੍ਰਮਾਨੁ॥ ੧੦੦੯॥ ਤਿਮਰਨਸਕਰਕੁਗਣਨਿਆਦਿਬਖਾਨੀ
 ਐ॥ ਸਤਚਰਕਹਿਕਰਨਾਥਸਬਦਕੰਠਨੀਐ॥ ਰਿਪਦਕੋਤਕੋਪੁਨਾਅੰਤਉਚਾਰੀਐ॥
 ਹੋਸਕਲਤੁਪਕਕੇਨਮਸਬੁਧਾਬਿਚਾਰੀਐ॥ ੧੦੧੦॥ ਉਕੁਗਰਜਕਹਿਕੁਗਣਨਾ

ਦਿਬਖਾਨੀਐ॥ ਸੁਤਚਰਕਹਿਕੈਨਾਥਸਬਦਕਉਨਾਨੀਐ॥ ਸੰਤਸਬਦਕਉਤਕੈਅੰਤਉਚਾਰੀ॥ ੧੦੮੫॥
 ਐ॥ ਹੋਸਕਲਤੁਪਕਕੋਨਾਮਸੁਮੰਤ੍ਰਬਿਚਰੀਐ॥ ੧੦੮੬॥ ਉਡਗਿਸਕਹਿਭੁ
 ਗਣਿਨੀਤੁਵਿਜੈ॥ ਸਤਚਰਕਹਿਨਾਇਕਪਦਦਿਜੈ॥ ਅਰਿਪਦਤਕੈਅੰਤਬਖਾਨਹਾ॥
 ਨਾਮਤੁਪਕਕੋਸਤਜੀਅਜਾਨਹਾ॥ ੧੦੮੭॥ ਉਡਗਨਾਥਕਹਿਭੁਗਣਉਚਾਰੀ॥ ਸਤਚਰ
 ਕਹਿਪਤਪਦਕਉਤਕੈ॥ ਰਿਪਪਦਤਕੈਅੰਤਬਖਾਨਹਾ॥ ਸਭਸੀਨਾਮਤੁਪਕਜੀਅਜਾ
 ਨਹਾ॥ ੧੦੮੮॥ ਉਡਗਨਪਭੁਗਣਿਨੀਤਦੀਜੀਐ॥ ਸਤਚਰਕਹਿਕੈਨਾਥਸਬਦਕੋਦ
 ਜੀਐ॥ ਰਿਪਪਦਤਕੈਅੰਤਬਖਾਨਹਾ॥ ਸਭਸੀਨਾਮਤੁਪਕਕੋਜਾਨਹਾ॥ ੧੦੮੯॥ ਉਡਗ
 ਨਿਪਤਿਕਹਿਭੁਗਣਿਭੁਵਿਜੈ॥ ਸਤਚਰਕਹਿਨਾਇਕਪਦਦਿਜੈ॥ ਸੰਤਸਬਦਤਿਹਅੰ
 ਤਬਖੋਨੇ॥ ਸਭਸੀਨਾਮਤੁਪਕਕੋਜਾਨਹਾ॥ ੧੦੯੦॥ ਉਡਗਣੇਸਭਗਣਨਿ
 ਸਬਦਾਦਿਬਖਾਨੀਐ॥ ਸੁਤਚਰਕਹਿਕੈਨਾਥਸਬਦਕੋਨਾਨੀਐ॥ ਸੰਤਸਬਦਕੋਤ
 ਕੈਅੰਤਉਚਾਰੀਐ॥ ਹੋਸਕਲਤੁਪਕਕੋਨਾਮਸਬੁਧਬੀਚਾਰੀਐ॥ ੧੦੯੧॥ ਉਡਗਪ
 ਤਿਭੁਗਣਿਨਾਮਾਦਿਉਚਾਰਨਕੀਜੀਐ॥ ਸਤਚਰਕਹਿਕੈਰਿਨਾਥਸਬਦਕੋਦੀਜੀਐ॥
 ਸੰਤਸਬਦਕਉਤਕੈਅੰਤਬਖਾਨੀਐ॥ ਹੋਸਕਲਤੁਪਕਕੋਨਾਮਪ੍ਰਬੀਨਪ੍ਰਮਾਨੀਐ॥
 ੧੦੯੨॥ ਉਡਗਭੂਪਣੀਭੂਪਥਖਾਨਹਾ॥ ਸਤਚਰਕਹਿਨਾਇਕਪਦਨਾਨੇ॥
 ਸੰਤਸਬਦਕੋਬਹੁਰਿਭੁਵਿਜੈ॥ ਨਾਮਤੁਪਕਕੋਸਭੁਲਹਿਭਿਜੈ॥ ੧੦੯੩॥ ਤਾਰਾਪਤਿਕ
 ਹਿਭੁਗਣਨਿਭਾਖੋ॥ ਸਤਚਰਕਹਿਨਾਇਕਪਦਰਾਖੋ॥ ਸੰਤਸਬਦਕਉਬਹੁਰਿਉਚਾਰ
 ਹਾ॥ ਸਭਸੀਨਾਮਤੁਪਕਜੀਅਧਾਰਹਾ॥ ੧੦੯੪॥ ਤਾਰੇਸਰਕਹਿਭੁਗਣਿਉਚਾਰੀ॥ ਸੁਤਚ
 ਰਕਹਿਨਾਇਕਪਦਰਾਖੋ॥ ਸੰਤਸਬਦਤਿਹਅੰਤਬਖਾਨਹਾ॥ ਸਭਸੀਨਾਮਤੁਪਕਕੋਜਾ
 ਨਹਾ॥ ੧੦੯੫॥ ਤਾਰਾਲਖਾ॥ ਇਸਭਗਣਬਖੋਨੇ॥ ਸਤਚਰਕਹਿਪਤਸਬਦਪਮਾਨੇ॥
 ਤਕੈਅੰਤਸਤਪਦਕਹੀਐ॥ ਸਭਸੀਨਾਮਤੁਪਕਕੋਲਹੀਐ॥ ੧੦੯੬॥ ਤਾਰਾਗਿਹਣਇਸਭਗਣੀਆਦਿਬਖਾਨੀਐ॥ ਸਤਚਰਕਹਿਕੈਰਿਨਾਥਸਬਦ

ਕੇਠਾਨੀਐ॥ ਸੰਤ ਸਬਦ ਕਹੁ ਤ ਕੇਅੰਤ ਰਿਦੀਜੀਐ॥ ਹੋਸਕਲਤੁ ਪਕਕੇਨਾਮ ਸਬੁਧਲੁ ਹਿਲਾ
 ਜੀਐ॥ ੧੦੨੩॥ ਉਤ੍ਰਗਾਨਿਕੇਤ ਸਿਭਗਾਣੀਆ ਦਿਭੁਣੀਜੀਐ॥ ਸਤਚਰਕ ਹਿਕੋਕਰਿਨ
 ਥਬਹੁਪਦਦੀਜੀਐ॥ ਸੰਤ ਸਬਦ ਕੇਤ ਕੇਅੰਤ ਉਚਾਰੀਐ॥ ਹੋਸਕਲਤੁ ਪਕਕੇਨਾਮ
 ਸਬੁਧਬਿਚਾਰੀਐ॥ ੧੦੨੪॥ ਉਤ੍ਰਗਾਨਾਥਭਗਵਨੀਪਿਥਮਾਪਦਭਾਖੀਐ॥ ਸਤਚ
 ਰਕਹਿਕਰਿਨਾਥਬਹੁਪਦਰਾਖੀਐ॥ ਸੰਤ ਸਬਦ ਕੇਤ ਕੇਅੰਤ ਬਖਾਨੀਐ॥ ਹੋਸਕਲ
 ਤੁਪਕਕੇਨਾਮ ਸਬੁਧਪਹਿਚਾਨੀਐ॥ ੧੦੨੫॥ ਉਤ੍ਰਗੇਸਰਭਗਵਨਿਸਬਦਾਦਿਉਚਾਰੀ
 ਐ॥ ਸਤਚਰਕਹਿਕਰਿਨਾਥਸਬਦਦੇਰੂਗੀਐ॥ ਸੰਤ ਸਬਦ ਕਹੁ ਤ ਕੇਅੰਤ ਭੁਣੀਜੀ
 ਐ॥ ਹੋਸਕਲਤੁ ਪਕਕੇਨਾਮ ਸੁਕਾਬਿਲਹਿਲੀਜੀਐ॥ ੧੦੨੬॥ ਉਤ੍ਰਗੇਸਰਭਗਵਨਿ
 ਸਬਦਾਦਿਭੁਣੀਜੀਐ॥ ਸਤਚਰਕਹਿਕਰਿਨਾਥਸਬਦਕੇਦੀਜੀਐ॥ ਸੰਤ ਸਬਦ ਕਹੁ
 ਤ ਕੇਅੰਤ ਉਚਾਰੀਐ॥ ਹੋਸਕਲਤੁ ਪਕਕੇਨਾਮ ਸਬੁਧਜੀਅਧਾਰੀਐ॥ ੧੦੨੭॥ ਉਤ੍ਰਗੇਸਰ
 ਭਗਵਨੀਬਖਾਨੇ॥ ਸਤਚਰਕਹਿਨਾਇਕਪਦਨੇ॥ ਸੰਤ ਸਬਦ ਕੇ
 ਤਿਹਅੰਤ ਉਚਾਰੀਐ॥ ਸਤ੍ਰਸੀਨਾਮਤੁਪਕਜੀਅਧਾਰੀਐ॥ ੧੦੨੮॥ ਰਿਖਜਭਗਵਨੀ
 ਆਦਿਭੁਣਿਜੈ॥ ਸਤਚਰਕਹਿਪਤਿਸਬਦਧਰਿਜੈ॥ ਸੰਤ ਸਬਦਤਿਹਅੰਤ ਬਖਾਨੇ॥
 ਸਤ੍ਰਸੀਨਾਮਤੁਪਕਕੇਜਾਨੇ॥ ੧੦੨੯॥ ਮੁਨਿਜਭਗਵਨੀਆਦਿਭੁਣਿਜੈ॥ ਸਤਚਰਕਹਿ
 ਪਤਿਸਬਦਧਰਿਜੈ॥ ਸੰਤ ਸਬਦਤਿਹਅੰਤ ਉਚਾਰੇ॥ ਨਾਮਤੁਪਕਕੇਹਿਰਦੈਬਿਚਾਰੇ॥
 ੧੦੩੦॥ ਥਿਤਉਤਮਜਭਗਵਨੀਭੁਣੇ॥ ਸਤਚਰਕਹਿਨਾਇਕਪਦਰਾਖੇ॥ ਸੰਤ ਸਬਦ ਕੇ
 ਤਿਹਅੰਤ ਸੁਕਹੀਐ॥ ਸਕਲਤੁ ਪਕਕੇਨਾਮ ਨਿਲਹੀਐ॥ ੧੦੩੧॥ ਤਪਾਇਸਉਚਰਿ
 ਭਗਵਨੀਭੁਣਿਜੈ॥ ਸਤਚਰਕਹਿਪੁਨਿਸਬਦਧਰਿਜੈ॥ ਤਕੇਅੰਤ ਸੰਤ ਪਦਨੇ॥ ਸਤ੍ਰ
 ਸੀਨਾਮਤੁਪਕਕੇਜਾਨੇ॥ ੧੦੩੨॥ ਕਸਿਪਸਤਕਹਿਭਗਵਨਿਭੁਖੀਐ॥ ਸਤਚਰਕਹਿਨਾ
 ਇਕਪਦਰਾਖੀਐ॥ ਸੰਤ ਸਬਦਤਿਹਅੰਤ ਉਚਾਰੀਐ॥ ਨਾਮਤੁਪਕਕੇਸਕਲਜੀਅਧਾਰੀ
 ਐ॥ ੧੦੩੩॥ ਜਵਨਕਰਣਭਗਵਨੀਬਖਾਨੇ॥ ਸਤਚਰਕਹਿਪਤਿਸਬਦਪਮਨ

ਹੁ। ਤਾ ਕੇ ਅੰਤਿ ਸੰਤ ਪਦਵੀ ਜੋ ਨਾਮ ਤੁਪਕ ਕੇ ਸਕੁਲ ਹਿਲੀ ਜੋ ॥ ੧੦੨੩ ॥ ਕ੍ਰਿਸ ਨਿਨ ਅੰਤ ਬਖ ੩੮੬
 ਨਨ ਕੀ ਜੋ ॥ ਸਤ ਚਰਕ ਹਿ ਪਤਿ ਸਬਦ ਪਰੀ ਜੋ ॥ ਰਿਪ ਪਦਤ ਕੇ ਅੰਤ ਬਖ ਨਹਾ ਨਾਮ ਤੁਪ
 ਕ ਕੇ ਸਤ ਅਨਮਾਨੁ ॥ ੧੦੨੪ ॥ ਸਿਆਮ ਮੂਹ ਤਿਨਿ ਨਾ ਆਇ ਬੁਨਿ ਜੋ ॥ ਸਤ ਚਰਕ ਹਿ ਪਤ
 ਸਬਦ ਪਰੀ ਜੋ ॥ ਸੰਤ ਸਬਦ ਤਿਹ ਅੰਤ ਬਖ ਨਹਾ ॥ ਸਭ ਸੀਨਾ ਮਤੁਪਕ ਅਨਮਾਨੁ ॥ ੧੦੨੫ ॥
 ਪ੍ਰਿਥਮ ਤਪਤ ਨੀ ਸਬਦ ਉਚਰੀ ॥ ਸਤ ਚਰਕ ਹਿ ਨ ਇਕ ਪਦ ਪਰੀ ॥ ਸੰਤ ਸਬਦ ਤਿਹ
 ਅੰਤ ਬਖ ਨਹਾ ॥ ਸਭ ਸੀਨਾ ਮਤੁਪਕ ਕੇ ਜਾਨੁ ॥ ੧੦੨੬ ॥ ਸੂਰਜ ਪੁਤਕਾ ਆਇ ਬੁਨਿ ਜੋ ॥
 ਸਤ ਚਰਕ ਹਿ ਨ ਇਕ ਪਦ ਵਿਜੋ ॥ ਸੰਤ ਸਬਦ ਤਿਹ ਅੰਤ ਉਚਾਰਹਾ ॥ ਸਭ ਸੀਨਾ ਮਤੁਪਕ ਜੀ
 ਅਪਯਹੁ ॥ ੧੦੨੭ ॥ ਸੂਰਜ ਆਤਮ ਜਾ ਆਇ ਬੁਨਿ ਜੋ ॥ ਸਤ ਚਰਕ ਹਿ ਪਤਿ ਸਬਦ ਪਰੀ ਜੋ
 ॥ ਸੰਤ ਸਬਦ ਤਿਹ ਅੰਤ ਉਚਾਰਹਾ ॥ ਨਾਮ ਤੁਪਕ ਕੇ ਸਕੁਲ ਬਿਚਾਰੇ ॥ ੧੦੨੮ ॥ ਆਦਿ ਮਾਨ ਨੀ ਸ
 ਬਦ ਉਚਾਰੇ ॥ ਸਤ ਚਰਕ ਹਿ ਪਤਿ ਸਬਦ ਦੇ ਰੋਹੇ ॥ ਅਰਿਪ ਦਤ ਕੇ ਅੰਤ ਉਚਰੀ ॥ ਨਾਮ ਤੁ
 ਪਕ ਕੇ ਸਕੁਲ ਬਿਚਰੀ ॥ ੧੦੨੯ ॥ ਅਭਿਮਾਨੀ ਪਦਾ ਵਿਬੁਨਿ ਜੋ ॥ ਸਤ ਚਰਕ ਹਿ ਪਤ
 ਸਬਦ ਪਰੀ ਜੋ ॥ ਅਰਿਪ ਦਤ ਕੇ ਅੰਤ ਬਖ ਨਹਾ ॥ ਸਭ ਸੀਨਾ ਮਤੁਪਕ ਕੇ ਮਾਨੁ ॥ ੧੦੩੦ ॥
 ਪ੍ਰਿਥਮ ਸਮਾਪਤੀ ਸਬਦ ਉਚਾਰੇ ॥ ਸਤ ਚਰਕ ਹਿ ਨ ਇਕ ਪਦ ਰੋਹੇ ॥ ਸੰਤ ਸਬਦ ਕੇ ਬਹੁ ਸਿਕ
 ਹਿ ਜੋ ॥ ਨਾਮ ਤੁਪਕ ਕੇ ਸਕੁਲ ਹਿਲੀ ਜੋ ॥ ੧੦੪੧ ॥ ਗਰਬ ਆਦਿ ਉਚਾਰਨ ਕੀ ਜੋ ॥ ਸਤ ਚ
 ਰਕ ਹਿ ਨ ਇਕ ਪਦ ਵਿਜੋ ॥ ਅਰਿਪ ਦਤ ਕੇ ਅੰਤ ਉਚਾਰਹਾ ॥ ਨਾਮ ਤੁਪਕ ਕੇ ਸਕੁਲ ਬਿਚਾਰ
 ਹੁ ॥ ੧੦੪੨ ॥ ॥ ਦ੍ਰਪਨ ਨਮੁਖ ਤੇ ਸਬਦ ਸੁ ਆਇ ਉਚਾਰੀ ॥ ਸਤ ਚਰਕ ਹਿ ਕਰ
 ਨਾਥ ਸਬਦ ਦੇ ਰੋਹੀ ॥ ਸੰਤ ਸਬਦ ਕਹਤ ਕੇ ਅੰਤ ਬਖ ਨੀ ॥ ਹੋ ਸਕੁਲ ਤੁਪਕ ਕੇ ਨਾਮ ਸ
 ਬੁਧ ਪਹਿਚਾਨੀ ॥ ੧੦੪੩ ॥ ॥ ਅਰਿਕ ਹਨੀ ਆਇ ਉਚਾਰੇ ॥ ਸਤ ਚਰਕ ਹਿ ਪ
 ਤਪਦ ਕਹਤ ਰੋਹੇ ॥ ਸੰਤ ਸਬਦ ਕੇ ਬਹੁ ਸਿਕ ਵਿਜੋ ॥ ਨਾਮ ਤੁਪਕ ਕੇ ਸਕੁਲ ਹਿਲੀ ਜੋ ॥ ੧੦੪੪ ॥
 ਪੀਅਣੀ ਆਇ ਉਚਾਰਨ ਕੀ ਜੋ ॥ ਸਤ ਚਰਕ ਹਿ ਪਤਿ ਸਬਦ ਕੁਟੀ ਜੋ ॥ ਰਿਪ ਪਦਤ ਕੇ ਅੰ
 ਤ ਬਖ ਨਹਾ ॥ ਸਭ ਸੀਨਾ ਮਤੁਪਕ ਜਾਨੁ ॥ ੧੦੪੫ ॥ ॥ ਪਿਪਣੀ ਆਇ ਬਖ ਨ

ਕੈਰਿਪਪਦਅੰਤਉਚਾਰਾਸਭਸੀਨਮਤੁਫੰਗਕੇਲੀਜਹੁਸੁਕਬਿਸੁਧਾਰਾ॥ ੧੦੩੬॥ ਮੇਧਇ
 ਆਦਿਉਚਾਰਕੈਰਿਪਪਦਕਹੀਐਅੰਤਾਸਭਸੀਨਮਤੁਫੰਗਕੇਨਿਕਸਤਚਲੇਅੰਤਾ॥
 ੧੦੩੭॥ ਸੇਮੁਖਨੀਸਬਦਾਦਿਕਹਿਅਰਪਦਅੰਤਬਖਾਨਾਸਕਲਤੁਪਕਕੇਨਾਮਏਲਹਿਲੀਜੇ
 ਬੁਧਵਾਨਾ॥ ੧੦੩੮॥ ਆਦਮਨੀਖਨਸਬਦਕਹਿਰਿਪਪਦਬਹੁਰਉਚਾਰਾਨਾਮਤੁਪਕਕੇਰੇ
 ਤਹੈਲੀਜਹੁਸੁਕਬਿਸੁਧਾਰਾ॥ ੧੦੩੯॥ ਬੁਧਨੀਆਦਿਬਖਾਨਕੈਅੰਤਸਬਦਅਰਦੇਹਾ॥
 ਨਾਮਤੁਪਕਕੇਰੇਤਹੈਚੀਨਚਤੁਰਚਿਤਲੇਹਾ॥ ੧੦੪੦॥ ਏਪਦੀ॥ ਭਾਨੀਆਦਿਬਖਾਨਨ
 ਕੀਜੇਰਿਪਪਦਤਕੈਅੰਤਭਟੀਜੇਸਭਸੀਨਮਤੁਪਕਕੇਜਾਨਹਾ॥ ਯਾਮੇਕਛੂਭੇਦਨਹਿ
 ਮਾਨਹਾ॥ ੧੦੪੧॥ ਏਹਰਾ॥ ਆਦਿਅਭਾਨੀਸਬਦਕਹਿਰਿਪਪਦਅੰਤਬਖਾਨਾਸਕਲ
 ਨਾਮਸੀਤੁਪਕਕੇਲੀਜਹੁਸੁਕਬਿਪਛਾਨਾ॥ ੧੦੪੨॥ ਅਤ੍ਰਿਲਾ॥ ਆਦਿਸੇਭਨੀਸਬਦ
 ਉਚਾਰਨਕੀਜੀਐਸੰਤ੍ਰਸਬਦਕੇਤਕੈਅੰਤਭਟੀਜੀਐਸਕਲਤੁਪਕਕੇਨਾਮਚਤੁਰ
 ਜੀਅਜਾਨੀਐਹੋਯਾਕੇਭੀਤਰਭੇਦਨੈਕਨਹੀਮਾਨੀਐ॥ ੧੦੪੩॥ ਪ੍ਰਭਾਧਰਨਿਮੁਖਤੇਸ
 ਬਦਾਦਿਬਖਾਨੀਐਸੰਤ੍ਰਸਬਦਕੇਤਕੈਅੰਤਪਮਾਨੀਐਤਾਤੇਉਤਰਤੁਪਕਕੇਨਾਮਭਨ
 ਜੀਐਹੋਯਾਕੇਭੀਤਰਿਭੇਦਜਾਨਨਹੀਲੀਜੀਐ॥ ੧੦੪੪॥ ਸੁਖਮਨਪਦਕੈਮੁਖਤੇਆਦਿ
 ਉਚਾਰੀਐਸੰਤ੍ਰਸਬਦਕੇਤਕੈਅੰਤਹਿਰਾਹੀਐਸਕਲਤੁਪਕਕੇਨਾਮਜਾਨਜੀਅਲੀਜ
 ਐਹੋਯਾਕੇਭੀਤਰਭੇਦਨੈਕਨਹੀਕੀਜੀਐ॥ ੧੦੪੫॥ ਏਹਰਾ॥ ਧਰਮਪਦਕੈਆਦਿ
 ਬਖਾਨਹਾਤਾਕੈਅੰਤਸੰਤ੍ਰਪਦਭਾਨਹਾਸਕਲਤੁਪਕਕੇਨਾਮਲਹੀਜੇਯਾਮੇਭੇਦਨੈਕਨਹੀਕ
 ਜੇ॥ ੧੦੪੬॥ ਆਦਿਕ੍ਰਾਂਤਨੀਸਬਦਉਚਾਰੋਤਾਕੈਅੰਤਸੰਤ੍ਰਪਦਭਾਨਹਾਸਭਸੀਨਮਤੁ
 ਪਕਕੇਜਾਨਹਾਯਾਕੇਬਿਖੇਭੇਦਨਹੀਮਾਨਹਾ॥ ੧੦੪੭॥ ਛਬਿਨੀਆਦਿਉਚਾਰਨਕੀਜੇ
 ਰਿਪਪਦਅੰਤਤਵਨਕੇਦੀਜੇਨਾਮਤੁਪਕਕੇਸਕਲਪਛਾਨੇਹਾਯਾਕੇਬਿਖੇਭੇਦਨਹੀਮ
 ਨਹਾ॥ ੧੦੪੮॥ ਪ੍ਰਿਥਮਬਾਜਨੀਸਬਦਬਖਾਨਹਾਅਰਪਦਅੰਤਤਵਨਕੇਭਾਨਹਾਸਭਸੀ
 ਨਾਮਤੁਪਕਕੇਲਹੀਐਚਿਤਮੇਰਚੈਤਿਸੀਠਾਕਹੀਐ॥ ੧੦੪੯॥ ਏਹਰਾ॥ ਆਦਿਬ

ਹਨੀਸਬਦਬਖਾਨਨਕੀਜੀਐ॥ਤਾਪਾਛੇਸੰਤਸਬਦਕਹੁਦੀਜੀਐ॥ਸਕਲਤੁਪਕਕੇਨਾਮਚਤੁਰ ੩੮੭
 ਜੀਅਜਾਨੀਐ॥ਹੋਚਹੀਐਜਵਨੈਠਵਰਸੁਤਹਬਖਾਨੀਐ॥੧੦੬੦॥ਆਦਿਤੁਰੰਗਨੀ
 ਮੁਖਤੇਸਬਦਬਖਾਨੀਐ॥ਅਰਿਪਦਤਕੇਅੰਤਸੁਬਹਰਪ੍ਰਮਾਨੀਐ॥ਸਕਲਤੁਪਕਕੇਨਾਮ
 ਸੁਘਰਲਹਿਲੀਜੀਐ॥ਹੋਖਕੇਭੀਤਰਭੇਦਨੈਕਨਹੀਕੀਜੀਐ॥੧੦੬੧॥ਹਯਨੀਸਬਦਰਿ
 ਮੁਖਤੇਆਦਿਉਚਾਰੀਐ॥ਤਕੇਅੰਤਅੰਤਕਰਪਦਕੇਭਾਗੀਐ॥ਸਕਲਤੁਪਕਕੇਨਾਮਸੁਘ
 ਰਜੀਅਜਾਨੀਐ॥ਹੋਦੀਯੋਜਯੰਤੁਮਚਹੋਸੁਤਹੀਬਖਾਨੀਐ॥੧੦੬੨॥ਚੋਪਗੀ॥ਜੇਈਯ
 ਵਨੀਸਬਦਾਦਿਉਚਾਰੀ॥ਅਰਿਪਦਾਅੰਤਤਵਨਕੇਭਾਗੀ॥ਸਕਲਤੁਪਕਕੇਨਾਮਪਛਾਨਹੁੰ॥ਖਾ
 ਮੇਭੇਦਨੈਕਨਹੀਮਾਨਹੁੰ॥੧੦੬੩॥ਆਦਿਅਰਬਨੀਸਬਦਬਖਾਨਹੁੰ॥ਅਰਿਪਦਾਅੰਤਤਵ
 ਨਕੇਭਾਗੀ॥ਸਕਲਤੁਪਕਕੇਨਾਮਪਛਾਨਹੁੰ॥ਖਾਮੇਭੇਦਨੈਕਨਹੀਮਾਨਹੁੰ॥੧੦੬੪॥ਆਦਿ
 ਤੁਰੰਗਨੀਸਬਦਬਖਾਨਹੁੰ॥ਅਰਿਪਦਤਕੇਅੰਤਪ੍ਰਮਾਨਹੁੰ॥ਸਭਸ਼ੀਨਾਮਤੁਪਕਕੇਲਾਹੀਐ॥
 ਜਯੋਚੇਤਰੁਚੈਤਹੀਤੇਕਹੀਐ॥੧੦੬੫॥ਆਦਿਪੋਰਨੀਸਬਦਭਾਨੀਜੈ॥ਅਰਿਪਦਾਅੰਤਤ
 ਵਨਕੇਦੀਜੈ॥ਸਭੈਤੁਪਕਕੇਨਾਮਬਿਚਾਰਹੁੰ॥ਜਹਚਹੋਤਿਨਤਿਹੀਉਚਾਰੀ॥੧੦੬੬॥ਆਦਿ
 ਹਸਤਨੀਸਬਦਉਚਾਰੀ॥ਰਿਪਪਦਾਅੰਤਤਵਨਕੇਭਾਗੀ॥ਸਭੈਤੁਪਕਕੇਨਾਮਲਹਿਜੈ॥ਜਹ
 ਚਹੋਤੇਤਹੀਭੁਦਿਜੈ॥੧੦੬੭॥ਆਦਿਦੰਤਨੀਸਬਦਉਚਾਰਨਨਕੀਜੀਐ॥ਸੰ
 ਤਸਬਦਕੇਅੰਤਤਵਨਕੇਦੀਜੀਐ॥ਸਕਲਤੁਪਕਕੇਨਾਮਸਬੁਧਪਛਾਨੀਐ॥ਹੋਖਕੇਭੀ
 ਤਬਿਭੇਦਨੈਕਨਹੀਮਾਨੀਐ॥੧੦੬੮॥ਆਦਿਦੁਰਦਨੀਸਬਦਬਖਾਨਹੁੰ॥ਤਕੇ
 ਅੰਤਸੰਤਪਦਭਾਨਹੁੰ॥ਨਾਮਤੁਪਕਕੇਸਕਲਲਹਿਜੈ॥ਖਾਕੇਬਿਖੇਭੇਦਨਹੀਕੀਜੈ॥੧੦੬੯॥
 ਦਯਪਨੀਆਦਿਉਚਾਰਨਕੀਜੈ॥ਅਰਿਪਦਿਅੰਤਵਨਕੇਦੀਜੈ॥ਸਭਸ਼ੀਨਾਮਤੁਪਕ
 ਕੇਲਹੀਐ॥ਜਹਚਹੋਤੁਹੀਤੇਕਹੀਐ॥੧੦੭੦॥ਆਦਿਪਦਮਨੀਸਬਦਬਖਾਨਹੁੰ॥ਅ
 ਰਿਪਦਾਅੰਤਤਵਨਕੇਭਾਗੀ॥ਨਾਮਤੁਪਕਕੇਸਕਲਲਹਿਜੈ॥ਖਾਮੇਕਛੁਭੇਦਨਹੀਕੀਜੈ॥
 ੧੦੭੧॥ਅਰਿਲੰ॥ਅਧਿਥਮਬਾਰਦੀਮੁਖਤੇਸਬਦਬਖਾਨੀਐ॥ਸੰਤਸਬਦਕੇਅੰਤਤ

ਵਨ ਕੇ ਠਾਨੀਐ ॥ ਸਕਲ ਤੁਪਕ ਕੇ ਨਾਮ ਸੁਕ ਬਿਲ ਹਿਲੀ ਜੀਐ ॥ ਹੋ ਯਾ ਕੇ ਭੀ ਤਰ ਭੇ ਦੇ ਨੈ ਕੁਨ ਹੀ
 ਕੀ ਜੀਐ ॥ ੧੦੦੨ ॥ ਆਦਿ ਬਿਖਾ ਲਈ ਸਬ ਦ ਬਖਾਨਹੁ ॥ ਅਰਿ ਪਦ ਅੰਤ
 ਤ ਵਨ ਕੇ ਠਾਨਹੁ ॥ ਸਭ ਸੀਨਾ ਮਤੁ ਪਕ ਕੇ ਜਾਨਹੁ ॥ ਯਾ ਮੈ ਭੇ ਦੇ ਨੈ ਕੁਨ ਹੀ ਮਾਨਹੁ ॥ ੧੦੦੩ ॥ ਇਉ
 ਣੀ ਆਦਿ ਉਚਾਰਨ ਕੀ ਜੈ ॥ ਅਰ ਪਦ ਅੰਤ ਤ ਵਨ ਕੇ ਦੀ ਜੈ ॥ ਸਭ ਸੀਨਾ ਮਤੁ ਪਕ ਕੇ ਹੋਵੈ ॥ ਜਾ
 ਕੇ ਸਕਲ ਸੁਕ ਬਿਲ ਲੋ ਜੈਵੈ ॥ ੧੦੦੪ ॥ ਪ੍ਰਿਥਮ ਭੁਟੀ ਸਬ ਦ ਬਖਾਨਹੁ ॥ ਅਰਿ ਪਦ ਅੰਤ
 ਤ ਵਨ ਕੇ ਠਾਨਹੁ ॥ ਸਕਲ ਤੁਪਕ ਕੇ ਨਾਮ ਲਹੀ ਜੈ ॥ ਨਿਤ ਪ੍ਰਤ ਮੁਖ ਤੇ ਪਾਠ ਕਰੀ ਜੈ ॥ ੧੦੦੫ ॥
 ॥ ਭੁਜਗ ਣੀ ਸਬ ਦਾਦਿ ਉਚਾਰਨ ਕੀ ਜੀਐ ॥ ਅਰਿ ਪਦ ਤ ਕੇ ਅੰਤ ਬਹੁ ਕ ਹਿਦਾ
 ਜੀਐ ॥ ਸਕਲ ਤੁਪਕ ਕੇ ਨਾਮ ਸਬੁ ਪਜੀ ਯ ਜਾਨੀਐ ॥ ਹੋ ਯਾ ਕੇ ਭੀ ਤਰ ਭੇ ਦੇ ਨੈ ਕੁਨ ਹੀ ਮਾਨੀ
 ਐ ॥ ੧੦੦੬ ॥ ਕਰਨੀ ਸਬ ਦ ਸੁ ਮੁਖ ਤੇ ਆਦਿ ਬਖਾਨੀਐ ॥ ਸੰਤ੍ਰ ਸਬ ਦ ਕੇ ਅੰਤ ਤ ਵਨ ਕੇ
 ਠਾਨੀਐ ॥ ਸਕਲ ਤੁਪਕ ਕੇ ਨਾਮ ਸੁਕ ਬਿਲ ਹਿਲੀ ਜੀਐ ॥ ਹੋ ਦੀ ਯੋ ਚੋ ਹੋ ਜਿਹ ਠ ਵਰ ਤ ਹੀ
 ਦੀ ਜੀਐ ॥ ੧੦੦੭ ॥ ਮਦ ਪਰਨੀ ਮੁਖ ਤੇ ਆਦਿ ਭੁਨੀ ਜੀਐ ॥ ਹੰਤਾ ਤ ਕੇ ਅੰਤ ਸਬ ਦ ਕੇ
 ਦੀ ਜੀਐ ॥ ਸਕਲ ਤੁਪਕ ਕੇ ਨਾਮ ਚਤੁਰ ਚਿਤ ਮੇਲਹੋ ॥ ਹੋ ਕ ਹਿਯੋ ॥ ਚੋ ਹੋ ਇਨ ਜਹੰ ਚਹਾਂ ਇਨ
 ਕੇ ਕੋਹੋ ॥ ੧੦੦੮ ॥ ਸਿੰਧਰਨੀ ਮੁਖ ਤੇ ਸਬ ਦਾਦਿ ਬਖਾਨੀਐ ॥ ਸੰਤ੍ਰ ਸਬ ਦ ਕੇ ਅੰਤ ਤ ਵਨ ਕੇ
 ਠਾਨੀਐ ॥ ਸਕਲ ਤੁਪਕ ਕੇ ਨਾਮ ਸੁਕ ਬਿਜੀ ਅਜਾਨੀਐ ॥ ਹੋ ਯਾ ਕੇ ਭੀ ਤਰ ਭੇ ਦੇ ਨੈ ਕੁਨ ਹੀ ਮਾਨੀਐ ॥
 ॥ ਅਨਕ ਪਨੀ ਪਦ ਮੁਖ ਤੇ ਪ੍ਰਿਥਮ ਭੁਨੀ ਜੀਐ ॥ ਸੰਤ੍ਰ ਸਬ ਦ ਕੇ ਅੰਤ ਤ ਵਨ ਕੇ ਦੀ ਜੀਐ ॥
 ਸਕਲ ਤੁਪਕ ਕੇ ਨਾਮ ਚਤੁਰ ਜੀ ਯ ਜਾਨੀਐ ॥ ਹੋ ਦੇ ਯੋ ਚੋ ਹੋ ਜਿਹ ਠ ਵਰੈ ਤ ਹੀ ਪਮਾਨੀਐ ॥ ੧੦੦੯ ॥
 ਪ੍ਰਿਥਮ ਨਾਗਨੀ ਮੁਖ ਤੇ ਸਬ ਦ ਉਚਾਰੀਐ ॥ ਸੰਤ੍ਰ ਸਬ ਦ ਕੇ ਅੰਤ ਤ ਵਨ ਕੇ ਭੁਗੀਐ ॥ ਸਕਲ ਤੁ
 ਪਕ ਕੇ ਨਾਮ ਸੁ ਪਰਲ ਹਿਲੀ ਜੀਐ ॥ ਹੋ ਯਾ ਕੇ ਭੀ ਤਰ ਭੇ ਦੇ ਨੈ ਕੁਨ ਹੀ ਕੀ ਜੀਐ ॥ ੧੦੧੦ ॥
 ਹਰਨੀ ਸਬ ਦ ਸੁ ਮੁਖ ਤੇ ਆਦਿ ਬਖਾਨੀਐ ॥ ਸੰਤ੍ਰ ਸਬ ਦ ਕੇ ਤਾ ਕੇ ਅੰਤ ਪਮਾਨੀਐ ॥ ਸਭ ਸੀ
 ਨਾ ਮਤੁ ਪਕ ਕੇ ਚਤੁਰ ਪਛਾਨੀ ਅੰਭੀ ॥ ਹੋ ਜ ਵਨੈ ਠ ਵਰ ਸੁ ਚਹੀਐ ॥ ਤ ਹੀ ਬਖਾਨੀ ਅੰਭੀ ॥ ੧੦੧੧ ॥
 ॥ ਗਜਨੀ ਸਬ ਦ ਬਕ੍ਰੁ ਤੇ ਆਦਿ ਭੁਨੀ ਜੀਐ ॥ ਸੰਤ੍ਰ ਸਬ ਦ ਕੇ ਅੰਤ ਤ ਵਨ ਕੇ ਦੀ ਜੀਐ ॥ ਚ

ਮਤੁਪਕਕੇਨਾਮਸਕਲਲਹਿਲੀਜੀਐ॥ਹੋਜਿਹੱਚੋਚੋਤਿਹੱਠਵਰਉਚਾਰਨਕੀਜੀਐ॥
ਸਾਵਜਨੀਸਬਦਾਦਿਬਖਾਨਹੁ॥ਅਰਿਪਦਅੰਤਤਵਨਕੇਨਹੁ॥ਸਭਸੀਨ
ਮਤੁਪਕਕੇਲਹੀਐ॥ਜਿਹੱਠਾਂਚੋਤਹੀਤੋਕਹੀਐ॥੧੦੮੩॥ਆਤਿਗਨੀਪਦਾਦਿਭੁਟਿਜੈ॥
ਅਰਿਪਦਅੰਤਤਵਨਕੇਦਿਜੈ॥ਸਭਸੀਨਮਤੁਪਕਕੇਹੋਵੈ॥ਜਾਕੇਸਕਲਸੁਕਾਥਿਮਿਲਜੇਵੈ॥
ਆਤਿਗਇਦਨੀਸਬਦਾਦਿਬਖਾਨਹੁ॥ਅਰਿਪਦਅੰਤਤਵਨਕੇਨਹੁ॥ਸਭਸੀ
ਨਾਮਤੁਪਕਕੇਲਹੀਐ॥ਜਵਨੈਠਵਰਉਚੈਤਹੱਕਹੀਐ॥੧੦੮੪॥ਦੁਮਅਰਿਆਦਿਉਚਾਰਨ
ਕੀਜੈ॥ਅਰਿਪਦਅੰਤਤਵਨਕੇਦੀਜੈ॥ਨਾਮਤੁਪਕਕੇਸੁਲਪਛਾਨਹੁ॥ਆਮੇਭੇਦਨਕਛੂਜੀਖ
ਜੋਨੇ॥੧੦੮੫॥ਸਬਿਛਾਤਕਰਣੀਆਦਿਉਚਾਰੇ॥ਅਰਿਪਦਅੰਤਤਵਨਕੇ
ਡਾਰਹੁ॥ਸਭਸੀਨਮਤੁਪਕਕੇਲਹੀਐ॥ਵਯੋਚੋਜਹੱਠਾਂਤਹੱਕਹੀਐ॥੧੦੮੬॥ਫੁਲਧਰਦੀਆ
ਦਿਕਹੀਜੀਐ॥ਅਰਿਪਦਅੰਤਤਵਨਕੇਦੀਜੀਐ॥ਸਭਸੀਨਮਤੁਪਕਕੇਜਾਨੀਐ॥ਜਹੱਚੋ
ਰਿਹੱਠਵਰਬਖਾਨੀਐ॥੧੦੮੭॥ਫੁਲਦਾਇਕਅਰਣੀਅਹਿਉਚਾਰੀਐ॥ਅਰਿਪਦਅੰਤ
ਤਵਨਕੇਡਾਰੀਐ॥ਸਭਸੀਨਮਤੁਪਕਕੇਜਾਨਹੁ॥ਆਮੇਭੇਦਨਚੰਚਕਮਨੇ॥੧੦੮੮॥
ਧਰਧਰਨਾਅਰਣੀਸਬਦਾਦਿਬਖਾਨੀਐ॥ਸੱਤਸਬਦੇਕੇਅੰਤਤਵਨਕੇਨਹੀਐ॥ਸ
ਕਲਤੁਪਕਕੇਨਾਮਸੁਪਰਲਹਿਲੀਜੀਐ॥ਹੋਜਵਨਠਵਰਤਿਨਚੋਤਹੀਤੋਦੀਜੀਐ॥੧੦੮੯॥
ਧੂਰਗਟਅਰਣੀਪਦਭੁਧੇ॥ਤਾਕੇਅੰਤਸੱਤਪਦਭੁਧੇ॥ਸਭਸੀਨਮਤੁਪਕਕੇ
ਜੋਨੇ॥ਜਹੱਚੋਤੋਤਿਹੱਠਵਰਪਭੇ॥੧੦੯੦॥ਫੁਲਧਰਸਬਦੇਕੇਆਦਿਉਚਾਰਹੁ॥ਅਰਿਪ
ਦਅੰਤਤਵਨਕੇਡਾਰਹੁ॥ਸਭਸੀਨਮਤੁਪਕਕੇਜਾਨਹੁ॥ਜਹੱਚੋਤੋਤਿਹੱਠਵਰਬਖਾਨਹੁ॥
੧੦੯੧॥ਫੁਲਿਸਸਬਦੇਕੇਆਦਿਭੁਟਿਜੈ॥ਅਰਿਪਦਕਹਿਣੀਪਦਪੁਨਾਦਿਜੈ॥ਸਭਸੀ
ਨਾਮਤੁਪਕਕੇਲਹੀਐ॥ਚਹੀਐਜਹੱਤਹੀਤੋਕਹੀਐ॥੧੦੯੨॥ਤਰਅਰਣੀਸਬਦਾਦਿਬ
ਖਾਨੇ॥ਅਰਿਪਦਅੰਤਤਵਨਕੇਡਾਰੇ॥ਸਕਲਤੁਪਕਕੇਨਾਮਪਛਾਨਹੁ॥ਆਕੋਬਿਖੇਭੇਦਨਹੀਜ
ਨਹੁ॥੧੦੯੩॥ਧਰਇਸਾਅਰਣੀਸਬਦਾਦਿਭੁਟਿਜੈ॥ਅਰਿਪਦਅੰਤਤਵਨਕੇਦਿਜੈ॥ਸ

ਕਲਤੁਪਕਕੇਨਾਮਪਛੋਨੋਯਾਕੋਬਿਖੇਭੇਦਨਹੀਜੋਨੋ॥੧੦੮॥ਬਿਗਛੁਰਦੀਸਬਦਾਦਿਭੁਦੀ
 ਜੋਅਰਿਪਦਅੰਤਤਵਨਕੇਦੀਜੋ॥ਨਾਮਤੁਪਕਕੇਸਭਜੀਅਲਹੀਐ॥ਜਿਹਚਹੋਤਿਹਠਵ
 ਰਸੁਕਹੀਐ॥੧੦੯॥ਰਦਨੀਆਦਿਉਚਾਰਨਕੀਜੋ॥ਰਿਪਪਦਅੰਤਤਵਨਕੇਦੀਜੋ॥ਸ
 ਕੁਸੀਨਾਮਤੁਪਕਲਹਿਲੀਜੀਐ॥ਜਿਹਚਹੋਤਿਹਠਵਰਤੁਨੀਜੀਐ॥੧੧੦॥ਰਦਨਛੰਦ
 ਨੀਅਰਦੀਭੋਖੋ॥ਰਿਪਪਦਅੰਤਤਵਨਕੇਰਾਖੋ॥ਸਕਲਤੁਪਕਕੇਨਾਮਪਛੋਨੋਯਾਮੇਭੇਦ
 ਨੈਕਨਹੀਜੋਨੋ॥੧੧੧॥ਨਾਮਸਕਲਦੰਤਨਕੇਆਦਿਬਖਾਨੀਐ॥ਅਰਦੀਅ
 ਰਪਦਅੰਤਤਵਨਕੇਠਾਨੀਐ॥ਸਕਲਤੁਪਕਕੇਨਾਮਸੁਘਰਲਹਿਲੀਜੀਐ॥ਹੋਦੀਯੋਚ
 ਹੋਜਿਯਵਰਤਹੰਗੀਦੀਜੀਐ॥੧੧੨॥ਨਿਪਟੀਆਦਿਬਖਾਨਨਕੀਜੋ॥ਅ
 ਰਿਪਦਅੰਤਤਵਨਕੇਦੀਜੋ॥ਸਕਲਤੁਪਕਕੇਨਾਮਪਛੋਨੋਯਾਮੇਭੇਦਕਛੂਨਹੀਜੋਨੋ॥੧੧੩॥
 ੧॥ਆਦਿਭੁਪਟੀਸਬਦਬਖਾਨਹੰ॥ਅਰਿਪਦਅੰਤਤਵਨਕੇਠਾਨਹੰ॥ਨਾਮਤੁਪਕਕੇਸਭ
 ਲਹਿਲੀਜੋ॥ਜਿਹਚਹੋਤਿਯਵਰਤੁਦੀਜੋ॥੧੧੪॥ਪ੍ਰਿਥਮਸੁਆਮ੍ਹਸ
 ਬਦਉਚਾਰਨਕੀਜੀਐ॥ਸੰਤ੍ਰਸਬਦਕੇਅੰਤਤਵਨਕੇਦੀਜੀਐ॥ਸਕਲਤੁਪਕਕੇਨਾਮਚਤੁ
 ਰਜੀਅਜਾਨੀਐ॥ਹੋਯਾਕੇਭੀਤਰਭੇਦਨੈਕਨਹੀਮਾਨੀਐ॥੧੧੫॥ਅਧਿਅਪਪਨੀਸਬ
 ਦਉਚਾਰਨਕੀਜੀਐ॥ਸੰਤ੍ਰਸਬਦਕੇਅੰਤਤਵਨਕੇਦੀਜੀਐ॥ਸਕਲਤੁਪਕਕੇਨਾਮਚਤੁਰ
 ਜੀਅਜਾਨੀਐ॥ਹੋਯਾਕੇਭੀਤਰਭੇਦਨੈਕਨਹੀਮਾਨੀਐ॥੧੧੬॥ਧਰਦਿਤੁਨੀਮੁਖਤੇਸਬ
 ਦਾਦਿਬਖਾਨੀਐ॥ਅਰਦੀਤਕੇਅੰਤਤਵਨਕੇਠਾਨੀਐ॥ਸਕਲਤੁਪਕਕੇਨਾਮਜਾਨਜੀਅ
 ਲੀਜੀਐ॥ਹੋਸੁਘਰਚਹੋਜਿਯਵਰਉਚਾਰਨਕੀਜੀਐ॥੧੧੭॥ਆਦਿਅਧਪਨੀਸਬ
 ਦਸੁਮੁਖਤੇਭਾਖੀਐ॥ਸੰਤ੍ਰਸਬਦਕੇਅੰਤਤਵਨਕੇਰਾਖੀਐ॥ਸਕਲਤੁਪਕਕੇਨਾਮਚਤੁਰ
 ਅਜਾਨੀਐ॥ਹੋਜਵਨਠਵਹਮੇਚਹੀਐਭੰਗੀਪਮਾਨੀਐ॥੧੧੮॥ਪਤਟੀਆਦਿਬਖਾਨ
 ਸਤ੍ਰਣੀਭਾਖੀਐ॥ਹੋਤਤੁਪਕਕੇਨਾਮਹਿਦੈਮੇਰਾਖੀਐ॥ਉਨਕੇਭੀਤਰਭੇਦਨੈਕਪਛਾਨੀਐ॥
 ਹੋਜਵਨਠਵਹਮੇਚਹੀਭੰਗੀਪਮਾਨੀਐ॥੧੧੯॥ਭੂਪਤਟੀਸਬਦਾਦਿਬਖਾ

ਨਾਮਰਣੀ ਸਬਦਾ ਅੰਤ ਤਿਹ ਠੇਸ ਸਤੁ ਸੀਨਾ ਮਤੁ ਪਕਕੇ ਲਹੀਐ ॥ ਜਵਨੈ ਠਵਰ ਹੁਚੈ ਤੋਹ ਕੰਹੀ ॥ ੧੧੦ ॥ ਆਦਿ ਕੁਪਣੀ ਸਬਦ ਬਖਾਨੁ ॥ ਅਰਿਪਦਾ ਅੰਤ ਤਵ ਨ ਕੇਠਨਹੁ ॥ ਨਾਮਤੁ ਪਕਕੇ
 ਸਕਲ ਪਛਾਨਹੁ ॥ ਜਿਹੋ ਠੇਸ ॥ ਰੁਚੈ ਸੁਤਹੀ ਪੁਮਾਨਹੁ ॥ ੧੧੧ ॥ ਬਧਕਰਣੀ
 ਮੁਖਤੇ ਸਬਦਾ ਵਿਉਚਾਰੀਐ ॥ ਅਰਣੀ ਤਕੇ ਅੰਤ ਸਬਦ ਕੇ ਡੁਗੀਐ ॥ ਸਕਲਤੁ ਪਕਕੇ ਨਾਮ ਜਾਨ
 ਜੀਅ ਲੀਸੀਐ ॥ ਜੇ ਜਵਨ ਠਵਰ ਹੁਚੈ ॥ ਇਤਹੀ ਤੇ ਦੀਜੀਐ ॥ ੧੧੨ ॥ ਕਿੰਕਰਣੀ ਸਬਦਾ ਵਿਉ
 ਚਾਰਨ ਕੀਜੀਐ ॥ ਅਰਣੀ ਤਕੇ ਅੰਤ ਸਬਦ ਕੇ ਦੀਜੀਐ ॥ ਸਕਲਤੁ ਪਕਕੇ ਨਾਮ ਪਛਾਨ ਪੁ
 ਬੀਨਾ ਚਿਤਾਹੇ ਜਿਹੋ ਚਾਹੇ ॥ ਇਹ ਨਾਮ ਦੇਹੁ ਭੀਤ ਰਿਕ ਬਿਤਾ ॥ ੧੧੩ ॥ ਅਨਚਰਣੀ
 ਸਬਦਾ ਵਿਉਚਾਰੀਐ ॥ ਅਰਪਦਾ ਅੰਤ ਤਵ ਨ ਕੇ ਡੁਗੀਐ ॥ ਸਤੁ ਸੀਨਾ ਮਤੁ ਪਕਕੇ ਲਹੀਐ ॥ ਉ
 ਚੇਤ ਹੋ ਠਵਰ ਜਿਹ ਚਹੀਐ ॥ ੧੧੪ ॥ ਆਦਿ ਅਨੁਗਾਨੀ ਸਬਦ ਵਿਉਚਾਰਨ ਕੀਜੀ
 ਐ ॥ ਹਨੀ ਤਕੇ ਅੰਤ ਸਬਦ ਕੇ ਦੀਜੀਐ ॥ ਸਕਲਤੁ ਪਕਕੇ ਨਾਮ ਸੁਘਰ ਲਾਹਿਣੀ ਜੀਐ ॥
 ਹੇ ਜੋਯੋਹ ਸਬਦ ਚਹੀਐ ਤੋਹ ਤੋਹ ਦੀਜੀਐ ॥ ੧੧੫ ॥ ਕਿੰਕਰਣੀ ਮੁਖਤੇ ਸਬਦਾ ਵਿਉਚਾਰੀ
 ਐ ॥ ਅਰਣੀ ਤਕੇ ਅੰਤ ਸਬਦ ਕੇ ਡੁਗੀਐ ॥ ਸਕਲਤੁ ਪਕਕੇ ਨਾਮ ਸੁਘਰ ਜੀਅ ਜਾਨਿ ਲੇ ॥ ਜੇ
 ਜਵਨ ਠਵਰ ਹੋ ਚੇਤਹੀ ਏ ਸਬਦ ਹੈ ॥ ੧੧੬ ॥ ਪੁਤਨਾ ਆਦਿ ਵਿਉਚਾਰ ਕੇ ਅਰਿਪਦਾ
 ਅੰਤ ਵਿਉਚਾਰਾ ॥ ਸਤੁ ਸੀਨਾ ਮਤੁ ਫੰਗ ਕੇ ਲੀਜੇ ਸੁਕ ਬਿਸੁਧਾਰਾ ॥ ੧੧੭ ॥ ਧੁਜਨੀ ਆਦਿ ਬਖਾਨ ਕੇ
 ਰਿਪਦਾ ਅੰਤ ॥ ਭਾਖੇ ਅੰਤ ॥ ਸਤੁ ਸੀਨਾ ਮਤੁ ਫੰਗ ਕੇ ਨਿਕਸਤ ਚਲੇ ਅਨੰਤ ॥ ੧੧੮ ॥ ਆਦਿ
 ਬਾਹਨੀ ਸਬਦ ਕਹਿ ਅੰਤ ਸੰਤ ਪਦ ਦੀਨਾ ॥ ਨਾਮਤੁ ਪਕਕੇ ਹੇਤੁ ਪੈਲੀ ਜੇ ਸਮਝ ਪੁਬੀਨਾ ॥ ੧੧੯ ॥
 ਕਾਮਿ ਆਦਿ ਸਬਦੇ ਚੁਰਕੇ ਅਰਿਪਦਾ ਅੰਤ ਸੁਦੇਹਾ ॥ ਨਾਮਤੁ ਪਕਕੇ ਹੇਤੁ ਪੈਲੀ ਚਤੁਰਿ ਤਲੇਹਾ ॥
 ੧੨੦ ॥ ਕਾਮਿ ਆਦਿ ਸਬਦੇ ਚੁਰਕੇ ਅਰਿਪਦਾ ਅੰਤ ਬਖਾਨਾ ॥ ਨਾਮਤੁ ਪਕਕੇ ਹੇਤੁ ਪੈਲੀ ਜਹੁ ਸ
 ਮਝੁ ਜਾਨਾ ॥ ੧੨੧ ॥ ਆਦਿ ਬਿਰਖਨ ਸਬਦ ਕਹਿ ਅੰਤ ਸੰਤ ਪਦ ਦੀਨਾ ॥ ਨਾਮਤੁ ਪਕਕੇ ਹੇ
 ਤੁ ਪੈਲੀ ਜਹੁ ਸਮਝ ਪੁਬੀਨਾ ॥ ੧੨੨ ॥ ਸੋਨਾ ਆਦਿ ਬਖਾਨ ਕੇ ਅਰਿਪਦਾ ਅੰਤ ਬਖਾਨਾ ॥ ਨਾਮਤੁ
 ਪਕਕੇ ਹੇਤੁ ਪੈਲੀ ਜਹੁ ਸਮਝੁ ਜਾਨਾ ॥ ੧੨੩ ॥ ਧਨੀ ਆਦਿ ਬਖਾਨ ਕੇ ਅਰਣੀ ਅੰਤ ਬਖਾ

ਨਾਨਾਮਤੁਪਕਕੇਰੇਤੋਰੇ ਲੀਜਹੁਸਮਵਸੁਜਾਨਾ ॥੧੨੨॥ ॥ਅਦਿਧਨਖਨੀਸਬਦ
 ਉਚਾਰਨਕੀਜੀਐ॥ਸੰਤਸਬਦਕੇਅੰਤਤਵਨਕੇਦੀਜੀਐ॥ਸਕਲਤੁਪਕਕੇਨਾਮਚਤੁਰਜੀਐ॥
 ਜਾਨੀਐ॥ਹੇਅਕੇਭੀਤਰਿਭੋਰਨਨੈਕਪੁਮਾਨੀਐ॥੧੧੨੩॥ਕੇਵੰਤਨੀਸਬਦਕੇਅੰਦਿਉਚ
 ਰੀਐ॥ਅਰਣੀਤਕੇਅੰਤਸਬਦਕੇਰੁਗੀਐ॥ਸਕਲਤੁਪਕਕੇਨਾਮਜਾਨਜੀਅਲੀਜੀਐ॥
 ਹੇਜਹਾਂਸਬਦਉਚਹੇਤਹੀਭੇਦੀਜੀਐ॥੧੧੨੪॥ ॥ਅਦਿਖਾਕਨੀਪਦਾਦਿਭਨੀ
 ਜੈ॥ਅਰਣੀਅੰਤਸਬਦਤਿਹਦੀਜੈ॥ਸਕਲਤੁਪਕਕੇਲਹਿਜੰਗਿ॥ਜੰਹਚਹੇਤਿਹਠਵਰਭ
 ਟਿੰਜੰਗਿ॥੧੧੨੫॥ਕਾਰਮੁਕਨੀਸਬਦਾਦਿਉਚਰੀਐ॥ਅਰਣੀਸਬਦਅੰਤਤਿਹਧਾਰੀਐ॥
 ਸਕਲਤੁਪਕਕੇਨਾਮਪਛੋਨੇ॥ਜੰਹਚਹੇਤਿਹਠਵਰਬਖੋਨੇ॥੧੧੨੬॥ਰਿਪਸੀਤਪਨਾਅ
 ਬਖੋਨੇ॥ਅਰਣੀਸਬਦਅੰਤਤਿਹਠੋਨੇ॥ਸਕਲਤੁਪਕਕੇਨਾਮਲਹੀਜੈ॥ਅਮੇਭੇਦਨੈਕ
 ਨਹੀਕੀਜੈ॥੧੧੨੭॥ਰਿਪਖੰਡਣੀਆਦਿਭੁਦਿਜੈ॥ਅਰਣੀਸਬਦਅੰਤਤਿਹਦਿਜੈ॥ਸ
 ਕਲਤੁਪਕਕੇਨਾਮਪਛੋਨੇ॥ਜੰਹਤੋਹਮਿਲਸੁਘਰਚਬਖੋਨੇ॥੧੧੨੮॥ਦੁਸਦਾਹਨੀਆਦਿ
 ਭਨੀਜੈ॥ਅਰਣੀਸਬਦਅੰਤਤਿਹਦੀਜੈ॥ਨਾਮਤੁਪਕਕੇਤੁਮਲਖਿਪਾਵਹਾ॥ਜੰਹਚਹੇਤਿਹ
 ਠਵਰਬਤਾਵਹਾ॥੧੧੨੯॥ਰਿਪਘਾਇਣੀਪਦਾਦਿਬਖੋਨੇ॥ਅਰਣੀਸਬਦਅੰਤਤਿਹਠੋਨੇ॥
 ਨਾਮਤੁਪਕਕੇਸਕਲਲਹੀਜੀਐ॥ਜਵਨਤਉਚਰੀਐਤਹਦੀਜੀਐ॥੧੧੩੦॥ ॥ਅਦਿਚਾਪਣੀਸਬਦਉਚਾਰਨਕੀਜੀਐ॥ਅਰਣੀਤਕੇਅੰਤਸਬਦਕੇਦੀਜੀਐ॥ਸ
 ਕਲਤੁਪਕਕੇਨਾਮਸੁਘਰਲਹਿਲੀਜੀਐ॥ਹੇਜਹਾਂਚਹੀਐਸਬਦਸੁਤੰਹਤੰਹਦੀਜੀਐ॥੧
 ੧੩੧॥ਪਤੰਚਨੀਸਬਦਕੇਆਦਿਬਖਾਨੀਐ॥ਅਰਣੀਤਕੇਅੰਤਸਬਦਕੇਰਾਨੀਐ॥ਸਕਲ
 ਤੁਪਕਕੇਨਾਮਜਾਨਜੀਅਲੀਜੀਐ॥ਹੇਕੋਹੇਨਿਸੀਕਸਭੁਠਉਰਨਗਨਤੀਕੀਜੈ॥੧੧੩੨॥
 ॥ਸੰਤੁਭੁਟਿਜਆਦਿਬਖਾਨਾ॥ਰਿਪਸਬਦਬਹੁਪਮਾਨਾਸਭੁਨਾਮਤੁਕ
 ਪਛਾਨਾਨਹਿਭੇਦਅਮੇਜਾਨਾ॥੧੧੩੩॥ ॥ਅਰਣਸਕਤੁਪਦਾਦਿਭੁੰਦਿਜੈ॥
 ਅਰਣੀਸਬਦਅੰਤਤਿਹਦਿਜੈ॥ਨਾਮਤੁਪਕਸਕਲਲਹੀਜੈ॥ਜੰਹਠਵਰਚਹੀਐਤਹ

ਦੀਜੈ॥ ੧੧੩੩॥ ਅਥਿਸਿਖਬਰਸਣੀਆਦਿਉਚਾਰਨਕੀਜੀਐ॥ ਅਰਣੀਤਕੇਅੰਤ
ਸਬਦਕੇਦੀਜੀਐ॥ ਸਕਲਤੁਪਕਕੇਨਾਮਚਤੁਰਜੀਪਜਾਨੀਐ॥ ਹੋਕਾਬਿਕਾਬਿਤਕੇਭੀਤਰ
ਸਦਾਪ੍ਰਮਾਣੀਐ॥ ੧੧੩੪॥ ਚੌਪਈ॥ ਅਬਾਣਬ੍ਰਖਣੀਆਦਿਉਚਰੀਐ॥ ਅਰਣੀਸਬਦ
ਅੰਤਤਿਹਧਰੀਐ॥ ਸਕਲਤੁਪਕਕੇਨਾਮਲਹੀਜੈ॥ ਜਿਹਚੋਹੇਤਿਹਠਵਰਭੁਦੀਜੈ॥ ੧੧੩੫॥
ਅਥਾਣੀ॥ ਅਥਾਦਿਬਾਦਨੀਸਬਦਹਿਕੂਲਬਖਾਨੀਐ॥ ਅਰਣੀਤਕੇਅੰਤਸਬਦਕੇਨਾਨੀਐ॥
ਨਾਮਤੁਪਕਕੇਸਕਲਜਨਜੀਅਲੀਜੀਐ॥ ਹੋਜਹੱਚਹੋਤਹੱਸਬਦਤਹੀਤੇਦੀਜੀਐ॥ ੧੧੩੬॥
ਚੌਪਈ॥ ਅਥਾਦਿਪਨਜਨੀਸਬਦਬਖਾਨੇਅਥਣੀਸਬਦਅੰਤਤਿਹਠਾਨੇ॥ ਸਭਸ੍ਰੀਨ
ਮਤੁਪਕਕੇਲਹੀਐ॥ ਗੁਰਿਜੈਜੰਗੀਤੰਗੀਤੇਕਹੀਐ॥ ੧੧੩੭॥ ਕੇਵੰਡਜਨੀਆਦਿਉਚਰੀਐ॥
ਮਥਣੀਅੰਤਸਬਦਤਿਹੱਧਰੀਐ॥ ਸਭਸ੍ਰੀਨਾਮਤੁਪਕਕੇਜਾਨਹਾ॥ ਜਹਾਰਚੈਤੇਤਹੀਬਖਾਨ
ਹਾ॥ ੧੧੩੮॥ ਇਖਾਸਜਨੀਆਦਿਭਣੀਜੈ॥ ਅਥਣੀਅੰਤਸਬਦਤਿਹਦੀਜੈ॥ ਸਕਲਤੁਪ
ਕਕੇਨਾਮਲਹੀਜੈ॥ ਜਵਨਠਵਰਚਹੀਐਤੰਹਦੀਜੈ॥ ੧੧੩੯॥ ਕਾਹਮਕਜਨੀਪਦ
ਕੇਪਿਥਮਉਚਰੀਐ॥ ਅਰਣੀਤਕੇਅੰਤਸਬਦਕੇਡੂਹੀਐ॥ ਸਕਲਤੁਪਕਕੇਨਾਮਸੁਪਰ
ਕਹਿਲੀਜੀਐ॥ ਹੋਕਾਬਿਕਾਬਿਮੇਚੋਹੇਤਹਾਤੇਦੀਜੀਐ॥ ੧੧੪੦॥ ਰਿਪਤਾਪਣੀਸਬਦਹਿ
ਅਦਉਚਰੀਐ॥ ਅਰਣੀਤਕੇਅੰਤਸੁਪਦਕੇਡੂਹੀਐ॥ ਸਕਲਤੁਪਕਕੇਨਾਮਸੁੱਧਪਛਾਨੀ
ਐ॥ ਹੋਜਹੱਚੋਹੇਤੰਹਦੇਹੁਨਸਿਕਾਮਾਨੀਐ॥ ੧੧੪੧॥ ਆਦਿਚਾਪਣੀਮੁਖਤੇਸਬਦਬਖਾਨ
ਐ॥ ਰਿਪਣੀਤਕੇਅੰਤਸਬਦਕੇਨਾਨੀਐ॥ ਸਕਲਤੁਪਕਕੇਨਾਮਸੁੱਧਲਹਿਲੀਜੀਐ॥ ਹੋਜੋ
ਹਚੋਹੇਤਿਹਠਵਰਉਚਾਰਨਕੀਜੀਐ॥ ੧੧੪੨॥ ਪਨਚਧਰਨੀਆਦਿਉਚਾਰਨਕੀਜੀਐ॥
ਮਥਣੀਤਕੇਅੰਤਸਬਦਕੇਦੀਜੀਐ॥ ਸਕਲਤੁਪਕਕੇਨਾਮਸੁੱਧਪਛਾਨੀਐ॥ ਹੋਯਾਕੇਭੀ
ਤਹਾਤੇਦੇਨੈਕਨਹੀਮਾਨੀਐ॥ ੧੧੪੩॥ ਆਦਿਸੁਹਿਰਦਣੀਸਬਦਬਖਾਨੇਅਥ
ਣੀਸਬਦਅੰਤਤਿਹਠਾਨੇ॥ ਸਕਲਸ੍ਰੀਨਾਮਤੁਪਕਕੇਲਹੀਐ॥ ਜਿਹਚੋਹੇਤਹੀਤੇਕਹੀਐ॥
੧੧੪੪॥ ਬਲਭੁਣੀਸਬਦਾਦਿਬਖਾਨਕੀਜੀਐ॥ ਅਰਣੀਤਕੇਅੰਤਸਬਦ

ਕੇਦੀਜੀਐ ਸਕਲਤੁਪਕਕੇਨਮਚਤੁਰਚਿਤਜਾਨੀਐ ਹੇਯਕੇਭੀਤਿਕਿਭੇਦਨਨੈਕਪਮਾਨੀਐ॥
 ੧੧੩੦॥ ਸਾਖਾਇਲਈਅਦਿਉਚਰੀਐ ਅਰਣੀਸਬਦਅੰਤਤਿਹਧੰਗੀਐ॥
 ਨਾਮਤੁਪਕਕੇਸਕਲਲਹਿਜੈ ਜਿਹਚਹੀਐਤਿਹਠਵਰਭੁਟਿਜੈ॥ ੧੧੩੧॥ ਪ੍ਰੀਤਮੰਦੀਪਦ
 ਆਦਿਬਖਾਨੀਐ ਅਰਣੀਅੰਤਤਵਨਕੇਨਾਨੀਐ ਸਕਲਤੁਪਕਕੇਨਮਪਛਾਨੇ॥
 ਯਾਮੇਨੈਕਨਮਿਥਿਆਮਨੇ॥ ੧੧੩੨॥ ਆਦਿਸੁਜਨਨੀਸਬਦਉਚਾਰਨਕੀ
 ਜੀਐ ਅਰਣੀਤਕੇਅੰਤਸਬਦਕੇਦੀਜੀਐ ਸਕਲਤੁਪਕਕੇਨਮਸਬਪਜੀਯਜਾਨੀਐ॥
 ਹੇਯਕੇਭੀਤਿਕਿਭੇਦਤਲਕਨਹੀਮਾਨੀਐ॥ ੧੧੩੩॥ ਪ੍ਰਿਥਮਸੁਹਿਰਦਨੀਮੁਖਤੇਸਬਦਉਚਾਰੀ
 ਐ ਅਰਣੀਤਕੇਅੰਤਬਹੁਪਦਰਾਗੀਐ ਸਕਲਤੁਪਕਕੇਨਮਚਤੁਰਚਿਤਮੰਤ੍ਰਲਹੇ॥
 ਹੇਕਬਿਤਕਾਬਿਮੇਰੁਚੈਤੰਗੀਤੇਨਾਮਕਹਾ॥ ੧੧੩੪॥ ਚੋਪਣੀ॥ ਅਨੁਖੁਨੀਸਬਦਾਦਿਭੁਦੀ
 ਜੈ ਅਰਣੀਅੰਤਸਬਦਤਿਹੰਦੀਜੈ ਸਕਲਤੁਪਕਕੇਨਮਪਛਾਨੇ॥ ਚੋਜਹਾਂਸਕੁਠਵਰ
 ਬਖਾਨੇ॥ ੧੧੩੫॥ ਆਦਿਮਰਤਣੀਸਬਦਬਖੋਨੇ ਅੰਤਕਸਬਦਅੰਤਤਿਹਠਾਨੇ ਨ
 ਮਤੁਪਕਕੇਸਕਲਹਿਲੀਜੈ ਜਿਹਚਹੀਤਿਹਠਵਰਭੁਟੀਜੈ॥ ੧੧੩੬॥ ਆਦਿਮਾਨਸੀਸ
 ਬਰਬਖਾਨੀਐ ਤਾਕੇਮਥਣੀਅੰਤਸੁਠਾਨੀਐ ਨਾਮਤੁਪਕਕੇਸਕਲਹਿਲੀਜੈ ਜਿਹਚਾ
 ਹੇਤਿਹਠਉਰਭੁਟਿਜੈ॥ ੧੧੩੭॥ ਮਾਨਿਖਯਨੀਪਦਾਦਿਭੁਦੀਜੈ ਅੰਤਸਬਦਮਥਣੀਤਿ
 ਹਦੀਜੈ ਨਾਮਤੁਪਕਕੇਸਕਲਲਹਿਜੈ ਰੁਚੈਜਹਾਂਤਿਹਠਵਰਭੁਟਿਜੈ॥ ੧੧੩੮॥ ਨਰਣੀਅ
 ਦਿਉਚਾਰਨਕੀਜੈ ਅਰਣੀਸਬਦਤਿਹੰਦੀਜੈ ਸਕਲਸੀਨਾਮਤੁਪਕਕੇਜਾਨਹਾ॥ ਯਾਮੇਰੁਦ
 ਨਨੈਕਪਮਾਨਹਾ॥ ੧੧੩੯॥ ਮਾਨਵਨੀਸਬਦਭੁਟਿਜੈ ਤਾਕੇਅੰਤਸਰਪਦਾਦਿਜੈ ਨਾਮਤੁ
 ਪਕਕੇ ਸਕਲਲਹੀਜੈ ਸਕੁਮਾਂਧਿਬਿਨਸੀਕਕਹੀਜੈ॥ ੧੧੪੦॥ ਪ੍ਰਿਥੀਗਦਨੀਅ
 ਦਿਉਚਾਰਨਕੀਜੀਐ ਅਰਣੀਤਕੇਅੰਤਸਬਦਕੇਦੀਜੀਐ ਹੇਸਕਲਤੁਪਕਕੇਨਮਜਾ
 ਨਜੀਯਲੀਜੀਐ ਹੇਯਨਕੇਕਹਤਨਸੀਕਾਮਨੇਮੇਕੀਜੀਐ॥ ੧੧੪੧॥ ਚੋਪਣੀ॥ ਭਿ
 ਤਣੀਸਕਣੀਪਦਾਦਿਭੁਟਿਜੈ ਅਰਣੀਪਦਕੇਬਹੁਰਕਹੀਜੈ ਨਾਮਤੁਪਕਕੇਸਕਲਬਖ

ਨਹਾ ਸਕਲ ਸਭਾ ਮੇ ਪ੍ਰਗਟ ਮਾਨਹੁ ॥ ੧੧੪੦ ॥ ਛੁਡਿ ਸੋਈ ਸਬਦਾ ਦਿਤੁ ਦਿਜੈ ਅੰਤ ਸਬਦ ੩੯੧
 ਮਥਣੀ ਤਿਹੋ ਦਿਜੈ ਸਕਲ ਤੁਪਕਕੇ ਨਾਮ ਪਛਾਨਹੁ ॥ ੧੧੪੧ ॥ ਯਮੇ ਭੇਦ ਨੈਕ ਨਹੀ ਮਾਨਹੁ ॥ ੧੧੪੨ ॥
 ਛੁਡਿ ਸੋਈ ਸਬਦਾ ਦਿਉ ਚਹੈ ਮਥਣੀ ਸਬਦ ਅੰਤ ਤਿਹੋ ਚਹੈ ਨਾਮ ਤੁਪਕਕੇ ਸਭੁ ਲ
 ਹਿਲੀ ਜੀਐ ਸਦਾ ਸੁਨਤ ਬੁਧ ਜਨ ਨ ਕੁਟੀ ਜੀਐ ॥ ੧੧੪੩ ॥ ਛੁਡਿ ਸੋਈ ਸਬਦ ॥ ੧੧੪੪ ॥ ਧਰਤੀ ਸਾਇ
 ਆਦਿ ਬਖਾਨਾ ਅਰਿ ਸਬਦ ਅੰਤ ਪ੍ਰਮਾਨਾ ਸਭੁ ਚੀਨ ਨਾਮ ਤੁਫੰਗਾ ਸਭੁ ਠਵਰ ਭਨਹੁ
 ਨਿਸੰਗਾ ॥ ੧੧੪੫ ॥ ਅਰਿ ਲੋ ॥ ੧੧੪੬ ॥ ਧਵਲ ਧਰਿ ਸਟੀ ਪਦੋ ਕੇ ਪ੍ਰਥਮ ਉਚਾਰੀਐ ॥ ਅਰਦ
 ਤਾ ਕੇ ਅੰਤ ਸਬਦੋ ਕੇ ਭਾਗੀਐ ॥ ਅਮਿਤ ਤੁਪਕਕੇ ਨਾਮ ਚਤੁਰਲ ਹਿਲੀ ਜੀਐ ॥ ਹੋ ਸਕਲ
 ਬੁਧ ਜਨ ਸੁਨਤ ਉਚਾਰਨ ਕੀ ਜੀਐ ॥ ੧੧੪੭ ॥ ਛੁਡਿ ਸੋਈ ॥ ੧੧੪੮ ॥ ਧਿਖ ਕੁ ਧਰਿ ਸਟੀ ਆਦਿ ਬਖ
 ਨਾ ਅਰਿ ਪਦ ਅੰਤ ਤਵ ਨ ਕੋਠਾ ਨਹੁ ॥ ਨਾਮ ਤੁਪਕਕੇ ਸਭੁ ਲਹਿ ਲਿਜੈ ॥ ਸਕਲ ਸਭਾ ਕੇ ਸੁ
 ਵਤ ਭੁਟਿ ਜੀਐ ॥ ੧੧੪੯ ॥ ਧਵਲੇ ਸਟੀ ਆਦਿ ਬਖਾਨਾ ਮਥਣੀ ਸਬਦ ਅੰਤ ਤਿਹੋ ਚਹੈ ਨਾਮ
 ਤੁਪਕਕੇ ਸਕਲ ਪਛਾਨੀਐ ॥ ਸਕਲ ਬੁਧ ਜਨ ਸੁਨਤ ਬਖਾਨੀਐ ॥ ੧੧੫੦ ॥ ਅਰਿ ਲੋ ॥
 ਆਦਿ ਧਵਲ ਇਸਟੀ ਸਬਦਾ ਦਿਬਖਾਨੀਐ ॥ ਤਾ ਕੇ ਅਰਦੀ ਅੰਤ ਸਬਦੋ ਕੇ ਭਾਗੀਐ ॥ ਸਕਲ
 ਪਕਕੇ ਨਾਮ ਚਤੁਰਲ ਹਿਲੀ ਜੀਐ ॥ ਗੁਨੀ ਜਨ ਨ ਕੀ ਸਭਾ ਉਚਾਰਨ ਕੀ ਜੀਐ ॥ ੧੧੫੧ ॥ ਪ੍ਰਥ
 ਮ ਧਿਖ ਭਣੀ ਇਸਟੀ ਸਬਦ ਉਚਾਰੀਐ ॥ ਮਥਣੀ ਤਾ ਕੇ ਅੰਤ ਸਬਦੋ ਕੇ ਭਾਗੀਐ ॥ ਸਕਲ
 ਪਕਕੇ ਨਾਮ ਚੀਨ ਲੇ ਚਤੁਰ ਚਿਤਾ ਹੋ ਕਾ ਬਿਕਥਾ ਮੇ ਦੀਜੈ ਅਉਤੀ ਤਰਕਾ ਬਿਤੁ ॥ ੧੧੫੨ ॥
 ਗਾਵਿ ਸਟੀ ਸਬਦ ਹਿ ਆਦਿ ਉਚਾਰੀਐ ॥ ਅਰਦੀ ਤਾ ਕੇ ਅੰਤ ਸਬਦੋ ਕੇ ਭਾਗੀਐ ॥ ਸਕਲ
 ਤੁਪਕਕੇ ਨਾਮ ਸੁਧਾਰ ਲਹਿ ਲੀਜੀਅੰ ॥ ਹੋ ਕ ਬਿਤੋ ਕਾ ਬਿਕੇ ਬੀਚ ਨਿਰੁਹੁ ਦਿ ਦੀਜੀਅੰ ॥
 ੧੧੫੩ ॥ ਛੁਡਿ ਸਟੀ ਪਦ ਪ੍ਰਥਮ ਉਚਾਰਨ ਕੀ ਜੀਐ ॥ ਮਥਣੀ ਤਾ ਕੇ ਅੰਤ ਸਬਦੋ ਕੇ ਭਾਗੀਐ
 ॥ ਸਕਲ ਤੁਪਕਕੇ ਨਾਮ ਜਾਨ ਜੀਅੰ ॥ ਲੀਜੀਐ ॥ ਹੋ ਜਵਨ ਠਵਰ ਮੇ ਚਹੀਐ ਤਹੋ ਤੇ ਦੀਜ
 ਐ ॥ ੧੧੫੪ ॥ ਛੁਡਿ ਸੋਈ ॥ ੧੧੫੫ ॥ ਉਹ ਇਸਟੀ ਸਬਦਾ ਦਿਤੁ ਦਿਜੈ ॥ ਮਥਣੀ ਅੰਤ ਸਬਦ ਤਿਹ
 ਦਿਜੈ ॥ ਸਕਲ ਤੁਪਕਕੇ ਨਾਮ ਲਹਿ ਲਿਜੈ ॥ ਸਰਬ ਠਵਰ ਬਿਨ ਸੀਕ ਭੁਟਿ ਜੀਐ ॥ ੧੧੫੬ ॥

ਜਗਤੀਸਣੀਪਦਾਦਿਬਖਾਨੇ ਅੰਤਸਬਦਮਥਣੀਤਿਹੋਨੇ ਸਕਲਤੁਪਕਕੇਨਾਮਪਛਾਨ
 ਹੁੰਦਾ ਯਾਮੇਭੇਦਨਰਤੀਪ੍ਰਮਾਨੁੰ ॥ ੧੧੭੦ ॥ ਬਸੁਮਤੇਸਣੀਆਦਿਉਚਰੀਐ ਅਰਣੀਸਬਦ
 ਅੰਤਤਿਹਧਰੀਐ ਨਾਮਤੁਪਕਕੇਸਕੁਲਹਿਓਭਿਜੰਭਿ ਸਕੁਲਸੁਨਤਬਿਨਸੀਕਭੁੰਦਿਜੰਭਿ
 ॥ ੧੧੭੧ ॥ ਬਸੁਧੇਸਣੀਸਬਦਕੇਆਦਿਉਚਰੀਐ ਤਕੇਮਥਣੀਅੰਤਸ
 ਬਦਕੇਡਾਭੀਐ ਸਕਲਤੁਪਕਕੇਨਾਮਚਤੁਰਚਿਤਚੀਨਲੇ ਹੋਜਵਨਠਵਰਮੇਚਹੋਤਹਤਿ
 ਸਬਦੇ ॥ ੧੧੭੨ ॥ ਬੈਸੁਧਾਏਸਣੀਆਦਿਬਖਾਨੀਐ ਅਰਣੀਤਕੇਅੰਤਸਬਦਕੇਨਾ
 ਨੀਐ ਨਾਮਤੁਪਕਕੇਜਨਚਤੁਰਜੀਅਲੀਜੀਅੰਭਿ ਹੋਜਵਨਠਵਰਮੇਚਹੋਤਹੀਤੇਦੀਜੀ
 ਅੰਭਿ ॥ ੧੧੭੩ ॥ ਬਸੁਮਤੇਸਣੀਪ੍ਰਥਮਸਬਦਕੇਕੁਧੀਐ ਅਰਣੀਤਕੇਅੰਤਬਹੁਰਪ
 ਦਗਧੀਐ ਨਾਮਤੁਪਕਕੇਚਤੁਰਸਕਲਜੀਯਜਾਨੀਐ ਹੋਜਹਾਂਜਹਾਂਚਹੀਐ ਪਦਤਹੀ
 ਬਖਾਨੀਐ ॥ ੧੧੭੪ ॥ ਬਸੁਮਤੇਸਣੀਕਹੀਐ ਅਰਣੀਅੰਤਸਬਦਕੇਹਗਹੀਐ
 ਨਾਮਤੁਪਕਕੇਸੁਜਨਜਨਾਅਪਨੇਅਪਨੇਬੀਚਸਕਲਮਨਾ ॥ ੧੧੭੫ ॥ ਸਮੁੰਦਣੀਏਸਣੀਭਾ
 ਚਾਅਰਣੀਸਬਦਅੰਤਤਿਹਰਾਖੇ ਨਾਮਤੁਪਕਕੇਸਕਲਲਹਿਜੇ ਸਕਲਸੁਕਬਿਜਨ
 ਸੁਨਤਭੁਇਜੇ ॥ ੧੧੭੬ ॥ ਆਚਲਾਇਸਣੀਆਦਿਭੁਇਜੇ ਮਥਣੀਸਬਦਅੰਤਤਿ
 ਹਦਿਜੇ ਸਕਲਤੁਪਕਕੇਨਾਮਲਹੀਜੀਐ ਜਵਨਠਵਰਚਹੀਤੁਹਦੀਜੀਐ ॥ ੧੧੭੭ ॥
 ਬਿਪਲੀਸਿਣੀਪਦਾਦਿਉਚਰੇ ਅਰਣੀਸਬਦਅੰਤਤਿਹਰੇ ਸਕਲਤੁਪਕਕੇਨਾਮਪ
 ਛਾਨੇ ਯਾਮੇਭੇਦਨਰਚਕਯੋਨੇ ॥ ੧੧੭੮ ॥ ਆਦਿਸਾਗਰਸਬਦਬਖਾਨਨ
 ਕੀਜੀਐ ਏਸਦਰਰੀਅੰਤਤਵਕੇਦੀਜੀਐ ਸਕਲਤੁਪਕਕੇਨਾਮਸੁਪਰਲਹਿਲੁ
 ਜੀਅੰਭਿ ਹੋਕਾਬਿਤਕਾਬਿਕੇਬੀਚਚਹੋਤਹਦੀਜੀਅੰਭਿ ॥ ੧੧੭੯ ॥ ਮਹਾਅਰੁਣੀਸ
 ਬੁਧੀਆਦਿਉਚਰੀਐ ਪਤਮਰਦਨੀਅੰਤਸਬਦਕੇਹਰਾਭੀਐ ਨਾਮਤੁਪਕਕੇਸਕ
 ਲਜਾਨੀਅੰਭਿ ਹੋਸਕਲਸੁਜਨਜਨਸੁਨਤਨਿਰੁਹਉਭੁਧੀਅੰਭਿ ॥ ੧੧੮੦ ॥
 ਆਦਿਸਿਧਣੀਸਬਦਭੁਣੀਐ ਪਤਮਰਦਨੀਪਦਾਤਕਹੀਜੇ ਸਭਸੀਨਮ

੮੭

ਤੁਪਕਕੇਲੋਸਾਸਕਲਸੁਜਨਜਨਸੁਨਤਕੋਹੋ॥ ੧੧੮੧॥ ਨੀਰਲਸਾਨੀਅਦਿਉਚਰੀਐ॥ ਨਾਇਕ ੩੮੨
 ਅਰਣੀਪੁਨਪਦਹੋ॥ ਸਕਲਤੁਪਕਕੇਨਾਮਪਛਾਨੋ॥ ਆਮੇਭੇਦਰਤੀਨਜੋਨੋ॥ ੧੧੮੨॥ ਅਦਿ
 ਜਲਾਲਪਦਵਿਜੋ॥ ਪਤਅਰਣੀਪਦਬੁਭਵਿਜੋ॥ ਸਕਲਤੁਪਕਕੇਨਾਮਪਛਾਨਹੋ॥
 ਸਕਲਸੁਜਨਜਨਸੁਨਤਬਖਾਨਹੋ॥ ੧੧੮੩॥ ਬਾਰਪਦੀਸਬਦਾਦਿਉਚਰੀਐ॥ ਅਤਿਅਰ
 ਅੰਤਸਬਦਕੋਧਰੀਐ॥ ਸਕਲਤੁਪਕਕੇਨਾਮਕਹੀਜੋ॥ ਸਕਲਗੁਨਜਨਸੁਨਤਤੁਨੀਜੋ॥
 ੧੧੮੪॥ ਧਰਇਸਦੀਆਦਿਸਬਦਕੋਹੋ॥ ਅਥਣੀਅੰਤਤਵਨਕੇਪਦਗਹਿ॥ ਸਕਲਤੁਪ
 ਕਕੇਨਾਮਲਹਿਜੋ॥ ਸੀਕਛੇਤੁਬਿਨਸੀਕਛੁਦਿਜੋ॥ ੧੧੮੫॥ ਲੋਰਬਰੇਸਦੀਅਦਿਉਚਰੀਐ॥
 ਅੰਤਸਬਦਮਥਣੀਕਹੁਧਰੀਐ॥ ਸਕਲਤੁਪਕਕੇਨਾਮਪਛਾਨਹੋ॥ ਸੀਕਛੇਤੁਬਿਨਸੀਕਛੁਪ
 ਨਹੋ॥ ੧੧੮੬॥ ਗੋਰਾਅਦਿਉਚਰਨਕੀਜੋ॥ ਏਸਅੰਤਕਦੀਅੰਤਭੁਟੀਜੋ॥ ਨਾਮਤੁਪਕਕੇ
 ਸੁਲਪਛਾਨੋ॥ ਜਹਾਂਹੁਚੈਤਿਹੁਵਰਪਾਮੋਨੋ॥ ੧੧੮੭॥ ਅਵਨੇਸਦੀਪਦਾਦਿਕਹੀਜੋ॥ ਅਥਣ
 ਸਬਦਾਅੰਤਤਿਹੰਦੀਜੋ॥ ਸਭਾਸੀਨਾਮਤੁਪਕਕੇਲਹੀਐ॥ ਕੁੰਨਿਰਵਾਰਨਿਰਭੈਹੁਇਕਹੀਐ॥
 ੧੧੮੮॥ ਦਿਗੰਜਨੀਸਬਦਾਦਿਭੁਟੀਜੋ॥ ਏਸਰਾਦੀਅੰਤਕਹੀਜੋ॥ ਸਕਲਗੁਨਾਮਤੁਪਕਕੇ
 ਚੀਨਹੋ॥ ਜਹਚੋਹੋਤੋਹਕੋਹੋਪ੍ਰਣੀਨੋ॥ ੧੧੮੯॥ ਕੁੰਨਿਰਵਾਰਸਨੀਅਦਿਉਚਰੀਐ॥ ਅਰਣੀ
 ਅੰਤਸਬਦਕਹੁਧਰੀਐ॥ ਸਕਲਤੁਪਕਕੇਨਾਮਪਛਾਨੋ॥ ਆਮੇਭੇਦਰਨੈਕਨਹੀਜੋਨੋ॥ ੧੧੯੦॥ ਅ
 ਹਏਸਦੀਪਦਾਦਿਭੁਟੀਜੋ॥ ਅਰਣੀਸਬਦਾਅੰਤਮਹਿਦਿਜੋ॥ ਸਕਲਤੁਪਕਕੇਨਾਮਕਹੀਜੋ
 ਐ॥ ਜੰਹਹੀਚੈਤਹੀਥੈਦੀਜੀਐ॥ ੧੧੯੧॥ ਮੇਦਲੇਸਦੀਅਦਿਉਚਰੀਐ॥ ਆਰੀਅਤਿ
 ਸਬਦਾਅੰਤਕਹੁਧਰੀਐ॥ ਨਾਮਸੁਜਨਤੁਪਕਕੇਸਬਹੀ॥ ਚਹੈਜਹਾਂਉਚਾਰਹੁਤਬਹੀ॥ ੧
 ੧੯੨॥ ਬਸੁਧਰੇਸਦੀਅਦਿਉਚਰਨਕੀਜੀਐ॥ ਸਬਦਦਾਹਨੀਅੰਤਤਵਨਕੇ
 ਦੀਜੀਐ॥ ਸਕਲਤੁਪਕਕੇਨਾਮਜਨਜੀਅਲੀਜੀਅੰਹਿ॥ ਹੋਪ੍ਰਗਟਸਭਾਕੇਮੰਤਉਚਾਰ
 ਨਕੀਜੀਐ॥ ੧੧੯੩॥ ਚੈਪਣੀ॥ ਬਸੁਧਰੇਸਦੀਅਦਿਉਚਰੀਐ॥ ਅਥਣੀਅੰਤਸ
 ਬਦਕੋਧਰੀਐ॥ ਸਕਲਤੁਪਕਕੇਨਾਮਲਹੀਜੀਐ॥ ਅਧਿਕਗੁਨਜਨਸੁਨਤਤੁਨੀਜੀਐ॥

Digitized by Panjab Digital Library | www.panjabdigilib.org

੧੨੦੫॥ ਸਰਪਤਾ ਭਈ ਇਸਟੀਆ ਦਿਉ ਚਾਹੀਐ॥ ਤਕੇ ਮਥਣੀ ਅੰਤ ਸਬ ਦੇ ਕੇ ਭਾਗੀਐ॥ ਸਕ ੩੯੩
 ਲਤੁਪਕ ਕੇ ਚਤੁਰਲਹਿ ਜੀਐ॥ ਹੋ ਸਭ ਕ ਬਿਤਨ ਕੇ ਬਿਖੇ ਨਿਰੁ ਰਹੇ ਇਦੀ ਜੀਐ॥ ੧੨੦੬॥
 ਇੰਦ੍ਰ ਦੇਵੀਆ ਦਿਉ ਚਾਰਨ ਕੀ ਜੀਐ॥ ਮਥਣੀ ਤਕੇ ਅੰਤ ਸਬ ਦੇ ਕੇ ਦੀ ਜੀਐ॥ ਸਕ ਲਤੁਪਕ
 ਕੇ ਨਾਮ ਜਨ ਜੀ ਘਲੀ ਜੀਆਹਿ॥ ਹੋ ਕ ਬਿਤਕ ਬਿਕੇ ਮਾਂਝ ਨਿਰੁ ਰਹੇ ਇਦੀ ਜੀਅਹਿ॥ ੧੨੦੭॥
 ੧੨੦੮॥ ॥ ਦੇਵ ਦੇਵੀਆ ਦਿਉ ਚਾਹੀਐ॥ ਏ ਸਹਾਂ ਤਕਨ ਪੁਨ ਪਦ ਪਹੀਐ॥ ਸਭ ਸੀਨ
 ਮਤੁਪਕ ਕੇ ਲਹੀਐ॥ ਹੋ ਸੀਕ ਤਿਆਗਿ ਨਿਰਸੀਕ ਹੁਇ ਕਹੀਐ॥ ੧੨੦੯॥ ॥ ਸੰਕੁਤ
 ਤਾ ਅਰਣੀ ਸਬ ਦਾ ਵਿਬਖਾਨੀਐ॥ ਮਥਣੀ ਤਕੇ ਅੰਤ ਸਬ ਦੇ ਕੇ ਭਾਨੀਐ॥ ਸਕ ਲਤੁਪਕ ਕੇ ਨਾ
 ਮਹੀਐ॥ ਪਹਿਚਾਨੀਐ॥ ਹੋ ਕ ਬਾਬਹਤਾ ਬ੍ਰਤਿ ਰ ਨਿਰੁ ਰਬਖਾਨੀਐ॥ ੧੨੧੦॥ ਸੰਤ ਕ੍ਰਿਤਿ ਸ
 ਟੀ ਇਸਟੀਆ ਦਿਉ ਚਾਹੀਐ॥ ਤਕੇ ਅਰਣੀ ਅੰਤ ਸਬ ਦੇ ਕੇ ਭਾਗੀਐ॥ ਸਕ ਲਤੁਪਕ ਕੇ ਨਾ
 ਮ ਜਨ ਜੀ ਘਲੀ ਜੀਐ॥ ਹੋ ਸਕ ਲਗਾਨ ਜਨਨ ਸੁਨਤ ਉਚਾਰਨ ਕੀ ਜੀਐ॥ ੧੨੧੧॥ ॥ ਪਤ
 ਸਚੀ ਪਤਿ ਸਟੀ ਇਸਟੀ ਭਾਧੇ॥ ਮਥਣੀ ਸਬ ਦਾ ਅੰਤ ਕੇ ਰਥੇ॥ ਸਕ ਲਤੁਪਕ ਕੇ ਨਾਮ ਲਹੀ
 ਜੇ॥ ਦੇਸ ਦੇ ਸਕ ਰਿਪੁ ਗਟ ਭੁਨੀ ਜੇ॥ ੧੨੧੨॥ ॥ ਮਥਣੀ॥ ॥ ਸੰਕੁਦਨ ਤਾਤ ਦੀ ਇਸਟੀ ਭਾਖੀ
 ਐ॥ ਮਥਣੀ ਤਕੇ ਅੰਤ ਸਬ ਦੇ ਕੇ ਰਾਖੀਐ॥ ਨਾਮਤੁਪਕ ਕੇ ਚਿਤ ਮੇ ਚਤੁਰਪਛਾਨੀਐ॥ ਹੋ ਬਿ
 ਨਾ ਕਪਟ ਬਿਨ ਲਥੇ ਨ ਕਪਟ ਪਮਾਨੀਐ॥ ੧੨੧੩॥ ਕਉ ਸਕੇ ਸਟੀ ਇਸਟੀ ਪਿਥ ਮਥਖਾਨ ਕੇ॥
 ਮਥਣੀ ਤਕੇ ਅੰਤ ਸਬ ਦੇ ਕੇ ਭਾਨ ਕੇ॥ ਸਕ ਲਤੁਪਕ ਕੇ ਨਾਮ ਚਤੁਰਪਹਿਚਾਨੀਐ॥ ਹੋ ਕ ਹੇ ਗਮ
 ਰੇ ਬਚਨ ਸਤਿ ਕਹਿ ਮਾਨੀਐ॥ ੧੨੧੪॥ ॥ ਬਾਸਵੇ ਸਟੀਆ ਦਿਉ ਭਵਿਜੇ॥ ਅੰਤ
 ਸਬ ਦਾ ਅਰਣੀ ਭਿਉ ਵਿਜੇ॥ ਨਾਮਤੁਪਕ ਕੇ ਸਭ ਜੀਅ ਜੋਨੇ॥ ਸੀਕ ਤਿਆਗਿ ਨਿਸੀਕ ਬਖਾ
 ਨੇ॥ ੧੨੧੫॥ ॥ ਬਰਹਾ ਇਸਟੀ ਅਰਣੀਆ ਦਿਬਖਾਨੀਐ॥ ਸਕ ਲਤੁਪਕ ਕੇ
 ਨਾਮ ਸੁਚਿਤ ਮੇ ਜਾਨੀਐ॥ ਸੀਕ ਤਿਆਗਿ ਨਿਰਸੀਕ ਉਚਾਰਨ ਕੀ ਜੀਐ॥ ੧੨੧੬॥ ॥ ਦੇਵ
 ਮਥਵੇ ਸਟੀ ਇਸਟੀ ਪਿਥ ਮਪਦ ਹਿਉ ਚਾਹਾਨਾਮਤੁਪਕ ਕੇ ਹੋਤ ਪੈਲੀ ਜੇ ਸੁਕ ਬਿਸ
 ਧਰਾ॥ ੧੨੧੭॥ ॥ ਮਾਤ ਦੇ ਸਟੀ ਇਸਟੀ ਮਥਣੀ ਅੰਤ ਉਚਾਰਾਨਾਮਤੁਪਕ ਕੇ ਹੋਤ ਪੈਲੀ ਜੇ॥

ਨੇਮਤਿ ਬਚਾਨਿ ਮੇਰੇ ਮਨੇ ਦੀ ਜੀਐ॥

ਮਥਣੀਭਾਵੇਨਿਸਬਰਕੋਰਾਖੀਐ

ਹੁਸਕਈਸੁਧਾਰਾ ॥ ਜਿਸਨੇਇਸਣੀਆਇਭੁਣਿਜੋ ॥ ਇਸਣੀਮਥਣੀਅ
ਤਕਹਿਜੋ ॥ ਸਭਸੀਨਾਮਤੁਪਕਕੇਲਾਐ ॥ ਈਜੈਤਵਨਫਰਜਹਚਹੀਐ ॥
॥ ਪ੍ਰਥਮਪੁਰੰਦਰਇਸਣੀਸਬਦਬਖਾਨੀਐ ॥ ਇਸਣੀਮਥਣੀਪਦਕੋਬਹੁਪ੍ਰਮਾਣੀਐ ॥
ਨਾਮਤੁਪਕਕੇਸਕਲਜਾਨਜੀਘਲੀਜੀਐ ॥ ਹੋਸੀਕਤਿਆਗੀਨਿਸੀਕਉਚਾਰਨਕੀਜੀਅ
ਥਿ ॥ ੧੨੧੯ ॥ ਬਜਪਰਿਸਣੀਅਰਣੀਆਇਉਚਾਰੀਐ ॥ ਨਾਮਤੁਪਕਕੋਚਿਤਮੇਚਤੁਰ
ਬਿਚਾਰੀਐ ॥ ਸੀਕਤਿਆਗੀਨਿਰਸੀਕਹੁਇਸਬਦਬਖਾਨੀਐ ॥ ਹੋਕਿਸੀਸੁਕਬਿਕੀਕ
ਨਨਮਨਮੇਆਨੀਐ ॥ ੧੨੨੦ ॥ ਤੁਰਖਾਨੁਪਤਣੀਇਸਣੀਭੁਖੀਐ ॥ ਅਰਣੀਤਕੇਅੰਤਸ
ਬਦਕੋਰਾਖੀਐ ॥ ਸਕਲਤੁਪਕਕੇਨਾਮਹੀਐਪਹਿਚਾਨੀਐ ॥ ਹੋਚਤੁਰਸਭਕੋਬੀਚਨਿ
ਸੀਕਬਖਾਨੀਅੰਠਿ ॥ ੧੨੨੧ ॥ ਇਦ੍ਰਣੀਇਦ੍ਰਣੀਆਇਬਖਾਨਕੋ ॥ ਅਰਣੀਤਕੇਅੰਤ
ਸਬਦਕੋਠਨਕੋ ॥ ਸਕਲਤੁਪਕਕੇਨਾਮਜਾਨਜੀਘਲੀਜੀਐ ॥ ਹੋਕਬਿਤਕਾਬਿਕੋਬੀਚਨਿਤੁ
ਰਹੁਇਦੀਜੀਐ ॥ ੧੨੨੨ ॥ ਉਚਸਵਾਏਸਇਸਣੀਭੁਖੀਐ ॥ ਇਸਣੀਕਹਿਕੋਅਰਣੀ
ਪਦਕੋਰਾਖੀਐ ॥ ਸਕਲਤੁਪਕਕੇਨਾਮਅਮਿਤਜੀਅਜਾਨੀਐ ॥ ਹੋਸੀਕਤਿਆਗੀਨਿਸੀਕਹੁ
ਇਸਦਾਬਖਾਨੀਐ ॥ ੧੨੨੩ ॥ ਹਯਣੀਇਸਣੀਇਸਣੀਭੁਖੀਐ ॥ ਅਰਣੀਤਕੇਅੰਤਸ
ਬਦਕੋਰਾਖੀਐ ॥ ਸਕਲਤੁਪਕਕੇਨਾਮਜਾਨਜੀਘਲੀਜੀਐ ॥ ਹੋਨਿਤੁਰਸਭਕੋਮਾਝਉਚਾਰ
ਨਕੀਜੀਐ ॥ ੧੨੨੪ ॥ ਗਾਜਰਾਜਰਾਜਨੀਪ੍ਰਭੁਣੀਭੁਖੀਐ ॥ ਸਕਲਤੁਪਕਕੇਨਾਮਜਾਨਜੀ
ਘਲੀਜੀਐ ॥ ਹੋਯਕੇਤੀਤਰਕੇਦਨਨੇਕਹੁਕੀਜੀਐ ॥ ੧੨੨੫ ॥ ਅਸ੍ਵਏਸਣੀਇਸਣੀਏਸਣੀ
ਉਚਾਰੀਐ ॥ ਤਕੇਅਥਣੀਅੰਤਸਬਦਕੋਰਾਖੀਐ ॥ ਸਕਲਤੁਪਕਕੇਨਾਮਜਾਨਜੀਘਲੀਜੀ
ਐ ॥ ਹੋਸੀਕਤਿਆਗੀਨਿਸੀਕਉਚਾਰਿਯੋਕੀਜੀਐ ॥ ੧੨੨੬ ॥ ਬਾਹਰਾਜਰਾਜਨੀਰਾਜਨ
ਭੁਖੀਐ ॥ ਅਰਣੀਤਕੇਅੰਤਸਬਦਕੋਰਾਖੀਐ ॥ ਸਕਲਤੁਪਕਕੇਨਾਮਹੀਐਪਹਿਚਾਨੀਐ ॥
ਹੋਕਬਿਤਕਾਬਿਕੋਭੀਤਰਿਪ੍ਰਗਟਬਖਾਨੀਐ ॥ ੧੨੨੭ ॥ ਤੁਰੰਗਏਸਣੀਇਸਣੀਪ੍ਰਭੁਣੀ
ਪ੍ਰਥਮਕਹਿ ॥ ਸੰਤਸਬਦਕੋਅੰਤਤਵਨਕੋਬਹੁਗਹਿ ॥ ਸਕਲਤੁਪਕਕੇਨਾਮਜਾਨਜੀਘ

ਫੀਜੀਐਂਹੋਸਕਲਗੁਨਜਨਸੁਨਤਨਿਸੀਕਭੁਣੀਜੀਐਂ॥ ੧੨੨੦॥ ॥ਅਮਇਇ ੨੨੪
 ਸਪਤਿਪਿਤਵੀਪਦਕਹੀਐ॥ਇਸਵੀਅਰਵੀਸਬਦੋਲਿਹੀਐ॥ਸਭਸੀਨਾਮਤੁਪਕਕੇ
 ਜਨੀਐ॥ਕਬਿਤਕਾਬਿਕੇਤ੍ਰਿਤਰਿਕੁਨੀਐ॥ ੧੨੨੧॥ ॥ਬਾਜਰਾਜਕੇਸਭੁਹੀ
 ਨਾਮਬਖਾਨਕੋ॥ਪੁਛਵੀਪਿਤਵੀਇਸਵੀਬਹੁਪਦਨਕੋ॥ਅਰਵੀਭਾਖਿਤੁਪਕਕੇ
 ਨਾਮਪਛਿਛਾਨੀਐ॥ਹੋਜਵਨਸਬਮੇਚਹੀਐਂਤਹੀਬਖਾਨੀਐਂ॥ ੧੨੨੨॥ ॥ਹਸਤੀਇਸ
 ਪੁਤ੍ਰਪਿਤਵੀਗਭੁਣੀਭਾਖੀਐ॥ਅਰਵੀਤਕੇਅੰਤਸਬਦੋਕੋਰਾਖੀਐਂ॥ਨਾਮਤੁਪਕਕੇ
 ਸਕਲਜਾਨਜੀਅਲੀਜੀਐਂ॥ਹੋਜਵਨਕਾਬਿਤਮੇਚਹੋਸੁਪਦਤੋਹੀਜੀਐਂ॥ ੧੨੨੩॥
 ਵੰਤਗਟਪੁਤ੍ਰਪਿਤਵੀਇਸਵੀਪਦਭਾਖਕੋ॥ਅਰਵੀਤਕੇਅੰਤਸਬਦੋਕੋਰਾਖਕੋ॥ਸ
 ਕਲਤੁਪਕਕੇਨਾਮਚਤੁਰਜੀਖਜਾਨੀਐਂ॥ਹੋਜਵਨਸਬਦਮੇਚਹੀਐਂਤਹੀਬਖਾਨੀਐਂ॥
 ੧੨੨੪॥ ॥ਦੁਰਦਰਾਟਰਾਟਸਵੀਇਵੀਭਾਖੀਐ॥ਅਰਵੀਤਕੇਅੰਤਸਬਦੋਕੋਰਾਖੀਐਂ॥ਸਕ
 ਲਤੁਪਕਕੇਨਾਮਜਾਨਜੀਅਲੀਜੀਐਂ॥ਹੋਕਬਿਤਕਾਬਿਕੇਤ੍ਰਿਤਰਿਉਹਰਿਯੋਕੀਜੀਐਂ॥
 ੧੨੨੫॥ ॥ਵਪਇਸਇਸਵੀਆਦਿਭੁਣੀਜੀਐਂ॥ਅਰਵੀਤਕੇਅੰਤਸਬਦੋਕੋਦੀਜੀਐਂ॥
 ਸਕਲਤੁਪਕਕੇਨਾਮਹਿਰਦੇਮਹਿਜਾਨੀਐਂ॥ਹੋਚਹੋਸਬਦਤੁਮਜਹਾਨਿਭੁਰਤੋਠਾਨੀਐਂ॥
 ੧੨੨੬॥ ॥ਪਦਮਇਸਇਸਰਾਟਨਿਆਦਿਬਖਾਨੀਐਂ॥ਅਰਵੀਤਕੇਅੰਤਸਬਦੋਕੋਰਾਨੀ
 ਐ॥ਸਕਲਤੁਪਕਕੇਨਾਮਚਤੁਰਪੰਹਿਚਾਨੀਅੰਹਿ॥ਹੋਕਬਿਤਕਾਬਕੇਮੰਤ੍ਰਨਿਸੀਕਬਖਾਨੀ
 ਐ॥ ੧੨੨੭॥ ॥ਬਾਰਟੇਦ੍ਰੇਦ੍ਰਵੀਇਦ੍ਰਵੀਆਦਿਕਹੀ॥ਅਰਵੀਤਕੇਅੰਤਸਬਦੋਕੋਬਹੁ
 ਰਗਾਂਹਿ॥ਸਕਲਤੁਪਕਕੇਨਾਮਸਤਿਕਰਿਜਾਨੀਐਂ॥ਹੋਸੀਕਾਤਿਆਗਉਚਾਰਨਸੀਕਾਮਾ
 ਨੀਐਂ॥ ੧੨੨੮॥ ॥ਬਾਲਪਤਪਤਵੀਪਿਥਮਕਹੀਜੀਐਂ॥ਅਰਵਨਤਕੇਅੰਤਸਬਦੋਕੋਦੀ
 ਜੀਐਂ॥ਅਮਿਤਤੁਪਕਕੇਨਾਮਚਤੁਰਜੀਖਜਾਨੀਅਹਾ॥ਹੋਜਵਨਭਵਗੇਚਹੀਐਂਤਹੀਬਖਾ
 ਨੀਐਂ॥ ੧੨੨੯॥ ॥ਇਭੁਸੇਸਵੀਇਸਵੀਇਸਵੀਭਾਖੀਐ॥ਹਿਤੀਤਕੇਅੰਤਸਬਦੋਕੋਰਾਖੀਐਂ॥
 ਸਕਲਤੁਪਕਕੇਨਾਮਜਾਨਜੀਅਲੀਜੀਐਂ॥ਹੋਕਬਿਤਕਾਬਿਕੇਮੰਤ੍ਰਨਿਭੁਰਹਾਇਵੀਜੀ

ਐ॥ ੧੨੨੫ ॥ ਕੁੰਕੁੜੇ ਸਇਸਇਸਣੀਆਂ ਦਿਬਖਾਨੀਐ॥ ਇਸਣੀਅਰਣੀਅੰਤਤਵਨਕੇ
 ਠਾਨੀਐ॥ ਸਕਲਤੁਪਕਕੇਨਾਮਜਾਨਜੀਅਲੀਜੀਐ॥ ਹੋਜੇ ਪੁਛੇ ਦੀਜੀਅਹੁਤਿਹਤੁਗਤਬ
 ਤਾਇਕਰ॥ ੧੨੨੬ ॥ ਕੁੰਜੇ ਸਇਸਪਿਤਵੀਪੁਰਣੀਭਾਖੀਐ॥ ਹੀਤੀਤਾਕੇਅੰਤਸਬਦ
 ਕੇਰਾਖੀਐ॥ ਸਕਲਤੁਪਕਕੇਨਾਮਜਾਨਜੀਅਲੀਜੀਐ॥ ਹੋਕਬਿਤਕਾਬਿਕੇਬੀਚਨਿਸ
 ਕੁਰਣੀਜੀਐ॥ ੧੨੨੭ ॥ ਕਰੀਏਦੁਇਦੁਣੀਇਦੁਣੀਭਾਖੀਐ॥ ਪਿਤਵੀਤਾਕੇਅੰਤਸ
 ਬਦਕੇਰਾਖੀਐ॥ ਅਹਿਕਹਿਨਮਤੁਪਕਕੇਲੇਹੁਪਛਾਨਕੇ॥ ਹੋਕਬਿਤਕਾਬਿਕੇਬੀਚਦੀਜ
 ਅਹੁਜਾਨਕੇ॥ ੧੨੨੮ ॥ ਤੁਰਅਰਪੁਰੁਪੁਰਣੀਆਦਿਬਖਾਨੀਐ॥ ਅਰਣੀਤਾਕੇਅੰਤ
 ਸਬਦਕੇਠਾਨੀਐ॥ ਸਕਲਤੁਪਕਕੇਨਾਮਜਾਨਜੀਅਲੀਜੀਐ॥ ਹੋਜੇਹਜੇਹਚਹੀਐਸ
 ਤੰਹੀਤੇਦੀਜੀਐ॥ ੧੨੨੯ ॥ ਸਉਰਿਸਇਸਇਸਣੀਆਂ ਦਿਬਖਾਨਕੇ॥ ਅਰਣੀਤਾਕੇ
 ਅੰਤਸਬਦਕੇਠਾਨਕੇ॥ ਸਕਲਤੁਪਕਕੇਨਾਮਜਾਨਜੀਅਲੀਜੀਐ॥ ਹੋਯਾਕੇਭੀਤਹਿ
 ਭੇਦਨੈਕਨਹੀਕੀਜੀਐ॥ ੧੨੩੦ ॥ ਸਿਧਰੇਸਇਸਪਤਿਕਹਿਪੁਰਣੀਭਾਖੀਐ॥ ਅਕਟ
 ਤਾਕੇਅੰਤਸਬਦਕੇਰਾਖੀਐ॥ ਸਕਲਤੁਪਕਕੇਨਾਮਜਾਨਜੀਅਲੀਜੀਐ॥ ਹੋਕਬਿਤ
 ਦੇਹਨਮਾਝਨਿਰੂਹਇਦੀਜੀਐ॥ ੧੨੩੧ ॥ ਅਨਕਪਾਇਦੁਇਦੁਣੀਇਦੁਣੀਭਾਖੀ
 ਐ॥ ਅਰਣੀਇਸਣੀਅੰਤਸਬਦਕੇਰਾਖੀਐ॥ ਸਕਲਤੁਪਕਕੇਨਾਮਜਾਨਜੀਅਲੀਜੀ
 ਐ॥ ਹੋਸੁਕਾਬਿਸਭਾਕੇਬੀਚਉਚਾਰਨਕੀਜੀਐ॥ ੧੨੩੨ ॥ ਨਾਗਨਾਹਿਨਾਇਸਣੇਸ
 ਣੀਭਾਖੀਐ॥ ਅਥਣੀਤਾਕੇਅੰਤਸਬਦਕੇਰਾਖੀਐ॥ ਸਕਲਤੁਪਕਕੇਨਾਮਚਤੁਰਜੀਅ
 ਜਾਨੀਐ॥ ਹੋਪੁਸਤਕਪੋਥਨਮਾਝਨਿਸੀਕਬਖਾਨੀਐ॥ ੧੨੩੩ ॥ ਹਰਪਤਪਤਪਤਪਤ
 ਣੀਆਦਿਕੁਣੀਜੀਐ॥ ਅਰਣੀਤਾਕੇਅੰਤਸਬਦਕੇਦੀਜੀਐ॥ ਸਕਲਤੁਪਕਕੇਨਾਮ
 ਚਤੁਰਜੀਅਜਾਨੀਅਹਿ॥ ਹੋਕਬਿਤਕਾਬਿਕੇਮਾਝਨਿਸੀਕਬਖਾਨੀਅਹਿ॥ ੧੨੩੪ ॥
 ॥ ੧੨੩੫ ॥ ਗਾਜਪਤਨਿਪਣੀਨਿਪਟਿਕੁਟਿਜੇ॥ ਨਿਪਣੀਅਰਣੀਪੁਨਪਦਦਿਜੇ॥ ਸਭ
 ਸੀਨਾਮਤੁਪਕਕੇਲਹੀਐ॥ ਹੋਹਾਮਾਝਚਉਪਣੀਕਹੀਐ॥ ੧੨੩੬ ॥ ॥ ਸਾਵਨ

[illegible]

ਜੀਐ ॥ ੧੨੬੧ ॥ ਸੁਮਨਸਬਦਕੇ ਆਦਿ ਬਖਾਨਹੁ ॥ ਤੀਨ ਬਾਰਨਾ ਇਕ ਪਦ ਬਾਨਹੁ ॥ ਅਰਿਪਦਤਾ
ਕੇ ਅੰਤੁ ਭਇਜੈ ॥ ਨਾਮਤੁ ਪਕਕੇ ਸਕਲ ਲਹਿਜੈ ॥ ੧੨੬੨ ॥ ਆਦਿ ਸਬਦ ਤ੍ਰਿਵੇ ਸਬਖਾਨਹੁ ॥
ਤੀਨ ਬਾਰਨਾ ਪਦਹਿ ਪੁਮਨੇ ॥ ਅਰਿਪਦਤਾ ਕੇ ਅੰਤੁ ਨੀਜੈ ॥ ਸਭ ਸੀਨਾ ਮਤੁ ਪਕਲਹਿ
ਲੀਜੈ ॥ ੧੨੬੩ ॥ ਬਿਦਾਰਕ ਸਬਦਾ ਦਿਉ ਚਾਰਹੁ ॥ ਤੀਨ ਬਾਰਨਾ ਇਕ ਪਦ ਬਾਨਹੁ ॥ ਅਰਿਪ
ਦਾ ਅੰਤੁ ਤਵ ਨਕੇ ਦੀਜੀਐ ॥ ਨਾਮਤੁ ਪਕਕੇ ਸਕਲ ਲਹਿਜੀਐ ॥ ੧੨੬੪ ॥ ਗਤਿ ਬਿਬਨ
ਸਬਦਾ ਦਿਬ ਖੰਨਹੁ ॥ ਤੀਨ ਬਾਰ ਪਤ ਪਦਹਿ ਪੁਮਦਹੁ ॥ ਅਰਿਪਦਾ ਅੰਤੁ ਤਵ ਨਕੇ ਕਹੀਐ ॥
ਸਭ ਸੀਨਾ ਮਤੁ ਪਕਕੇ ਲਹੀਐ ॥ ੧੨੬੫ ॥ ਅਰਿਪਦਾ ॥ ਅੰਮ੍ਰਿਤੋ ਸਸਬਦਾ ਦਿਉ ਚਾਰਨਕ
ਜੀਐ ॥ ਤੀਨ ਬਾਰ ਪਤਿ ਸਬਦ ਤਵ ਨਕੇ ਦੀਜੀਐ ॥ ਸੰਤੁ ਸਬਦ ਪ੍ਰਸਿਤ ਕੇ ਅੰਤੁ ਬਖਾਨੀ
ਐ ॥ ਹੋ ਸਕਲਤੁ ਪਕਕੇ ਨਾਮ ਚਤੁਰਜੀ ਅਜਾਨੀਐ ॥ ੧੨੬੬ ॥ ਮਧੁਪਦਾ ਮੁਖਤੇ ਪ੍ਰਿਥਮੇ
ਨੀਕੇ ਭਾਖੀਐ ॥ ਤੀਨ ਬਾਰ ਪਦ ਪਤਿ ਸਬਦ ਤਵ ਨਕੇ ਰਾਖੀਐ ॥ ਅਰਿਕਹਿ ਨਾਮਤੁ ਪਕਕੇ
ਚਤੁਰਪਛਾਨੀਐ ॥ ਹੋ ਜੋਹ ਜੋਹ ਚਹੀਐ ਸਬਦ ਨਿਸੀਕ ਬਖਾਨੀਐ ॥ ੧੨੬੭ ॥ ਸੁਧਾ ਸਬਦ
ਕੇ ਆਦਿਉ ਚਾਰਨਕੀਜੀਐ ॥ ਨਿਪਪਦਤਾ ਕੇ ਅੰਤੁ ਬਾਰਤ੍ਰੇ ਦੀਜੀਐ ॥ ਰਿਪਪਦਭਾਖਿਤੁ
ਛੰਗ ਨਾਮ ਜੀ ਅਜਾਨੀਐ ॥ ਹੋ ਕਬਿਤ ਚਉਪਈ ਮੰਤ੍ਰ ਨਿਸੀਕ ਬਖਾਨੀਐ ॥ ੧੨੬੮ ॥
ਬਦ ਪ੍ਰਾਖ ਮੁਖਤੇ ਪ੍ਰਿਥਮ ਉਚਾਰੀਐ ॥ ਤੀਨ ਬਾਰ ਨਿਪ ਸਬਦਾ ਅੰਤੁ ਤਿਹ ਭਾਰੀਐ ॥ ਰਿ
ਪਪਦਭਾਖਿਤੁ ਪਕਕੇ ਨਾਮ ਲਹੀਜੀਐ ॥ ਹੋ ਸੁਕਾ ਬਿਦੋਹਰਾ ਮੰਤ੍ਰ ਨਿਭੁਰਹੁ ਇਦੀਜੀਐ ॥
੧੨੬੯ ॥ ਅਸੁਦਾ ਸਬਦ ਸੁਮੁਖਤੇ ਆਦਿਉ ਚਾਰਕੇ ॥ ਤੀਨ ਬਾਰ ਨਿਪ ਸਬਦ ਤਵ ਨਕੇ ਭਾਰਕੇ ॥
ਰਿਪਕਹਿ ਨਾਮਤੁ ਪਕਕੇ ਚਤੁਰ ਬਿਚਾਰੀਐ ॥ ਹੋ ਛੰਦ ਸੋਭਾ ਮਾਹਿ ਨਿਸੀਕ ਉਚਾਰੀਐ ॥
੧੦ ॥ ਪ੍ਰਿਥਮ ਪ੍ਰਦਾਪਦਕੇ ਸੁਕ ਬਿਬਖਾਨੀਐ ॥ ਚਾਰ ਬਾਰ ਨਿਪ ਸਬਦ ਤਵ ਨਕੇ ਭਾਨੀਐ ॥
ਅਰਿਕਹਿ ਨਾਮਤੁ ਪਕਕੇ ਹਿਰਦੈ ਪਛਾਨੀਐ ॥ ਹੋ ਸੁਧ ਨਿਸੇਵਯਾ ਭੀਤਰ ਨਿਭੁਰ ਬਖਾਨੀਐ ॥
੧੨੭੧ ॥ ਜੀਵਦੰਤ ਪਦ ਪ੍ਰਿਥਮ ਉਚਾਰਨ ਕੀਜੀਐ ॥ ਚਾਰ ਬਾਰ ਨਿਪ ਸਬਦ ਹਿ ਅੰਤੁ
ਦੀਜੀਐ ॥ ਅਰਿਕਹਿ ਨਾਮਤੁ ਪਕਕੇ ਹਿਰਦੈ ਪਛਾਨ ॥ ਹੋ ਕਹੀ ਹਮਾਰੀ ਆਜ ਹਿਰਦੇ ॥

ਜਨਕੋ

ਮਚਤੁਗਚਿਤਰਾਖੀਐ॥ ੧੨੨॥ ਚਤੁਰਥਾਵਸਥਾਅਰਿਪਦਾਅਦਿਬਖਾਨੀਐ॥ ਚਤੁ
ਰਥਾਰਨਿਪਸਬਰਤਵਨਕੇਨੀਐ॥ ਸੱਤਸਬਦਕੋਅੰਤੁਬਹੁਰਬਖਾਨਕੋ॥ ਚੋਸਕਲਤੁ
ਪਕਕੇਨਾਮਲੀਜੀਐ॥ ੧੨੩॥ ਜਮਪਾਂਸੀਕੇਨਾਮਨਾਅਦਿਉਚਾਰੀਐ॥ ਹਰਿਕਹਿਨਿ
ਪਸਬਰਬਾਰਚਾਰਫੁਨਿਰੂਹੀਐ॥ ਸੁਕਬਿਤੁਪਕਕੇਨਾਮਫੁਾਖਿਅਰਿਲੀਜੀਐ॥ ਹੋਸੁਪ
ਨਿਸਵੈਯਾਮਾਂਤੁਨਿਰੂਹੁਇਦੀਜੀਐ॥ ੧੨੪॥ ਅਰਿਬਲਾਰਿਅਰਿਆਦਿਉਚਾਰਨ
ਕੀਜੀਐ॥ ਚਾਰਬਾਰਪਤਿਸਬਰਤਵਨਕੇਦੀਜੀਐ॥ ਸਕਲਤੁਪਕਕੇਨਾਮਜਾਨਜੀ
ਅਲੀਜੀਅੰਹਿ॥ ਹੋਛੰਦਕੁੰਡਰੀਆਮਾਂਤੁਸਿਕਤਜਿਦੀਜੀਅਹਿ॥ ੧੨੫॥ ਆਰਸਾ
ਰਿਅਰਿਆਦਿਉਚਾਰਨਕੀਜੀਐ॥ ਚਾਰਬਾਰਨਿਪਪਦਕੇਬਹੁਬਿਭਦੀਜੀਐ॥ ਅਰਿ
ਕਹਿਨਾਮਤੁਪਕਕੇਚਤੁਰਪਛਾਨੀਐ॥ ਹੋਛੰਦਕੁੰਡਲਨਾਮਾਹਿਨਿਸਿਕਬਖਾਨੀਐ॥ ੧੨੬॥
ਦੇਹਬਾਸੀਅਰਿਹਰਿਪਦਾਅਦਿਕੁਨੀਜੀਐ॥ ਚਾਰਬਾਰਨਿਪਸਬਰਬਹੁਕਹੀਜੀਐ॥
ਅਰਿਕਹਿਨਾਮਤੁਪਕਕੇਚਤੁਰਬਿਚਾਰੀਐ॥ ਹੋਛੰਦਾਕੁੰਡਲਕੇਮਾਹਿਨਿਰੂਹਕਹਿਰੂਹੀਐ॥
੧੨੭॥ ਬਪੁਬਾਸੀਅਰਅਰਸਬਦਾਦਿਬਖਾਨੀਐ॥ ਚਾਰਬਾਰਨਿਪਸਬਰਤਵਨਕੇਨਾ
ਨੀਐ॥ ਅਰਿਕਹਿਨਾਮਤੁਪਕਕੇਚਤੁਰਪਛਾਨੀਐ॥ ਹੋਛੰਦਚੰਚਰੀਆਮਾਹਿਨਿਸਿਕਪ੍ਰਮਾ
ਨੀਐ॥ ੧੨੮॥ ਤਨਬਾਸੀਅਰਹਰਿਕੋਆਦਿਬਖਾਨਕੋ॥ ਚਾਰਬਾਰਨਿਪਸਬਰਤਵਨ
ਕੇਨਾਨਕੋ॥ ਅਰਿਕਹਿਨਾਮਤੁਪਕਕੇਚਤੁਰਪਛਾਨੀਐ॥ ਹੋਕਰਹੁਉਚਾਰਨਤਹਾਂਜਹਾਂਜੀ
ਯਜਾਨੀਐ॥ ੧੨੯॥ ਅਸੁਰਸਬਦਕੋਆਦਿਉਚਾਰਨਕੀਜੀਐ॥ ਪਿਤਕਹਿਨਿਪਪਦ
ਅੰਤਤਵਨਕੇਦੀਜੀਐ॥ ਅਰਿਕਹਿਨਾਮਤੁਪਕਕੇਚਤੁਰਪਛਾਨੀਐ॥ ਹੋਨਿਰੂਰਬਖਾਨੇ
ਤਹਾਂਜਹਾਂਜੀਅਜਾਨੀਐ॥ ੧੩੦॥ ਰਾਛਸਾਰਿਪਦਮੁਖਤੇਬਖਾਨੀਅਹੁ॥ ਚਾਰਬਾਰਪ
ਤਿਸਬਰਤਵਨਕੇਨਾਨਾਹੁ॥ ਅਰਿਕਹਿਨਾਮਤੁਪਕੋਚਿਤਮੇਜਾਨਲੇ॥ ਹੋਜੋਪੁਛੈਤੁਹਿਅ
ਇਨਿਸਿਕਬਤਾਇਦੇ॥ ੧੩੧॥ ਦਾਨਵਾਰਿਪਦਮੁਖਤੇਸੁਪ੍ਰਗਪ੍ਰਿਥਮਉਚਰਿ॥ ਚਾਰਬਾ
ਰਨਿਪਸਬਰਤਵਨਕੋਅੰਤਧਰਾਅਰਿਕਹਿਨਾਮਤੁਪਕਕੇਚਤੁਰਪਛਾਨਲੇ॥ ਹੋਸਕਬਿਸ

ਤੁਕੇਮਾਂ ਨਿਰੂਹੁਇਤਾਖਦੈ॥ ੧੨੬੩॥ ਅਮਰਾਦਨਾਗਰਿਆਦਿਸੁਕਾਬਿਉਚਾਰਕੋ॥ ਤੀਨਬਾਰ ੨੬੭
 ਰਨਿਪਸਬਦਅੰਤਤਿਹਰਾਰਕੋ॥ ਅਰਿਕੋਲਾਮਤੁਪਕਕੇਸਕਲਸੁਖਾਰਕੋ॥ ਚੋਪਕ੍ਰਿਯੇਚਹਤਤਿਹਰ
 ਰਕੋਤੁਰਤਸਿਖਾਇਦੈ॥ ੧੨੬੪॥ ਸਕ੍ਰਸਬਦਕਹੁਆਦਿਉਚਾਰਨਕੀਜੀਐ॥ ਅਰਿਅਰਿ
 ਕਹਿਪਤਿਚਾਰਬਾਰਪਦਦੀਜੀਐ॥ ਸੰਤੁਸਬਦਕਹੁਤਾਕੋਅੰਤੁਬਖਾਨੀਐ॥ ਹੋਸਕਲਤੁਪ
 ਕਕੇਨਾਮਚਤੁਜੀਯਜਾਨੀਐ॥ ੧੨੬੫॥ ਸਤਕ੍ਰਿਤਾਮਰਾਮਰਾਮਾਦਿਉਚਾਰਨਕੀਜੀਐ॥ ਚ
 ਰਬਾਰਨਿਪਸਬਦਤਵਨਕੋਦੀਜੀਐ॥ ਸੰਤੁਸਬਦਕੋਤੁਤਬਖਾਨਕੋ॥ ਹੋਸਕਲਤੁਪਕਕੇ
 ਨਾਮਲੀਜੀਅਹੁਜਾਨਕੋ॥ ੧੨੬੬॥ ਸਚੀਪਤਰਾਮਰਾਮਾਦਿਸਬਦਕਹੁਭਾਖੀਐ॥ ਚਾਰ
 ਬਾਰਨਿਪਸਬਦਤਵਨਕੋਰਾਖੀਐ॥ ਅਰਿਕਹਿਨਾਮਤੁਪਕਕੇਚਤੁਰਪਛਾਨੀਐ॥ ਹੋਛੁਦ
 ਝੂਲਨਾਮਾਂਤਿਨਿਸੰਕਬਖਾਨੀਐ॥ ੧੨੬੭॥ ਸਕਰਦਨਾਮਰਹਿਪਦਾਦਿਬਖਾਨਕੋ॥
 ਤੀਨਬਾਰਨਿਪਪਦਕਹੁਬਹੁਪਮਾਨਕੋ॥ ਸੰਤੁਸਬਦਕਹਿਨਾਮਤੁਪਕਕੇਜਾਨੀਐ॥ ਹੋਝੂਲਛੁਦ
 ਨਾਮਾਂਤਿਨਿਸੰਕਪਮਾਨੀਐ॥ ੧੨੬੮॥ ਆਦਿਸਬਦਪੁਰਹੁਤਉਚਾਰਨਕੀਜੀਐ॥ ਅਰ ੨੬੮
 ਤਣੀਅਰਿਪਦਬਹੁਰਤੁਣੀਜੀਐ॥ ਸਕਲਤੁਪਕਕੇਨਾਮਚਤੁਰਲਹਿਲੀਜੀਐ॥ ਹੋਸੁਪਾਰ
 ਸੇਕਠਾਮਾਂਤਿਨਿਰੂਹੁਇਦੀਜੀਐ॥ ੧੨੬੯॥ ਬਾਸਵਾਰਿਅਰਿਆਦਿਉਚਾਰਨਕੀਜੀਐ॥
 ॥ ਪਿਤਣੀਇਸਣੀਅਰਣੀਅੰਤੁਤੁਣੀਜੀਐ॥ ਸਕਲਤੁਪਕਕੇਨਾਮਚਤੁਰਜੀਯਜਾਨੀਐ॥
 ਹੋਛੁਦਰੋਹਰਾਮਾਂਤਿਨਿਸੰਕਬਖਾਨੀਐ॥ ੧੨੭੦॥ ਆਦਿਬ੍ਰਿਤਹਾਅਰਿਅਰਿਪਦਹਿਪਮਾਨ
 ਕੋ॥ ਤੀਨਬਾਰਇਸਸਬਦਤਵਨਕੋਠਾਨਕੋ॥ ਰਿਪਪੁਨਾਨਤੁਪਕਕੇਨਾਮਪਛਾਨਕੋ॥ ਚੋਪਕ੍ਰਿਯੇ
 ਚਹਤੋਜੇਨਾਤਿਹਕੇਦਬਤਾਇਦੈ॥ ੧੨੭੧॥ ਮਘਵਾਰਕਾਮਰਾਮਾਦਿਸਬਦਕੋਭਾਂਖੀਐ॥ ਤੁਨਿ
 ਬਾਰਨਿਪਪਦਹਿਤਵਨਕੋਰਾਖੀਐ॥ ਰਿਪਕਹਿਨਾਮਤੁਪਕਕੇਸੁਘਰਲਹੀਜੀਐ॥ ਹੋਕਥਾਕੀ
 ਰਤਨਾਂਤਿਨਿਸੰਕਕੁਣੀਜੀਐ॥ ੧੨੭੨॥ ਮਾਤੁਲੇਸੁਰਾਮਰਾਮਬਾਂਦਿਬਖਾਨਕੋ॥ ਤੀਨਬਾਰ
 ਨਿਪਸਬਦਤਵਨਕੋਠਾਨਕੋ॥ ਸੰਤੁਸਬਦਕੁਨਿਤਾਕੋਅੰਤਉਚਾਰੀਐ॥ ਹੋਸਕਲਤੁਪਕਕੇਨਾ
 ਮਸੁਮਤਸੇਭੁਗੀਐ॥ ੧੨੭੩॥ ਜਿਸਨਤਕਾਅੰਤਸਬਦਾਦਿਉਚਾਰੀਐ॥ ਤੀਨਬਾਰਪਦਹ

ਜਤਵਨਕੇਡਰੀਐ॥ ਅਰਿਪਦਾਅੰਤਸਬਦਕੇਦੀਜੀਐ॥ ਹੋਸਕਲਤੁਪਕਕੇਨਾਮਸੁਪਹਲਹਿਲ
 ਜੀਐ॥ ੧੨੦੦ ॥ ਪੁਰੰਦਰਾਅਰਾਅਦਿਸਬਦਕੇਭਾਖਕੈ॥ ਤੀਨਬਾਰਨਿਪਪਦਹਿਅੰਤਤਿ
 ਹਰਾਖਕੈ॥ ਬਹੁਰਸੰਤਪਦਾਅੰਤਤਵਨਕੇਦੀਜੀਐ॥ ਹੋਸੁਪਹਤੁਪਕਕੇਨਾਮਸਦਾਲਾਖਿ
 ਲੀਜੀਐ॥ ੧੨੦੧ ॥ ਬਜਪਰਾਅਰਾਅਦਿਬਖਾਨਹਾ॥ ਤੀਨਬਾਰਈਸਰ
 ਪਦਨਹਾ॥ ਅਰਪਦਾਅੰਤਬਹੁਰਤਿਹਦੀਜੈ॥ ਸਤਸ੍ਰੀਨਾਮਤੁਪਕਲਹਿਲੀਜੈ॥ ੧੨੦੨ ॥
 ॥ ਤੁਰਾਖਾਕਾਅਰਿਅਰਪਦਸੁਉਚਰੀਐ॥ ਤੀਨਬਾਰਨਿਪਪਦਹਿਅੰਤਤਕੇ
 ਧਰੀਐ॥ ਸੰਤਬਹੁਰਪੁਨਾਅੰਤਤਵਨਕੇਠਾਨਕੈ॥ ਹੋਸਕਲਤੁਪਕਕੇਨਾਮਲੀਜੀਅਹੁਜਾਨਕੈ॥
 ੧੨੦੩ ॥ ਅਰਿਪਪਾਕਾਅਰਿਪਸਬਦਾਅੰਤਤਿਹਭਾਖੀਐ॥ ਨਾਇਕਪਦਤ੍ਰੈਬਾਰਤਵਨਕੇਰ
 ਖੀਐ॥ ਰਿਪੁਪੁਨਤਕੇਅੰਤਸੁਪਹਕਹਿਦੀਜੀਐ॥ ਹੋਨਾਮਤੁਪਕਬਹੁਚੀਨਉਚਾਰਿਯੋਕੀ
 ਜੀਐ॥ ੧੨੦੪ ॥ ਇੰਦ੍ਰਾਤਕਾਅਰਿਅਦਿਸਬਦਕੇਭਾਖੀਐ॥ ਨਾਇਕਪਦਤ੍ਰੈਬਾਰਤਵਨਕੇ
 ਰਾਖੀਐ॥ ਸੰਤਬਹੁਰਪੁਨਿਤਕੇਅੰਤਧਰੀਜੀਐ॥ ਹੋਸਕਲਤੁਪਕਕੇਨਾਮਜਨਮਨਲੀਜੀ
 ਐ॥ ੧੨੦੫ ॥ ਦੇਵਸਬਦਕੇਮੁਖਤੇਅਦਿਬਖਾਨੀਐ॥ ਅਰਦਨਕਹਿਮਰਦਨਾਅੰਤਪੁ
 ਮਾਨੀਐ॥ ਤੀਨਬਾਰਪਤਸਬਦਤਵਨਕੇਭਾਖੀਐ॥ ਹੋਅਰਿਕਹਿਨਾਮਤੁਪਕਕੇਮਨਲਹਿਰਾ
 ਖੀਐ॥ ੧੨੦੬ ॥ ਅਮਰਾਅਰਦਨਸਬਦਸੁਮੁਖਤੇਭਾਖੀਐ॥ ਨਾਇਕਪਦਤ੍ਰੈਬਾਰਤਵਨਕੇਰਾ
 ਖੀਐ॥ ਰਿਪਕਹਿਨਾਮਤੁਪਕਕੇਸੁਪਹਪਛੀਐ॥ ਹੋਭੁਦਾਭੇਦਕਥਿਤਕੇਮਾਰਿਬਖਾਨੀਐ॥
 ਨਿਰਜਰਾਰਿਅਰਦਨਪਦਪ੍ਰਿਥਮਉਚਾਰਕੈ॥ ਤੀਨਬਾਰਨਿਪਸਬਦਤਵਨਕੇਰਾਰਕੈ॥
 ਅਰਿਕਹਿਨਾਮਤੁਪਕਕੇਸੁਪਹਲਹੀਜੀਐ॥ ਹੋਅਤ੍ਰਿਲਛੰਦਕੇਮਾਰਿਨਿਰੂਹਹੁਇਦੀਜੀਐ॥
 ਬਿਬਧਾਂਤਕਾਅੰਤਕਸਬਦਾਦਿਉਚਾਰਕਰਾ॥ ਤੀਨਬਾਰਨਿਪਸਬਦਤਵਨਕੇਰਾਰਕਰਾ॥
 ਰਿਪਕਹਿਨਾਮਤੁਪਕਕੇਸੁਪਹਬਿਚਾਰੀਐ॥ ਹੋਛੰਦਰੁਆਲਾਮਾਤ੍ਰਨਿਸੰਕਉਚਾਰੀਐ॥
 ਸਪਰਬਦਪਰਾਅਰਿਪਦਪ੍ਰਿਥਮਉਚਾਰੀਐ॥ ਤੀਨਬਾਰਪਤਸਬਦਤਵਨਕੇਤਾਰੀਐ॥
 ਅਰਪਦਭਾਖਿਤੁਪਕਕੇਨਾਮਪਛਾਨੀਅਹਾਹੋਛੰਦਚੰਚਰੀਆਮੰਤ੍ਰਨਿਰੂਹਹੁਇਠਾਨੀਅਹਾ॥

१६ 'ਵਾਹਿਗੁਰੂਜੀਕੀਫਤੇਹੈ॥ ॥ਸ੍ਰੀਭਗਉਤਦੇਨਮਹ॥ ॥ਅਥਿਪਖਿ
ਅਨਰਹਿਤਿਖਿਯਤੇ॥ ॥੧੭॥ 'ਭੁਜੰਗਛੰਦਾ॥ ॥੧੮॥ 'ਤੁਹੀ
ਖੜਗਧਾਰਤੁਹੀਬਾਢਵਾਰੀ॥ਤੁਹੀਤੀਰਤਰਵਾਰਕਾਤੀਕਟਾਰੀ॥ਹੱਲਬੀਜੁਨਬੀਮਗੱਰਬੀ
ਤੁਹੀਹੈ॥ਨਿਹਾਰੇਜਹਾਂਆਪਠਾਢੀਵਹੀਹੈ॥੧॥ 'ਤੁਹੀਜੇਗਮਾਯਾਤੁਹੀਬਾਕਬਾਨੀ॥ਤੁਹੀਆਪਹੁ
ਪਾਤੁਹੀਸ੍ਰੀਭਵਾਨੀ॥ਤੁਹੀਬਿਸਨਤੁੰਬਹਮਤੁੰਰੁਦਰਾਜੈ॥ਤੁਹੀਬਿਸਮਾਤਾਸਦਾਜੈ॥ਬਿਰਾਜੈ॥
ਤੁਹੀਦੇਵਤੁਦੇਰਤੋਜਛੰਪੂਏ॥ਤੁਹੀਤੁਰਕਹਿੰਦੂਸਗਤਮੇਬਨਾਏ॥ਤੁਹੀਪੰਥਏਅਵਤਰੀਸਿ
ਸਟਿਮਾਹੀ॥ਤੁਹੀਬੰਕੁਤੇਬਹਮਬਾਦੇਬਕਾਹੀ॥੩॥ 'ਤੁਹੀਬਿਕਤਰੂਪਤੁਹੀਚਾਰਨੈਨਾ॥ਤੁਹੀਰੂ
ਪਬਾਲਾਤੁਹੀਬਕੁਬੈਨਾ॥ਤੁਮੀਬਕੁਤੇਬੇਦਚਾਰੇਉਚਾਰੇ॥ਤੁਮੀਸੁਭਨੈਸੁਭਦਾਨੈਸਿਘਾਰੇ॥
ਜਗੀਜੇਗਤੇਸੇਭਜੈਤੁਪਭਾਰੀ॥ਬਧੇਛਾਡਿਬਾਨਕਢੀਬਾਢਵਾਰੀ॥ਤੂੰਨਗਸਿਘਹਵੈਕੋਰਿ
ਰਨਛਮਾਰਿਯੋ॥ਤੁਮੀਦਾਰੁਪੇਭੁਮਕੇਭਾਰਧਾਰਿਯੋ॥੫॥ 'ਤੁਮੀਰਾਮਧੈਕੋਹਠੀਦੈਤਘਯੋ॥ਤੁ
ਮੀਕਿਸਨਧੈਕੋਸਕੇਸੀਖਘਯੋ॥ਤੁਹੀਜਾਲਪਾਕਾਲਕਾਕੈਬਖਾਨੀ॥ਤੁਹੀਚੇਵਹੁੰਲੋਕਕੀ॥

ਜਪਾਨੀ॥ ੬॥ ਤੁਹੀਕਾਲਕੀਹਾਤੁਹੀਕੋਬਿਹਾਰੇ॥ ਤੁਹੀਆਦਿਉਪਵੈਤੁਹੀਮੰਤਿਮਾਰੇ॥ ਤੁਹੀਰਾਜਰਾ
ਜੇਸੁਰੀਕੈਬਖਾਨੀ॥ ਤੁਹੀਚਉਦੁਲੇਕਕੀਆਪੁਰਾਨੀ॥ ੭॥ ਤੁਮੇਲੇਗਉਗਾਅਤਿਉਗਾਬਖਾਨੇ॥
ਤੁਮੀਅਦਜਾਬਿਆਸਬਾਨੀਪਛਾਨੇ॥ ਤੁਮੀਸਿਸਕੀਆਪਸਿਹਜਾਬਨਾਈ॥ ਤੁਹੀਕੇਸਰੀਬਾਹ
ਨੀਕੋਕਹਾਈ॥ ੮॥ ਤੁਤੇਸਾਰਕੁਟਨਕਰਿਕੈਸੁਹਾਯੋ॥ ਤੁਹੀਚੰਡਾਐਪੁੰਡਦਾਨੇਖਪਾਯੋ॥ ਤੁਹੀ
ਰਕਤਬੀਜਾਰੇਸੇਜੁਪਕੀਨੇ॥ ਤੁਮੀਹਾਥਦੈਰਾਖਿਵੇਵੇਸਥੀਨੇ॥ ੯॥ ਤੁਮੀਮਹਾਖਦਾਨੇਬਡੇਕੇ
ਪਾਪਾਯੋ॥ ਤੁਪ੍ਰੀਮਾਛਜ੍ਞਾਛਕੀਸੇਜਰਾਯੋ॥ ਤੁਮੀਕਉਚਬਕ੍ਯਾਪਨੇਤੇਉਚਾਰਿਯੋ॥ ਬਿਰੁਲਾਛ
ਐਚਿਛਰਾਛਸਬਿਛਾਰਿਯੋ॥ ੧੦॥ ਤੁਮੀਨੂਹਰੂਹਕੈਰੂਵਰਕੋਬਜਾਯੋ॥ ਤੁਮੀਕਹੰਕੈਹਸੀਜੁਪਪ
ਯੋ॥ ਤੁਹੀਅਸਟਅਸਟਹਾਥਮੇਅਸਤ੍ਰਪਾਰੇ॥ ਅਜੈਜੈਕਿਤੇਕੇਸਹੂਤੇਪਛਾਰੇ॥ ੧੧॥ ਜਾਮੰਤੀ
ਤੁਹੀਮੰਗਲਾਹੂਪਕਾਣੀ॥ ਕਪਾਲਨਤੁਹੀਹੈਤੁਹੀਬੰਦਕਾਣੀ॥ ਦੁਗਾਤੁਛਿਮਾਤੁਸਿਵਾਰੂਪਤੇਰੇ॥
ਸੁਧਾਤੀਸੁਆਹਾਨਮਸਕਾਰੇ॥ ੧੨॥ ਤੁਹੀਪਾਤਸੇਧਿਆਅਰਨਬਸਤ੍ਰਪਾਰੇ॥ ਤੁਮਪਿਆ
ਨੇਮੇਸੁਕਲਾਜੀਬਰਸੁਪਾਰੇ॥ ਤੁਹੀਪੀਤਬਾਨਾਸਾਖੀਕਾਲਪਾਰਿਯੋ॥ ਸਭੈਸਾਧੂਅਨੇਕੇਮਹਾਮੇ
ਹਟਾਰਿਯੋ॥ ੧੩॥ ਤੁਹੀਆਪਕੋਰਕਤਦੰਤਾਕਹੈਯੋ॥ ਤੁਹੀਬਿਪ੍ਰਾਚਿੰਤਾਨਹੁੰਕੋਚਥੈਯੋ॥ ਤੁਹੀਨ
ਦਕੇਧਾਮੇਅਉਤਰੈਗੀ॥ ਤੁਸਾਕੰਤੁਹੀਸਾਕੋਸੇਤਨਕੁਰੈਗੀ॥ ੧੪॥ ਤੁਥੈਧਾਤੁਹੀਮੰਛਕੋਰੂਪ
ਕੈਯੋ॥ ਤੁਹੀਕਛਥੈਕੈਸਮੁੰਦਹਿਮਥੈਯੋ॥ ਤੁਹੀਆਪਾਦਿਜਗਮਕੋਰੂਪਧਰਿਯੋ॥ ਨਿਛਤਾਪੁਖ
ਬਹਾਇਕੀਸਕਾਰਿਯੋ॥ ਤੁਹੀਆਪਕੋਨਿਹਕਲੀਕੀਬਨੈਯੋ॥ ਸਭੈਯੀਮਲੇਛਾਨਕੋਨਾਸਕੈਯੋ॥
ਮੇਯਾਜਾਨਚੈਰੇਮਯਾਮੇਹਿਕੀਜੈ॥ ਚਹੇਚਤਮੰਜਵੈਯੋਮੇਹਿਦੀਜੈ॥ ੧੫॥ ਮੁੰਡ
ਕੀਮਲਾਦਿਸਾਨਕੋਅੰਬਰਬਾਮਕੋਰਗਲਮੇਅਸਿਰੂਰੇ॥ ਲੋਚਨਾਲਾਲਕਰਾਲਾਦਿਪੈਦੇਉਭ
ਲਾਬਿਰਾਜਤਹੈਅਨਿਆਰੇ॥ ਛੂਟੇਹੈਬਾਲਮਹਾਬਿਕਰਾਲਾਬਿਸਲਲਾਮੇਰਦਪਤਉਜਿਯਾਰੇ॥
ਛਾਤੁਤਜ੍ਞਾਲਲਏਕਰਾਬਿਯਾਲਸੁਕਾਲਸਦਾਪ੍ਰਤਿਪਾਲਤਿਹਾਰੇ॥ ੧੬॥ ਕੁਨਸੇਤੇਜਤੁਪਾਨ
ਕਛੂਤਜਤੁਪਰਮੇਜਿਨਕੋਤਨਕੁਰੇ॥ ਕੁਰੀਗੁਮਾਨਤਰੇਮਨਭੀਤਰਿਕੁਰਪਰੇਨਹਿਕਪਧਾਰੇ॥
ਕੁਲਕਾਜਿਉਭਭਕੈਬਿਨਕੈਰਵਤੁਈਰਵਤੇਰਬਜਾਇਨਗਾਰੇ॥ ਤੇਕੁਟ੍ਰਮੀਗਿਰੇਰਨਭੁਮਤਵਾ

ਨਿਜੁਕੇਤੁਕਾਨਕੇਮਾਰੇ॥ ੧੭॥ ਓਟਕਰੀਨਹਿਕੋਟੁਜਾਨਕੀਚੋਟਪਰੇਰਨਕੋਟਸਿਘਰੇ॥ ਕੋਟਨਸੇ ੨੯੯
 ਜਿਨਕੋਤਨਰਾਜਤਬਾਸਵੇਸੈਕਬੁਨਹੀਹਾਰੇ॥ ਸੋਸਭਰੇਨਫਿਰੇਰਨਤੇਤਨਬੋਟਨਲੈਨਬੁਠੀਪ
 ਪਧਾਰੇ॥ ਤੇਰਿਪਪ੍ਰਮਿਹਿਰੇਰਨਭੂਮਿਸੁਕਾਲੀਕੀਕੋਪਕ੍ਰਿਪਾਨਕੇਮਾਰੇ॥ ੧੮॥ ਅਜਿਨਸੇਤਨਤਿ
 ਉਉਗਉਦਾਯੁਪਪ੍ਰਮ੍ਰੀਪੁਰਪਰੇਗਰਬੀਲੇ॥ ਚਉਪਚੜ੍ਹੇਚਉਓਰਨਤੇਚਿਤਭੀਤਰਿਚੋਪਿਚਿ
 ਰੇਚਟਕੀਲੇ॥ ਪਾਵਤਤੇਪਰਵਸੇਦਸੇਤੇਧੁਟਦੈਪਟਕੇਬਿਕਟੀਲੇ॥ ਰੋਗਪਰੇਰਨਰਾਜੀਵਲੇਚਨ
 ਰੇਸਭਰੇਰਨਸਿਘਰਜੀਲੇ॥ ੨੦॥ ਕੋਟਨਕੋਟਸੇਚੋਟਪਰੀਨਹੀਓਟਕਰੀਭਏਅੰਗਨਢੀਜੇਨਿ
 ਪਟੇਅਟਕੇਕੁਟਤੇਚਟਦੈਛਿਤਪੈਪਟਕੇਗਰਬੀਲੇ॥ ਜੇਹਟੇਬਿਕਟੇਕੁਟਕਪੁਸੈਤੇਚਟਦੈਚਟਕੇਚ
 ਟਕੀਲੇ॥ ਰੋਗਪਰੇਰਨਰਾਜੀਵਲੇਚਨਰੇਸਭਰੇਰਨਸਿਘਰਜੀਲੇ॥ ੨੧॥ ਧੁਮਰੀਪੁਰਭੁਰੇਧੁਮ
 ਰੇਤਨਪਾਇਨਿਸਾਚਰੇਭੋਹਕਟੀਲੇ॥ ਮੇਚਕਪਥਣਸੇਜਿਨਕੋਤਨਕੋਚਸਜੇਮਦਮਤਜਟੀਲੇ॥
 ਰਾਮਭਨੈਅਤਿਹੀਰਿਸੇਸਿਜਗਨਾਇਕਸੇਰਨਠਾਟਟੀਲੇ॥ ਧੈਰਪਰੇਰਨਰਾਜੀਵਲੇਚਨਰੇਸਭਰੇ
 ਰਨਸਿਘਰਜੀਲੇ॥ ੨੨॥ ਬਾਜਤਤੰਕਅਤੰਕਸਮੇਲਪਦਾਨਵਬਿਕਬਡੇਗਰਬੀਲੇ॥ ਛੁਟਤ
 ਬਾਨਕਮਾਨਨਕੋਤਨਕੋਨਬਏਤਿਨਕੋਤਨਢੀਲੇ॥ ਤੇਜਗਾਮਾਤਾਚਿਤੈਚਪਕੋਚਟਦੈਛਿਤਪੈਚਟਕੇ
 ਚਟਕੀਲੇ॥ ਰੋਗਪਰੇਰਨਰਾਜੀਵਲੇਚਨਰੇਸਭਰੇਰਨਸਿਘਰਜੀਲੇ॥ ੨੩॥ ਜੀਰਸਜਗੇਰਨਰੇ
 ਗਸੋਮੇਅਰਪੀਗਕਰੇਕੁਟਕੋਟਦੁਸੀਲੇ॥ ਚੁੰਡਨਮ੍ਰਿਤੁਬਿਥਾਰਘਨੇਹਰਿਕੋਪਹਿਰਾਵਤਹਾਰਛ
 ਬੀਲੇ॥ ਪਾਵਤਤੇਜੇਤਹੀਤਿਤਹੀਅਰਿਭਾਜਚਲੇਕਿਤਹੀਕਰਿਹੀਲੇ॥ ਰੋਗਪਰੇਰਨਰਾਜੀਵ
 ਲੇਚਨਰੇਸਭਰੇਰਨਸਿਘਰਜੀਲੇ॥ ੨੪॥ ਸੁੰਤਨਿਸੁੰਤਤੇਆਦਿਕਸੂਰਸਭੈਉਮਰੇਕਰਿਕੋਪ
 ਅਖੰਡਾਕੋਚਕ੍ਰਿਪਾਨਕਮਾਨਨਬਾਨਕਸੇਕਰੇਪੇਪਛਗੀਅਖੰਡਾ॥ ਖੰਡਤੇਜੁਆਖੰਡਲਤੇ
 ਨਹੀਜੀਤਫਿਰੇਬਸੁਧਾਨਵਖੰਡਾ॥ ਤੇਜੁਤਕੋਪਹਿਰੇਬਨੁਓਪਾਕ੍ਰਿਪਾਨਕੋਕੀਨੇਕਟੀਕਟਿਖੰ
 ਡਾ॥ ੨੫॥ ॥ ਜਬਹੀਕਰਿਕਾਕ੍ਰਿਪਾਨਗਹੀ॥ ਨਹੀਮੇਤੇਪੁਰਾਤਿਹਜਾਤਕਹੀ
 ਤਿਹਤੇਜਲਖੇਕੁਟਯੋਕੁਟਕੇ॥ ਅਨੇਸੂਰਚਕ੍ਰਿਯੋਉਡੁਸੇਸਟਕੇ॥ ੨੬॥ ਕ੍ਰਿਪਿਕਾਕ੍ਰਿਪਾਕਰੰਗ
 ਹਿਕੇ॥ ਦਲਦੈਤਨਬੀਚਕੰਧਕੇ॥ ਪਾਦਿਕਾਇਕਬੀਚਸੋਭੇਹਨਿਹੇ॥ ਭੁਮਤੇਨਹੀਇਕਬਲੀਰ

ਨਿਰੋ ॥ ੨੭ ॥ ਸਦੈ ॥ ॥ ਮੰਦਲਤੁਰਮਿਦੰਗਮੁਚੰਗਨਕੀਪੁਨਿਕੈਲਕਕਾਰਪਰੇ ॥ ਅਰਿਮ
 ਨਤੁਰੇਮਿਲਿਆਨਿਅਰੇਨਗਮਾਨਕੋਛਾਡਿਕੈਪਗੁਟੇ ॥ ਤਿਨਕੇਜਮਜਦਪਪਾਨਹਰੇਨਮੁਰੇਤਕ
 ਲੇਇਹਭਾਂਤਅਰੇ ॥ ਜਸਕੋਕਹਿਕੇਨਚਲੇਡੁਰਿਕੈਲਰਕੇਮਰਕੈਕੁਵਸਿੰਧਤਰੇ ॥ ੨੮ ॥ ਜੋਮਿ
 ਟੇਬਿਕਟੇਭਟਕਾਹੁਸੇਬਾਸਵੇਸੈਕਬਹੁਨਪਛੇਲੇ ॥ ਤੇਗਰਜੇਜਬਹੀਗਨਮੇਗਨਭਾਜਿਚਲੇਥਿ
 ਨੁਆਪਅਕੇਲੇ ॥ ਤੇਕੁਪਿਕਲਕਟੇਝਟਦੈਕਦਲੀਬਨਜਿਉਪਰਨੀਪਰਮੇਲੇ ॥ ਸੈਨਰੰਗੀ
 ਨਕੁਏਭਟਮਲਹੁਛਾਗਸਮੇਸਬਚਾਚਰਖੇਲੇ ॥ ੨੯ ॥ ॥ ਚਰੀਚੰਡਿਕਾਚੰਡਪ੍ਰੈਤ
 ਪਤਾਬਸੈਨੈਨ ॥ ਮਤਭਈਮਦਗਭਏਬਕਤਅਟਪਦੇਬੈਨ ॥ ੩੦ ॥ ॥ ਸਭਸਤਨਕੇ
 ਹੰਨਿਰੇਛਿਨੇਮੇਕਹਿਯੋਬਚਕੇਪਕੀਯੋਮਨਮੇ ॥ ਤਰਵਾਰਿਸੰਭਾਰਿਮਹਬਲਧਾਰਿਪਵਾਇਕੇ
 ਸਿੰਘਧਸੀਰੰਨਮੇ ॥ ਜਗਮਾਤਕੇਅਯੁਧਹਾਥਨਕੇਚਮਕੇਅਸੇਦੈਤਨਕੇਗਨਮੇ ॥ ਲਪਕੇ
 ਝਪਕੇਬੜਵਾਨਲਕੀਦਮਕੈਮਨੇਬਾਰਪਕੇਗਨਮੇ ॥ ੩੧ ॥ ਕੋਪਅਖੰਡਕੇਚੰਡਪ੍ਰਚੰਡਮਿਅ
 ਨਤੇਕਾਢਿਕ੍ਰਿਪਾਨਗਹੀ ॥ ਦਲਦੇਵਅਉਦਈਤਨਕੀਪ੍ਰਤਨਾਲਖਿਤੇਗਛੁਟਾਛਾਬਿਰੀ
 ਝਹੀ ॥ ਸਿਰਚਿਛੁਰਕੇਇਹਭਾਤਿਪਰੀਨਹਿਮੇਤੇਪ੍ਰਭਾਤਿਹਜਾਤਿਕਹੀ ॥ ਰਿਪੁਮਾਰਿਕੋਛ
 ਰਿਪਹਾਰਸੇਬੈਗੀਪਤਾਰਲਗੇਤਰਵਾਰਬਹੀ ॥ ੩੨ ॥ ॥ ਤੁਪਕਤਬਰਬਰਛੀਬਿ
 ਸਖਅਸਿਅਨੇਕਝਮਕਾਹਿ ॥ ਪੁਜਾਪਤਾਕਾਫਰਹਰੇਭਾਨਪੇਰੇਜਾਹਿ ॥ ੩੩ ॥ ਦੋਹਰਾ ॥
 ਰਨਮਾਰੂਬਾਜੈਪਨੇਗਗਨਗੰਧਮੰਡਰਾਹਿ ॥ ਚਟਪਟਦੈਜੇਧਾਬਿਕਦਝੰਟਪੰਟਕੇਦਕਟਜਾ
 ਹਿ ॥ ॥ ਅਨਿਕਤੁਰਭੁਗੀਪ੍ਰਵਰਗੋਮੁਖਅਨਿਕਮਿਦੰਗਾਸੀਖਬੇਨੁਬੀਨਾਬਜੀਮੁਰਲ
 ਮੁਰਜਮੁਚੰਗਾ ॥ ਨਾਵਨਫੀਰੀਕਾਨਰੇਵੰਦਭਬਜੇਅਨੇਕਾ ॥ ਸੁਨਿਮਾਰੂਕਾਤੁਰਭਿਰੇਗਨਤ
 ਜਿਛਿਰਿਯੋਨਏਕ ॥ ੩੪ ॥ ॥ ਕਿਚਪਿਚਾਇਜੇਧਾਮੰਡਹਿਲਗਹਿਸਨਮੁਖਅਨਿ ॥ ਧੁੰਕਿਧੁੰ
 ਕਿਪਰੈਕਬੰਧਭਾਅਸੁਰਪੁਰਕਰਹਿਧਯਾਨ ॥ ੩੫ ॥ ॥ ਰਨਫਿਕਰਤਜੰਭੁਕਫਿਰ
 ਹਿਅਮਿਖਅਚਵਤਪ੍ਰੇਤਾਗੀਧਮਾਸਲੈਲੈਉਡੁਹਿਸੁਭਟਨਛਾਡੁਹਿਖੇਤ ॥ ੩੬ ॥ ਸਦੈ
 ॥ ॥ ਨਿਸੁਨਨਦਡੁਹਡੁਹਡਾਮਰਦੈਦੈਦਮਾਮਨਕੋਨਿਜਕਾਨੇ ॥ ਝੁਰਦਈਤਨਕੇਦਲਦ

ਰਨਦੀਹੁਤੇਕਰਿਏਕਨਜਾਨੇ ॥ ਜੀਤਫਿਰੋਨਵਖੰਡਨਕੋਨਹਿਬਾਸਵੇਸੈਕਬਹੁਰੁਪਨੇ ॥ ਭੇਤੁਮਸੇਲ ४੦੦
 ਰਕੇਮਰਕੈਭਟਾਅੰਤਕੋਅੰਤਕੋਧਾਮਸਿਧਾਨੇ ॥ ੧੮੧ ॥ ੧੮੨ ॥ ੧੮੩ ॥ ੧੮੪ ॥ ੧੮੫ ॥ ੧੮੬ ॥ ੧੮੭ ॥ ੧੮੮ ॥ ੧੮੯ ॥ ੧੯੦ ॥
 ਫਿਰਤਮਸਾਨਾ ॥ ਬਿਨੁਸੀਸਨੇਲਤਸੁਰੁਟਗਹਿਗਹਿਕਰਨਕ੍ਰਿਪਾਨਾ ॥ ੪੦ ॥ ੧੮੧ ॥ ਅਸਿਅਨੇਕਕਾਢੇਕ
 ਰਨਿਲਹਹਿਸੁਰੁਟਸਮੁਹਾਇ ॥ ਲਗਿਗਿਰਮਹਿਕ੍ਰਿਪਪਰਪਰੈਬਰੇਬਰੰਗਨਜਾਇ ॥ ੪੧ ॥ ਅਨਤ
 ਰਿਆਜਿਪ੍ਰਸਿਧਕੋਚਹਤਤਰਨਕਰਿਜਾਇ ॥ ਬਿਨੁਨੇਕਾਕੈਸੇਤਰੈਲਏਤਿਹਾਰੇਨਾਇ ॥ ੪੨ ॥ ਮੁਕੁ
 ਚਰੈਸਾਸਤਪਰਪਿਰਗਿਰਨਚਰਿਜਾਇ ॥ ਅੰਧਲਖੇਬਧਰੇਸੁਨੇਜੋਤਮਕਰਹੁਸਹਾਇ ॥ ੪੩ ॥ ਅਰ
 ਘਗਰਤਨਿਪਾਤਿਅਨਕੋਰੇਦਨਪਯੋਜਾਇ ॥ ਤਉਤਿਹਾਰੀਕ੍ਰਿਪਾਤੇਕਛੁਕਛੁਕਹੋਬਨਾਇ ॥ ੪੪ ॥
 ਪ੍ਰਿਥਮਨਾਮਤੁਮਕੋਕੋਹੋਜਥਾਬੁਧਿਬਲਹੋਇ ॥ ਘਟਿਕਬਿਤਾਲਖਿਕੋਕਥਹਿਹਾਸਨਕਰਿਖੁ
 ਕੋਇ ॥ ੪੫ ॥ ਪ੍ਰਿਥਮਾਪਿਆਇਸ੍ਰੀਭਗਵਤੀਬਰਨੇਰਿਯਾਪਸੰਗਾਮੇਘਟਮੇਤੁਮਧੈਨਦੀਉਪ
 ਜਹੁਬਾਕਤਰੰਗਾ ॥ ੪੬ ॥ ੪੭ ॥ ੪੮ ॥ ੪੯ ॥ ੫੦ ॥ ੫੧ ॥ ੫੨ ॥ ੫੩ ॥ ੫੪ ॥ ੫੫ ॥ ੫੬ ॥ ੫੭ ॥ ੫੮ ॥ ੫੯ ॥ ੬੦ ॥
 ਕੁਲਛਿਮੋਹਮਹੀਪ੍ਰਭਾਪਨਭੂਲਨਹਾਰਕਹੁਕੋਊਮੇਸੋ ॥ ਸੇਵਕਰੈਤੁਮਹੀਤਿਨਕੋਛਿਨੇਮੇਧਨ
 ਲਾਗਤਧਾਮਛੋਰੇਸੋ ॥ ਯਾਕਲਮੇਸਭਕਾਲਕ੍ਰਿਪਾਨਕੀਭਾਗੀਭੁਜਾਨਕੋਭਾਗੀਭੁਰੇਸੋ ॥ ੪੭ ॥ ਖੰਡਿ
 ਅਖੰਡਨਖੰਡਕੋਰੰਡਿਸੁਮੰਤੁਰਹੋਛਿਤਮੰਤੁਲਮਾਹੀ ॥ ਯੰਡਿਅੰਡਿਨਕੋਭੁਜਦੰਡੁਨਭਾਗੀਘਮੰਡਿ
 ਕਿਯੋਬਲਬਾਹੀ ॥ ਥਾਪਿਅਖੰਡਲਕੋਸੁਰਮੰਡਲਨਾਵਸੁਨਿਯੋਬਹਮੰਡਮਹਾਹੀ ॥ ਕੂਰਕੁਵੰਡੁਲ
 ਕੋਰਨਮੰਡੁਲਤੇਸਾਮਸੁਰਕੋਊਕਹੂੰਨਹੀ ॥ ੪੮ ॥ ੪੯ ॥ ੫੦ ॥ ੫੧ ॥ ੫੨ ॥ ੫੩ ॥ ੫੪ ॥ ੫੫ ॥ ੫੬ ॥ ੫੭ ॥ ੫੮ ॥ ੫੯ ॥ ੬੦ ॥
 ਮਾਪਤਮਸਤੁਸੁਰੁਮਸਤੁ ॥ ੧ ॥ ੪੮ ॥ ੧੮੨ ॥ ੧੮੩ ॥ ੧੮੪ ॥ ੧੮੫ ॥ ੧੮੬ ॥ ੧੮੭ ॥ ੧੮੮ ॥ ੧੮੯ ॥ ੧੯੦ ॥
 ਤਸਿਘਨਿਪਏਕਾਤਕੋਗ੍ਰਿਹਸੰਪਤਿਘਨੀਰਥਗਜਥਾਜਾਨੇਕ ॥ ੧ ॥ ਤਕੋਰੂਪਅਨੁਪਅਤਿਜੋ
 ਬਿਧਿਧਰਿਯੋਬੁਧਾਗਿ ॥ ਸੁਰੀਆਸੁਰੀਕਿਨੀਰੀਤਿਰਤਪੁਰਨਾਈ ॥ ੨ ॥ ਇਕਅਪਸਰਾਇਵਕੇਜਾ
 ਤਸਿਗਾਰਬਨਾਇ ॥ ਨਿਰਖਰਾਇਅਟਕਤਤੁਈਕੰਜਭਵਰਕੋਭਾਇ ॥ ੩ ॥ ਅਭਿਲਾ ॥ ੧੮੧ ॥ ੧੮੨ ॥ ੧੮੩ ॥ ੧੮੪ ॥ ੧੮੫ ॥ ੧੮੬ ॥ ੧੮੭ ॥ ੧੮੮ ॥ ੧੮੯ ॥ ੧੯੦ ॥
 ਪਸਰਾਹੀਤੁਰੂਪਲਖਿਰਾਇਕੋ ॥ ਘਣੀਵ੍ਰਤਕਾਛੁਲਕਹਿਮਿਲਨਉਪਾਇਕੋ ॥ ਬਿਨੁਪ੍ਰੀਤਮਕੋਮਿ
 ਲੇਹਲਹਲਪੀਵਹੋਹੋਮਾਰਿਕਟਾਹੀਮਰਿਹੋਘਣੀਨਜੀਵਹੋ ॥ ੪ ॥ ਤਾਹਿਵ੍ਰਤਕਾਰਾਇਸੋਭੇਦਕ

ਰਿਯੋਸਮਝਾਇ। ਬਰੀਰਾਇਸੁਖਪਾਇਮਨਵੰਦੁਫੋਲਬਜਾਇ॥ ਏਕਪੁਤ੍ਰਤਤੋਭਯੋਅਮਿ
 ਤੇਜਕੀਖਾਨਾ। ਮਹਾਰੂਦਹੁੰਰਿਸਕਰੇਕਾਮਦੇਵਪਹਿਚਾਨ॥੬॥ ਬਹੁਤਬਰਸਸੀਗਾਅਪਸਰਾਭੂਪ
 ਤਮਨੇਭੋਗਾ। ਬਹੁਰਿਅਪਸਰਾਇੰਦਕੇਜਾਤਭਈਉਭਿਲੇਗਾ॥ ਰਿਹਬਿਨੁਭੂਪਤਦੁਖਤਰ੍ਹੈ
 ਮੰਤ੍ਰੀਲਏਬੁਲਾਇ॥ ਚਿਤ੍ਰਚਿਤ੍ਰਿਤਕੇਤੁਰਤਦੇਸਨਦਯੋਪਠਾਇ॥੮॥ ਬੇਜਤਭੰਡਨਥਕੇ
 ਲਹੀਕੀਨਿਕਾਏਕਾ। ਰੂਪਸਕਲਸਮਅਪਸਰਾਤਾਭੋਗਨਲਥਿਸੇਖ॥ ॥ਸੁਨਤ
 ਬਚਨਨਿਪਮੈਨਬੁਲਾਯੋ॥ ਭਾਂਤਭਾਂਤਸੇਵਰਬਲੁਟਾਯੋ॥ ਸਜੇਸਸਕਕਉਚਤਨਧਾਰੇ॥ ਸਹਿਰ
 ਓਡਛਾਓਰਸਿਧਾਰੇ॥ ੧੦॥ ਭੇਵਸੁਨਤਉਨਹੂੰਦਲਜੇਰਿਯੋ॥ ਭਾਂਤਭਾਂਤਿਭਏਸੈਨਲਿਹੇਰਿਯੋ॥
 ਰਸਛਤ੍ਰਨਕੇਆਇਸੁਦੀਨੇ॥ ਆਪਨਜੁਧੇਤਮਨਕੀਨੇ॥ ॥ਭਾਂਤਭਾਂਤਮਾਰੂਬ
 ਜੇਮੰਨ੍ਹੇਸੁਰਟਰਨਆਇ॥ ਅਮਿਤਬਾਨਬਰਛਾਤ੍ਰਏਰਹਤਪਵਨਉਰਝਾਇ॥੧੨॥ ਭੁਜੀਗਛੈ
 ਵਾ॥ ॥ਬਧੇਬਾਢਵਧੀਮਹਾਬੀਰਬਕੇ॥ ਕਛੈਕਾਛਨੀਤੇਸਭੈਹੀਨਿਸਾਕੇ॥ ਧਏਸਾਮੁਹੇਵੈਹ
 ਠੀਜੁਪਵਾਰੇ॥ ਹਦੈਨਹਠੀਲੇਕਹੂੰਐਤਿਅਰੇ॥੧੩॥ ॥ਹਨਵੰਤਸਿੰਘਆਚੋਕੀਯੋਅ
 ਮਿਤਸੈਨਦੈਸਾਥਾ॥ ਚਿਤ੍ਰਸਿੰਘਪਾਛੇਹਰਿਯੋਗਹੇਬਰਛਿਆਹਾਥਾ॥ ॥ਹਾਕਿਹਜਾਰ
 ਹਿਮਾਲਯਸੇਹਲਕਾਹਨਿਕੋਧਟਵਾਹਨੁਕੋ॥ ਹਿਮਤਥਾਪਹਿਰੈਲਹਿਲੋਕਰਲੈਹਥਿਅਰਹਹਾਕਹਿ
 ਦੂਕੇ॥ ਹਾਲਉਡਿਯੋਗਿਰਹੇਮਹਲਾਚਲਹੇਰਤਲੇਗਾਹਰੀਹਰਿਜੂਕੇ॥ ਹਾਰਿਗਿਰੇਬਿਨੁਹਾਰੇਹਰੇ
 ਅਰਿਹਾਥਲਗੋਅਰਿਹਾਸਹਿਨੁਕੇ॥੧੪॥ ਠਾਢੇਜਹਾਸਿਰਦਾਰਬਰੇਕੁਪਿਕੋਚਕ੍ਰਿਪਾਨਕਸੇਧਰ
 ਸੇਟੇ॥ ਆਨਿਪਰੇਹਟਨਤਹੀਸਿਰਦਾਰਨਤੇਟਬਰੀਗਨਿਭੇਟੇ॥ ਛਾਹੀਭਿਰੇਕਨਮੇਤਬਲੈਜਬਲੈਨ
 ਹਿਸਾਰਕੀਧਾਰਪਲੇਟੇ॥ ਸਤ੍ਰਕੀਸੈਨਤਰੰਗਨਤਾਲਿਧ੍ਰੈਤਾਮੇਤੁਰੰਗਤਰੇਖਤਰੇਟੇ॥ ॥ਹਾ
 ਮਾਰਿਭੰਡਾਰਾਇਕੋਲਈਸੁਤਾਤਿਹਜੀਤਾ॥ ਬਰੀਰਾਇਸੁਖਪਾਇਮਨਮਾਨਿਸਾਸਤ੍ਰਕੀਰੀਤਿ॥
 ੧੭॥ ਓਡਛੇਸਜਾਕੀਹਤੁਚਿਤ੍ਰਮਤੀਭਿਹਨਾਮਾ॥ ਹਨਿਵੰਤਸਿੰਘਹਿਸੇਰਹੈਚਿਤਵਤਾਓਠਜਾਮਾ॥
 ੧੮॥ ਪੜਨਹੇਤਤਕੋਨਿਪਤਿਸੋਪਿਯੋਦਿਜਗਿਹਮਾਹਿ॥ ਏਕਮਾਸਤਾਸੈਕਹਿਯੋਦਿਜਬਰਬੇਲਿ
 ਯਹੁਨਾਹਿ॥ ॥ਹਾਜੈਨਿਜਸੁਤਨਿਕਦਿਬੁਲਾਯੋ॥ ਦਿਜਬਰਤਾਹਿਸੰਗਲੇਅਯੋ॥

ਪ੍ਰੋਪਕਿਯੋਗਨਾਫਿਤਪਤਕਹਿਯੋ। ਸੁਨਿਸੁਅਬਰਸੋਨਦੇਰਹਿਯੋ। ੨੦। ਏਹੁਰਾਗ ॥ ਲੋਤਕੇ
ਰਾਜੇਕਿਯਾਅਪਨੇਪਾਮਪਯਾਨਾਮ। ਖੀਸਹੰਸੁਰਾਛੀਜਹਾਮੁੰਦਰਪਰੀਸਮਾਨਾ। ੨੧। ਏਹੁਲਤ
ਸੁਤਮੁਖਤੇਲੀਯੋਨਿਪਕਹਿਯੋਸੁਨਾਇ। ਗਚਿਤਮਤੀਤਿਹਲੈਗਈਅਪਨੇਸਵਨਲਵਾਇ। ੨੨।
॥ ਚੇਰਚਤੁਰਚਿਤਲੋਯੋਕਹੇਕਸਕੀਜੀਐ। ਕਾਫਿਕਰਿਜਵਾਅਪਨਲਲਾਕੇਦੀ
ਜੀਐ। ਜੰਤਮੰਤ੍ਰਜੋਕੀਨਿਪੀਅਹਿਰਿਝਾਈਯੋ। ਚੇਤਵਿਨਪਰੀਕੇਸਖੀਸਹਿਤਬਲਜਾਈਐ।
੨੩। ਏਹੁਰਾਗ ॥ ਅਤਿਅਨੁਪਸੁੰਦਰਸਰਸਮਨੇਮੈਨਕੇਐਨਾਮੋਮਨਕੇਮੋਹਤਸਦਾਮੀਤਤਿਹਾ
ਰੇਨੈਨਾ। ॥ ਬਨਾਬਿਧੀਬਿਰਹਕੇਬਲਾਇਯੋਗੀ। ਦ੍ਰਿਹੀਲਾਖਿਰੂਪਤਿਹਾਰੇ। ਭੁ
ਗਕੋਰਮੁਹਿਸਾਬਕੁਲੀ। ਬਿਧਿਰੂਪਤਕੋਨਹਿਰਾਸਬਿਚਾਰੇ। ਸੋਨਕਰੈਚਖਚਾਰਚਿਤੈਬੇਕੇਖਾ
ਇਗਿਰੀਮਨੋਮੈਨਤਵਾਰੇ। ਕੋਟਉਪਾਇਰਹੀਕੈਦਯਾਕੀਸੋਕੈਸੇਧੁੰਭੀਜਤਬਿਯੋਨੇਐ। ਫਿਅਰੇ।
॥ ਚਿਤਚੇਟਕਸੋਚੁਭਗਯੋਚਮਕਿਚਕ੍ਰਿਤਭਯੋਅੰਗਾ। ਚੇਰਚਤੁਰਚਿਤਲੋਗਯੋ
ਚਪਲਚਖਨਕੇਸੰਗਾ। ੨੪। ਹੇਰਿਰੂਪਤੁਹਿਬਸਭਈਗਹੇਕਵਨਕੀਚਿਟਾ। ਮਛੁਰੀਜਿਯੋਤਰਵੈ
ਪਰੀਚੁਭੈਚਖਨਕੀਚਿਟਾ। ੨੫। ਏਹੁਰਾਗ ॥ ਵਾਕੀਕਹੀਨਨਿਪਸੁਤਮਾਨੀ। ਚਿਤਮਤੀਤਬਭ
ਈਖਿਸਾਨੀ। ਚਿਤ੍ਰਸਿੰਘਪੋਜਾਇਪੁਕਾਰੇ। ਬਡੇਦੁਸਟਹਿਪੁਤੁਤਾਰੇ। ੨੬। ਏਹੁਰਾਗ ॥ ਏ
ਰਿਚੀਰਕਰਾਅਪਨੇਮੁਖਨਖਘਾਇਕਗਾਇ। ਰਾਜਕੋਰੋਖਤਕਿਯੋਤਨਕੋਚਿਹਨਦਿਖਾਇ।
੨੭। ਏਹੁਪਈ। ॥ ਬਚਨਸੁਨਤਰੂਪਤਨਿਪਭਯੋ। ਮਾਰਨਹੇਤਸੁਤਹਿਲੈਗਯੋ। ਅੰਤਿਨਅਨਿਰਾ
ਵਸਮਝਾਯੋ। ਦ੍ਰਿਯਾਚਰਿਤਨਕਿਨਹੂੰਪਯੋ। ੨੮। ਏਹੁਰਾਗ ॥ ਯਾਚਰਿਤ੍ਰੇ
ਮੰਤ੍ਰੀਰੂਪਸਿਥਾਦੇਵਤਿਯਚਰਿਤ੍ਰਸਮਾਪਤਮਸਤਸੁਭਮਸਤੁ। ੨੯। ਏਹੁਰਾਗ ॥
ਏਹੁਰਾਗ ॥ ਬੀਦਿਸਲੋਕਰੂਪਤਬਲਿਜਸੁਤਦਯੋਪਠਾਇ। ਭੁਰਹੇਤਅਪਨੇਨਿਕਰਿਥਹੋਗੇਲਿ
ਯੋਬੁਲਾਇ। ੧। ਏਕਪੁਤ੍ਰਕਾਗੁਰਕੀਤਕੈਕਹੋਬਿਚਾਰਾ। ਏਕਮੋਰਿਯਾਯਾਰਤਿਹਐਰਪਤਰਿ
ਯਾਯਾਰਾ। ੨। ਸੀਅਿਗਚਛਮਤੀਰਹੈਤਕੈਰੂਪਅਪਾਰਾ। ਉਚਨੀਚਤੋਸੇਸਦਾਨਿਤਪਤਿਕਹੈਜੁ
ਰਾਗ। ੩। ਏਹੁਪਈ। ॥ ਸੁਨਿਸੁਅਬਰਸੋਨਦੇਰਹਿਯੋ। ੩੦। ਏਹੁਰਾਗ ॥ ਲੋਤਕੇ

ਗੈਨਮਤੀਤਹਰਾਜੈ ॥ ਨਿਰਖਛੁਪਾਕਹਿਕੀਛੁਬਿਲਾਜੈ ॥ ੧੩੩ ॥ ॥ ਬਿਰਧਮੋਟਿਯੋਯਾਰਡਿਹ
 ਤਰੁਨਪਤਿਗਿਯੋਯਾਰਿ ॥ ਰਾਤਦਿਵਸਤੋਸੇਕਰੇਏਏਮੈਨਬਿਹਾਰਾ ॥ ੧੪ ॥ ਹੇਤਤਰੁਨਕੇਤਰੁਨਬਸਿਬਿਰਧ
 ਤਰੁਨਿਥਸਿਹੋਇ ॥ ਇਹੈਗੀਰਸਭਜਗਤਕੀਜਾਨਤਹੈਸਭਕੋਇ ॥ ੧੫ ॥ ਤਰੁਨਿਪਤਰਿਯੋਸੇਗੋਮੈ
 ਦੇਨਿਕਦਿਨਜਾਇ ॥ ਜੇਕਥਹੁੰਤਾਸੈਗੋਮੈਮਨਭੀਤਰਪਛੁਤਾਇ ॥ ੧੬ ॥ ਰਮਤਪਤਿਗਿਯਾਸੀਗਹੁਤੀ
 ਅਨਿਮੋਟਏਯਾਗਾਪਾਇਨਕੇਖਰਕੇਕਿਯੋਤਵਨਤਰੁਨਕੇਦੁਆਰਾ ॥ ੧੭ ॥ ਕਹਿਯੋਪਤਰਏਯਾਰਕਹ
 ਜਾਹੁਦਿਵਰਯਹਿਫਾਂਧਿ ॥ ਜਿਨਿਕੇਊਪਾਪੀਆਇਕੈਮੁਹਿਤੁਹਿਲੈਹੈਬਾਧਿ ॥ ੧੮ ॥ ਅਤਿਰਤਿਤਮੈ
 ਮਾਨਕੈਯਾਰਿਪਤਰਿਯਹਿਟਾਰਾ ॥ ਕੁਰਕੁਰਾਇਊਠਠਾਦਿਭੀਜਾਨਿਮੋਟਿਯੋਯਾਰਾ ॥ ੧੯ ॥ ਉਠਤਬੀਰਜ
 ਭੂਪਗਿਗਿਰਿਯੋਲਖਿਯੋਮੋਟਿਏਯਾਰਾਯਾਕੇਤਰਤਬਤਾਇਯੋਕੁਵਹਮੈਸੁਕਮਾਰਾ ॥ ੨੦ ॥ ਅਧਿਕ
 ਤਿਹਾਰੇਭੂਪਲਖਿਮੋਹਿਨਰਹੀਸੀਭਾਰਾ ॥ ਤਾਤੇਗਿਰਿਯੋਅਨੰਗਭੂਅਸਕਿਯੋਨਬੀਰਜਊਥਾਰਿ ॥
 ੧੩ ॥ ਫੂਲਗਯੋਪਸੁਬਾਤਸੁਨਿਜਸੁਭਮਨੇਅੰਗਾਮੋਹਿਨਿਰਖਿਛੁਬਿਬਾਲਕੋਛੁਤਪਰਿਗਿਰਿ
 ਯੋਅਨੰਗਾ ॥ ੧੪ ॥ ਮੰਤ੍ਰੀਭੂਪਸੰਬਾਦੇਤ੍ਰਿਤਿਯਚ
 ਰਿਤਸਮਾਪਤਮਸਤਸੁਭਮਸਤੁ ॥ ੧੫ ॥ ॥ ਬੀਦਸਲਨਿਪੁ
 ਤਪਠਾਯੋਭੁਈਭੋਗਫਿਰਿਪਕਰਮੰਗਾਯੋਮੰਤ੍ਰੀਪੁਤ੍ਰਸੰਬਚਨਉਚਰੇ ॥ ਭੂਪਤਸੁਧਾਸਵਨਜਨ
 ਭੁਗੇ ॥ ੧੬ ॥ ਦੇਹਰਾ ॥ ॥ ਮਹਾਨੰਦਮੁਰਦਾਰਕੀਹੁਤੀਬਹੁਰਿਯਾਏਕਾਤਾਸੇਰਤਮਾਨਤਹੁਤੇਹਿੰਦੂਤੁ
 ਰਕਾਮਨੇਕਾ ॥ ੧੭ ॥ ਮਹਾਨੰਦਮੁਰਦਾਰਕੀਪੁਰਕੀਤਿਯਾਕੋਨਾਮਾਕੋਪਸੋਮੈਨਿਜਨਹਕੇਪੁਰਕਤਾ
 ਠੇਜਾਮਾ ॥ ੧੮ ॥ ਏਕਚਛੁਤਾਕੋਰਹੈਬਿਰਧਆਪਤ੍ਰਿਅਜੂਨਾਸੇਯਾਪਰਰੀਤਨਹੀਯਾਕੇਵਾਮਹਿਪੁਨਾ
 ਕਾਜਕਵਨਹੁੰਕੇਨਿਮਾਤਿਗਯੋਪਮਕੋਧਾਇ ॥ ਤਰੁਨਪੁਰਖਸੇਤਰਨਿਤਹਰਹੀਹੁਤੀਲਪਟਾਇ ॥
 ੧੯ ॥ ਮਹਾਨੰਦਆਵਤਸੁਨਿਯੋਲਿਯੋਗਰੇਸੇਲਾਇ ॥ ਅਤਿਬਚਿਤਬਤੈਕਰੀਹਿੰਦੇਹਰਖਉਪਜਾਇ ॥
 ੨੦ ॥ ਕਾਨੋਦੇਊਗਹਰੇਗਹੇਚੂਮਏਕਦਿਗਲੀਨਾਇਹਛੁਕਸੇਛੁਕਿਕੇਜੜਹਿਯਾਰਬਿਦਾਕਰਿਦੀ
 ਨਾ ॥ ੨੧ ॥ ਸਵਨਨਕਛੁਪਰਕੇਸੁਨੈਏਕਚਛੁਸਕੋਨਹੇਗਿਯਾਰੇਸਦਾਮੋਰੇਰਹੈਲਹੈਨਛੇਵਾਅੰਧੇਰਾ ॥
 ੨੨ ॥ ਹੇਰਿਹੁ ॥ ਰਵਾਸਸਰਾਪਿਤਨਬਾਇਯੋਅਨੰਗਾ ॥ ਭੂਪਤ੍ਰੇਤ੍ਰੇਤ੍ਰੇਤ੍ਰੇ ॥ ਰਿਹਿਤਾਰਿਭਕੇਸੀ

[illegible]

ਛੇਰੇ ਰਿਕ ਰਿਕੁਰੇ ਨਕ ਬੁਨਿਹਾਰਿਯੋ ॥ ਚੜ੍ਹਰ ਪੁਰਖ ਕੇ ਪਾਇਨ ਮੂਰਖ ਚਿਤ ਰਿਯੋ ॥ ਪਨਿਚਤੁ
 ਰ ਅਰੁ ਨਿਤੁ ਨਿਜੇ ਪਾਇਯੋ ॥ ਹੋ ਬਿਰਪਕੁ ਰੂਪ ਨਿਪਨਜੁ ਪੇਕਿਉ ਜਾਇਯੋ ॥ ੧੫੦ ॥
 ਸਾਹੁ ਸੁਤਾਤ ਸੇਕਹਿਯੋ ਚਲਹੁ ਲੈ ਮੇਹਾ ॥ ਭੋਗ ਕਰੇਗੀ ਜੇਗਤ ਜਿਅਧਿਕ ਰਿਝੈ ਹੋਤਹਿ ॥ ੧੬
 ਰੋਪਈ ॥ ॥ ਤਬ ਮੇਰੇ ਲੈ ਸੰਗ ਲੈ ਤੋਕੋ ॥ ਜੁਗ ਹਿਥੇ ਲਮਾਨ ਹਿਤ ਮੇਰੇ ॥ ਅਖਿ ਮੂਰਿ ਦੇਵੇ ਉਥੀ
 ਨ ਬਜੈਯੋ ॥ ਮੇਰੇ ਕਰਤੇ ਤਾਲ ਦਿਵੈਯੋ ॥ ੧੭ ॥ ਅਖਿ ਮੂਰਿ ਦੇਵੇ ਉਥੀ ਨ ਬਜਾਈ ॥ ਤਿਹ ਤਿਯਹਿ
 ਪਾਤੁ ਭੁਲੀ ਲਖਿ ਪਾਈ ॥ ਨਿਪ ਸੁਤ ਕੇ ਸੰਗ ਭੋਗ ਕਮਾਯੋ ॥ ਚੋਟ ਚਟਾ ਕਨਤਾਲਾ ਦਿਵੈਯੋ ॥
 ੧੮ ॥ ਅਤਿਗਤਿ ਕਹਿਤੋ ਕੋ ਲਿਯੋ ॥ ਅਪਨੇ ਪੈਰਿ ਸੁਰਾ ਨਗਰ ਸਾਲ ਪੁਰ ਕੋ ਗਯੋ
 ਬਿਕਛ ਕਿਵਹਿ ਮਾਰਿ ॥ ੧੯ ॥ ਮੇਰੇ ਕਰਤੇ ਤਾਲ ਦਿਵੈਯੋ ॥ ਮੇਰੇ ਕਰਤੇ ਤਾਲ ਦਿਵੈਯੋ ॥ ਮੇਰੇ ਕਰਤੇ ਤਾਲ ਦਿਵੈਯੋ ॥
 ਸੰਘਾਟੇ ਪੰਚ ਮੇਰੇ ਰਿਤ ਸਮਾਪਤ ਮਸਤ ਸੁਭ ਮਸਤੁ ॥ ੫ ॥ ੧੨੦ ॥
 ॥ ਬੰਦ ਸਾਲ ਕੇ ਰੂਪ ਤਬ ਨਿਜ ਸੁਤ ਦਿਯੋ ਪਠਾਇ ॥ ਭੁਰੇ ਹੋਤ ਮੰਤ੍ਰੀ ਸਹਿਤ ਬਹੁਰੇ ਲਿਯੋ ਬੁਲਾ
 ਇ ॥ ੧ ॥ ਪਨਿ ਮੰਤ੍ਰੀ ਮੇ ਸੇਕਹੀ ਏਕ ਤਿਯ ਕੀ ਬਾਤ ॥ ਸੇ ਸੁਨਿ ਨਿਪਰੀਤ ਭੁਯੋ ਕੋ ਬਾਤ ਮਹਿ
 ਤਾਤ ॥ ੨ ॥ ਏਕ ਬੁਧੀ ਜਾਟ ਕੀ ਦੂਜੈ ਬਰੀਗ ਵਾਰਾ ॥ ਖੋਲਿ ਅਖੇਟ ਕਨਿਪਤ ਇਕਾ ਅਨਿਭੋ
 ਤਿਹਯਾਰਾ ॥ ੩ ॥ ਏਕ ਚਲਾ ਲੋਕੋ ਇਕਰਾ ਇਬਖਾ ਨਿਯੋ ॥ ਅਪੁਕਰ ਸਾਹੁ ਸੁਬੀ
 ਰ ਜਗਤ ਮੇਜਾਨੀ ਮੇ ॥ ਮਾਲਾ ਮਤੀ ਜਟਿਯੋ ਸੇ ਨੇਹ ਲਗਾਯੋ ॥ ਹੋਖੋ ਲਿਅਖੇਟ ਕਛ ਵਨਤ ਵਨਕੇ
 ਆਇਯੋ ॥ ੪ ॥ ਖੋਲਿ ਅਖੇਟ ਕਾ ਨਿਸ਼ਿਪਗਤਿ ਮਾਨੀ ॥ ਤਿਹ ਸੰਗਾ ॥ ਇਹੀ ਬੀਚ
 ਆਵਤ ਭੁਯੋ ਜਾਟ ਗਛ ਕੇ ਰੰਗਾ ॥ ੫ ॥ ਜਾਟ ਆਵਤੋ ਲਖਿ ਨਿਪਤ ਰਿਯੋ ਕਹਿਯੋ ਨਰੁ ਰਿਬਾ ਲਿਜਾ
 ਉ ॥ ਤਿਹ ਦੇਖਤੁ ਤੁਹਿਕਾ ਛੋਹੇ ਤਕੋ ਸਿਰ ਪਰ ਪਾਉ ॥ ੬ ॥ ਅਰੁ ਲਿਖਾ ॥ ਏਕ ਕੁਠਿ ਰਿਯਾ ਬੀ
 ਚਰਵੇ ਕੋ ਰਾਖਿਯੋ ॥ ਹੋਇ ਬਚਨ ਮੂਰਖ ਸੇ ॥ ਇਹਿ ਬਿਧਿ ਬਾਖਿਯੋ ॥ ਰੈਨ ਸਮੇ ਇਕ ਬੁਰੈ ਸੁਪਨ ਮੁ
 ਹਿ ਆਇਯੋ ॥ ਹੋਜਾਨੁ ਕਤੇਕ ਹਸਿਯਾ ਮਭੁਜੰਗ ਚਲਾਇਯੋ ॥ ੭ ॥ ਤਾਤੋ ਮੇ ਅਪਨੇ ਸ
 ਦਨ ਦਿਜ ਬਰਲਿਯੋ ਬੁਲਾਇ ॥ ਉਨ ਮੇਰੇ ਮੇ ਸੇਕਹਿਯੋ ਭੇਦ ਸਕਲ ਸਮਝਾਇ ॥ ੮ ॥ ਜੇਕੋ
 ਉਨ ਰਿਪਤਿ ਬੁਤਾ ਜਾਪੁ ਜਪੇ ਹਿਤ ਲਾਇ ॥ ਅਕ ਸਮਾਤ ਪੁਰਾਣੈ ਪੁਰਖ ਏਕ ਰੂਪ ਕੇ ਭਾਇ ॥

103

ਜਹਿਜਰੁ ਭੇਵੈ ਨੈਕੁ ਨਹਿ ਯਾਇ ਸਾ ॥ ੯ ॥ ਤਬ ਅਕਲ ਯੋਬ ਚਨ ਉਚਾਰੇ ॥ ਕਹੇ ਬਾਤ ਮੀਤ ਹਾਗੇ ॥
 ਸਿਧ ਐ ਬੁਧ ਜਕੇ ਕਰ ਆਯੋ ॥ ਦੋ ਤਿਨ ਬਹੁ ਹਿਨ ਦਰ ਸਾਦਿਖ ਯੋ ॥ ੧੦ ॥ ਮੰਤ੍ਰੀ ਐ
 ਰਸਾਇ ਨੀਜੈ ਕਾਗਨ ਮਿਲਿ ਜਾਤਾ ॥ ਏ ਅਉਖਧ ਤਬ ਹੀ ਭਜੈ ਬਹੁ ਹਿਨ ਦਰ ਸਾਦਿਖਾਤਾ ॥ ੧੧ ॥
 ਚੈ ਪਈ ॥ ॥ ਤਾ ਕੇ ਕਹਿਯੋ ਸਤ ਕਰਿ ਮਾਨਿਯੋ ॥ ਭੇਦ ਅਭੇਦ ਜਨ੍ਹ ਕਛੁ ਨ ਜਾਨਿਯੋ ॥ ਤਾ ਸੇ
 ਅਧਿਕ ਸਨੇਹ ਸੁਪਾਰਿਯੋ ॥ ਮੇਰੇ ਬਹੁ ਰੋਗ ਤ੍ਰਿਖਾਰਾ ਹਿਯੋ ॥ ੧੨ ॥
 ॥ ੧੩ ॥ ਪਸੰਥਾ ਦੇ ਸਪਤ ਮੇਰੇ ਰਿਤ ਸਮਾਪਤ ਮਸਤੁ ਸੁਭ ਮਸਤੁ ॥ ੧੪ ॥
 ਅਫੁਜਾ ॥ ੧੫ ॥ ਸਹਿਰ ਅਕਲ ਬਾਦ ਮੇਰੇ ਭ੍ਰਿਅ ਕ੍ਰਿਅ ਕ੍ਰਿਅ ਹੀਨਾ ਮੰਤ੍ਰੀ ਰ
 ਅਰੁ ਤ੍ਰਿਸਤੁ ਤਿਨ ਮੇਰੇ ਅਧਿਕ ਪ੍ਰੀਨਾ ॥ ੧੬ ॥ ਸੀ ਅਨੁਰਾਗ ਵਡੀ ਕ੍ਰਅ ਰਿਲੇ ਗਬ ਖਾਨ ਹਿਤਾ
 ਹਿ ॥ ਸੁਰੀ ਆਸੁਰੀ ਕਿਨ ਨੀਰੀ ॥ ਰਹਿਤ ਲਖਿ ਵਾਰਿ ॥ ੧੭ ॥ ਬਹੁ ਪੁਰਖ ਨ
 ਮੇਰੇ ਬਲ ਸਦਾ ਰਤਿ ਮਾਨਹੀ ॥ ਕਾਹੂ ਕੀ ਨਹਿ ਲਾਜ ਹਿਯੈ ॥ ਮੇਰੇ ਯਦ ਸੇਖ ਪਠਾਨ ਮੁ
 ਗਲ ਬਹੁ ਅਵਹੀ ॥ ਹੇਤਾ ਮੇਰੇ ਗਕ ਮਾਇ ਬਹੁ ਰਿਪ ਰਿਜਾ ਵਹੀ ॥ ੧੮ ॥ ਦੋਹਰਾ ॥ ॥ ਮੇ
 ਸੇਹੀ ਤਾ ਸੇ ਸਭੈ ਨਿਤਿ ਪ੍ਰਤਿ ਭੋਗ ਕਮਾਹਿ ॥ ਬਥਿਯਾ ਆਪਨੀ ਆਪਨੀ ਇਕਾ ਏਵੈ ਇਕ
 ਜਾਹਿ ॥ ੧੯ ॥ ਪ੍ਰਥਮ ਪਹਰ ਮੇਰੇ ਯਦ ਰੇ ਮੇਰੇ ਯਦ ਸਰੇ ਆਨਿ ॥ ਤ੍ਰਿਤਿਯ ਪਹਰਿ ਮੁਗਲਾ ਵਹੀ
 ਚੈ ਥੇ ਪਹਰ ਪਠਾਨ ॥ ੨੦ ॥ ਚੈ ਪਈ ॥ ॥ ਭੂਲ ਪਠਾਨ ਪ੍ਰਥਮ ਹੀ ਆਯੋ ॥ ਪੁਨਿ ਸੇਯਦ ਮੁਖ ਅ
 ਨਿਦਿ ਖਾਯੋ ॥ ਲੇਸੁ ਪਠਾਨ ਖਦਤਰ ਵੀਨੇ ॥ ਸੇਯਦ ਹਿਲਾਇ ਗਰੇ ਸੇਯੀਨੇ ॥ ੨੧ ॥ ਸੇਖ ਸੇਯਦ
 ਕੇ ਪਾਛੇ ਆਯੋ ॥ ॥ ਸਾਖਿਖੇ ਸੇਯਦ ਹਿਛੁ ਪਾਯੋ ॥ ਤਬ ਲੇ ਮੁਗਲ ਅਇਹੀ ਗਯੋ ॥ ਸੇਖ
 ਹਿਤੁ ਰਿਗੇ ਨ ਮੇਰੇ ॥ ੨੨ ॥ ॥ ਤਿਹ ਪਾਛੇ ਕੁਰਵਾਰ ਕੇ ਗਏ ਪਿਯਾ ਦੇ ਆਇ ॥ ਤੁਰ
 ਤ ਕੁਠਿ ਰਿਯਾਨ ਜਕੀ ਮੁਗਲ ਹਿਦਯੇ ਦੁਰਾਇ ॥ ੨੩ ॥ ਪੋਰਿ ਪਿਯਾ ਦਨ ਜਬ ਲਈ ਰਹਿਯੋ
 ਨਕਛੁ ਉਪਾਇ ॥ ਨਿਕਸਿ ਆਪਣਾ ਢੀਭਈ ਕਿਹੋ ਕੇ ਆਗਿ ਲਗਾਇ ॥ ੨੪ ॥ ਦੁਹਰਾ ਬਪੀ
 ਰਤ ਭੁਈ ਜਾਹਿਯੋ ਜਹਿਯੋ ਗਿਯਾ ॥ ਵੇਚਾਰੇ ਤਾ ਮੇਰੇ ਕਿਨ ਹੀ ਲੇਹੀ ਰਾਖਿ ॥ ੨੫ ॥ ਇਤਿ
 ॥ ੨੬ ॥ ਮੰਤ੍ਰੀ ਪਸੰਥਾ ਦੇ ਅਸਟ ਮੇਰੇ ਰਿਤ ਸਮਾਪਤ ਮਸ

[illegible]

॥१८४॥ ॥अङ्गुल॥ ॥होम॥ ॥बहुभिर्द्वयम्
विष्टेनैवतपिष्टेभ्यःप्रतिपद्यते॥सर्वत्रापि॥१॥

ਯਾਇਕਪਿਸੈਗੇਤਾਹਿਕੁਰਿਆਨਾਰਿਤਾਰਿਮਾਰਿਤਾਂਸੋਜਗੀਸੈਕੋਹੋਸੁਧਾਰਿ॥੨॥ਬਨਿਕ ੪੦੫
ਬਨਿਜਕੋਹਿਤਗਯੋਤਾਤੇਰਹਿਯੋਨਜਾਇ। ਇਕਪੁਰਖਰਾਖਤਭੁਈਅਪਨੇਧਾਮਭੁਲਾਇ॥੩॥
ਰੋਨਿਦਿਵਸਤਾਂਸੈਗੇਜਬਸੁਤਭੂਖੋਹੋਇ॥ਪ੍ਰਿਤਮਾਤਲਾਖਿਦੁਪਦਹਿਤਦੇਤਉਚਸੁਰੇ
ਇ॥੪॥੧੬੮੫੩੦॥ ਜਬਸੁਤਭੂਖੋਹੋਇਪੁਕਾਰੈ। ਤਬਮੁਖਸੋਯੋਯਾਰਉਚਾਰੈ। ਤ੍ਰਿਯਾਯ
ਕੇਤਮਚੁਪਨਕਰਾਵੈ। ਹਮਰੋਚਿਤਕੋਸੋਕਮਿਟਾਵੈ॥੫॥ ਉਠਿਅਸਥਨਤੋਕੋਤਿਨਦਯੋ।
ਲੈਅਸਥਨਚੁਪਬਾਲਨਭਯੋ। ਨਿਜਸੁਤਕੋਨਿਜੁਕਰਨਸੰਘਾਰਿਯੋ। ਆਨਿਮਿਤ੍ਰਕੋਸੋਕਨਿ
ਵਾਰਿਯੋ॥੬॥ ਬਾਲਗਹਿਤਚੁਪਜਾਹਉਚਾਰਿਯੋ। ਅਬਕਿਉਨਰੇਵਤਬਾਲਤਿਹਾਰੈ।
ਤਬਤਿਨਤਰੁਨਿਬਚਨਯੋਭਾਖਿਯੋ। ਤਵਹਿਤਮਾਰਿਪੂਤਮੇਰਾਖਿਯੋ॥੭॥੧੬੮੫੩੦॥ ਜਾ
ਰਬਚਨਸੁਨਿਕੋਡੁਗਿਯੋ। ਅਧਿਕਤ੍ਰਾਸਮਨਿਠਨਾਤਾਤ੍ਰਿਯਾਕੀਨਿਦਾਕਰੀਬਾਲਚਰਿਤ੍ਰਮੁ
ਖਆਨਿ॥੮॥ ਜਾਰਜਬੈਐਸੋਕਹਿਯੋਨਿਰਖਤਗੁਨਿਕੀਓਰਿ। ਤਾਹਿਤੁਰਤਮਾਰਤਭੁਈਹਿ
ਦੈਕਟਾਰੀਘੋਰ॥੯॥ ਪੁਤ੍ਰਮੋਗਤਿਹਜਾਏਇਕੋਕੋਨਮੇਜਾਇ। ਮਰਦਏਕਲਾਗਿਭੂਮਖਮਿ
ਦੁਹੂੰਅਨਿਦਯੋਦਬਾਇ॥੧੦॥ ਅਥਿਤਏਕਤਿਹਪਹੁਣੇਤਿਨਸਭਚਰਿਤਨਿਹਾਰਾ। ਬਖਿ
ਕਮਿਤ੍ਰਤੋਕੋਹੁਣੇਤਾਂਸੋਕਹਿਯੋਸੁਧਾਰਿ॥੧੧॥੧੬੮੫੩੦॥ ਬਚਨਸੁਨਤਬਨਿਯੋਪਰਿਅ
ਯੋ। ਤਾਹਿਤ੍ਰਿਯਾਸੋਬਚਨਸੁਨਯੋ। ਜੇਗਿਹਕੋਨਾਖੋਦਿਦਿਖੈ। ਤਬਤੋਕੋਪਤਿਧਾਮਥਸੈਏ।
੧੨॥੧੬੮੫੩੦॥ ਜਬਤਾਤ੍ਰਿਯਸੋਬਨਿਕਬਚਨਿਯੋਭਾਖਿਯੋ। ਤਮਕਤੇਗਕੀਦਈਮਾ
ਰਿਹੀਰਾਖਿਯੋ। ਕਾਟਿਮੂੰਡਤੋਕੋਇਹਭਾਂਤਉਚਾਰਿਯੋ। ਹੋਲੂਟਚੇਰਲੈਗਏਧਾਮਇਹਮਾ
ਰਿਯੋ॥੧੪॥੧੬੮੫੩੦॥ ਪਤਿਮਾਰਿਯੋਸੁਤਮਾਰਿਯੋਧਨਲੈਗਏਚੁਰਾਇ। ਤਾਪਾਛੈਮੈਹੂੰ
ਜੋਢੋਲਮਿਦੰਗਬਜਾਇ॥੧੫॥ ਭਯੋਪਾਤਚੜ੍ਹਿਚਿਖਾਪੈਚਲੀਜਹਨਕੇਕਾਜ। ਲੋਕਤਮ
ਸੋਕੋਚਲੇਲੋਲਕਰਨਿਕੋਸਾਜ॥੧੬॥੧੬੮੫੩੦॥ ਸੁਨਤਸੋਰਲੈਗਾਨਕੋਬਾਜਤਢੋਲਮਿਦੰ
ਗ। ਲਖਿਯੋਹੁਣੇਜੋਨੇਅਥਿਤਵਹੋਚਲਿਹੋਸੰਗ॥੧੭॥੧੬੮੫੩੦॥ ਸੋਊਅਤੀਤਸੰਗਹੂੰ
ਚਲੇ। ਦੇਖੋਜੋਨਤਮਸੋਭਲੇ। ਤਿਨਤੋਕੋਯੋਬਚਨਉਚਾਰੈ। ਸੁਨੈਨਾਰਿਤਮਕਹਿਯੋਹਮਾਰੈ॥

੧੭॥ ਦੇਹਰਾ ॥ ਵਹਿਕਾਕਿਯਵਹੁਕਿਯਾਕਿਯੋਇਹਕਾਕਿਯਕੁਕਾਇ। ਕਹਿਨੁਤੁਮਾਗੇਕ
 ਹਤਤੇਹਓਕਰਤਓਪਾਇ॥ ੧੮॥ ਸੁਤਘਾਯੋਮਿਤਘਾਯੋਅਰੁਨਿਜਕਰਿਪਤਿਘਾਇ॥ ਤਿਹਪ
 ਛੇਆਪਨਜਗੀਛੇਲਮਿਦੰਗਬਜਾਇ॥ ੧੯॥ ਅਰਿਲਾ॥ ॥ ਨਿਜਮਨਕੀਕਛੁਬਾਤਨਰਿਯ
 ਕੇਦੀਜਿਯੋ। ਤਾਕੋਚਿਤਰੁਗਾਇਸਦਾਹੀਲੀਜੀਯੋ॥ ਨਿਜਮਨਕੀਤਾਸੈਜੋਬਾਤਸੁਨਾਇ॥
 ਹੇਬਾਹਰਿਪ੍ਰਗਟਤਜਾਇਆਪੁਪਛੁਤਾਇਹੈ॥ ੨੦॥ ~~ਸੁਤਘਾਯੋਮਿਤਘਾਯੋਅਰੁਨਿਜਕਰਿਪਤਿਘਾਇ~~
~~ਨਿਜਮਨਕੀਤਾਸੈਜੋਬਾਤਸੁਨਾਇ~~ ॥ ੨੧॥ ~~ਸੁਤਘਾਯੋਮਿਤਘਾਯੋਅਰੁਨਿਜਕਰਿਪਤਿਘਾਇ~~
 ॥ ੨੨॥ ਅਫਜੂ॥ ॥ ਦੇਹਰਾ॥ ॥ ਬਿੰਦਾਬਨਥਿਖਭਾਨਕੀਸੁਤਾਰਾਪਕਾਨਮਾ॥ ਹਰਿਸੈਕਿ
 ਯਾਚਰਿਤ੍ਰਤਿਹਦਿਨਕੰਹਿਦੇਖਤਬਾਮ॥ ੧॥ ਕ੍ਰਿਸਨਰੂਪਲਖਿਬਸਿਭਈਨਿਸਦਿਨਹੇਰ
 ਤਤਾਰਿ॥ ਬਿਖਾਸਪਰਾਭਰਾਸੁਰਸੁਰਭੇਦਨਪਾਵਤਜਾਹਿ॥ ੨॥ ਲੋਕਲਾਜਿਜਿਹਹਿਤ
 ਤਜੀਐਰਤਜਿਯੋਪਨਧਾਮ॥ ਕਿਹਬਿਧਿਪਿਯਾਰੇਪਾਇਯੋਪੂਰਨਹੇਵਹਿਕਾਮਾ॥ ੩॥ ਮਿ
 ਲਨਹੇਤਇਕਸਹਿਚਰੀਪਠੀਚਤੁਰਜਿਯਜਾਨਾ॥ ਕਵਨੈਛਲਮੇਕੋਸਖੀਮੀਤਮਿਲੈਯੋਕ
 ਨ॥ ੪॥ ॥ ਬ੍ਰਹਮਬਿਯਾਸਅਰੁਬੇਦਭੇਦਨਹਿਜਾਨਹੀ॥ ਸਿਵਸਨਕਾਦਿਕਸੇ
 ਸਨੇਤਕਰਿਮਾਨਈ॥ ਜੋਸਭਭਾਤਨਸਦਾਜਗਤਮੇਗਾਇਯੋ॥ ਹੇਤਵਨਪੁਰਖਸਜਨਹਿ
 ਹਿਆਨਿਮਿਲਾਈਐ॥ ੫॥ ॥ ਸਤ੍ਰਤਾਬਿਭੂਤਅਤੇਮੇਖਲੀਨਮੇਖਸੀਦੀਅ
 ਜਨਦੀਸੇਲੀਦਾਸੁਭਾਓਸੁਭਭਾਖਣਾ॥ ਬ੍ਰਹਵਾਸੁਭੇਸੁਸਾਰੇਨੈਦਾਦੀਲਲਾਈਸੇ
 ਯੇਯਾਰਦਾਧਿਆਨਏਹਕੰਦਮੂਲਚਾਖਣਾ॥ ਭੇਦਨਦਾਮਜਨੁਸੁਪ੍ਰਤਪਤੀਗੀਤਗੀਤ
 ਦੇਖਦੇਵੀਭਿਛੁਯਾਪਿਯਾਨਸੁਆਥਾਥਰਾਖਣਾ॥ ਆਲੀਗੋਪਿਯਾਦਿਯਾਅਖਿ
 ਯਾਦਾਜੇਗਸਾਗੰਦਦੇਕਮਾਰਨੁਜਹੂਰਜਾਇਆਖਣਾ॥ ੬॥ ਬੈਠੀਹਤੀਸਾਜਿਕੋਸਿ
 ਗਾਰਸਭਸਖਿਯਨਮੇਏਹੀਥੀਚਕਾਨਜੁਦਿਖਾਇਮੋਹਿਦੈਗਏ॥ ਤੁਬਹੀਤੇਲੀਨੈਰੇਹ
 ਰਾਇਚਿਤਮੇਰੇਮਾਈਚੇਦਕਚਲਾਇਮਨੇਚੇਰੀਮੋਹਿਕੋਗਏ॥ ਕਹਾਕੋਰੋਕਿਤੈਜਾਓਮ
 ਰੋਕਿਧੋਬਿਖੁਖਾਓਬੀਸਾਬਿਸਵੇਮੇਰੀਜਾਨਾਬਿਛੁਸੇਤਸੈਗਏ॥ ਚਖਨਾਚੇਤੋਨਸੋਚੁਗਾ

ਇਤਿਤੁ ਮੇਰੇ ਲੀਯੋ ਲਟਪਟੀ ਪਗ ਸੋਲ ਪੇਟ ਮਨ ਲੋਗਣੇ ॥ ੧੦੬ ॥ ਬੁਝਾ ਬਿਰਹੁ ੬੦੬
 ਮਰੇ ਪਗੀ ਮੇਰੇ ਹਿਯੋ ਨ ਜਾਣੇ ॥ ਤਾ ਤੇ ਮੇਰੇ ਅਪਨ ਲਿਖੀ ਪਤਿਯਾ ਅਤਿ ਅਕੁਲਾਇ ॥
 ੧੦੭ ॥ ॥ ਰੂਪ ਭਰੇ ਰਾਗ ਭਰੇ ਸੁੰਦਰ ਸੁਹਾਗ ਭਰੇ ਮੁਗ ਅਉ ਮਿਮੇਲ ਨ ਕੀ ਮਾਨਹ ਇਹ ਪਾਨਹੇ ॥
 ਮੀਨ ਹੀ ਨ ਕੀ ਨੇ ਛੀ ਨ ਲੀ ਨੇ ਹੋ ਬਿਧੁ ਪਰੁ ਪਾਚਿਤ ਕੇ ਚਰਾਇ ਬੋਕੋ ਚੇਰਨ ਸਮਾਨਹੇ ॥ ਲੋਗੇ
 ਕੇ ਉਜਾਗਰ ਹੋ ਗਨ ਨ ਕੇ ਨਾਗਰ ਹੋ ਸੂਰਤ ਕੇ ਸਾਗਰ ਹੋ ਸੋਭਾ ਕੇ ਨਿਧਾਨਹੇ ॥ ਸਾਹਿਬ ਕੀ ਸੀਰੀ
 ਰੂਚੇਟ ਕੀ ਚੀਰੀ ਪੜੇ ਆਲੀ ਤੇ ਰੋਨੈ ਨਰਾਮ ਚੰਦ੍ਰ ਕੇ ਸੇਖਾਨਹੇ ॥ ੧੦੮ ॥ ॥ ਮੇਨ ਪ੍ਰਭਾ
 ਇਕ ਸਹਿ ਚਰੀਤ ਕੋ ਲਿਯੋ ਬੁਲਾਇ ॥ ਤੁਹਿ ਪਠਾਯੋ ਕ੍ਰਿਸਨ ਪਤਿਭੇ ਦਸ ਕਲ ਸਮਝਾਇ ॥
 ੧੦੯ ॥ ਤਾ ਕੇ ਕਰਿ ਪਤਿਯਾ ਦਈ ਕਹੈ ਕ੍ਰਿਸਨ ਸੰਜਾਇ ॥ ਤੁਮਰੇ ਬਿਰਹਿ ਰਾਧਾ ਬਿਧੀ ਬੇਗਾਮਿ
 ਲੋਤਿ ਹਾਆਇ ॥ ੧੧੦ ॥ ਬ੍ਰਿਜ ਬਾਲਾ ਬਿਰਹਨੁ ਣੀ ਬਿਰਹਤਿ ਹਾਰੇ ਸੰਗਾ ॥ ਤਹੁ ਮੁਖ ਬਾਚਲਾ
 ਇਯੋ ਕਵਨੇ ਪਾਇ ਪ੍ਰਸੰਗਾ ॥ ੧੧੧ ॥ ਜਬ ਰਾਧਾ ਮੇਰੇ ਹਿਯੋ ਮੇਨ ਪ੍ਰਭਾ ਕੇ ਸਾਥਾ ਮੇਨ ਪ੍ਰਭਾ ਚਲਿ
 ਤਹ ਗਈ ਜਹਾ ਹੁਤੇ ਬ੍ਰਿਜ ਨਾਥਾ ॥ ੧੧੨ ॥ ਚੋਪਣੀ ॥ ॥ ਪਤੀਯਾ ਖੋਲ ਜਬੈ ਹਰਿ ਬਾਚੀ ॥ ਲਖ
 ਪ੍ਰੀਤਤਾ ਕੀ ਮਨ ਸਾਚੀ ॥ ਤਾ ਕੇ ਭਿਨ ਜੋ ਕਾ ਬਿਤ ਉਚਾਰੇ ॥ ਜਾਨ ਕੁ ਬਜਲਾ ਲਖਾ ਚਿਤ੍ਰਾਰੇ ॥ ੧੧੩ ॥
 ੧੧੪ ॥ ॥ ਰੀਝੁ ਰੇਰ ਸਗੀਤ ਭਰੇ ਅਤਿ ਰੂਪ ਭਰੇ ਸੁਖ ਪਯਤ ਹੋਰੇ ॥ ਚਾਰੁ ਚਕਰ ਸਰੋਰੁ ਹਸਾ
 ਰ ਸਮੀਨ ਕਰੇ ਮੁਗ ਖੰਜਨ ਚੇਰੇ ॥ ਕੁਹਾਗ ਭਰੇ ਅਨੁਗਾਗ ਭਰੇ ਸੁਸੁਹਾਗ ਭਰੇ ਮਨ ਮੋਹਤਾ ਮੇਰੇ ॥
 ਮਾਨ ਭਰੇ ਸੁਖ ਖਾਨ ਜਹਾਨ ਕੇ ਲੋਚਨ ਸ੍ਰੀ ਨੰਦਨ ਤੇਰੇ ॥ ੧੧੫ ॥ ਸੋਹਤ ਸੁਪ ਸੁਪਾਰੇ ਸੇ ਸੁੰਦ
 ਰ ਜੇ ਬਨਿ ਜੇਤ ਸੁਫਾਰ ਫੁਰੇ ਹੋ ॥ ਸਾਰ ਸੋ ਮੇਰਾ ਸਿਤ ਸਾਇਕ ਕੰਜ ਕੁਰੰਗ ਨ ਕ੍ਰਾਤੁ ਹਰੇ ਹੋ ॥
 ਖੰਜਨ ਮੇਰੇ ਮਕਰ ਪ੍ਰਜਾ ਮੀਨ ਨਿਹਾਰ ਸਭੈ ਛਾ ਬਿਲਾਜ ਮਰੇ ਹੋ ॥ ਲੋਚਨ ਸ੍ਰੀ ਨੰਦਨ ਕੋ ਬਿਧਿ
 ਮਾਨਹੁ ਬਾਨ ਬਨਾਇ ਪਰੇ ਹੋ ॥ ੧੧੬ ॥ ॥ ਚਿਤਾ ਜੇ ਸੈ ਚੰਦਨ ਚਿਰਾਗ ਲਾਗੇ ॥ ਚਿਤਾ
 ਸਮ ਚੇਟਕ ਸੇ ਚਿਤ੍ਰੇ ਪਖਾਂ ਕੁ ਮੈਲ ਸੀ ॥ ਚਿਤਾ ਜੇ ਸੇ ਚੀਰਨ ਸੀ ਚੋਪਖਾਂ ਸੁਹਾਤ ਨਰ ਚੋਲ ਸੀ
 ਚੰਗੁਲੀ ਚੋਪ ਸਰਚਾ ਪਜੈ ਸੋਚਾ ਮੀਕਰ ਚੇਟ ਸੀ ਚਿਤੋ ਨ ਲਾਗੇ ਸੀ ਗੀਲਾਗੇ ਮੈਲ ਸੀ ॥ ਚ
 ਟਕ ਚਪੇਟ ਸੀ ਲਗਤਾ ਬਿਨਾ ਚਿਤਾ ਮਲਿਚਾ ਬੁਕ ਸੋ ਚੋਰ ਲਾਗੇ ਚਾਂਦਨੀ ਚੋਰੇ ਲਸੀ ॥

ਦੇਹਰਾ॥ ॥ ਅਰਿਪਤਿਯਾਤਾਕੀਤੁਰਤੁਰੀਤੁਰਾਏਬ੍ਰਿਜਨਾਥਾ॥ ਸਖੀਏਕਪਠਾਵਤਰੁਏਮੇਨ
 ਪ੍ਰਭਾਕੇਸਾਥਾ॥ ੧੮॥ ਰਾਪਾਸੇਮਿਲੇਨੋਬਾਦਿਯੋਜਲਜਮੁਨਾਮੇਜਾਇ॥ ਸਖੀਪਠੀਭਾਕੋਤਥੈ
 ਤਿਹਮੁਹਿਅਨਿਮਿਲਾਇ॥ ੧੯॥ ਸਖੀਤੁਰਤੁਰਤੁਰਕੋਚਲੀਸ੍ਰੀਜਵਪਤਕੋਹੋਤਾਜੈਸੇਖ
 ਵਨਪੁਚੈਡੋਕੋਤਨਨਾਦਿਖਾਈਦੇਤਾ॥ ੨੦॥ ਤਤ੍ਰਿਤਾਕ੍ਰਿਤਜਕੋਸਖੀਚਤੁਰਕਹਤਤ੍ਰਿਯਾ
 ਈ॥ ਸੇਹਰਿਰਾਪਾਪ੍ਰਤਿਪਠੀਭਿਵਸਕਲਸਮਝਾਇ॥ ੨੧॥ ॥ ਫੂਲਫੂਲੇਲਲ
 ਗਾਇਕੋਚੈਦਨਬੈਠਹੀਕਰਿਭੋਜਨਭਾਮਨਾਬੇਗਬੁਲਾਵਤੁਹੈਬਡਿਭਿਯਾਛਕੋਰੋਨਬਿ
 ਲੰਬਚਲੇਗਜਿਗਾਮਨਿ॥ ਆਜੁਮਿਲੇਘਨਸੇਤਨਕੋਘਹਰੈਘਨਮੇਜੈਸੇਕੋਧਤਦਾਮਨ॥
 ਮਾਨਤਬਾਤਨਜਾਨਤਤੈਸਖੀਜਾਤਾਬਿਹਾਤਇਤੈਬਹੁਜਾਮਿਨਿ॥ ੨੨॥ ਗੋਪਕੋਬੇਖਕਬੈਧ
 ਰਿਹੈਹਰਿਭੁਜਗਾਹੀਕਥਾਅਨਿਬਸੈਹੈ॥ ਮੇਰਪਖੋਅਨਕੋਧਰਿਕੋਕਬਰਾਏਨਕੋਗਿਹਗੋਰ
 ਸਖੈਹੈ॥ ਬੀਸੀਬਜੈਹੈਕਬੈਜਮਨਤਟਤੋਹਿਬੁਲਾਵਨਮੇਹਿਪਠੈਹੈ॥ ਮਾਨਕਹਿਯੋਹਮੇਰ
 ਹਰਿਪੈਚਲੁਹੀਬਹੁਰੋਹਰਿਹੁਨਬੁਲੇਹੈ॥ ੨੩॥ ਤੇਰੀਸਰਾਹਿਸਦੈਕਹੈਤ੍ਰਿਯਤੇਰੀਕਥਾਪਿ
 ਯਗਾਵਤਹੈ॥ ਹਿਤਤੇਰੇਸਿੰਗਾਰਸਜੈਸਜਨੀਹਿਤਤੇਰੇਹੀਬੇਨਬਜਾਵਤਹੈ॥ ਹਿਤਤੇਰੇਹੀ
 ਚੈਦਨਅਉਘਨਸਾਰਦੇਊਘਾਸਿਅਗਲਗਾਵਤਹੈ॥ ਹਰਿਕੋਮਨਸ੍ਰੀਬਿਖਭਾਨਕੁਮਾ
 ਰਹਰਿਯੋਕਹੁਜਾਨਨਪਾਵਤਹੈ॥ ੨੪॥ ਮੇਰਪਖਾਕੀਛਟਾਮਪਮੂਰਤਿਸੋਭਿਤਹੈਜਮੁਨਾ
 ਕੋਕਿਨਾਰੇ॥ ਬੂਝਤਬਾਤਬਿਹਾਲਭੇਬਾਲਭੁਬਾਲਚਲੈਜਹਲਾਲਬਿਹਾਰੇ॥ ਰਾਪਕਾਮਾ
 ਧਵਕੀਬਤੀਯਾਸੁਨਿਕੋਅਕੁਲਾਇਉਠੀਤੁਰਤੁਰੇ॥ ਯੋਸੁਨਿਬੈਨਿਚਲੀਅਨਿਹਹਿਯੋਨਹੀ
 ਮਾਨਮੇਨੇਜਕੋਮਾਰੇ॥ ੨੫॥ ਮੇਤੀਕੋਅਗਾਬਿਰਾਜਤਭੂਖਮੇਤੀਕੋਬੈਸਰਿਕੀਛਾਬਿਬਾਢੀ॥
 ਮੇਤੀਕੋਚੈਸਰਹਾਰਫਬੈਦੁਤਿਮੋਤਿਨਕੋਗਜਰਾਨਕੀਬਾਢੀ॥ ਰਾਪਿਕਾਮਾਧਵਕੋਜਮਨਤ
 ਟਕੰਜਗਾਹੇਕਰਜੇਵਤਠਾਢੀ॥ ਛੀਰਕੇਸਾਗਰਕੀਮਾਥਿਕੋਮੇਨੇਚੈਦਕੋਚੀਰਸਭੈਤਨਕਢੀ
 ॥ ੨੬॥ ॥ ਨਵਤਜਹਾਅਪੁਹਰਿਠਾਢੇ॥ ਅਪਿਕਰਿਦੈਮੇਅਨਿਦਬਾਢੇ॥ ਵਾਰ
 ਰਾਪਾਲਪਾਗਬਿਜਨਾਹੀ॥ ਗਾਵਤਗੀਤਬਜਾਵਤਤਾਰੀ॥ ੨੭॥ ਸੋਯਾ॥ ॥ ਕ੍ਰੀਤਤਿਹੈ

ਜਹਕਾਨਕੁਮਾਰਬਡੇਰਸਸਾਰਬਡੇਰਜਲਮਾਹੀ॥ ਵਾਰਡਿਯਾਉਹਿਪਾਰਗੁਪਾਲਬਿਰਾਜਤ ੪੦੭
 ਗੁਰਨਕੇਦਲਮਾਹੀ॥ ਲੋਡੁਬਕੀਦੋਉਆਪਸਮੇਰਤਿਮਾਨਉਠੈਦ੍ਰਿੜਕੇਸੁਜਹਾਹੀ॥
 ਯੋਰੁਚਮਾਨਿਰਮੇਰਸੋਸੋਮਨੇਦੁਰਿਰਹੋਕੋਉਜਨਤਨਾਹੀ॥ ੨੦੦॥ ਖੇਲਤੀਲਾਲਸੋਬਲ
 ਕੁਲੀਬਿਪਿਕਾਹੂਸੈਬਾਤਨਭਾਖਤਜੀਕੀ॥ ਨੈਹਜਗਿਯੋਨਵਜੋਬਨਕੋਉਰਬੀਚਰਹੀਗ
 ਰੂਮੁਰਤਿਪੀਕੀ॥ ਬਾਰਬਿਹਾਰਮੇਨਦਲਮਾਰਸੈਕ੍ਰੀੜਤਹੈਕਰਿਲਾਜਸਖੀਕੀ॥ ਜਾਇ
 ਉਠੈਬਲਤੋਨਹਿਤੇਰਤਿਮਾਨਦੋਉਮਨਮਾਨਤਜੀਕੀ॥ ੨੦੧॥ ॥ ਜੇਨਿਜੁਰਿਯੋਕੇ
 ਦੇਤਪੁਰਖੁਭੇਦਕਛੁਆਪਨੇ॥ ਤਾਕੋਬਿਧੇਨਲੇਤਪਾਨਹਰਨਕਰਿਪਲਕਮੇ॥ ੨੦੨॥ ॥
 ਭਿਤਿਸੁਚਰਿਤਮਾ॥ ੨੦੩॥ ਯਾਹੁਤੋੜੈ॥ ਹਿੰਦੂ॥ ਸੰਬਾਦੇਦ੍ਰਾਦਸਮੇਚਰਿਤਸਮਾਪਤ
 ਮਸਤੁਸੁਤਮਸਤੁ॥ ੧੨॥ ੨੦੪॥ ॥ ਅਫਜੂ॥ ॥ ਚਿੰਤਾ॥ ॥ ਬਹੁਰਿਸੁਮੰਤੀਰਾ
 ਇਸੈਕਥਾਉਚਾਰੀਆਨਿਸੁਨਤਸੀਸਰਾਜੈਪੁਨਿਯੋਗਹਿਯੋਮੇਨਮੁਖਠਨ॥ ੧੧੫੯॥
 ਉਹਿਟਿਬਿਖਾਬਸੈਗੋਨੀਗਮਰੇਗਾਉ॥ ਦਾਸਖਸਮਤਾਕੋਰਹਤਰਾਮਦਾਸਤਿਹਨਮਾ॥
 ੨੦੫॥ ਰਾਮਦਾਸਅਨਤੈਰਹਤਪਦੁਆਕੋਸੰਗਸੋਇ॥ ਨਾਨਹੇਤਉਡਿਜਾਤਤੱਹਜਬੈਦੁਪਹਿ
 ਰੀਹੋਇ॥ ੩॥ ਇਕਦਿਨਪਦੁਆਕੋਸਦਨਬਹੁਜਨਬੈਠੇਆਇ॥ ਬ੍ਰੇਵਨਪਾਯੋਗੈਨਯਹਿ
 ਤਹਾਪਹੁਚੀਜਾਇ॥ ੨੦੬॥ ॥ ਤਬੈਤੁਰਤਤਿਯਬਚਨਉਚਾਰੇ॥ ਰਾਮਦਾਸਆਏ
 ਨਤੁਹਾਰੇ॥ ਮੇਰੇਪਤਿਪਰਮੇਸ੍ਵਰਉ॥ ਕਹਗਯੋਤਾਹਿਬਤਾਵਹੁਕੋਉ॥ ੨੦੭॥ ਦੇਹਰਾ॥ ॥ ਗ
 ਰਾਓਰਕਹਿਯੋਗਏਜਾਤਕੁਏਉਡਿਲੋਗ॥ ਤੁਰਤੁਆਨਿਤਾਸੰਗਮੀਮਨੇਮੇਕੁਈਨਿਸੋਗਾ॥
 ੨੦੮॥ ਪਦੁਆਸੰਗਤਿਮਾਨਕੈਤਹਾਪਹੁਚੀਆਇ॥ ਰਾਖਿਯੋਹੁਤੇਸਵਾਰਿਜੱਹਆਪਨਸਦਨਉ
 ਹਾਇ॥ ੧॥ ਕੈਸੇਹੀਬੁਧਿਜਨਕੋਉਚਤੁਰਕੈਸਉਹੋਇ॥ ਚਰਿਤਚਤੁਰਿਯਾਤਿਯਨਕੋਪਾਇ
 ਸਕਤਨਹਿਕੋਇ॥ ੨॥ ਜੇਨਰਾਅਪਨੇਚਿਤਕੋਤਿਯਕਰਦੇਤਬਨਾਇ॥ ਜਗਤਾਹਿਜੋਬਨਹਰੈ
 ਪਾਨਹਰਤਜਮਆਇ॥ ੩॥ ਸੋਰਠਾ॥ ॥ ਤ੍ਰਿਯਹਿਨਦੀਜੈਭੇਦਤਾਹਿਭੇਦਲੀਜੈਸਦਾ॥
 ਕਹਤਸਿਮ੍ਰਿਤਅਰੁਬੇਦਕੋਕਸਾਰਉਯੋਕਹਤ॥ ੧੦੧॥ ੧॥ ॥

ਬਿਪਨ ਲੇਤ

ਰਿਯਾਚਰਿਤ੍ਰੇਮੰਤ੍ਰੀਰੂਪਸੰਬਾਦੇ ॥ ੧੩ ॥ ੨੪੩ ॥
 ॥ ਦੋਹਰਾ ॥ ਬਹੁਰਿਸੁਮੰਤ੍ਰੀਰਵਸੇਕਥਾਉਚਾਹੀਏਕਾਅਧਿਕਮੇਦਮਨ
 ਮੇਬਫੈਸੁਨਗੁਨਬਫੈਅਨੇਕ ॥ ੧ ॥ ਏਕ੍ਰਿਯਾਗਈਬਾਗਮੇਰਮੀਐਰਸੈਜਾਇ ॥ ਤਹਾਯਾਰ
 ਤਕੇਤੁਰਤੁਦਤਿਯਪਹੁਚਿਯੋਆਇ ॥ ੨ ॥ ॥ ਜਾਤਾਅਵਤਜਬਤਿਨਤਿਯਲਹਿ
 ਯੋ ॥ ਦੁਤੀਯਮੀਤਸੈਇਹਿਬਿਧਿਕਹਿਯੋ ॥ ਮਾਲੀਨਾਮਆਪਤੁਮਕਰੈ ॥ ਫੂਲਫਲਆਗੈ
 ਲੈਧਰੈ ॥ ੩ ॥ ਦੋਹਰਾ ॥ ਜੋਹਮਇਹਜੁਤਬਾਗਮੇਬੈਠੈਮੇਦਬਫਾਇ ॥ ਫੂਲਫਲਨਲੈਤੁ
 ਮਤੁਰਤੁਆਗੈਧਰੈਬਨਾਇ ॥ ੪ ॥ ਤਬੈਤਦੁ ॥ ਤਿਯੋਹੀਕੀਯੋਜੇਤ੍ਰਿਯਤਿਹਸਿਖਦੀਨਾ ॥ ਫੂਲ
 ਫੂਲੇਅਰੁਫਲਪਨੇਤੇਰਿਤੁਰਤਕਰਿਲੀਨਾ ॥ ੫ ॥ ਤ੍ਰਿਯਾਸਹਿਤਜਬਬਾਗਮੇਜਾਗਬਿਰਾਜਿਯੋ
 ਜਾਇ ॥ ਤੇਤਿਨਫੂਲਫਲਲੈਤੁਰਤਆਗੈਧਰੈਬਨਾਇ ॥ ੬ ॥ ॥ ਇਹਮਾਲੀਇਹਬਾਗਕੋ
 ਆਯੋਤੁਮਰੇਪਾਸ ॥ ਬਹੁਯਾਕੋਪਨਦੀਜੀਯੋਜਿਨਿਇਹਿਜਾਇਨਿਗਾਸ ॥ ੭ ॥ ਸੁਨਤਬਚਨ
 ਤ੍ਰਿਯੋਕੇਤੁਨਬਹੁਪਨਦਿਯਾਤਿਹਾਥਾ ॥ ਮਾਲੀਕਰਿਕਾਫਿਯੋਹਿਤੁਇਹਚਰਿਤ੍ਰਕੇਸਾਥਾ ॥
 ੮ ॥ ਪੁਰਪਮਤੀਇਹਫੂਲਭਏਮਿਰ੍ਹਹਿਏਯੋਟਰਾਇ ॥ ਮਾਲੀਕਰਿਕਾਫਿਯੋਤਿਸੈਰੂਪਨਗ
 ਰਕੇਰਾਇ ॥ ੯ ॥ ॥ ਚਰਿਤ੍ਰੇਮੰਤ੍ਰੀਰੂਪਸੰਬਾਦੇਚੜਦ
 ਸਮੇਚਰਿਤ੍ਰਸਮਾਪਤਮਸਤਸੁਭਮਸਤੁ ॥ ੧੦ ॥ ॥ ਅਫਜੂ ॥ ॥ ਦੋਹਰਾ ॥ ਕ
 ਥਾਚਤੁਦਸਮੰਤ੍ਰਬਰਨਿਪਸੈਕਹੀਬਖਨਾ ॥ ਸੁਨਤਗੀਤਕੋਨਿਪਹਹਿਯੋਏਯੋਅਧਿਕਤਿਹ
 ਦਾਨ ॥ ੧ ॥ ਏਕਾਬਿਮਾਤ੍ਰਾਗੁਨਕੀਰਾਮਦਾਸਪੁਰਬੀਚਾ ॥ ਬਹੁਪੁਰਖਨਸੈਰਤਿਕਰੈਉਚਨਜਾ
 ਨੈਨੀਚਾ ॥ ੨ ॥ ਤਕੋਪਤਿਮਰਿਗਯੋਜਬਤਾਹਿਰਹਿਯੋਅਵਧਾਨਾ ॥ ਅਧਿਕਚਿਦੈਤ੍ਰਤਿਰਿਤੁਰੀ
 ਲੇਕਲਾਜਿਜੀਯਜਾਨਿ ॥ ੩ ॥ ॥ ਫੁਸਮਤੀਤਿਹਨਾਮਬਖਾਨੀਯਤਿ ॥ ਬਤੀਫਿ
 ਨਾਰਜਗਤਮੇਜਾਨੀਯਤਾ ॥ ਜਬਤਕੋਰਹਿਯੋਅਧਾਨਾ ॥ ਤਬਅਬਲਾਕੋਚਿਦੈਤ੍ਰਰਨਾ ॥ ੪ ॥
 ਅਤ੍ਰਿਲਾ ॥ ॥ ਤਿਨਪਸਾਦਿਹੁਕਿਯਬਹੁਪੁਰਖਬੁਲਾਇਕੈ ॥ ਤਿਨਦੇਖਤਗਹੀਸੈਇਸੁਖਾਦ
 ਰੂਸਾਇਕੈ ॥ ਚਮਕਿਰਾਂਦੁਉਠਿਭਈਚਰਿਤ੍ਰਮਨਾਅਨਿਕੈ ॥ ਚੋਪਤਿਕੋਨਾਮਾਬਚਾਰਿਉਚਾ

ਦੁਨਤਿਯੋਹੀਕੀਯੋ

Digitized by Panjab Digital Library | www.panjabdigilib.org

ਯਤਵੈ ਜੋ ਜਾਨ ਨਿਰਾਸਾ ॥ ੨੩ ॥ ਤਨ ਅਨੰਗ ਜਾ ਕੇ ਜਗੈ ਤਾਹਿ ਨ ਵੈਰ ਤਿਦਾਨਾ ॥ ਤਵਨ ਪੁਰਖ ਕੋ ਰੂ ॥ ੨੪ ॥
 ਰਿਯਤ ਜਹਾਨ ਰਕ ਕੀ ਖਾਨਾ ॥ ੨੪ ॥ ॥ ਰਾਮ ਜਨੀ ਗਿਰਜਾ ਨਾਮ ਬਿਧਾਤੈ ਮੁਹਿ ਦਿ
 ਯਾ ॥ ਤਵ ਮਿਲ ਬੇਹਿਤ ਭੇਖ ਜੋਗ ਕੇ ਮੇਕਿ ਯਾ ॥ ਤੁਰਤੁ ਸੇਜਹ ਮਹੀ ਅਥਾ ਅਨਿਸੁਹਾਇ ਯੋ ॥
 ਹੋਏ ਦਾਸੀ ਤਵ ਹੋਨ ਮੁਹਿ ਤਰਸਾਇ ਯੋ ॥ ੨੫ ॥ ਦੋਹਰਾ ॥ ॥ ਕਹਾ ਭੁਏ ਸੁਪ ਰੇ ਭੁਏ ਕਰਤ ਜੁ
 ਬਨ ਕੇ ਮਾਨਾ ॥ ਬਿਹਬਾਨ ਮੇਕਿ ਲਗੋ ਬਿਥਾਨ ਦੀ ਜੋ ਜਾਨਾ ॥ ੨੬ ॥ ॥ ਬਿਥਾਨ ਦੀ ਜੋ
 ਜਾਨਿ ਮੇਨ ਬਸਿ ਮੇਭੁਣੀ ॥ ਬਿਰਹ ਸਮੰਦ ਕੇ ਬੀਚ ਬੂਡ ਸਿਰ ਲੋਗਣੀ ॥ ਭੁਗ ਕਰੇ ਬਿਨੁ ਮੇਹਿ ਜਾ
 ਨ ਨਹਿ ਦੀਜੀ ਯੋ ॥ ਹੋ ਪਨ ਵਾਹੀ ਨਿਸਹੇ ਰਿਹਾ ਮਾਨ ਨ ਕੀਜੀ ਯੋ ॥ ੨੭ ॥ ਦਿਸਨ ਦਿਸਨ ਕੇ ਲੋਗ
 ਤਿਹਾਰੇ ਆਵਹੀ ॥ ਮਨ ਬਾਛੁ ਤੇ ਜੇ ਬਾਤ ਉਹੈ ਬਰਪਾਵਹੀ ॥ ਕਵਨ ਅਵਗਿਯਾ ਮੇਰਨ ਤੁਮ ਕਹ
 ਪਾਇ ਯੋ ॥ ਹੋ ਦਾਸਨ ਦਾਸੀ ਉਹੈ ਸੇਜ ਸੁਹਾਇ ਯੋ ॥ ੨੮ ॥ ਮੰਤ੍ਰ ਸਿਖਨ ਹਿਤ ਧਾਮ ਤਿਹਾਰੇ ਆ
 ਇਯੋ ॥ ਤੁਮ ਆਗੇ ਮੇ ਸੋਚ ਰਿਤ ਬਨਾਇ ਯੋ ॥ ਮੇਨ ਤਿਹਾਰੇ ਸੰਗ ਭੋਗ ਕਿਯੋ ॥ ਧੂਨਾ ਕਰੇ ॥ ਹੋ ਪਰਮ
 ਛੂਟ ਨ ਕੇਹੇ ਤਾਪਿ ਕਮਨ ਮੇਭੋਗੇ ॥ ੨੯ ॥ ॥ ਰਾਮ ਜਨੀ ਬਹੁ ਚਰਿਤ ਬਨਾਏ ॥ ਹਾ
 ਇਯੋ ॥ ਇਥਹੁ ਭਾਂਤਿ ਦਿਖਾਏ ॥ ਜੀਤ ਮੰਤ੍ਰ ਤੇ ਆਤਿ ਕਰੇ ॥ ਕੇ ਸੇਹੁ ਰਾਇ ਨ ਕਰੇ ਮੇ ਪਰੇ ॥ ੩੦ ॥
 ॥ ਚੋਰ ਚੋਰ ਕਹਿਉ ਠੀਸੁ ਆਗਾਨ ਜਾਇ ਕੋ ॥ ਤ੍ਰਾਸ ਦਿਖਾਯੋ ਤਾਹਿ ਮਿਲਨ ਹਿ
 ਤਰਾਇ ਕੋ ॥ ਬਹੁ ਰਿਕਹੀ ਤਿਯਾ ਆਇ ਬਾਤ ਸੁਨਿ ਲੀਜੀ ਯੋ ॥ ਹੋ ਅਬੈ ਬਪੈ ਹੋਤੇ ਹਿਕਿ ਮੇ
 ਹਿਭੁਜੀ ਜਿਯੋ ॥ ੩੧ ॥ ਚੋਰ ਬਚਨ ਸੁਨਿ ਲੋਗ ਪਹੁਚੇ ਆਇ ਕੋ ॥ ਤਿਨ ਪੁਤਿ ਕਹਿਯੋ ਕਿਸੇ ਤਉ
 ਠੀ ਬਰਾਇ ਕੋ ॥ ਗਏ ਪਾਮ ਤੇ ਕਹਿਯੋ ਮਿਤ੍ਰ ਕੇ ਕਰਿ ਪਕਾਰਿ ॥ ਹੋ ਅਬੈ ਬਪੈ ਹੋਤੇ ਹਿਕਿ ਮੇ ਸੋਭ
 ਗਕਰਾ ॥ ੩੨ ॥ ॥ ਤਬੈ ਰਾਇ ਚਿਤ ਕੇ ਬਿਖੇ ਮੇ ਸੋਕਿ ਯਾ ਬਿਚਾਰਾ ॥ ਚਰਿਤ ਖੇਲ
 ਕਛੁ ਨਿਕਾਸਿ ਯੋ ॥ ਇਹੈ ਮੰਤ੍ਰ ਕਾ ਸਾਰਾ ॥ ੩੩ ॥ ਭੁਜੇ ਤੋਇ ਜਤ ਜਾਤ ਹੈ ਭੁਗ ਕਿਯੋ ਪਰਮ ਜਾਇ ॥
 ਕਠਿਨ ਬਨੀ ਦੁਹੰ ਬਾਤ ਤਿਹ ਕਰਤਾ ਕਰੈ ਸਹਾਇ ॥ ੩੪ ॥ ਪੁਤ ਹੋਇ ਤੋਭਾਂਤੁ ਵਹੁ ਸੁਤਾ ਤੋਭੈ
 ਸਿਯਾ ਹੋਇ ॥ ਭੁਗ ਕਰੇ ਬਾਜਤ ਪਰਮ ਭਜੇ ਬਿਧਾਵਤ ਸੋਇ ॥ ੩੫ ॥ ਚੋਪਣੀ ॥ ॥ ਕਹਿਯੋ
 ਬੁਨਹੁ ਤੁਮ ਬਾਤ ਪਿਆਰੀ ॥ ਦਿਖਤੋ ਥੇ ਮੇ ਪੀਤ ਤਿਹਾਰੀ ॥ ਤੁਮ ਸੀਤਿ ਯਾਹਾ ਬਜੇ ਪਰੈ ॥ ਬ

Digitized by Panjab Digital Library | www.panjabdigilib.org

ਪਰਮੇਸਿਰਮਾਹਿਤਾਤਾਨਤੋਪਰਨਾਰਕੋਹੋਰਤਕਥੁਨਾਹਿ॥ ੧੦੦੦॥ ੧੦੦੦॥ ੧੦੦੦॥
 ਥਿਯਾਨੇਮੁਤਚਰਿਤ੍ਰੇਮੰਤ੍ਰੀਕ੍ਰਪਸੇਬਾਦੇਬੇੜਸਮੇਚਰਿਤ੍ਰਸਮਾਪਤਮਸਤੁਸੁਤਮਸਤੁ॥
 ੧੬॥ ੩੧੫॥ ੧੦੦੦॥ ੧੦੦੦॥ ੧੦੦੦॥ ੧੦੦੦॥ ੧੦੦੦॥ ੧੦੦੦॥ ੧੦੦੦॥ ੧੦੦੦॥
 ਭੋਰੋਤਪੁਨਿਲਿਯੋਸੁਨਿਕਟਿਭੁਲਾਇਕੋ॥ ਮੰਤ੍ਰੀਤਬਹੀਕਥਾਉਚਰੀਆਨਿਕੋਹੋਥਾਢਿ
 ਯੇਕ੍ਰਪਕੇਭਰਮਾਪਿਕਾਜਿਯਜਾਨਿਕੋ॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥
 ਗਲਕੀਥਾਲਾਤੋਮੇਕਿਯਾਚਰਿਤ੍ਰਤਿਨੇਸਤੁਮਸੁਨਹੁਨਿਪਾਲਾ॥ ੨॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥
 ਚੰਚਲਾਹਿਤ੍ਰਮੁਗਲਕੀਇਕਾ॥ ਜੰਤ੍ਰਮੰਤ੍ਰਅਰੁਬਸੀਕਰਨਜਾਨਤਹੁਤੀਅਨੇਕਾ॥ ੩॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥
 ੪॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥
 ਇਕੋਕਾਲਸਜਨਕੇਬਾਗਕਹਿਯੋਚਾਲਿਜਾਇਹੋ॥ ਹੋਇਹਮੂਰਖਕੇਦੇਖਤਭੋਗਕਮਾ
 ਇਹੋ॥ ੪॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥
 ਤੇਯਾਰੋਸੇਨਾਰਥਪੈਹੋਜਾਗਾ॥ ੫॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥
 ਸਤੇਸਸਿਪ੍ਰਗਟਿਯੋ॥ ਭੁਗਵਤਿਨਕੋਉਪਾਜਿਯੋਸੁਖਭੋਗੇ॥ ਬਿਰਹਨਿਕੋਸਾਇਕਸਸਿਮ
 ਰੇ॥ ੬॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥
 ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥
 ਰਿਯੋਪ੍ਰਯਾਤ੍ਰਿਯਨੇਸੇਤ੍ਰਿਯਾਪਿਯਨਲਪਟਾਇ॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥
 ਪ੍ਰਵਾਨਪਾਇ॥ ਜਾਨੁਕਚੰਦ੍ਰਾਮੀਨਕੋਫਿਰੇਬਿਭਾਲੀਆਇ॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥
 ਤਾਂਸੋਭੋਗਨਤਿਨਮਾਨੇ॥ ਚਾਰਜਾਮਪਟਿਕਾਇਕਜਾਨੇ॥ ਚੋਥੇਜਾਮਸੇਇਕਰਿਗੇ॥ ਚਤੁ
 ਰਨਕੋਗੀਵਾਕੁਚਗੇ॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥
 ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥
 ਦੁਜਨਵਲਨਦੀਨੇਪਰਨਦੁਸਦੰਦਹਿਬੇਕਾਜਾ॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥ ੧੦੦੦੦॥
 ਯਾਨਕੋਛੁਭੁਬਢਿਯੋਉਰਭੀਤਰਿਭਾਗੀ॥ ਅੰਤ੍ਰਿਰਿਤ੍ਰਾਗਿਕੋਮੋਤਿਨਹਾਰਦੁਰਾਵਤਜਾਨਿਭ
 ਯੋਉਜਿਯਾਗੀ॥ ਆਨਪੁਪੇਛੁਤਪੀਤਮੋਕੋਤਨਕੈਸੇਰੇਹੋਇਹਚਾਹਤਪਿਯਾਗੀ॥ ਚੰਦਚਰਿ
 ਯੋਸੁਚਹੋਚਿਰੋਲੀਚਿਤਦੇਤਦਿਵਾਕਰਿਕੀਦਿਸਗਾਗੀ॥ ੧੧॥ ਭੁਜੰਗਛੰਦਾ॥ ੧੦੦੦੦॥

ਪ੍ਰਾਨਪਿਆਰੇ ਫੁਲੇ ਫੁਲ ਆਏ ॥ ਵੀਪੇ ਚਾਗੇ ਮਨੇ ਦਰੇ ਮਨ ਸਾਢੇ ॥ ਕਿਧੀ ਗੀਰਥ ਦੇ ਸਤੁ ਕੇ ਸੁ
 ਧਾਰੇ ॥ ਸੁਨੇ ਕਾਨ ਅੰਸੇ ਨਵੇ ਸੇ ਨਿਹਾਰੇ ॥ ੧੨ ॥ ਸਤਿ ਹੀ ਬਾਗੁ ਮੇਤਰੇ ਹੁਰਿ ਚਰੈ ॥ ਰਿਝੈ ਪੈਤੁ ਮੇ
 ਭੇਗ ਭਾਟੁ ਭਕੇ ਮੇਯੋ ॥ ਬਿਲਿਭ ਨਾ ਕਰੇ ਪ੍ਰਾਰਥੇ ਤੇ ਪਧਾਰੇ ॥ ਸਭੈ ਚਿਤ ਕੇ ਦੂਰਿ ਕੋ ਸੋ ਕਰਾਰੇ ॥
 ੧੩ ॥ ॥ ਲਈ ਸਹਿ ਚਰੀ ਚਤੁਰ ਸੁਏ ਕਥੁ ਲਾਇ ਕੋ ॥ ਕਹਿਯੋ ਪਿਆਰ ਵਾਸਾ
 ਥਿਭੇ ਦਸ ਮਝਾਇ ਕੋ ॥ ਲਿਖਿ ਪਾਤਿਯਾ ਕਰਿ ਦਈ ਕਹਿਯੋ ਤਿਹ ਦੀਜੀਯੋ ॥ ਹੋ ਕਾਲ ਹਮ
 ਰੇ ਬਾਗ ਫਿਪਾ ਚਾਕਿ ਕੀਜੀਯੋ ॥ ੧੪ ॥ ਕਹਿਯੋ ਪਿਯਰ ਵਹਿਯੋ ਸਭੇ ਦਸ ਮਝਾਇ ਕੋ ॥
 ਕਾਲ ਹਮ ਰੇ ਬਾਗ ਫਿਪਾ ਕਰਿਆਇ ਕੋ ॥ ਜਬੋ ਮੁਗਲ ਫੁਲ ਦੇ ਹੋ ਰੂਖ ਚੜ੍ਹਾਇ ਕੋ ॥ ਹੋਤ
 ਬੈ ਸਜਨ ਵਾਸਿ ਲਿਯਹੁ ਹਮ ਕੋ ਆਇ ਕੋ ॥ ੧੫ ॥ ॥ ਪਾਤ ਮੁਗਲ ਕੋ ਚੁਲੀ ਅਪ
 ਨੇ ਬਾਗ ਲਿਵਾਇ ॥ ਰਸ ਕਸਲੇ ਮਦਰ ਚਲੀ ਪ੍ਰਿਦੈ ਹਰਖ ਉਪਜਾਇ ॥ ੧੬ ॥ ਬਾਗ ਮੁਗ
 ਲ ਕੋ ਲੇ ਚਲੀ ਉਤਨਿ ਪਸਤਹਿ ਬੁਲਾਇ ॥ ਫੁਲ ਨ ਚਬਾਵਨ ਕੇ ਨ ਮਿਤਿ ਚੜ੍ਹੀ ਬਿਰਛ ਪ
 ਰਿਜਾਇ ॥ ੧੭ ॥ ਚੜ੍ਹਤ ਰੂਖ ਅੰਸੇ ਕਹਿਯੋ ਕਹਾ ਕਰਤ ਤੇ ਕਾਜਾ ॥ ਮੁਹਿ ਦੇਖਤ ਤਿਯਾ ਅਨਤ
 ਸੋਗ ਮਤਨ ਆਵਤ ਲਾਜਾ ॥ ੧੮ ॥ ਉਤਰਿ ਰੂਖ ਤੇ ਯੋ ਕਹੀ ਕਹਾ ਗਈ ਵਹੜੀਯਾ ਤੈ ਜਿਹਾ
 ਬਭੇਗਤ ਹੁਤੇ ਅਧਿਕ ਮਾਨ ਸੁਖ ਜੀਆ ॥ ੧੯ ॥ ਮੇਨ ਗਮਿਯੋ ਤਿਯਾ ਅਨਤ ਸੋਭਯੋ ਬੇਦਯ
 ਚਿਕੋਨਾ ਕਛੁ ਚਰਿਤ੍ਰਾਇ ਹਰੂਖ ਮੇਯੋ ਕਹਿ ਬਾਂਧੀ ਮੇਨ ॥ ੨੦ ॥ ਯੋ ਚਿਤਾ ਚਿਤ ਬੀਚ ਕਰਿ
 ਚਾਹਿਯੋ ਬਿਰਛ ਪਰਿਧਾਇ ॥ ਰਤ ਮਾਨੀ ਤਿਯਾ ਨਿਪਤ ਕੇ ਸੁਤ ਕੋ ਨਿਕਰਿ ਬੁਲਾਇ ॥ ੨੧ ॥
 ਅਤਿ ਪੁਕਾਰ ਕਰਿ ਦੁਖ ਤੇ ਉਤਰਿਯੋ ਨਿਪਸਤ ਜਾਨਾ ॥ ਉਤਰਤ ਦਿਯੋ ਭਜਾਇ ਤਿਯਕ
 ਫੁਲ ਦੇਖਿਯੋ ਮਾਨੀ ॥ ੨੨ ॥ ॥ ਚਾਕਿ ਕਾਜੀ ਪੈਗਯੋ ਤਾਰਿਯੋ ਸੇ ਕਹਿਯੋ
 ਏਕ ਰੂਖ ਅਚਰ ਜੋ ਕੇ ਅੰਖਲੇ ਲਹਿਯੋ ॥ ਤੋ ਕੇ ਚਾਕਿ ਕਾਜੀ ਜਾਪਿ ਨਿਹਾਰਿਯੋ ॥ ਹੋ ਮੇਰੇ
 ਚਿਤ ਕੇ ਰਹਮ ਸੁਆਜ ਨਿਵਾਰਿਯੋ ॥ ੨੩ ॥ ਦੇਹਰਾ ॥ ਸੁਨਤ ਬਚਨ ਕਾਜੀ ਉਡਿਯੋ ਸੀ
 ਗਲਈ ਨਿਜ ਨਰਿ ॥ ਚਲਿਯੋ ਤਿਹ ਰੂਖ ਤਰਲੇ ਗਸੀਰ ਕੇ ਦਾਰਿ ॥ ੨੪ ॥ ॥
 ਕੇਦਿਨਾਰਿ ਸੋ ਸਭ ਤਿਨ ਕਹਿਯੋ ॥ ਤਾਪਾਛੇ ਤਿਹ ਦੁਮ ਕੇ ਲਹਿਯੋ ॥ ਤਿਨ ਹੁੰ ਅਪਨੇ ਮਿਤ੍ਰ

ਲਾਘੋ ਚੁਖ ਚਰੇ ਪਿਯੋਗ ਕਮਾਘੋ ॥ ੨੫ ॥ ਆਸਤੁ ॥ ॥ ਮੋਹਿ ਮੀਰ ਜੇਕਰ ਯੋ ਸਤ ਸੇ ਜਾਨਿ ॥ ੪੧ ॥
 ਯੋ ਤਾ ਵਿਨ ਤੇ ਤਿਨ ਮੁਗਲ ਵਿਭੂ ਕਰਿ ਮਾਨਿਯੋ ॥ ਤਵ ਨ ਦਿਵ ਸਕਾ ਜੀ ਚੇਰੇ ਧ੍ਰੋਹ ਧਿਯੋ ॥ ਹੋ ਸਤ
 ਬਰਨ ਸੇ ਉਭਯੋ ਜੁਮੇ ਕੋਇ ਨ ਕਹਿਯੋ ॥ ੨੬ ॥ ਏਹ ਰਾ ॥ ॥ ਕੇਦਿਕ ਸਟ ਸਿਆਨੇ ਸਹ ਹਿਕੋ ਸੇ
 ਵਰੇ ਅਨੰਗ ॥ ਨੈਕ ਨੇਹ ਨ ਹਿਕੀ ਜੀਯੋ ਤਉ ਤਰੁਨ ਕੇ ਸੰਗ ॥ ੨੭ ॥ ਆਸਤੁ ॥ ॥ ਆਸਤੁ ॥
 ਮੰਤ੍ਰੀ ਭੂਪ ਸੰਬ ਦੇ ਸਪਤ ਦਸ ਮੋਚ ਰਿਤੁ ਸਾ ॥ ਪਤ ਮ ਸਤ ਜੁਭ ਮ ਸਤੁ ॥
 ॥ ੨੮ ॥ ॥ ਏਹ ਰਾ ॥ ॥ ਕਥਾ ਸਤ ਵੀਰਾ ਮ ਕਵਿ ਉਚਰੀ ਹਿਤ ਚਿਤ
 ਲਾਇ ॥ ਬਹੁ ਰਿਕਥਾ ਬੰਧਨ ਨਿਮਿਤਿ ਮਨੇ ਕਰਿਯੋ ਉਪਾਇ ॥ ੧ ॥ ਧਾਮ ਨਿਕਟ ਤਾ ਕੇਹ
 ਤ ਹਿਰੁ ਬਦੀ ਜਿਹ ਨਾ ਰਿ ॥ ਤਿਨ ਹੂੰ ਕਰਿਯੋ ਚ ਰਿਤੁ ਇਕ ਸੇਤੁ ਮ ਸੁਨਹੁ ਸੁਪਾਰਿ ॥ ੨ ॥ ਆਸਤੁ
 ਈ ॥ ॥ ਸ੍ਰੀ ਛਲਾਛਿਦ ਕੁਮਾਰਿ ਤਿਹ ਨਾਮ ॥ ਦੂਜੇ ਹਹਿਤ ਮੁਗਲ ਕੀ ਬਾਮ ॥ ਤਿਨ ਜੁਕੀ
 ਸੁਚ ਰਿਤੁ ਸੁਨਾਉ ॥ ਤਾ ਤੇ ਤੁਮ ਰੇ ਪਿਦੈ ਸਿਰਾਉ ॥ ੨ ॥ ਅਹਿਲਾ ॥ ॥ ਏਕ ਦਿਵ ਸਤਿ ਨ ਮਹ
 ਦੀ ਲਈ ਮੰਗਾਇ ਕੋ ॥ ਲੀਪਾ ਆਪ ਨੇਹਾ ਬਪਤ ਹਿਦਿ ਖਰਾਇ ਕੋ ॥ ਯਾਰ ਦੂਸਰੇ ਸੰਗ ਯੋ ਕ
 ਹਿਯੋ ਸੁਪਾਰਿ ਕੋ ॥ ਹੋ ਮੇਰੇ ਤੁਮ ਰੇ ਤੀਰ ਤਿਹ ਰੇ ਪਿਯਾਰ ਕੋ ॥ ੩ ॥ ਆਸਤੁ ॥ ॥ ਪਿਰ ਪਿਯਾ
 ਰੇ ਆਯੋ ਜਬ ਜਾਨਿਯੋ ॥ ਯਾਰ ਦੂਸਰੇ ਸੰਗ ਬਖਸ਼ਿਯੋ ॥ ਮੇ ਅਬ ਹੀਲ ਪੁਕੇ ਹਿਤ ਜੋਹੋ ॥ ਆਨਿ
 ਨਾਰਤ ਦੁਪਾਸ ਬੰਧੋ ॥ ੪ ॥ ਏਹ ਰਾ ॥ ॥ ਨਾਰ ਖੁਲਾਯੋ ਜਾਰ ਤੇ ਗਈ ਯਾਰ ਕੇ ਪਾਸਿ ॥ ਜਾਇ
 ਨਿਪਤ ਕੇ ਸੰਗ ਮੀਰ ਚਕ ਕਿਯਾ ਨਤਾਸ ॥ ੫ ॥ ਆਸਤੁ ॥ ॥ ਮੁਹ ਰਿਪ ਰਾਪ ਤਿਹੋਇ ਇਕ ਕੋ
 ਲੇਵਹੀ ॥ ਬਿਨੁ ਦੀਨੇ ਪਨ ਸਰੇ ਕੋ ਪਨ ਦੇਵਹੀ ॥ ਧਨੀ ਤਿਅਗਿ ਨਿਰਪਨ ਕੋ ਕੋਗਿ ਹਜਾਵਹੀ ॥
 ਹੋਰਾਵ ਤਿਯਾਗ ਕਰਿ ਰੰਕ ਵਨ ਚਿਤ ਲਿਆਵਹੀ ॥ ੬ ॥ ਏਹ ਰਾ ॥ ॥ ਨੇਹ ਨਾ ਨਿਰਤ ਮਾ
 ਨ ਕਰਿ ਰਾਜਾ ਦਿਆਉ ਠਾਇ ॥ ਲਗੀ ਮਹਿ ਦਿਖਾ ਕਰਿ ਰਹੀ ਨਾਰ ਬੰਧ ਯੋ ਆਇ ॥ ੭ ॥ ਬੰ
 ਨ ਸੁਨਤ ਮੁਰਖ ਉਠਿਯੋ ਭੇਦ ਨ ਸਕਿਯੋ ਪਛਾਨਾ ॥ ਬਾਧਿਯੋ ਬੰਦ ਜਰ ਕੋ ਅਧਿਕ ਪੀਤ ਮਨਿ ਮ
 ਨਿ ॥ ੮ ॥ ਪੀਤਿ ਕੋ ਸਿਯੋ ਤਨ ਬਢੈ ਕਸਟ ਕੋ ਸਿਹੁ ਹੋਇ ॥ ਤਉ ਤਰੁਨਿ ਸੇਵੇ ਸਤੀਭੂ ਲਿਨ ਕਰਿ
 ਯਹੁ ਹੋਇ ॥ ੯ ॥ ਆਸਤੁ ॥ ॥ ਆਸਤੁ ॥ ॥ ਚਰਿਤੋ ਮੰਤ੍ਰੀ ਭੂਪ ਸੰਬ ਦੇ ਅਸ

ਟਵਸਮੇਰਹਿਤਸਮਾਪਤਮਸਤਸੁਭਮਸਤੁ॥੧੩॥੧੩॥ ॥ਅਫਜੂ॥ ॥ਚੈਪਈ॥
 ਬੰਦਸਲਾਨਿਪਸਤਹਿਪਠਯੋ॥ਪਾਤਸਮੇਪੁਨਿਨਿਕਟਿਬੁਲਾਯੋ॥ਬਹੁਰੋਮੜੀਕਥਾਉਚਾਰਿ
 ਯੋ॥ਚਿਤ੍ਰਸਿੰਘਕੋਭਗਮਾਨਿਵਾਰਿਯੋ॥੧੪॥੧੪॥ ॥ਸਾਹਜਹਨਬਾਦੇਮੇਏਕਮੁਗਲ
 ਕੀਬਾਣਾ॥ਤਸੇਕਿਆਚਰਿਤ੍ਰਇਕਸੋਤੁਮਸੁਨਹੁਨਿਪਾਲਾ॥੨॥ਚੈਪਈ॥ ॥ਤਕੋਲਮ
 ਨਦਰਾਬਨੋ॥ਅਮਿਤਰੂਪਤਕੋਲਗਜਾਨੋ॥ਅਪਿਕਤਰੁਨਿਕੋਤੇਜਾਬਿਰਾਜਤਾ॥ਜਾਸਾਅ
 ਨਤਨਕਤਹੁੰਗਜਤਾ॥੧੫॥੧੫॥ ॥ਨਿਸਾਦਿਨਬਾਸੁਤਹਕੋਰੈਮੁਗਲਨਅਨਤੈਜਾਇ॥
 ਐਰਇਸਾਤ੍ਰਿਯਨਸੇਭਜੈਤ੍ਰਿਯਤੇਕਛੁਸਮਿਕਾਇ॥੪॥ਹੋਰਿਮੁਗਲਅਨਤੈਰਮਰਤਰੁਨਿਪਾ
 ਰਿਰਿਸਾਚਿਤਾ॥ਕੀਨਏਕਬੁਲਾਇਗ੍ਰਿਹਬਾਲਬਨਿਕਕੋਮਿਤਾ॥੧੬॥੧੬॥ ॥ਏਕਾਦਿਵਸਤਸੇ
 ਕਹਿਯੋਭੇਦਸਕਲਸਮਝਾਇ॥ਪੁਤ੍ਰਪਾਮਤਿਹਰਾਖਿਯੋਨਿਜਪਤਤੇਰੁਪਾਇ॥੧੭॥੧੭॥
 ਯਸੇਵਤ੍ਰਿਯਜਾਗਕੋਪਤਿਕੋਦਿਯੋਜਗਾਇ॥ਲੋਆਗਿਆਸੁਤਬਨਿਕਕੋਸਿਗਾਬਿਹ
 ਰੀਜਾਇ॥੧੮॥੧੮॥ ॥ਪਿਯਸੇਵਤ੍ਰਿਯਜੇਜਗੀਕਹੈਦੁਸਟਕੋਊਆਇ॥ਤੁਰਤਦੇਸਤੀਪਤਿਤ
 ਜੈਨਾਤ੍ਰਨੇਹਛੁਦਿਜਾਇ॥੧੯॥੧੯॥ ॥ਪਿਯਕੋਪਿਥਮਜਿਵਾਇਆਪੁਪੁਨਿਪਾਇਯੋ॥
 ਪਿਯਪੁਛੈਬਿਨੁਨੈਕਨਲਪੁਕਹਿਜਾਇਯੋ॥ਜੇਪਿਯਾਆਇਸੁਰੇਸੁਸਿਰਿਪਰਿਠੀਜੀਯੋ॥
 ਹੋਬਿਨੁਤਕੋਕਛੁਕਹੈਨਕਾਰਜਕੀਜੀਯੋ॥੨੦॥੨੦॥ ॥ਬਿਨੁਪਿਯਕੀਆਗਿਆਲਝ
 ਮੇਲਾਘਕੋਨਹਿਜਾਉ॥ਕੋਟਕਸਟਤਸੇਪੇਸੋਯੋਪਿਯਕੋਕਹਿਯੋਕਮਾਉ॥੨੧॥੨੧॥ ॥ਸੁਨਤਬਚਨ
 ਮੂਰਖਮੁਗਲਆਗਿਆਤ੍ਰਿਯਕਹਿਦੀਨਾ॥ਗੀਤਗਾਯੇਜੜਬੈਨਸੁਨਿਸਾਕਿਯੋਨਕਛੁਛਲ
 ਚੀਨਾ॥੨੨॥੨੨॥ ॥ਸੁਨਤਬਚਨਤ੍ਰਿਯਉਠਿਚਲੀਪੀਯਕੀਆਗਿਆਪਾਇ॥ਰਤਿਮਾਨੀਸੁਤ
 ਬਨਿਕਸੋਰ੍ਹਿਦੈਹਰਖਉਪਜਾਇ॥੨੩॥੨੩॥ ॥ਪਰੈਆਪਦਾਕੈਸਿਯੋਕੋਟਿਕਸਟਸਹਿਲੇਤਾ॥ਤ
 ਊਸੁਪਰਨਗਇਸਾਤ੍ਰਿਯਨਭੇਦਨਾਅਪਨੇਦੇਤਾ॥੨੪॥੨੪॥ ॥ਪਸੀਬਾਦੇਉਨੀਸਵੈਚਰਿਤ੍ਰਸਮਾਪਤਮਸਤਸੁਭਮਸਤੁ॥੨੫॥੨੫॥
 ੬੫॥ ॥ਬਹੁਰਿਬੰਦਕਿਹਮਾਤ੍ਰਿਨਿਜਪੁਤਰਾਰਿਯੋ॥ਭਈ

ਕੇਰਬਹੁਰੇ ਨਿਕਟਿਕੋਰਕਾਰਿਯੋ॥ ਤਬੋਮੜੀਯੋਰਾਇਸੇਬੰਨਭਾਖਿਯੋ॥ ਚਿਤ੍ਰ ਸਿੰਘਕੇਪੂਤਕੇ ੪੧੨
 ਪਾਨਰਾਖਿਯੋ॥ ੧॥ ਸਹਿਰਚੀਨਾਮਾਚੀਨੋਮੇਏਕਨਰੀ॥ ਆਪਨੇਖਾਵੇਦਹਿਅਧਿਕਪਿਆ
 ਰੀ॥ ਜੁਸੇਬੈਲਾਖੇਵਹੀਬਾਤਮਨੇ॥ ਬਿਨਤਾਹਿਪੂਛੇਨਹੀਕਾਜਣਨੇ॥ ੨॥ ਦਿਨੇਰੇਨਰੁਰੇਰਹੇ
 ਤਾਹਿਰੇਰੇ॥ ਬਿਨਾਤਾਹਿਨਹਿਇਦਕੀਹੁਰਧੇਰੇ॥ ਤਿਯਾਰੂਪਅਨੁਪਲਾਹਿਪੀਯਜੀਵੈ॥ ਬਿਨ
 ਨਾਹਿਪੂਛੇਨਹੀਪਾਨਪੀਵੈ॥ ੩॥ ਮਤੀਲਾਘਨੀਕੋਰਹੈਨਾਮਬਾਲਾ॥ ਦਿਪੇਚਾਰਾਭਾਮਨੇਰਾ
 ਗਮਾਲਾ॥ ਸੁਨੀਕਾਨਮੇਸੀਨਮੇਸੀਨਿਹਾਰੀ॥ ਭੁਈਹੈਨਾਅਗੇਨਦੈਹੈਕੁਮਾਰੀ॥ ੪॥ ਮਨੇਅ
 ਪਲੇਹਾਬਥਹੋਮੇਬਨਾਈ॥ ਕਿਧੈਦੇਵਜਾਨੀਕਿਧੈਮੇਨਜਾਈ॥ ਭੁਈਨਾਹਿਨਹਿਹੈਨਦੈਹੈਇਕ
 ਵੈਸੀ॥ ਮਨੇਜਛੁਨੀਨਗਨੀਕਿਨੇਨੇਸੀ॥ ੫॥ ਤਿਨਿਕਵੇਸਕੋਰਵੈਸੇਨਹਨਿਯੋ॥ ਮਹਾਚਤੁਰ
 ਤਿਹਚਿਤਕੇਬੀਚਜਾਨਿਯੋ॥ ਆਧਿਕਰੂਪਅਨੁਪਤਾਕੇਬਿਰਾਜੈ॥ ਲਖੇਜਾਹਿਕੰਦਪਕੇਦਗਪ
 ਭਾਜੈ॥ ੬॥ ਦਿਹਜਾ॥ ਅਧਿਕਪੀਤਰਾਸੈਕਰੀਚਿਤਮੇਰਤੁਰਪਛਾਨਾ॥ ਭਿਟਣੀਲਜਾ
 ਸਭੈਬਪੀਬਿਰਹਕੇਬਾਨਾ॥ ੭॥ ਭੇਟਕਛੁੰਦਾ॥ ਲਖਿਰੂਪਲਲਾਜੁਕੋਰੀਰਹੀ॥ ਜਿਹ
 ਜੇਤਿਪ੍ਰਭਾਨਹਿਜਾਤਕਹੀ॥ ਨਿਸਏਕਤਿਯਾਤਿਹਬੈਲਿਲਯੋ॥ ਮਨਭਾਵਭੂਪਸੈਭੋਗਕਿ
 ਯੋ॥ ੮॥ ਸਿਗਰੀਨਿਸਿਭੂਪਸੈਭੋਗਕਿਯੋ॥ ਇਹਈਚਤਿਯਾਪਤਿਆਨਿਪਰਿਯੋ॥ ਇਹ
 ਆਵਤਜਾਨਰੁਗੀਹਿਯੋਮੇ॥ ਇਹਭਾਂਤਿਚਰਿਤਤਾਵਿਯੋਜੀਯੋਮੇ॥ ੯॥ ਭਕਿਯਾ
 ਕਰਿਗਾਖਿਯੋਨਿਪਹਿਅਪਨੀਸੇਜਬਨਾਇ॥ ਜਾਇਪਿਯਹਿਅਗੋਲਿਯੋਪਰਮਪ੍ਰੀਤਉਪ
 ਜਾਇ॥ ੧੦॥ ਰੂਪਲਖਿਯੋਚਿਤਮੇਛਸਿਯੋਆਨਿਤਿਅਕੋਰੇਤਾ॥ ਅਧਿਕਾਚਿਤਭੀਤਰਿ
 ਰੁਹਿਯੋਸੁਸਨਊਚੈਲੇਤਾ॥ ੧੧॥ ਪਤਿਸੋਅਤਿਰਤਿਮਨਕੋਰਹੀਗਰੇਲਪਟਾਇ॥ ਕਿਯੋ
 ਸਿਰਨੇਰੂਪਕੇਸੇਇਹਹੋਸੁਖਪਾਇ॥ ੧੨॥ ਕੁਰਭਏਉਠਿਪਿਯਗਯੋਨਿਪਸੈਭੋਗਕਮਾਇ॥
 ਕਾਢਿਸਿਗਨਾਤੇਤੁਰਤਸਦਨਾਵੇਪਹਚਾਇ॥ ੧੩॥ ਜੇਸਿਯਾਨੇਪ੍ਰੇਜਗਤਮੇਰਿਯੋਸੈਕ
 ਰਤਪਿਯਾਗਾਤਾਹਿਮਹਾਂਜੜਸਮਾਇਯੋਚਿਤਭੀਤਰਿਨਿਰਧਾਰਾ॥ ੧੪॥ ਤਿਯਾਰੂਪਸੈਭੋਗਕਮਾਇ॥
 ਤਿਯਾਰੂਪਸੈਭੋਗਕਮਾਇ॥ ਤਿਯਾਰੂਪਸੈਭੋਗਕਮਾਇ॥ ਤਿਯਾਰੂਪਸੈਭੋਗਕਮਾਇ॥

Digitized by Panjab Digital Library | www.panjabdigilib.org

੬੧੩
 ਧਰਮਕਰੇਧਨਧਮਧਰਮਤੇਰਾਜਸੁਹਯੋ ॥ ਕਹਿਯੋਤੁਹਾਰੇਮਾਨਧਰਮਕੈਸੇਕੈਛੋਰੇ ॥ ਮਹਾਂਨਰਕ
 ਕੇਬੀਚਵੇਹਾਪਨੀਕਿਯੋਬੋਰੇ ॥ ੧੯ ॥ ਕਹਿਯੋਤੁਹਾਰੇਮਾਨਿਭੋਗਤੋਸੋਨਹਿਕਰਿਯੋ ॥ ਛਲਕ
 ਲਕਕੇਹੇਤਾਅਧਿਕਮਨਭੀਤਰਿਤੁਰਿਯੋ ॥ ਛੁਗਿਥਿਖਾਹੁਤਾਨਹਿਕੇਲਤੋਸੋਨਕਮਾਊ ॥ ਧਰਮ
 ਰਾਜਕੀਸਭਾਠੈਰਕੈਸੇਕਰਿਪਾਊ ॥ ੨੦ ॥ ਕਾਮਾਤੁਰਪੈਜੋਰਿਯਾਆਵਤਨਰਕੇਖ
 ਸਾਮਹਾਨਰਕਸੇਝਾਰਿਯੋਦੈਜੋਜਨਨਿਰਾਸਾ ॥ ੨੧ ॥ ਪਾਇਪਰਤਮੇਰੇਸਦਾਪੂਜਕਹਤਹੈਮੋਹਿ
 ਤੁਸੈਗੀਝੈਰਮਿਯੋਚਹਤਲਾਜਨਆਵਤਤੋਹਿ ॥ ੨੨ ॥ ਕ੍ਰਿਸਨਪੂਜਜਗਕੇਛੁਏਕੀਨੀਰਾਸਿਥ
 ਨਾਇਭੋਗਰਾਧਕਾਸੈਕਰੇਪਰੇਨਰਕਨਹਿਜਾਇ ॥ ੨੩ ॥ ਪੰਚਤਲੈਥਹਮਕਰਿਕੀਨੀਨਰਕੀ
 ਦੇਹਾਕੀਆਪਾਪਹੀਤਿਨਬਿਖੋਇਸਤੀਪੁਰਖਸਨੇਹਾ ॥ ੨੪ ॥ ਭਾਤੇਆਨਿਰਮੇ
 ਮੁਹਿਸੰਗਾ ॥ ਬਿਖਾਪਤਮੁਰਤਨਅਧਿਕਅਨਿਰਾਮਾ ॥ ਅਜੁਮਿਲੇਤੁਮਹੇਬਿਨੁਮਰਿਯੋ ॥ ਬਿਰਹਨ
 ਲਕੇਭੀਤਰਿਜਰਿਯੋ ॥ ੨੫ ॥ ਦਿਹਰਾ ॥ ਅਗਤੇਭਯੋਅਨਗਤੋਦੇਤੋਮਹਿਦੁਖਆਇ ॥
 ਮਹਾਭੁੰਦ੍ਰਜੋਕਪਕਰਿਤਾਹਿਨਦਿਯੋਜਰਾਇ ॥ ੨੬ ॥ ਧਰਹੁਪੀਰਜਮਨਬਾਲਮਦ
 ਨਤਮੇਰਕਸਿਕਰਿਯੋ ॥ ਮਹਾਰੁਵਕੋਪਿਆਨਪਰਹਮਨਬੀਚਸੁਤੁਰਿਯੋ ॥ ਹਮਨਤੁਹਾਰੇਸੰਗਤੁ
 ਚਿਮਾਨਕਰੈਗੋ ॥ ਤਿਆਗਿਧਰਮਕੀਨਾਰਿਤੋਹਿਕਬੁੰਨਬਰੈਗੋ ॥ ੨੭ ॥ ਆਰ੍ਹਿਣਾ ॥ ਕਹਿ
 ਯੋਤੁਹਾਰੇਮਾਨਿਭੋਗਤੋਸੋਕਿਯੁਕਰਿਯੋ ॥ ਪੋਰਨਰਕਕੇਬੀਚਜਾਇਪਰਬੇਤੇਤੁਰਿਯੋ ॥ ਤਵ
 ਆਲਿਗਨਕਰੇਧਰਮਅਰਿਕੈਮੁਹਿਗਾਹਿਯੋ ॥ ਹੋਆਤਿਅਪਜਸਕੀਕਥਾਜਗਤੋਮੋਸੋਨਿ
 ਤਕਹਿਯੋ ॥ ੨੮ ॥ ਚਲੈਨਿਵਕੀਕਥਾਬਕੁੜਕਸਤਿਨੈਦਿਖੈਯੋ ॥ ਧਰਮਰਾਜਕੀਸਭਾਜੂਥ
 ਕੈਸੇਕਰਿਯੋ ॥ ਛੁਗਿਯਰਨਾਬਲਾਖਿਯਾਲਹਮਰੇਨਹਿਪਰਿਯੋ ॥ ਕਹੀਸੁਹਮਸੈਕਹੀਬ
 ਹਰਿਯਹਿਕਹਿਯੋਨਕਰਿਯੋ ॥ ੨੯ ॥ ਆਰ੍ਹਿਣਾ ॥ ਨੁਪਕਾਅਰਿਯੋਕਹੀ
 ਰੋਗਮੋਸੋਪੀਯਕਰਿਯੋ ॥ ਪਰੇਨਨਰਕਕੇਬੀਚਅਧਿਕਾਚਿਤਮਾਝਿਨਤੁਰਿਯੋ ॥ ਨਿਦਤਿਹਾ
 ਰੀਭੋਗਕਾਕਰਿਕੈਮੁਖਕਰਿਯੋ ॥ ਹੋਤਾਸਤਿਹਾਰੇਸੋਸੁਅਧਿਕਾਚਿਤਭੀਤਰਿਤੁਰਿਯੋ ॥
 ੩੦ ॥ ਤੋਕਰਿਯੋਕੋਊਨਿਦਕਛੁਜਬਭੇਦਲਖੈਗੋ ॥ ਜੋਲਖਿਯੋਕੋਊਬਾਤਤਾਸਤੋਮੋਨਰਹੈ

ਤੁਕ

ਗੋ॥ ਆਜੁ ਹਮਾਰੇ ਸਾਥ ਮਿਤ੍ਰ ਰੁਚੇ ਸੋਗ ਤਿਕਰਿਯੋ॥ ਚਿਨਤ ਰਛਾ ਡੋਟਾਂ ਗਤਰੇ ਅਥਹੋਇ ਨਿਕਰੀ
 ਐ॥ ੨੮॥ ਟਾਂਗਤ ਰੇ ਸੋ ਜਾਇ ਕੋਲ ਕੋ ਜਾਰਿ ਨਾਵੈ॥ ਬੈਠ ਨਿਛੂ ਸਕਰਹੇ ਰੈ ਨਿਸਿਰਾ ਹੀਲਖ
 ਜਾਵੈ॥ ਬਧੇ ਧਰਮ ਕੋ ਮੇਨ ਭੋਗਤੁ ਹਿਸਾਥ ਕਰਤ ਹੋ॥ ਜਗਾ ਅਪਜ ਸਕੇ ਹੇਤ ਅਧਿਕ ਚਿਤ ਬੀ
 ਚੜ੍ਹ ਰਤ ਹੋ॥ ੨੯॥ ਕੋਇ ਜਤਨ ਤੁਮ ਕਰੇ ਭੁਜੇ ਬਿਨੁ ਤੇ ਹਿਨ ਛੋਰੇ॥ ਗਾਹਿ ਆਪਨ ਪਰ ਆਜੁ ਸ
 ਗਰਤੋ ਕੋ ਨਿਸਤੋ ਹੋ॥ ਮੀਤ ਤਿਹਾਰੇ ਹੇਤ ਕਾਂ ਸਿਕਰ ਵਤੁ ਭੋਲੈ ਹੋ॥ ਹੋ ਸਰਮ ਰਾਜ ਕੀ ਸਭਾ ਜੂ
 ਬਠਾਵੀ ਫਿਰੈ ਹੋ॥ ੩੦॥ ਆਜੁ ਪਿਯਤ ਵਸੀਰਾ ਸੇ ਜਗਾ ਚਿਮਾਨੁ ਹੋ॥ ਅਨਭਾਵ ਤੋ ਕੋ ਭੋਗ
 ਰੁਚਿਤ ਚਿਤ ਮਾਹਿਕ ਮੋਹੋ॥ ਆਜੁ ਸੁਗਤਿ ਸਭ ਰੈਨ ਭੋਗ ਸੁੰਦਰਤ ਵਕਰਿ ਹੋ॥ ਸਿਵ ਬੈਰੀ ਕੋ
 ਦਰਪ ਸਕਲ ਮਿਲਿ ਤੁਮੇ ਪਰਹਰਿ ਹੋ॥ ੩੧॥ ਪ੍ਰਥਮ ਛਤ੍ਰ ਕੇ
 ਮਾਇਯੋ ਬਿਪਿਜਨ ਮਹਾਰੋ॥ ਬਹੁ ਰਿਜਗਤ ਕੇ ਬੀਚ ਕਿਯੋ ਕੁਲੰਭੀ ਜੀਯਾਰੋ॥ ਬਹੁ ਰਿਸ
 ਭਨ ਮੇ ਬੈਠਾ ਆਪ ਕਉ ਪੂਜ ਕਹਾਉ॥ ਹੋਰ ਮੇਤੁ ਹਾਰੇ ਸਾਥ ਨੀਚ ਕੁਲ ਜਨ ਮਹਿ ਪਾਉ॥ ੩੨॥
 ੩੩॥ ਆਕੁਲ॥ ੧॥ ਕਹਾ ਜਨ ਮਕੀਬਾਤ ਜਨ ਮਸਕਰੇ ਤਿਹਾਰੋ॥ ਹਮੇ ਨਹਾ
 ਸੇ ਆਜੁ ਐਸਾ ਪਟਕਾਗਾ ਹਮਾਰੋ॥ ਬਿਰਹਿ ਤਿਹਾਰੇ ਲਾਲ ਬੈਠਿ ਪਾਵ ਕਮੇ ਬਰਿਯੋ॥ ਹੋ ਪੀਵ
 ਹਲਾਹਲ ਆਜੁ ਮਿਲੇ ਤੁਮਰੇ ਬਿਨੁ ਮਰਿਯੋ॥ ੩੪॥ ਰਾਇਤੁ
 ਰਿਯੋ ਜਿਯਦੇ ਮੁਝੈ ਸੀਭਗ ਵਤ ਕੀ ਆਨਿ॥ ਸੀਕਤਿ ਯਾਗ ਯਾਸੈ ਰਮੈ ਕਰਿ ਹੋ ਨਰਕ ਪਯਾਨ॥
 ੩੫॥ ਤ੍ਰਿਯਾਬਾਚਾ॥ ੧॥ ਦੇਹਰਾ॥ ੧॥ ਚਿਤ ਕੇ ਸੋਕ ਨਿਵਰਤ ਕਰਿ ਹਮੇ ਹਮਾਰੇ ਸੀਰਾ॥
 ਮਿਲੇ ਤਿਹਾਰੇ ਬਿਨੁ ਅਧਿਕ ਬਿਆਪਤ ਮੋਹਿ ਅਨਿਗਾ॥ ੩੬॥ ਨਰਕ ਪਰਨਤੋ ਮੇਡੋਰੇ ਕਰੇਨ
 ਤੁਮੇ ਸੀਰਾ॥ ਤੇਤਨ ਮੇਤੁ ਨ ਕੈਸਹੀ ਬਿਆਪਤ ਅਧਿਕ ਅਨਿਗਾ॥ ੩੭॥ ਤੁਰਨਿਕਰਿ
 ਯੋ ਬਿਥਿ ਤੇਹਿਤ ਰੁਨਿ ਹੀਦੇ ਹਮਾਰੋ॥ ਲਖੇ ਤੁਮੇਤਨ ਆਜੁ ਮਦਨ ਬਸਿਭ ਯੋ ਹਮਾਰੋ॥ ਮਨ ਕੋ
 ਭਰਮ ਨਿਵਰੇ ਭੋਗ ਮੇਰੇ ਸੀਰਾ ਕਰਿਯੋ॥ ਨਰਕ ਪਰਨਤੋ ਨੈਕ ਆਪਨ ਚਿਤ ਬੀਚਨ ਤੁਰਿਯੋ॥
 ੩੮॥ ਦੇਹਰਾ॥ ੧॥ ਪੂਜ ਜਾਨਿਕ ਰਿਜੇ ਤੁਰਨਿ ਮੁਰਿ ਕੈ ਕਰਤ ਪਯਾਨ॥ ਤੁਵਨ ਤੁਰਨਿ ਗਰਤ
 ਵਨ ਕੀ ਲਾਗਤ ਸੁਤਾ ਸਮਾਨ॥ ੩੯॥ ਆਕੁਲ॥ ੧॥ ਕਹਾ ਤੁਰਨਿ ਸੇ ਪੀਨੇ ਹਿਨ ਹਿਯਰੇ

ਨਿਬਾਹਹਿ। ਇਕਪੁਰਖਕੋਛਾਉ ਅਉਰਸੁੰਦਰਿਨਰਿਚਾਹਹਿ। ਅਪਿਕਤਰੁਨਿਬੁਚਿਮਨਤਰੁਨਿ
ਜਾਸੈਹਿਤਕਰੀ। ਹੋਤੁਰੁਤੁਮੁਕੋਧਾਮਨਗਨਅਗੋਕਰਿਪਰਹੀ। ੪੧੦। ਕਹਾ
ਕਰੈਕੈਸੇਬਰੈਦਿਵੈਨਉਪਜਤਸਾਂਤਿ। ਤੇਹਿਮਾਰਿਕੈਸੇਜਿਯੋਬਚਨਨੇਹਕੇਨਾਤ। ੪੧੧। ਚੋਪ
ਈ। ੧। ਰਾਇਚਿਤਇਹਬੁਤਿਬਿਚਾਰਿਯੋ। ਇਹਾਸਿਖਿਨਕੋਉਹਮਾਰੇ। ਯਾਹਿਤਜੇਮੇਰੇ
ਪਰਮਜਾਣੀ। ਭਾਜਿਚਲੈਤ੍ਰਿਯਾਦੇਤਗਹਾਈ। ੪੧੨। ਤਾਤੇਯਾਕੀਉਸਤਤਿਕਰੈ। ਚ
ਰਿਤਖੇਲਯਾਕੈਪਰਹੈ। ਬਿਨੁਗਤਿਕਰੇਤਰੁਨਿਜਿਯਮਾਰੈ। ਕਵਨਸਿਖਿਯਾਮੁਹਿਆਨਿਉ
ਬਾਰੈ। ੪੧੩। ੧। ਧੀਨਿਅਤਰੁਨਿਤਵਰੁਪਧੀਨਿਅਪਿਤਮਾਤਤਮਾਰੇ। ਧੀਨਿਤਿਹਾ
ਰੇਦੇਸਿਧੀਨਿਅਪੁਤਪਾਲਨਹਾਰੇ। ਧੀਨਿਅਕੁਅਰਤਵਬਕੁਤਅਪਿਕਜਾਮੇਛਾਥਿਛਾਜੈ
ਤਾਹੋਲਜਤਸੁਰਅਰੁਚੈਦ੍ਵਦਰਪਕੈਦ੍ਵਪਲਖਿਲਾਜੈ। ੪੧੪। ਸੁਭਸੁਹਾਗਤਨਭਰੇਚਾਰੁਚ
ਚਲਚਖੁਸੇਹਹਿ। ਖਗਮ੍ਰਿਗਜਛੁਭੁਜੰਗਅਸੁਰਸੁਰਨਰਮੁਨਮੇਹਹਿ। ਸਿਵਸਨਕਾਦਿ
ਕਥਕਤਿਰਹਿਤਲਖਿਨੇਤ੍ਰਤਿਹਾਰੇ। ਹੋਅਤਿਅਚਰਜਕੀਥਾਤਚੁਭਤਨਹਿਦਿਦੈਹਮਾਰੇ।
੪੧੫। ੧। ਪੈਛਤੀਅੰਕਪਜੰਕਲਲਾਕੈਕੈਕਾਹੁਸੇਭੇਦਨਛਾਖਤਜੀਕੋ। ਕੇਲਕ
ਮਾਤਾਇਹਤੁਸਦਾਨਿਸਿਮੇਨਕਲੇਲਨਲਾਗਤਫੀਕੋ। ਜਥਾਤਲਾਜਬਫਤਿਹਮੇਤੁਰਲਾ
ਗਾਰੈਸਜਨੀਸਭਹੀਕੋ। ਤਾਤੇਬਿਚਾਰਤਹੈਚਿਤਮੇਇਹਜਾਗਨਤੇਸਖੀਸੇਵਨਨੀਕੋ।
੪੧੬। ੧। ਬਹੁਗਿਤ੍ਰਿਯਾਤਿਹਰਾਇਸੇਯੋਬਚਕਹਿਯੋਬਨਾਇ। ਆਜੁਭੋਗਭੋਸੇ
ਕਰੈਕੈਮਰਿਹੈਬਿਖੁਖਾਇ। ੪੧੭। ਬਿਸਿਖਬਰਾਬਰੈਨਤਵਬਿਧਨਾਪਰੇਬਨਾਇ। ਲਾ
ਜਕਵਚਮੇਕੋਦਯੋਦੁਭਤਨਤਾਤੇਆਇ। ੪੧੮। ਬਨੇਰਨੇਆਵਤਾਪਨੇਹੋਰਤਹਰਤਗਿਆ
ਨਾਭੁਗਕਰਨਕੋਕਛੁਨਹੀਤੁਹਕੂਬੇਰਸਮਾਨ। ੪੧੯। ਧੀਨਿਅਬੇਰਗਮਤੇਜਗਤਨਿਰਖਪ
ਥਿਕੋਕੈਲੇਤ। ਬਰਬਸਖੁਯਾਵਤਫਲਪਕਰਿਜਾਨਬਹੁਰਿਘਰਦੇਤ। ੪੨੦। ਅਵਪਦਾ
ਇਬਾਤੇਕਰੈਮਿਲਿਯੋਚਹਤਪਿਯਸੰਗਮੇਨਬਾਨਬਾਲਾਬਿਧੀਬਿਰਹਬਿਕਲਭੁਯੋ
ਅੰਗ। ੪੨੧। ੧। ਸੁਧਿਨਾਭਤੇਲਾਧੀਭੁਤਨਗੁਰਦੇਹਮਾਰੇ। ਪੁਤ੍ਰਇਹੀਪੁਨ

ਤੇ ਹਿ ਪ੍ਰਾਨ ਜ ਬਲਾਗਿ ਪ੍ਰਾਣ ਥਾਹੇ ॥ ਨਿਜ ਨਾਮ ਕਿਸਾ ਥਾਹੇ ਹੁਤੁ ਮਨਿ ਤਬ ॥ ਫੈਯਹਾ ਪਰਨਾਰੀ ਕੀ ਸੇਜ ॥
 ਕੁਲ ਸੁਪਨੈ ਹੁਨ ਜੋਯਹੁ ॥ ੫੧ ॥ ਪਰਨਾਰੀ ਕਿਭੁ ਜੇ ਸਹਸ ਬਾਸ ਵਡਗ ਪਾਏ ॥ ਪਰਨਾਰੀ ਕਿਭੁ ਜੇ
 ਦੁਕਲ ਕਲਗਾਏ ॥ ਪਰਨਾਰੀ ਕਿਹੋਤ ਸੀਸ ਵਸ ਸੀਸ ਗਵਾਯੋ ॥ ਹੋ ਪਰਨਾਰੀ ਕਿਹੋਤ ਕਟ ਕਕਰ
 ਵਨ ਕੋ ਪਾਯੋ ॥ ੫੨ ॥ ਪਰਨਾਰੀ ਸੋਨੇ ਹੁਤੁ ਰੀਪੀ ਨੀਕ ਰਿਜਾਨਹੁ ॥ ਪਰਨਾਰੀ ਕਿਭੁ ਜੇ ਕਾਲ ਬਿ
 ਯਾਪਿਯੋ ਤਨ ਮਾਨਹੁ ॥ ਅਪਿਕ ਹਰੀ ਫੀਜਾਨ ਭੋਗ ਪਰਿਯ ਹਿਜੇ ਕਰਹੀ ॥ ਹੋ ਅੰਤ ਸੁਨ ਕੀ ॥
 ਤਹਾ ਬਲੇਡੀ ਕੇ ਮਰਹੀ ॥ ੫੩ ॥ ਬਾਲਹਾ ਮਾਰੇ ਪਾਸਿ ਦੇਸ ਦੇਸ ਨਿਯਾ ਆਵਹਿ ॥ ਮਨ ਬਾਂਛਤ ਬ
 ਰਮਾਂਗਿ ਜਾਨਿ ਗੁਰ ਸੀਸੁ ਕਾਵਹਿ ॥ ਸਿਖਿ ਯਪੁਤ੍ਰਾ ਤ੍ਰਿਯਾ ਸੁਤਾ ਜਾਨਾ ॥ ਪਨਾ ਚਿਤ ਪਰਿਯੋ ॥
 ਹੋ ਕਹੁ ਸੁਦਰਿਤਿ ਹਸਾ ਥਿਗ ਵਨ ਕੋ ਸੇਕ ਰਿਕਾਰਿਯੋ ॥ ੫੪ ॥ ਬਚਨ ਸੁਨਤ ਕੁਪਤ
 ਵਿਯਤੁ ਈ ॥ ਜਾ ਰਿਬ ਰਿਅ ਠਹੁ ਕਏ ਗਈ ॥ ਅਬਿਹੀ ਚੋਰਿ ਚੋਰ ਕਰਿ ਉਠਹੀ ॥ ਤੁਹਿ ਕੋ ਪਕਰਿ ਮ
 ਰਹੀ ਸੁਟਿਯੋ ॥ ੫੫ ॥ ਹਸਿਖੇ ਲੋਸੁਖ ਸੋਗ ਮੋਕਹਾ ਕਰਤ ਹੋਰੇਖਾ ॥ ਨੈਲਰ ਹੋ ਨਿਹਰਾਇ ਕਿਯੁ ਹੋ
 ਰਤ ਲਗਤ ਨ ਦੇਖਾ ॥ ੫੬ ॥ ਯਾ ਤੇਹਾ ਮਹੇਰਤ ਨਹੀ ਸੁਨਿ ਸਖਿਹਾ ਮਰੇ ਬੈਨਾ ॥ ਲਖੇ ਲਗਾਨਿ ਲਗੀ
 ਜਾਹਿ ਜਿਨਿ ਬਡੇ ਬਿਰਹਿਯਾਨੈਨ ॥ ੫੭ ॥ ਯਾਦਿ ਜਨ ਦੀਜੀਯਹੁ ਦਾਨ ਦੁਸਨ ਕਹ
 ਦਿਸਟਿ ਦਿਖਯਹੁ ॥ ਸੁਖੀ ਗਾਖੀ ਅਹੁ ਸਾਥਿ ਸੰਤ੍ਰਸਿਰ ਖੰਡ ਗਾਬ ਜੋਯਹੁ ॥ ਲੋਕ ਲਾਜ ਕੋਛਾ
 ਡਿਕਛੁ ਕਾਰਜਨ ਹਿਕੰਗਿਯਹੁ ॥ ਪਰਨਾਰੀ ਕੀ ਸੇਜ ਪਾਵੁ ਸੁਪਨੈ ਹੁਨ ਪਰੀਯਹੁ ॥ ਗੁਰ ਜਬ ਤੇ
 ਮੁਹਿਕ ਹਿਯੋ ਇਹੋ ਪ੍ਰਾਨ ਲਯੋ ਸੁਧਾਯੋ ॥ ਹੋ ਪਰਪਨ ਪਾਹੁਨ ਤੁਲਿਤ੍ਰਿਯਾ ਪਰਮਾਤਮਾ ਹੈ ॥ ੫
 ੮ ॥ ਦੇਹਰਾ ॥ ॥ ਸੁਨਤ ਰਾਵ ਕੋ ਬਚਸ੍ਵਨ ਤ੍ਰਿਯ ਮਨ ਅਪਿਕ ਰਿਸਾਇ ॥ ਚੋਰ ਚੋਰ ਕਰਿ ਕੈ
 ਉਠੀ ਸਿਖਿਯਨ ਦੇਯੋ ਜਗਾਇ ॥ ੫੯ ॥ ਸੁਨਤ ਚੋਰ ਕੋ ਬਚਸ੍ਵਨ ਅਪਿਕ ਰਿਯੋ ਨਰਾ
 ਹਿ ॥ ਪਨੀ ਪਾਮਰੀ ਤਾਜਿਭ ਜਿਯੋ ਸੁਧਨ ਰਹੀ ਮਨ ਮਾਰਿ ॥ ੬੦ ॥ ਬਾਦੇ ਇਕੀ ਸੋਮੇ ਚਰਿਤ੍ਰ ਸਮਾਪਤ ਮਸਤ ਸੁਭ ਮਸਤ
 ੨੧ ॥ ੪੩੯ ॥ ॥ ਦੇਹਰਾ ॥ ॥ ਸੁਨਤ ਚੋਰ ਕੋ ਬਚਸ੍ਵਨ ਉਠਿਯੋ ਗਇਤ੍ਰ
 ਰਿਧਾਰਿ ॥ ਬਾਜਿਯੋ ਜਾਇਤ੍ਰ ਪਾਇ ਮਨ ਪਨੀ ਪਾਮਰੀ ਡੁਗਰਿ ॥ ੧ ॥ ਚੋਰ ਸੁਨਤ ਜਾਗੇ ਸਭੇ

ਜਨਨਦੀਨਾਹਾਇ। ਕਦਮਪਾਂਚਸਾਤਕਲਗੇ। ਮਿਲੇਸਿਤਾਈਆਇ। ॥੧੧੬੫੬॥ ॥ਚੇਰਬ ੪੧੫
 ਚਨਸਭਹੀਸੁਨਿਧਾਇ। ਕਾਢੇਖੜਗਰਾਇਪ੍ਰਤਿਅਇ। ਕੂਕਕਹੈਤੁਹਿਜਾਨਨਦੈਹੈ। ਤੁਹਿਤਸਕ
 ਰਜਮਧਾਮਪਰੈਹੈ। ॥੧੧੬੫੭॥ ॥ਆਗੇਪਾਛੇਦਾਹਨੇਪੈਰਿਦੇਸੇ। ਦੇਸਲੀਨਾਪੈਤੁਭਜਨ
 ਕੇਨਗਹਿਯੋਗਾਇਜਤਨਯੋਕੀਨ। ॥੧੧੬੫੮॥ ॥ਵਾਕੀਕਰਦਾਰੀਪਰੀਪਰੀਯਾਲਈਉਤਾਰਿ। ਚੇਰਚੇਰ
 ਕਰਿਤਿਹਗਹਿਯੋਦੈਕਮੁਤਹਿਰੀਝਾਗ। ॥੧੧੬੫੯॥ ॥ਲਗੇਮੁਤਹਰੀਕਿਗਿਬਿਯੋਭੂਮਮੁਹਣਨਖਾਇ।
 ਭੇਦਨਕਾਹੂਨਰਲਹਿਯੋਮੁਸਕੋਲਈਚੜਾਇ। ॥੧੧੬੬੦॥ ॥ਲਾਤਮੁਸਟਬਾਜਨਲਗੀਸਿਖਿਯਪਹੂ
 ਚੇਆਇ। ਭ੍ਰਾਤਭ੍ਰਾਤਰਿਯਕਹਿਰਹੀਕਿਉਨਸਕਿਯੋਛੁਰਾਇ। ॥੧੧੬੬੧॥ ॥ਜੂਤੀਬਹੁਤਿ
 ਹਮੂਡਲਗਾਈ। ਮੁਸਕੋਤਕੀਅੰਠਿਚੜਾਈ। ਬੀਦਿਸਾਲਤਿਹਦਿਖਾਪਠਾਈ। ਆਮਨਿਆਪਨੀ
 ਸੇਜਸੁਹਾਈ। ॥੧੧੬੬੨॥ ॥ਇਹਛਲਖੇਲਰਾਇਭਜਿਆਯੋ। ਬੀਦਸਾਲਤਿਯਭ੍ਰਾਤਪਠਯੋ। ਸਿਖਿ
 ਯਨਭੇਦਅਭੇਦਨਪਯੋ। ਵਾਹੀਕੋਤਸਕਰਠਹਿਰਾਯੋ। ॥੧੧੬੬੩॥ ॥ਹਰਿਨਾਮਸਾਧਨ। ੨੨॥
 ੪੪੮॥
 ॥ਅਛਜੁ॥ ॥੧੧੬੬੪॥ ॥ਭੁਏਪਾਤਸਭਹੀਜਨਜਥੋ। ਅਪਨੇਅਪਨੇਕਾਰਜਲਥੋ।
 ਰਾਇਭਵਨਤੇਬਹਰਿਆਯੋ। ਸਭਾਬੈਠਿਦੀਵਾਲਗਾਯੋ। ॥੧੧੬੬੫॥ ॥ਪ੍ਰਾਤਭੁਏਤਵ
 ਨੈਰਿਯਹਿਤਤਜਿਸਿਸਭਿਪਜਾਇ। ਪਨੀਪਾਂਮਰੀਜੇਹਤੇਸਭਹਿਨਦਏਦਿਖਾਇ। ॥੧੧੬੬੬॥ ॥ਚੋਪਈ।
 ਰਾਇਸਭਾਮਹਿਬਚਨਉਚਾਰੋ। ਪਨੀਪਾਂਮਰੀਹਰੇਹਮਾਰੋ। ਤਾਹਿਸਿਖਿਯਜੇਹਮੇਬਤਾਵੈ।
 ਤਕੇਕਾਲਨਿਕਟਿਨਹੀਅਵੈ। ॥੧੧੬੬੭॥ ॥ਬਚਨਸੁਨਤਗੁਰਬਕ੍ਰਤਤੇਸਿਖਿਯਨਸਕੇਦਰਾ
 ਇ। ਪਨੀਪਾਂਮਰੀਕੇਸਹਿਤਸੇਰਿਯਦਈਬਤਾਇ। ॥੧੧੬੬੮॥ ॥ਚੋਪਈ। ॥ਤਬੈਰਾਇਯੋਬਚਨਉ
 ਚਾਰੋ। ਗਹਿਲਿਆਵਹੁਤਿਹਤੀਹਮਾਰੋ। ਪਨੀਪਾਂਮਰੀਸੀਗਲੈਯੋਯਹੁ। ਮੇਰੇਕਹੇਬਿਨੁਤਾਸ
 ਨਦੈਯਹੁ। ॥੧੧੬੬੯॥ ॥ਸੁਨਤਗਾਇਕੇਬਚਨਕੋਲਗਰਿਪਰੇਅਰਿਗਾਇ। ਪਨੀਪਾਂਮਰੀਰਿਯ
 ਸਹਿਤਲਿਆਵਤਭੁਏਬਨਾਇ। ॥੧੧੬੭੦॥ ॥ਕਹੁਸੁੰਦਰਿਕਿਹਕਾਜਬਸਤੁਤੇਹਰੇਹਮਾਰੋ।
 ਦੇਖਿਭਟਨਕੀਭੀਰਤਾਸਉਪਜਿਯੋਨਤਿਹਾਰੋ। ਜੇਚੇਰੀਜਨਕਰੇਕਹੇਤਕੋਕਿਖਾਕਕਿਯੋਹੋਨ

੨॥ ਕਿਤਾਕਿ ਦਿਨ ਨਗ ਜਾ ਮਾਰਿ ॥ ਯੋ ॥ ਤਿਹਿ ਸਿਰਿ ਛੁੜ੍ਹ ਪੁਤਾ ਬਿਧਿ ਪਰਿਯੋ ॥ ਕੋ ਆਗਿ ਆਤਾ ਕੀ ॥
ਤੇਰੇ ਗੋ ਜੋ ਭਾਵੈ ਚਿਤ ਮੇ ਸੋ ਕਰੇ ॥ ੨॥ ਅਯੋ ਸਭਾ ਰਿਬ ਹੁਕਾਲਾ ਬਿਹਾਨਿਯੋ ॥ ਚੜ੍ਹਿਯੋ ਬਸੰਤ ਸਭਨ
ਜਿਯ ਜਾਨਿਯੋ ॥ ਤਾ ਤੇ ਪਿਯਾ ਬਿਨ ਰਹਿਯੋ ਨ ਪਰੇ ॥ ਬਿਰਹਿ ਬਾਨ ਭਏ ਹਿਯ ਰਾਜ ਰੇ ॥ ੧੦॥
੧੦॥ ॥ ਬਿਰਹ ਬਾਨ ਗਾੜੇ ਲਗੇ ਕੇ ਸਕੈ ਬਧੈ ਪੀਰਾ ॥ ਮੁਖ ਫੀਕੀ ਬਾ ਤੈ ਕਰੈ ਪੈਟ ਪਿਯਾ ਕੀ ਪੀਰਾ ॥
੧੧॥ ਸਰ ਅਨੰਗ ਤਨ ਕੇ ਗਡੇ ਕਢੇ ਦਸ ਉਅਲ ਫੂਟਿ ॥ ਲੋਕ ਲਾਜ ਕੁਲ ਕਾਨ ਸਭ ਦਈ ਤਰ ਕਢੇ
ਟੂਟਿ ॥ ੧੨॥ ਏਕ ਪੁਰਖ ਸੁੰਦਰ ਹੁਤ ਤਾ ਕੇ ਲਿਖੇ ਬੁਲਾਇ ॥ ਮੇਨ ਭੋਗ ਤਾ ਸੇ ਕਿਯੋ ਹਿੰਦੈ ਹਰਖ ਉਪ
ਜਾਇ ॥ ੧੩॥ ਚੌਪਈ ॥ ॥ ਤਾ ਸੇ ਭੋਗ ਕਰਤ ਰਿਯ ਰਸੀ ॥ ਜਨੁ ਧ੍ਰੇਨ ਰਿਭੁ ਵਨ ਤਿਹ ਬਸੀ ॥ ਨਿਤ ਨਿ
ਸਾ ਕਹਿਤਾ ਹਿ ਬੁਲਾਵੈ ॥ ਅਨ ਭਵ ਤ ਕੇ ਭੋਗ ਕਮਾਵੈ ॥ ੧੪॥ ਆਵਤ ਤਾ ਹਿ ਲੋਕ ਸਭ ਰੇ ॥ ਚੇਰ
ਪਛਾਨ ਪਾਹੁ ਰੇ ਕੇ ॥ ਜਬ ਚੇਹੀ ਤਿਹ ਬਚਨ ਸੁਨਾਵੈ ॥ ਤਬਾਹਿ ਜਗ ਸੁਪੈ ਠੈ ਪਾਵੈ ॥ ੧੫॥ ਭੋਗ ਜ
ਰ ਸੇ ਰਿਯ ਅਤਿ ਕਰੇ ॥ ਭਾਂਤ ਭਾਂਤ ਕੇ ਭੋਗ ਨ ਭੋਗੇ ॥ ਅਪਿਕ ਕਾਮ ਕੇ ਰਿਯ ਉਪਜਾਵੈ ॥ ਲਪਟਿ ਲ
ਪਟਿ ਕਰਿ ਭੋਗ ਕਮਾਵੈ ॥ ੧੬॥ ॥ ਜਬ ਚੇਹੀ ਪਹੁੰਚੇ ਕੇ ਉਤ੍ਰ ਦੇ ਤਬ ਨਾਇ ॥ ਤਬ ਵੈ ਪਾ
ਵਤ ਪੈ ਫੇਸੀ ਤ ਮਿਲਤ ਤਿਹ ਆਇ ॥ ੧੭॥ ਚੌਪਈ ॥ ॥ ਰੇਨ ਭੁਈ ਰਿਯ ਮਿਥੁ ਬੁਲਾਯੋ ॥ ਰਿ
ਯ ਕੇ ਭੋ ਸਧਾ ਰਿਸੇ ਆਯੋ ॥ ਇਹ ਬਿਧਿ ਤਾ ਸੇ ਬਚਨ ਉਚਾਰੇ ॥ ਹਮ ਸੇ ਭੋਗ ਅਪਿਕ ਭੁਮ ਕਰੇ ॥ ੧੮॥
ਨਾਹਿ ਕਯੋ ਸੁਨਿ ਮਿਥੁ ਹਮਾਰੇ ॥ ਕਹੈ ਬਾਤ ਸੇ ਕਰੇ ਪਿਯਾਰੇ ॥ ਮੰਤ੍ਰ ਮੇਰ ਕਾਨ ਪਰਿਲੀਜਹਾ ॥ ਅਵਰੁ ਕਿ
ਸੁਤ ਨ ਭੇਦ ਨ ਦੀਜੈ ॥ ੧੯॥ ਏਕ ਦਿਵਸ ਭੁਮ ਬਨ ਮੇ ਜੈ ਯਹਾ ॥ ਏਕ ਬਾਵਰੀ ਭੀਤ ਰਿਨੈ ਯਹਾ ॥ ਮੇਰਿ ਮਿ
ਲੇ ਜਦੁ ਪਤਿਯੋ ਕਹਿਯੋ ॥ ਏ ਬਚਨ ਖਿਮੇ ਨਿਊਰ ਹਿਯਹਾ ॥ ੨੦॥ ਤੁਮ ਜੋ ਲੋਗ ਦੇਖਿ ਹੋ ਆਈ ॥ ਲੋ
ਕੀਯੋ ਤਿਨ ਬਚਨ ਸੁਨਾਈ ॥ ਆਇ ਗਾਵਤੇ ਬਚਨ ਕੋ ਪੈਗੇ ॥ ਸੁਨਿ ਬਧਿਯਾ ਹਮ ਚੜ੍ਹਿਤ ਰਹੈ ਗੇ ॥ ੨੧॥
ਚੜ੍ਹਿਯੋ ਪਾਨ ਸੁਤ ਹਮ ਮੇਰੇ ॥ ਗੁਰੂ ਭਾਖਿਤ ਵਸੀ ਸਤੁ ਕੋ ਰੇ ॥ ਲੋਭੇ ਕੋ ਅਪਨੇ ਪਾਰਿਜੈ ਰੇ ॥ ਭਾਂਤ ਭਾਂ
ਤਿ ਕੇ ਭੋਗ ਭੋਗ ਕਮੇ ਰੇ ॥ ੨੨॥ ਤਵ ਨੈਜ ਰਤੇ ਸਹੀ ਕੀਯੋ ॥ ਜਵਨ ਭਾਂਤਿ ਅਬਲ ਕਹਿ ਦਿਯੋ ॥ ਭੁਯੋ ਪ
ਤ ਬਨ ਮਾਹਿ ਸਿਧ ਰਿਯੋ ॥ ਏਕ ਬਾਵਰੀ ਬੀਚ ਬਿਹਾਰਿਯੋ ॥ ੨੩॥ ॥ ਮੰਜਨ ਕਰਿ ਬਾ
ਯੀ ਬਿਖੇ ਬੈਠਿਯੋ ॥ ਪਿਆਨ ਲਗਾਇ ॥ ਕਹਿਯੋ ਆਨਿ ਮੁਹਿ ਦੇਗ ॥ ਏ ਵਰ ਸਨ ਸੀਜ ਵਰਾਇ ॥ ੨੪॥

ਦੇਖਣੀ॥ ॥ਯੈਸੁਨਿਲੋਗਸਕਲਹੀਧਾਏ॥ਫੇਰਸਕਰਿਕੁਚਭੂਲਿਯਾਏ॥ਦੁਪਭਾਤਅਗੇ
 ਲੇਖਰਹੀ॥ਭੁੰਤਭੁੰਤਸੇਪਾਇਨਪਰਹੀ॥੨੫॥ਦਰਸੁਦਯੋਤਮਕੋਜਦਰਾਣੀ॥ਗੁਰੂਭਾਖਿਦੇ
 ਗਯੋਬਡਾਈ॥ਭਾਤੇਸਭਉਸਤਭਿਹਮਕਰਹੀ॥ਅਹਕਾਲਕੋਈਦਨਪਰਹੀ॥੨੬॥ਦੇਹਰਾ॥
 ॥ਅਹਕਾਲਕੀਢੀਦਤੇਸਭਕੋਲੇਹੁਫੁਰਾਇ॥ਤਵਪ੍ਰਸਾਦਿਬਿਚਰਹਿਓਰਗਪਰਹਿਨਰਕ
 ਨਹਿਜਾਇ॥੨੭॥ਚਲੀਕਥਾਪੁਰਭੀਤਰਿ॥ਆਈ॥ਤਿਨਰਾਨੀਸ੍ਵਨਨਸੁਨਿਪ
 ਣੀ॥ਚਰੀਝੰਪਨਤਹਾਕਹਚਲੀ॥ਲੀਨੇਈਸਪਚਾਸਕਅਲੀ॥੨੮॥ਦੇਹਰਾ॥ ॥ਚਲੀ
 ਚਲੀਆਈਤਹਾਜਹਾਹੁਤੇਨਿਜਮੀਤਾਛੁ॥ਖਿਗੁਰੂਪਾਇਨਪਰੀ॥ਅਧਿਕਮਾਨਸੁਖਚੀਤਿ॥
 ॥ਕਿਹਾਬਿਧਿਦਰਸੁਸਿਯਾਮਭੁਹਿਦੀਨੇ॥ਕਵਨਕ੍ਰਿਪਾਕਰਿਕੋਗੁਰਕੀਨੇ॥
 ਸਕਲਕਥਾਵਹਯੋ॥ਸੁਨਾਵਹਾਮੇਰੇਚਿਤਕਾਤਾਪਮਿਟਾਵਹੁ॥੩੦॥ਦੇਹਰਾ॥ ॥ਜੇਕਛੁਕਥ
 ਤੁਮਪੇਭਈਸੁਕਛੁਕੋਤੁਮਮੇਰਿ॥ਤੁਹਿਜਦੁਪਤਕੋਸੇਮਿਲੇਕਹਾਦਯਬਰਤੋਹਿ॥੩੧॥
 ॥ਅੰਜਨਰੇਤਹਿਯਾਮੇਆਯੋ॥ਨਾਇਧੇਇਕਰਿਧਿਯਾਨਲਗਾਯੋ॥ਇਕਚਿਤਏਦਿਵ
 ਜਪਜਬਕਿਯੋ॥ਤਬਜਦੁਪਤਿਦਰਸਨਮੁਹਿਦੋਯੋ॥੩੨॥ਸੁਨਿਅਬਲਾਮੇਕਛੁਨਜਾਨੇ॥ਕਹ
 ਦਯੋਮੁਹਿਕਹਾਬਖਾਨੇ॥ਮੇਲਖਿਗੁਪਅਚਰਜਚਿਤਭਯੋ॥ਮੇਕਹਿਬਿਸਰਿਸਭੈਕਿਛੁਗਯੋ॥੩੩॥
 ॥ਬਨਮਾਲਾਊਗੇਧਰੇਪੀਤਬਸਨਫਹਰਾਇ॥ਨਿਰਖਾਦਿਪਤਦਾਮਿਨਲਜੈਪੁਭਾ
 ਨਬਰਨੀਜਾਇ॥੩੪॥ਦੇਖਣੀ॥ ॥ਅਧਿਕਜੋਤਿਜਦੁਪਤਿਕੀਸੋਹੈ॥ਖਗਮਿਗਜਛੁਭੁਜੰਗ
 ਨਮੇਹੈ॥ਲਹਿਨੈਨਕੋਮ੍ਰਿਗਸਕੁਚਾਨੇ॥ਕਮਲਜਾਨਿਆਲਿਫਿਰਤੁਦਿਵਾਨੇ॥੩੫॥
 ਤਬਸਨਬਨਮਾਲਮੇਰਕੇਮੁਕਦਸੁਪਾਰੇ॥ਮੁਖਮੁਰਲੀਅਤਿਫਬਤਹਿਯੋਕੋਸਤਕਮਨਪਾਰੇ॥ਸਾ
 ਰੰਗਸੁਦਰਸਨਗਦਾਹਾਥਨੰਦਗਆਸਿਛੁਜੈ॥ਲਖੇਸਾਵਰੀਦੇਸੁਪਨਪਨਸਾਵਨਲਾਜੈ॥੩੬॥
 ॥ਦੇਹਰਾ॥ ॥ਚਤੁਰਕਾਨਾਯੁਪਚਤੁਰਚਹੀ॥ਬਿਰਾਜਤਹਾਥਾਦੇਖਹਰਨਦੀਨੇਪਰਨਸਤਨਾ
 ਥਨਕੋਨਥਾ॥੩੭॥ਨਵਲਕਾਨਗੋਪੀਨਵਲਨਵਲਸਖਾਲਿਏਸੀਗਾ॥ਨਵਲਬਸਤਜਾਮੇਧਰੇ
 ਰੰਗਤਨਾਨਾਊਗਾ॥੩੮॥ਇਹੈਭੇਸਕਗਦਾਨਕੋਯਾਮੇਕਵਨਕੋਨਾ॥ਚਹੈਓਚਤੁਰਸਾਸਤਾਭ

ਇਹੋ ਬਖਾਨਤ ਬੇਦਾ ॥ ੩੯ ॥ ਇਹੋ ਰੂਪ ਪੰਡਤਿ ਕਹੈ ਇਹੋ ਕਹਤ ਸਭ ਕੋਇ ॥ ਦਰਸਦੈ ਜਦੁ ਪਤ ॥ ੬੧ ॥
 ਤੁਮੈ ਯਾਮੇ ਭੇਦ ਨ ਹੋਇ ॥ ੪੦ ॥ ਚੋਪਣੀ ॥ ॥ ਸਭ ਬਲਿਤਾ ਪਾਇਨ ਪਰ ਪਰੀ ॥ ਭੁੰਤ ਭੁੰਤਿ ਸੋ ਬਿ
 ਨਤੀ ਕਰੀ ॥ ਨਾਥ ਹਮਾਰੇ ਧਾਮ ਪਧਾਰਹਾ ॥ ਸ੍ਰੀ ਜਦੁ ਪਤਿ ਕੋ ਨਾਮ ਉਚਾਰੇ ॥ ੪੧ ॥ ਦੋਹਰਾ ॥ ॥ ਧਾ
 ਮ ਚਲੇ ਹਮਾਰੇ ਪ੍ਰਭੂ ਕਰਿ ਕੈ ॥ ਕ੍ਰਿਪਾ ਅਪਾਰੀ ॥ ਹਮਠਾਂ ਢੀ ਸੇਵਾ ਕਰਹਿ ॥ ਏਕ ਚਰਨ ਨਿਰਧਾਰਾ ॥ ੪੨ ॥
 ਰਾਨੀ ਸੁਤਤੁ ਮਰੇ ਜਿਯੋ ਸੁਖੀ ਬਸੈ ॥ ਵੇਸਾ ॥ ਹਮ ਅਤੀਤ ਬਨਹੀ ॥ ਭਲੇ ਪਰੇ ਜੋਗ ਕੋ ਭੋਲਾ ॥ ੪੩ ॥
 ਚੋਪਣੀ ॥ ॥ ਕ੍ਰਿਪਾ ਕਰਹੁ ਗ੍ਰਿਹ ਚਲਹੁ ਹਮਾਰੇ ॥ ਲਗੀ ਪਾਇ ਮੇਰੇ ਹੋਤਿ ਹਾਰੇ ॥ ਜੇਕੁ ਛੁਕੈ ਹੋ ਕ
 ਰਿਹੈ ॥ ਅਬਿਸੇਈ ॥ ਭਵਾ ਗਿਆ ਫੇਰਿ ਹੋਨ ਕੋਈ ॥ ੪੪ ॥ ਦੋਹਰਾ ॥ ॥ ਮੇਯਾ ਸੋਗੋ ਸਦਿ ਕਰੇ
 ਕਹਿਅ ਲਿਦਈ ਉਠਾਇ ॥ ਆਪੁ ਆਇਤਾ ਸੋ ਰਮੀ ॥ ਹਿੰਦੈ ਹਰਖ ਉਪਜਾਇ ॥ ੪੫ ॥ ਲੇਤਾ ਕੋ
 ਪਰ ਕੋ ਚਲੀ ਮਨ ਮਾਨਤ ਕਰਿ ॥ ਭੋਗਾ ਯਾਹਿ ॥ ਲਿਯੋ ਸਭ ਹਰਿ ਕੋ ਪੈ ਭੇਦ ਨ ਜਾਨਹਿ ਲੋਗਾ ॥ ੪੬ ॥
 ਦੋਹਰਾ ॥ ॥ ॥ ਭਵਨ ਜਾਰੇ ਕੋ ਸੋਗ ਲੈ ਚਲੀ ॥ ਲੀਨੇ ਸਾਥਿ ਪਚਾ ਸਿਕਾ ਲੀ ॥ ਗੋਸਟਿ ਹੋਤ
 ਧਾਮ ਤਿਹ ਆਵੈ ॥ ਸੀ ਗਿਤਿ ਯਾਗ ਕਰਿ ਭੋਗ ਕਮਾਵੈ ॥ ੪੭ ॥ ਦੋਹਰਾ ॥ ॥ ਭਵਨ ਜਾਰੇ ਸੋਯੋਗ ਹੋਇ
 ਜਨਾਹੀ ਜਿਯੋ ਹੋਇ ॥ ਲੋਗਾ ਹੁਕਹਿ ਪਠਾ ਪਰੇ ਭੇਦ ਨ ਪਾਵੈ ਕੋਇ ॥ ੪੮ ॥ ਚੰਚਲ ਨ ਕੋ ਚਰਿਤ੍ਰ ਕੋ
 ਸਕਤ ਨ ਕੋ ਉਪਾਇ ॥ ਚੰਦ੍ਰ ਸੂਰ ਸੂਰ ਅਸੂਰ ਸਭ ਬ੍ਰਹਮਾ ਬਿਸਨ ਸੂਰਗਾਇ ॥ ੪੯ ॥ ਚੋਪਣੀ ॥
 ਭੁਮ ਸਤੁ ॥ ੨੪ ॥ ੧੫੦੯ ॥ ਅਫਜੂ ॥ ਚੋਪਣੀ ॥ ॥ ਗੀਗਾ ਜਮੁ ਨ ਭੀਤਿ ਰਿਖ ਸੋ ਕੈਲਖ
 ਰਕੀ ਵੂਨਾ ॥ ਤਿਹ ਠਾਕੇ ਗਥ ਸੇਧ ਨੇ ਪਤ ਛਪ ਸੂਕੀ ਜੂਨਿ ॥ ੧ ॥ ਚੋਪਣੀ ॥ ॥ ਬਹੁ ਰਿਸੁ ਮੰਤ੍ਰੀ ਬ
 ਚਨ ਉਚਾਰੇ ॥ ਸੁਨਹੁ ਨਿਪਤਿ ਪਾਨ ਤੇ ਪਿਆਰੇ ॥ ਏਕ ਕਥਾ ਵਿਯਤੁ ਮਹਿ ਸੁਨਾਉ ॥ ਤਾ ਤੇ ਭੁਮਾਰੇ ਤਾ
 ਪਮਿਟਾਉ ॥ ੨ ॥ ਚੋਪਣੀ ॥ ॥ ਕੈਲਖ ਰਕੇਰ ਵਕੀ ॥ ਏਕ ਹੁਤੀ ਬਰਨਾਰੀ ॥ ਰਾਜਨ ਸਟਕੇ ਹੋਤ ਤਿਨਾਰ
 ਤੇ ਮੇਕਿ ਯਾ ਬਿਚਾਰਾ ॥ ੩ ॥ ਚੋਪਣੀ ॥ ॥ ਪ੍ਰੇਮ ਕੁ ਅਰਿਤਾ ਕੀ ॥ ਏਕ ਰਾਨੀ ॥ ਬਿਰਧ ਰਾਵਲ ਖਿਕਰਿ
 ਰੂਪਾਨੀ ॥ ਯਾ ਕੇ ਪਾਮ ਏਕ ਸੁਤ ਨਹੀ ॥ ਇਹ ਚਿਤਾ ਤਾ ਕੋ ਚਿਤ ਮਾਧੀ ॥ ੪ ॥ ਚੋਪਣੀ ॥ ॥ ਪੁਤ੍ਰ ਨ
 ਬਿਰਧਾ ਕੋ ਛੁਪੈ ॥ ਬਿਰਧ ਪੁੰਨਾ ਯੋਗਾਇ ॥ ਕੈਲਖ ਲਾਭੇ ਬਕਿ ਰਾਯੇ ਸਕਤ ਨ ਸੁਤ ਉਪਜਾਇ ॥ ੫ ॥

ਰੋਪਈ॥ ॥ ਤਾਂ ਤੇ ਕਛੂ ਚਰਿਤ੍ਰ ਨੈਯੋ॥ ਰਾਜ ਪਾਮ ਤੇ ਜਾਨ ਨ ਦੈਯੋ॥ ਪੂਤ ਅਨ ਤੋ ਕੋਲੋ ਕਰਿ ਪ
 ਰਿਯੋ॥ ਨਾਮੁ ਨਿਪ ਤੋ ਕੋ ਬਦਨ ਉਚ ਰਿਯੋ॥ ੬੦੦੦੦॥ ॥ ਗਰਭ ਵਤੀ ਇਕ ਤਿਯ ਹੁਤੀ ਲੀਨ
 ਨਿਕਟਿ ਬੁਲਾਇ॥ ਰਾਨਿਯ ਹਿਰ ਹਿਯੋ॥ ਅਪਨ ਅਧਾਨ ਜਗ ਮੇ ਸੇ ਦਈ ਉਡਾਇ॥ ੧੦੦੦੦੦॥ ਅਧਿ
 ਕ ਦਰਬੁ ਤਾਂ ਕੋ ਦਯੋ ਮੇਲਾ ਪੁਤ੍ਰ ਤਿਹ ਲੀਨਾ॥ ਸੁਤ ਉਪ ਜਿਯੋ ਗਿਹਰਾ ਇਕੋ ਯੋ ਕਹਿ ਉਤ ਸਵਕੀ
 ਨ॥ ੧੦੦੦੦੦॥ ਮਭਾਵ ਦਫਾ ਫੀਨਿ ਕੋ ਦੀਨ ਦਰਬਾ ਅਪਾਗਾ॥ ਸੇਰ ਸਿਘ ਤਾਂ ਕੋ ਪਰਿਯੋ ਸਭੁ ਹਿਨ ਨਮ
 ਸੁਧਾਰਾ॥ ੧੦੦੦੦੦॥ ॥ ਕਿਤ ਕਦਿ ਨ ਰਾਜਾ ਮਰਿ ਗਯੋ॥ ਰਾਵ ਸੁਸੇਰ ਸਿਘ ਤਹੁ ਭੁਯੋ॥
 ਰਾਵ ਰਾਵ ਸੋ ਲੋਗ ਬਖਾਨੈ॥ ਤਾਂ ਕੋ ਭੇਦ ਨ ਕੋਊ ਜਾਨੈ॥ ੧੦੦੦੦੦੦॥ ॥ ਕਰਮ ਰੇਖ ਕੀ ਗਤਿ
 ਹੁਤੇ ਭੇਦ ਰੇਖ ਤੇਰਾਇ॥ ਰਾਵ ਤੇਰਾ ਜਾ ਕੋ ਰੇਖਿ ਚਰਿਤ੍ਰ ਬਨਾਇ॥ ੧੦੦੦੦੦੦੦॥ ॥ ਰਿਤ੍ਰ
 ਚਰਿਤ੍ਰੇ ਮੰਤ੍ਰੀ ਭੂਪ ਸੀਥ ਦੇ ਪਚੀ ਸਵੈ ਚਰਿਤ੍ਰ ਸਮਾਪਤ ਮਸਤ ਸੁਭ ਮਸਤੁ॥
 ੨੫॥ ੫੧੯॥ ॥ ੧੦੦੦੦੦੦॥ ॥ ਦੇਹਰਾ॥ ॥ ਕਥਾ ਸੁਨ ਉਬਨ ਕਕੀ ਸੁਨਿ ਨਿਪ ਬਰਤੁ ਹਿਸ
 ਗਾ॥ ਇਕ ਤਿਯ ਤਾਂ ਕੀ ਬਨ ਬਿਖੇ ਬੁਰ ਪਰ ਖੁਦਿਯੋ ਬਿਹੰਗਾ॥ ੧੦੦੦੦੦੦੦॥ ॥ ਜਬ ਹੀ ਬਨਿਕ
 ਬਨਿਕ ਤੇ ਆਵੈ॥ ਬੀ ਸੋਚੇਰ ਅਬ ਹਨੇ ਸੁਨ ਵੈ॥ ਪੂਤ ਅਨਿ ਇਮ ਬਚਨ ਉਚ ਥੋ॥ ਤੀ ਸੋਚੇਰ ਮੇ
 ਆਜੁ ਸਿਘ ਰੋ॥ ੨੦੦੦੦੦੦੦॥ ਮੇ ਸੀਭਾ ਤਿਨਿਤ ਵਹੁ ਕਰੈ॥ ਸੁਨਿ ਤੀਯ ਬੈਨ ਮੇਨ ਏਰੇ॥ ਤਾਂ ਕੇ ਮੁਖ ਪਰਿ
 ਕਛੂ ਨ ਭਾਖੈ॥ ਏ ਸਭੁ ਬਤ ਚਿਤ ਮੇਰਾ ਖੈ॥ ੩॥ ॥ ਨਿਰਤਿ ਮਤੀ ਇਹਿ ਤੁਬ ਕਿਯੋ॥ ਬਾਜ ਸਾਲ ਤੇ
 ਇਕ ਲਯੋ॥ ਬਾਧ ਪਾਗਾ ਸਿਰ ਖੜ ਗਨ ਚਾਯੋ॥ ਸਕਲ ਪੁਰਖ ਕੋ ਭੇ ਸਬਨਾਯੋ॥ ੪॥ ॥ ਦਾਹ ਨੇ ਹਾਥ
 ਸੇ ਹਥੀ ਸੋਯੋ॥ ਜਾ ਕੇ ਤੀਗ ਸਿਪਾਹੀ ਕਿਯੋ॥ ਸਭੁ ਹੀ ਸਾਜ ਪੁਰਖ ਕੇ ਬਨੀ॥ ਜਾਨੁਕ ਮਹਾਰਾਜ ਪਾਤਿ
 ਅਨੀ॥ ੧੦੦੦੦੦੦੦॥ ॥ ਸਿਪਰ ਸੋਹੀ ਸੋਹੀ ਪੁਜਾਰੀ ਫੁਹਰਾਇ॥ ਮਹਾ ਬੀਰ ਸੀਜਾਨੀਯੋ
 ਤਿਯਾਨ ਸਮਝੀ ਜਾਇ॥ ੬॥ ॥ ਬਨਿਜ ਹੇਤ ਬਨਿਯਾ ਚਾਇਯੋ॥ ਅਤਿ ਹਰਖ ਤੁ ਸਭੁ ਅੰਗਾ॥ ਰਾਵ
 ਤਗਾ ਵਤਗੀ ਤ ਸੁਭ ਬਨ ਮੇ ਪਸਿਯੋ ਨਿਸੰਗਾ॥ ੭॥ ॥ ॥ ਬਨਿਕ ਜਤ ਏ ਕੋਲੋ ਨਿਹਾਰਿਯੋ॥
 ਚੋਲੇ ਯਾਹਿ ਇਯੁ ਬਾਲ ਬਿਚਾਰਿਯੋ॥ ਮਾਰਿ ਮਾਰਿ ਕਰਿ ਸਾਮੁ ਹਿਧਾਈ॥ ਕਾਫਿ ਕ੍ਰਿਪਾਨ ਪਹੁਚੀ
 ਆਈ॥ ੮॥ ॥ ਦੇਹਰਾ॥ ॥ ਕਹਾ ਜਾਤ ਰੇ ਮੂਰ ਮਤਿ ਜੁਪ ਕਰਹੁ ਡਰਿ ਡਰਾਹਿ॥ ਮਾਰ ਤੋਹ ਨਹਿ ਆਜੁ

ਤੁਹਿਪਗਿਯਾਬਸਤੁਉਤਾਰਿ॥ ੧੦੫॥ ॥ਬਨਿਕਬਚਨਸੁਨਿਬਸਤੁਉਤਾਰੇ॥ਘਾਸਦਾਂ ੪੧੮
 ਤਰਾਂਮਉਚਾਰੇ॥ਸੁਨਤਸਕਰੇਮੇਦਾਸਤਿਰੇ॥ਜਾਨਿਆਪਨੇਅਜੁਉਬਾਰੇ॥੧੦॥ਦੋਹਰਾ॥ ॥ਜੇ
 ਅਪਨੀਤੋਹੁਦਾਪਰਖੇਦਨਦੇਇ॥ਬਿਹਗਾਤੇਤੁਮਅਬਜੀਵਤਰਹੋਬਚੈਤਿਹਾਰੇਅਗਿ॥੧੧॥ਤੁ
 ਬੈਬਨਿਕਤੇਸੇਕਿਯਾਜਿਉ॥ਤ੍ਰਿਯਕਥਿਯੋਰਿਸਾਇ॥ਬਰਹਰਿਕਰਿ॥ਛਿਤਪਰਿਗਿਰਿਯੋਬਚਨ
 ਨਭਾਖਿਯੋਜਾਇ॥੧੨॥ਤਬਤਨੁਨੀਪੈਤੇਉਤਰਿ॥ਇਕਛੁਰਕੀਕੇਸੰਗਾ॥ਰਾਮਭਨੈਤਿਹਬਨਿਕਕੀਉ
 ਰਿਪਰਿਖੁਦਿਯੋਬਿਹਗਾ॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥
 ਬਾਦੇਛੁਬੀਸੇਵੈਚਰਿਤਸਮਾਪਤਮਸਤੁਸੁਭਮਸਤੁ॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥
 ਈ॥ ॥ਕੰਕਨਾਮਾਦਿਜਬਰਇਕਸੁਨਾ॥ਪੜ੍ਹੇਪੁਰਾਨਸਾਸਤੁਬਹੁਗਾਨਾ॥ਅਤਿਸੁੰਦਰਿਤਿਹਰੁਪਾਅ
 ਪਾਰਾ॥ਸੁਰਲੋਯੇਜਾਤੇਉਜਿਅਰਾ॥੧॥੨॥੩॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥
 ਮੇਰੇ॥ਲਾਂਬੇਕੇਸਛੁਕੇਪੁੰਘਚਾਰੇ॥ਨੈਨਜਾਨਦੇਉਬਨੇਕਟਾਰੇ॥੨॥੩॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥
 ਰਧਰਾਇਸੁਤਹਿਤਵਖਜਗੀ॥ਤਿਨਤ੍ਰਿਯਭੋਗਕੰਕਸੈਚਰਾ॥ਲਏਕਪੁਰਾਮਵਤੇਗਹਾ॥੩॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥
 ਯਾਦਿਜਬਰਸੇਬਚਨਉਚਾਰੇ॥ਬਜਹੁਅਜੁਤਮਹੇਪਿਆਰੇ॥ਕੰਕਨਤਾਕੀਮਾਨੀਕਹੀ॥ਰਾਨੀਬਾਂ
 ਹਜੇਰਿਫਨਗਹੀ॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥
 ਤ੍ਰਿਯਕਿਯਾਚਰਿਤ੍ਰਇਕਅਧਿਕਹਿਦੈਸਕੁਚਾਇ॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥
 ਹਾਜਿਨਿਇਹਿਚੇਰਿਤ੍ਰਖਿਯੋਕਛੁਸੁੰਘਤਹਤੀਕਪੁਰਾ॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥
 ਤਭਯੋਜੀਯਾ॥ਸੁੰਘਤਹਤੇਕਪੁਰਕਿਹਧੀਨਿਯਧੀਨਿਯਇਹਤ੍ਰੀਯਾ॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥
 ੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥
 ਮੇਨਿਏਰਹੀ॥ਏਕਅਹੀਰਨਦੀਤਰਹਈ॥ਅਤਿਸੁੰਦਰਤਿਹਤ੍ਰਿਯਜਗਕਹਈ॥੧॥੨॥੩॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥
 ਰੂਪਕਰੂਪਅਹੀਰਕੇਸੁੰਦਰਿਤਾਕੀਨਾਗਿ॥ਵਹਤਨੀਇਕਹਾਵੇਕੋਅਟਕੀਰੂਪਨਿਹਾਰਾ॥੨॥੩॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥
 ਪਈ॥ ॥ਵਖਿਤਅਹੀਰਨਰਕੇਰਾਖੇ॥ਕਵਕਵਬਚਨਰੋਨਾਦਿਨਭਾਖੇ॥ਗੋਰਸਬੈਚਨਜਾਨਨ

ਦੇਈ॥ ਛੀਨਬੇਚਗਹਿਨਨਕਯਲੇਈ॥ ੩॥ ੧੧॥ ਸੂਰਛਟਾਤਿਹਨਾਮਤਰੁਨਿਕੋਜਾਨੀਐ॥
 ਛਤਕੋਤਨਿਪਤ੍ਰਏਅਧਿਕਹਿਤਮਾਨੀਐ॥ ਚੰਦ੍ਰਗਾਸਰਤਾਤਿਭੈਸਚਰਾਵਹੀ॥ ਹੋਜਹੀਰਾਵਨਾ
 ਵਨਹਿਤਨਿਤਪ੍ਰਤਿਅਵਈ॥ ੪॥ ਚੋਪਈ॥ ੧॥ ਗੋਰਸਵਹਨਿਤ੍ਰਿਯਹਿਤਹਲਿਆਵੈ॥ ਸਮੇਪਾ
 ਇਰਾਜਾਤਹਅਵੈ॥ ਦੁਹਤਛੀਰਕਇਯਾਦੁਖਦੇਈ॥ ਤ੍ਰਿਯਕਹਿਭਾਖਿਤਾਹਿਗਹਿਲੇਈ॥ ੫॥
 ਦੁਹਤ॥ ੧॥ ਜਬਦੁਹਚੇਵਤਭੈਸਕੋਕਰਿਕੋਨੀਚਾਮੀਸ॥ ਤੁਰਤਅਨਿਤ੍ਰਿਯਕੋਭਜੈਬਹੁਪੁਰਖ
 ਨਕੋਈਸ॥ ੬॥ ਭਾਂਤਿਭਾਂਤਿਰਾਜਾਭਜੈਤਾਕਹਮੇਦਬਛਾਇ॥ ਚਿਮਟਿਚਿਮਟਿਉਦਰਿਗਮੇਲ
 ਪਟਿਲਪਟਿਤ੍ਰਿਯਜਾਇ॥ ੭॥ ਚੇਟਲਗੋਮਹਿਖੀਕਪੈਦੁਪਦਪਰਤਛਿਤਾਅਇ॥ ਸੀਰਾਅਹੀ
 ਰਾਅਹੀਰਨੀਬੋਲਕੋਪਬਛਾਇ॥ ੮॥ ੧੧॥ ੧੨॥ ੧੩॥ ੧੪॥ ੧੫॥ ੧੬॥ ੧੭॥ ੧੮॥ ੧੯॥ ੨੦॥
 ਅਗਿਰਾਵਤਦੁਪਨਮੇਤੇਡਰਤੋਹਾ॥ ਕਹਿਯੋਤ੍ਰਿਯਾਪਿਯਸਾਥਬਾਤਸੁਨਿਲੀਜੀਯੋ॥ ਹੋਕਟਿਯ
 ਦੁਖਾਵਤਯਾਹਿਪਿਯਨਪੈਦੀਜੀਯੋ॥ ੨੧॥ ਦੋਹਰਾ॥ ੧॥ ਰਾਵਅਹੀਰਨਿਦੋਊਤਰਨਭੋਗਕਰਤ
 ਸੁਖਪਾਇ॥ ਲਪਟਿਲਪਟਿਰਾਜਾਰਮੇਚਿਮਟਿਚਿਮਟਿਤ੍ਰਿਯਜਾਇ॥ ੨੨॥ ਭੋਲਤਮਹਿਖੀ
 ਨਾਰੋਬੋਲਿਯੋਬਚਨਅਹੀਰਾ॥ ਕਹਾਕਰਤੋਹੇਗੁਰਨੀਬ੍ਰਿਥਾਗਵਾਵਤਛੀਰਾ॥ ੨੩॥ ਹੋਅਹੀ
 ਰਮੇਕਿਆਕੋਰਕਟਿਯਾਮੁਹਿਦੁਖਦੇਤਾ॥ ਯਾਕਹਿਚੁਪਨਦੀਜੀਯੋਦੁਪਦਜਿਯਨਕੋਹੇਤ॥ ੨੪॥
 ਅਧਿਕਮਾਨਸੁਖਪਰਗਯੋਰਾਵਾਅਹੀਰਨਸੀਰਾ॥ ਯੋਕਹਿਮੰਤ੍ਰੀਨਿਪਤਪ੍ਰਤਿਪੁਰਨਕੀਯੋਪ੍ਰਸ
 ਰਾ॥ ੨੫॥ ਭੇਦਅਹੀਰਨਕਛੁਲਹਿਯੋਆਯੋਅਪਨੇਗੇਹਾ॥ ਰਾਮਭੁਨੈਤਿਨਤ੍ਰਿਯਭੁਏਅਧਿਕ
 ਬਛਾਯੋਲੇ॥ ੨੬॥ ੧੧॥ ੧੨॥ ੧੩॥ ੧੪॥ ੧੫॥ ੧੬॥ ੧੭॥ ੧੮॥ ੧੯॥ ੨੦॥
 ਵਚਰਿਤ੍ਰਸਮਾਪਤਮਸਤੁਸੁਭਮਸਤੁ॥ ੨੧॥ ੨੨॥ ੨੩॥ ੨੪॥ ੨੫॥ ੨੬॥ ੨੭॥ ੨੮॥ ੨੯॥ ੩੦॥
 ਲਕੇਮਾਹਿਨਿਪਬਗਦਿਆਉਣਾਇਸੁਤਾ॥ ਬਹੁਰੇਲਿਆਇਬੁਲਾਇਭੋਰਹੇਤਾਪਨੇਨਿਕਟਿ॥
 ੧॥ ਦੋਹਰਾ॥ ੧॥ ਦੁਤਿਯਾਮੰਤ੍ਰੀਬੁਧਿਬਰਰਾਜਹੀਤਕੀਖਾਨਾ॥ ਚਿਤ੍ਰਸਿੰਘਰਾਜਾਨਿਕਟਿਕਥਾਬ
 ਖਨੀਆਨਿ॥ ੨॥ ਚੋਪਈ॥ ੧॥ ਸਰਿਤਾਨਿਕਟਰਾਵਇਕਰਹੈ॥ ਮਦਨਕੋਤਨਾਮਾਜਗਕਹੈ॥ ਮਦ
 ਨਮਤੀਤ੍ਰਿਯਾਤਹਇਕਬਸੀ॥ ਸੀਰਾਸੁਤਵਨਰਾਇਕੋਰਸੀ॥ ੩॥ ਦੋਹਰਾ॥ ੧॥ ਪੋਰਨਦੀਕੋਪਾਰ

ਕੋਊਨਿਪਤਿਹਪਤਿਜਾਇ। ਭੁੰਤਿਭਾਂਤਿਤਿਹਨਰੋਕਭਜਤਾਪਿਕਸੁਖਪਾਇ॥ ੪੯੯

॥ ਕਬਹੂੰਪੇਰਿਨਦੀਨਿਪਜਾਵੈ॥ ਕਬਹੂੰਤਰਿਤਕੋਰਿਯਆਵੈ॥ ਆਪਸਿਖੇਅਤਿਹਿਤਉਪਜਾ
ਵੈ॥ ਭੁੰਤਿਭਾਂਤਿਸੇਭੋਗਕਮਾਵੈ॥ ੫॥ ਕੇਕਸਾਰਕੀਰੀਤਉਚਰੈ॥ ਭੁੰਤਿਅਨਿਕਗਸਿਗਸਿਗਤਿ
ਕਰੈ॥ ਲਪਟਿਲਪਟਿਕਰਿਕੇਲਕਮਾਵੈ॥ ਵੈਸੇਹੀਪੇਰਿਨਦੀਪਾਰਿਆਵੈ॥ ੬॥ ਐਸੇਹੀਬਿਧਿ
ਦੇਊਨਿਤਾਬਿਹਾਰੈ॥ ਤਾਪਚਿਤਕੇਸਕਲਨਿਵਾਰੈ॥ ਕਾਮਕੇਲਬਹੁਬਿਧਿਉਪਜਾਵੈ॥ ਵੈਸੇਹੀ
ਪੇਰਨਦੀਪਾਰਿਆਵੈ॥ ੭॥ ॥ ਤਰੀਤਰੁਨਿਆਵਤਹਤੀਧਿਦੇਹਰਖਉਪਜਾਇ॥ ਤਬ
ਲੋਲਹਿਰਸਮੁੰਦਸੀਨਿਕਟਿਪਹੁਚੀਆਇ॥ ੮॥ ਆਪਨੇਸੇਕਲਕਰਿਥਕੀਪਾਰਨਭਈਬਨ
ਇ॥ ਲਹਰਿਨਦੀਕੀਆਇਤਿਹਲੋਗਈਕਹੁਬਹਾਇ॥ ੯॥ ਚੋਪਈ॥ ॥ ਬਹਿਤਬਹਿਤ
ਕੇਸਨਬਹੁਗਈ॥ ਲਾਗਤਏਕਕਿਨਰੋਕਈ॥ ਏਕਅਹੀਰਦ੍ਰਿਸਤਿਤਹਆਯੋ॥ ਹਾਂਕਿਮਾਰਿ
ਤ੍ਰਿਯਤਾਹਿਬੁਲਾਯੋ॥ ੧੦॥ ॥ ਹੇਅਹੀਰੋਪੈਜਾਤਿਹੋਬਹਿਤਨਦੀਕੇਮਾਰਿਯੋਜੇਹਿਯਾ
ਤੇਕਾਫੈਮੁਝੈਵਹੈਹਮਰੋਨਾਹਿ॥ ੧੧॥ ਚੋਪਈ॥ ॥ ਪਾਵਤਸੁਨਿਅਹੀਰਬਚਾਯੋਯੋਚਿਤ੍ਰਿ
ਯਾਕਹਿਤੀਰਲਗਾਯੋ॥ ਬਹੁਰਿਭੋਗਤਿਹਸੇਤਿਨਕਹਿਯੋ॥ ਪਾਰਿਲੈਜਾਇਪਾਰਨਿਤਿਹਕਹਿਯੋ॥
੧੨॥ ॥ ਪ੍ਰਾਨਬਚਾਯੋਆਪਨੇਰਤਿਅਹੀਰਸੇਠਾਨਿ॥ ਬਹੁਰਿਰਾਵਕੀਰਚਿਬਦੀਅ
ਪਿਕਤਰੁਨਿਕੀਆਨਿ॥ ੧੩॥ ਚੋਪਈ॥ ॥ ਸੁਨਿਅਹੀਰਮੇਤ੍ਰਿਯਾਤਿਹਾਰੀ॥ ਤੁਮਪਿਯਾਚੇਮੁ
ਹਿੰਮੇਤੁਹਿਪਿਆਰੀ॥ ਰਾਇਨਗਰਮੇਨਹਿਨਾਨਹਾਰੈ॥ ਤਿਹਦੇਖਨਕਹਿਹਿਯਾਹਮਾਰੇ॥ ੧੪॥ ਦੋਹ
ਰਾ॥ ॥ ਚਭੁਹਾਬੈਊਠਿਕੈਦੇਊਤਵਨਨਗਰਮੇਜਾਇ॥ ਭੁੰਤਿਭਾਂਤਿਕੇਸੁਖਕਰੈਧਿਦੇਹਰਖਉ
ਪਜਾਇ॥ ੧੫॥ ॥ ਤਵਨਨਗਰਆਵਤਭਈਲੇਹੁਜਰੋਕੇਸਾਥਾ॥ ਤਿਵਹੀਤਰਭੇਟਤਭਈਉਹੀ
ਨਿਪਤਿਕੇਸਾਥਾ॥ ੧੬॥ ਚੋਪਈ॥ ॥ ਤੈਸਿਯਭੁੰਤਿਨਦੀਤਰਿਗਈ॥ ਵੈਸਿਯਭੇਟਨਿਪਤਿਸੇਭ
ਈ॥ ਭੂਪਕਹਿਯੋਬਹੁਤੇਦਿਨਆਈ॥ ਆਜੁਹਮਾਰੀਸੇਜਸੁਹਾਈ॥ ੧੭॥ ਦੋਹਰਾ॥ ॥ ਸੁਨਿ
ਰਾਜਾਤੁਮਾਬਿਨੁਆਪਿਕਤ੍ਰਿਯਪਾਯੋਤਨਦੁਖਿਯਾ॥ ਤੁਮਹਮਪੈਕੋਊਪਾਠਿਯੋਪੂਛਨਕੁਸਲਾਨੁਖਿ
ਯਾ॥ ੧੮॥ ॥ ਜਬਰਿਯਆਪਿਕਦੁਖਿਯਤਨਪਾਯੋ॥ ਪ੍ਰਾਨਕੁਲਹਮਕੁਸੁਨਾਯੋ॥

ਜੇਯਾਤੇਦੁਖਤੇਬੈਦਉਥਾਰੇ॥ਸੋਹਸਰੋਪੈਨਾਥਾਬਿਹਾਰੇ॥੧੯॥ਦੋਹਰਾ॥ ॥ਇਕਅਹੀਰਉਪਚਾ
 ਰਕਰਿਮੇਕੋਭਿਯੋਉਥਾਰਿ॥ਅਬਮੇਸੋਐਸੇਕਹਤਹੋਹਿਮਾਚੀਨਾਰਿ॥੨੦॥ਦੋਹਰਾ॥ ॥ਵੁਖਿ
 ਤਹੋਇਤੁਹਿਮੇਯੋਕਹੀ॥ਮੇਕਰਿਤੇਬਤਿਯਾਅਬਰਹੀ॥ਕਦੁਰਜਾਮੇਕਹਕਕਰਿਯੋ॥ਤੇਸੋਛਾਰਿ
 ਰੰਕਕਹਿਬਰਿਯੋ॥੨੧॥ਦੋਹਰਾ॥ ॥ਸੁਨਤਬਚਨਤੋਕੋਨ੍ਹਿਪਤਿਭਿਯੋਅਹੀਰਬੁਲਾਇ॥ਤੁਰ
 ਤਬਾਂਪਿਤੋਕੋਦਿਯਾਸਰਤਾਬਿਖੇਬਹਾਇ॥੨੨॥ਪ੍ਰਸਉਥਾਰਿਯੋਸੁਖਦੀਯਾਜਮਤੇਲੀਆਬ
 ਚਾਇ॥ਨ੍ਹਿਪਹਿਤਤੇਮਾਰਿਯੋਤਿਸੈਐਸੋਚਰਿਤ੍ਰਾਦਿਖਾਇ॥੨੩॥ਦੋਹਰਾ॥ ॥੨੪॥੫੭੫॥
 ॥ਰਿਤੇਮੰਤ੍ਰੀਭੂਪਸੀਬਦੇਉਨਤੀਸੇਵੇਚਰਿਤ੍ਰਸਾ॥ਪਤਮਸਤੁਸੁਭਮਸਤੁ॥੨੬॥੫੭੫॥
 ਅਫਜੂ॥ ॥ਚੋਪਣੀ॥ ॥ਚਿਤ੍ਰਸਿੰਘਮੰਤ੍ਰੀਸੋਕਹੀ॥ਹਮਤੇਸਕਲਕੁਰ੍ਹਿਆਰਹੀ॥ਤੁਮ
 ਜੇਹਮੇਸੀਬਚਨਉਚਾਰੇ॥ਜਾਨੁਕਸੁਪਾਸਵਨਭੁਰਿਤਾਰੇ॥੨੭॥ਦੋਹਰਾ॥ ॥ਅਨਬਚਕਰਿਮਕਰ
 ਮੰਤ੍ਰਬਰਇਏਬਚਨਮੁਰੇਤੇਹਿ॥ਜੋਕਿਛੁਚਰਿਤ੍ਰਇਸਤਨਕਰੇਸੁਕਛੁਕਰੇਸਭਮੇਹਿ॥੨੮॥ਦੋਹਰਾ॥
 ਵਕੋਨੇਹਤੇਤਾਹਿਕੁਰ੍ਹਿਆਨਾਰਿ॥ਰਮੀਜਾਰੇਸੇਰਾਇਕੀਆਖਿਅਬੀਰਹਿਤਾਰਿ॥੨੯॥ਚੋਪਣੀ॥
 ॥ਜਬਹੀਮਾਸਫਾਗੋਕੋਆਯੋ॥ਨਰਨਾਰਨਾਨੰਦਬਛਾਯੋ॥ਪਰਪਰਹੋਤਕੁਲਾਹਲਛਾਰੀ॥
 ਗਾਵਤਗੀਤਬਜਾਵਤਤਾਰੀ॥੩੦॥ਚਾਰਗਮਤੀਨਾਮਤ੍ਰਿਯਤਾਕੋ॥ਅਤਿਸੁੰਦਰਿਬਿਸਿਖਪੁਕੀ
 ਯੇਵਾਕੋ॥ਮਾਨੀਸੈਨਨ੍ਹਿਪਤਕੋਨਾਮਾ॥ਚਾਰਗਮਤੀਜਵਨਕੀਬਾਮਾ॥੩੧॥ਰੂਪਵੰਤਨਟਤਵਨ
 ਨਿਹਾਰਿਯੋ॥ਮਦਨਤਬੈਤਨਬਿਸਿਖਪੁਹਾਰਿਯੋ॥ਅਨਕਮਬਚਕਰਿਕੋਬਸਿਛੁਣੀ॥ਜਾਨੁਕਦਾ
 ਸੋਮੇਲਕੀਲਣੀ॥੩੨॥ਦੋਹਰਾ॥ ॥ਪਰਿਘਰਿਚਾਰਗਖੇਲੀਪਾਰਿਘਰਿਗੋਯਹਿਗੀਤਾ॥੩੩॥
 ਰੂਪਰੋਤਮ੍ਹਿਦੰਗਪੁਨ੍ਹਿਘਰਪਰਨਚਤਸਿੰਗੀਤਾ॥੩੪॥ਤਿਹਰਾਏਕਪ੍ਰਬੀਨਨਟਸਭਨਟਾਅਨਕੋ
 ਰਾਇ॥ਮਦਨਛੁਪਾਏਕਾਢੀਐਮਦਨਕਿਨਵਰੰਗਰਾਇ॥੩੫॥ਚੋਪਣੀ॥ ॥ਚਾਰਗਪਰੀਨਗਰ
 ਮੇਛਾਰੀ॥ਗਾਵਤਗੀਤਸਭੈਨਰਨਾਰੀ॥ਨਵਲਾਸਨਹਾਥਨਲਹਿਕਾਵੈ॥ਚਤੁਰਨਕੋਚਤੁਰਾਤਨ
 ਲਾਵੈ॥੩੬॥ਦੋਹਰਾ॥ ॥ਪਰਪਰਚਾਰਗਵਹੀਪਰਪਰਬਜਤਮ੍ਹਿਦੰਗ॥ਹਰਿਦਰਿਰਾ
 ਗਅਲਾਪਿਯਤਪਰਪਰਬਜਤਮੁਚੰਗ॥੩੭॥ਪਰਪਰਅਬਲਾਗਾਵਹੀਮ੍ਹਿਲਿਮ੍ਹਿਲਿ

ਗੀਤਬਚਿਤ੍ਰਾ ਮੁਰਲੀ ਮੁਰਜੀ ਮਿਦੰਗਾਉ ਨਿਸਰਤ ਹਬਜਤ ਬਾਦਿਤ੍ਰ ॥ ੧੧ ॥ ਚੋਪਣੀ ॥ ਅਨਰਾ ੬੨੦
 ਹਨਮਿਲਿਖੇਲਮਚਾਯੋ ॥ ਫੁਲਪਾਨਕੋਫਨਮੰਗਯੋ ॥ ਦੁਹੰਓਰਨਵਲਾਸਨਮਾਰੋ ॥ ਮਧੁਰਿਮਧੁ
 ਰਪੁਨਿਗੀਤਉਚਾਰੋ ॥ ੧੨ ॥ ਚੋਪਣੀ ॥ ਛੈਲਛਈਲੀਖੇਲਯੀਨਰਨਾਰਿਨਕੀਭੀਰਾ ॥ ਜਿਤਜਿ
 ਤਦਿਸਟਿਪਸਾਰਿਯੋ ॥ ਤਿਤਹਿਕਿਸਰਿਯਾਚੀਰਾ ॥ ੧੩ ॥ ਪਰਪਰਚਾਰਿਖੇਲਹਿਹਸਿਹਸਿਰੋ
 ਯਹਿਗੀਤਾ ॥ ਪਰਪਰਹੋਤਮਿਦੰਗਾਉ ਨਿਪਰਪਰਨਚਤਸੰਗੀਤਾ ॥ ੧੪ ॥ ਨਿਰਖਰੁਪਰਕੋਸਕ
 ਬਉਰਫਿਰਹਿਯੋ ॥ ਸੁਕਮਾਰਾ ॥ ਰਾਨੀਹੁਚਦਿਪਟਅਟਕਿਨਦੋਸੀਕਿਯਾਪਿਯਾਰਾ ॥ ੧੫ ॥ ਖੇਲਤਫ
 ਰਾਬਚਿਤ੍ਰਗਤਿਨਰਨਾਰੀਸੁਖਪਾਇ ॥ ਅਲਤਾਕੀਅੰਧੀਚਲੀਮਨੁਖਨਨਿਰਖਿਯੋਜਾਇ ॥
 ੧੬ ॥ ਕ੍ਰਿਮਕ੍ਰਿਮਬਜੇਬਜੇਬਹੁਨਤ੍ਰਨਮੁਰਲੀਮੁਚੰਗਾ ॥ ਕ੍ਰਿਮਕ੍ਰਿਮਬਰਸਿਯੋਨੇਹਰਸਦੁ
 ਮਦੁਮਾਦਿਯਾਮਿਦੰਗਾ ॥ ੧੭ ॥ ਚੋਪਣੀ ॥ ਅਲਿਤਸਾਬਭਯੋਅੰਧਿਯਾਰੋ ॥ ਦਿਸਟਿਪਰਤ
 ਨਹਿਯਾਬਪਸਾਰੋ ॥ ਰਾਨੀਪਤਿਅੰਬੀਰਦਿਗਪਾਰਾ ॥ ਜਾਨੁਕਨਿਪਹਿਅੰਧਕਰਿਤ੍ਰਾਰਾ ॥ ੧੮ ॥
 ਦੇਹਰਾ ॥ ਇਕਅੰਧਿਕਾਨਹੁਤ੍ਰੇਤ੍ਰਿਯੋਪਰਾਅਬੀਰਾ ॥ ਗਿਰਿਯੋਅੰਧਯੋਜਿਮਿਯੋਨਿਪਤਿ
 ਦਿਗਜੁਤਭਯੋਅਸੀਰਾ ॥ ੧੯ ॥ ਰਾਨੀਨਵਰੰਗਰਾਇਕੋਤਬਹੀਲਿਯਾਬੁਲਾਇ ॥ ਅਲਿਗਨ
 ਉਬਨਕਰੋਦਿਤ੍ਰਰਤਿਕਰੀਬਨਾਇ ॥ ੨੦ ॥ ਜਬਲਗਨਿਪਦਿਗਪੋਛਕਰਿਦੇਖਨਲਗਿਯੋ
 ਬਨਾਇ ॥ ਭਬਲਗਿਰਾਨੀਮਾਨਗਤਿਨਦੁਆਦਿਆਉਠਾਇ ॥ ੨੧ ॥ ਚੋਪਣੀ ॥ ਚੋਪਣੀ
 ਯਮਿਰਾਗਚਾਰੋ ॥ ਮੰਤ੍ਰੀਰੂਪਸੰਬਾਦੇਤੀਸੇਵੇਚਰਿਤ੍ਰਸਮਾਪਤਮਸਤਸੁਭਮਸਤੁ ॥ ੨੨ ॥
 ੫੯ ॥ ॥ ਅਫਜਾ ॥ ਦੇਹਰਾ ॥ ਬਹੁਰਿਰਾਵੇਅੰਧਕਰਾਬਿਹਸਿਸੁਮੰਤ੍ਰੀਸਿੰਗਾਚ
 ਰਿਤਚਤੁਰਚਤੁਰਨਕੋਮੋਕੋਕੋਪ੍ਰਸੰਗਾ ॥ ੧ ॥ ਚੋਪਣੀ ॥ ਇਕਬਨਿਕਕੀਬਾਲਬਖਾਨਿਯ
 ਤਾਅਧਿਕਦਰਬਜਿਹਯਾਮਪਮਾਨਿਯਤਾ ॥ ਤਿਨਿਕਪੁਰਖਸੇਨੇਹੁਲਗਾਯੋ ॥ ਭੋਗਕਾਜਗਾਹਿ
 ਗੇਹਮਿਯਾਯੋ ॥ ੨ ॥ ਚੋਪਣੀ ॥ ਮਾਨਮੰਜਰੀਸਾਹੁਕੀਬਨਿਤਾਸੁਦਰਿਦੇਹਾ ॥ ਬਿਦਿਯਾਨਿਧਿ
 ਇਕਬਾਲਸੇਅਧਿਕਬਛਾਯੋਨੇਹਾ ॥ ੩ ॥ ਚੋਪਣੀ ॥ ਤਬਤਾਸੇਰਿਯਬਚਨਉਚਾਰੋ ॥ ਆ
 ਜੁਭਜੇਮੁਰਿਆਨਿਪਿਆਰੋ ॥ ਤਿਨਵਾਇਯਸੇਭੋਗਨਕਰਿਯੋ ॥ ਰਾਮਨਾਮਲੇਉਰੇਮੇਧਰਿਯੋ ॥

五

Digitized by Panjab Digital Library | www.panjabdigilib.org

ਇਹ ਛੁਲ੍ਹਾ ਲਹਿਬ ਨਾਇ ॥ ੧੩ ॥ ਚੋਪਈ ॥ ॥ ਸਵਤ੍ਰਾ ਸਜੜ ਦਰਬ ਲੁਟਾਵੈ ॥ ਦੁਗਾ ਚਰ ਸੁਤ
 ਰੇਤ ਕਮਾਵੈ ॥ ਅਧਿਕ ਪੀਤ ਤਿਨ ਕੇ ਸੀ ਗਠਾਨੈ ॥ ਮੂਰਖ ਨਾ ਰਿਭੇ ਦਨ ਹਿਜਾਨੈ ॥ ੧੩ ॥ ਚੋਪਈ ॥
 ਤੇਗ ਮਿਅ ਉਰ ਨ ਸੀ ਕਹੈ ॥ ਇਹ ਕੁਤਿ ਆਕਿ ਹਕਾਜਾ ॥ ਏਕ ਦਰਬੁ ਹਮੇ ਚਾਹੈ ॥ ਹੋ ਜੈ ਦੇਸੀ ਜਦੁ ਰਾਜਾ ॥
 ੧੪ ॥ ਚੋਪਈ ॥ ॥ ਯਹਿ ਸੁਭੁ ਭੇਦ ਨਿਪਤਿ ਜੀਅ ਜਾਨੈ ॥ ਮੂਰਖ ਨਾ ਰਿਨ ਬਾਤ ਪਛਾਨੈ ॥ ਰਾਜਾ
 ਅਵਰ ਤਿਯਾਨ ਬੁਲਾਵੈ ॥ ਭਾਂਤਿ ਭਾਂਤਿ ਕੋ ਭੋਗ ਕਮਾਵੈ ॥ ੧੫ ॥ ਚੋਪਈ ॥ ॥ ਪ੍ਰਿਥਾ ਤਿਯਕ
 ਰਿਭਾਖੀ ਐ ਜਾ ਕਹਿ ਪਿਯਾਨ ਬੁਲਾਇ ॥ ਤਿਹ ਦੇਖਤ ਤਿਯ ਤੁਨਿ ਕੀ ਸੇਜਾ ਬਿਹਾਰ ਨ ਜਾਇ ॥
 ੧੬ ॥ ਚੋਪਈ ॥ ॥ ਮੂਰਖ ਨਾ ਰਿਭੇ ਦਨ ਹਿਪਾਵੈ ॥ ਸਵਤ੍ਰਾ ਸਤੇ ਦਰਬ ਲੁਟਾਵੈ ॥ ਤੇਵ ਕੀ ਕ
 ਛੁਪੀਤ ਨ ਮਾਨੈ ॥ ਨਿਪਤਿ ਭਏ ਕਛੁ ਅਉਰ ਬਖਾਨੈ ॥ ੧੭ ॥ ਚੋਪਈ ॥ ॥ ਸੁਨੇਰਾ ਇਹਿ ਕਹਿ
 ਯ ਸੁਭੁ ਤਾਹਿ ਬੁਲਾਇਯੋ ॥ ਤੋਸੇ ਮੇਨ ਬਿਹਾਰ ਬਿਸੇਖ ਕਮਾਇਯੋ ॥ ਐਸੀ ਤਿਯਕ ਰਿਪਰੋਜਾ
 ਨ ਨਹਿ ਦੀਜੀਯੋ ॥ ਹੇ ਨਿਜੁ ਨਹੀ ਸੇਨੇ ਹੁਨ ਕਬਹੂ ਕੀਜੀਯੋ ॥ ੧੮ ॥ ਚੋਪਈ ॥ ॥ ਭੁਭਿ ਵੇਰੋ ਜੈ
 ਭੋਗ ਕਮਾਵੈ ॥ ਭਾਂਤਿ ਭਾਂਤਿ ਸੇ ਦਰਬ ਲੁਟਾਵੈ ॥ ਨਿਜ ਤਿਯ ਸਾਥ ਨੇਹ ਲਗੇਯੋ ॥ ਜੋ ਜਿਤ ਜਗ
 ਆਪ ਨਨ ਕਹੈਯੋ ॥ ੧੯ ॥ ਚੋਪਈ ॥ ॥ ਭੁਮਰਾਜਾ ਸਮਭਵਰ ਕੀ ਛੁਲ੍ਹੀ ਤਿਯ ਹਿਨਿ ਹਾਰਿ ॥
 ਬਿਨੁ ਰਸ ਲੀਨੇ ਕਿਯੇ ਰਹੈ ਤਿਯ ਕੀ ਸੀਕਾ ਬਿਚਾਰਾ ॥ ੨੦ ॥ ਚੋਪਈ ॥ ॥ ਜਿਹ ਤੁਮ ਚਾਹੁਤਿ
 ਸੋ ਲਿਆਵਹਿ ॥ ਅਬਹੀ ਤੁਹਿ ਸੋ ਆਨਿ ਮਿਲਾਵਹਿ ॥ ਤੋਸੇ ਭੋਗ ਮਾਨਹਾਰੀ ਕੀਜੈ ॥ ਅਧੁਰ
 ਬਚਨ ਸਵਨ ਨ ਸੁਨਿ ਲੀਜੈ ॥ ੨੧ ॥ ਚੋਪਈ ॥ ॥ ਏਯੋ ਰਾਜਾ ਸੇਬੈ ਨ ਸੁਨਵਹਿ ॥ ਬਹੁ ਰਿਜਾਇ ਰਾਨੀ ਯਹਿ
 ਲਾਵਹਿ ॥ ਜੇਹਮ ਤੇ ਨਿਕਸਨ ਪ੍ਰਭੁ ਪਾਵੈ ॥ ਅਨਿਕ ਤਿਯ ਨ ਸੇਭੇ ਗਕਮਾਵੈ ॥ ੨੨ ॥ ਚੋਪਈ ॥ ॥
 ਐਸੁ ਭਾਂਤਿ ਨਿਤ ਭ੍ਰਿਤ ਨ ਕੇ ਨਿਸਾ ਦੇਨ ਸੇਚ ਬਿਹਾਇ ॥ ਨਿਪਤਿ ਸਮਾਝਿ ਕਛੁ ਦੇਨ ਗੀਰਾਨੀ ਪਨ
 ਰਿਲੁਟਾਇ ॥ ੨੩ ॥ ਚੋਪਈ ॥ ॥ ਨਿਪਾਇ ਕਾ ਦੇਨ ਗੀਰਾਨੀ ਯਹਿ ਬੁਲਾਯੋ ॥ ਕੁਛੁ ਭੋਜ ਅਭੁ ਮਦਹਿ
 ਮੰਗਾਯੋ ॥ ਅਧਿਕ ਮਦਹਿ ਰਾਜ ਲੈ ਪਿਯੋ ॥ ਬੇਰਿਕ ਸੇਰਾਨੀ ਤਿਨ ਲਿਯੋ ॥ ੨੪ ॥ ਚੋਪਈ ॥ ॥ ਨਿਪਕ ਰਿਭੇ
 ਮਦਿਯ ਮਤਿ ਭੋਗ ਸੇਇ ਰਹਿਯੋ ਨਹਿ ਸੁਧਹਿ ਸੀਭਾਰੇ ॥ ਪਤਿ ਸੇਯੋ ਲਹਿ ਤਿਯ ਮਨ ਮਾਹੀ ॥ ਭੇ
 ਦ ਅਭੇਦ ਪਛਾਨਿਯੋ ਨਹੀ ॥ ੨੫ ॥ ਚੋਪਈ ॥ ॥ ਤਿਯ ਜਾਨਿਯੋ ਸੇਯੋ ਨਿਪਤਿ ਗਈ ਜਾਰ ਪੈਪਾ

ਇਹ ਜਾਗਤ ਕੇ ਸੇਵਤ ਸਮਾਇ ਬੁਝੇ ਨ ਲਹਾ ਕੁਕਾਇ ॥ ੨੧ ॥ ਚੋਪਈ ॥ ॥ ਰਾਨੀ ਗਈ ਰੂਪਤ ਬਖ ੪੨੨
 ਗਿਯੋ ॥ ਪ੍ਰਿਦੈ ਕੁ ਅਰਿ ਕੇ ਹਿਤ ਅਨੁਰਾਗਿ ਯੋ ॥ ਬਹੁ ਰੋ ਤਿਨ ਕੇ ਪਾਛੇ ਗਹਿਯੋ ॥ ਕੇ ਲਕਮਾ ॥ ਤਿਸੁ ਨਿ
 ਜਾਗਿ ਹ ਲਹਿਯੋ ॥ ੨੫ ॥ ਚੋਪਈ ॥ ॥ ਨਿਗਖਿਰਾਇ ਫਿਰਿ ਕੇ ਰਮਤ ਸਰਤ ਨਿਕਾਨ ਪੁਮਾਨ ॥ ਅਬ
 ਇਨ ਦੁਹੂੰ ਅਨ ਕੇ ਹੋਨ ਯੋ ਕਹਿ ਕਸੀ ਕਮਾਨ ॥ ੨੬ ॥ ਚੋਪਈ ॥ ॥ ਬਹੁ ਰਿਨਿ ਪਤਿ ਕੋ ਯੋ ਜੀਯਾ ॥
 ਈ ॥ ਸੀਕਰਹਾਨ ਹਿ ਚੋਟ ਚਲਾਈ ॥ ਯਹਿ ਬਿਚਾਰ ਮਨ ਮਾਹਿ ਬਿਚਾਰ ॥ ਜਾਗ ਸਹਿਤ ਤਿਯੋ ਕੋ
 ਨਹਿ ਮਾਰਾ ॥ ੨੭ ॥ ਚੋਪਈ ॥ ॥ ਜੇ ਇਨ ਕੰਹ ਅਬਿ ਮਾਰਿ ਹੋਇ ਮਿਥਾਹ ਰਿਉ ਤਿ ਜਾਇ ॥ ਅਨ
 ਪੁਰਖ ਸੈ ਗਹਿ ਰਿਯਾ ਜਮ ਪੁਰਿ ਦਈ ਪਠਾਇ ॥ ੨੮ ॥ ਚੋਪਈ ॥ ॥ ਤਿਨ ਦੁਹੂੰ ਅਨਿ ਨ ਰਿਥਾਨ
 ਚਲਾਯੋ ॥ ਤਹ ਤੇ ਉਲਟਿ ਬਹੁ ਰਿਪਰਾਯੋ ॥ ਪ੍ਰਿਦੈ ਮਤੀ ਸੈ ਤੇ ਗਕਮਾਨੋ ॥ ਪੈ ਢਰਹਾ ਸੇਵਤ ਸੇ
 ਜੋਨੋ ॥ ੨੯ ॥ ਚੋਪਈ ॥ ॥ ਤਿਯਾ ਮਾਈ ਤਾਂ ਸੋ ਗਤਿ ਕਰਿ ਕੋ ॥ ਅਪਿਕ ਚਿਤ ਕੇ ਭੀਤ ਰਿਠ ਰਿਕੋ ॥ ਪੈ ਢਰਹੀ ਤਿ
 ਉਹੀ ਲਪਟਾਈ ॥ ਸੇਵਤ ਜਾਨਿ ਨਿਪਤਿ ਹਰਖਾਈ ॥ ੩੦ ॥ ਚੋਪਈ ॥ ॥ ਸੇਵੇ ਸੇਨਿ ਪਲਖਿ ਹਰਖਾਨੀ ॥ ਮੂਰਖ
 ਨ ਰਿਬਾਤ ਨਹਿ ਜਾਨੀ ॥ ਜਾਗਤ ਪਤਿ ਸੇਵਤ ਪਹਿਚਾਨਾ ॥ ਮੋਰ ਭੇਦ ਨ ਕਛੂ ਨ ਜਾਨਾ ॥ ੩੧ ॥ ਚੋਪਈ ॥ ॥ ਰਾਵ
 ਬਚਨਤ ਬਰਿਯਾ ਹਿ ਸੁਨਾਯੋ ॥ ਕਹਿ ਗਈ ਥੀ ਤੈ ਹਮੇ ਬਤਾਯੋ ॥ ਤਬ ਰਾਨੀ ਇਮਿ ਬੈਨ ਉਚਾਰੋ ॥ ਸੁ ਇ
 ਨਿਰਾਜਾ ਪ੍ਰਾਨ ਨ ਤੋਪਿ ਅਰੋ ॥ ੩੨ ॥ ਚੋਪਈ ॥ ॥ ਸੁਨਿ ਨਿਪ ਬਰ ਇਕਟ ਕਮੁ ਹਿ ਪਰੀ ॥ ਸੇਤੁ ਮਰੇ ਸੇਵਤ ਹਮ
 ਕਰੀ ॥ ਪੁਤ੍ਰ ਏਕ ਬਿਧਿ ਦਿਆਹ ਮਾਰੋ ॥ ਤੇ ਮੁਹਿ ਕਹਿ ਪ੍ਰਾਨ ਨ ਤੋਪਿ ਅਰੋ ॥ ੩੩ ॥ ਚੋਪਈ ॥ ॥ ਪੁ
 ਤ੍ਰ ਸੇਜ ਕੇ ਚਹੂੰ ਦਿਸਿ ਲੇਤ ਭਵ ਰਿਯਾਨਿਤਾ ॥ ਵਹੈ ਜਾਨਿਤੁ ਮਰੇ ਫਿਰੀ ਸਤਿ ਸਮਝੀ ਯਹ ਚਿਤਿ ॥
 ੩੪ ॥ ਚੋਪਈ ॥ ॥ ਪਿਯ ਰਿਯੋ ਕੇਹ ਨਿਨਾਸ ਕਿਯੋ ਮਨ ਤੇ ਖਰਕ ਨ ਜਾਇ ॥ ਤਾ ਦਿਨ ਤੇ ਤਿਹ ਨ ਰਿਸੈ ਗਮਿ ਯੋ ਨਹ
 ਚਉਪ ਜਾਇ ॥ ੩੫ ॥ ਚੋਪਈ ॥ ॥ ਭਾਂਤਿ ਭਾਂਤਿ ਨਿਪ ਨ ਰਿਕਹਿ ਰਜਤ ਹੁਤੇ ਸੁਖ ਪਾਇ ॥ ਬਾਤ ਆਇ ਚਿਤ ਜਾ
 ਇਜ ਬਘਰੀ ਨ ਭੋਗ ਜਾਇ ॥ ੩੬ ॥ ਚੋਪਈ ॥ ॥ ਇਹ ਰਾਨੀ ਜੀਯ ਭੀਤ ਰਿਜਾਨੈ ॥ ਲਜ ਤਨਿ
 ਪਤ ਸੇ ਕਛੂ ਨ ਬਖਾਨੈ ॥ ਥਾਤ ਨ ਸੈਤਾ ਕਹਿ ਬਿਰਮਾਵੈ ॥ ਕਰਿ ਕਰਿ ਅਪਿਕ ਕਟਾਛਾ ਦਿਖਾਵੈ ॥
 ੩੭ ॥ ਚੋਪਈ ॥ ॥ ਸਭ ਕਛੂ ਫੂਟੇ ਜੁਗਤ ਪੈ ਜਾਨਿ ਲੇਹ ਮਨ ਮਿਤਾ ॥ ਏਵੈ ਫੂਟੇ ਨਾ ਜੁਗ ਹਿ ਏਕ ਸੀਸ
 ਅਰੁ ਚਿਤ ॥ ੩੮ ॥ ਚੋਪਈ ॥ ॥ ਚਾਕਰ ਕੀਨ ਰਿਕੀ ਏਕੈ ਬਡੀ ਸਜਾਇ ॥ ਜੀਯ ਤੇ ਕਥਹੁ ਨ ਮਾਰੀ ਯਹਿ ਮਨ
 ਅਰੁ

Digitized by Panjab Digital Library | www.panjabdigilib.org

[illegible]

Digitized by Panjab Digital Library | www.panjabdigilib.org

ਯਾਨਿਮਿਤਿਮਹਿਖਮਿਸਮੇਹਿ॥ ਪਾਵੁਭੁਯੋਤਰਵਾਰਕੋਕਧਬਤਉਤੋਹਿ॥ ੧॥
 ਅਬਾਛੋਤਿਹਕੋਕਫੁਨੈਹੈ॥ ਭੁਲੀਭਾਤਿਭੂਅਖਦਗਭੈਹੈ॥ ਹੋਹੁਬਿਆਹਿਅਵਰਨਹਿਕਾਰੈਹੈ॥
 ਯਾਕੋਬਿਰਹਿਲਾਭਿਕੋਬਰਿਹੈ॥ ੧॥ ਦੇਹਰਾ॥ ॥ ਲੋਗਨਸਭਨਬੁਲਾਇਕੋਆਨਿਯੋਕਫੁਨਬ
 ਨਾਇ॥ ਦੁਰਚਾਰਨੀਨਾਰਿਕਹਿਇਹਬਿਧਿਦਿਯਾਦਬਾਇ॥ ੧॥ ਪਾਵੁਭੁਯੋਤਰਵਾਰਕੋਕਧਬਤਉਤੋਹਿ॥
 ਯਾਨਪੁਰਖਪੁਰਖ॥ ਗੀਭੂਪਸੰਬਾਦੇਸੈਤੀਸੇਵੈਚਰਿਤ੍ਰਸਮਾਪਤਮਸਤੁਸੁਭਮਸਤੁਮਸਤੁ॥
 ੩੧॥ ੧੦੨॥ ॥ ਅਨੁਜ॥ ॥ ਚੋਪਣੀ॥ ॥ ਬਹੁਰਿਸਮੀਤੀਕਥਾਉਚਰੀ॥ ਏਕਤਰੁ
 ਨਿਜੇਬਨਕੀਭਰੀ॥ ਏਕਚੋਰਤਾਕਹਿਭਗਬਰਿਯੋ॥ ਆਧਿਕਅਨੰਦਦੁਹੀਚਿਤਕਰਿਯੋ॥ ੧॥ ਚੋ
 ਨਭੁਏਤਸਕਰਉਠਿਜਾਵੈ॥ ਗਦਿਨਦੇਖਤਠਗਦਰਬੁਕਮਾਵੈ॥ ਤਾਤ੍ਰਿਯਸੇਦੋਊਭੋਗਕਮਾਹੀ॥
 ਮੂਰਖਭੇਦਪਛਾਨਤਨਹੀ॥ ੨॥ ਠਗਜਾਨੈਮੇਰੀਐਨਗੀ॥ ਚੋਰਕਹੈਮੇਰੀਹਿਤਕਾਰੀ॥ ਤ੍ਰਿਯ
 ਕਹਿੰਦੋਊਤਾਹਿਪਹਿਚਾਨੈ॥ ਮੂਰਖਭੇਦਨਕੋਊਜਾਨੈ॥ ੩॥ ਏਕਰਮਾਲਬਾਲਤਿਨਕਾਢਾਦੁਹੀ
 ਅਨਕੇਅਨੰਦਾਜਿਯਥਾਦਾ॥ ਵਹਜਾਨੈਮੇਰੀਹਿਤਕੋਹੈ॥ ਚੋਰਲਖੈਮੇਰੀਕਹਦੈਹੈ॥ ੪॥ ਦੇਹਰਾ॥
 ॥ ਚੋਰਰਿਯਹਿਪਿਯਾਰੇਹੁਤੇਤਾਕਗਦਿਯਹੁਮਾਲਾ॥ ਤਾਕਹਿਨੈਨਹਿਹਾਰਠਗਮਨਮੇਭੁਯਾਬਿ
 ਹਾਲ॥ ੫॥ ਚੋਪਣੀ॥ ॥ ਮੁਸਟਜੁਧਤਸਕਰਿਸਿਯੋਕਿਯੋ॥ ਛੀਨਰਮਾਲਹਾਥਤੇਕਿਯੋ॥ ਚੋ
 ਰਕਹਮੇਤ੍ਰਿਯਇਹਕਾਢਾ॥ ਯੋਸੁਨਿਅਧਿਕਰੇਸਜਿਯਥਾਦਾ॥ ੬॥ ਆਪਈਚਗਾਰੀਦੋਊਦੇ
 ਹੀ॥ ਦਾਂਡਿਨਿਕਾਰਿਕੋਸਗਹਿਲੇਹੀ॥ ਲਾਤਮੁਸਟਕੋਕਰੈਪਹਾਰਾ॥ ਜਾਨੁਕਚੋਟਪਰੈਪਰਿਯਾ
 ਰਾ॥ ੭॥ ਦੇਊਲਰੇਇਸਤੀਪਹਿਅਏ॥ ਆਧਿਕਕਪਏਬਚਨਸੁਨਾਏ॥ ਠਗਤਸਕਰਿਦੋਊਬ
 ਚਨਉਚਾਰੀ॥ ਤੋਇਹਨਾਰਿਕਿਮੇਰੀਨਾਰੀ॥ ੮॥ ਦੇਹਰਾ॥ ॥ ਸੁਨਿਤਸਕਰਠਗਮੇਕਹੈਤਾਹੀ
 ਕੀਨਾਰੀ॥ ਜੇਛਲਬਲਜਾਨੈਪੁਨੇਜਾਮੇਬਰਿਜਅਪਾਰਾ॥ ੯॥ ਬਹੁਰਿਬਾਲਮੇਸੇਕਹਾਸੁਨਹੁ
 ਬਚਨਮੁਰਿਏਕਾਸੇਮੇਕੋਇਸਤੀਕਰੈਜਿਹਮਾਹਿਨਰਅਨੇਕ॥ ੧੦॥ ਚੋਪਣੀ॥ ॥ ਸੁਨਿਬ
 ਲਮੇਬੈਨਤਿਹਾਰੇ॥ ਅਬਿਪੋਰਖਤੈਦੋਖਿਹਮਾਰੇ॥ ਆਧਿਕਬਰਿਜਜਾਮੇਜਿਯਧਰਿਹੈ॥
 ਤਾਹੀਕਹਿਅਪਨੇਪਤਿਕਰਿਹੈ॥ ੧੧॥ ਠਗਬਚਤਾਖਿਨਗਰਮੇਗਯੋ॥ ਇਸਾਥਿਤਏਕਹਾਟਪ

ਰਭਯੋ ਮੁਹਰੇ ਸਕਲਾ ਦ੍ਰਿਸਟਤ ਰਧਗੀ ਮਾਹੁ ਭੁਏ ਇਹ ਭਾਤਿ ਉਚਰੀ ॥ ੧੨ ॥ ਦੋਹਰਾ ॥ ॥ ਐਸੇ
 ਭਾਤਿ ਉਚਰਤ ਭਯੋ ਭੁਏ ਭੁਏ ਸਭ ਬੀਗ ਮੁਹਰਨ ਕੋ ਸੇਵਾ ਕਰੈ ਸਾਹੁ ਤਿਹਾਰੇ ਸੰਗ ॥ ੧੩ ॥ ਅਦਨ
 ਰਾਇ ਠਗਾਇ ਮਕਹੀ ਮਨ ਮੇ ਮੰਤ੍ਰਾ ਬਿਚਾਰਾ ਲੇ ਮੁਹਰੇ ਰੁਪਿਯਾ ਦੇਵੈ ਤੁਮ ਕਹਿ ਸਾਹੁ ਸੁਧਾਰਿ ॥
 ੧੪ ॥ ਦੋਹਰਾ ॥ ॥ ਯੋ ਜਬ ਸਾਹੁ ਬੈਨ ਸੁਨਿ ਪਯੋ ॥ ਕਾਢਿ ਅਸਰ ਫੀ ਪਨੀ ਕਹਾਯੋ ॥ ਠਗ ਕੀ
 ਦ੍ਰਿਸਟ ਜਬੈ ਤੇ ਪਰੀ ਹਸ ਭੁਸੈ ਨ ਕੀ ਮਨ ਭੀ ਤਰਿ ਪਰੀ ॥ ਮੁਹਿ ਰੇ ਤਾਰਿ ਗਾਥਿ ਰਿਯਾ ਰਿਲਈ ॥ ਅ
 ਧਿਕ ਮਾਰਿ ਬਾਨਿਯਾ ਕਹਿ ਦਈ ॥ ਉਚੈ ਸੋਰ ਕਰਾ ਪੁਰਮਾਹੀ ॥ ਮੇ ਮੁਹਰ ਨਿਕਹ ਬੈਰਤ ਨਾਹੀ ॥ ੧੬
 ॥ ਸੋਰ ਸੁਨਤ ਪੁਰਜਨ ਸਭੁ ਪਾਏ ॥ ਵਾਬ ਨਿਯਾ ਠਗ ਕੇ ਦ੍ਰਿਗਾ ਅਏ ॥ ਮੁਸਟ ਰੁਪ ਨਿਰਖਤ ਅਨੁਰਾਗੇ ॥
 ਤਿਹ ਦੁਹੀ ਅਨਕਹ ਪੂਛ ਲਾਗੇ ॥ ੧੭ ॥ ਤੁਮ ਕਿਉ ਜੁ ਪੁਕਰਤ ਹੋਭਾਈ ॥ ਹਮੇ ਕਹਹੁ ਸਭੁ ਬਿਰਥ
 ਸੁਨਾਈ ॥ ਦੁਹੀ ਅਨਕਹ ਅਬਹੀ ਗਹਿ ਲੇਠੈ ॥ ਲੈ ਕਾਜੀ ਪੋ ਨਿਆ ਉਚੈ ਕੈਠੈ ॥ ੧੮ ॥ ਸੁਨਤ ਬਚਨ
 ਉਦਿਤ ਠਗ ਭਯੋ ॥ ਤਾ ਕਹ ਲੈ ਕਾਜੀ ਪਹਗਯੋ ॥ ਅਧਿਕ ਦੁਖਿ ਤੇ ਦੇਵੀ ਨ ਪੁਕਾਰੈ ॥ ਕਰੁ ਕਾਜੀ ਬਿ
 ਨਿਆ ਉਹਮਾਰੇ ॥ ੧੯ ॥ ਦੋਹਰਾ ॥ ॥ ਤਬ ਲਗ ਬਨਿਯਾ ਦੇਵਖੀ ॥ ਇਮਿ ਕਾਜੀ ਮੈ ਬੈਨਾ ਹਮਰੇ ਕ
 ਰੈ ਨਿਆ ਉਤੁ ਮਕਹਿਯੋ ਸਵਤ ਜਲ ਨੈਨਾ ॥ ੨੦ ॥ ਚੋਪਈ ॥ ॥ ਸੁਨਿ ਕਾਜੀ ਜੁ ਬਚਨ ਹਮਾਰੇ ॥
 ਕਲਾ ਮੁਅਲਾ ਕੀ ਆਨਿ ਤਿਹਾਰੇ ॥ ਖੁਦਾਇ ਸੁਨੈ ਗੋਦਾ ਦਿਹਮਾਰੇ ॥ ਪੁੱਰੇ ਦਾਵਨ ਗਰਿਤੁ ਹਾਰੇ ॥
 ੨੧ ॥ ਦੋਹਰਾ ॥ ॥ ਅਧਿਕ ਦੀਨ ਪੁੱਰੇ ਠਗ ਕਹਿਯੋ ਸੁਨਿ ਕਾਜਨ ਕੋਰਾਇ ॥ ਹਮ ਪੁਕਾਰਤੁ ਮਪੇ ਕਰੀ
 ਹਮਰੇ ਕਰੈ ਨਿਆਇ ॥ ੨੨ ॥ ਚੋਪਈ ॥ ॥ ਕਾਜੀ ਤਬ ਜੀਯ ਨਿਯਾਇ ਬਿਚਾਰਿਯੋ ॥ ਪੁਰਾਇ
 ਸਭ ਮੇ ਦੁਹੀ ਉਚਾਰਿਯੋ ॥ ਜੇ ਮੁਹਰੇ ਕੋ ਸਨਹਿ ਬਤਾਵੈ ॥ ਸੋ ਸਭ ਆਜ ਅਸਰ ਫੀ ਪਾਵੈ ॥ ੨੩ ॥
 ਸਨ ਮੁਹਰਨ ਕੋ ਬਨਿਕਨ ਜਾਨੈ ॥ ਮੁਹਿ ਰੇ ਰਾਮੁ ਧਿਕ ਭੁਏ ॥ ਨ ਬਖਾਨੈ ਰੋਇ ਪੀਟ ਕਰਕਰਤ
 ਪੁਕਾਰਾ ॥ ਹਾਹਾ ਕਿਯਾ ਸਿਕਹਾ ਕਰਤਾਰਾ ॥ ੨੪ ॥ ਦੋਹਰਾ ॥ ॥ ਮੁਹਰਿ ਅਕਬਰੀ ਏਕ ਸਤ ਜਹ
 ਗੀਰੀ ਮੈ ਦੇਇ ॥ ਸਾਹਿਜ ਰਾਨੀ ਚਾਰਿ ਮੈ ਦੇਖਿ ਲੇਹੁ ਸਭ ਕੇਇ ॥ ੨੫ ॥ ਚੋਪਈ ॥ ॥ ਸਭਾ ਬਿਚ
 ਜਬ ਮੁਹਿ ਰਉ ਪਾਹੀ ॥ ਸੋ ਨਿਕਸੀ ਜੋ ਠਗਹਿ ਉਚਾਰੀ ॥ ਕਾਜੀ ਛੀਨ ਸਾਹੁ ਤੇ ਲੀਨੀ ॥ ਲੈਤ ਸ
 ਕਰਕੇ ਕਰਮੇ ਦੀਨੀ ॥ ੨੬ ॥ ਦੋਹਰਾ ॥ ॥ ਜਸ ਕਾਜੀ ਕੋ ਪਸਰਿਯੋ ਠਗ ਭਾਖਿਯੋ ਸਭ ਗਾਉ ॥

ਕੀਨੇਉਮਹਿਖਿਤਾਬਾਜਿਮਿਆਜੁਹਮਹੇਨਿਆਉ॥੨੭॥ਚੋਪਈ॥ ॥ਫਗਣੀਕੋਮੁਹਰੈਘ ੪੨੫
 ਰਿਆਯੋ॥ਤਿਨਕਾਜੀਕਛੁਨਿਆਉਨਪਯੋ॥ਬੁਨਿਯਾਕਾਫਿਸਦਨਤੇਦੀਨਾ॥ਸੂਫੇਤੇਸਾਚਾ
 ਫਗਕੀਨਾ॥੨੮॥ਦੋਹਰਾ॥ ॥ਫਗਹਿਅਸਰਫੀਸਾਤਮੈਕਰਦੀਨੀਨਰਨਾਹਿ॥ਤਾਤ੍ਰਿਯਪ
 ਹਿਛੋਆਯੋਅਪਨੇਘਰਿਕੋਮਾਹਿ॥੨੯॥੧॥੧੨॥ਤਿਜੀਚਰਿਤ੍ਰਪ॥ਪਥਾਨਪੁਰਪਚਰਿਤ੍ਰਮੁ
 ਤ੍ਰੀਰੂਪਸੀਬਾਦੇਅਫਤੀਸਵੇਚਰਿਤ੍ਰਸਮਾਪਤਮਸਤਸੁਭਮਸਤੁ॥੩੦॥੧੩੧॥ ॥ਅ
 ਛੁਜੁ॥ ॥ਚੋਪਈ॥ ॥ਰੋਨਿਬਈਤਸਕਰਿਉਠਿਪਯੋ॥ਸਕਲਸੁਲਕੇਤੇਸਬਨਾਯੋ॥ਸ
 ਹਜਹਕੋਗਿਯਗਾਧਾਰਿਯੋ॥ਗਪੈਕਹਤਗਪਿਯਹਿਨਿਹਾਰਿਯੋ॥੧॥੨॥ਦਿਲਸਾਹਨਾਮਤੁਸ
 ਕਰਬਹਾ॥ਆਯੋਸਹਜਹਾਜੂਕੇਘਰਾ॥ਹਾਜਮਤੀਨਾਰੀਹਿਤਗਿਯੋਤੰਗਾ॥ਹਾਜਨਕੋਰਾਜਾਸੇ
 ਵਤਾਜਿਹਾ॥੩॥੪॥੫॥ ॥ਬਹੁਰੇਤਰਵਾਰਨਿਕਾਰਕੋਚੋਰਸੁਵਾਗਪਿਯਾਕਹਿਮਾਰਿਯੋ॥
 ਫੁਨਿਲਾਲਉਤਾਰਿਯੋ॥ਪਗਿਯਾਜੁਤੇਫਗਇਜਾਰਪੈਅੰਡਾਦੇਯੋ॥ਤਬਸੁਥਨਸਾਹਉਤ
 ਬਿਦਈਸਭਬਸਤਨਕੋਤਿਨਹਾਥਕਿਯੋ॥ਫੁਨਿਗੋਸਟਿਬੈਠਿਕਗੀਤ੍ਰਿਯੋ॥ਤ੍ਰਿਯਕੋਹਿਤਕੋਕ
 ਰਿਗਾਤ੍ਰਿਯੋ॥੩॥੬॥ਦੋਹਰਾ॥ ॥ਸਾਹਿਲਖਾਬੀਰਜਗਿਰੁਕੀਨੀਦੂਰਿਇਜਾਰਾ॥ਬਸਤ੍ਰਪ
 ਗਿਰਿਯਲਾਲਜੁਤਲੀਨਿਚੋਰਿਸੰਭਾਰਿ॥੪॥੭॥੮॥ ॥ਬੈਠੇਚੋਰਿਅਸਿਕਥਾਪ੍ਰਕਾਸੀ॥
 ਏਕੋਚੋਰਦੂਜੇਥਪਿਛਾਸੀ॥ਏਕਨਾਰਿਸੈਕੇਲਕਮਾਵੈ॥ਅਪਨੀਜਾਨਿਆਪਿਕਸੁਖੁਪਾਵੈ॥
 ੫॥੬॥ਦੋਹਰਾ॥ ॥ਦਿਨਤਸਕਰਤਾਸੈਗਮਤਦਰਬਫਗਨਫਗਜਾਇ॥ਰੋਨਿਚੋਰਚੋਰਤਿਗਾਰਿ
 ਨਤਾਰਿਮਿਲਤਫਗਆਇ॥੬॥੭॥ਚੋਪਈ॥ ॥ਹੋਫਗਮਾਲਹੇਤਤਿਨਪਰੀ॥ਮੁਹਰਸਾਤ
 ਮੈਠਗਹੂੰਹਰੀ॥ਪੁਨਿਬਾਰੀਤਸਕਰਕੀਆਈ॥ਤੁਮੈਕਥਾਸੈਕੋਹੇਸੁਨਾਈ॥੧॥੧੪੧੪੩੩
 ਕੇਤਸਕਰਗ੍ਰਿਹਆਯੋ॥ਗਾਪੀਆਕਹਜਮਲੇਕਪਠਾਯੋ॥ਬਸਤ੍ਰਲਾਲਪਗੀਆਹੁਹਰੀ॥
 ਗੋਸਟਿਬੈਠਸਾਹਸੈਕਰੀ॥੭॥੮॥ਦੋਹਰਾ॥ ॥ਲਾਲਬਸਤ੍ਰਪਗੀਯਾਹਰੀਲਈਇਜਾਰਉ
 ਤਾਰਿ॥ਪੁਨਉਬਾਰਾਸਾਹਕੋਹੇਇਕਵਨਕੀਨਾਰਿ॥੮॥੯॥ਲਾਲਬਸਤ੍ਰਹਰਿਪਹਾਚਿਯਾਜਹਾ
 ਨਪਹੁਚਤਕੋਇ॥ਪੁਨਉਬਾਰਿਯੋਸਾਹਕੋਰਿਯਾਤੁਵਨਕੀਹੋਇ॥੧॥੧੦॥ਚੋਪਈ॥ ॥ਦਿਨ

ਕੇਰਕੇ ਅਵਲਤੁਤੁਈ ॥ ਵਹਿਯਸਾਹਚੇਰਕਹਦਈ ॥ ਤਾਕੀਕਰੀ ॥ ਭਿਛਤਿਬਹੁਬਾਰਾ ॥
 ਅਧਿਕਾਦਿਯਸਪਨਛੋਰਭੰਡਾਰਾ ॥ ੧੧ ॥ ਵੇਹਰਾ ॥ ॥ ਏਦਿਲਗਜਮਤੀਲਈਫਗਕੋਹਦੇਸ ॥
 ਨਿਕਾਰਾ ॥ ਲਾਲਬਸਤਹਰਿਸਾਹਕੋਡਿਹਗਪਿਯਾਕਹਮਾਰੀ ॥ ੧੨ ॥ ॥ ਏਦਿਲਗਜਮਤੀ ॥
 ॥ ਪਿਯਾਨੇਪੁਰਖਚਰਿਤੁ ॥ ਮਾਰੀ ॥ ਰੂਪਸੰਬਾਦੇਉਨਤਾਲੀਸਵੈਚਰਿਤੁਸਮਾਪਤਮਸਤੁਸੁਭ ॥
 ਮਸਤੁ ॥ ੩੯ ॥ ੭੪੩ ॥ ॥ ਅਛਰੁ ॥ ॥ ਵੇਹਰਾ ॥ ॥ ਏਕਜਾਟਜੰਗਲਬਸੈਪਾਮਕ ॥
 ਲਹਿਨੀਨਾਰੀ ॥ ਜੇਵਹਕਹਤਸੁਨਕਗਤਿਗਾਰਨਕਹਤਪੁਰਾ ॥ ੧ ॥ ਚੋਪਈ ॥ ॥ ਸੀਦਿ ॥
 ਲਜਾਨਮਤੀਤਾਕੀ ॥ ਡਿਯਾ ॥ ਅਚਲਦੇਵਤਿਹਨਾਮਰਹਿਤਪਿਯਾ ॥ ਰਹਿਤਰੈਨਿਦਿਨਤਕੋਰਾ ॥
 ਰਿਯੋ ॥ ਕਤਹੂੰਜਾਤਨਾਗ੍ਰਿਹਤੇਮਾਰਿਯੋ ॥ ੨ ॥ ਵੇਹਰਾ ॥ ॥ ਜਹਾਬਿਪਾਸਕੋਭਏਮਿਲਤਸਤ ॥
 ਵਦਜਾਇ ॥ ਤਿਹਰਾਤੇਦੇਉਹਰਹਿਚੈਧਰਕਹਹਿਬਨਾਇ ॥ ੩ ॥ ॥ ਜੇਕਾਰਜਕਰੇ ॥
 ਵਹਜਾਨਤਾ ॥ ਤਾਹਕਰੈਨਹਿਐਸਬਖਾਨਤਾ ॥ ਬਤਵਹਕਾਜਤਰੁਨਿਹਤਿਕਰਈ ॥ ਪਤਿਕੀਕਾ ॥
 ਨਿਨਕਛੁਜੀਯਧਰਈ ॥ ੪ ॥ ॥ ਪਿਤਰਪਛੁਪਹੁਚਾਆਈ ॥ ਪਿਤਕੀਥਿਤਤਿਨਹੂੰਸੁਨਿਪਈ ॥
 ਡਿਯੋਸੇਕਹਾਸਰਾਪਨਹਿਕੀਜੈ ॥ ਤਿਨਾਇਮਕਹੀਅਬੈਕਰਿਲੀਜੈ ॥ ੫ ॥ ॥ ਸਕਲਸਰਾਧਕੋ ॥
 ਸਾਜੁਬਨਯੋ ॥ ਬੋਜਨਸਮੇਦੇਜਨਕੋਆਯੋ ॥ ਪਤਿਇਮਕਹੀਕਾਜਡਿਯਕੀਜੈ ॥ ਇਨਕਹਿ ॥
 ਦਛਨਕਛੁਨਦੀਜੈ ॥ ੬ ॥ ॥ ਡਿਯਤਾਖਾਮੇਫੀਲਨਕੋਹੋ ॥ ਟਕਾਟਕਾਬੀਰਾਜੁਤਦੈਹੋ ॥ ਦਿਜ ॥
 ਨਦੇਤਾਅਬਿਬਿਲਬਨਕਰਿਯੋ ॥ ਤੇਰੇਮੂਰਿਪਰਬਿਸਟਾਰੁਰਿਯੋ ॥ ੭ ॥ ॥ ਤਬਬ੍ਰਹਮਨਸਭਧੈਰ ॥
 ਜਿਵਾਇ ॥ ਅਧਿਕਦਰਬਦੈਧਾਮਪਠਾਏ ॥ ਪੁਨਿਡਿਯਸੇਤਿਨੇਐਸਉਚਾਰੀ ॥ ਸੁਨਹੁਸਾਸਤੁ ॥
 ਕੀਰੀਤਪਿਆਰੀ ॥ ੮ ॥ ॥ ਪਿਤੂਨਦੀਪਰਵਾਰਿਯੋਯਾਮਹਿਕਛੁਨਾਬਿਚਾਰੀ ॥ ਕ ॥
 ਹਾਨਕੀਨਾਤਿਨਤਰੁਨਿਦਿਯੋਕੁਟੋਰਹਿਤਾਰੀ ॥ ੯ ॥ ਚੋਪਈ ॥ ॥ ਤਬਤਿਨਜਾਟਅਧਿਕਰਿ ॥
 ਸਮਾਨੀ ॥ ਤਾਕੀਨਾਸਾਬਿਵਤਜਿਯਆਨੀ ॥ ਏਹਕੋਹਕਹੂੰਬੋਰਿਕਰਿਯੋ ॥ ਨਿਤਿਯਨਿਤਯ ॥
 ਕੇਯਹਿਤਾਪਨਿਵਾਰੋ ॥ ੧੦ ॥ ॥ ਇਹਡਿਯਸੇਇਹਤਾਬਿਬਖਾਨੀ ॥ ਜਨਮਨਹਿਜਾਹਇਯਸੀ ॥
 ਕਰਿਤੋਰੀਰੁਮਕਹਮੇਦੈਹੋ ॥ ਉਨਿਭਾਖਿਯੋਯੋਹੀਉਤਿਜੋਹੋ ॥ ੧੧ ॥ ਵਾਡਿਯਕੋਲੈਸੰਗਸਿ

ਯਯੋ ਚਲਤ ਚਲਤ ਸਰਤ ਤਟ ਆਯੋ ॥ ਬਹੁ ਰਿਜਾਟ ਇਹ ਭਾਤਿ ਉਚੈ ਰੋ ॥ ਸੁਨਿ ਅਬ ਲਾਭੈ ਬਰ
 ਨਹ ਮਾਰੋ ॥ ੧੩ ॥ ਸੁਖੀ ਚਲਹੁ ਚ ਕ੍ਰਿਨ ਵਪਿ ਆਗੀ ॥ ਮਾਨਿ ਕੇ ਹੁਯ ਹਿ ਮੇਰ ਉਚੈ ਰੀ ॥ ਤਿਯਾ ਕ
 ਹਿਯੋ ਬੈਲ ਪੁਛਗਾ ਹਿਯੋ ॥ ਅਬ ਹੀ ਪਾਰਿ ਨ ਦੀ ਕੇ ਹੋ ॥ ੧੪ ॥ **ਦੋਹਰਾ** ॥ ਭੇਰ ਹੁਤ ਲਗੈ ਗਰ
 ਜੈ ਬਰ ਜੈ ਸਭ ਲੋਗ ਰਹੈ ਨਹਿ ਭਾਨੀ ॥ ਸਾ ਸੁਕੇਰਾ ਸੁਨ ਆਵਤ ਸੁ ਸਦਾ ਅਰਨ ਤੇ ਫਿਰਿ ਜਾਤ ਜਿਠ
 ਨਾ ॥ ਪਾਸ ਪਰੇ ਸਨ ਬਾਸ ਗਾਇਓ ਬਨ ਲੋਕ ਭਏ ਸਭ ਹੀ ਨਕਵਾਨੀ ॥ ਪਾਸੀ ਕੇ ਮਾਰੇ ਤੇ ਪਾਥਰ ਮ
 ਰਤ ਨਾ ਰਿਕਿ ਪੈ ਪਾਰਿ ਨ ਹਰਿ ਆਨੀ ॥ ੧੫ ॥ **ਦੋਹਰਾ** ॥ ਬੈਲ ਪੁਛਗਾ ਹਿ ਕੈ ਜੈ ਬੈਗਾਣੀ ਨਦੀ
 ਕੀ ਧਰਾ ॥ ਦ੍ਰਿੜ ਕਰਿ ਯਾ ਕਹਿ ਪਕਰਿ ਯੈ ਬੈਲ ਸਿਕੂ ਕਰਵਾਰਿ ॥ ੧੬ ॥ ਛੇਰਿ ਪੁਛ ਕਰਤੇ ਦ
 ਈ ਸੁਨੀ ਕੂਕ ਜਬ ਕਾਨਾ ਗਾਰੀ ਭਾਖਤ ਬਹਿ ਗਈ ਜਮ ਪੁਰ ਕਿਯ ਸਿਪ ਯਾਨਾ ॥ ੧੭ ॥ ਨਾਰਿਕ
 ਲਹਿ ਨ ਬੈਰਿ ਕਰਿ ਜਟ ਆਯੋ ॥ ਹਿ ਹਮਾ ਹਿ ਕਹਾ ਸੁਖੀ ਤੇ ਜਨ ਬਸੈ ਅਸਿ ਬਿਅਹ ਨਿਜਾ
 ਰਿ ॥ ੧੮ ॥ **੧ ॥ ਤੇਰਿ ਜਾ ਲਗ ਪਕਿ ਕਨੇ ॥ ਪੁਰ ਪੁਰ ਹਿ ਕੈ ਮੰਤ੍ਰੀ ਪੁਸੀ ਬਾਦੇ ਚਾਣੀ ਸਦੈ**
ਚਰਿਤ ਸਮਾਪਤ ਮਸਤ ਸੁਖ ਮਸਤੁ ॥ ੪੦ ॥ ੧੭੬੦ ॥ ਸਮੁਦ੍ਰੁਤੁ ॥ ਦੋਹਰਾ ॥ ਸਾਹ
 ਜਹਾ ਪੁਰ ਮੇਹੁ ਭੀ ਇਕ ਪਟੁ ਆਕੀ ਨਾ ਰਿ ॥ ਅਤਿ ਚਰਿਤ ਤੇ ਜੇ ਕਹਾ ਸੇ ਤੁਹਿ ਕਹੈ ਸੁ ਪਾਰਿ ॥
 ੧ ॥ ਅਕਿਲ ॥ ਪ੍ਰੀਤ ਮੰਜਰੀ ਤਿਯੋ ਕੋ ਨਾ ਮਬ ਖਾਨੀ ਯਤਿ ॥ ਸੇ ਨ ਪਤਿ ਤਿਹ ਪਾਤਿ ਕੋ ਮਖਿ
 ਯਾ ਜਾਨਿ ਯਤਾ ਬੀਰ ਭਵਨ ਗਇ ਕੋ ਸੇ ਹਿਤ ਤੇ ਕੋ ਭਯੋ ॥ ਹੋ ਪਠੈ ਸਹਿ ਚਰੀ ਬੋਲਿ ਭਾਹਿ ਨਿਜ
 ਘਰ ਲਯੋ ॥ **੨ ॥ ਦੋਹਰਾ ॥** ਅਧਿਕ ਤਵਨ ਸੈ ਨੇਹ ਲਗਾਯੋ ॥ ਸਮੇ ਪਾਇ ਕਰਿ ਕੇ ਲਖ ਮਚ
 ਯੋ ॥ ਤਬ ਲੈ ਆਵਤ ਪਟੁ ਆਭੋ ਯੋ ॥ ਮਿਤ੍ਰ ਹਿ ਰੂਹਿ ਮਾਟ ਮਹਿ ਦਯੋ ॥ ੩ ॥ ਦ੍ਰੈ ਤਰ ਬੁਜ ਨਿਰ
 ਖ ਪਰਿ ਮਾਰੀ ॥ ਇਕ ਕਾਟਿ ਓਕਾਟਿ ਓਇਕ ਨਹੀ ॥ ਗੁਦਾ ਭਖਿਯੋ ਖਪਰ ਸਿਰਿ ਪਕਿਯੋ ॥
 ਵਤੀ ਯਲੇ ਤਿਹ ਉਪਰਿ ਜਰਿਯੋ ॥ ੪ ॥ ਇਹੀ ਬਿਖੇ ਪਟੁ ਆਗਿ ਹਮਾਯੋ ॥ ਬੈਠ ਖਦ ਪਰ ਪੁਮ
 ਦ ਬਢਾਯੋ ॥ ਕਤਿਯੋ ਭਛੁ ਕਛੁ ਤਰ ਨਿਤਿ ਹਰੇ ॥ ਅਬ ਅਗੇ ਤਿਹ ਪਰ ਹਮਾਰੇ ॥ ੫ ॥ ਜੈ ਬਉ
 ਹੁਕਾਤਿ ਤਿਯਾ ਸੁਨਿ ਪਾਯੋ ॥ ਕਾਟਿ ਤਾ ਹਿਤ ਰਬੁ ਜਖਵਾਯੋ ॥ ਮਿਤ੍ਰ ਲੇਤ ਤਿਹ ਕੇ ਅਤਿ ਰੂਹਾ ॥
 ਹਮੇਰੇ ਘਾਤ ਤਿਯਾ ਇਨ ਕਰਾ ॥ ੬ ॥ ਕਾਟਿ ਤਾ ਹਿਤ ਰਬੁ ਜਖਵਾਯੋ ॥ ਪੁਨਿ ਪਟੁ ਆਸੈ ਭੋਗ ਕ

ਮਾਯੋ ਕੇਲਕਮਾਇਟਾਤਿਹਦਯੋ ਮਿਤ੍ਰਹਿਕਾਵਿਖਾਟਪਚਲਯੋ ॥ ਬਹੁਰਿ ਮਿਤ੍ਰਸੇਬੇਗਕਮ
 ਯੋ ਮੂਰਖਨਾਥਨਕਛੂਭਾਯੋ ਵਡਿਯਬਧਤਾਸਿਰਤਿਮਾਨੀ ॥ ਵੁਜੈਕਨਨਕਿਨਤੁਜਾਨੀ ॥ ੮ ॥
 ॥ ਆਤਿਹਦਯੋ ਮਿਤ੍ਰਮਾਧਾਨਾਤਿਹਦਯੋ ਮਿਤ੍ਰਮਾਧਾਨਾਤਿਹਦਯੋ ਇਕਤਾਲੀਸਵੇਚਰਿਤਸਮ
 ਪਤਮਸਤੁਸੁਭਮਸਤੁ ॥ ੯ ॥ ੧੬੫ ॥ ॥ ਅਨੁਭਵ ॥ ॥ ਏਕਪੀਰਮੁਲਤਾਨ
 ਮੇਸੁਤਬਿਨਤਾਕੀਤੀਯਾਸੇਭੂਤਲਿਜਾਚਿਤਮੇਬਿਰਧਨਿਕਖਕਰਿਪੀਯਾ ॥ ੧ ॥ ਅਤਿਲਾ ॥
 ਰੁਸਤਮਕਲਾਤਰਨਿਕੋਨਮਬਾਨਯੋ ਸੇਖਾਇਨਾਯਤਭਰਤਤਾਕੋਜਾਨਿਯੋ ॥ ਅਧਿਕਬਿਰ
 ਧਤਭੋਗਨਤਾਸੇਏਸਕੋ ਹੋਚਤਤਖਲਤਏਗਿਰਤਬਾਇਮੁਖਮਤਿਥਕੋ ॥ ੨ ॥ ਏਪਈ ॥
 ॥ ਇਕਦਿਨਪੀਰਪਾਸਿਤਿਯਗਈ ॥ ਅਧਿਕਦੁਖਿਯਸੇਰੇਵਤਭਈ ॥ ਤਾਤੇਮਾਗਲੇ
 ਗਇਪਾਯੋ ਨਿਜੁਕਹਗਰਭਵਤੀਠਹਯੋ ॥ ੩ ॥ ਭੋਗਖਦਾਯਨਭਏਕਮਾਯੋ ਜੇਰਵ
 ਰੀਗਰਭਰਖਵਯੋ ਨੇਮਾਸਨਮਛੇਸੁਤਭਯੋ ਸਕਲਮੁਚੀਦਨਤਾਹਿਉਭਯੋ ॥ ੪ ॥ ਏ
 ॥ ੧੬੬ ॥ ॥ ਪੀਰਬਚਨਜੇਤਮਕਰਿਯੋਲੋਗਦਯੋਤਿਯਹਾਥਾਤਾਤੇਸੁਤਭਿਪਜੇਯੋਸਦਨ
 ਕ੍ਰਿਪਾਤਿਹਾਰੀਸਾਥਾ ॥ ॥ ਏਕਦਿਨਚਰਿਤ੍ਰਕਾਖਪਨਾਤਿਹਦਯੋ ਮਿਤ੍ਰਮਾਧਾਨਾਤਿਹਦਯੋ
 ਯਾਲੀਸਵੇਚਰਿਤਸਮਪਤਮਸਤੁਸੁਭਮਸਤੁ ॥ ੫ ॥ ੧੬੭ ॥ ॥ ਅਨੁਭਵ ॥ ॥ ਏਕ
 ਰਾ ॥ ॥ ਕਾਰਜਕਛੂਖਰੀਦਕੇਪੁਰਬਗਯੋਪਠਾਨਾਏਕਗੁਲਾਮਖਰੀਦਕਰਿਰਾਖਾਸਿ
 ਗ੍ਰਿਹਮਹਿਅਨਿ ॥ ੧ ॥ ਏਪਈ ॥ ॥ ਏਕਪਠਾਨਨਾਰਿਤਿਹਬਰੀ ॥ ਅਬਲੇਹਤਿਤਾਸੇ
 ਨਹਿਕਰੀ ॥ ਤਾਸੇਬਚਨਗੁਲਾਮਸੁਨਏ ॥ ਇਹਤੇਰੇਪਤਿਕੇਦਸਖਾਏ ॥ ੨ ॥ ਅਤਿਲਾ ॥
 ਮਿਰਜਾਖਾਪਠਾਨਨਮਤਿਹਜਾਨਿਯੋ ॥ ਅਛੇਬੀਬੀਸਿਖਯਾਨਰਿਪਛਾਨਿਯੋ ॥ ਗਾਜੀ
 ਪੁਰਕੇਮਾਝੁਸੁਤੇਦੇਊਰਹਹਿਹੋਜਿਨਕੀਕਥਾਸੁਧਾਰਿਤਵਾਗੇਹਮਕਹਹਿ ॥ ੩ ॥ ਏਪਈ
 ॥ ੧੬੮ ॥ ॥ ਬਹੁਰੇਕਰੀਪਠਾਨਸੇਇਮਗੁਲਾਮਤਿਨਿਬਾਤਾਮੇਇਹਤਿਯਨਾਇਨਸੁਨੀਕੇਯੋ
 ਯਕੇਤਟਜਾਤਾ ॥ ੪ ॥ ਅਤਿਲਾ ॥ ॥ ਤਿਯਸੇਬਚਨਗੁਲਾਮਓਚਰੇਜਾਇਕਰਿਯੁਮ
 ਬਨੇਹਬਢਾਇਕਹੀਹਮਆਇਕਰਿਯਜਬਯੋਕੇਸੁਖਸੇਸੇਯੋਲਹਿਲੀਜੀਯੋ ॥ ਹੇਤਬਯਾ

ਕੇਖਾਇਨਪਗਦਿਸਟਿਸਕੀਜਿਯੋ॥ ੫॥ ਚੋਪਈ॥ ॥ ਇਮਦੇਰੇਤਿਨਬਚਨਉਚਰੇ॥ ੪੨॥
 ਸੁਨਿਸਾਹਿਬਤੈਕਹਿਯੋਹਮਾਰੇ॥ ਜਬਯਹਿਤੁਹਿਸੋਯੋਲਖਿਲੈਹੈ॥ ਤਬਤੇਰੇਦੇਉਅ
 ਡਰਯੈਹੈ॥ ੬॥ ਬਤਿਯਾਤੇਪਠਾਨਚਿਤਧਾਰੀ॥ ਵਾਇਯੋਸੇਨਹਿਪਗਟਿਉਚਾਰੀ॥ ਸਿ
 ਗਲੈਜਬਤਿਹਪਤਿਸੁੰਗਯੋ॥ ਤਬਸਿਮਰਨਿਤਿਹਬਚਕੇਕੁਯੋ॥ ੭॥ ਹਿਰਨਾਮੰਡਰਿ
 ਯਾਕਰਿਤੁਰਿਯੋ॥ ਪਤਿਚਮਕਿਯੋਕਰਿਖੜਗਸਿਭਾਰਿਯੋ॥ ਤਬਹੀਵਿਯਤਾਕਹਿਹਨਿ
 ਦਿਯੋ॥ ਬਹੁਰੇਨਾਸਆਪਨੋਕਿਯੋ॥ ੮॥ ਚੋਪਈ॥ ॥ ਖਾਨਪਠਾਨੀਆਪਮਹਿਲਰਿਮਰਿ
 ਕੁਏਪਰੇਤਾਨਾਸਤਵਨਕੋਪੈਗਯੋਵਾਗੁਲਾਮਕੋਹੇਤਾ॥ ੯॥ ਚੋਪਈ॥ ॥ ਚਰਿਤ੍ਰਪਖਿਅ
 ਨਪੁਰਾਰਿਹੈਮਹੀਪੁਰਮਿਥ॥ ਤੇਤਾਲੀਸਵੇਚਰਿਤ੍ਰਸਮਾਪਤਮਸਤਸੁਕਮਸਤੁ॥ ੧੦॥
 ੧੧੮੧॥ ॥ ਚੋਪਈ॥ ॥ ਬਨਿਯਾਏਕਓਛੇਰਹਿਈ॥ ਅਧਿਕਦਰ
 ਬਜਾਕੇਜਗਕਯਈ॥ ਤਿਲਕਮੰਜਰੀਤਾਕੀਨਤੀ॥ ਚੰਦ੍ਰਲਈਜਤੇਉਜਿਯਾਰੀ॥ ੧॥
 ਦੇਹਰਾ॥ ॥ ਇਕਤਹਾਰਾਜਾਰੇ॥ ਅਮਿਤਤੇਜਕੀਖਾਨਿ॥ ਚੰਦ੍ਰਸੂਰਜਿਹਰਿਸਕਰੇਅਧਿ
 ਕਆਪੁਤੇਜਾਨਿ॥ ੨॥ ਚੋਪਈ॥ ॥ ਸੋਵਿਯਨਿਰਖਗਇਛੁਬਿਅਟਕੀ॥ ਭੂਲਿਗਈ
 ਸਭਹੀਸੁਪਿਪਟਕੀ॥ ਅਧਿਕਨੇਹਰਾਜਾਸੇਠਾਨਿਯੋ॥ ਤਾਕਹੁਭਵਨਆਪਨੇਆਨਿਯੋ॥
 ੩॥ ਬੀਰਕੋਤੇਸੋਭੇਗਕਮਯੋ॥ ਅਧਿਕਹਿਦੇਮਹਿਸੁਖਉਪਜਾਯੋ॥ ਚਿਮਰਿਚਿਮਰਿ
 ਤਾਸੋਰਤਿਕਰੀ॥ ਭਾਂਤੁਭਾਂਤਕੇਤੇਗਨਭਰੀ॥ ੪॥ ਕੇਲਕਰਤਨਿਪਸੋਪਤਿਅਯੋ॥ ਬਡੇ
 ਸੇਦੁਕਬਿਖੋਤਿਹਪਯੋ॥ ਆਪੁਨਾਥਸੋਬਚਨਉਚਰੇ॥ ਸੁਨਹੁਥੈਨਤੁਮਪੀਯਪਿਯਾਰੇ॥
 ੫॥ ਦੇਹਰਾ॥ ॥ ਜਾਰਾਮਰਚੇਰਤਵਯਾਸੇਦੁਕਕੇਮਾਹਿ॥ ਛੂਰਿਅਬੈਇਹਦੇਖਿਯੋਕਰੇ
 ਸੁਵਾਹਿਕਿਗਾਰੀ॥ ੬॥ ਚੋਪਈ॥ ॥ ਸੁਨਿਨਿਪਅਧਿਕਤਾਸਤਿਨਪਰਿਯੋ॥ ਆਜੁਨਾਰਿ
 ਮੇਕੋਇਨਿਆਰਿਯੋ॥ ਵੇਰਿਸੇਦੁਕਹੋਮੇਗਹਿਲੈਹੈ॥ ਕਾਢ੍ਹਕ੍ਰਿਪਾਨਭਏਬਧਕੈਹੈ॥ ੭॥ ਕੁੰਜ
 ਰਾਰਿਸਾਹਢਿਗਦੀਨੀ॥ ਦੁਕਰਿਜੋਰਿਬੇਨਤੀਕੀਨੀ॥ ਜਾਰਸੇਦੁਕਛੇਰਿਲਖਿਲੀਜੋ॥
 ਮੇਬਤੀਯਾਕਰਿਸਾਚਪਤੀਜੋ॥ ੮॥ ਦੇਹਰਾ॥ ॥ ਜਬਸੇਦੁਕਛੇਰਨਲਗਾਲੇਕੁੰਜੀਕਰ

ਹਾਥਾ ਬਹੁਰਿ ਤ੍ਰਿਯਾ ਅੰਸੇ ਕਹਾ ਬਚਨ ਪਿਯਾ ਕੇ ਸਾਥਾ ॥ ੮੧ ॥ ਚੋਪਈ ॥ ਅਦੁਹੁ ਹਾਥੁ
 ਕੇ ਸਿਰਿ ਮਾਰੀ ॥ ਗਾਈ ਸਾਹੁ ਮਤਿ ਸਗਲਾ ਤਿਹਾਰੀ ॥ ਜੋ ਜੋ ਸੇ ਮੇਛੇ ਗਕਮੇ ॥ ਹੋ ਤੋ ਤੋ ਕਹਿ
 ਕਿਹੁ ਭਾਂਤਿ ਬੁਝੈ ॥ ੧੦ ॥ ਚੋਪਈ ॥ ਅੰਸੇ ਬਚਨ ਬਖਾਨਿਕਿ ਮੂਰਖਾ ਦਿਯਾ ਉਠਾਇ ॥
 ਬਹੁਰਿ ਰਾਇ ਸੋਗ ਤਿਕਰੀ ॥ ਚਿੰਦੈ ਹਰਖ ਉਪਜਾਇ ॥ ੧੧ ॥ ਨਿਪ ਸੋ ਕੇਲਕ ਮਾਇਕਿ ਗਿਰੀ
 ਕਹਦੇ ਪਠਾਇ ॥ ਬਹੁਰਿ ਸੁਖਿ ਦੈ ਪੁਰਬ ਸੀਸਾ ਹੁਲੇ ਗਰਲਾਇ ॥ ੧੨ ॥ ਚੋਪਈ ॥
 ਸ੍ਰੀ ਰਾਮ ਰੂਪਾ ਖਯਾਨਿ ਤ੍ਰਿਯਾ ਰਾਇ ਤ੍ਰੇ ਮੰਤ੍ਰੀ ਰੂਪ ਸੀਬਾ ਦੇਵੈ ॥ ਆਲੀਸ ਵੈ ਚਰਿਤ੍ਰ ਸਾਮਾਪਤ
 ਮਸਤੁ ਸੁਭ ਮਸਤੁ ॥ ੪੪ ॥ ੧੮੩ ॥ ॥ ਅਮਰੁ ॥ ॥ ਚੋਪਈ ॥ ॥ ਏਕ ਜਾਣ ਦਿਲੀ
 ਮਹਿ ਰਹੈ ॥ ਨੈਨੇ ਨਾਮ ਜਗਤ ਤਿਹ ਕਹੈ ॥ ਏਕ ਨਾਰਿਤ ਕੇ ਕਲਹਾਰੀ ॥ ਬਾਕਿ ਰਹਿਤ ਪ੍ਰਾਨ ਤੇ
 ਪਿਆਰੀ ॥ ੧ ॥ ਸੀ ਤ੍ਰਿਯਾ ਜਮਤੀ ਤਿਹ ਨਾਮ ॥ ਨੈਨੇ ਨਾਮ ਜਾਣ ਕੀ ਬਾਮਾ ॥ ਸਹਰ ਜਹਾਂ ਨ
 ਬਾਦਵ ਸੈਤੇ ॥ ਦਰਬ ਵਾਨ ਦੁਤਿ ਵਾਨ ਹੋਵੇ ॥ ੨ ॥ ਸੇ ਦਾਕਾਰ ਨਤਾ ਚਿਪਠਾਯੋ ॥ ਏਕ ਰੁਪੇ
 ਯਾਹਾ ਬਾਦਵ ਯੋ ॥ ਏਕ ਹੁਤੇ ਤਿਹ ਠਾਕੇ ਜੇਗੀ ॥ ਨਾਂਗੀ ਕਿਰਿਨ ਗੀ ਤਿਹ ਭੁਗੀ ॥ ੩ ॥ ਚੋਪਈ ॥
 ॥ ਛੇ ਰਿਗਾਂ ਠਿਤ ਕੋ ਸਿਖਿ ਨ ਰੂਪ ਯਾਲੇ ਚੁਗਾਇ ॥ ਛੁਹ ਬਾਂਧਿ ਤਾਮੇ ਪਗੀਤਾ ਕੀ ਠੋਰ ਬਾ
 ਨਾਇ ॥ ੪ ॥ ਚੋਪਈ ॥ ॥ ਭੁਗ ਕਮਾਇ ਬਹੁਰਿ ਤ੍ਰਿਯਾ ਆਈ ॥ ਸੇ ਦਾਕਾਰ ਨਿਪੁ ਨਿਪਾਰਿ
 ਪਾਈ ॥ ਲੇਗਨ ਤੇ ਅਤਿਹੀ ਸਗਮਾਈ ॥ ਛੁਹ ਰਿਨਿ ਹਿਦੈ ਸਟਿ ਚਲਾਈ ॥ ੫ ॥ ਚੋਪਈ ॥
 ॥ ਬਿਨੁ ਸੇਦਾ ਅਵਤੁ ਭਈ ਤੀਰ ਪਿਯਾ ਕੇ ਨਾਰਿ ॥ ਛੇ ਰਿਗਾਂ ਠਿਦੈ ਖੇਕਹਾਤਾ ਮੇਨਿਕ ਸੀਛਾ
 ਰਾ ॥ ੬ ॥ ਚੋਪਈ ॥ ॥ ਕਹਿ ਰੂਪ ਯਾਮੇ ਰੇਤੁ ਮਦਯੋ ॥ ਸੇ ਦਾਕਾਰ ਨਿਪੁ ਨਿਪਾਰਿ ॥ ਰੂਪ ਯਾ
 ਗਿਰਾਹਾ ਮਹਿ ਜਾਈ ॥ ਲੇਕ ਬਿਲੇ ਕਲਾਜ ਮੁਹਿ ਆਈ ॥ ੭ ॥ ਚੋਪਈ ॥ ॥ ਛੁਹ ਸਹਿ
 ਤੇ ਮੇਸੇ ਗਹਿਯੋ ਗੋਦ ਲਾਜ ਤੇ ਰੂਗੀ ॥ ਤੁਮਹਾ ਬਨ ਸੇਖੋ ਨਿਕਰਿ ਯਾ ਤੇ ਲੇਹੁ ਨਿਕਾਰਿ ॥ ੮ ॥ ਮੂ
 ਰੁ ਨਾਹਿ ਕੁਨਾ ਲਖਾ ਖੇਜਲ ਲਾਗਾ ਛੁਹਾ ॥ ਸੇ ਨਲਹ ਚੁਪ ਪੈਰਾ ਸਕਿ ਯਾਨ ਭੇਦਾ ਬਿਚਾਰਿ ॥
 ॥ ੯ ॥ ਚੋਪਈ ॥ ॥ ਰਿਤ੍ਰੇ ਮੰਤ੍ਰੀ ਰੂਪ ਸੀਬਾ ਦੇਵੈ ॥ ਆਲੀਸ ਵੈ ਚਰਿਤ੍ਰ ਸਾਮਾ
 ਪਤ ਮਸਤੁ ਸੁਭ ਮਸਤੁ ॥ ੪੫ ॥ ੧੮੪ ॥ ॥ ਅਮਰੁ ॥ ॥ ਚੋਪਈ ॥ ॥ ਕਾਜੀ ਇਕ

ਕਸਮੀਰਮੈਤਾਕੀਇਸਤੀਇਕਾਜੰਤ੍ਰਮੰਤ੍ਰਾਭੁਬਸੀਕਰਨਜਾਨਤਹਤੀਅਨੇਕਾ॥੧॥ਚੈਪਈ॥੧॥੪੨੮
ਅਵਲਮਹਿਮਦਨਾਮਤਵਨਪਤਿ॥ਨਿਪਾਇਸਾਸਕੇਬੀਚਨਿਪਨਅਤਿ॥ਨੂਰਮਬੀਬੀਨਾਰਿਤ
ਵਨਪਗਾਜਾਕੇਸਾਥਰਮਤਨਿਤਿਅਤਿਨਰ॥੨॥ਤਿਨਿਇਕਜਾਟਭਏਰਤਿਠਨੀ॥ਕਛਕਾਜ
ਕੀਕਾਨਿਨਮਾਨੀ॥ਹਜਰਤਿਅਇਤਥੈਥਰਿਗਾਯੋ॥ਮਿਤ੍ਰਪਿਥਾਧਿਖਾਟਤਰਲਯੋ॥੩॥ਚੈਪਈ॥੨॥
॥ਆਪੁਮੁਸਫਥਾਂਚਤਕੁਈਜਾਟਖਾਟਤਰਥਾਂਧਿ॥ਕਾਜੀਕੋਮੋਹਿਤਕਿਯਾਬਾਂਨਾਦੇਗਨਕੇਸ
ਧਿ॥੪॥ਚੈਪਈ॥੩॥ਖਾਟਿਊਪਰਿਕਾਜੀਬੈਠਯੋ॥ਕਾਮਕੇਲਤਸੈਉਪਜਾਯੋ॥ਤਾਕੀਕਾਨਿ
ਨਾਅਵਤਮਨੈ॥ਮੂਰਖਚੇਟਚਟਾਕਨਗਨੈ॥੫॥ਦੋਹਰਾ॥੧॥ਕਾਂਮਕੋਗਕਰਿਕਾਜਿਯਹਿਦੀਨਾ
ਬਹੁਰਿਉਠਾਇ॥ਖਾਟਤਰੇਤੇਕਾਢਕਰਿਜਾਟਲਯੋਉਰਿਲਾਇ॥੬॥ਚੈਪਈ॥੪॥ਸੁਨਿਥੈਮੀਤਿ
ਬਚਨੇਤੇਜੇਗਾ॥ਮੇਕਾਜੀਕਹਬਹੁਤਲਥੇਰਾ॥ਤਾਕਹਿਬਹੁਜੂਤਨਸੈਮਾਥਾ॥ਤਾਤੇਉਠਤਰਾਕੇ
ਭਾਭਾ॥੭॥ਦੋਹਰਾ॥੨॥ਜੁਵੈਤਰਾਕਨਪਨੀਨਕੇਪਰੇਤਿਹਾਰੇਕਾਨਾ॥ਤੈਹਮਸਾਚੁਤਿਸੈਹਨਾਲੀਜ
ਹੁਇਦੈਪਛਾਨ॥੮॥ਸੱਤਸੱਤਤਬਤਿਨਕਹਾਹਮਸੁਨੇਤਰਾਕੇਕਾਨਾ॥ਸੀਸਖੁਰਕਿਰਿਹਕੋਗਏ
ਕੇਵਨਸਕਾਪਛਾਨ॥੯॥ਚੈਪਈ॥੫॥ਚੈਪਈ॥੫॥ਚੈਪਈ॥੫॥ਚੈਪਈ॥੫॥ਚੈਪਈ॥੫॥
ਸਵੈਚਰਿਤ੍ਰਸਮਾਪਤਮਸਤਸੁਤਮਸਤੁ॥੪੬॥੨੧੧॥ਅਫਜੂ॥੧॥ਚੈਪਈ॥੬॥
ਕਥਾਏਕਸਵਨਨਹਮਸੁਨੀ॥ਹਰਿਯਾਬਾਦਏਕਤ੍ਰਿਯਗੁਨੀ॥ਬਾਦਲਕੁਅਰਿਨਾਮਤ੍ਰਿਯਤਿਹਕੇ॥
ਜਾਨਤੇਸਗਰੋਜਗਜਿਹਕੇ॥੧॥ਇਕਮੁਗਲਤਿਹਧਾਮਬੁਲਾਯੋ॥ਅਛੈਭੋਜਨਤਾਹਿਖਵਾ
ਯੋ॥ਤਾਹਿਭੁਜਨਕਹਾਥਪਸਾਰਾ॥ਤਬਤ੍ਰਿਯਤਾਹਿਜੂਤਿਯਨਮਾਭਾ॥੨॥ਮਾਰਿਮੁਗਲਕੁਕਤ
ਇਮਧਾਈ॥ਯਹਿਸੁਨਿਥੈਨਪ੍ਰਜਾਮਿਓਆਈ॥ਕਰਿਸੋਮੇਧਤਿਨਧਾਮਪਠਾਯੋ॥ਯਾਕੇਕੰਠਿਟੂ
ਕਛਸਿਗਯੋ॥੩॥ਦੋਹਰਾ॥੩॥ਚੈਤਮੁਲੁਜਬਹੀਭਯਾਸੀਸਰਹਿਯੋਨਿਹਰਾਇ॥ਅਤਿਲਜ
ਤਜਿਯੋਮੇਭਯਾਬੈਨਨਭਾਖਿਯੋਜਾਇ॥੪॥ਅਬਮੇਯਾਹਿਉਬਾਰਿਯਾਸੀਤਲਬਾਰਪਿਯਾਇ॥
ਸਭਸੈਮੇਸੀਭਾਂਤਿਕਹਿਤਾਕੇਦਯਾਉਠਾਇ॥੫॥ਚੈਪਈ॥੭॥ਚਰਿਤ੍ਰਪੀਖਯਾਨੇਤ੍ਰਿਯਾਚਰਿ
ਤੈਮਤ੍ਰੀਕਪਸੰਥਾਦੇਸੈਤਾਲੀਸਵੈਚਰਿਤ੍ਰਸਮਾਪਤਮਸਤਸੁਤਮਸਤੁ॥੪੭॥੨੧੬॥

Digitized by Panjab Digital Library | www.panjabdigilib.org

ੲੀ॥ ॥ ਜਗਗੀਰਤ ਬਤੁ ਪਕਰੇ ॥ ੧॥ ॥ ਜਿਘਕੇ ਚਾਈ ॥ ਅਧਿਕ ਪਕਰਿ ਕੇ ॥ ੪੨੯
 ਰਿਪਯੋ ॥ ਪਤਿ ਸਹਕੇ ਉਪਰਿ ਆਯੋ ॥ ੧॥ ॥ ਹਰਿ ਸਵਤਹ ਬਨੀਭੁ ਨਿਗਈ ॥ ਨੂ ॥ ਰਜਹਾਇ
 ਕਰਾਏ ਨਭਈ ॥ ਜੇ ਸਥਾਇ ਜਪਿਤਾ ਨਿਹਾਰਿਯੋ ॥ ਭਾਕਿਤੁ ਪਕਰੇ ਪਾਉ ਪ੍ਰਹਾਰਿਯੋ ॥ ੧॥ ॥
 ੧੧॥ ॥ ਸਿੰਘ ਪਾਨਤ ਬਹੀਤ ਜੇ ਲਗੇ ਤੁਪਕਰੇ ਪਾਉ ॥ ਤੀ ਨਸਲ ਮੇ ਤਿਨ ਕਰੀ ਜਹਾਗੀਰ
 ਕੇ ਆਇ ॥ ੧੬॥ ॥ ਚੋਪਈ ॥ ॥ ਅਧਿਕ ਖੁਸੀ ਹਜਰ ਤਿ ਜੁਭਏ ॥ ਜਨ ਮੂਹਿ ਪਾਨ ਆਜੁਇ ਹ
 ਦਏ ॥ ਪੀਨਿਯ ਪੀਨਿਯ ਨਿਜ ਰਿਯ ਕਹ ਕੀਨੋ ॥ ਪਾਨ ਦਾਨ ਮੇ ਕੇਇ ਨ ਦੀਨੋ ॥ ੨੧॥ ॥ ਚੋਪਈ ॥
 ਰਜਹਾਂ ਕੀ ਸਹਿਚਰੀ ਕੋਤ ਕਿਸ ਕਲ ਨਿਹਾਰਿ ॥ ਜਹਾਂ ਹੀ ਸਵਨ ਨ ਸੁਨਤ ਭਾਖਿ ਯੋ ਬਚਨ
 ਅਪਾਰਾ ॥ ੨੧॥ ॥ ਚੋਪਈ ॥ ॥ ਜੇ ਨਿਕੋਰਿ ਰਿਯ ਬਲੀ ਸਿੰਘ ਗਿਯੋ ॥ ਤਿਹ ਆਗੇ ਕਿਯਮ
 ਨੁਖ ਬਿਚਾਰੋ ॥ ਤਿਹ ਆਗੇ ਕਿਯਾ ਬਨੁ ਖਬਰਿ ॥ ਹਰਾ ਦਯਾ ਕਹਾ ਕਿਯਾ ਕਰਿਯੋ ॥ ਮੇ ਸਫੀ
 ਠਨਾ ਰਿਤੇ ਰੁਹਿਯੋ ॥ ੨੨॥ ॥ ਚੋਪਈ ॥ ॥ ਜਹਾਗੀਰ ਏ ਬਚਨ ਜਬੈ ਸਵਨ ਨ ਸੁਨਿਯੋ ॥ ਚਿਤ ਮੇ
 ਅਧਿਕ ਰਿਸਾਇ ਸੀਸ ਅਪਨੇ ਧੁਨਿਯੋ ॥ ਮੇ ਸੀ ਰਿਯ ਕੇ ਨਿਕਟਿ ਨ ਬਹੁਰੇ ਜਾਇਯੋ ॥ ਜੇ ਕੋ
 ਦੇਹ ਕੇ ਪਾਤੁ ਬਹੁਰਿ ਕਿਯਾ ਪਾਇਯੋ ॥ ੨੩॥ ॥ ਚੋਪਈ ॥ ॥ ਜਹਾਗੀਰ ਸੁਨਿ ਬਚਨਿ ਰੁਹਾਨਿ
 ਯੋ ॥ ਰਿਯ ਕੇਤਾ ਸਾਧਿਕ ਜਿਯ ਜਾਨਿਯੋ ॥ ਸਿੰਘ ਹਨਤ ਜਿਹ ਲਗੀ ਨ ਬਾਰਾ ॥ ਤਿਹ ਆਗੇ
 ਕਿਆ ਮਨੁ ਖਬਿਚਾਰਾ ॥ ੨੪॥ ॥ ਚੋਪਈ ॥ ॥ ਅਤਿ ਬਾਚਿ ਰੁਗਾ ਤਿ ਰਿਯ ਨ ਕੀਜਿ ਨੈਨ ਜਾਨੈ ਕੋ
 ਇ ॥ ਜੇ ਬਾਛੈ ਸੇਈ ਕਰੈ ਜੇ ਚਾਹੈ ਸੋਇ ॥ ੨੫॥ ॥ ਪਿਯ ਇਬਾਹ ਰਿਹਨਾ ਏ ਕਤੁ ਪਕਰੇ ਫੁੰਗਾ ॥ ਭਾਕੇ
 ਛਲਿ ਪਲ ਮੇ ਗਈ ਰੁਈ ਐਰ ਕੀ ਐਗਾ ॥ ੨੬॥ ॥ ਜਹਾਗੀਰ ਪਤਿ ਸਹਤ ਬਾਨ ਮੇ ਭਇ ਆਉ ਦਾਸਾ
 ਤਾ ਸੀ ਗੋਸੈ ਬਾਛੈ ਸਦਾ ਫੁਰਤੇ ਭਯਾਨਿ ਰਾਸਾ ॥ ੨੭॥ ॥ ਚੋਪਈ ॥ ॥ ਸਵੈ ਚਰਿਤ ਸਮਾਪਤ ਮਸਤੁ ਸੁਰਮ ਸਤੁ ॥ ੪੪੪ ॥ ਅਫ
 ਜੂ ॥ ਚੋਪਈ ॥ ॥ ਅਨੰਦ ਪੁਰਨਾਇ ਨ ਇਕ ਰਹਈ ॥ ਨੰਦ ਮਤੀ ਤਾ ਕੇ ਜਗ ਕਹਈ ॥ ਮੂਰ
 ਖਨ ਬਤਵਨ ਕੋਰੇ ॥ ਰਿਯ ਕਹਿ ਕਛੁ ਨੁਖ ਤੇ ਕਹੈ ॥ ੧॥ ॥ ਤਾ ਕੇ ਪਾਮ ਬਹੁਤ ਜਨ ਮਵੈ ॥ ਨਿਸਾਇ
 ਤਾ ਸੇਭੇ ਗਕ ਮਵੈ ॥ ਤਾ ਕੇ ਕਛੁ ਨੁਖ ਤੇ ਕਹਈ ॥ ਸੇਜ ਪਰਾਮ ਚੇਰ ਹਿਈ ॥ ੨॥ ॥ ਜਬ ਕਬ

Digitized by Panjab Digital Library | www.panjabdigilib.org

ਪਰਮਕਾਨਰਹੈ ਤਿਨਕਾਨਰਹੈ ਬਿਸਾਸਾ ਅਵਰਿ ਪੁਰਖਪਤਿ ਅਟਿਕਤਿ ਯਕਰਤਤ ਵਨਕੋਨਸ ੪੨੦
 ॥੧੨॥ ਚਿਤਨਦੀਜੈ ਆਪਨੇ ਮਭੁਕੇਲੇ ਹੁਬਨਾਇ ॥ ਤਬ ਸਤਕਹ ਜੀਤਤ ਕੋਹਰਾਜ ਕੋਰੇ ਸੁਖ
 ਪਾਇ ॥੧੩॥ ॥੧੪॥ ਇਤਿ ਸੰਗਤਿ ਤ੍ਰਿਪਤਿ ਪਾਯੋ ਨੇਤ੍ਰਿ ਚਰਿਤ੍ਰੇ ਮੰਤ੍ਰੀ ਰੂਪ ਸੰਬਾਦੇ ਪਚਾਸਵੇਚ
 ਰਿਤ੍ਰ ਸਮਾਪਤ ਮਸਤੁ ਸੁਭ ਮਸਤੁ ॥ ੫੦ ॥ ੮੬੨ ॥ ॥ ਅਫਜੂ ॥ ॥ ਚੋਪੜੀ ॥ ॥ ਮਾਤਿ
 ਵਾਹਿਗੁਰੂ ਸਾਹੁ ਕਹਾਵੈ ॥ ਅਪਿਕਦਰ ਬਕੋ ਬਨਿ ਜਚਲਾਵੈ ॥ ਵੈਦੈ ਕਹ ਜਾਬਿ ਯਾਜ ਬਹੁਲੇਈ ॥
 ਪੁੰਨਦਾਨ ਬਿਪਨ ਕਹਾਵੈ ॥੧॥ ਸੀਲ ਮਤੀਤਾ ਕੀ ਤ੍ਰਿਯਤਾਗੀ ॥ ਸੁਰਜਲ ਪੀਨਰੇ ਦਨਿ ਹਾਰੀ ॥
 ਨਿਰਖਰੂਪ ਨਿਜ ਪਤਿ ਕੋ ਜੀਵੈ ॥ ਤਿਹ ਨਿਰਖੇ ਬਿਨੁ ਪਾਨ ਨ ਪੀਵੈ ॥੨॥ ਤਾ ਕੇ ਪਤਿ ਕੋ ਰੂਪ ਅਪਾਰਾ
 ਗੀ ॥ ਤਿਹ ਦਿਯਾ ਤਾ ਕੋ ਕਰਤਾਰਾ ॥ ਉਦੈ ਕਹਨ ਤਾ ਕੋ ਸੁਭ ਨਾਮਾ ॥ ਸੀਲ ਮਜਰੀਤਾ ਕੀ ਬਾਮਾ ॥੩॥
 ੮੬੩ ॥ ॥ ਰੂਪ ਅਨੂਪ ਮਸਾਹੋ ਕੋ ਜੋ ਨਿਰਖਤ ਬਰਨਾਰਿ ॥ ਲੋਕ ਲਾਜ ਕਹਿਛੋ ਰਿਕ ਰਿਤਾ ਕਹਿ
 ਰਹਿਤ ਨਿਹਾਰਾ ॥੪॥ ॥ ਚੋਪੜੀ ॥ ॥ ਇਕਤ੍ਰਿਯਾ ਕੋਇ ਮਾਚਿਤਿ ਆਈ ॥ ਹੇਰਿ ਰੂਪ ਤਾ ਕੋ ਲਲ
 ਚਾਈ ॥ ਕਵਨ ਕਹਾਚਿਤ ਚਰਿਤ੍ਰ ਬਨਿਯੋ ॥ ਜਾਤੇ ਸਾਹੁ ਮੀਤ ਕਹਿ ਪੈਯੋ ॥੫॥ ਤਾ ਕੀ ਤ੍ਰਿਯ ਸੰਪ੍ਰੀ
 ਤ ਲਗਾਈ ॥ ਪਰਮ ਬਹਿਨ ਅਪਨੀ ਠਹਿਰਾਈ ॥ ਨਈਨਈ ਨਿਤ ਕਥਾ ਸੁਨਾਵੈ ॥ ਸਾਹੁ ਤ੍ਰਿਯਾ ਕ
 ਹਿ ਅਪਿਕ ਰਿਤਾਵੈ ॥੬॥ ਸੁਨਿ ਸਾਹੁ ਨਿਤੁ ਹਿਕਥਾ ਸੁਨਾਉ ॥ ਤੁਮਰੇ ਚਿਤ ਕੋ ਗਰਬ ਮਿਟਾਉ ॥
 ਜੈਸੇ ਅਤਿ ਸੁੰਦਰਿ ਪਤਿ ਤੋਰੇ ॥ ਤੈਸੇ ਹੀ ਚੀਨਹੁ ਪੀਯ ਮੇਰੇ ॥੭॥ ੮੬੪ ॥ ॥ ਤੋਰੇ ਅਰੁ ਮੇਰੇ ਪਤ
 ਹਿ ਭੇਵ ਰੂਪ ਨਹਿ ਕੋਇ ॥ ਉਠਿ ਕਰਿ ਆਪ ਬਿਛੋਕਿਯੋ ਤੋਰਿ ਕਿ ਮੇਰੇ ਹੋਇ ॥੮॥ ੮੬੫ ॥ ॥
 ਆਜੁ ਸਾਹੁ ਨਿਜੁ ਪਤਹਿ ਲਿਖੇ ਹੋ ॥ ਤੁਮਰੀ ਵਸਤਿ ਅਗੇ ਚਰਕੇ ਹੋ ॥ ਸਾਹੁ ਤ੍ਰਿਯਾ ਹਿਕਛੁ ਭੇ
 ਵਨ ਪਾਯੋ ॥ ਤਿਹ ਦੇਖਨ ਕਹਾਚਿਤ ਲਲ ਚਾਯੋ ॥੯॥ ਆਪੁ ਅਗਮ ਨੇਤ੍ਰਿ ਯਉ ਚਾਰੇ ॥ ਸਾਹੁ ਕੁ
 ਕ੍ਰਿਆਨ ਰਿਤਿ ਹਾਰੇ ॥ ਤਾ ਕੋ ਸਕਲ ਚਰਿਤ੍ਰ ਦਿਖੇ ਹੋ ॥ ਤੁਮ ਕੋ ਮੀਤ ਆਪਨੇ ਕੋ ਹੋ ॥੧੦॥ ਤਬ ਤੁਮ
 ਗਵਨ ਹਮਾਰੇ ਕੀਜੋ ॥ ਨਿਜੁ ਤ੍ਰਿਯ ਚਰਿਤ੍ਰ ਦੇਖਿ ਜਬ ਲੀਜੋ ॥ ਤਹਾ ਠਾਢੁ ਤੁਮ ਕੋ ਲੈ ਕਰਿ ਹੋ ॥੧੧॥
 ਤਾ ਅਯੋਤ ਵਤਾਹਿ ਉਚਾਰਿ ਹੋ ॥੧੨॥ ੮੬੬ ॥ ॥ ਜਬ ਵਹਤਾ ਕੀਛੋ ਤ੍ਰਿਯ ਨਿਰਖੇ ਨੈਨ ਪ
 ਸਾਰਾ ॥ ਤਬ ਤੁਮ ਆਪਨੇ ਚਿਤ ਬਿਖੇਲੀ ਜਹੁ ਚਰਿਤ ਬਿਚਾਰਿ ॥੧੩॥ ਤਹਾ ਠਾਢੁ ਤਾ ਕੋ ਰਿਯ

ਆਪੁਗਈਤਿਹਪਾਸਸੇਪਤਿਆਯੋਦੇਖਿਕੋਚਿਤਕੋਛੇਚਿਥਿਸ੍ਰਾਸ੍ਰਾ॥੧੩॥ਚੋਪਈ॥ ॥ਬਾ
ਕੀਕਹੀਕਾਨਕਿਯਪਰੀ॥ਤਾਕੀਛੇਰਿਦਿਸਟਿਜਬਕਰੀ॥ਯਹਿਕੋਤਕਸਭਸਾਹੁਨਿਹਾਰਿਯੋ॥
ਦੁਹਾਰਾਗਇਨਨਾਗਿਥਿਚਾਰਿਯੋ॥੧੪॥ਮੇਸੇਸਤਿਤਵਨਕਿਯਕਹਿਯੋ॥ਯੋਕਹਿਸਚਮੇਸੇ
ਰੂਹਿਯੋ॥ਨਿਜੁਕਿਯਕੁਏਹਤਜਿਦੀਨੋ॥ਤਿਹਕਿਯਸਾਥਿਯਹਾਨੋਕੀਨਾ॥੧੫॥ਦੋਹਰਾ॥
ਛਾਕਿਯੇਸਾਹੁਕਿਯਕਿਯਾਜੁਤਏਸੇਚਰਿਤ੍ਰਸੁਧਾਰਿ॥ਤਾਸੇਨੇਹੁਤੁਰਾਇਕੋਕਿਯਾਅਪਨੇਯਾ
ਰਾ॥੧੬॥॥ਗਈਤੀਚਾਰਪਾਖਯਨੇਤ੍ਰੇਕਾਤਰਿਤ੍ਰੇਮੰਤ੍ਰੇ॥੧੭॥ਸੰਬਾਦੋਇਕਯਾਵਨੋਚਰਿ
ਤ੍ਰਸਮਾਪਤਮਸਤੁਸੁਭਮਸਤੁ॥੧੮॥੧੦੨॥ ॥ਅਫਜੂ॥ ॥ਦੋਪਈ॥ ॥ਉਤ੍ਰਦੇਸ
ਨਿਪਤਿਇਕਭਾਰੇ॥ਪੂਰਜਬੀਸਬਿਖੇਉਜਿਯੋਰੇ॥ਇਦ੍ਰਪ੍ਰਭਾਤਾਕੀਪਟਰਾਨੀ॥ਬਿਜੇ
ਸਿਘਰਾਜਾਬਹਿਅਨੀ॥੧੯॥ਦੋਹਰਾ॥ ॥ਏਕਸੁਤਾਤਾਕੇਭਵਨਾਮਿਤਰੂਪਕੀਖਾਨਾਕਾ
ਮਦੇਵਫਟਕੇਰਹਤਰਤਿਸਮਤਾਹਿਪਛਾਨਾ॥੨੦॥ਚੋਪਈ॥ ॥ਜੇਬਨਾਅਤਿਤਾਕੇਪੁਨਿਛੋਯੋ
ਲੋਤਕੋਗੰਗਾਪਿਤੁਗਯੋ॥ਬਡੇਬਡੇਗਾਜਾਤਯੋ॥ਯੋ॥ਤਿਨੋਮੇਹੇਰਿਭਲੇਭਿਹਦੇਯੋ॥੨੧॥ਚਲੇ
ਚਲੇਗੰਗਾਪਹਿਆਏ॥ਬੀਧਸੁਤਾਇਸਤ੍ਰਨਿਸੀਗਿਲਿਅਏ॥ਸ੍ਰੀਜਾਨਵੀਕੋਦਰਸਨਕੀਨੋ
ਪੂਰਬਿਪਾਪਬਿਦਾਕਰਿਦੀਨੋ॥੨੨॥ਬਡੇਬਡੇਰੂਪਤਿਤਹਾਏ॥ਤਵਨਕੁਅਹਿਕੋਸਕ
ਲਾਦਿਖਾਏ॥ਇਨਪਗਦਿਸਟਿਸਭਨਪਾਰਿਕਹਿਯੋ॥ਜੇਜਿਯਹੁਚੈਤਿਸੀਕੋਬਰਿਯੋ॥੨੩॥
ਦੋਹਰਾ॥ ॥ਹੇਰਿਨਿਪਤਿਸੁਤਨਿਪਨਕੋਕੀਨਿਯਕਹੀਬਿਚਾਰਾ॥ਸੁਭਟਸਿਘਸੁਦਰਸੁਘਰ
ਬਰਿਓਦੈਕੁਮਾਰਿ॥੨੪॥ਅਧਿਕਰੂਪਤਾਕੋਨਿਰਖਿਸਭਗਾਜਾਰਿਸਿਖਾਇ॥ਜਿਯੋਕਿ
ਯੋਯਾਹਿਬਿਦਾਇਕੋਗਹਿਅਪਨੇਲੈਜਾਹਿ॥੨੫॥॥ਭੂਪਤਸਕਲਾਧਿਕਰਿਸਿ
ਕੋਰੇ॥ਹਾਥਹਥਿਆਰਨਉਪਰਿਧਰੇ॥ਕੁਪਕੁਪਬਚਨਬਕੁਤਤੇਕਹੈ॥ਬਿਨੁਰਨਕੀਯੋਆ
ਜਨਹਿਰਹੈ॥੨੬॥ਰਾਇਪ੍ਰੇਤਨਲਿਯਲੁਲਾਈ॥ਸੁਭਟਸਿਘਪਤਿਦਏਪਠਾਈ॥ਮੇਪ
ਰਿਕਹੀਅਨੁਗਹਿਕਰੀਯੋ॥ਬੇਦਬਿਧਾਨੰਤਿਤਇਹਬਰਿਯੋ॥੨੭॥ਦੋਹਰਾ॥ ॥ਸੁਭਟ
ਸਿਘਲੇਸੇਕਹੀਕਿਯਮੁਰਾਗੇ॥ਏਕਾਬਿਯੋਹਦੁਸਰੇਨਕੋਰੇਜੇਜਨਕਹੈਅਨੇਕ॥੨੮॥ਚੋ

ਪਈ॥ ॥ ਪ੍ਰੋਤਤੁਪਤਸੋਯੋਏ ਚਰੋ॥ ਸੁਭਰਸਿੰਘ ਨਹਿਯੋ ਕੋਥਰੋ॥ ਤਤੋਕਛੁਜਤਨਅਥਿ
ਕੀਜੋ॥ ਇਹਕੀਨਿਯਾਅਵੈਕੀਪਦੀਜੋ॥ ੧੧॥ ਚੋਪਈ॥ ॥ ਤਬਕੀਨਿਯਾਐਸੇਕਹੀਬਚਨ
ਪਿਤਾਕੋਸਾਥਾ॥ ਜੁਕੇਜੁਪੁਜੀਤੋ॥ ਮੁਝੈਵੈਹੋਮਾਰੇਨਾਥਾ॥ ੧੨॥ ਚੋਪਈ॥ ॥ ਸਬੁਭੁਪਨਨਿ
ਪਐਸੇਸੁਨਾਯੋ॥ ਆਪਜੁਪੋਕੋਬਿਵਤਬਨਾਯੋ॥ ਜੁਕੇਉਤਮਲਜੁਪਹਿਯਾਕਹਿਯੋ॥ ਵ
ਏਯਹਿਕੀਨਿਯਾਕੋਥਰੋ॥ ੧੩॥ ਚੋਪਈ॥ ॥ ਸੁਨਤਬਚਨਬੀਰਨਕੋਚਿਤਮਹਿਭਿਯਾ
ਅਨਿਦਾ॥ ਮਥਿਸਮੁੰਦਰਲਪਾਇਹੋਆਜੁਕੁਆਰਿਮੁਖਚੰਦਾ॥ ੧੪॥ ਚੋਪਈ॥ ॥ ਸਬੁ
ਨਜੁਪਕੋਸਾਜਬਨਾਏ॥ ਰੀਗਾਤੀਰਬੀਰਚਾਇਅਏ॥ ਪਹਿਰਕਵਚਸਭੁਸੁਰਸੁਹਾਵੈ॥
ਤੁਰਿਪਖਿਰਿਯੋਤੁਰੇਨਚਾਵੈ॥ ੧੫॥ ਚੋਪਈ॥ ॥ ਗਰਜੇਕਰੀਅਸਵਹਿਹਨਾਨੋ॥ ਪਹਿਰਕਵਚਸੁਰ
ਨਿਜਕਨੋ॥ ਕਿਨਹੂੰਕਾਦਿਖੜਗਹਥਿਲੀਨੋ॥ ਕਿਨਹੂੰਕੋਸਹਿਯਾਬਾਨਾਕੀਨੋ॥ ੧੬॥ ਚੋ
ਪਈ॥ ॥ ਕਿਨੁਤਿਯੋਨੇਬਸਤ੍ਰਕਰਿਕਟਿਸੈਕਸੀਕ੍ਰਿਪਨਾ॥ ਜੇਗੀਗਾਤਦਿਜੁਝਿਯੋਕਰਿਯੋ
ਸੁਰਗਪਯਾਨਾ॥ ੧੭॥ ਚੋਪਈ॥ ॥ ਜੇਰਿਅਨਿਨਰਾਜਾਚੜ੍ਹੇਪਰਾਨਿਸਾਨੇਘਾਵਾ॥ ਭੁੰਤਿਭੁੰਤਿਜੋਧਾਲ
ਰੇਅਧਿਕਪਿਦੈਕਰਿਚਾਵਾ॥ ੧੮॥ ਚੋਪਈ॥ ॥ ਤਬਕੀਨਿਯਾਸਭੁਸਖੀਬੁਲਾਈ॥ ਭੁੰਤਿ
ਭੁੰਤਿਸੈਕਰੀਬਭਾਈ॥ ਕੇਲਕਿਕਰਿਸੁਰਿਸਰਿਤਟਮਹਿਯੋ॥ ਨਾਤਰਸੁਭਟਸਿੰਘਕੋਥ
ਰਿਯੋ॥ ੧੯॥ ਚੋਪਈ॥ ॥ ਤਬਕੀਨਿਅਐਸੇਕਹੇਸਭੁਸਖਿਯਨਸੈਬੈਨਾ॥ ਬਿਕਟਕਟ
ਕਕੇਸੁਭਟਸਭੁਪਠਵੈਜਮਕੇਐਨਾ॥ ੨੦॥ ਚੋਪਈ॥ ॥ ਸਕਲਸਖਿਨਕੋਸਸਤ੍ਰਵੈਅਵਰਕਵਚਪਹਿਰਾ
ਇ॥ ਨਿਕਸਿਆਪਠਾਢੀਭਈਜੈਦੰਦਭੀਬਜਾਇ॥ ੨੧॥ ਚੋਪਈ॥ ॥ ਕੀਨਿਯਾਰਥਅ
ਚੁੜਿਤਭਈ॥ ਜੁਪਸਮਿਰੀਸਖਿਯਨਦਈ॥ ਸਫਾਜੰਗਮੇਤੁਰੇਨਚਾਏ॥ ਸੁਰਸੁਰਪਤਿ
ਦੇਖਨਨਗਾਏ॥ ੨੨॥ ਚੋਪਈ॥ ॥ ਉਮਰੇਅਮਿਤਅਨੇਕਦਲਬਾਰਿਦਬੁਦਸਮਾਨਾ॥
ਬਨਿਬਨਿਨਿਪਾਵਤਭੁਏਸਮਰਸੁਯੋਬਰਜਾਨਿ॥ ੨੩॥ ਚੋਪਈ॥ ॥ ਮਚਿਯੋਭਮਥ
ਜੁਪਤਹਭਾਗੀ॥ ਨਾਚੇਸੁਰਬੀਰਹੀਕਾਰੀ॥ ਤਾਨਿਪਨੁਹਿਯਨਬਲਚਲਾਵਤਾ॥ ਮਾਰਿਮਾਰਿ
ਪਦਕੁਕਸੁਨਾਵਤਾ॥ ੨੪॥ ॥ ਜਿਹਥਚਿਤ੍ਰਦੇਬਨਲਗਾਵੈ॥ ਵਹੈਸੁਭਟਮਿਤਲੋਗ

ਸਿਪਾਵੈ। ਸਾਪਰਤਮਕਤੋਗਕੀਝਾਰੈ। ਤਕੇ ਮੁਡਿਕਾਟਹੀਡਾਰੈ। ਕਹੂੰ। ਸੋਮਟਿਮੈਹਥੀਯੋ।
 ਏਕਸੁਤਮਨਮਾਹਿਨਗੈ। ਵੇਖੇ ਸੁਰਬਿਵਨਚੜਿਸਾਰੈ। ਚਟਪਟਿਸੁਭਰਾਥਿਕਟਿਕਟਿ
 ਡਾਰੈ। ੨੬। ਗੀਪਨਕੇਮਨਕੁਯੋਅਨਦੀ। ਆਜੁਭਖੇਮਾਸੁਨਕੇਅਰੀ। ਦਹਿਨੇਥਾਏਜੋ
 ਨਿਖੜੀ। ਲੇਕਰਪਤਰਸੇਨਤਕਹਿਅੜੀ। ੨੭। ਮਾਰੂਦੁਹਦਿਸਨਮੇਥਾਜੋ। ਦੁਹਰਸਸ
 ਤਨਭਰਸਾਜੋ। ਉਪਰਿਗਿਧਸਾਲਮਿਤੁਰਾਹੀ। ਤਰੈਸੁਰਮਸੁਪੁਮਚਾਹੀ। ੨੮। ਏ-
 ਯਾ। ॥ ਬਾਲਕੇਰੂਪਅਨੁਪ੍ਰੋਹਿਚਹੁਦਿਸਤੇਨਿਪਦੈਪਿਚਲੇ। ਗਾਜਰਾਜਨਥਾਜਨਕੇ
 ਅਜਵਾਰਰਥੀਰਥਪਾਇਕਜੋਰਿਕੁਲੇ। ਜਬਗਾਇਥਾਚਿਤ੍ਰਾਕ੍ਰਿਪਨਗਹੀਤਜਿਲਾਜਹ
 ਹਠਿਯੋਥਿਚਲੇ। ਅਨੇਗਮਕੇਨਾਮਕਹੇਮੁਖਤੇਅਘਥਿਘਨਕੇਰਾਸਿਥੀਦਣਲੇ। ੨੯।
 ਕੇਪਪਚੰਡਕੁਰੇਮਨਮੇਭਟਰੈਪਚੜੇਚਹੂੰਘਾਚਪਿਧਾਏ। ਕਾਢਿਕ੍ਰਿਪਾਨਲਈਥਲਵਨ
 ਨਤਾਨਿਕਮਾਨਨਥਾਨਚਲਾਏ। ਬੁੰਦਨਜਿਉਥਰਖੇਚਹੂੰਭਰਨਬੇਧਿਸਨਹਨਿਪਰਪਰਾ
 ਏ। ਬੀਰਨਚੀਰਬਿਦੀਰਨਿਭੂਮਕੇਥਾਹਿਕੋਫਾਰਿਪਤਰਸਿਧਾਏ। ੩੦। ਏਯਾ। ॥ ਚਟ
 ਪਟਸੁਭਰਾਥਿਕਟਕਟਿਗਏ। ਕੇਤੇਕਰੀਕਰਨਬਿਨਕੁਏ। ਦੁਟੇਰਥਕੁਟੇਕੁਟਕਾਰੈ। ਨਾਚੇਕੂਤ
 ਪੇਤਮਤਵਾਰੈ। ੩੧। ਮੁਨਿਨਾਰਟਕਹੂੰਬੇਨਥਜਾਵੈ। ਕਹੂੰਰਦਤਮਰੂਡਮਕਵੈ। ਰਾਧਿਰਖ
 ਪਰਕੁਗਨਕੁਰਕੁਰੀ। ਮਾਹਰਿਕੂਤਪੇਤਕਿਲਕਾਰੀ। ੩੨। ਚਨਅਰੀਮਕੇਊਜਾਨਨਪਾਵੈ।
 ਰਹਿਤਹਿਤਹਿਸਿਵਰਾਮਕਥਜਾਵੈ। ਕਹੂੰਕਹੂੰਕਾਲਕਾਕਯੋ। ਜਾਨਕਪੁਜਾਕਾਲਕੀ
 ਲਯੋ। ੩੩। ਹਸਤਪਾਰਬਤੀਨੈਨਬਿਸਲਾ। ਨਾਚਤਕੂਤਪੇਤਖੈਤਾਲਾ। ਕਹਕਹਾਟਕ
 ਹੂੰਕਾਲਸੁਨਾਵੈ। ਬੁਧਿਖਨਸੁਨੇਨਾਦਭੇਅਵੈ। ੩੪। ਬਿਨੁਸੀਸਨਕੇਤਿਕਕੁਟਰੋਲਾਹਿਛੇਤ
 ਕਿਆਗਮਾਰਕਰਿਬੋਲਹਿ। ਕੇਤੇਤਮਾਕਿਰਨਤੁਰੇਨਚਾਵੈ। ਜੂਝਕਿਤਕਜਮੇਲਕਸਿਧਾਵੈ।
 ੩੫। ਕਟਿਕਟਿਪਰੇਸੁਭਰਾਛਿਤਭਾਰੈ। ਭੂਪਸੁਤਾਕਰਿਕੇਪਪਛਾਰੈ। ਜਿਨਕੇਪਰੀਧਥ
 ਨਹਿਪਿਯਾਰੀ। ਬਿਨਮਾਰੇਹਨਿਮਰੇਕਟਾਰੀ। ੩੬। ਏਯਾ। ॥ ਮੇਰੂਤੇਸਾਅਬੇਰਪਤਿਅ
 ਮਿਤਮੇਨਲੈਸਾਥਾ। ਬਾਲਨਿਮਿਤਿਅਵਤਭਏਗਹੇਬਗਛਯੇਹਾਥਾ। ੩੭। ਥਿਕਟਿ

ਸਿੰਘ ਅੰਬਰ ਪਤਿ ਅਮਿਤ ਸਿੰਘ ਤਿਹਨ ਮਾਕ ਬਹੁੰਦੀ ਪੀਠਿ ਰਦ ਜੀਤਿ ਬਹੁੰਦੀ ਮਾਕ ॥੨॥ ੪੩੨
 ॥੨॥ ॥ ਤੇ ਸਿੰਘ ਜੋ ਰਿਸੈ ਨਦੈ ਪਾਇ ॥ ਭਾਂਡਿ ਭਾਂਡਿ ਬਾਇਤ ਬਜਾਇ ॥ ਰਾਂਜ ਸੁਤਾ ਜਬ ਨੈਨ ਨਿ
 ਹਰੇ ॥ ਸੈਨ ਸਹਿਤ ਸੁਮਾਰੀ ਭਾਰੇ ॥ ੨੯ ॥ ਜਬ ਅਬਲਾ ਨਿਪੋਦੈ ਉ ਸਿੰਘਾਰੇ ॥ ਠਟ ਕੇ ਸੁਭਰ ਸਕ
 ਲਤ ਬਭਰੇ ॥ ਖੇਤ ਛਾਡਿ ਜਹਿ ਤਰੁ ਨਿਨਟ ਰਿਹੈ ॥ ਸਭੁ ਹਨਿ ਕੋ ਪਾਨ ਨ ਬਿਨੁ ਕਰਿਹੈ ॥ ੪੦ ॥ ਭੁ
 ਵੀ ਨਾਥ ਰਦਤ ਕਰਿਯੋ ॥ ਅਪਿਕ ਮੋਦਤ ਕਰਿ ਸਿੰਘ ਰਿਸਾਯੋ ॥ ਨਾਥ ਉਜੈ ਨ ਜਿਸੈ ਜਗ ਕਹ
 ਣੀ ॥ ਵਾਕ ਹਜੀਤਿ ਜਗ ਕੋ ਰਹਿਣੀ ॥ ੪੧ ॥ ਜਬ ਅਬਲਾ ਆਵਤ ਵਹੁਲ ਧਿਯੋ ॥ ਨਾਥ ਹਥਿ
 ਯਾਰ ਆਪਨੇ ਗਾਹੂ ॥ ਅਪਿਕ ਕੋ ਪਕ ਰਿਕੁ ਵਤ ਪਹਾਰੇ ॥ ਛੁਨਕ ਬਿਖੇ ਦਲ ਸਹਿਤ ਸਿੰਘਾਰੇ ॥
 ੪੨ ॥ ਗੀਗਾ ਵੀ ਜਮੁਨਾ ਵੀ ਹਰੇ ॥ ਸਾਰ ਸੁਤੀ ਧ੍ਰੋਚ ਲੇਇ ਕਠੇ ॥ ਸਭੁ ਦਵਾਇ ਅਤਿ ਦਿੜਪਰ
 ਰੇਪੋ ॥ ਬੈਰਾ ਵੀ ਸਿਗਰੇ ਮਿਲਿ ਕੋਪੋ ॥ ੪੩ ॥ ਦੋਹਰਾ ॥ ॥ ਪਰਮ ਸਿੰਘ ਪੂਰੇ ਪੁਰਖ ਕਰਮ ਸਿੰ
 ਘ ਸੁਰਗਿ ਯਾਨਾ ॥ ਪਰਮ ਹੋਰੁ ਹਠੀ ਅਮਿਤ ਜੁਪ ਕੀਖਾਨ ॥ ੪੪ ॥ ਅਮਰ ਸਿੰਘ ਅਰੁ ਅਚ
 ਲ ਸਿੰਘ ਮਨੇ ਮੋਕੇ ਪਬ ਚਾਇ ॥ ਪਾਚੇ ਭੂਪ ਪਹਾਰਿ ਤੇ ਸਨ ਮੁਖ ਪਹੁਚੇ ਆਇ ॥ ੪੫ ॥ ਦੋਹਰਾ ॥
 ॥ ਪਰਬਤੀ ਸਪਾਂਚੇ ਸਿੰਘ ਪਾਏ ॥ ਖਸਿਯਾ ਅਪਿਕ ਸੀਗਲੇ ਆਏ ॥ ਪਾਹਨ ਬਿਸ੍ਰੋਕੇ ਪਕ
 ਰਿਕਰੀ ॥ ਮਾਥਿ ਮਾਰਿ ਮੁਖ ਤੇ ਉਚਰੀ ॥ ੪੬ ॥ ਦੁੰਦੁ ਦੇਲ ਦੁਹੁ ਦਿਸਿ ਬਾਯੋ ॥ ਸਾਜੇ ਸਸਤ੍ਰ
 ਸੂਰਮਾ ਗਾਯੋ ॥ ਕੁਪਿ ਕੁਪਿ ਅਪਿਕ ਹਿੰਦੁ ਨ ਮਹਿਲਰੇ ॥ ਕਟਿਕਟਿ ਪਰੇ ਬਰੰਗ ਨ ਬਰੇ ॥ ੪੭ ॥
 ਰੂਪ ਪਾਚੁ ਉਬਾਨ ਚਲਾਵੈ ॥ ਬਾਧੇ ਗੋਲ ਸਾਮ੍ਹਰੇ ਆਵੈ ॥ ਬਚਿਤ੍ਰ ਦੇ ਸਸਤ੍ਰ ਪਰਹਾਰੇ ॥ ਛੁਨਕ
 ਬਿਖੇ ਸਗਲੇ ਹਨਿ ਭਾਰੇ ॥ ੪੮ ॥ ਦੋਹਰਾ ॥ ਇਬਾ ਚਿਤ੍ਰ ਪਾਚ ਨਿਪ ਮਾਰੇ ॥ ਅਉਰ ਸੁਭਰ ਦੁਨਿ ਚੁਨਿਹ
 ਨਿਭਾਰੇ ॥ ਸਾਤ ਨਿਪਤ ਅਵਰੈ ਤਬ ਚਲੇ ॥ ਜੇਧਾ ਜੇਰ ਜੁਪ ਕਰਿ ਭੁਲੇ ॥ ੪੯ ॥ ਕਾਂਸਰਾ ਜਮ ਪਥੇ
 ਸੁਰੋ ਕੋਪੋ ॥ ਅੰਗ ਬੰਗਾ ਜਨ ਪਗਰੇਪੋ ॥ ਐਰ ਕਲਿੰਗ ਦੇ ਸਪਤਿ ਧਾਯੋ ॥ ਤ੍ਰਿਗਤਿ ਦੇ ਸਏ ਸੁਰ
 ਹੀ ਅਯੋ ॥ ੫੦ ॥ ਰਾਜਾ ਕਾ ਮਰੂ ਪਰੇ ਧਾਯੋ ॥ ਅਮਿਤ ਕਟਕਲਿੰ ਸੀਗ ਅਯੋ ॥ ਦਾਰੂ ਦਰਦ ਸੂਰਨ
 ਤਹ ਕਰਿਯੋ ॥ ਗਵਿ ਸਸਿ ਚਾਕਿਯੋ ॥ ਇੰਦੁ ਬਰਹਰਿਯੋ ॥ ੫੧ ॥ ਅੰਗ ਕਦੈ ਤਰਫੈ ਕਹੂੰ ॥ ਗੁਰੀ ਮ
 ਬੀਰ ਪਰੇ ਉਛਰਤ ਕਹੂੰ ॥ ਗਹਿ ਗਹਿ ਬਿਰੇ ਸੁਭਰ ਨ ਮਾਹੀ ॥ ਜੰਬੂ ਕੁਰੀ ਪਮਾਸੁ ਲੈ ਜਾਹੀ ॥

੫੩ ॥ ੧ ॥ ॥ ਬਾਲ ਸੁਰਮਾ ਮਰੇ ਕੇ ਪਥਰਾ ਇਕੋ ॥ ਜੋ ਚਿਤ ਚਹੇ ਸੰਘ ਰੇ ਰਥ ਰਿਧ
 ਵਾਇਕੋ ॥ ਪੈਦਲਾ ਅਮਿਤ ਬਿਦਾਰੇ ਅਤਿ ਚਿਤ ਕੇ ਪਕਾਰੇ ॥ ਹੋਰ ਥੀ ਗਜੀ ਹਨਿ ਤਰੇ ਸਸਤਾ ਅ
 ਨਿਕ ਪਠਾਰੇ ॥ ੫੩ ॥ ਦੋਹਰਾ ॥ ॥ ਸਪਤ ਵਤ ਨਿਪ ਬਾਲ ਨਿਹਾਰੇ ॥ ਅਮਿਤ ਕੇ ਪਕਾਰੇ ਬਿਖਿ
 ਖਪਾਰੇ ॥ ਸਿਯੀ ਦਨ ਸਹਿਤ ਸੂਤ ਸਭ ਘਾਏ ॥ ਸੇਨ ਸਹਿਤ ਜਮ ਲੋਕ ਪਠਾਏ ॥ ੫੪ ॥ ਅਵਰ
 ਨਿਪਤਿ ਤਬ ਹੀ ਉਨਿ ਧਾਏ ॥ ਬਾਂਧੇ ਗੋਲ ਸਾਮ੍ਹਿ ਆਏ ॥ ਦੋਸੇ ਦਿਸਿ ਨ ਕੂਪਤ ਪ੍ਰੈ ਦੂਕੇ ॥ ਮਾਰੇ
 ਮਾਰ ਬੰਕੁ ਤਤੇ ਕੂਕੇ ॥ ੫੫ ॥ ਦੋਹਰਾ ॥ ॥ ਬੀਰ ਕੇ ਤਬ ਕੋਰ ਥੀ ॥ ਚੜ੍ਹ ਕੇ ਤਸੁ ਰਗਿ ਯਾਨ ਛੁੜ ਕੇ
 ਤਛੜੀ ਅਮਿਟ ਬਿਕਟ ਕੇ ਤਬ ਲਵਾਨ ॥ ੫੬ ॥ ਇਦ੍ਰ ਕੇ ਤਉ ਪਇੰਦੁ ਪੁਜਾ ਚਿਤ ਅਤਿ ਕੇ ਪਥ
 ਢਾਇ ॥ ਗੀਧ ਕੇ ਤਦਾਨ ਵਸਹਿ ਤਤਹਾ ਪਹੁਚੇ ਆਇ ॥ ੫੭ ॥ ਸਪਤ ਨਿਪਤ ਆਯੁ ਪਧਰੇ
 ਅਮਿਤ ਸੇਨ ਲੈ ਸਾਥਾ ॥ ਧਾਇ ਪਰੇ ਨਾਹਿਨ ਤਰੇ ਕਢੇ ਬਢਾਰੀ ਹਾਥਾ ॥ ੫੮ ॥ ਦੋਹਰਾ ॥ ੧ ॥
 ਸਤ ਸੰਭਾਰ ਸੁਰਮਾ ਧਾਏ ॥ ਜੇਰੇ ਸੇਨ ਕੁ ਅਗਿ ਦਿਗ ਆਏ ॥ ਆਯੁ ਪਧਾਰ ਬਾਚਿਤ ਬਧਰੇ
 ਅਮਿਤ ਸੁਭਟ ਪਾਨ ਨ ਬਿਨੁ ਕਰੇ ॥ ੫੯ ॥ ਬੀਰ ਕੇ ਤਕੇ ਮੂਡਿ ਉਤਾਰਿਯੋ ॥ ਚੜ੍ਹ ਕੇ ਤਕ ਦਿਤੇ ਕ
 ਦਿਤਾ ਗਿਯੋ ॥ ਛੁੜ ਕੇ ਤਛੜੀ ਪੁਨਿ ਘਾਯੋ ॥ ਬਿਕਟ ਕੇ ਤਮਿਤ ਲੋਕ ਪਠਾਯੋ ॥ ੬੦ ॥ ਦੋਹਰਾ ॥ ਇ
 ਦ੍ਰ ਕੇ ਤਉ ਪਇੰਦੁ ਪੁਜੇ ਦੇ ਨੇਹ ਨੇਰਿ ਸਾਇ ॥ ਗੀਧ ਕੇ ਤਦਾਨ ਵਾਦਿਯੋ ਜਮ ਪੁਰ ਬਹੁ ਰਿਪਠਾਇ ॥
 ੬੧ ॥ ੧ ॥ ॥ ਨਿਪਨ ਕੀ ਕੇ ਪਧਰੀ ਅਰਿਗਾਇ ॥ ਤੇ ਬਾਲਾ ਤਬ ਹੀ ਦਏ ਮਿਤ ਕੇ ਲੋਕ ਪਠਾ
 ਏ ॥ ੬੨ ॥ ਸੁਮਤਿ ਕੇ ਤਸੁ ਰੇ ਬੰਡੇ ਸਮਗ ਸਿੰਘ ਲੈ ਸੰਗ ॥ ਬ੍ਰਹਮ ਕੇ ਤਲੇ ਦਲ ਚਲਾਉ ਮਤੁ ਚਲ
 ਜਨ ਗੰਗਾ ॥ ੬੩ ॥ ਤਾਲ ਕੇ ਤਖਟ ਬਕੁ ਪੁਜੇ ਜੇ ਧਾਹੁ ਤੇ ਬਿਸੇਖਾ ॥ ਸੇਯਾ ਪਰਾ ਅਵਤ ਭੁਏ ਕੀਏ
 ਕਾਲ ਕੇ ਭੁਏ ॥ ੬੪ ॥ ॥ ਦਾਨ ਵਗੀ ਪਕੇ ਤਕੇ ਭਾਤਾ ॥ ਕਾਕ ਕੇ ਤਤਿ ਹੁਲੇ ਕ ਬਿਖਿ
 ਯਾਤਾ ॥ ਕੂਰ ਕੇ ਤਦਾਨ ਵਇਕ ਧਾਯੋ ॥ ਲੀਨੇ ਅਮਿਤ ਦੇ ਤਦ ਲਾਯੋ ॥ ੬੫ ॥ ਸ੍ਰੀ ਯਾ ॥ ॥
 ਕਾਕ ਪੁਜਾ ਕਰਿ ਕੋ ਪਤਿ ਹੀ ਛਿਨ ਆਨਿ ਪਰਿਯੋ ਕਰਿ ਯਾਰ ਨ ਕਰੇ ॥ ਸਿੰਘ ਸਿਲਾ ਸਰਦੂਲ
 ਸਿਲੀ ਮੁਖ ਸਾਲ ਤਮਾਲ ਹਨੇ ਅਹਿ ਕਰੇ ॥ ਸ੍ਰਾਨ ਸਿੰਗਾਲ ਸੁਰਾ ਤਕ ਸੀ ਸਪੁਜਾ ਰਥ ਨਾਗ
 ਪਰਾ ਪਰ ਭਾਰੇ ॥ ਯੈ ਬਰਖੇ ਨ ਭੁਤੇ ਹਰਖੇ ਰਿਪ ਆਨ ਦੋਸੇ ਦਿਸਤੇ ਭੁਭ ਕਾਰੇ ॥ ੬੬ ॥ ਦੋਹਰਾ ॥

ਮਾਯਾ ਦੇ ਤਪਸਾ ਰਿਕੋ ਪੁਨਿ ਬੋਲਾਇ ਮਥੈ ਨਾ ਜੁਪੁ ਸੁਖ ਬਰਜੀ ਤਿਤੁ ਹਿਲੈ ਮੈ ਰੇ ਨਿਜ ਮੇਨਾ ॥੬॥
 ਮੇਰਾ ॥ ਰਾਜ ਸੁਤ ਕਰਿ ਕੋ ਪਤਿ ਹੀ ਛਿਨ ਸਾਮੁ ਹਿਊ ਗਥਿ ਯਾਹ ਗਯੋ ਬਲਵਾਨ ਕਮਾਨ ਕੋ ਹੋਨੇ
 ਕਾ ਬਿਰਾਮ ਭਨੈ ਚਿਤ ਮੇਜੁ ਰਹੇ ॥ ਮਾਰਿ ਸੁਰਦਾਇ ਤਨ ਕੋ ਤਨ ਮੇ ਇਹ ਭਾਤਿ ਨ ਚਿਜ ਤਕਹੇ ॥ ਮ
 ਨੈ ਇੰਦ ਕੇ ਬਾਗ ਅਸੇ ਕਾ ਬਿਖੈ ਫੁਲ ਵਾਰਨ ਕੇ ਫੁਲਿ ਫੁਲ ਰਹੇ ॥੬੮॥ ਕਾਫ਼ ਕ੍ਰਿਪਾ ਨ ਮਹਾ ਕ੍ਰਪ
 ਕੈ ਭਵ ਕੁਦ ਪਰੇ ਸਰਦਾ ਕਰੇ ਰੇ ਬਾਲ ਹਨੇ ਬਲਵਾਨ ਪਨੇ ਇਕ ਫਾਸ ਨ ਸੇਰਾ ਹਿਕੈ ਝਕ ਝੇ
 ਸਾਜ ਪਰੇ ਕਹੂਤਾ ਜਾਜਿ ਰੇ ਗਜ ਰਾਜ ਗਿਰੇ ਛਿਤ ਪੇ ਸਿਰ ਤੇ ਰੇ ਛੁਟੇ ਰਥੀਰ ਥਫੁਟੇ ਕਹੂ ਬਿਨ
 ਸੁਰ ਫਿਰੇ ਹਿਹ ਨਾ ਵਡ ਘੋਰੇ ॥੬੯॥ ਚੋਪਈ ॥ ਜੇ ਭਟ ਅਮਿਤ ਕੋ ਪਕਸਿ ਧਾਏ ॥ ਤੇ ਬਿ
 ਨਤ ਲੈ ਸੁਰਗ ਸਿਧਾਏ ॥ ਚੰਦ ਪੰਟ ਬਿਕਟ ਪਲਟ ਜੇ ਲਗੇ ॥ ਕਟਿ ਕਟਿ ਮਰੇ ਬੰਗ ਨ ਖਰੇ ॥
 ੭੦॥ ਜੇ ਭਟ ਬਿਮੁਖ ਹਵੈ ਮੂਏ ॥ ਇਤ ਕੇਹੁ ਏਨ ਉਤ ਕੇਹੁ ਏ ॥ ਗਰਜ ਪਾਨ ਬੀਰ ਨ ਜਿਨ ਦੀ
 ਏ ॥ ਦੈਵੰਦ ਭੁ ਸੁਰਗ ਜਨੁ ਗਏ ॥੭੧॥ ਚੋਪਈ ॥ ਜਿਨਿ ਇਸਤ੍ਰ ਨ ਜਰਾ ਅਗ ਨਿਮੇ ਪਾਨਾ
 ਪਨੇ ਦੀਨਾ ॥ ਝਗਰਿ ਬੰਗ ਨ ਤੇ ਭਹਾ ਛੀਨ ਪਤਨ ਕਹੁ ਲੀਨਾ ॥੭੨॥ ਚੋਪਈ ॥ ਅਸੇ ਬਾ
 ਲ ਬਲੀ ਬਹੁ ਮਾਰੇ ॥ ਸੁਮਤਿ ਸਿੰਘ ਆਦਿ ਕਹ ਨਿਡਾਹੇ ॥ ਸਮਰ ਸੈਨ ਰਾਜਾ ਪੁਨਿ ਹਯੋ ॥ ਤਾਲ
 ਕੇ ਤਾ ਮਿਤ ਲੋਕ ਪਠਯੋ ॥੭੩॥ ਬ੍ਰਹਮ ਕੇਤ ਕਹ ਪੁਨਿ ਹਨਿ ਦੀਨੈ ॥ ਕਾਰਤ ਕੇਯ ਪੁਜ ਕੇ ਬਧ ਕੀ
 ਨਾ ॥ ਕੂਰ ਕੇਤ ਦਾਨ ਵਤ ਬਧਾਯੋ ॥ ਤੁਮ ਲਜੁ ਪੁਤਿ ਹੋਠੇ ਰਮ ਚਾਯੋ ॥੭੪॥ ਕੋਲ ਕੇਤ ਦਾਨ ਵਉ
 ਠਿਧਾਯੋ ॥ ਕਮਲ ਕੇਤ ਚਿਤ ਅਧਿਕ ਰਿਸਾਯੋ ॥ ਕੇਤ ਉਛੁ ਕਚ ਲਾਦ ਲਲੈ ਕੈ ॥ ਕੁਤਿ ਸਿਤ ਕੇ
 ਤ ਕੇ ਪਤਨ ਕੈ ਕੈ ॥੭੫॥ ਕੋਲ ਕੇਤ ਤ੍ਰਿਯਤ ਬੈਸ ਘਾਗਾ ॥ ਕੁਤਿ ਸਿਤ ਕੇਤ ਮਾਰੀ ਰਾਰਾ ॥ ਕਛ
 ਪਕੇਤ ਗਦਾ ਗਹਿਯਾਯੋ ॥ ਕੇਤ ਉਛੁ ਕਮਿਤ ਲੋਕ ਪਠਯੋ ॥੭੬॥ ਜਾਤਨ ਬਾਲ ਗਦਾ ਕੀ ਮਾਰੈ
 ਏਕੈ ਪਾਇ ਚੋਥ ਸਿਰ ਝਾਹੈ ॥ ਜਾ ਕੇਤ ਕਿ ਮਾਰੈ ਤਨ ਬਾਨਾ ॥ ਕਰੈ ਬੀਰ ਜਮ ਪੁਰੀ ਪਯਾਨਾ ॥੭੭॥
 ਚੋਪਈ ॥ ਤਾ ਕੇ ਜੁਪੁ ਬਿਲੋਕ ਕੇ ਕਵਨ ਸੁਭਟ ਠਹਿਰਾਇ ॥ ਜੇ ਸਮੁਹੇ ਆਵਤ ਭੁਯਾ ਜਮ ਪੁਰਿ
 ਦਿਯਾ ਪਠਾਇ ॥੭੮॥ ਮੈਯਾ ॥ ਕੋਪ ਅਨੇ ਕਛੁ ਰੇ ਅਮਰ ਰਵਨਾ ॥ ਨਿਪਰੇ ਕਰਵਾਰ ਉਘਾ
 ਰੇ ॥ ਪਟ ਸਿਲੇ ਹਰ ਬੀਪ ਰਸੇ ਅਮਿਤਾ ॥ ਯੁਧ ਲੋਕ ਰਿਕੋ ਪਪੁਹਾਰੇ ॥ ਨਾਰਿ ਸਿਭਾ ਰਿਹ ਬਿਸਾਧਿ

੪੩੩
 ੩੭

Digitized by Panjab Digital Library | www.panjabdigilib.org

ਕਰਤਾ ਅਤਿ ਥਕਤੁ ਭੋਗਿ ਤਥੇ ਹੋਨਾ ਹੀ ॥ ੬੩ ॥ ॥ ਲਗੇ ਬਿਦਨ ਕੇ ਘਾਇਲ ਭਰੇ ॥ ੬੩ ॥
 ਅਤਿਲ ਰਿਅਧਿਕ ਸਮਤੈ ਗਏ ॥ ਆਹ ਵ ਬਿਖੇ ਗਿਰੇ ਬਿਸੰਭਾ ਹੀ ॥ ਕਰਤੇ ਕਿਨਹੂੰ ਰੂਪ ਨ
 ਭਾਹੀ ॥ ੬੪ ॥ ਦੋਹਰਾ ॥ ॥ ਪ੍ਰੇਤ ਨ ਚਹਿ ਜੁਗਨ ਹਸ ਪਿਜੈ ਬੁਕਰੀ ਧਾਫਿਰਾਹਿ ॥ ਨਿਸਿ ਸਿਗਰੀ
 ਮੁਛਤ ਰਹੇ ਦੁਹੰ ਰਹੀ ਸੁਪਿਨਾਹਿ ॥ ੬੪ ॥ ॥ ਪਾਚੀ ਵਿਸਿਰਾਵਿ ਪ੍ਰਗਾਇਆ ਭੁਈ ਚੰਦ ਕੀ ਹਾਨਿ ॥
 ॥ ਪੁਨਿ ਪਤਿ ਤ੍ਰਿਯਗਨ ਕੋ ਉਠੇ ਅਧਿਕ ਕੋ ਪਮਨਾਨਿ ॥ ੬੫ ॥ ॥ ਆਨੁ ਜਾਮਦੇ ਉਠੇ
 ਠਕ ਰਿਲਰੇ ॥ ਦੁਕਤ ਨ ਤ੍ਰਾਣਨ ਕੇ ਭਰੇ ॥ ਅਧਿਕ ਲਗਾਇ ਦੁਹੰ ਮਚਾਈ ॥ ਅਥਿਯੋ ਸੁਰਰੇ ਨਿ
 ਕ੍ਰੇਗਾਈ ॥ ੬੬ ॥ ਚਰਬਾਜ ਬਿਸਖ ਤ੍ਰਿਯਮਾਰੇ ॥ ਰਬ ਕੋ ਦਿਦੇ ਉਚਕਰੇ ॥ ਨਾਥੁ ਜਾਕਦਿ
 ਰੂਮ ਗਿਰਾਈ ॥ ਸੂਤਾ ਦਿਯਾ ਜਮ ਲੋਕ ਪਠਾਈ ॥ ੬੭ ॥ ॥ ਜੁਭਰ ਸਿੰਘ ਕਹ ਪੁਨਿ ਸਰਮਾਰਿਯੋ
 ਮੁਗਛਿ ਤਾਕ ਰਿਪਿਥਵੀ ਪਰਿਭਾਹਿਯੋ ॥ ਬਿਨੁ ਬੁਧ ਭੁਏ ਤਾਹਿਲ ਖਿਲੀਨੋ ॥ ਆਪੁ ਬੇਖਤ
 ਤ੍ਰਿਯਕੋ ਕੀਨੋ ॥ ੬੮ ॥ ਚਰਥ ਤੇ ਉਤਰਿ ਬਾਰ ਲੋਆਈ ॥ ਕਾਨਿਲਾ ਚਿਕਰਿ ਬਾਤ ਸੁਨਾਈ ॥
 ਸੁਨੇ ਨਾਥੇ ਮੇਰਿ ਯਾਤਿ ਹਾਰੀ ॥ ਤੁਮ ਕੋ ਜੇ ਪ੍ਰਾਨ ਨ ਤੇ ਪਿਆਹੀ ॥ ੬੯ ॥ ਦੋਹਰਾ ॥ ॥ ਜਲਸੀ ਚੋਜੇ
 ਗਤਿ ਰੁਈ ਅਤਿ ਤਨ ਲਾਗੇ ਘਾਇ ॥ ਕੁਲੈ ਬੋਰੇ ਖਲਾ ਅਖਲ ਕੋ ਕਛੂ ਨ ਚੀਨਾ ਜਾਇ ॥ ੧੦੦ ॥
 ਚੋਪਈ ॥ ॥ ਤ੍ਰਿਯਕੋ ਜਬੈ ਨਾਮ ਸੁਨਿ ਪਾਯੋ ॥ ਪ੍ਰਮਤ ਘਾਇਲ ਬਚਨ ਸੁਨਾਯੋ ॥ ਧੀਨਿਯ ਧਨਿ
 ਕਰਿ ਕਰੀ ਬਡਾਈ ॥ ਕਿਹ ਨਿਮਿਤਾਇ ਹਠਾਤੁ ਆਈ ॥ ੧੦੧ ॥ ਦੋਹਰਾ ॥ ॥ ਸੁਨਿ ਰਾਜਾ ਮੇਲਾ ਜ
 ਤਜਿ ਯਾਤੇ ਪਹੁਚੀ ਆਇ ॥ ਜੀਯਰ ਨਿਰਖਲੇ ਆਇ ਹੋ ਮਰੇ ਮੋਰੀ ਜਾਇ ॥ ੧੦੨ ॥ ਨਿਪਘ
 ਇ ਪ੍ਰਮਤਾ ਦਿਗਨ ਮੁੰਦ ਬਚਨ ਇਹ ਕੀਨਾ ॥ ਮਨ ਬਾਛਤ ਬਰਮਾਗਿ ਯੈ ਮੇਰਿ ਯਤੁ ਹਿਬਰ ਦੀਨਾ ॥
 ੧੦੩ ॥ ਚੋਪਈ ॥ ॥ ਜਬ ਮੇਤੁ ਰਿਜੀ ਵਤਲ ਖਿਲਯੋ ॥ ਜਨੁ ਬਿਪਿਨੋ ਜਨ ਮਤੁ ਹਿਦਯੋ ॥
 ਤਾਤੇ ਰਿਦੈ ਸੰਕਨ ਹਿਧਾਰਿਯੋ ॥ ਬਹੁ ਗਿਬ ਧਾਰਿ ਮੇਰੇ ਅਬਕ ਰਿਯੋ ॥ ੧੦੪ ॥ ਜੇਰਿ ਯਾਕ ਹਾ
 ਵੇ ਪਤਿ ਮਾਨਿਯੋ ॥ ਬੇਦ ਅਭੇਦ ਕਛੂ ਦੁਖਿ ਯਤ ਨ ਜਾਨਿਯੋ ॥ ਚੰਕ ਮੇਕ ਝਾਰਿ ਅਗਨਿ ਤਹ ਜਾ
 ਗੀ ॥ ਚਾਰ ਭਾਵੇ ਲਈ ਪਿਯਾਹੀ ॥ ੧੦੫ ॥ ॥ ਪੁਨਿ ਬਚਿ ਤ੍ਰੇ ਮੇਸੁ ਉਚਾਰੇ ॥ ਸੁਨੇ ਨਾਥੁ ਤੁਮ
 ਬਚਨ ਮੇਰੇ ॥ ਤ੍ਰਿਪਤਾ ਤਕ ਅਰਿ ਮੁਹਿ ਭਯੋ ॥ ਤੁਮ ਬਿਨੁ ਮੇਰਿ ਅਧਿਕ ਦੁਖ ਦਯੋ ॥ ੧੦੬ ॥

ਤਰਤਨਾਥਹਮੇਸੇਉਫਿਰਮੇ। ਸਤੁਅਪਰਾਧਹਮੇਰੇਫੇਰਮੇ। ਜਬਰਜਾਤਿਹਸਾਥਥਿਹਾਰੇਯੋ।
 ਭ੍ਰਿਯੋਕੋਤਾਪਦੁਰਿਕਰਿਭ੍ਰਿਯੋਯੋ॥ ੧੦੭॥ ਫਿਰਮੇ॥ ॥ ਲਪਦਿਲਪਦਿਗਜਰਮਿਯੋਚਿਮਦਿ
 ਰਿਮਦਿਗਈਰੀਯਾ॥ ਬਿਕਰਸੁਦਖਵਟਪਰਕਟੇਅਧਿਕਬਫਾਸੁਖਜੀਯਾ॥ ੧੦੮॥ ਚੋਪ
 ਈ॥ ॥ ਪਤਿਗਤਿਕਰਿਰਥਲਯੋਚਣਾਈ॥ ਬੋਰਪਾਤਦੁੰਦਭੀਬਜਾਈ॥ ਸਤੁਹਜਨਕੇਦ
 ਲਬਲਹਰਾ॥ ਅਪਨਸੁਭਰਸਿੰਘਪਤਿਕਰਾ॥ ੧੦੯॥ ਫਿਰਮੇ॥ ॥ ਤੁਮਲਜੁਧਤਿਹਤਿਯ
 ਕਰਾਸਤੁਰਾਜਨਕੇਘਾਇ॥ ਸੁਭਰਸਿੰਘਕੇਪਤਿਕਰਾਜੇਦੁੰਦਭੀਬਜਾਈ॥ ੧੧੦॥ ਚੋਗੋਰ
 ਥਬਾਜੀਹਨੇਛੀਨਨਿਪਤਬਲਕੀਨਾ॥ ਸਮਰਸੁਯੋਬਰਜੀਤਿਕਰਿਸੁਭਰਸਿੰਘਪਤਿਲੀ
 ਨਾ॥ ੧੧੧॥ ਚੋਪਈ॥ ॥ ਦਾਨਵਿਦਪਿਥਵੀਸਸੀਘਰੇ॥ ਚੋਗੋਰਥਪੇਦਲਦਾਭਿਰਾਏ॥
 ਕਿਸੂਥੀਰਕਭੈਨਧਰਤਭੀ॥ ਸੁਭਰਸਿੰਘਕਯਜੀਤਬਰਤਭੀ॥ ੧੧੨॥ ਫਿਰਮੇ॥ ਚੋਗੋਰ
 ਰੁਪਥਿਯਾਨੇਯੋਜਾਗਾਰੇ॥ ੧੧੩॥ ਸੰਬਾਦੇਬਾਵੇਨੇਚਰਿਤ੍ਰਸਮਾਪਤਮਸਤੁਸੁਤਮਸਤੁ
 ੫੨॥ ੯੯੦॥ ਅਫਜੂ॥ ਚੋਪਈ॥ ॥ ਰਾਨੀਏਕਠਵਰਇਕਰਹੈ॥ ਬਿਜੇਤ
 ਅਭਿਤਕੋਜਗਕਹੈ॥ ਬਡੇਰਾਜਕੀਦੁਹਿਤਾਸੇਯੋ॥ ਜਾਸਮਾਅਵਰਨਦੁਸਰਕਹੈ॥ ੧॥ ਚੋ
 ਨਸੰਦਰਿਇਕਪੁਰਖੁਨਿਹਾਰਾ॥ ਕਾਮਬਾਨਤਾਕੇਤਨਮਾਰਾ॥ ਨਿਰਖਸਜਨਕੀਛੁਬਿਓਭਾ
 ਈ॥ ਪਠੈਸਹਿਚਰੀਲਯੋਬੁਲਾਈ॥ ੨॥ ਕਾਮਕੇਲਤਿਹਸੰਗਕਮਾਯੋ॥ ਭੁਤਭੁਤਸੰਗ
 ਰੇਲਗਾਯੋ॥ ਰਾਤ੍ਰਿਦੇਪਹਰਿਬੀਤਗਏਸੇਏ॥ ਚਿਤਕੇਦੁਹੰਸਕਲਦੁੰਦਖਥੇਏ॥ ੩॥ ਚੋ
 ਵਤਉਠੈਬਹੁਰਿਗਤਿਮਨੈ॥ ਰਹੀਰੈਨਜਬਪਰੀਪਛੁਨੈ॥ ਆਪੁਚੋਗੀਯਹਿਜਾਇਜਗਾਵੈ॥
 ਤਿਹਸੰਗਦੇਉਹਿਧਾਮਪਠਾਵੈ॥ ੪॥ ਇਹਿਬਿਧਿਧੋਸੀਤਿਹਰੇਜਬੁਲਾਵੈ॥ ਅੰਤਰਾਤ੍ਰਿਕੋਧਾਮ
 ਪਠਾਵੈ॥ ਲਪਦਿਲਪਦਿਤਾਸੇਰਤਿਮਨੈ॥ ਭੁਦਾਅਉਰਕੋਉਪੁਰਖਨਜਾਨੈ॥ ੫॥ ਏਕਦਿਵ
 ਸਤਿਹਲਿਯਾਬੁਲਾਈ॥ ਕਾਮਕੇਲਕਰਿਦੇਯੋਊਠਾਈ॥ ਚੋਗੀਕਹਿਨਿਦਾਅਤਿਭਈ
 ਸੇਇਰਹੀਇਹਸੰਗਨਗਈ॥ ੬॥ ਚੋਗੀਬਿਨਜਾਗੁੰਧਾਯੋ॥ ਚੋਕੀਹੁਤੀਤਹਾਚਾਲਿ
 ਆਯੋ॥ ਤਾਕੇਕਾਲਪਹਚਿਯੋਆਈ॥ ਤਿਨਮੁਰਖਕਛੁਬਾਤਨਪਈ॥ ੭॥ ਚੋਹਰਾ॥

॥ ਕੋਹੋਰੋਤੈਕਹਾਚਲਾਹਿਯਾਅਯੋਕਿਕਾਜਾਯਹਿਤਿਹਬਾਤਨਸਹਿਸਕੀਚਲਾਤੁਰਤ
 ਏਭਾਜਾ॥ ੯॥ ॥ ਤਿਨੈਹਟਾਵੈਜਾਬਦੈਚੇਹੀਹਤੀਨਸਾਥਾ॥ ਯਾਇਪਰੇਤੇਚੇਰਕਹਿਗਹਿਲੀਨਾ
 ਪ੍ਰਿਧਿਹਾਥਾ॥ ੧੦॥ ॥ ਚਲੀਪਬਰਾਨੀਪਹਿਆਈ॥ ਬੈਠੀਕਹਾਕਾਲਕੀਖਾਈ॥
 ਤੁਮਰੇਮੀਤੋਚੇਰਕਹਿਗਹਿਯੋ॥ ਸਭੁਉਭੁਵਤੁਮਰੇਲਹਿਯੋ॥ ੧੧॥ ॥ ਰਾਨੀਹਾਥਹਾਥਸੇਮਾਥਿ
 ਯੋਕੇਸਪੇਸੇਜੂਦਉਪਾਰਿਯੋ॥ ਜਾਦਿਨਪਿਯਪਿਯਹੋਬਿਛੁਰਾਹੀ॥ ਤਾਸਮਦੁਖਦੁਸਰ
 ਜਗਨਾਹੀ॥ ੧੨॥ ॥ ॥ ਲੋਕਲਾਜਕੇਤਾਸਤੇਤਾਹਿਸਕੀਬਚਾਇ॥ ਮੀਤਪੀਤਤਜਿ
 ਕੇਹਨਸਤਵਦਯੋਬਹਾਇ॥ ੧੩॥ ॥ ॥ ਕਹਿਯੋਕਿਯਹਿਪਬਧਕੈਅਯੋ॥ ਇ
 ਹਪੁਛੁਹਤੁਹਿਕਉਨਪਠਾਯੋ॥ ਮਾਰਿਤੁਰਤਤਿਹਦੀਨਬਹਾਯੋ॥ ਭੇਦਦੁਸਰੇਪੁਰਖਨਪਾਯੋ॥
 ੧੪॥ ॥ ॥ ਇਤਿਹਤਿਹਿਪਬਿਯਨੇਤੁਪਾਚਰਿਤੈਮਕੀਭੂਪਾਠਦੇਤਿਪਨੋਚਰਿਤਸਮਾਪ
 ਤਮਸਤਸੁਭਮਸਤੁ॥ ੫੩॥ ॥ ੧੦੦੩॥ ॥ ਅਕੁਰੁ॥ ॥ ॥ ਮੰਤ੍ਰੀਕਥਾਸਤਾਇ
 ਸੀਵਤਿਯਕਹੀਨਿਪਸੀਗਾ॥ ਸੁਕੰਬਿਰਾਮਅਉਹੈਚਲੀਤਬਹੀਕਥਾਪਸੀਗਾ॥ ੧॥ ॥ ਤਿਤਿਯ
 ਮੰਤ੍ਰੀਯੋਕਹੀਸੁਨਹੁਕਥਾਮਮਨਾਥਾ॥ ਇਸਤ੍ਰੀਕਹਾਚਰਿਤਾਇਕਕੋਹੈਤੁਹਾਰੇਸਾਥਾ॥ ੨॥ ॥ ਚੋਪ
 ਈ॥ ॥ ਚਾਭਾਜਾਦਹਮਾਰੇਰਹੈ॥ ਜਾਤਿਜਾਦਤਾਕੀਜਗਾਕਹੈ॥ ਕਾਪਲਤਾਕੀਰਿਯੋਸੇਰਹਿ
 ਈ॥ ਬਾਲਮਤੀਕਹਾਖਈਬਿਹਸਿਆਪਕੋਨਾਥਾ॥ ੩॥ ॥ ॥ ਏਕਚੰਡਤਾਕੇਰਹੈਮੁਖਕੁਰੁਪਕੋਸਾ
 ਥਾ॥ ਬਾਲਮਤੀਕੋਹਾਖਈਬਿਹਸਿਆਪਕੋਨਾਥਾ॥ ੪॥ ॥ ॥ ਏਨਕੁਈਕਾਪਲਤਹਾ
 ਵਤਾਏਜਾਪੇਦੇਉਭੋਗਕਮਾਵਤਾਕਛੁਕਜਾਗਿਜਬਪਾਵਭੁਰਵੈ॥ ਦਿਗਪਰਹਾਥਰਾਖਡਿ
 ਯਜਾਵੈ॥ ੫॥ ॥ ਹਾਥਪਰੇਕਜਨੀਜੜਜਾਨੈ॥ ਸੇਇਹੈਨਹਿਕਛੁਬਖਾਨੈ॥ ਇਕਦਿਨਨਿਰਖਜਾ
 ਰੋਕੇਧਾਯੋ॥ ਏਕਚੰਡਅਤਿਕੋਪਜਗਾਯੋ॥ ੬॥ ॥ ॥ ਕਾਦਿਕ੍ਰਿਪਾਨਪਹੁਚਯੋਤਬੈਤ
 ਰਤਹੀਜਾਗਾ॥ ਭੁਗਿਮੁਠੀਇਕਰੇਤਕੀਗਯੋਅੰਖਿਮੇਰੂਹਿ॥ ੭॥ ॥ ਅੰਧਕੁਯੋਬੈਠੈਹਹਿਯੋਗਯੋਜਾਗ
 ਤਬਭਾਜੀ॥ ਏਕਚੰਡਕੀਬਾਤਸੁਨਿਗੀ॥ ਰਹੈਮਹਰਾਜਾ॥ ੮॥ ॥ ॥ ਤਿਹਿਯੋਗਯੋਜਾਗ
 ॥ ੯॥ ॥ ॥ ਤ੍ਰਿਭੂਪਸੀਬਾਦੈਚੋਅਨੋਚਰਿਤਸਮਾਪਤਮਸਤਸੁਭਮਸਤੁ॥ ੫੪॥ ॥

Digitized by Panjab Digital Library | www.panjabdigilib.org

ਜੇਕਛੁਬਤਵਹੁਰਿਯਕਰੈਆਨਿਏਕਹਿਰੇਹਿ॥੧੫॥ਸਭਇਸਤ੍ਰਨਸੇਤ੍ਰਿਯਜੇਕਛੁਕਰ
 ਬਖਾਨਿਅਖਵਾਪੇਹਾਕਰੈਕਰੈਨਿਪਤਸੇਆਨਿ॥੧੬॥ਚੈਪਈ॥ਏਕਵਿਵਸਤਿਪਮਤ੍ਰ
 ਬਿਚਾਰਿਯੋਚਿਤਸੇਇਹੋਚਰਿਤ੍ਰਸੁਪਾਯਿਯੋਜਨ੍ਰਤ੍ਰਿਯੋਸਭਪਨਹਿਰਲੇਭੂਲੇਅਪਨੇਖਰ
 ਚਨਕਹਦੇਭੂ॥੧੭॥ਰਾਨੀਕੀਚੇਰੀਕਹਲਾਵੈ॥ਆਨਿਛੇਰਸਭਨਿਪਹਿਜਤਾਵੈ॥ਤ੍ਰਿਯਤਿਹਕ
 ਹਿਅਪਨੀਕਹਿਮਾਨੈ॥ਮੁਰਖਨਾਰਿਭੇਦਨਹਿਜਨੈ॥੧੮॥ਨਿਜਸੁਤਰੇਤ੍ਰਿਯਮਤ੍ਰਕਹਾਵੈ॥ਅਧਿ
 ਕਪਾਮਤੇਦਰਬਲੁਟਾਵੈ॥ਜੋਚਿਤਕੀਤਿਹਬਾਤਸੁਨਵਤਾ॥ਸੇਕਹਿਕਹਿਨਿਪਕਹਿਸਮਤਾ
 ਵਤਾ॥੧੯॥ਭੁਲੇਬੁਰੇਤ੍ਰਿਯਿਥੁਕਹਿਯੋ॥ਤੋਪਰਿਹੁਡਿਲਾਹਿਤਤ੍ਰਿਯਰਹਿਯੋ॥ਵਾਕਭਾਖਿ
 ਅਧਿਕਤ੍ਰਿਯਮਾਰੇ॥ਤ੍ਰਿਯਨਲਾਹਿਤਚਿਤਤੇਤ੍ਰਿਯੋ॥੨੦॥ਦੋਹਰਾ॥ਨਿਪਤਸੇਐਸੇਕਹਾ
 ਕਹੇਤ੍ਰਿਯੀਕੀਹੋਇ॥ਭੇਦਸਕਲਾਹਿਦੀਜੀਯਹੁਜਾਕਛੁਕਹੈਤ੍ਰਿਯਸੇਇ॥੨੧॥ਚੈਪਈ॥
 ਏਕਾਤ੍ਰਿਯਕਹਾਇਬੁਲਾਯੋ॥ਕਛੁਕਦਰਬਤਤੇਚਟਵਾਯੋ॥ਕ੍ਰੋਧੇਕਹੋਕਹਿਯਹੁਤ੍ਰਿਯਜਾ
 ਈ॥ਯੋਤੋਪਹਿਤਵਮਿਤ੍ਰਪਠਾਈ॥੨੨॥ਦੋਹਰਾ॥ਨਿਪਨਰੀਵਹੁਦਰਬਦੈਅਪਨੀਕਰੀ
 ਬਨਾਇ॥ਸਭਾਬਿਤਾਂਤਲੈਤਵਨਕੋਸਭਕਹੀਅਹੁਮੁਹਿਆਇ॥੨੩॥ਚੈਪਈ॥ਮੇਰਨਭੇ
 ਰਕਛੁਤ੍ਰਿਯਵਿਜਿਯਹਾ॥ਤਾਕੋਚੋਰਚਿਤਕਹਲਿਜਿਯਹਾ॥ਵਾਹੀਕੀਹੋਈਤ੍ਰਮਰਹਿਯਹਾ॥ਲੈ
 ਤਾਕੋਅੰਤਰਮੁਹਿਕਹਿਯੋ॥੨੪॥ਦੋਹਰਾ॥ਤਾਕੋਮਿਤ੍ਰਕੋਨਾਮਲੈਪਡਿਯਾਲਿਖੀਬਨਾਇ
 ਹਮਬਿਖਰਚਰਹਿਤਪਨੇਕਛੁਪਨਦੇਇਪਠਾਇ॥੨੫॥ਦੋਸਭਾਤ੍ਰਿਪਰਦੇਸੇਮੇਥਾਸਾਬਹੁਰਿ
 ਨਾਮਾਇ॥ਪ੍ਰੇਮਜਾਨਿਕਛੁਕੀਜੀਯਹੁਮੁਸਕਲਸਮੇਸਹਾਇ॥੨੬॥ਤ੍ਰਿਯਤਿਹਚੇਧੈਰਹੋਇ
 ਮਸਮਤ੍ਰੇਮਨਮਾਹਿ॥ਹਮਸੇਤ੍ਰਮਕੋਬਹੁਤਧੈਰੁਮਸੇਹਮਕਹਿਨਾਹਿ॥੨੭॥ਚੈਪਈ॥ਹਮ
 ਰੇਖਰਚਨਕਹਕਛੁਦਿਜਿਯਹਾਵੈ॥ਦਿਨਯਾਦਿਹਮਾਰੇਕਰਿਯਹਾ॥ਪ੍ਰੀਤਿਪੁਰਾਬਨਪਿਯਾਬਿ
 ਚਰਿਯਹਾ॥ਹਮਪਰਅਧਿਕਕ੍ਰਿਪਾਤਮਕਰਿਯਹਾ॥੨੮॥ਤਵਨਰਾਤਿਕੀਬਾਤਿਸਿਭਰਿਯਹਾ॥
 ਮੇਪਾਰਿਨਾਰਿਅਸਾਹੁਕਰਿਯਹਾ॥ਯਾਪਤਿਯਾਕਹਿਤ੍ਰਯੀਪਛਾਨੈ॥ਅਵਰਪੁਰਖਕੋਭੂਦਤਿਯ
 ਨਜਾਨੈ॥੨੯॥ਦੋਹਰਾ॥ਜਬਦੈਦਿਨਹਮਰੇਹਤੇਏਦਿਨਤੁਮਰੇਆਇ॥ਕ੍ਰਿਪਾਜਾਨਿਕਿਛੁ

ਕਹੀਕੀਹੋਰਾਤ੍ਰਿਯਮਾਰੇਕਰਿਯਹਾ
 ਜੇਕਛੁਕਹੈਤ੍ਰਿਯਸੇਏਕਾਤ੍ਰਿਯਕਹਾਇ

ਕੀ ਜਿਯੋ ਕੀ ਯਹੋ ਮੇਰਿ ਸਹਾਇ ॥ ੩੧ ॥ ਥਾਚਤ ਪਤੀ ॥ ਮੂੜ੍ਹ ਰਿਯ ਫੁਭਿ ਗਈ ਮਨ ਮਾਹਿ ॥
 ਤੁਰਤ ਕਾਛਿ ਬਹੁ ਪਨ ਦਿਯ ਬੇਦੁਲ ਖਿਯੋ ਜਨ ਨਾਹਿ ॥ ੩੨ ॥ ਚੋਪਈ ॥ ॥ ਕਾਛਿ ਦਰਬ ਮੂਰ
 ਖ ਰਿਯ ਦੀਨੋ ॥ ਤਾ ਕੋ ਸੋਧਵੇ ਰਿਨ ਰਿਣੀਨੋ ॥ ਲੇਅਪਨੇ ਨਿਪਕਾ ਜਚਲਾਯੋ ॥ ਰਿਯ ਹਿਜਾਨਿ
 ਯੇ ਮੂਰ ਮਿਤ ਪਨ ਪਾਯੋ ॥ ੩੩ ॥ ਦੋਹਰਾ ॥ ॥ ਰਿਯ ਜਾਨਾ ਮੂਰ ਮੀਤ ਕਹ ਦਰਬ ਪਹੁ ਚੋਯੋ ਜਾ
 ਇ ॥ ਮੂੜ੍ਹ ਨ ਜਾਨਾ ਨਿਪਤਿ ਹਰਿ ਲੀਨੋ ਜਚਲਾਇ ॥ ੩੪ ॥ ਚੋਪਈ ॥ ॥ ਹਿਤ ਮਿਤ ਕੋ ਰਿਯ
 ਦਰਬ ਲੁਟਾਯੋ ॥ ਨਿਜੁ ਨਾਇਕੋ ਸੋਨੇ ਹੁਗਵਾਯੋ ॥ ਹਰਿ ਪਨ ਲੈ ਨਿਪਰੋ ਜਚਲਾਵੇ ॥ ਵਾਕੋ ਮੂਰਿ ਮੂਰਿ
 ਭੁਸਿਤ ਖਾਵੇ ॥ ੩੫ ॥ ਦੋਹਰਾ ॥ ॥ ਜੇਨ ਜਾ ਸੋਰ ਚਿਕਰੇ ਰਾਹੀ ਕੋ ਲੈਨਾਮ ॥ ਦਰਬੁ ਕਢਾਵੈ ਰਿਯ
 ਨ ਤੇ ਆਪੁ ਚਲਾਵੈ ਕਾਮ ॥ ੩੬ ॥ ਚੋਪਈ ॥ ॥ ਚੋਪਈ ॥ ॥ ਪੁਰਖੁ ਦੇਖਿ ਰਿਯੁ ਮਤੀ ਸਿਬ ਦੇ
 ਪਵੇ ਨਚ ਰਿਯੁ ਸਾਮ ॥ ਪਤਮ ਸਤੁ ਸੁਭ ਮਸਤੁ ॥ ੫੫ ॥ ੧੦੪ ॥ ॥ ਅਮਰੁ ॥ ॥ ਦੋਹਰਾ ॥
 ॥ ਚੰਦ ਦੇਵ ਕੇ ਬੀਸ ਮੇਰੇ ਦੁਸੈਨ ਇਕ ਭੂਪਾ ॥ ਚੰਦ ਕਲਾਤਾ ਕੀ ਰਿਯਾਗਤਿ ਕੇਰਹਿ ਤ ਸਰੂਪ ॥
 ੧ ॥ ਚੋਪਈ ॥ ॥ ਚੰਦ ਦੇਵ ਜਬ ਧੀ ਮੈ ਜਾਵੈ ॥ ਤਬ ਰਿਯ ਜਾਗ ਪਾਸ ਉਠਿ ਜਾਵੈ ॥ ਕੋਲ
 ਕਮਾਤ ਰਹਿਤ ਤਹ ਜਾਈ ॥ ਤੈ ਸੇਹੀ ਸੋਇ ਰਹੈ ਲਪਟਾਈ ॥ ੨ ॥ ਸੇਵਤ ਜਗਿਯੋ ਬੇਦ ਨਿਪ ਜਾ
 ਨਿਯੋ ॥ ਚਿਤਰਾ ਖਿਯੋ ਨਹਿ ਪਗਟ ਬਖਾਨਿਯੋ ॥ ਚਿਤ ਚੋਗੁਨੇ ਨੇਹ ਬਢਾਯੋ ॥ ਮੂਰਖ ਨਾਹਿ ਭੇਦ
 ਨਹਿ ਪਾਯੋ ॥ ੩ ॥ ਆਖਿ ਮੂਰਖ ਜਾਗਤ ਮੈ ਰਹਿਯੋ ॥ ਬੁਢਾ ਰਿਸੇ ਵਤ ਸੇ ਲਹਿਯੋ ॥ ਤੁਰਤ ਜਾਗ ਕੇ
 ਤਟਚਾਲਿ ਗਈ ॥ ਉਠਿ ਨਿਪਕਾਰਿ ਕ੍ਰਿਪਾਨਗ ਹਿਲਈ ॥ ੪ ॥ ਚੋਪਈ ॥ ॥ ਉਠਿ ਰਜਾ ਰਿਯ ਭੇ
 ਸਧਾ ਰਿਗ ਹਿ ਕ੍ਰਿਪਾਨ ਲੀਹਾਥਾ ॥ ਚਾਨੀਯੋ ਜਾਨੀ ਜੀਯ ਹਿ ਆਵਤ ਚੇਹੀ ਸਾਥਾ ॥ ੫ ॥ ਚੋਪਈ ॥
 ॥ ਆਇਨੇ ਕੋ ਖਟ ਕੋਨ ਬਿਕਰਿਯੋ ॥ ਕਰਮ ਹਿ ਕਾਛਿ ਖੜਕਹ ਪਰਿਯੋ ॥ ਭੁਗਕਰਤ ਜਬ ਤਿ
 ਨੈ ਨਿਹਾ ਰਿਯੋ ॥ ਇਹੈ ਚਿਤ ਮਹਿ ਚਰਿਤ ਬਿਚਾਰਿਯੋ ॥ ੬ ॥ ਰਮਤ ਜਾਰ ਸੇ ਰਿਯ ਲਖਿ ਪਾਈ ॥
 ਕਰਮ ਹਿ ਕਾਛਿ ਕ੍ਰਿਪਾਨ ਕੀ ਪਾਈ ॥ ਦੁਹੰ ਹਾਥ ਕਰਿ ਕਵਤ ਪਹਾਰਿਯੋ ॥ ਦੁਹੰ ਅਨਿਚਾਰੁ ਕਕ
 ਰਿਭਾ ਰਿਯੋ ॥ ੭ ॥ ਚੋਪਈ ॥ ॥ ਚੰਦ ਕਲਾ ਕੋ ਜਾਗਤੁ ਤਹ ਨਿਪ ਲਾਯੋ ਉਠਾਇ ॥ ਵੈਸੈ ਹੀ ਆਪ
 ਨੀ ਖਾਟਿਤ ਰਗ ਖਤ ਭੁਯੋ ਬਨਾਇ ॥ ੮ ॥ ਧਰਿ ਦੁਹੰ ਅਨਿਕੋ ਖਟਤ ਪਗਇ ਕੋ ਦੇਵਾਰਿ ॥ ਮਰ

ਮਾਹਿਕ ਰਿਕੋਏ ਠਾਕਾ ਦੇ ਕੋਪ ਕਰਵਾਹਿ ॥ ੯ ॥ ਚੋਰ ਮੇਹਿ ਮਾਰਤ ਹੁਤੇ ਵਿਯਕੇ ਲਾਗਿ ਯੋਘਾ
ਇਕਾ ਦਿਤ ਗਉਤੀ ਤੁਰਤ ਮੇਯਾ ਕੋ ਦਯੋ ਸੁਘਾਇ ॥ ੧੦ ॥ ਜਬੈ ਲੋਗ ਨਿਪ
ਪੂਛਨਾ ਆਇਯਾ ਯਹੋ ਤਿਨੈ ਸੋ ਬਚਨ ਸੁਨਾਇ ॥ ਜਬਤ ਸਕਰਮੁ ਹਿਯਾ ਵਚ ਲਾਯੋ ਹੋ ਬਚਿ
ਗਯੋ ਵਿਯਕੋ ਆਯੋ ॥ ੧੧ ॥ ਜਬ ਵਿਨੁ ਪਾਵ ਵਿਯਕੇ ਲਾਗਿ ਯੋ ॥ ਤਬ ਹੋ ਕਾ ਦਿਤ ਗਉਤੀ
ਜਾਗਿ ਯੋ ॥ ਵਿਯਕੇ ਨੇਹ ਕੋ ਪਮਲਾ ਗਿਯੋ ॥ ਚੋਰ ਹਿਏ ਰਮਾਰਹੀ ਝਾਗਿ ਯੋ ॥ ੧੨ ॥
ਨਰਨਾਹੀ ਪੁਰਸਤੁ ਕਹੈ ਧੀਰ ਜਾਤ ਵਹੀਯਾ ਬਦਲੇ ਲੀਨੇ ਬਾਮਕੋ ਚੋਰ ਸਿਧਾ ਰਿਯੋ ਜੀਯਾ
ਮੰਤ੍ਰੀ ਰੂਪ ਸੀ ਬਾਦੇ ਛੁਪਾਨੇ ਰਹਿ ਰਸਮਾ
ਪਤਿ ਮਾਤੁ ਮੁਕੁ ਮਾਤੁ ॥ ੫੬ ॥ ੧੦੬੦ ॥ ਚੋਪਣੀ ॥ ਬੰਗ ਦੇ ਸਬੰਦੇ ਸ
ਸੁਰਾਜਾ ਸਭ ਹੀਰਾ ਜਨਕੇ ਸਿਰਤਾਜਾ ॥ ਕਿਤ ਕਿ ਦਿਨ ਨਰਾਜਾ ਮਰਿ ਗਯੋ ॥ ਸਭੁ ਜਗਇ ਵ
ਮਤੀ ਕਿਭਯੋ ॥ ੧ ॥ ਦੋਹਰਾ ॥ ॥ ਦਿਨ ਭੋਗਨ ਕੇ ਸੁਤ ਰਹਿਯੋ ਭਈ ਹਕੂਮਤਿ ਦੇਸਾ ॥ ਰਾਜਾ ਜਿ
ਯੋਗ ਜਹਿ ਕਿਯੋ ਭਈ ਮਰਵ ਕੇ ਭੋਸਾ ॥ ੨ ॥ ਚੋਪਣੀ ॥ ॥ ਐਸ ਹਿਬ ਹੁਤ ਬਰਸ ਹੀ ਬੀਤੇ ॥
ਬੰਗੀ ਅਧਿਕਾ ਪਾਨੇ ਜੀਤੇ ॥ ਏਕ ਪੁਰਖ ਮੁੰਦਰਿ ਲਖਿ ਪਾਯੋ ॥ ਰਾਨੀ ਤਾਮੈ ਨੇਹ ਲਗਾਯੋ ॥
ਅਧਿਕ ਪੀਤ ਰਾਨੀ ਕੋ ਲਗਾ ॥ ਛੁਟੈ ਕਹਾਨਿ ਗੋਤੀ ਲਾਗੀ ॥ ਹੋ ਨਿਪਰੀਤਿ ਹੁਤ ਰਤ ਮੰਗਾ
ਯੋ ਕੇਲ ਦੁਹੰ ਮਿਲਿ ਅਧਿਕ ਮਚਾਯੋ ॥ ੪ ॥ ਰਹਿਤ ਬਹੁਤ ਦਿਨ ਤਾਮੈ ਰਯੋ ॥ ਗਰਭ ਇੰਦ
ਮਤੀ ਯਹਿ ਰਹਿ ਗਯੋ ॥ ਉਦਰ ਰੋਗੋ ਕੋ ਨਾਮ ਨਿਕਾਰਿਯੋ ॥ ਕਿਨਹੂੰ ਪੁਰਖ ਨਹਿ ਭੇਦਾ ਬਿਚਾਰਿ
ਯੋ ॥ ੫ ॥ ਨਵ ਮਾਸ ਨ ਬੀਤੇ ਸੁਤ ਜਨਿਯੋ ॥ ਮਾਨੋ ਆਪ ਮੇਨ ਸੋ ਬਸਿਯੋ ॥ ਏਕ ਨਾਰਿਕੇ ਘਰਿ ਮੇ
ਧਰਿਯੋ ॥ ਤੋ ਕੋਧਾ ਮਦਰ ਬਸੈ ਰਹਿਯੋ ॥ ੬ ॥ ਕਾਹੂੰ ਕੋ ਹੋ ਬਾਤ ਇਹ ਨਹੀ ॥ ਯੋ ਕਹਿ ਫਿਰਿ ਆ
ਈ ਪਰਮਾਹੀ ॥ ਦੁਤਿਯ ਕਾਨ ਕਿਨਹੂੰ ਨਹਿ ਜਾਨਾ ॥ ਕਹਾ ਕਿਯਾ ਵਿਯਕਾ ਬਖਾਨਾ ॥
॥ ੭ ॥ ॥ ਤੁਕੋ ਕਛੂ ਨਪਨ ਹੁਤੇ ਦੀਯਾ ਜਰਵੈ ਪਾਮਾ ॥ ਤੁਕੋ ਘਰਿ ਮੈ ਸੋ ਪਿਯੋ ਰਾਨੀ ਕੋ ਸੁਤ ਰਾ
ਮਾ ॥ ੮ ॥ ਚੋਪਣੀ ॥ ॥ ਰਾਨੀ ਇਕ ਦਿਨ ਸੁਰਾਬ ਨਈ ॥ ਬਵਨ ਵਿਯਾ ਦਿਕਸ ਭੈ ਬੁਲਾਈ ॥
ਜਬ ਤਿਹ ਵਿਯਕੇ ਸੁਤ ਹਿ ਨਿਹਾਇਯੋ ॥ ਤੁਭੇ ਲੈ ਆਪਨੇ ਕਰਿ ਪਾਰਿਯੋ ॥ ੯ ॥ ਦੋਹਰਾ ॥ ॥ ਲੈ

੨੧ ਕਿਤਕਰਿਨ ਬਨਿਯਾਪਰਿਅਯੋ

ਪਾਰਿਕਰਿਪਾਰਿਯੋਕਿਨੁਪਾਯੋਭੇਦਾਗਮਾਸਤ੍ਰਕੋਸੁਰਾਸੁਰਉਚਰਿਨਸਾਕਹਿਥੇਦਾ॥
ਸਤਵੰਤਵੰਚਰਿਤਸਾਮਾਪਤਮਸਤਸੁਤਮਸਤੁ॥ ੫੭੧ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥
ਗੇਬੀਰਜਸੇਨਨਰੇਸਾਤਾਕੇਵਲਕੇਬਲਹੁਤੇਕਪਤਹੁਤੇਸੁਰੇਸਾ॥੧॥ਚਿਤ੍ਰਦੇਵਤਾਕੀ
ਤਿਯਾਬੁਰੀਪ੍ਰਿਏਯੋਭੁਯਾਯਿ॥ਅੰਦਸੀਭਜਾਕੋਰੋਚਿਤਕੀਰਹੈਕੁਬੁਧਿ॥੨॥ਬੋਲਿਰਸੇ
ਯਹਿਤਿਨਕਹੀਇਸਾਜੈਬਿਖੁਦੇਹਾਬਹੁਤਬਢੈਹੈਹੈਤੁਮੇਅਬੈਅਪਿਕਪਨਲੇਹਾ॥੩॥
ਤਾਕੀਕਹੀਨਤਿਨਕਰੀਤਬਤਿਯਚਰਿਤਬਨਾਇ॥ਰਾਜਾਕੋਨਿਉਤਾਕਹਿਯੋਸੁਓਅਨ
ਸਹਿਤਬੁਲਾਇ॥੪॥ਚਿਤ੍ਰਦੇਵਤਾ॥੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥
ਕਵਾਨਪਕਾਯੋਤਾਮੇਜਹਰਧੋਰਕੇਡਾਗਿਯੋ॥ਰਾਜਾਜੁਕੇਮਾਰਹੀਡਾਗਿਰਹੈ॥੫॥ਜ
ਬਹਾਜਾਜੂਮਿਤਬਸਿਭਏ॥ਤਬਹੀਪਕਰਿਰੋਸੇਯਾਏ॥ਵਹੈਤਾਮਲੇਤਾਹਿਖੁਆਰਿ
ਯੋ॥ਤਾਹੂੰਕੇਤਬਹੀਹਨਿਡਾਗਿਯੋ॥੬॥ਚਿਤ੍ਰਦੇਵਤਾ॥੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥
ਰੂਪਸੰਬਾਦੇਅਠਵੰਤਵੰਚਰਿਤਸਾਮਾਪਤਮਸਤਸੁਤਮਸਤੁ॥੫੭੨ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥
ਫੁਜੂ॥੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥
ਲਾਡਮਕੁਅਰਿਸੁਹਾਗਮਦੇਈ॥ਜਿਨਿਤੇਬਹੁਸਿਛਿਆਰਿਯਲੇਈ॥੧॥ਬਨਿਯੋਅ
ਨਿਤਦੇਸਕਹਗਯੋ॥ਅਪਿਕਸੇਕਦੁਹੰਨਕੇਭਾਯੋ॥ਬਹੁਤਕਾਝਪਰਦੇਸਬਿਤਯੋ॥ਖਾ
ਟਿਕਮਾਇਦੇਸਕਹਾਯੋ॥ਦੁਹੰਨਿਯਨਪਕਵਾਨਪਕਾਯੋ॥ਵਹੁਜਾਨੈਮੇਰੇਘਰਿਮੇਰੇ
ਵਹੁਜਾਨੈਮੇਰੇਹੀਜੈਯੋ॥੩॥ਏਕਗਵਬਨਿਯਾਰਹਿਗਯੋ॥ਆਵਭਚੇਗਤਿਯਨਕੇਭ
ਯੋ॥ਜਾਗਤਹੇਰਿਤਿਯਹਿਨਹਿਅਯੋ॥ਦੁਤਿਯਤਿਯਾਕੇਘਰੇਕੇਧਾਯੋ॥੪॥ਤਿਯਜਾ
ਨਿਯੋਮੇਰੇਪਤਿਅਇ॥ਹਮਘਬਿਤੇਹਟਿਯਾਕੇਧਾਏ॥ਵੇਓਚਲੀਹਮਪਤਹਿਹੈਯੋ॥
ਮੇਰਾਘਨੇਧਾਮਲਿਯੋਯੋ॥੫॥ਚਿਤ੍ਰਦੇਵਤਾ॥੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥
ਨਕੀਨਾਤਸਕਰਕੇਪਤਿਜਾਨਿਕੇਦੁਹੰਨਿਯਨਗਹਿਲੀਨ॥੬॥ਤਸਕਰਕੇਪਤਿਭਵ

ਤਾਰੇਖੋਵੀਯਾਜਰਾਇ ਚਿਰਜਾਨਕੁਟਵਾਕੇਦੀਨੋਪਾਮਪਠਾਇ॥ ੧੦੮੩॥
 ਚਿਰਜਾਨਕੁਟਵਾਕੇਦੀਨੋਪਾਮਪਠਾਇ॥ ੧੦੮੩॥ ॥ ਰਾਜਾਰਨਥੇਭੋਕੇਜੋਕੇ
 ਪੁਖਲਪਤਾਪਾ॥ ਰਾਵਰੀਕਜੋਕੇਸੁਦਾਨਿਸਿਦਿਨਜਾਪਹਿਜਾਪਾ॥ ੧॥ ਰੰਗਰਾਇਤਾ
 ਕੀਤ੍ਰਿਯਾਅਤਿਜੇਬਨਤਿਹਅੰਗਾ॥ ਰਾਜਾਕੋਪਿਆਰੀਰਹੈਜੇਹਲਖਲਜੇਅਨਗਾ॥
 ੨॥ ਇਕਦਿਵਸਤਿਹਰਾਵੈਨੇਸੁਭਉਪਬਨਮੇਜਾਇ॥ ਰੰਗਰਾਇਸੁਤਮਾਨਕੋਲੀਨਕੀਠਿ
 ਲਗਾਇ॥ ੩॥ ਰੰਗਰਾਇਸੋਰਾਇਤਬਯੋਸੇਕਹੀਬਨਾਇ॥ ਜਿਯੋਇਸਤ੍ਰੀਦੁੰਮੇਗ
 ਰੀਤੋਹਿਨਨਰਗਹਿਜਾਇ॥ ੪॥ ਰੰਗਰਾਇ॥ ੫॥ ਕਿਤਕਾਦਿਵਸਬੀਤਜਬਗਏ॥ ਰੰਗ
 ਰਾਇਸਿਮਰਨਿਬਚਭੁਏ॥ ਏਕਪੁਰਖਸੋਨੇਹੁਲਗਾਯੋ॥ ਬਿਨਾਸਮਸਜਾਕੋਲਖਿਪਾਏ
 ਪਾ॥ ਨਗੀਕੋਤਿਹਤੇਸਬਨਯੋ॥ ਰਾਜਾਕੋਇਹਤਾਤਿਜਤਯੋ॥ ਗਿਹਤੇਬਹਿਨਹਮਾਰੀਆ
 ਈ॥ ਹਮਸੁਮਚਲਿਤਿਹਕਰੇਬਡਾਈ॥ ੬॥ ਰੰਗਰਾਇ॥ ੭॥ ਰਾਗੀਅਗੋਤਿਹਲੀਜੀਅੇ
 ਬਦਕੀਜੈਸਨਮਾਨਾਮੇਰੇਫਿਗਬੈਠਾਰਿਯੋਅਮਿਤਦਰਬਦੇਦਾਨਾ॥ ੮॥ ਤਿਹਨਿਪਟਰਿ
 ਅਗੋਲਿਯੋਬੈਠਾਰਿਯੋਤ੍ਰਿਯਤੀਗਾਅਤਿਪਠਦੇਆਦਰਕਿਯੋਕੁਏਤ੍ਰਿਯਨਕੀਭੀਯਾ॥
 ੯॥ ਸਬਰਾਜਾਫਿਗਬੈਠਿਯੋਤਬਦੁਹੀਅਨਲਪਟਾਇ॥ ਕੂਕਕੂਕਰੇਵਤਭਈਆਪਿ
 ਕਸਨੇਹਬਦੁਹਾਇ॥ ੧੦॥ ਰੰਗਰਾਇਤਿਹਪੁਰਖਕੋਤ੍ਰਿਯੋਕੋਭੇਸਸੁਪਾਕਿ॥ ਦਫੂਨਗਰਾ
 ਜਾਲਯੋਬਾਮੇਅੰਗਸੁਯਾਗਿ॥ ੧੧॥ ਯਹਿਭੁਗਨੀਤੈਪਾਨਪਤਿਯਾਤੇਪੀਤਮਕੋਨਾ॥ ਰਿ
 ਨਦੇਖਤਤ੍ਰਿਯਛਾਲਿਗਈਜਿਹਲਖਿਭੁਜੀਯੋਮੇਨਾ॥ ੧੨॥ ਅਤਿਭੁਤਿਗਤਬਨਤਾ
 ਨਕੀਜਿਨੈਨਪਾਵਤੋਕੇਇ॥ ਭੇਦਸੁਰਾਸੁਨਨਾਲਪੈਜੇਚਾਹੈਸੋਹੇਇ॥ ੧੩॥ ਰੰਗਰਾਇ
 ਚਿਰਜਾਨਕੁਟਵਾਕੇਦੀਨੋਪਾਮਪਠਾਇ॥ ੧੦੮੪॥ ॥ ਰਾਜਾਰਨਥੇਭੋਕੇਜੋਕੇ
 ਪੁਖਲਪਤਾਪਾ॥ ਰਾਵਰੀਕਜੋਕੇਸੁਦਾਨਿਸਿਦਿਨਜਾਪਹਿਜਾਪਾ॥ ੧॥ ਰੰਗਰਾਇਤਾ
 ਕੀਤ੍ਰਿਯਾਅਤਿਜੇਬਨਤਿਹਅੰਗਾ॥ ਰਾਜਾਕੋਪਿਆਰੀਰਹੈਜੇਹਲਖਲਜੇਅਨਗਾ॥
 ੨॥ ਇਕਦਿਵਸਤਿਹਰਾਵੈਨੇਸੁਭਉਪਬਨਮੇਜਾਇ॥ ਰੰਗਰਾਇਸੁਤਮਾਨਕੋਲੀਨਕੀਠਿ
 ਲਗਾਇ॥ ੩॥ ਰੰਗਰਾਇਸੋਰਾਇਤਬਯੋਸੇਕਹੀਬਨਾਇ॥ ਜਿਯੋਇਸਤ੍ਰੀਦੁੰਮੇਗ
 ਰੀਤੋਹਿਨਨਰਗਹਿਜਾਇ॥ ੪॥ ਰੰਗਰਾਇ॥ ੫॥ ਕਿਤਕਾਦਿਵਸਬੀਤਜਬਗਏ॥ ਰੰਗ
 ਰਾਇਸਿਮਰਨਿਬਚਭੁਏ॥ ਏਕਪੁਰਖਸੋਨੇਹੁਲਗਾਯੋ॥ ਬਿਨਾਸਮਸਜਾਕੋਲਖਿਪਾਏ
 ਪਾ॥ ਨਗੀਕੋਤਿਹਤੇਸਬਨਯੋ॥ ਰਾਜਾਕੋਇਹਤਾਤਿਜਤਯੋ॥ ਗਿਹਤੇਬਹਿਨਹਮਾਰੀਆ
 ਈ॥ ਹਮਸੁਮਚਲਿਤਿਹਕਰੇਬਡਾਈ॥ ੬॥ ਰੰਗਰਾਇ॥ ੭॥ ਰਾਗੀਅਗੋਤਿਹਲੀਜੀਅੇ
 ਬਦਕੀਜੈਸਨਮਾਨਾਮੇਰੇਫਿਗਬੈਠਾਰਿਯੋਅਮਿਤਦਰਬਦੇਦਾਨਾ॥ ੮॥ ਤਿਹਨਿਪਟਰਿ
 ਅਗੋਲਿਯੋਬੈਠਾਰਿਯੋਤ੍ਰਿਯਤੀਗਾਅਤਿਪਠਦੇਆਦਰਕਿਯੋਕੁਏਤ੍ਰਿਯਨਕੀਭੀਯਾ॥
 ੯॥ ਸਬਰਾਜਾਫਿਗਬੈਠਿਯੋਤਬਦੁਹੀਅਨਲਪਟਾਇ॥ ਕੂਕਕੂਕਰੇਵਤਭਈਆਪਿ
 ਕਸਨੇਹਬਦੁਹਾਇ॥ ੧੦॥ ਰੰਗਰਾਇਤਿਹਪੁਰਖਕੋਤ੍ਰਿਯੋਕੋਭੇਸਸੁਪਾਕਿ॥ ਦਫੂਨਗਰਾ
 ਜਾਲਯੋਬਾਮੇਅੰਗਸੁਯਾਗਿ॥ ੧੧॥ ਯਹਿਭੁਗਨੀਤੈਪਾਨਪਤਿਯਾਤੇਪੀਤਮਕੋਨਾ॥ ਰਿ
 ਨਦੇਖਤਤ੍ਰਿਯਛਾਲਿਗਈਜਿਹਲਖਿਭੁਜੀਯੋਮੇਨਾ॥ ੧੨॥ ਅਤਿਭੁਤਿਗਤਬਨਤਾ
 ਨਕੀਜਿਨੈਨਪਾਵਤੋਕੇਇ॥ ਭੇਦਸੁਰਾਸੁਨਨਾਲਪੈਜੇਚਾਹੈਸੋਹੇਇ॥ ੧੩॥ ਰੰਗਰਾਇ
 ਚਿਰਜਾਨਕੁਟਵਾਕੇਦੀਨੋਪਾਮਪਠਾਇ॥ ੧੦੮੫॥ ॥ ਰਾਜਾਰਨਥੇਭੋਕੇਜੋਕੇ
 ਪੁਖਲਪਤਾਪਾ॥ ਰਾਵਰੀਕਜੋਕੇਸੁਦਾਨਿਸਿਦਿਨਜਾਪਹਿਜਾਪਾ॥ ੧॥ ਰੰਗਰਾਇਤਾ
 ਕੀਤ੍ਰਿਯਾਅਤਿਜੇਬਨਤਿਹਅੰਗਾ॥ ਰਾਜਾਕੋਪਿਆਰੀਰਹੈਜੇਹਲਖਲਜੇਅਨਗਾ॥
 ੨॥ ਇਕਦਿਵਸਤਿਹਰਾਵੈਨੇਸੁਭਉਪਬਨਮੇਜਾਇ॥ ਰੰਗਰਾਇਸੁਤਮਾਨਕੋਲੀਨਕੀਠਿ
 ਲਗਾਇ॥ ੩॥ ਰੰਗਰਾਇਸੋਰਾਇਤਬਯੋਸੇਕਹੀਬਨਾਇ॥ ਜਿਯੋਇਸਤ੍ਰੀਦੁੰਮੇਗ
 ਰੀਤੋਹਿਨਨਰਗਹਿਜਾਇ॥ ੪॥ ਰੰਗਰਾਇ॥ ੫॥ ਕਿਤਕਾਦਿਵਸਬੀਤਜਬਗਏ॥ ਰੰਗ
 ਰਾਇਸਿਮਰਨਿਬਚਭੁਏ॥ ਏਕਪੁਰਖਸੋਨੇਹੁਲਗਾਯੋ॥ ਬਿਨਾਸਮਸਜਾਕੋਲਖਿਪਾਏ
 ਪਾ॥ ਨਗੀਕੋਤਿਹਤੇਸਬਨਯੋ॥ ਰਾਜਾਕੋਇਹਤਾਤਿਜਤਯੋ॥ ਗਿਹਤੇਬਹਿਨਹਮਾਰੀਆ
 ਈ॥ ਹਮਸੁਮਚਲਿਤਿਹਕਰੇਬਡਾਈ॥ ੬॥ ਰੰਗਰਾਇ॥ ੭॥ ਰਾਗੀਅਗੋਤਿਹਲੀਜੀਅੇ
 ਬਦਕੀਜੈਸਨਮਾਨਾਮੇਰੇਫਿਗਬੈਠਾਰਿਯੋਅਮਿਤਦਰਬਦੇਦਾਨਾ॥ ੮॥ ਤਿਹਨਿਪਟਰਿ
 ਅਗੋਲਿਯੋਬੈਠਾਰਿਯੋਤ੍ਰਿਯਤੀਗਾਅਤਿਪਠਦੇਆਦਰਕਿਯੋਕੁਏਤ੍ਰਿਯਨਕੀਭੀਯਾ॥
 ੯॥ ਸਬਰਾਜਾਫਿਗਬੈਠਿਯੋਤਬਦੁਹੀਅਨਲਪਟਾਇ॥ ਕੂਕਕੂਕਰੇਵਤਭਈਆਪਿ
 ਕਸਨੇਹਬਦੁਹਾਇ॥ ੧੦॥ ਰੰਗਰਾਇਤਿਹਪੁਰਖਕੋਤ੍ਰਿਯੋਕੋਭੇਸਸੁਪਾਕਿ॥ ਦਫੂਨਗਰਾ
 ਜਾਲਯੋਬਾਮੇਅੰਗਸੁਯਾਗਿ॥ ੧੧॥ ਯਹਿਭੁਗਨੀਤੈਪਾਨਪਤਿਯਾਤੇਪੀਤਮਕੋਨਾ॥ ਰਿ
 ਨਦੇਖਤਤ੍ਰਿਯਛਾਲਿਗਈਜਿਹਲਖਿਭੁਜੀਯੋਮੇਨਾ॥ ੧੨॥ ਅਤਿਭੁਤਿਗਤਬਨਤਾ
 ਨਕੀਜਿਨੈਨਪਾਵਤੋਕੇਇ॥ ਭੇਦਸੁਰਾਸੁਨਨਾਲਪੈਜੇਚਾਹੈਸੋਹੇਇ॥ ੧੩॥ ਰੰਗਰਾਇ

ਏਕੇਮਾਹੀਅਪਰਪਨਬਹੁਤਖਰਚੁਕਿਛੁਨਾਹੀ॥ ਤਾਕੇਪਰਿਤਸਕਰਇਕਾਯੋ॥ ਤਿਨ
 ਸਾਹੁਨਸੈਬਚਨਸੁਨਾਯੋ॥ ੧॥ ਬਨਕੋਲਸਾਹੁਨਸੈਭਾਖਿਯੋ॥ ਰਾਮਹੋਮੋਨਿਪੂਤਕਰਿਰਾ
 ਖਿਯੋ॥ ਪਨਬਹੁਤਮਕਾਮਕਿਹਾਵੈ॥ ਪੂਤਾਬਿਨਾਮੁਕਈਸਲਜਵੈ॥ ੨॥ ਚਉਪਈ॥
 ਸੁਨਹੁਸਾਹੁਨਿਹਮਰੇਬਿਧਪੂਤਨਦੀਨਾਪਾਮਾ॥ ਚੇਰਹੁਸੁਤਕੋਰਾਖਿਯੋਜੇ॥ ੩॥ ਯਾਵੈਰਾ
 ਮ॥ ੪॥ ਚਉਪਈ॥ ਚੇਰਹੁਹੋਇਪੂਤਕਰਿਰਾਖਿਯੋ॥ ਤਾਤੇਕਛੁਨਾਮੁਖਤੇਭਾਖਿਯੋ॥ ਸਾ
 ਹੁਨਿਸਹਿਤਬਨਿਕਜਬਮਰਿਹੈ॥ ਰਾਮਹੋਕਵਨਦਬਲੈਕਰਿਹੈ॥ ੫॥ ਯਹਿਜਬਭੁਨਕ
 ਚੇਰਸੁਨਿਪਾਈ॥ ਫੁਲਗਯੋਬਸਤਨਨਹਿਆਈ॥ ਜਾਇਬਨਿਕਕੋਪੂਤਕਹੈਹੈ॥ ਯਾਕੇ
 ਮਰੇਸਕਲਪਨਲੈਹੈ॥ ੬॥ ਤਬਲੈਚੇਰਾਦਿਸਦਿਪਰਿਗਯੋ॥ ਅਧਿਕਬਨਿਕਕੋਅਨੰਦ
 ਭਯੋ॥ ਪਾਇਯੋਪਲੇਸਿਯੋਸੁਤਾਬਿਧਦੀਨੋ॥ ਤਾਕੇਪੂਤੁਕਹਿਲੀਨੋ॥ ੭॥ ਖਾਦਉਪਰਿਤ
 ਸਕਰਹਿਥੈਠਾਯੋ॥ ਭਲੇਭਲੇਪਕਵਾਨਖਵਾਯੋ॥ ਪੂਤਪੂਤਕਹਿਸਾਹੁਨਪਾਈ॥ ਸਾਹੁਚਉ
 ਤਰੇਜਾਇਜਤਾਈ॥ ੮॥ ਚਉਪਈ॥ ਪੰਚਪਿਯਾਦੇਸੰਗਲੈਚੇਰਹਿਦਯੋਦਿਖਾਇ॥
 ਇਹਪੇਰੇਆਯੋਹੁਤੇਮੇਸੁਤਕਹਿਯੋਬੁਲਾਇ॥ ੯॥ ਚਉਪਈ॥ ਅਮਿਤਦਰਬਹਮਰੇ
 ਬਿਧਦਯੋ॥ ਪੂਤਨਪਾਮਹਮਾਰੇਭਯੋ॥ ਯਾਕੇਹਮਕਹਿਪੂਤਉਚੇਰਾ॥ ਤਾਤੇਤਮਾਮਿਲਿਕੈ
 ਨਹਿਮਾਰੇ॥ ੧੦॥ ਪੂਤਪੂਤਬਨਿਯਾਕਹਿਹਿਯੋ॥ ਪੰਚਪਿਯਾਦਨਤਸਕਰਗਹਿਯੋ॥ ਤਾ
 ਕੇਕਹਿਯੋਏਕਨਹਿਕੀਨੋ॥ ਲੈਤਸਕਰਫਾਸੀਮੇਦੀਨੋ॥ ੧੧॥ ਚਉਪਈ॥ ਚਉਪਈ॥
 ਰਿਤੇਮੰਤ੍ਰੀਭੂਪਸੀਬਾਦੇਇਕਸਠਵੈਚਰਿਤ੍ਰਮਾਪਤਮਸਤਸੁਰਮਸਤੁ
 ਮਹਿ॥ ੧੨॥ ਚਉਪਈ॥ ਮਹਾਸਿੰਘਕੇਘਰਬਿਖੈਤਸਕਰਹੈਅ
 ਪਾਗਾਨਿਤਪ੍ਰਤਿਤਕੇਲਿਆਵਈਅਧਿਕਖਜਾਨੇਮਾਗ॥ ੧੩॥ ਚਉਪਈ॥ ਹਰਨਦ
 ਰਬਤਸਕਰਚਲਿਆਯੋ॥ ਸੇਲੈਗਹਿਯੋਜਾਨਨਹਿਪਾਯੋ॥ ਮਹਾਸਿੰਘਤਾਕੇਯੋਕਹਿਯੋ॥
 ਤੁਮਾਅਪਨੋਚਿਤਮੇਦਿਤ੍ਰਗਹਿਯੋ॥ ੧੪॥ ਚਉਪਈ॥ ਤੁਮਰੇਸਿਰਪਰਿਕਾਢਕੈਰਾਵੈਲੈਤ

ਰਵਾਗਾਤੁਮਤ੍ਰਿਕਫੂਨਉਚਾਰਿਯੋਲੋਹੇਜਿਤਉਚਾਰਿ॥੩॥ਚੋਪਣੀ॥ ॥ਤੁਮਕੋਮਰਨਕੇ ੪੩੯
 ਲੋਜੋਯੋਕਾਫਿਕਗਉਤੀਠਾਫੇਊਯੋ॥ਫੀਨਤੁਆਪਨਚਿਤਮੇਗਹਿਯਹਾਕਾਸਮਾਨਕਫੂਤਿਨੈ
 ਨਕਹਿਯਹਾ॥੪॥੪੫੫॥ ॥ਤੁਕੋਫੀਨਬਧਾਇਕੋਕਾਫਿਲਈਤਰਵਧਾਤੁਰਤਪਵਤਾ
 ਕੇਕਿਯੋਹਨਤਨਲਾਗੀਬਾਗ॥੫॥ਤੁਕੋਹਨਿਤੁਰਤਭੁਯੋਕਫੂਨਪਯੋਖੇਦਾਗਾਂਵਸੁਖੀਅ
 ਪਨੇਬਸਿਯੋਕਿਨੂਨਜਾਨਿਯੋਭੁਦਾ॥੬॥੪੫੬॥ ॥ਤੁਕੋਹਨਿਤੁਰਤਭੁਯੋਕਫੂਨਪਯੋਖੇਦਾਗਾਂਵਸੁਖੀਅ
 ਪਸੀਬਾਦੇਬਾਸਠਵੇਚਰਿਤ੍ਰਸਮਾਪਤਮਸਤੁਸੁਰਮਸਤੁ॥੬੨॥੪੫੭॥ ॥ਤੁਕੋਹਨਿਤੁਰਤਭੁਯੋਕਫੂਨਪਯੋਖੇਦਾਗਾਂਵਸੁਖੀਅ
 ਰਿਪਣੀ॥੪੫੮॥ ॥ਪ੍ਰਬਲਸਿੰਘਦਫੂਨਕੋਲਿਪਬਗਾਬਹੁਤਭਾਤੁਕੋਪਨਤਕੋਪਰਿ॥ਚਾਰਚੰਡਤਾ
 ਕੀਰਿਯਹਈ॥ਜੇਦੁਕਹੈਸੁਰਾਜਾਕਹਈ॥੧॥ਅਤਿਸੁੰਦਰਿਵਹਨਾਗਿਸੁਨੀਜੋ॥ਤੁਕੋਪਤ
 ਤਰਕੋਕੇਦੀਜੋ॥ਗਾਜਾਅਧਿਕਪਿਯਾਰਤਿਹਰਾਖੋ॥ਕਰਬਚਕਦੀਨਮੁਖਤੇਭੁਖੋ॥੨॥ਬੰਗ
 ਸਕੇਰਾਜੇਕਹਲਾਵੈ॥ਭਾਤਿਭਾਂਤਿਕੋਭੋਗਕਮਾਵੈ॥ਇਕਸੁੰਦਰਨਰਾਨੀਲਹਿਯੋ॥ਤਬਹੀ
 ਆਨਮੇਲਤਿਹਗਹਿਯੋ॥੩॥ਤਾਂਸਿਨੇਹਰਾਨੀਅਹੁਕੀਨੋ॥ਗਿਹਤੇਕਾਫਿਅਧਿਕਪਨਦੀਨੋ॥ਤਿਹ
 ਜਾਗਹਿਇਹਭਾਤਿਸਿਖਾਯੋ॥ਆਪਚਰਿਤ੍ਰਇਹਭਾਤਿਬਨਾਯੋ॥੪॥੪੫੯॥ ॥ਦਰਵਾਜੇ
 ਇਹਕੋਟਿਕੋਗਹਿਯੋਸਵਰੇਲਾਗਾ॥ਅਤਿਦੁਰਬਲਕੁਸਕਰਿਸਭੁਬਸਤ੍ਰਨਕੋਤਿਪਾਗਾ॥੫॥ਚੋ
 ਪਣੀ॥ ॥ਤੁਕੋਗਿਹਜਬਲਿਪਪਗਧਾਰਿਯੋ॥ਬਿਖੁਦੇਤਾਹਿਮਚਹੀਰੂਹਿਯੋ॥ਦੀਨਬਚਨਤ
 ਬਸਿਯਉਚਾਰਿਯੋ॥ਮੇਹਤਿਯਾਗਹੋਗਾਜਹਮਾਰੇ॥੬॥ਮਰ ਬਾਨੁਨਿਪਤਿਮੋਹਿਕਹਿਯੋ॥ਸੇ
 ਬਚਨਪਿਦੈਦ੍ਰਿੜਗਹਿਯੋ॥ਗਾਜਸਾਜਦੁਰਬਲਕੋਦੀਜੋ॥ਮੋਰੋਕਹਿਯੋਮਾਨਰਿਯਲੀਜੋ॥
 ੭॥੪੬੦॥ ॥ਅਤਿਸੁੰਦਰਦੁਰਬਲਪਨਕੋਟਦੁਆਰੋਹੋਇ॥ਗਾਜਸਾਜਤਿਹਦੀਜੀਅ
 ਦਲਾਜਨਕਰੀਅਹੁਕੋਇ॥੮॥ਚੋਪਣੀ॥ ॥ਹਮਤੁਮਕੋਟਦੁਆਰੋਜੋਯੋ॥ਮੇਸੇਪੁਰਖਲਹੈ
 ਤਿਹਲਿਯੋਯੋ॥ਗਾਜਸਾਜਤਾਹੀਕੋਦੀਜੋ॥ਮੋਰੋਬਚਨਸਵਨਸੁਨਿਲੀਜੋ॥੯॥ਮਹਤੋਪਰਿ
 ਮੁਹਿਬਚਨਉਚਾਰੋ॥ਸੇਯੋਉਚਰਫਿਸਾਥਤਿਹਰੇ॥ਰਿਜਬਰਸਾਪਭੂਪਕੋਦਯੋ॥ਤਤੇਭੁਖ

ਸ੍ਰੀ ਮਾਤਾ ਜੀ ਦੇ ਨਾਮ ਵਿਚ ਹੀ ਇਹ ਸਾਰਾ ਕੰਮ ਹੋਵੇ
 ਜਿਸ ਨੂੰ ਮੈਂ ਕਰ ਰਿਹਾ ਹਾਂ

ਭੰਕਕੇ ਕਿਯੋ ॥ ੧੦ ॥ ਵੇਹਰਾ ॥ ਭੰਕਕੇ ਦੁਰੇ ਮੇਥ ਸਪਾਹਿ ਭੂਪਤਿ ਜਾਇ ॥ ਵੇਹਰ ਨਿਪਤ ਕੀਰਿਅਾ ॥
 ਕੇ ਦੇਹੁ ਤੰਕ ਕੀਪਾਇ ॥ ੧੧ ॥ ਕਛੁ ਦਿਨ ਦੁਰਗਾ ਦੁਰਗੇ ॥ ਗਹਿਰੇ ॥ ਜੇ ਨਿਪਸੇ ਦਿਜ
 ਬਰਕਤਿਯੋ ਸੇ ਮੇਕੋ ਸੁਪਾਹ ॥ ੧੨ ॥ ਚੋਪਈ ॥ ॥ ਕਛੁ ਕਾ ਦਿਨ ਦੁਰਗਾ ਦੁਰਗੇ ॥ ਗਹਿਰੇ ॥ ਅਭਿ
 ਦੁਖ ਦੇਹ ਆਪ ਨੀਲੇ ਹਰੇ ॥ ਖੋਜਤਤ ਬਰਾਨੀ ਰਿਆ ਮੇਰੀ ॥ ਤੁਮ ਕੋ ਰਾਜ ਅਪਨੇ ਦੇਹੀ ॥ ੧੩ ॥ ਵੇਹਰਾ
 ॥ ਰਾਜ ਦੇਸ ਹੀ ਕੋ ਰੋਗੇ ਰੂਪ ਨ ਦੇਸ ਹੋਇ ॥ ਜੇ ਯੋਗ ਜਾਮੁ ਹਿਕ ਹਿਮੁ ਏਤੁ ਮੇਕ ਰਤੁ ਮੇਸੇਇ ॥ ੧੪ ॥
 ਚੋਪਈ ॥ ॥ ਅਮਤੁ ਮਮਿ ਲਿਖੋ ਜਨਤ ਹਜੈ ॥ ਜੇ ਨਿਪਕਾਰਿਯੋ ਸੁਕਾ ਜਕੋ ਮੇਯੋ ॥ ਤਬ ਹੋ ਜਿਯਤ
 ਜਗ ਮੇਰ ਹੋਰੀ ॥ ਮੇਸੇ ਰੂਪ ਰੂਪ ਜਬ ਲਾਹੇਰੀ ॥ ੧੫ ॥ ॥ ਗਾਨੀ ਕੋ ਲੈ ਮੰਤ੍ਰੀਯੋ ॥ ਤਵ ਨ ਖਰਖਰ
 ਨਿਪਠ ਹਿਰਾਯੋ ॥ ਸਕਲ ਦੇਸ ਕੋ ਰਾਜਾ ਕੀਨੋ ॥ ਰਾਜ ਸਾਜ ਸਭ ਤੋ ਕੇ ਦੀਨੋ ॥ ੧੬ ॥ ਵੇਹਰਾ ॥ ॥ ਨਿ
 ਜਨਿਪ ਆਪ ਸਿਧਾ ਹਕੈਰਾਨੀ ਚਹਿਤ ਬਨਾਇ ॥ ਭੰਕ ਹਿਲੈ ਰਾਜਾ ਕੀਯੋ ਹਿਰ ਦੇਹਰ ਖਉਪਜਾ
 ਇ ॥ ੧੭ ॥ ੧ ॥ ॥ ੧੮ ॥ ੧ ॥ ॥ ੧੯ ॥ ੧ ॥ ॥ ੨੦ ॥ ੧ ॥ ॥ ਰੂਪ ਸੀਬਾ ਦੇਇ ਸਠ ਵੇਚ ਰਿਤ ਸ
 ਮਾਪਤ ਮਸਤ ਸੁਰ ਮਸਤੁ ॥ ੨੧ ॥ ੧ ॥ ॥ ੨੨ ॥ ੧ ॥ ॥ ਚੋਪਈ ॥ ॥ ਮੇਰ ਲਾਭਿ
 ਘਰਾਵਾਇ ਕਰਹਿਣੀ ॥ ਰਾਪੁ ਬੰਸੀ ਜਾ ਕੋ ਜਗ ਕਰਈ ॥ ਤਾ ਕੇ ਕੁਵਨ ਏਕ ਬਰਨਾਰੀ ॥ ਜਨੁ ਬਿਧ
 ਆਪ ਨਕਲ ਗਾਇਤਰੀ ॥ ੨੩ ॥ ਵੇਹਰਾ ॥ ॥ ਏਤ ਪੁਰਾਤਿ ਹਨ ਮਜਾ ਕੋ ਜਗ ਜਾਨਤ ਸਭੈ ॥ ਸੁਰਸੁ
 ਰਪਾਤਿ ਅਭਿਰਾਮ ਥਕਤ ਰਹਿਤ ਤਿਹ ਦੇਖ ਦੁਤਿ ॥ ੨੪ ॥ ਵੇਹਰਾ ॥ ॥ ਇਕ ਚੇਰੀ ਤਾ ਕੇ ਕੁਵਨ ਜਾਮੇ
 ਅਤਿ ਰਸਹੀਤਾ ॥ ਬੇਦ ਬਿਆਕਰਨ ਸਾਸਤ੍ਰ ਪਟ ਪੜ੍ਹਿਕਿ ਸੀਹੀਤਾ ॥ ੨੫ ॥ ਸੋਰਾਜਾ ਅਟਕਤ ਬੁਯੇ
 ਤੋ ਕੇ ਰੂਪ ਨਿਹਾਰਿ ॥ ਦੇਨ ਸਕੈ ਤਾ ਕੇ ਕਛੁ ਡਿਯ ਕੀ ਸੀਕਾ ਬਿਚਾਰਾ ॥ ੨੬ ॥ ਚੋਪਈ ॥ ॥ ਏਕ ਅਗੂਠੀ
 ਨਿਪਕਰ ਲਈ ॥ ਲੇਕੁ ਵੈਚੇਰੀ ਕੋ ਦਈ ॥ ਤਾਰਿ ਕਥਾ ਇਹੁ ਭਾਤਿ ਸਿਖਾਈ ॥ ਕਹੀਯੋ ਪਰੀ ਮੁੰਦ੍ਰ
 ਕਾਪਾਈ ॥ ੨੭ ॥ ਏਕ ਦਿਵਸ ਨਿਪ ਸਭਾ ਬਨਈ ॥ ਸਭ ਇਸਤ੍ਰੀ ਗਿਰ ਬੋਲ ਪਰਾਈ ॥ ਨਿਪਤਿ ਕ
 ਹੀ ਮੁੰਦਰੀ ਮਮਗਈ ॥ ਵੇਕਰਿ ਉਠੀ ਰੀਨੇ ਮੇਲਈ ॥ ੨੮ ॥ ਯਹਿ ਮੁੰਦਕਾ ਕਹਤੇ ਪਾਈ ॥ ਡਾਗੀ
 ਹੁਤੀ ਦਿਸਟਿ ਮਮਾਈ ॥ ਸੇ ਮੇਕ ਰਿਉਠਾ ਇਕ ਬਿਲਈ ॥ ਲੇਰਾ ਜਾਜੀ ਤੁਮ ਕੋ ਵਈ ॥ ੨੯ ॥

[illegible]

॥ ਪ੍ਰਸੰਨ੍ਹ ਹੋਤ ਨਿਸਬਸ ਚੁਕਿ ਮੇਰਾ ਚਿੰਮਿ ਪਦਨ ਮਧਿ ॥
 ਬੰਧ ਹਨ ਕੇ ਲੇਚਨੇ ਰਹਿ ਮੇਰੇ ਨ ਕਛੁ ਉਪਾਇ ॥

ਗੋਮਿਗਆਯੋ ॥ ਸੁਮਤ ਸਿੰਘ ਤਬ ਤੁਰੇ ਪਵਾਇਯੋ ॥ ਪਾਛੁ ਲਗਿਯੋ ਹਿਰਨਕੇ ਆਯੋ ॥ ੧੦ ॥ ਦੇਹਰਾ
 ॥ ਪਾਛੁ ਲਾਗਿਯੋ ਹਿਰਨਕੇ ਰੂਪ ਪਹੁੰਚਿਯੋ ਆਇ ॥ ਦੁਹਿਤ ਹੋਰਿ ਵਜੀਰ ਕੀ ਰੂਪ ਰਹੀ ਮੁਰ
 ਛਾਇ ॥ ੧੧ ॥ ॥ ਪਾਨਖਾਇ ਕੁਪੁਰੀ ਬਨਣੀ ॥ ਪੀਕਤੂਰਿ ਨਿਪਸੁਤ ਪਰਿਦਣੀ ॥ ਸੁ
 ਮਤਿ ਸੈਨ ਮੁਰਿਤਾ ਹਿਨਿਹਾ ਰਿਯੋ ॥ ਤਾਕੇ ਸੇਕਵੁ ਰਿਕਰਿਤੁ ਰਿਯੋ ॥ ੧੨ ॥ ਮਦਰਪੇ ਨਿਪਸੁਤ ਰਿ
 ਬੁਲਾਯੋ ॥ ਮਨਭਾਵ ਤੋ ਕੇ ਭੋਗ ਕਮਾਯੋ ॥ ਹਰਿਨਹਨਯੋ ਹੁਤੇ ਸੁਭਾਖਯੋ ॥ ਕਾਮਕੇਲ ਦੁਹੰ ਅਨ
 ਰਸਚਾਖਯੋ ॥ ੧੩ ॥ ਚਾਰਪਹਿਰਾ ਜਨੀ ਸੁਖ ਪਾਯੋ ॥ ਕਾਮਕੇਲ ਦੁਹੰ ਅਨਕੇ ਭਾਯੋ ॥ ਅਤਿ ਪ੍ਰਮੁ
 ਦਤ ਮਨਭੀਤ ਰਿਭੁਯੋ ॥ ਭਾਂਤ ਭਾਂਤ ਕੇ ਆਸਨ ਲਯੋ ॥ ੧੪ ॥ ਦੇਹਰਾ ॥ ॥ ਕੋਕਸਾਸਤ੍ਰ ਕੇ ਉਚਰੈ
 ਰਮਤ ਦੇਉ ਸੁਖ ਪਾਇ ॥ ਭਾਂਤ ਭਾਂਤ ਆਸਨ ਕੇ ਰੋਗ ਨਾਗ ਨੀਨ ਜਾਇ ॥ ੧੫ ॥ ਚੋਪਣੀ ॥ ॥ ਨਿ
 ਰਪਸੁਤ ਬਾਧਿ ਪਿਆਵਨ ਲਯੋ ॥ ਦੇਖਨ ਲੇਗਨ ਗਰੇ ਕੇ ਭਾਯੋ ॥ ਰਾਜਾ ਜੁ ਕੇ ਪਾਮਰੇ ਨੇ ਰਿਯੋ ॥ ਮਹਲ
 ਨਚਰੇ ਰਾਵਜੁ ਹੋਰਿਯੋ ॥ ੧੬ ॥ ਰੋਸਨ ਤੁਰਕੀ ਤੁਰ ਬੁਲਾਯੋ ॥ ਆਪ ਪੁਰਖ ਕੇ ਭੋਖ ਬਨਾਯੋ ॥ ਅਵ
 ਲਾਖ ਕੇ ਅਭਰਨ ਕਰਿਯੋ ॥ ਸਿੰਘ ਮਥਰਨ ਕੇ ਬਾਨ ਪਰਿਯੋ ॥ ੧੭ ॥ ਦੇਹਰਾ ॥ ॥ ਅਤਿ ਹੋਰੇ ਰੂਪ ਨਿ
 ਰਾ ਰਿਕੇ ਰੂਪ ਰਹਿਯੋ ਮੁਰਛਾਇ ॥ ਕੋਨ ਨਿਪਤ ਕੇ ਪੁਤ੍ਰ ਯਹਿਤ ਕੇ ਲੇਹੁ ਬੁਲਾਇ ॥ ੧੮ ॥ ਚੋਪਣੀ ॥
 ॥ ਨਿਪਕੋ ਬਚਨ ਸੁਲਤਾਨ ਭਿਤ ਪਾਏ ॥ ਮੰਤ੍ਰੀ ਕੀ ਦੁਹਿਤਾ ਫਿਗਾਏ ॥ ਕੋਨ ਦੇਸ ਦੇ ਸਰਤ ਹਿਜਾ
 ਯੋ ॥ ਚਲੇ ਰਾਵਜੁ ਬੇਲ ਪਠਾਯੋ ॥ ੧੯ ॥ ਦੇਹਰਾ ॥ ॥ ਕੋਨ ਨਿਪਕੇ ਪੁਤ੍ਰ ਤੇ ਰਿਯੋ ਆਯੋ ਇਹ ਦੇਸ ॥
 ਕਿਯੋ ਮੁਸਕੀਯੋ ਰਾਚ ਰਿਯੋ ਪਰਿਯੋ ਅਸਿਤ ਕਯੋ ਬੇਸਾ ॥ ੨੦ ॥ ਛੁਪੇ ਛੰਦਾ ॥ ॥ ਨਹੈ ਨਿਪਤ ਕੇ
 ਪੁਤ੍ਰ ਨਹੈ ਦੇਸ ਕੇ ਰਾਣੀ ॥ ਤਵ ਮੰਤ੍ਰੀ ਕੀ ਸੁਤ ਬਖਨ ਕੇ ਤਕ ਕੇ ਆਈ ॥ ਸਾਸਤ੍ਰ ਸਿੰਘਿ ਤਿਨ ਮਾਰਿ
 ਸਦਾ ਸਨਨ ਸੁਨਿ ਪਾਯੋ ॥ ਤਤਲਖਨ ਕੇ ਹੇਤ ਮੋਹ ਹਿਯਗਾ ਉਮਰਾਯੋ ॥ ਤਬੋ ਉਚਰੈ ਬੈਨ ਜਬੈ ਨੇੜਨ
 ਸੀਲ ਹਿਯੋ ॥ ਬਿਨੁ ਨੇੜਨ ਕੇ ਲਹੇ ਭੇਦ ਸਿਪਤ ਮੇਨ ਕਹਿਯੋ ॥ ੨੧ ॥ ਦੇਹਰਾ ॥ ॥ ਕਹਿਯੋ ਨਿਪਤਿ
 ਮੁਹਿਤੇ ਦਬਤਾ ਵਹਾਯੋ ਸਨਰਾਇਨ ਹਿਦੈ ਲਜਾ ਵਹਾ ॥ ਤੁਮਰੀ ਕਹੀ ਰਿਦੈ ਮੁਰਖਾ ॥ ਭੇਦਨ ਆਏ
 ਤਨ ਕਛੁ ਭੁਯੋ ॥ ੨੨ ॥ ਦੇਹਰਾ ॥ ॥ ਸੁਨਿ ਰਾਜਾ ਜੁ ਮੇਕੋ ਰੇ ਕਿਸੂਨ ਦਸਿਯੋ ਭੇਦਾ ॥ ਜੇਕਛੁ ਸਾਸਤ੍ਰ
 ਸਿੰਘਿ ਤਕ ਹਤ ਅਉਰ ਉਚਰੈ ਰਤ ਬੇਦਾ ॥ ੨੩ ॥ ਜਹਾ ਸਾਪਕ ਹੋਰੇ ਕਹਮਾਰ ਤਲੇ ਗਰਿਸਾਇ

ਤੁਰਤਪਰਨਤਿਹੋਏਕੀਸਸਾਕਿਰਸਾਤਲਜਾਇ॥੨੨॥ਚੋਪਈ॥ ਯੋਜਸਾਸਤ੍ਰਸਿਮਿਤਨਸੁ
ਨਿਪਾਈ॥ਸੋਕੋਤਕਦੇਖਨਕਹਿਆਈ॥ਦੇਖੋਕਹਾਇਹਨਾਅਬਘੋਰੈ॥ਫੁਟਿਹੋਪਰਨਕਿਨਹਿਟ
ਟਜੈਹੈ॥੨੩॥੨੩॥ ਯੋਕਛੁਕਥਾਮਵਨਨਸੁਨੀਸੁਕਛੁਕਹੀਤੁਖਦੇਵਾਅਪਨੇਚਿਤਮੇ
ਰਾਖਿਯੋਕਿਸੂਨਦੀਜਹੁਭੇਵਾ॥੨੪॥ਸੁਨਤਬਚਨਤਕੋਨਿਪਤਿਨਿਕਦਿਬੋਲਤਿਹਲੀਨਾ॥
ਸਿਖਾਮਸਾਹਕੋਪੁਤਲਾਖਿਤੁਰਤਬਿਦਾਕਾਰਿਦੀਨਾ॥੨੫॥੨੫॥ ਯਦੁਹਿਤਾਦਈਵਜੀ
ਰਕੀਹੈਗੇਦਏਅਨੇਕਾਪਾਤਿਕੀਨੇਛੁਲਕੈਤੁਰਤਬਾਰਨਖਾਂਕਿਯੋਏਕਾ॥੨੬॥ਚੋਪਈ॥
ਸੁਠਾਤੇਸਾਚਾਕਰਿਤੁਗਿਯੋਕਿਨਹੁਭੇਦਨਹਿਰਦੈਬਿਚਾਰਿਯੋ॥ਸਾਮਦੇਸਲੈਤਾਹਿਸਿਧਾਈ॥
ਤੈਗਤਰੇਤੇਲਯੋਬਚਾਈ॥੨੭॥ਦੋਹਰਾ॥ ਯਾਅਤਿਭੁਤਗਤਿਬਨਿਤਨਕੀਜਿਹਨਸਕਤ
ਕਉਪਾਇ॥ਭੇਦਹਾਥਾਵੈਨਹੀਕਿਟਨਿਕਿਯੋਉਪਾਇ॥੨੮॥੨੮॥ ਯਦਿਕਿਸੀਰੁਚਿਤਾਹਿਯਾ
ਨਹੀਨਾਹੁਏਮਖੀਤੁਅਭਿਯਾਸਠਵੈਚਰਿਤਸਮਾਪਤਮਸਤਸੁਭਮਸਤੁ॥੬੬॥
੧੧੭੦॥ਅਫਜੁ॥ ਯਦੋਪਈ॥ ਯਦਛੁਨਦੇਸਬਿਚੈਨੂਰੀਯੋਗੀਗਏਭੁਏਪ
ਰਬਾਰੀਚਤੁਗਸਿਧਰਾਜਾਤਹੁਭਾਰੋਚੀਦਬੀਸਮੇਰਹੈਉਜਿਯਾਰੋ॥੧॥ਯੋਗੀਰਥਪੈਦਲਖ
ਹੁਵਾਕੋਅਉਰਕੂਪਕੋਉਤੁਲਿਨਤਾਕੋਗੁਪਕਲਾਭਾਕੀਬਰਨਾਰੀ॥ਜਨੁਰਤਿਪਤਿਤੇਭੁਈ
ਕੁਮਾਰੀ॥੨॥ਅਸਿਕਰਾਵਤਕੇਬਸਰਹੈਯੋਵਹੁਮੁਖਤੇਕਹੈਸੁਕਹੈਰੂਪਮਤੀਤਿਹਤਾਸਨ
ਰੁਠੈਯੋਚਿਤਭਾਵੈਸੋਈਕਰੀ॥੩॥੩॥ ਯਦਿਕਾਦਿਨਬੈਠੈਤ੍ਰਿਯਨਮੈਹੋਤੁਪਹੀਤਿਨਮ
ਹਿਅਪਿਯਦੇਖਤਕਉਜਾਰਸੈਭੋਗਸਕਤਕਰਿਨਾਰਿ॥੪॥ਚੋਪਈ॥ ਯਰਨੀਬਤਾਚਿਤ
ਮੇਰਾਖੀ॥ਮੁਖਤੇਕਛੁਨਤਿਹਨਭਾਖੀ॥ਏਕਦੇਇਜਬਮਾਸਬਿਤਾਯੋਅਨਿਕਰਾਵੈਸੋਖ
ਚਨਸੁਨਾਯੋ॥੫॥ਸੁਨਿਨਿਪਮੈਸਿਵਪੂਜਨਗਈ॥ਬਾਨੀਮੋਹਿਤਹਾਤੇਭੁਈ॥ਏਕਬਤ
ਐਸੀਬਹਿਜੈਹੈਸਭਕੋਭੋਗਕਰਤਾਦਿਸਦੈਹੈ॥੬॥੬॥ ਯੋਕਛੁਮੁਹਿਸਿਵ
ਜੁਕਹਿਯੋਸੁਕਛੁਕਹਿਯੋਤੁਹਿਦੇਵਾਚਿਤਾਅਪਨੇਮਹਿਰਾਖਿਯੋਕਿਸੂਨਦੀਜਹੁਭੇਵਾ॥
੭॥ਐਸੇਨਿਪਸੈਭਾਖਿਕੋਦਿਨਦੈਚਰਬਿਤਾਇ॥ਸਕਲਕੋਠਰਨਤੇਭਏਸਭਹੀਜਾ

ਰਬੁਲਾਇ॥ ੮॥ ਆਪਨੇ ਲੋਭਿਯਨਸੇ ਜਾਹਦੇ ਚਿਮਟਾਇ॥ ਪਠੈ ਏਕਚੇਰੀ ਦਈ ਕੋ
 ਨਿਪਤੋ ਸੋ ਜਾਇ॥ ੯॥ ਆਪਨੇ ਲੋਭਿਯਨਸੇ ਜਾਹਦੇ ਚਿਮਟਾਇ॥ ਪਠੈ ਏਕਚੇਰੀ ਦਈ ਕੋ
 ਹੀ॥ ਛੋਰਿਸ ਸਤ੍ਰਾ ਲਿਖਤੁ ਨਿਹਾਰਹੁ॥ ਕਛੁ ਕੋਪਨ ਹਿੰਦੈ ਬਿਚਾਰਹੁ॥ ੧੦॥ ਦੋਹਰਾ॥ ॥ ਤੁ
 ਰਤੁ ਬਚਨ ਸੁਨਿ ਦਿਖਹੁ॥ ਯੇ ਕੋਲ ਕਰਤ ਜਹੀ॥ ਸਿਵ ਕੋ ਬਚਨ ਸੀਛਾ ਬਕੈ ਰਟ ਕਰਹਿ
 ਭਯੋ ਜੀਯਾ॥ ੧੧॥ ਚੋਪਈ॥ ॥ ਮੇਰਿ ਜੁਤਿਯਾ ਸਿਵ ਬੈਠਿ ਚਰੇ॥ ਸਾਚੁ ਏਵਹੁ ਪਾਮਰ
 ਮਰੇ॥ ਰੂਪ ਮਤੀ ਮੁਹਿ ਝੂਟਨ ਕਹਿਯੋ॥ ਅਬ ਸੇਸਾ ਚਤੁਰਨ ਕੋਲ ਹਿੰਦੈ॥ ੧੨॥ ਦੋਹਰਾ॥ ॥
 ਰਤਿ ਕਹਿ ਕੈ ਸਭਹੀ ਝੀਯਨ ਦੀਨੇ ਜਾਹੁ॥ ਆਪਨਾ ਨਿਰਪੈ ਕਹਿਯੋ ਬਹਿਰਿ
 ਤਬ ਨਾਇ॥ ੧੩॥ ਜੋ ਮੇਰੁ ਮੈ ਨਿਪਕਹਿਯੋ॥ ਵਹੈ ਬਾਤ ਲਹੀ॥ ਕੋਪਨ ਚਿਤ ਮੇਰੀ ਜੀਯਹੁ ਸਿ
 ਵ ਕੋ ਬਚਨ ਸਹੀ॥ ੧੪॥ ਕੋਨ ਰਜਛੁ ਜੰਗਾਗਨ ਨਹ ਮੁਨ ਦੇਵ ਅਦੇਵਾ॥ ਦਿਯ ਚਰਿਤ੍ਰ ਕੋ
 ਚਿਤ ਮੇਰੰ ਚਨ ਚੀਨਤ ਕੁਏ॥ ੧੫॥ ॥ ਆਪਨੇ ਲੋਭਿਯਨਸੇ ਜਾਹਦੇ ਚਿਮਟਾਇ॥ ਪਠੈ ਏਕਚੇਰੀ ਦਈ ਕੋ
 ਸਿਧਾਇ॥ ੧੬॥ ਤੇਵ ਚਰਿਤ੍ਰ ਸਾਖਾਤ ਮਸਤ ਸੁਖ ਮਸਤੁ॥ ੧੭॥ ੧੧੮੫॥ ॥ ਆਛ
 ਜੂ॥ ॥ ਆਪਨੇ ਲੋਭਿਯਨਸੇ ਜਾਹਦੇ ਚਿਮਟਾਇ॥ ਪਠੈ ਏਕਚੇਰੀ ਦਈ ਕੋ
 ਰੇ ਪਿਤ ਤੇ ਭਯੋ ਸਪੁਤੁ॥ ੧॥ ਨਾਉ ਕੋ ਇਕ ਪੁਤ੍ਰ ਸੇਤਾ ਕੋ ਰੋਪਿਅਾਗਿ॥ ਸੁਰਤ ਮੇਰੇ ਉਏ ਕਸੇ
 ਕੋ ਉਨਸ ਕੋ ਬਿਚਾਰਾ॥ ੨॥ ਚੋਪਈ॥ ॥ ਆਪਨੇ ਲੋਭਿਯਨਸੇ ਜਾਹਦੇ ਚਿਮਟਾਇ॥ ਪਠੈ ਏਕਚੇਰੀ ਦਈ ਕੋ
 ਭੁਲੇ॥ ਯਾਹਿ ਰੇ ਬਨ ਭੀਤ ਹਿੰਦੈ ਉਗਏ॥ ਬਚਨ ਕਹਤੋ ਨਾਮੁ ਸੁਤ ਭਏ॥ ੩॥ ਨੈਅ ਕੋ ਸੁਤ ਬ
 ਚਨ ਉਚਾਰੇ॥ ਸੁਨਹੁ ਸਾਹੁ ਸੁਤ ਬੈਠਹੁ ਮਾਰੇ॥ ਤਬੋ ਯਾਹੁ ਤੁਮੇ ਪਹਿਚਾਨੇ॥ ਮੇਰੇ ਕਹਿਯੋ ਅ
 ਬੈਠੇ ਮਾਨੇ॥ ੪॥ ਦੋਹਰਾ॥ ॥ ਆਸ ਬਸਤ੍ਰ ਸਭਾ ਆਪਨੇ ਤਨ ਕਕਿ ਮੇਰੇ ਦੇਹਾ॥ ਯਹਿ ਬੁਗ
 ਚਾਤੁ ਮਲੈ ਚਲੈ ਚਲਿਅਾਗੇ ਫਿਰਿ ਲੇਹੁ॥ ੫॥ ਚੋਪਈ॥ ॥ ਆਪਨੇ ਲੋਭਿਯਨਸੇ ਜਾਹਦੇ ਚਿਮਟਾਇ॥ ਪਠੈ ਏਕਚੇਰੀ ਦਈ ਕੋ
 ਯਾ॥ ਤੇ ਕੋ ਬੁਗ ਚਾਨਿ ਜਾ ਸਿਰ ਪਹਿਯੋ॥ ਨਿਜ ਘੋਰ ਪੇਤਾ ਹਿਚਰਾਯੋ॥ ਆਪਨੇ ਬਸਤ੍ਰ ਨਸੇ
 ਪਹਿਰਾਯੋ॥ ੬॥ ਨੈਅ ਸੁਤ ਤਿਹ ਭੇਖ ਬਨਾਯੋ॥ ਦੇ ਬੁਗ ਚਾਤੁ ਸਾਹੁ ਚਲਾਯੋ॥ ਤੇ ਕੋ ਮ
 ਤਿਹੀ ਚਿਤ ਹਰਖਾਯੋ॥ ਸਾਹੁ ਪੁਤ੍ਰ ਸੁਕ ਛੂਨ ਜਾਯੋ॥ ੭॥ ਦੋਹਰਾ॥ ॥ ਚਲਤ ਚਲਤ ਸੁ

ਰਾਕੇਰਾ ਵਪਹੁ ਚਿਯੋ ਆਇ ॥ ਉਤਰਿ ਨਤਿ ਹਸਤ ਸਾਹਕੋ ਹੈ ਪਰਲਯੋ ਚਰਾਇ ॥ ੮੧ ॥ ਸਾਹ ॥
 ਪੁਤ੍ਰ ਤਿਹ ਕਹਿ ਰਹਿਯੋ ਲਯੋ ਨਤੁ ਰੋਚਰਾਇ ॥ ਸਾਹ ਪੁਤ੍ਰ ਲਖਿ ਤਿਹ ਧਨੀ ਸਕਲ ਮਿਲਤੁ ਭੋਆ
 ਇ ॥ ੮੨ ॥ ਚੋਪਈ ॥ ॥ ਸਾਹ ਪੁਤ੍ਰ ਨੇ ਅਕਰਿ ਮਾਨਿਯੋ ॥ ਨੇ ਆਸੁ ਤਸੁ ਤਸਾਹੁ ਪਛਾਨਿਯੋ ॥ ਅ
 ਤਿਲਜਾਇ ਮਨ ਮੇਵੁ ਰਹਿਯੋ ॥ ਤਿਨ ਪੁਤ੍ਰ ਬਚਨ ਕਛੁ ਨਹਿ ਕਹਿਯੋ ॥ ੧੦ ॥ ਦੋਹਰਾ ॥ ॥ ਨੇ ਆ
 ਸੁਤੋ ਕੀ ਸਾਹਕੀ ਦੀ ਨੀਬੁ ਮਿਲਾਇ ॥ ਸਾਹੁ ਪੁਤ੍ਰ ਸੇਯੋ ਕਹਿਯੋ ਦੁਆਰੇ ਬੈਠੇ ਜਾਇ ॥ ੧੧ ॥ ਚੋ
 ਪਈ ॥ ॥ ਤਬੋ ਨੇ ਆਯੋ ਬਚਨ ਉਚਾਰੇ ॥ ਕਹੈ ਕਾਜ ਇਹ ਕਰੇ ਹਮਾਰੇ ॥ ਬਹੁ ਬਕਰੀ ਤਿਹ ਦੇ
 ਹੁਚਰਾਵੈ ॥ ਦਿਵਸ ਚਰਾਇ ਰਾਤਿ ਪਰਿਆਵੈ ॥ ੧੨ ॥ ਦੋਹਰਾ ॥ ॥ ਸਾਹੁ ਪੁਤ੍ਰ ਛੇ ਗੀਲ ਏ ਬ
 ਮੇਭਯੋ ਖਰਾਬਾ ॥ ਸੁਕਦੂਬਰੇ ਤਨ ਕੁਯੋ ਹੋਰੇ ਲਜਤ ਰਬਾ ॥ ੧੩ ॥ ਚੋਪਈ ॥ ॥ ਅਤਿ ਦੁਸ
 ਲਜ ਬਤਾਹਿ ਨਿਰਾ ਰਿਯੋ ॥ ਤਬੋ ਨੇ ਆਸੁ ਤਬ ਚਨ ਉਚਾਰਿਯੋ ॥ ਏਕ ਖਾਟਯੋ ਕੋ ਅਬਿਦੀ ਜੋ ॥
 ਮੇਰੇ ਕਹਿਯੋ ਬਚਨ ਯਹਿ ਕੀਜੋ ॥ ੧੪ ॥ ਦੋਹਰਾ ॥ ॥ ਖਾਟੁ ਸਾਹੁ ਕੇ ਪੁਤ੍ਰ ਲੇ ਅਪਿਕ ਦੁਖ ਤਭਯੋ
 ਚਿਤਾਗਾਹਿ ਰੇ ਬਨ ਮੇਜਾਇ ਕੋਰੇ ਵਤ ਪੀਟ ਤਨਿਤਾ ॥ ੧੫ ॥ ਮਹਾ ਹੁੰਦੁ ਅਹੁ ਪਰਬਤੀ ਜਾਤੁ ਹੁੰਦੇ
 ਨਰਨਾਹ ॥ ਤਾ ਕੇ ਦੁਖ ਤਬਿ ਲੋਕ ਕੇ ਦਯਾ ਬੁਝੀ ਮਨ ਮਾਹਿ ॥ ੧੬ ॥ ਚੋਪਈ ॥ ॥ ਦਯਾ ਮਨ ਯੋ
 ਬਚਨ ਉਚਾਰੇ ॥ ਸੁਨਹੁ ਸਾਹੁ ਕੇ ਸੁਤ ਦੁਖਿ ਯਾਰੇ ॥ ਜਾਹਿ ਚਮਰਤੁ ਤੂੰ ਮੁਖ ਤੇ ਕਹਿਯੋ ॥ ਛੇ ਗੀਲ
 ਗੀਰੂ ਮੇਰੇ ਰਹਿਯੋ ॥ ੧੭ ॥ ਦੋਹਰਾ ॥ ॥ ਜਬੈ ਉਤ੍ਰਤੁ ਭਾਖਿਯੋ ਤੁਰਤ ਵਹੈ ਛੁਟ ਜਾਇ ॥ ਜਬਲ
 ਗਯੋ ਕਹਿਯੋ ਨਹੀ ਮਰੈ ਪਰਨ ਲਪਟਾਇ ॥ ੧੮ ॥ ਚੋਪਈ ॥ ॥ ਜਬੈ ਚਮਰਤੁ ਵਹੁ ਮੁਖ ਕਹੈ ॥
 ਚਿਮਟਿਯੋ ਅਧਰ ਧਰਨ ਮੇਰੇ ॥ ਸਾਚ ਬਚਨ ਸਿਵ ਕੋ ਜਬ ਭਯੋ ॥ ਤਬ ਤਿਨ ਚਿਤ ਯਹਿ
 ਠਾਟੁ ਠਾਟੁ ॥ ੧੯ ॥ ਦੋਹਰਾ ॥ ॥ ਸਭੈ ਚਮਰਤੁ ਮੇਰੇ ਬਿਨਾ ਯਾ ਪੁਰ ਮੇਰੇ ਜਾਹਿ ॥ ਜਹ ਤਹ ਨਰ
 ਨਾਰੀ ਹੁਤੀ ਲਗੀ ਰਹੀ ਛਿਨ ਮਾਹਿ ॥ ੨੦ ॥ ਸੇਤ ਜਗਤ ਬੈਠਤ ਉਠਤ ਚਿਮਟਿ ਗਏ ਛਿਨ ਮਾ
 ਹਿ ॥ ਕੂਕ ਉਠੀ ਪੁਰ ਮੇਰੇ ਨੀਕ ਰਹੀ ਸੁਪਿਨਾਹਿ ॥ ੨੧ ॥ ਪਤਿ ਪੋਤੀ ਬਾਪਤ ਫੁਲਿਯੋ ਪਾਕ ਪਕ
 ਵਤ ਤੀਯਾ ॥ ਨੇ ਆਇਯਾ ਸੇਫੁ ਤਫੁ ਸਿਯੋ ਕਛੁ ਨਹੀ ਸੁਪਿਨੀਯਾ ॥ ੨੨ ॥ ਚੋਪਈ ॥ ॥ ਸਾ

ਹੁਪੁਤਤਬਤਕੇਆਯੋ॥ ਕਹਾਭਯੋਕਹਿਤਿਸੈਸੁਨਯੋ॥ ਜੋਕਿਛੁਕਹੈ॥ ਪਿਕਾਜਕਮਾਉ॥ ਬੈ
 ਦਹਿਦੁਛਤਿਹਾਰੇਲਿਆਉ॥ ੨੩॥ ਲੈਯੋਗੀਸੁਤਸਾਹੁਸਿਧਯੋ॥ ਖੋਜਬੈਦਕੋਸੰਗਲੇਆ
 ਯੋ॥ ਤਿਨਜੀਗਲਕੀਹਜਤਭਈ॥ ਘੋਰੀਸਾਹੁਪੁਤ੍ਰਕੇਦਈ॥ ੨੪॥ ਦੋਹਰਾ॥ ॥ ਜਾਇਬੂਟੇ
 ਤਟਬੈਠਿਯੋਲਈਕਪੀਨਉਠਾਇ॥ ਯੁਲਾਭੁਏਯੋਛੁਨਲਗਿਯੋਕਹਿਯੋ॥ ਚਮਰਤੁਜਾਹਿ॥ ੨੫॥
 ॥ ਹਾਥਲੀਗੋਟੀਹਰਿਗਈਡੁਲਾਛਸਿਯੋਬੁਰਮਾਹਿ॥ ਚਰਨਝਾਹਕੇਸੰਗਫਸੇਤਾਹਿਰੀਸੁ
 ਧਿਨਾਹਿ॥ ੨੬॥ ਲਏਅਸੁਨੀਸਹਕੇਪੁਤਪਹੁਚਿਯੋਆਇ॥ ਕਹਿਯੋਬੈਦਮੇਕਿਅਕਰੇਇ
 ਹਦੁਖਕੇਸੁਉਪਾਇ॥ ੨੭॥ ਦੋਹਰਾ॥ ॥ ਸਾਹੁਪੁਤਤਬਯੋਚਰਾਹੈ॥ ਸੁਨੇਬੈਦਉਪਚਯੋ
 ਮਾਰੈ॥ ਹਮਕੋਇਹਆਗੇਦੁਖਭਯੋ॥ ਇਹਉਪਚਾਰਦੁਰਿਯੋਗਯੋ॥ ੨੮॥ ਦੋਹਰਾ॥ ॥ ਯਾਘੋ
 ਰੀਕੀਭਗਬਿਖੇਜੀਭੁਦਈਸੋਬਾਗਾਤੁਰਤੋਰਗਾਹਮਕੋਕਟਿਯੋਸੁਨਹੁਬੈਦਉਪਚਾਰ॥ ੨੯॥
 ਤਬੈਬੈਦਸੋਉਕ੍ਰਿਆਕਮਾਈ॥ ਤਾਕੀਭੁਗਮੇਜੀਭੁਪਸਾਈ॥ ਕਹਿਯੋਚਮਰਤੁਸੇਲਗਿਗਾ
 ਈ॥ ਅਤਿਹਾਸੀਗਦਹਕੇਭਈ॥ ੩੦॥ ਲਏਲਏਤਾਕੇਪੁਰਆਯੋ॥ ਸਗਲਗਾਂਵਕੇਦਰਸ
 ਦਿਖਾਯੋ॥ ਬੈਦਕਛੁਉਪਚਾਰਹਿਕੋਰਾ॥ ਇਨਕੇਪਾਨਛੁਟਨਤੇਰੂਰੇ॥ ੩੧॥ ਪੁਰਾਣਾ॥
 ਦੋਹਰਾ॥ ॥ ਅਧਿਕਦੁਖੀਪੁਰਜਲਭਏਕਛੁਨਚਲਿਯੋਉਪਾਇ॥ ਚਲਤਫਿਰਤਯਾਕੋਨਿਰ
 ਖਰਹੇਚਰਨਲਪਟਾਇ॥ ੩੨॥ ਦੋਹਰਾ॥ ॥ ਹਮਭੇਨਾਥਉਪਾਇਹਿਕੀਜੋ॥ ਅਪਨੇਜਾਨਰਾਖ
 ਕੋਲੀਜੋ॥ ਇਨੈਕਰੀਕਛੁਚੁਕਤਿਹਾਰੀ॥ ਮਹਾਰੋਗਤੇਲੇਹਉਬਾਰੀ॥ ੩੩॥ ਪੁਰਾਣਾ॥
 ਦੋਹਰਾ॥ ॥ ਸਕਲਕਥਾਤਿਨਭਾਖਿਸੁਨਾਈ॥ ਪੁਰਲੋਗਨਸਭਹੁਸੁਨਿਪਾਈ॥ ਲੈਦੁ
 ਜੀਕੀਲਿਯਾਤਿਹਦੀਨੀ॥ ਭਾਂਤਭਾਂਤਉਸਤਤਮਨਕੀਨੀ॥ ੩੪॥ ਐਰਸਕਲਪੁਰਛੇਹਿਉਬਾ
 ਰਿਯੋਨੈ॥ ਆਸੁਤਚਿਮਟਿਯੋਹੀਮਾਰਿਯੋ॥ ਬਿਯਾਹਦੁਸਰੇਆਪਨੇਕੀਨੋ॥ ਨਿਜਪੁਰਕੋਬਹੁ
 ਰੇਮਗਲੀਨੋ॥ ੩੫॥ ਪੁਰਾਣਾ॥ ਦੋਹਰਾ॥ ॥ ਭੂਪਸੀਬਾਦੇਅਰਸ
 ਠਵੈਚਰਿਤ੍ਰਸਮਾਪਤਮਸਤਸੁਭਮਸਤੁ॥ ੩੬॥ ਪੁਰਾਣਾ॥ ਦੋਹਰਾ॥ ॥

ਚਪਲਮਿਘਰਜਾਬੋਰਾਜਕਲਾਤਿਹਨਾਹਿ॥ ਇਦੇਵਰੀਏਰੋਜਾਨਸਚੀਅਨਹਾ॥ ੧॥ ੪੪॥
 ਸੇਰਾਨੀਇਕਚੋਰੋਸੈਗਮਿਯੋਕਰਤਾਦਿਨਰੋਨਾਤਾਹਿਬੁਲਾਵੈਨਿਜਸਦਨਆਪੁਜਾਇਤਿਹੋਮੇ॥
 ੨॥ ਏਕਦਿਵਸਆਵਤਸਦਨਨਿਖਬਰਲਖਿਯੋਬਨਾਇ॥ ਲੂਟਕੂਟਤਸਕਰਲਯੋਸੂਰੀਦੇ
 ਯੋਚਰਾਇ॥ ੩॥ ਜਬਸੈਨਤਭੁਭਕੋਉਠਤਤਬਆਖੋਖੁਲਿਜਾਇ॥ ਜਬੈਸ੍ਰਾਸਤਰਕੋਰੋਮੇਕ
 ਛੁਰੋਸੁਪਿਨਾਹਿ॥ ੪॥ ੪੫॥ ॥ ਰਾਨੀਜਬਬਤੀਯਾਸੁਨਿਪਾਈ॥ ਤਸਕਰਕੋਮਿਲਬੇਕਹੁ
 ਧਾਈ॥ ਜਬਸੈਨਤਉਰਧਤਿਹਆਖੋਛੁਟੀਆਖਿਦਰਸਨਤ੍ਰਿਯਪਾਯੋ॥ ੫॥ ਤਬਰਾਨੀਤਿਹ
 ਬਚਨਉਚਾਰੋ॥ ਸੁਨਿਤਸਕਰਮਮਬੈਨਪਿਯਹੋ॥ ਜੇਕਛੁਆਗਿਯਾਦੇਹਸੁਕੋਰੋ॥ ਤੁਮਾਬਿਨੁਮ
 ਰਕਟਾਰੀਮੋਰੋ॥ ੬॥ ਤਬਤਸਕਰਯੋਬੈਨਉਚਾਰੋ॥ ਘੋਰੋਸਮਨਰਹੀਹਮਾਰੋ॥ ਮਰਤਸਮੇਉ
 ਮਨਤਵਕੋ॥ ਬਹੁਰੋਯਾਸੂਰੀਪਰਮਰੋ॥ ਜਬਰਾਨੀਚੁਬਨਤਿਹਦੀਨੋ॥ ਸੈਨਭੁਭਕੋਤਸਕਰਕੀ
 ਨੋ॥ ਤਬਤਸਕਰਕੋਮੁਖਜੁਰਿਗਯੋ॥ ਨਕਕਾਟਿਰਾਨੀਕੋਲਯੋ॥ ੭॥ ੪੬॥ ॥ ਜਬਤਸਕਰਚੁਮ
 ਨਕਰਿਯੋਪਾਨਤਜੇਤਤਕਲਾਨਕਕਟਿਯੋ॥ ਮੁਖਮੇਰਹਿਯੋਰਾਨੀਭਈਬਿਹਲਾ॥ ੮॥ ੪੭॥
 ॥ ਨਕਕਟਾਇਤ੍ਰਿਯਾਘਰਆਈ॥ ਜੇਰਨਿਪਤਿਸੋਬਾਤਸੁਨਾਈ॥ ਕਾਰਨਕਸਿਵਭਵਨਚਰ
 ਯੋ॥ ਸੇਨਾਲਗਿਯੋਭੁਦਯੋਭਯੋ॥ ੧੦॥ ਪੁਨਿਸਿਵਜੁਯੋਬਚਨਉਚਾਰੋ॥ ਚੋਰਬਕ੍ਰੋਮੇਨਕਤਿਹ
 ਰੋ॥ ਤੁਰਤਤਹਾਤੇਕਾਢਿਮੀਗੋਯੋ॥ ਆਨਿਤ੍ਰਿਯਾਕੇਬਕਲਗੋਯੋ॥ ੧੧॥ ੪੮॥ ॥ ਤਬਰਾਜੇ
 ਸੇਈਕਿਯੋਸਿਵਕੋਬਚਨਪਛਾਨਾਤਾਕੋਮੁਖਸੈਕਾਢਿਕੈਨਕਲਗਯੋਆਨਿ॥ ੧੨॥ ੪੯॥
 ॥ ਰਾਜਾਮਿਘਰਜਾਬੋਰਾਜਕਲਾਤਿਹਨਾਹਿ॥ ਇਦੇਵਰੀਏਰੋਜਾਨਸਚੀਅਨਹਾ॥ ੧॥ ੪੪॥
 ਮਸਤੁ॥ ੬੯॥ ੧੫੨੨੪॥ ੧੫੨੨੪॥ ੧੫੨੨੪॥ ॥ ਏਕਲਹੋਰਸੁਨਾਰੋਰੋ॥ ਅਤਿਤ
 ਸਕਰਤਕੋਜਗਾਕਹੋ॥ ਸਾਹਤ੍ਰਿਯਾਤਕੋਸੁਨਿਪਯੋ॥ ਘਾਟਘਰਨਹਿਤਤਾਹਿਬੁਲਾਯੋ॥ ੧॥
 ਦੋਹਰਾ॥ ॥ ਚਿਤਪਰਾਤ੍ਰਿਯਸਾਹਕੀਜੈਮਲਨਮਸਨਾਹਿ॥ ਘਾਟਘਰਤਭਯੋਸੂਰਨਕੋਤਵਨ
 ਤ੍ਰਿਯਾਕੇਦੁਹਾ॥ ੨॥ ੪੭॥ ॥ ਜੇਨਸੁਨਾਰੋਘਾਤਲਗਾਵੈ॥ ਤਵਨੇਘਾਤਤ੍ਰਿਯਾਲਖਿਜਾਵੈ॥

ਏਕਉਪਾਇਚਲਨਨਹਿਦੇਈ। ਗਿਹੋਕੋਪਨਮਮਹਰਿਨਹਿਲੇਈ॥੩॥ਦੇਹਰਾ॥ "ਕੋਰੋਜ
 ਤਨਸਠਕਰਿਹਹਿਯੋਕਛੂਨਚਲਿਯੋਉਪਾਇ॥ਆਪਨਸੁਤਕੋਨਾਮਲੋਰੋਦਨਕਿਯੋਬਨਾਇ
 ॥੪॥ਤਪਈ॥ "ਬੰਦਨਾਮਪੁਤ੍ਰੋਮਹਿਯੋ। ਮੇਰੇਸਕਲੇਸੁਖਬਿਧਿਹਾਰਿਯੋ। ਯੋਪੁਤ੍ਰਪਰਨਪ
 ਰਿਮਾਰਿਯੋ। ਬ੍ਰਾਤਿਭਾਤਿਹਿਯੋਦੁਖਤਪੁਕਾਰਿਯੋ॥੫॥ਤਪੁਤ੍ਰਤਪੁਕਾਰਿਯੋ। ਸੋਚਿਤਰਤਿਨ
 ਰੋਦਨਕਰਿਯੋ। ਤਬਹੀਪਾਤਸੁਨਾਰੇਪਾਯੋ। ਨਾਲੀਈਚੋਸੂਰਨਚੁਗਯੋ॥੬॥ਤਪਤਸੁਲਕਰ
 ਗਿਛਿਤਦਈ। ਸੋਨਹਿਮਾਟੀਸੋਮਿਲਗਈ। ਕਹਿਯੋਨਸੁਤਗਿਹੁਭੋਯੋਹਮਾਰੇ। ਪਾਛੈਪੁੰਗੀ
 ਛੁਰਕੀਛੁਰੇ॥੭॥ਜਬਸੁਨਾਰਿਯੋਯੋਸੁਨਿਪਾਈ। ਬਹੁਪੁੰਗੀਭਰਾਖਉਤਈ। ਸੁਨੁਸੁਨਾਰੇ
 ਰੇਸਿਗਿਮਾਟੀ। ਜਾਕੇਏਕਪੁਤ੍ਰਗਿਹਨਹੀ॥੮॥ਪੁਤ੍ਰਨੇਸੀਪਤਿਪਾਇਯੋਪੁਤ੍ਰਿਰ
 ਤਰਨਜਾਇ। ਇਹਿਮਿਸਰਾਖਉਠਾਇਕੋਰਹੀਸਲਾਕਛਪਾਇ॥੯॥ਚਉਪਈ॥ "ਤਬ
 ਮੇਰਿਯੂਥਚਨਉਚਾਰੇ। ਮੇਰੇਪਤਿਪਰਦੇਸਸਿਧਾਰੇ। ਤਤੋਮੇਐਸੀਕੋਛੁਰੇ। ਮੇਰੇਨੇਮੇਰੇਨਾਥ
 ਬਿਚਾਰੇ॥੧੦॥"ਕੋਰੋਸੇਐਸੀਕਾਢੁਕੈਲਈਸਲਾਕਉਠਾਇ। ਰਿਯੋਰੋਦਨਕਉ
 ਜਿਨਕੋਰੋਕਹਿਧਰੀਬਨਾਇ॥੧੧॥"ਚੋਰਸੁਨਾਰੇਉਪਹਰਿਯੋਕਛੂਨਬੋਲਯੋਜਾਇ। ਪਾ
 ਈਪਰੀਸੁਲਾਕਹਿਸੋਨਲਯੋਭਗਾਇ॥੧੨॥ਹਰੀਸੁਲਾਕਹਰੀਤ੍ਰਿਯਹਿਸੂਰਨਤੋਲਭਰਿਲੀ
 ਨਾਚਲਿਯੋਰਥਦੇਗਾਂਠਿਕੋਦੁਖਤਸੁਨਾਰੇਈ॥੧੩॥ਛੁਲਰੂਪੀਛੈਲੀਸਦਛਕੀਰਹਿਤਛਿ
 ਤਮਾਹਿ॥ਅਛਲਛਲਤਛਿਤਪਤਕੋਛਲੀਕੋਨਤੇਜਾਇ॥੧੪॥"ਸਤਗੁਰੋਨਾਨਕਜੀ॥੧॥
 "ਨਗਰਪਾਂਵਟਾਬਹੁਬਸੇਸਾਗੇਰਕੇਦੇਸਾਜਾਪੁਨ
 ਨਦੀਨਿਕਰਿਥਐਜਨੁਕਪੁਰੀਅਲਕੇਸਾ॥੧॥ਨਦੀਜਮੁਨਕੇਤੀਗੇਮੇਰੀਰਥਮੁਚਨਕਪਾਲਾ॥
 ਨਗਰਪਾਂਵਟਾਛੋਰਹਮਾਏਤਹਾਉਤਲਾ॥੨॥ਚਉਪਈ॥ "ਖਿਲਤਅਖੇਰਕਸੁਕਰਬਹੁ
 ਮਾਰੇ। ਬਹੁਤੋਮਿਰਾਅਉਰੈਹਨਿਛੁਰੇ। ਪੁਨਿਤਿਹਠਕੋਹਮਮਗਲੀਨੇ। ਵਾਤੀਰਥਕੇਦਰਸਨਕ

ਨਾ ॥ ੩੦੦੦ ॥ ॥ ਤਹਾਹ ॥ ਏਸਿ ਧਿਯਸਤੁ ਅਮਿਤਪਦੁ ਚੇਆਇ ॥ ਤਿਨੈ ਨ ਕੋਰਾਹਿਯੇ ॥
ਜੇਰੁ ਲੇਸਿਰਪਾਇ ॥ ੪ ॥ ਨਗਰਪਵਟੇ ਧੁਰਿਯੇ ਪਠਏ ਲੋਕ ਬੁਲਾਇ ॥ ਏਕ ਪਾਗ ਪਾਈਨ
ਹੀਨਿ ਹਫਲ ਪਦੁ ਚੇਆਇ ॥ ੫ ॥ ਚੋਪਣੀ ॥ ॥ ਮੇਲਹ ਏਕ ਪਾਗ ਨਹੀ ਪਈ ॥ ਤਬ ਮਸਲ
ਤਹਾ ਮਜੀਯਾ ਹਿਬਨਾਈ ॥ ਜਾਹਿ ਹਿਯਾ ਮੂਤਤਲ ਧਿਪਵੇ ॥ ਤਾਕੀ ਛੀਨ ਪਗਰਿਯਾ ਲਿਖਵੇ ॥
੬ ॥ ਜਬ ਪਿਯਾਦ ਨਾਮੇ ਸੇਸੁ ਨਿਪਯੋ ॥ ਤਿਹੀ ਭੁਤਿ ਮਿਥਿ ਸਭ ਨ ਕਮਾਯੋ ॥ ਜੇਮਨ ਮੁਖਤਰ
ਥਤਿਹ ਅਯੋ ॥ ਪਾਗ ਬਿਨ ਕਰਿਤਾ ਹਿਪਠਾਯੋ ॥ ੭ ॥ ੨੦੦੦ ॥ ॥ ਰਾਤ ਬੀਚ ਕਰਿਆ ਠਮੇ
ਪਗਰੀ ਲਈ ਉਤਾਰਿ ॥ ਆਨਿ ਤਿਨੈ ਹਮਦੀ ਹਮੇ ਧੋਵਨ ਦਈ ਸੁਧਰਾ ॥ ੮ ॥ ਚੋਪਣੀ ॥ ॥ ਪਾਤ
ਲੇਤ ਸਭ ਧੋਇ ਮਿਗਾਈ ॥ ਸਭ ਹੀ ਸਿਖਿਯ ਨ ਕੋਈ ਪਵਾਈ ॥ ਬਚੀ ਸੁਬੇਰੁ ਰਤਤ ਹਿਲਈ ॥
ਬਕੀ ਬਚੀ ਸਿਪਾਹਨ ਦਈ ॥ ੯ ॥ ੨੦੦੦ ॥ ॥ ਬਾਟੇ ਪਗਰੀ ਨਗਰ ਕੋ ਜਾਤੁ ਭੁਏ ਸੁਖ ਪਾਇ
ਰੇਦ ਮੁਰਖ ਨਾਲ ਰਿਯੋ ਕਹਾ ਗਯੋ ਕਹਿਰਾਇ ॥ ੧੦ ॥ ੧੦੦੦ ॥ ॥ ਤਿਹੀ ਮਿਥਿ ਸਭ ਨ ਕਮਾਯੋ ॥ ਜੇਮਨ ਮੁਖਤਰ
ਰਿਏ ਮੰਤ੍ਰੀ ਰੂਪ ਸੰਬ ਦੇ ਇਕ ਹਤਰ ਵੈਚਰਿਤ ਮਾਪਤ ਮਸਤ ਸੁਭ ਮਸਤ ॥ ੧ ॥ ੧੧੦੦ ॥
ਅਨੁਪਮ ॥ ੨੦੦੦ ॥ ॥ ਰਾਜ ਏਕ ਪਾਗ ਰੋਕੇ ਚਿਤ ਨ ਬਤਿਹਨ ॥ ਭਾਕੇ ਜਨ ਸਭ ਦੇ ਸਕੇ
ਜਪਤ ਅਠ ਊਜਾਮ ॥ ੧ ॥ ਇੰਦੁ ਮੁਖੀ ਰਾਨੀ ਰਹੈ ਤਕੇ ਰੂਪ ਅਨੂਪ ॥ ਸਭੀ ਜਾਨਿ ਕੇ ਜਕਰ ਰੋਜਾ
ਹਿਆ ਪੁਰੁਤ ॥ ੨ ॥ ਚੋਪਣੀ ॥ ॥ ਨਿਪੁਰਤ ਤੇ ਨਦੀ ਇਕ ਬਧੈ ॥ ਚੰਦੁ ਗਾਤਾ ਕੇ ਜਗ ਕਹੈ
ਤਟੀ ਲਾਪੇ ਮਹਲ ਉਸਰੇ ॥ ਜਨੁ ਬਿਸੁਕਰੇ ਮੇਕਰਨ ਸੁਧਾਰੇ ॥ ੩ ॥ ੨੦੦੦ ॥ ॥ ਗਾਹਿਰੇ ਜਾਕੇ
ਲੁਹੇ ਜਾਸ ਮਨ ਦੀਨਾ ॥ ਨਿਰੁ ਰਤੇ ਪੈਰ ਕੇ ਉਨਾ ਸਕੇ ਲਾਗਤ ਸਿਧ ਸਮਾਨ ॥ ੪ ॥ ਸਾਹੁ ਏਕ ਗੁ
ਜਰਾ ਤੇ ਕਯੋ ਰਾਬੇ ਚਨਕ ਜਾ ॥ ਚਾਇਆ ਯੋ ਤਿਹਨ ਜਹਾਂ ਰਿਤ ਨਾ ਥਾਮ ਹਰਾਜਾ ॥ ੫ ॥ ਰੂਪ ਅਨੂਪ ਮ
ਸਾਹੁ ਕੇ ਜੈਲ ਲਖੇ ਨਾਗਿ ॥ ਧਨੁ ਆਪਨ ਕੀਕਿਆ ਚ ਬੀਤ ਨ ਮਨ ਰਾਹੈ ਵਾਰਾ ॥ ੬ ॥ ਚੋਪਣੀ ॥ ॥
ਏਕ ਤ੍ਰਿਪਾਹਿ ਵਹੁ ਸਹੁ ਨਿਹਾ ਰਿਯੋ ॥ ਇੰਦੁ ਮੁਖੀ ਕਿਨਿਕ ਰਿਉ ਚਾ ਰਿਯੋ ॥ ਅਮੇ ਸੇ ਪੁਰਖੁ ਭੋਗ ਕੇ ਪੇ
ਯੋ ॥ ਪਾਨ ਸਹਿਤ ਤਕੇ ਬਾਲਿ ਜੈਯੋ ॥ ੭ ॥ ॥ ਸੁਨਿਰ ਨੀਤਿ ਹਬੇ ਲਪੈਯੋ ॥ ਮੇਲੇ ਗਤਿਹ ਸਾਥ ਕ
ਮੇਯੋ ॥ ਰੂਮ ਤੇ ਤਕੇ ਜੇ ਸੁਤ ਹੋਯੋ ॥ ਤਾਕੇ ਰੂਪ ਭੁਲ ਕਹੋ ਕੋਯੋ ॥ ੮ ॥ ਤਾਕੇ ਜੇ ਇਸਤ੍ਰੀ ਲਖੇ ਪੈਯੋ ॥ ਬਹੁ ਹਿ

॥ ਅਤਿ ਚਿਤ ਕੇ ਪਥ ਦਾਇਕੋ ਤਪਤਤ ਬ੍ਰਹਮਿਨੈ ਨਾ ਬਿਕਟ ਬ੍ਰਹਮਕਰਿ ਆਪਨੇ ਕਹੈ ਬਨਿ ਕੇ ਸੇਥੇ ॥ ੪੪ ॥
 ॥ ੧ ॥ ॥ ਅਥਿਤੁ ॥ ॥ ਜਕੋ ਲੇਖੇ ਯੋ ਤਕੋ ਫੋਰ ਕਬਹੂੰ ਨ ਲੇਖੇ ਤਕੋ ਆਗੇ ਕੋ ਸੁਖ
 ॥ ਜਕੋ ਲੇਖੇ ਯੋ ਤਕੋ ਰਗ ਕਬਹੂੰ ਨ ਦੇਯੋ ਸਾਚੀ ਸੁਨਿ ਲੇਖੇ ਤਕੋ ਸਾਚ ਹੁੰਦੇ ਲੁਝੀ ਯੋ ਚੇਹੀ ਨ
 ਕਮੇ ਯੋ ਆਪ ਦੇਵੈ ਸੇਈ ਥਾਟੇ ਯੋ ਫੂਠਨ ਬਨੈ ਯੋ ਕਛੁ ਲੇਖੇ ਕੋ ਲੁਝੀ ਯੋ ਰਿਸਨ ਬਦੈ ਯੋ ਬੁਝੀ ਤਪੇ
 ਸੇਈ ਮਾਨ ਲੇਖੇ ਚਾਕਰੀ ਕਮੇ ਯੋ ਨਾਥ ਮੇਰੀ ਬਝ ਬੁਝਿਯੋ ॥ ੧ ॥ ॥ ਦੇਹਰਾ ॥ ॥ ਬਨਿਯੋ ਜੁਤੀ ਪਾਇ
 ਕੈ ਸੀਖਲਈ ਮਨ ਮਾਹਿ ॥ ਕਹਿ ਸਿਖਾਨੀ ਫਿਅਗਿ ਹਯੋ ਭੇਦ ਪਛਾਨਿਯੋ ਨਾਹਿ ॥ ੧ ॥ ॥ ॥
 ਰਹਿ ਕਾਮ ॥ ॥ ਜਨ ਕੀ ਯਾਹਿ ਤਿਉ ਮੇਰੀ ਰੂਪ ਮੰਗਾਵੈ ॥ ਰਿਹਤ ਰਵੈ ਚਰਿਤ੍ਰ ਸਮਾਪਤ ਮਸਤ ਹੁਤ ਮਸਤੁ ॥
 १ ॥ ॥ ੧ ॥ ॥ ਅਥਿਤੁ ॥ ॥ ਦੇਹਰਾ ॥ ॥ ਚੇਹੇ ਕਚ ਫੋਰੇ ਰਹੈ ਬਿਰਮਤਾ ਕੋ ਨਾਵਾ ॥ ਜਾਤ
 ਸੇਖ ਜਾਵੇ ਰਹੈ ਬਸੈ ਕਾਲ ਪੀਗਾਵਾ ॥ ੧ ॥ ॥ ਚੇਪਈ ॥ ॥ ਚੇਚੇ ਬਾਗਿ ਹਬ ਸਤ੍ਰ ਬਨਾਯੋ ॥ ਆਪਨੇ ਕੇ
 ਉਮਰਾ ਵਕਯੋ ॥ ਮੇਹ ਜੁਤ ਮਨ ਸਬ ਲਯੋ ॥ ਪਲਵਲ ਦੇ ਸਪਰਗਨਾ ਕੁਯੋ ॥ ੨ ॥ ॥ ਦੇਹਰਾ ॥ ॥ ਤਾ
 ਕੇ ਕਛੁ ਉਪਚਾਰ ਕੋ ਕੀਜੈ ਫਿਦੈ ਬਿਚਾਰਾ ॥ ਤਹਾ ਚਲਨ ਕੋ ਸਾਜ ਸਭੁ ਲੀਜੈ ਮੇਲ ਸੁਧਾਰਿ ॥ ੩ ॥ ॥
 ॥ ੧ ॥ ॥ ॥ ਸਕਲ ਗਾਂਢ ਕੇ ਬਨ ਕਬੁਲ ਯੋ ॥ ਸੀਕੁ ਰੁਪੇ ਯਾਤਿ ਨੈਚ ਵਢਾਏ ॥ ਕਹਿਯੋ ਤਿਯਾਰ ਸਾਜ ਕ
 ਰਿਟੀਜੈ ॥ ਅਬ ਹੀਰੇ ਕਰੁ ਪਯਾ ਲੀਜੈ ॥ ੪ ॥ ॥ ਦੇਹਰਾ ॥ ॥ ਹੇ ਕਰੁ ਪੇਯਨ ਖਰਚ ਕੈ ਲੀਜੈ ਮੁਹਰਿ ਵ
 ਟਾਇ ॥ ਭੁਭ ਬਰਵਾਰੀ ਕੋ ਘੋਨੇ ਖਰਚਨ ਹੋਇ ਬਨਾਇ ॥ ੫ ॥ ॥ ਚੇਪਈ ॥ ॥ ਜੇ ਤਿਨ ਕਹੀ ਸੁਬਨ ਕਨ ਮਾਸਿ
 ਕਛੁ ਸੀਕ ਚਿਤ ਬੀਚਨਾ ਨੀ ॥ ਮੁਹਰੈ ਅਪਿਕ ਆਨਿ ਕੋ ਵਈ ॥ ਤਸਕਰ ਰੂਹਿ ਗੁਥ ਰਿਖਹਿ ਲਈ ॥
 १ ॥ ॥ ॥ ॥ ਅਮੋਗ ਯਜਨੇ ਸਾਹ ਕੋ ਸਭੁ ਹੀਲ ॥ ਯੋ ਮੰਗਾਇ ॥ ਜਾਇ ਜਹਾਨ ਬਾਦੇ ਮੈ ਵੈਰੀ ਪਨ ਪ
 ਹੁਰਾਇ ॥ ੧ ॥ ॥ ਚੇਪਈ ॥ ॥ ਬਨਿਯੋ ਨ ਕੋ ਬੈਠੇ ਸੋਗ ਯੋ ॥ ਸਭੁ ਹੀ ਪਨ ਇਕੋ ਠੇਕੇ ਲੇਖੋ ॥ ਸਾਬਨ ਤਿਨ
 ਕਾ ਦੁਹ ਬੈਠਾਯੋ ॥ ਸੋਯੋ ਖਨ ਨਜਾਤ ਜਤਾਯੋ ॥ ੨ ॥ ॥ ਦੇਹਰਾ ॥ ॥ ਛੇਰਿ ਦੁਆਰੇ ਪਾਛੁ ਲੇਖਾ ਜਗਾਇਤ
 ਤਕਾਲਾ ॥ ਸਭੁ ਰੁਪ ਯਨ ਹਰਿ ਲੈਗਾਇ ਬਨਿਯਾ ਭੁਝੇ ਬਿਹਾਲਾ ॥ ੩ ॥ ॥ ॥ ॥
 ਸੇਖੁ ਰਮੁ ਰਹਿ ਚੇਹੇ ਮੇਰੀ ॥ ਸੇਖਾ ਦੇ ਚੇਹੇ ਤਰਵੈ ਚਰਿਤ੍ਰ ਸਮਾਪਤ ਮਸਤ ਹੁਤ ਮਸਤੁ ॥ ੪ ॥ ॥
 ੨੮੧ ॥ ॥ ਅਥਿਤੁ ॥ ॥ ਦੇਹਰਾ ॥ ॥ ਮੁਗਲ ਏਕ ਗਜਨੀ ਰਹੈ ਬਖਤਿ ਯਾਰ ਤਿਹਨ ਮਾਬ

ਤੇ ਸਦਨਤ ਕੇ ਬਨੇ ਬਹੁਤ ਗਾਂਠ ਮੇ ਦਾਮਾਂ ॥ ੧ ॥ ਤ ਕੇ ਘਰ ਇਕ ਹੋਰ ਤੋ ਤ ਕੇ ਚੋਰ ਨਿਹਾਰਿ ॥ ਯੋ ਕੇ ਕਿੰਮ
 ਉਚੇ ਹਿਯੋ ਕਛੂਰ ਰਿਤ ਸੁਪਾਯਾ ॥ ੨ ॥ ਆਨਿ ਚਾਕਰੀ ਕੀ ਕਰੀਤਾ ਕੇ ਪਾਮਤ ਲਾਮਾ ॥ ਮੁਗਲ ਮਹੀਨਾ
 ਕੇ ਤੁਰਤ ਚਾਕਰ ਕੀ ਨਿਤਾਸਾ ॥ ੩ ॥ ਚੋਪਣੀ ॥ ਮਹੀਨਾ ਆਪਨੇ ਕਰਵਾਯੋ ॥ ਕਰਜਾਣੀ ਕੋ ਨਾਮ ਸੁਨ
 ਯੋ ॥ ਤਾ ਕੀ ਸੇਵਾ ਕੇ ਬਹੁ ਕਰਿਯੋ ॥ ਬਖਤ ਯਾਹੋ ਕੇ ਪਨ ਲੋਹ ਰਿਯੋ ॥ ੪ ॥ ਦੋਹਰਾ ॥ ਆਇਨੇ ਕੇ ਪਨ
 ਹਰਿ ਚਲਿਯੋ ਕਰਜਾਣੀ ਕਹਲਾਇ ॥ ਸਕਲ ਲੋਕ ਠਕੇ ਰਹੈ ਰੈਨਾਣੀ ਲਖ ਪਾਇ ॥ ੫ ॥ ਚੋਪਣੀ ॥
 ॥ ਪਾਛੈ ਮੁਗਲ ਪੀਟ ਤੇ ਆਯੋ ॥ ਕਰਜਾਣੀ ਪਨ ਤੁਰਾ ਚਰਾਯੋ ॥ ਜੋ ਇਹ ਬੈਨ ਕੇ ਸੁਨਿ ਪਵੈ ॥ ਤਹ
 ਕੇ ਝੁਠ ਠਹਿਰਾਵੈ ॥ ੬ ॥ ਜਾਤੇ ਵਰ ਬਕਰ ਜੁਲੈ ਖਾਯੋ ॥ ਕਹਾਭੁਯੋ ਤਿਨ ਤੁਰਾ ਚੁਰਾਯੋ ॥ ਕਿਯੋ ਤੈ ਦਰ
 ਬੁਝਿ ਪਾਏ ਯਾਯੋ ॥ ਕਹਾਭੁਯੋ ਜੋ ਰੈ ਲੋਗ ਯੋ ॥ ੭ ॥ ਦੋਹਰਾ ॥ ਵਾਹੀ ਕੇ ਝੁਠ ਕਿਯੋ ਭੇਦ ਨ ਪਵੈ ਕੋਇ ॥
 ਵਹਿ ਦਿਨ ਪਨ ਹੋਰਿ ਗਯੋ ਰਾਮ ਕੇ ਰੋਸੈ ॥ ੮ ॥ ॥ ਇਹੋ ਜੀਹ ਚਿਤ੍ਰ ॥ ਯਿਨ ਕੇ ਪੁਰਖ ॥ ਚਿਤ੍ਰ ਮੰਤ੍ਰ
 ਰੂਪ ਸਮਾਏ ॥ ੧ ॥ ਚੋਪਣੀ ॥ ਸਮਾਪਤ ਮਸਤ ਸੁਭ ਮਸਤੁ ॥ ੧੫ ॥ ੧੨੯੯ ॥ ਅਠਜਾ ॥
 ॥ ਦੋਹਰਾ ॥ ਪੁਨਿ ਮੰਤ੍ਰੀ ਮੇ ਸੇਕਰਿਯੋ ਸੁਨਿਯੋ ਕਥਾ ਨਿਰਪਾਲਾ ॥ ਤੇ ਹੀ ਚੋਰ ਚਰਿਤ੍ਰ ਇਕ ਕਿ
 ਯੋ ਸੁਕੋ ਹੋਇ ਤਾਲਾ ॥ ੧ ॥ ਚੋਪਣੀ ॥ ਜਬ ਤੇ ਸਕਰ ਪਨ ਤੁਰਾ ਚੁਰਾਯੋ ॥ ਪੁਨਿ ਤ ਕੇ ਚਿਤ ਮੇ ਯੋ ਆ
 ਯੋ ॥ ਅਤਿ ਭੁਤ ਏਕ ਚਰਿਤ੍ਰ ਬਨੈ ਯੋ ॥ ਤਿਯ ਉਦਰਿ ਜਾਤੇ ਹਿਯੋ ਯੋ ॥ ੨ ॥ ਦੋਹਰਾ ॥ ਪਾਮਜ ਵਾਈ
 ਆਪਨੇ ਰਾਖਿਯੋ ਨਾਮ ਬਨਾਇ ॥ ਬਿਧਵਾ ਤਿਯ ਕੇ ਪਾਮੇ ਰੋਗ ਕੀ ਨਿਜਾਇ ॥ ੩ ॥ ਚੋਪਣੀ ॥ ਵਾ
 ਕੇ ਹਿਯੋ ਅਨੰਦ ਤਭਯੋ ॥ ਮੇਰੇ ਪਾਮ ਪੂਤ ਬਿਧਵਾਯੋ ॥ ਪਾਮਜ ਵਾਈ ਨਾਮ ਜਤਯੋ ॥ ਆਦਰ ਕੇ ਭੋਜ
 ਨ ਹਿਖਵਾਯੋ ॥ ੪ ॥ ਮੇਸੀਭਾਂਤਿ ਬਰਸ ਜਬ ਬੀਤੀ ॥ ਵਹਰਿ ਯਾਵੁ ਖਤੇ ਭਈ ਨਿਚੀਤੀ ॥ ਵਹਤਿ
 ਹਘਰੇ ਕੇ ਕਾਮ ਚਲਾਵੈ ॥ ਬਿਧਵਾ ਬਪੁਖੇ ਦੁਨ ਯਿਯਾਵੈ ॥ ੫ ॥ ਦੋਹਰਾ ॥ ਕੇ ਬੁਕਾ ਦਿਨ ਤਹਿਰ
 ਲਗਾਯੋ ਤਾ ਕੀ ਸੁਤਾ ਚੁਰਾਇ ॥ ਤਿਯ ਰੋਵਤ ਕੁਟਵਾਹ ਕੇ ਤਟ ਚਟਕ ਕੀ ਜਾਇ ॥ ੬ ॥ ਚੋਪਣੀ ॥ ਮਜ
 ਮਜ ਵਾਈ ਵਹਿਤਾ ਹਤੀ ॥ ਦੇਖਦੇ ਵਕਹਾਇ ਹਕਰੀ ॥ ਸੂਰਏ ਤਗਾਯੋ ਨਹਿ ਆਯੋ ॥ ਮੇਤਿਨ ਕੇ
 ਕਛੁ ਸੇਪ ਨ ਪਾਯੋ ॥ ੭ ॥ ਕਾਜੀ ਕੇ ਵਾਰ ਜਬ ਸੁਨਿਯੋ ॥ ਦੁਹੁ ਬਿਹਸ ਕੇ ਮਾਥੇ ਪੁਨਿਯੋ ॥ ਜਾ ਕੇ ਸੁਤਾ
 ਦਾਨ ਤੇ ਦਯੋ ॥ ਕਹਾਭੁਯੋ ਜੋ ਗ੍ਰਿਹ ਲੋਗ ਯੋ ॥ ੮ ॥ ਸਬ ਹਿਨ ਤਿਹ ਝੁਠੀ ਕਰਿ ਮਾਨਿਯੋ ॥ ਭੇਦ ਅਭੇਦ

Digitized by Panjab Digital Library | www.panjabdigilib.org

ਨਲਿਖੇਰੇ ਯੋਕਹਿ ਕੋ ਪਰਦੇਸ ਸਿਧਰੇ ਖਾਟ ਤੇ ਛੁਪਿ ਰਹਿਯੋ ਚਿਰਾਰੇ ਤ ਬਥਾ ਦੁਨਇ
 ਕਜ ਬੁਲਾਯੋ ਕਾਮ ਕੇ ਲਤਿ ਹਸਾ ਬਕ ਮਾਯੋ ॥ ੩ ॥ ਕਾਮ ਕੇ ਲਤਾ ਸੇ ਰਿਖ ਮਾਨਿਯੋ ਖਾਟ ਤੇ
 ਨਿਜ ਪਤੁ ਹਿ ਪਛਾਨਿਯੋ ਸਭ ਅੰਗ ਨ ਬਿਹਬਲ ਰੇ ਗਈ ॥ ਚਿਤ ਕੇ ਬਿਖੇ ਦੁਖ ਤਿ ਅਤਿ ਬੁ
 ਝੀ ॥ ੪ ॥ ਰੁਬਤਾ ਸੇ ਰਿਖ ਬਚਨ ਚਾਰੇ ਮੁਹ ਕਾ ਕਰਤ ਦਈ ਕੇ ਮਾਰੇ ਪਾਨ ਨਾਥ ਮੋਰੇ ਪਾਇ
 ਨਾਹੀ ਹਿ ਜਿ ਬਸਤ ਬਾਹ ਕੀ ਛਾਹੀ ॥ ੫ ॥ ਦੇਹ ਰਾ ॥ ਨਿਤ ਅਸੁਆ ਆਖ ਨ ਬੁਰੇ ਰਹੇ ਮਲ
 ਨੇ ਰੇ ਸਾਧੋ ਲਗੇ ਬਿਹਰੇ ਨਾਹੀ ਪਾਨ ਨਾਥ ਪਰਦੇਸ ॥ ੬ ॥ ਲਗਤ ਬੀਰੀ ਆਬ ਨ ਸੀ ਬਿਖ ਸੇ
 ਲਗਤ ਅਨਾਜ ਪਾਨ ਨਾਥ ਪਰਦੇਸ ਗੋਤਾ ਬਿਨੁ ਕਛੂਨ ਸਾਜ ॥ ੭ ॥ ਬਾਢੀ ਐ ਸੇ ਬਚਨ ਸੁ
 ਨਿਮਨ ਮੇਰੇ ਯੋ ਖੁਸਾਲਾ ਜਾਗ ਸਹਿਤਾ ਤ੍ਰਿਯਾਖ ਦਲੈ ਨਾ ਚਉ ਠਿਯੋ ਤਤ ਕਾਲ ॥ ੮ ॥ ੧੩੩੩
 ਚੀਜਾ ॥ ੯ ॥ ਮਿਖਾਨੇ ਰਿਖਾ ਚਾਰੇ ਰੇ ਮੀਤ ॥ ਪਸੀਬਾ ਦੇ ਅਨਹ ਤੇ ਚਰਿਤ ਸਮਾਪਤ ਮਸਤੁ
 ਰੁਮਸਤੁ ॥ ੧੦ ॥ ੧੩੩੪ ॥ ॥ ਅਫਜੂ ॥ ॥ ਦੇਹ ਰਾ ॥ ਬਨਿਕ ਦੇ ਕਬਲ ਰਸੀ ਬਿਸਨ
 ਦੰਤ ਤਿਹ ਨਾਮਾ ਬਿਸਮਤੀ ਤਾ ਕੀ ਤ੍ਰਿਯਾਪਨ ਜਾ ਕੇ ਬਹੁ ਪਾਮ ॥ ੧੧ ॥ ਚੋਪਈ ॥ ਬਨਿਕੇ ਰੇ
 ਤਬ ਨ ਜਕੇ ਗਯੋ ਮੇਨ ਦੁਖਿ ਜਤਿਯੋ ਕੇ ਅਤਿ ਦਯੋ ॥ ਤਿਹ ਰਿਖ ਪੇ ਤੇਰ ਧਿਯੋ ਨ ਜਾਈ ॥ ਕੇਲ ਕਿ
 ਯੋ ਇਕ ਪੁਰਖ ਬੁਲਾਈ ॥ ੧੨ ॥ ਕੇਲ ਕਾ ਮਤ ਗਰਬੁ ਰਹਿ ਗਯੋ ਕੀ ਨੇ ਜਤਨ ਦੁਰਿ ਨ ਹਿਕੁਯੋ ਨਵ
 ਮਾਸ ਨ ਪਾਛੇ ਸੁਤ ਜਯੋ ਭਵੈ ਦਿਨ ਸਬ ਨਿਕ ਪਾਇਆਯੋ ॥ ੧੩ ॥ ਬਨਿਕ ਕੋ ਪਕ ਰਿਬ ਚਨ ਸੁਨ
 ਯੋ ॥ ਕਛੂ ਰਿਖ ਤੇ ਬਿਭਚਾਰ ਕਮਾਯੋ ॥ ਭੋਗ ਕੇ ਬਿਨੁ ਪੁਤ ਨ ਹੋਈ ॥ ਬਾਲ ਬਿਪ ਜਾਨਤ ਸਭ ਕੇਈ
 ॥ ੧੪ ॥ ਸੁਨਹੁ ਸਾਹੁ ਮੇਕ ਥਾ ਸੁਨਾਊ ॥ ਤੁਮ ਰੇ ਚਿਤ ਕੇ ਕੁਗਮ ਮਿਟਾਊ ॥ ਇਕ ਜੋ ਰੀਤ ਮਰੇ ਰਿਹਾ ਆ
 ਯੋ ॥ ਤਿਹ ਪਸਾ ਦਿਤੇ ਰਿਹਾ ਸੁਤ ਪਾਯੋ ॥ ੧੫ ॥ ਦੇਹ ਰਾ ॥ ਮੁਰਜ ਨਾਥ ਜੇਗੀ ਹੁਤੇ ਸੇ ਆਯੋ ਇਹ
 ਧਾਮਾ ॥ ਦਿਸ ਟਿਭੇ ਗਮੇ ਸੇ ਕਿਯੋ ਸੁਤ ਦੀ ਨੇ ਰਿਹਾ ਮਾ ॥ ੧੬ ॥ ਬਨਿਕ ਬਚਨਿ ਸੁਨਿ ਚੁਪ ਰਹਿਯੋ ਮਨ
 ਮੇਰੇ ਯੋ ਪ੍ਰਸੰਨਿ ਧਾਮਾ ॥ ਦਿਸ ਟਿਭੇ ਗਜਿਨ ਸੁਤ ਦਯੋ ਪਰ ਨੀਤ ਲੋ ਸੇ ਪੀਨਿ ॥ ੧੭ ॥ ੧੩੩੪
 ॥ ੧੮ ॥ ੧੩੩੫ ॥ ॥ ਅਫਜੂ ॥ ॥ ਦੇਹ ਰਾ ॥ ॥ ਬਿਵਾ ਬਨ ਗਿਹ ਨੀ ਦੇ ਕੇ ਕਾਨ ਲਯੋ ਅਵਤਾ

ਕਲਪਟਵੇ ਏਕਥਛਾਵੇ ॥ ਵੀਨਦਿਆਲਕੋਚਰਿਤ੍ਰਦਿਖਾਵੇ ॥ ੧੦ ॥ ਰੂਪਰੇਖਜਕੋਕਿਛੁਨਾ
 ਹੀ ॥ ਬੁਖਾ ॥ ਬੁਖਸਕੁਕੇ ॥ ਘਟਮਾਹੀ ॥ ਜਾਪਗਕੁਪਚੰਡਕਰਿਹੇਰੇ ॥ ਤਾਕੀਕੋਨਛੁਰਿਕੋਛੁਰੇ ॥
 ੧੧ ॥ ਜਛੁਰੁਜੰਗਅਕਾਸਬਨਾਯੋ ॥ ਦੇਵਅਦੇਵਥਪਿਥਾਦਿਰਚਯੋ ॥ ਰੂਮਥਾਰਪਚਤਤਪੁ
 ਕਾਸਾ ॥ ਆਪਹਿਦੇਖਤਬੰਠਤਮਾਸਾ ॥ ੧੨ ॥ ॥ ਜੀਵਜੰਤੁਸਭਥਪਕੇਪੀਥਬਨਾ
 ਏਵੇਇ ॥ ਸ਼ਗਰਪਚਾਏਆਪਮੇਮੋਹਿਨਚੀਨੈਕੋਇ ॥ ੧੩ ॥ ਏਪਈ ॥ ॥ ਯਹਿਸਕੁਭੇਦਸ
 ਧਕੋਉਜਾਨੈ ॥ ਸਤਿਨਾਮਕੇਤਤੁਪਛਾਨੈ ॥ ਜੇਸਾਪਕਯੋਕੋਲਖਿਪਾਵੈ ॥ ਜਨਨੀਜਠਰਬਹੁ
 ਰਿਨਹਾਵੈ ॥ ੧੪ ॥ ਏਹਰਾ ॥ ॥ ਜਬਜੇਗੀਅੰਸੇਕਹਾਤਬਰਾਜੇਮੁਸਕਾਇ ॥ ਤਤੁਬਹਮ
 ਕੇਬਦਕੋਉਚਰਤਭੁਯੋਬਨਾਇ ॥ ੧੫ ॥ ਏਪਈ ॥ ॥ ਜੇਗੀਭ੍ਰਿਕਜੇਗੀਜਿਯੋਯੋਜੇਗੀ
 ਦੇਹਕਿਜੇਗੀਹਿਯੋਯੋ ॥ ਸੇਜੇਗੀਜੇਜੇਗਪਛਾਨੈ ॥ ਸਤਿਨਾਮਬਿਨੁਅਵਰੁਨਜਾਨੈ ॥ ੧੬ ॥ ਏ
 ਹਰਾ ॥ ॥ ਭ੍ਰਿਕੁਦਿਖਾਯੋਜਗਤਕੋਜੇਗਨਉਪਾਜਿਯੋਜੀਯਾ ॥ ਯਾਜਗਕੇਸੁਖਤੇਗਯੋਜਨ
 ਮਥਿਥਾਗੋਕੀਯਾ ॥ ੧੭ ॥ ਏਪਈ ॥ ॥ ਤਬਜੇਗੀਹਸਿਬਚਨਉਚਾਗੇ ॥ ਸੁਨੇਰਵਜੁਗਿਯਾ
 ਨਹਮਾਗੇ ॥ ਸੇਜੇਗੀਜੇਗਪਛਾਨੈ ॥ ਸਤਿਨਾਮਬਿਨੁਅਵਰੁਨਜਾਨੈ ॥ ੧੮ ॥ ਏਹਰਾ ॥ ॥ ਜਬ
 ਚਾਹਤਹੈ ॥ ਤਮਾਏਕਤੇਭੁਯੋਅਨੇਕਾ ॥ ਅਨਿਕਭਾਤਿਪਸਰਤਜਗਤਬਹੁਰਿਏਕੋਏਕਾ ॥
 ੧੯ ॥ ਏਪਈ ॥ ॥ ਯਹਿਨਹਮਰੈਨਕਾਹੁਮਾਗੇ ॥ ਰੂਲਾਏਕਭਗਮਬੀਚਯੋ ॥ ਘਟਪਟਥਿ
 ਆਪਕਅਤਿਰਿਜਾਮੀ ॥ ਸਕੁਹੀਮਹਿਰਮਿਰਹਿਯੋਸੁਆਮੀ ॥ ੨੦ ॥ ਏਹਰਾ ॥ ॥ ਯੋਗ
 ਕਹੁੰਭਯੋਕਹੁੰਭਾਥੀਏਕੋਗਯੋਕਹੁੰਭੀਰੂਪਲਯੋਕਹੁੰਭਲਭੁਲਰਹਿਯੋਯੋ ॥ ਪਾਵਕਏਦ
 ਹਿਯੋਕਹੁੰਭੋਨਰੂਪਕਹਿਯੋਕਹੁੰਚੀਤਏਕੋਗਯੋਕਹੁੰਭਾਨੀਏਕੋਬਹਿਯੋਯੋ ॥ ਅਬਰਉਤਾਰੇ
 ਰਵਨਾਦਿਕਸੰਘਾਰੇਕਹੁੰਭਨਮੇ ॥ ਬਿਹਾਰੇਅੰਸੇਬੇਦਨਮੇਕਹਿਯੋਯੋ ॥ ਪੁਰਖਏਆਪਕਹੁੰਭ
 ਸਕੁਕੇਰੂਪਧਰਿਯੋਮੁਰਖਨਭੇਦਤਕੋਨੈਕਹੁੰਭਲਹਿਯੋਯੋ ॥ ੨੧ ॥ ਏਪਈ ॥ ॥ ਕਵਨਮਰੈ
 ਕਾਕੋਕੋਉਮਾਰੈ ॥ ਰੂਲਾਏਕਭਗਮਬੀਚਯੋ ॥ ਯਹੈਨਮਗਮਾਰਤਹੈਨਹੀ ॥ ਯੋਰਾਜਾਸਮਝੈਅਨ
 ਮਾਹੀ ॥ ੨੨ ॥ ਏਹਰਾ ॥ ॥ ਬਿਨਨਾਮਤਾਕੇਜਪੇਬਾਲਥਿਪਕੋਉਹੋਇ ॥ ਰਾਵਰੰਕਰਾਜਾਸ

ਭੈਜੀਯਤਨਹਿਸੀਕੋਇ॥੨੦॥ਚੋਪਈ॥॥ਸਤਿਨਾਮਜੋਜਿਯਲਖਪਵੈ॥ਤੁਕੋਕਲਨਿਕਰਿ ੪੪੮
 ਨਹੀਅਵੈ॥ਬਿਨਾਨਾਮਤਕੋਜੋਰਹੈ॥ਬਨਗਿਰਪੁਰਮੰਦਰਦੈ॥੨੧॥ਦਿਹਰਾ॥॥ਚਰਿ
 ਯਕੇਸੇਪਟਬਨੇਗਗਨਭੂਮਪੁਨਿਦੈਇ॥ਦੁਹੰਪੁਰਨਮੇ॥ਅਇਕੋਸਾਬਤਗਿਅਨਕੋਇ॥੨੨॥
 ਚੋਪਈ॥॥ਸਤਿਨਾਮਜੋਪੁਰਖਪਛਾਨੈ॥ਸਤਿਨਾਮੁਲੈਬਚਨਪ੍ਰਮਾਨੈ॥ਸਤਿਨਾਮੁਲੈਮਾਰ
 ਗਿਚਲਹੀ॥ਤੁਕੋਕਲਨਕਬਹੁਦਲਹੀ॥੨੩॥ਦਿਹਰਾ॥॥ਐਸੇਬਚਨਨਮੁਨਤਹੀਰਾਜਾ
 ਕੁਯੋਭਿਵਾਸਾ॥ਭੂਮਿਦਰਬਪਹਿਰਾਜਤੇਚਿਤਮੇਕੁਯੋਨਿਰਾਸਾ॥੨੪॥ਜਬਰਾਨੀਐਸੇਸੁਨਿਯੋ
 ਦੁਖਤਭਈਮਨਮਾਹਿ॥ਦੇਸਦਰਬੁਗਿਹਛਾਤਿਜੂਤਲਖਿਯੋਨਰਨਾਹਿ॥੨੫॥ਤਬਰਾਨੀ॥
 ਤਿਦੁਖਤਭੈਮੰਤੀਲਯੋਬੁਲਾਇ॥ਕਿਯੋਹੁਨਿਪਤਿਗਿਹਰਾਖੀਯੋਕੀਜੈਕਛੁਭੁਪਾਇ॥੨੬॥ਚੋ
 ਪਈ॥॥ਤਬਮੰਤੀਇਮਬਚਨਉਚਾਰੋ॥ਸੁਨਿਰਾਨੀਤੈਮੰਤ੍ਰਹਮਾਰੋ॥ਐਸੇਜਤਨਅਜਹਮ
 ਕਰਿਯੋ॥ਨਿਪਗਿਹਰਾਖਿਜੋਗਯਹਿਮਰਿਯੋ॥੨੭॥ਰਾਨੀਜੋਹੋਕਹੋਸੁਕਰਿਯਹੁ॥ਰਾਜਾਜੂਤੇ
 ਨੈਕਨਤੁਭਿਅਹੁ॥ਯਾਜੁਗਿਅਹਿਕਰਪਾਮਬੁਲਈਯਹੁ॥ਲੋਨਡਾਰਿਭੂਅਮਾਝਗਡੀਯਹੁ॥
 ੨੮॥ਦਿਹਰਾ॥॥ਤਬਰਾਨੀਤਿਯੋਹੀਕੀਯੋਜੁਗੀਅਹਿਲੋਯਬੁਲਾਇ॥ਲੋਨਡਾਰਿਭੂਅਖੋਦ
 ਕੈਗਿਹਤਿਹਟਯੋਦਬਾਇ॥੨੯॥ਚੋਪਈ॥॥ਜਾਇਨਿਪਤਪ੍ਰਤਿਬਚਨਉਚਾਰੋ॥ਜੁਗੀ
 ਯਾਮਟੀਲਈਤਿਹਾਰੋ॥ਮਰਤੀਥਾਰਬਚਨਯੋਕਯੋਯੋਸੇਮੇਦ੍ਰਕਰਿਜਿਯੋਮੇਗਯੋਯੋ॥੩੦॥
 ਮੇਰੀਕੀਭੂਪਤਸੇਕਯਿਯਹੁ॥ਤੁਮਥੋਠੇਗਿਹਰੀਮੇਰਯਿਅਹੁ॥ਇਨਰਾਨਕੋਤੁਪਨਦੀਜੈ॥
 ਰਾਜਜੋਰਾਦੋਨਹੀਕੀਜਹੁ॥੩੧॥ਪੁਨਿਮੇਸੇਇਕਬਚਨਉਚਾਰੋ॥ਜੋਨਿਪਕਯਿਯੋਨਕੋਰੈਤਿ
 ਹਾਰੈ॥ਤਬਪਛੇਅਹਬਚਨਉਚਾਰਿਅਹੁ॥ਰਾਜਾਜੂਕੋਤਪਕਹਹਰਿਅਹੁ॥੩੨॥ਜੋਤਿਨਕਹੀ
 ਸੁਪਛੇਕਹੋਤੋ॥ਤੁਮਰੇਸਕਲਭਗਮਕੇਦਹਿਯੋ॥ਅਬਸੁਨਿਲੋਭੈਬਚਨਹਮਾਰੋ॥ਜੂਤੇਰਹਿਯੋ
 ਬਲਾਤਿਹਾਰੋ॥੩੩॥ਦਿਹਰਾ॥॥ਸੁਤਬਾਲਕੁਤਰੁਨੀਕਿਯਾਤੋਤਿਯਾਗਤਸਭਸਾਜਾ॥ਸ
 ਭਬਿਧਾਕਿਯੋਕਸੁਤਗਿਹਕਿਯੋਕਰਿਹਿਮੀਰਾਜਾ॥੩੪॥ਪੁਤਪਰੇਲੋਟਤਪਰਨਤ੍ਰਿਯਾਪ
 ਰੀਬਿਲਲਾਇ॥ਬਿਧਾਕਿਤੋਰੇਦਨਕਰੇਰਾਜਬਿਸਤੇਜਾਇ॥੩੫॥ਚੋਪਈ॥॥ਚੇਲੇਸ

੬ ਅੰਦਿਤ ਕਏ ॥ ਵਰਬ ਕਹੁ ਤੇ ਪੁਸਤਕੈ ਗਏ ॥ ਨਾਥ ਨਿਪ ਹਿੰਜੇ ਗੀ ਕਰਿ ਲਏ ॥ ਦੁਰ ਦੁਰ ਕੇ
 ਦੁਕ ਮੀਰੇ ॥ ੩੬ ॥ ਦੇਹਰਾ ॥ ॥ ਨਿਪ ਕਹੁ ਜੇ ਗੀ ਭਿਸ ਦੇ ਅਬ ਹੀ ਕਹੇ ॥ ਨਾਥਾ ॥ ਯੋ ਮੁਰਖ ਜ
 ਨੈ ਨਹੀ ਕਹਾ ਭਈ ਬਿਹਸਾਥਾ ॥ ੩੭ ॥ ਸੁਤ ਬਾਕਤ ਰੁਨੀ ਤ੍ਰਿਯਾ ਕਿਯੋ ਨਿਪ ਛਾਡੁ ਤੇ ਮੇਰਿ ॥ ਚੇ
 ਰੀ ਸਭ ਰੇ ਦਨ ਕਰੇ ਦਯਾ ਨਉ ਪਜ ਤੇ ॥ ੩੮ ॥ ਸੁਨੁ ਰਾਨੀ ਤੇ ਮੈ ਕਹੈ ਬ੍ਰਹਮ ਗਿਯਾ ਨ ਕੋ ਭੇਦਾ ॥
 ਜੇ ਕਛੁ ਸਾਸਤ੍ਰ ਸਿਮ੍ਰਿਤਿ ਕਹਤ ਔਰ ਉਚਾਰਤ ਬੇਦਾ ॥ ੩੯ ॥ ਚੋਪਈ ॥ ॥ ਸੁਤ ਹਿਤ ਕੋ ਮਾਤਾ
 ਦੁਲਹਾ ਵੈ ॥ ਕਾਲ ਮੁਖ ਰਿਦਾਂਤ ਬਜਾ ਵੈ ॥ ਵਹੁ ਨਿਤ ਲਖੇ ਪੁਤ ਬਢ ਜਾ ਵਤਾ ॥ ਲਹੈ ਨ ਮੁੜ ਕਾ
 ਲ ਨਿਜ ਕਾ ਵਤਾ ॥ ੪੦ ॥ ਦੇਹਰਾ ॥ ॥ ਕੋ ਮਾਤਾ ਬਨਿਤਾ ਸੁਤਾ ਪਾਂਚਤਤ ਕੀ ਦੇਹਾ ॥ ਦਿਵ ਚਾਰ
 ਕੋ ਪੇਖ ਨਾ ਅੰਤ ਖੋਹ ਕੀ ਖੋਹਾ ॥ ੪੧ ॥ ਚੋਪਈ ॥ ॥ ਪ੍ਰਾਨੀ ਪ੍ਰਥਮ ਜਨਮ ਜਬ ਆਵੈ ॥ ਬਾਲ
 ਪਨੀ ਮੇਜਨ ਮੁਗਾ ਵਾਵੈ ॥ ਤੁਰਨਾ ਪਨ ਬਿਖਿ ਘਨ ਕਹ ਕੀਨੀ ॥ ਕਬਹੂੰ ਨ ਬ੍ਰਹਮ ਤਤ ਕੋ ਚੀਨੀ ॥
 ੪੨ ॥ ਦੇਹਰਾ ॥ ॥ ਬਿਰਧ ਭੁਏ ਤਨ ਕਾਂਪਈ ਨਾਮ ਨ ਜਪਿ ਯੋ ਜਾਇ ॥ ਬਿਨ ਭੁਜਨ ਭਗਵਾ
 ਨ ਕੇ ਪਾਪ ਗਹਿਤ ਤਨ ਆਇ ॥ ੪੩ ॥ ਮਿਤ ਲੋਕ ਮੇ ਆਇ ਕੈ ਬਲਾ ਬਿਧ ਕੋ ਉਹੇ ॥ ਉਚ
 ਨੀ ਚਰਾਜ ਪ੍ਰਜਾ ਜੀਤ ਨ ਗਹਿ ਸੀ ਕੀਇ ॥ ੪੪ ॥ ਰਾਨੀ ਮੇ ਸੇਬ ਚਨ ਸੁਨਿ ਭੂਮ ਪਰੀ ਮੁਖ
 ਛਾਇ ॥ ਘੋਸਤੀ ਘਕੀ ਨੀ ਦਜਿਯੋ ਸੋਇ ਨ ਸੋਯੋ ਜਾਇ ॥ ੪੫ ॥ ਜੇ ਉਪਜਿਯੋ ਸੋ ਬਿਨ ਸਹੈ
 ਜਗਹ ਹਿਥੈ ਦਿਨ ਚਾਰਿ ॥ ਸੁਤ ਬਨਿਤਾ ਵਾਸੀ ਕਹਾ ਦੇਖਹੁ ਤਤ ਬਿਚਾਰ ॥ ੪੬ ॥ ਚੋਪਈ ॥
 ਪਤਿ ਪੁਤ ਨ ਤੇਰੇ ਬਿਜੇ ਪੁਤ ਨ ਤੇ ਪੈਯੋ ॥ ਵਰਬ ਕਹੁ ਤਨ ਜਾਇ ਰਾਜ ਸਪੁਤ ਨ ਬਹੁ ਰੇਯੋ ॥
 ਪਿਤ ਪੁਤ੍ਰ ਹੀ ਦੇਹ ਪੀਤ ਪੁਤ੍ਰੇ ਉਪਜਾ ਵਹਿ ॥ ਬਹੁਤ ਦਿਨ ਨ ਕੋ ਬੈਰ ਗਯੋ ਪੁਤ੍ਰੇ ਬਹੁ ਰਾਵਹਿ ॥
 ਜੇ ਪੁਤ ਨ ਕੋ ਛਾਡਿ ਨਿਪਤਤ ਪਸਿਯੋ ਕੋ ਜਾਵੈ ॥ ਪਰੈ ਨ ਰਕ ਸੋ ਜਾਇ ਅਧਿਕ ਤਨ ਮੇ ਦੁਖ ਪਾ
 ਵੈ ॥ ੪੭ ॥ ਨ ਕੋ ਹਮਰੇ ਪੁਤ ਨ ਕੋ ਹਮਰੀ ਕੋਈ ਨਰੀ ॥ ਨ ਕੋ ਹਮਰੇ ਪਿਤ ਨ ਕੋ ਹਮਰੀ ਮਹਤ ਬੀ
 ਨ ਕੋ ਹਮਰੀ ਭੈ ਨ ਨਾਮਰੇ ਕੋਈ ਛਾਈ ॥ ਨ ਕੋ ਹਮਰੇ ਦੇਸ ਨ ਹੋ ਕਾਹੂ ਕੋ ਰਾਈ ॥ ਬਿਥਾ ਜਗਤ
 ਮੇ ਆਇ ਜੇਗ ਬਿਨੁ ਜਨ ਮੁਗਾ ਵਾਯੋ ॥ ਤੁ ਜਿਯੋ ਰਾਜ ਅਰੁ ਪਾਟ ਯਹੈ ਜੀਯਹੈ ਪੁਰਿ ਭਾਯੋ ॥
 ੪੮ ॥ ਜਨ ਨੀ ਜਠਰ ਮਹਿ ਆਇ ਪੁਰਖ ਬਹੁ ਤੇ ਦੁਖ ਪਾਵਹਿ ॥ ਮੂੜ ਪਾਮ ਕੋ ਪਾਇ ਕਹਤ

Digitized by Panjab Digital Library | www.panjabdigilib.org

ਸਬੈ ਅਬ ਜੇਗ ਨਹੈ ਹੋ ॥ ੭੧ ॥ ਚੁੰਨਾ ਬਾਰਾ ॥ ਰਾਨੀ ਕੋ ਰੂਪ ਨਿਹਾਰ ਮਹੀ ਪਤਿ ਸੋਚ ਬਿਚਾਰ ਕ
 ਮੇਰਿ ਤਮਾਹੀ ॥ ਰਾਜ ਕੋ ਰੋਸੁ ਖਸੈ ਸੁਨਿ ਸੁੰਦਰਿ ਤੇ ਹਿਤ ਜੇ ਲਭਕਾ ਮਹਿ ਜਾਹੀ ॥ ਸੋਨੀ ਮੈ ਨਹ ਦੈ ਬ
 ਨ ਤੇ ਨਿਪੜਾ ਚਪੜੇ ਰਭੁ ਭੇਅ ਵਿਗਾਹੀ ॥ ਆਤ ਪਰੀ ਬਿਲ ਲਾਤ ਧਰਾ ਪਰਨਾ ਰਿਹਾ ਠੀਹ ਡਿਛਾ ਭੁਤ
 ਨਾਹੀ ॥ ੭੨ ॥ ਅਭਿਸ਼ੇਕ ॥ ਜਬ ਰਾਨੀ ਨਿਪਲ ਸਤਿ ਜੇਗ ਨਿਭਈ ॥ ਛੋਰ ਨਿਚ ਲਿਯੋ ਪਾਮ ਸੀ ॥ ੭੩ ॥
 ਰਾਮ ਪਨੇ ਲਈ ॥ ਪਾਰੇ ਜੇਗ ਕੋ ਭੇਸ ਮਾਤ ਪਹਿ ਆਯੋ ॥ ਚੋਭੇ ਸੇ ਜੇਗ ਕੋ ਹੋਰਿ ਸਭ ਨ ਦੁਖ ਪਾਯੋ ॥
 ੭੪ ॥ ਦੇਹ ਗਾ ॥ ਬਿਦਾ ਦੀ ਜਯੈ ਦਾਸ ਕੋ ਬਨ ਕੋ ਕਰੈ ਪਯਾਨਾ ਬੇਦ ਬਿਧਾਨ ਨ ਪਿਆਇ ॥ ਜੋ ਭ
 ਵ ਕੇ ਭਗਵਾਨ ॥ ੭੫ ॥ ਆਤ ਬਾਰਾ ॥ ਮੈਯਾ ॥ ਪੂਤਰ ਹੋ ਬਾ ਬਿਜਾ ਉਕਛੁ ਦਿਨ ਪਲ ਕੋ ਰੋਇ
 ਨ ਦੇਸਨ ਕੋ ॥ ਤੁਹਿ ਕਿਯੋ ਕਾਰਿ ਜਾਨਿ ਕੋਹੀ ਮੁਖ ਤੇ ਅਤਿ ਹੀ ਦੁਖ ਲਾਗਤ ਹੋ ਮਨ ਕੋ ॥ ਕਿਹ ਤੇ ਤੁਹਿ ਕਾਇ
 ਇਤੇ ਸੁਖ ਛਾਡਿ ਕਹਾਕ ਹਿੰ ਹੋਇ ਨ ਲੇਗ ਨ ਕੋ ॥ ਸੁਨਿ ਸਾਚੁ ਸੁਪੁਤ ਕੋ ਮੁਖ ਤੇ ਤੁਹਿ ਕੋ ਸੇ ਕੋ ਦੇਉ ਬਿ
 ਦਾ ਬਨ ਕੋ ॥ ੭੬ ॥ ਦੇ ਪਈ ॥ ਰਾਜ ਕੋ ਰੋਸੁ ਤਬ ਨ ਪਯਾਹੇ ॥ ਮੇਰੇ ਕਹਿਯੋ ਮੰਤਰ ਬੀਚਾਰੋ ॥ ਲੇਗ
 ਨ ਕੋ ਕਹਿਯੋ ਅਨ ਸਰਿਯੋ ॥ ਰਾਜ ਜੇਗ ਪਾਠ ਹੀ ਮੇਕ ਰਿਯੋ ॥ ੭੭ ॥ ਰਾਜ ਬਾਰਾ ॥ ਆਤ ਹਿ ਸੀਸ
 ਸੁਕਾਇ ਕੋ ਪੁਨਿ ਬੋਲਿਯੋ ਨਿਪ ਬੈਨਾ ॥ ਉਚਨੀ ਚਰਾਜ ਪ੍ਰਜਾ ਜੈ ਹੈ ਜਮ ਕੋ ਮੇਨਾ ॥ ੭੮ ॥ ਮੈਯਾ ॥ ਆ
 ਤ ਕੀ ਬਾਤ ਨ ਮਾਨੀ ਕਛੁ ਤਜੇ ਰੋਵਤ ਹੀ ਰਨ ਵਾਸ ਹਿਆਯੋ ॥ ਆਵਤ ਹੀ ਦਿਜੇ ਲੇਗ ਬੁਲਾਇ ਜਿਤੇ
 ਪਨ ਹੋ ਪਗ ਮੇਸੁ ਲਵ ਯੋ ॥ ਸੀਗਲ ਏ ਬਨਿਤਾ ਅਪਨੀ ਬਨਿ ਕੇ ਜੁਗਿਯਾ ਬਨ ਭਰ ਸਿਧ ਯੋ ॥ ਤਿਯ
 ਗਰੇ ਦੇਸ ਭੁਯੋ ਅਥਿ ਤੇ ਸਭੇ ਜੇਗ ਤੇ ਸਯੋ ਪੈਠ ਹਿਰਾਯੋ ॥ ੭੯ ॥ ਕਾਛੁ ॥ ਲਾਂਬੀ ਲਾਂਬੀ ਸ
 ਲ ਜਗਾ ਉਚੇ ਬਟ ਤਾਲ ਤਹਾ ਮੇਸੇ ਠਉਰ ਤਪ ਕੋ ਪਧਾਰੈ ॥ ਮੇਸੇ ਕਉਨ ਹੋ ॥ ਜਾ ਕੀ ਪ੍ਰਭਾ ਖਾਂਡ ਵਕੀ ਫੀ
 ਕੀ ਲਾਗੈ ਨ ਦਨ ਸਿਹਾਰ ਬਨ ਮੇਸੇ ਭੁਜੈ ਮੇਨ ਹੋ ॥ ਭਾਰਨ ਕੀ ਕਹਾਨੈ ਕੁਨ ਕੁਨ ਨਿਹਾ ਰਿਯੋ ਜਾਇ ਸੁਰਜ
 ਕੀ ਜੇ ਭਿਤ ਹਾਏ ਵਕੀ ਨ ਜੇਨ ਹੋ ॥ ਦੇਵਨ ਨਿਹਾ ਰਿਯੋ ਕੋ ਉਦੈ ਤਨ ਬਿਹਾ ਰਿਯੋ ਜਹਾ ਪੰਛੀ ਕੀ ਨਗੀ ਮਿਤ
 ਹਾਚੀ ਟੀਕੀ ਨਾਛੀ ਨ ਹੋ ॥ ੮੦ ॥ ਦੇ ਪਈ ॥ ਜਬ ਮੇਸੇ ਬਨ ਮੇ ਦੇਉ ਗਏ ॥ ਚੇਰਤ ਤਵਨ ਮਹਲ
 ਕੋ ਭੁਏ ॥ ਭੁਰਤ ਤਹਿ ਨਿਪ ਬਚਨ ਸੁਨ ਯੋ ॥ ਭਪ ਕੋ ਭੁਏ ਭੋਰਹ ਮਪਾਯੋ ॥ ੮੧ ॥ ਰਾਨੀ ਬਾਰਾ ॥ ਯਾ
 ਮੈ ਬੈਠਤ ਪਸਿਆ ਕਹਿਯੋ ॥ ਰਾਮ ਰਾਮ ਮੁਖ ਤੇ ਉਚਰਿਯੋ ॥ ਯਾ ਪਸਿ ਮੇ ਦੇਨ ਕਿਤਾ ਕੁ ਬਿਤੈ ॥ ਭੁਸਾ ਮੀਭੁ

੬੫

੪੧

ਤਪਸਸਤੁਰੈ॥ ੨੧॥ ਦੇਹਰਾ॥ ॥ ਰਾਸੀਜਾਇਬੁਲਾਇਕੋਬੇਦਕਯੋਸਮਝਾਇ॥ ਵਹੈਪੁਰਖ
 ਜੁਗਿਆਬਨਿਯੋਨਿਪਹਿ॥ ਲਤਕੁਯੋਆਇ॥ ੨੨॥ ਦੇਹਰਾ॥ ॥ ਨਿਪਕੋਰਿਖਕਹਿਯੋਸਮਝ
 ਐਵਹੈਪੁਰਖਜੁਗਿਆਬਨਿਯੋਨਿਪਪਹੁਰਿਯੋਆਇ॥ ਮਰਤਬੁਚਨੇਸੇਤਿਨਕਹਿਯੋ॥ ਸੇਮੇ
 ਆਜੁਸਾਚੁਕਹਿਲਹਿਯੋ॥ ੨੩॥ ਦੇਹਰਾ॥ ॥ ਉਡਿਰਾਜਾਪਾਇਨਪਰਿਯੋਤਾਕਹਿਗੁਪਛਨ
 ਥੇਡਿਗੋਸਟਿਦੋਨਕਰੀਜੇਮੇਕਹਤਬਖਾਨਾ॥ ੨੪॥ ਦੇਹਰਾ॥ ॥ ਨਾਇਨਦੀਸੇਜੀਨਿਪਤਿਥੇ
 ਠਹੁਗੋਹਿਯਾਆਇ॥ ਤਬਤੁਮੇਮੇਭਾਖਿਹੈਬ੍ਰਹਮਬਾਦਸਮਝਾਇ॥ ੨੫॥ ਦੇਹਰਾ॥ ॥ ਐ
 ਜੇਜਤਨ੍ਹਿਪਤਕੋਟਾਰਿਯੋ॥ ਛਾਤਬਿਖੇਇਕਨਰਬੇਠਾਰਿਯੋ॥ ਸਾਹੁਸਾਹੁਇਹਬਚਨਸੁਨਿਕਹੀ
 ਅਹਾ॥ ਤੀਨਬਾਰਕਹਿਕੋਚੁਪਰਹੀਯਹੁ॥ ੨੬॥ ਨਾਇਧੇਇਰਾਜਾਜਬਾਯੋ॥ ਤਬਤਿਹਨਕੋਯੋਬ
 ਚਨਸੁਨਯੋ॥ ਸੁਨਿਨ੍ਹਿਪਜਬਮਦੀਮੇਲਈ॥ ਧਰਮਰਾਜਾਗਿਆਮੁਹਿਦਈ॥ ੨੭॥ ਦੇਹਰਾ॥
 ॥ ਭੈਰਾਜਕੋਤੀਰਤਜਿਕੋਯਾਯੋ॥ ਇਹੁਠੁਗਾਮੇਸੋਥਿਥਾਬਖਾਨਿਯੋਸੁਨਿਜੇਗਨਧਿਰਮੇਰਾ॥
 ੨੮॥ ਦੇਹਰਾ॥ ॥ ਧਰਮਰਾਇਮੁਹਿਬਚਨਉਚਾਰੇ॥ ਸੁਹੈਕਹਤੁਹੈਤੀਰਤਿਹਾਰੇ॥ ਮੇਰੀਕਹੀਰ
 ਵਸੈਕਹੀਯੋ॥ ਨਾਤਰਤੁਹਮਤਨਰਕਮਹਿਰਹੀਯਹੁ॥ ੨੯॥ ॥ ਜੈਸੋਕੋਇਜਗਤਪਕੀਨੇ॥ ਭੈਰੋਸਾ
 ਚਲਿਆਇਕਹਿਦੀਨੇ॥ ਨਿਯਾਇਸਾਸਤੁਲੇਰਾਜਕਮਾਵੈ॥ ਤਾਕੋਨਿਕਟਿਕਾਖਨਹਿਆਵੈ॥ ੩੦॥
 ਦੇਹਰਾ॥ ॥ ਜੈਨ੍ਹਿਪਨਿਅਾਇਕੋਰੇਨਹੀਬੋਲਤਤੂਠਬਨਾਇ॥ ਰਾਜਤਿਆਗਤਪਸਿਯਾਕਰੇਪਰੇ
 ਨਰਕਮਹਿਜਾਇ॥ ੩੧॥ ਬਿਰਧਮਾਤਾਅਰੁਤਾਤਕੀਸੇਵਾਕਹਿਯਹੁਨਿਤਾ॥ ਭਿਯਾਗਨਬਨਕੇਜ
 ਈਯੋਯਹੈਧਰਮਸੁਨਿਮਿਤਾ॥ ੩੨॥ ਜੈਹੈਜੇਗੀਵਹੈਹੈਪਰੇਦਯੋਧਰਮਰਾਇ॥ ਭੁਈਹੈਬੋਲੇਤੁਰ
 ਤੁਅਪਨੇਰੂਪਵਪਾਇ॥ ੩੩॥ ਜਬਜੇਗੀਮੇਸੇਕਹਿਯੋਰਾਹਿਭੇਦਸਮਝਾਇ॥ ਸਤਿਸਤਿਤਬ
 ਤਿਨਕਹਿਯੋਤੀਨਬਾਰਮੁਸਕਾਇ॥ ੩੪॥ ਜੀਯੋਬੇਜਗਮੇਸਹਿਲਹੈਯਹੈਕਹਿਨਹੈਕਾਮਾਪਾ
 ਤਸਿਭਾਰੇਰਾਜਕੋਰਾਤਸਿਭਾਰੇਰਾਮਾ॥ ੩੫॥ ਦੇਹਰਾ॥ ॥ ਮਹਾਰਾਜਾਐਸੀਸੁਨਿਬਾਸੀ॥ ਰਿ
 ਤਕੋਬਿਖੇਸਾਚਕਹਿਮਾਸੀ॥ ਦਿਨਕੋਰਾਜਾਪਨੇਕਹਿਹੈ॥ ਪਰੇਗਾਭਿਕੇਰਾਮਸਿਭਰਿਹੈ॥ ੩੬॥ ਰਾ
 ਨੀਮਹਾਰਾਜਸਮਝਾਇਸਾਜੇਗਾਮਾਰਗਿਭੇਛਲੇਬਹੁਰਾਇਯਿ॥ ਨਿਪਧਾਰਿਬਸਤੁਪਾਮੇਮੇਅ

ਯੋ। ਬਹੁਰਿਆਪਨੇਹਾਜਕਮਾਯੋ॥ ੯॥ ਆਦਿਹਰਾ॥ ॥ ਜਿਯਤੇਜੁਗਿਯਾਮਾਰਿਯੋਕੁਅਕੇਬਿਖੇ
 ਰਾਤਾਇ। ਰਿਯਾਨਿਪਕੇਬਹੁਰਾਯੋਮੇਚਰਿਤ੍ਰਬਨਾਇ॥ ੧੦॥ ੧॥ ॥ ਭੇਦੁਪਾਧਿਕਾ
 ਨਿਰਿਤਚਰਿਤ੍ਰਮੰਤ੍ਰੀਪਸਿਥਾਦੇ। ਇਕਾਸਦੇਚਰਿਤ੍ਰਸਮਾਪਤਮਤਮਸਤੁਸੁਕਮਸਤੁ॥ ੧੧॥
 ੧੪੪੦॥ ੧॥ ਮਫਜੁ॥ ਆਦਿਪਣੀ॥ ॥ ਜਹਾਂਗੀਰਾ। ਦਿਲਮਾਰਿਗਯੋ। ਸਾਹਜਹਾਹਜਰਤ
 ਜੁਭੁਯੋ। ਦਰਿਯਾਖਾਂਪਰਿਆਪਿਕਰਿਸਯੋ॥ ਮਾਰਨਕਹਿਯੋਹਾਥਨਹਿਆਯੋ॥ ੧॥ ਭਿਹਰਜ
 ਰਤਮਾਰਨਚਹੈਹਾਥਨਾਵੈਨਿਤ॥ ਰਾਤਦਿਵਸਜਾਗਤਉਠਤਬਸਤੋਮੇਵਤੇਚਿਤ॥ ੨॥ ਸਾਹਿ
 ਜਹਾਂਜੁਪਲਿਘਪਰਸੇਤਉਠਿਯੋਬਰਗਾਇ। ਦਰਿਯਾਖਾਂਮਾਰੀਯੋਕਰਿਕੋਕੋਰਉਪਾਇ॥ ੩॥ ਆਦਿ
 ਪਣੀ॥ ॥ ਸੇਵਤਸਾਹਜਹਾਂਬਰਗਯੋ। ਜਾਗਤਹੁਤੀਬੇਗੰਮਸੁਨਿਪਾਯੋ। ਚਿਤਕਰੀਸੰਤ੍ਰਕੇ
 ਮਾਰਿਯੋ॥ ਅਤਿਕੋਸੇਕਸੀਤਪਾਨਿਵਰਿਯੋ॥ ੪॥ ॥ ਭੇਦੁਪਾਧਿਕਾ॥ ॥ ਭੇਦੁਪਾਧਿਕਾਹਜਰਤਹਿਜਗ
 ਯੋ। ਤੀਨਕਰਨਮੈਕਰਿਸਿਰਨਿਯਾਯੋਜੇਤੁਮਕਹਿਯੋਸੁਮੇਬੀਚਾਰਿਯੋ। ਦਰਿਯਾਖਾਂਕਹਜਾ
 ਨਹੁਮਾਰਿਯੋ॥ ੫॥ ਆਦਿਹਰਾ॥ ॥ ਮੁਸਕਲਹਨਨਿਹਰੀਫੇਕਕਬਹਨਾਵੈਦਾਵਾ। ਜੜਕੋਕਹ
 ਸੀਘਥੇਬੇਜਾਕੋਰਿਜਲਸੁਭਾਵਾ॥ ੬॥ ਭੇਦੁਪਾਧਿਕਾ॥ ॥ ਸਿਯਾਨੀਸਖੀਬੁਲਾਇਪਠਈਮੰਤ੍ਰਸਿਖ
 ਇਕੋ। ਦਰਿਯਾਖਾਂਕੇਜਾਇਲੇਆਯਹੁਚਰਿਤ੍ਰਬਨਾਇਕੋ॥ ੭॥ ਆਦਿਪਣੀ॥ ॥ ਸਿਯਾਨੀਸਖੀ
 ਸਮਾਇਸਗੰਣੀ। ਦਰਿਯਾਖਾਂਕੇਜਾਤਗ੍ਰਿਹਤੁਈ। ਗੋਮੇਬੈਠਸੁਮੰਤ੍ਰਬਤਾਯੋ। ਤਵਗ੍ਰਿਹਮੇਬੇ
 ਗਮਹਿਪਠਾਯੋ॥ ੮॥ ਆਦਿਹਰਾ॥ ॥ ਰੂਪਤਿਹਚਹੈਰਿਕੋਬੇਗਮਰਹੀਲੁਭਾਇ। ਹੇਤਤਿਹਾਰੇਮਿ
 ਲਨਕੋਮੇਕਹਦਯੋਪਠਾਇ॥ ੯॥ ਹਜਰਤਤ੍ਰਿਯਕੋਚੇਰਚਿਤਕਹਾਫਿਰਤਹੈਮੇਠਾ। ਬੇਗਬੁਲਾਯੋ
 ਬੇਗਮਹਿਚਲਹੁਦੇਗਮੇਬੈਠਾ॥ ੧੦॥ ਭੇਦੁਪਾਧਿਕਾ॥ ॥ ਰਿਯਾਫਿਰਦਾਬੇਗਸੀਬਿਜੇਜਹਾਅਨੇਕਾ। ਪਖੀਫਰਕ
 ਸਕੋਨਹੀਪਹਚੈਮਨੁਖਨਏਕਾ॥ ੧੧॥ ॥ ਭੇਦੁਪਾਧਿਕਾ॥ ॥ ਕਾਹੁਦਿਸਦਤਹਾਜੇਪਰੇ। ਕੁਕਦੁਕਹਜਰ
 ਤਤਿਹਕੋਰੇ। ਗ੍ਰਿਹਕੋਪਲਟਿਬਹਰਿਨਹੀਆਵੈ। ਹਸਿਯੋਕੁੰਠਾਕੇਭਾਗੇਜਾਵੈ॥ ੧੨॥ ਆਦਿਹਰਾ॥
 ਤਹਾਪਹੁਚਕੋਕਛੂਪੇਯਤਨਹੀਉਪਾਇ। ਚਲਹੁਦੇਗਮੇਬੈਠਕੋਜਾਤੇਲਖਿਯੋਨਜਾਇ॥ ੧੩॥
 ਆਦਿਪਣੀ॥ ॥ ਬੇਗਮਜਬਤੇਤੁਮੇਸਿਹਾਰਿਯੋ। ਖਾਨਪਾਨਸਭਕਛੂਬਿਸਾਯੋ। ਲਗਨਲਗੇ

ਬਿਹਬਲ ਪ੍ਰੇਗਈ ॥ ਗਿਹਕੇ ਛਾਡਿ ਦਿਵਾਨੀ ਤਈ ॥ ੧੪ ॥ ਸੀਸ ਫੂਲ ਸਿਰਿ ਪਰਿ ਜਬ ਪਾਏ ॥
 ਕੇਟਿ ਸੁਰਜਨ ਚੜ੍ਹੇ ਸਵਾਏ ॥ ਜਬੋ ਬਿਹਸ ਕੇ ਬਿਰੀਚ ਬਾਏ ॥ ਦੇਖੀ ਪੀਕ ਕੰਠਿ ਮਹਿ ਜਾਏ ॥ ੧੫ ॥
 ॥ ਹਜਰਤ ਤਿਹ ਪੁਛੋ ਬਿਨ ਕਛੂ ਨ ਉਚਰਤਿ ਬੈਨਾ ॥ ਲਾਲ ਕੁਏ ਬਿਸੀ ਭਾਲਾ ਮਨੇ
 ਰੁਬਾਲ ਕੋ ਨੈਨਾ ॥ ੧੬ ॥ ਤਕੋ ਤਮਰੇ ਰੂਪ ਕਖ ਪੁਲਕ ਪਸੀ ਜਿਯੋ ਅਨਗਾ ॥ ਬੇਸੀ ਭਾਲ ਪ੍ਰੇਮੁ ਅਪੇ
 ਗਿਰੀਜ ਨ ਕਰਿ ਰੁਸਿਯੋ ਰੂਜੰਗਾ ॥ ੧੭ ॥ ਖਾਂਸੁ ਨ ਤਰਿਯ ਬਾਤ ਕੋ ਮਨ ਮੇਭੁਯੋ ਖਸਲਾ ॥ ਜਿਯੋ ਤੁ
 ਮ ਕੋ ਤਿਵੈ ਚੋਲੇ ਮਿਲਿ ਜਾਇ ਤਕਾਲਾ ॥ ੧੮ ॥ ॥ ਯਹਿ ਜਰਬਾਤ ਸੁਨਤੁ ਹਰਖ ਯੋ ॥
 ਦੁਰਬਲ ਹੁਤੇ ਪੁਸਟ ਪ੍ਰੇਗਯੋ ਜੇਤੁ ਮਕੋਹ ਸੁਕਾ ਜਕ ਮੇਯੋ ॥ ਬੇਗਮ ਸੀਭੇ ਗਲ ਰਿਖੇਯੋ ॥ ੧੯ ॥
 ਦੇਹਗਾ ॥ ॥ ਹਜਰਤ ਜਾਕੀ ਮੂਰਤਿ ਲਖ ਰਹਿਯੋ ਪ੍ਰੇਮ ਸੇ ਪਾਗਿ ॥ ਸੇਹਮ ਸੇ ਅਟਕਤ ਭਈ ਪੀ
 ਹਮ ਰੇਭਾਗਾ ॥ ੨੦ ॥ ਚੋਪਈ ॥ ॥ ਯਹਿ ਸੁਨਿਭੇ ਦਰਿ ਤਮਹਿ ਰਾਖਿਯੋ ॥ ਯੋਗ ਮਤੁ ਤਨ ਪ੍ਰਗਟ
 ਨ ਭਾਖਿਯੋ ॥ ਪਥ ਮਦੇਗ ਮੇਬ ਸਤ ਬਿਛੁਯੋ ॥ ਰਾਮੇ ਬੈਠਿ ਆਪ ਪੁਨਿ ਗਯੋ ॥ ੨੧ ॥ ॥ ਯਹਿ ॥
 ਖਾਨਤਿ ਹਰੇ ਰੂਪ ਲਖ ਬੇਗਮ ਰਹੀ ਲੁਭਾਇ ॥ ਸਾਹਜ ਹੋ ਕੋਛੇ ਰੁਕੇ ਤੇ ਪਰਿਗਈ ਬਿਕਾਇ ॥
 ੨੨ ॥ ਚੋਪਈ ॥ ॥ ਬੋਲ ਪਠਾਨ ਦੇਗ ਮੇਰਾ ਗਾਇ ॥ ਲੇਹ ਜਰਤਿ ਗਿਹ ਓਰ ਸਿਧਾਰਸਾ ॥ ਦੇਖਤ
 ਬੇਗਮ ਭੇਤ ਹਜਾਵੈ ॥ ਵਾਕੇ ਭੇਦ ਨ ਕੋਊ ਪਾਵੈ ॥ ਲੇਬੇਗਮ ਕੇ ਪਾਸ ਉਤਾਰਿਯੋ ॥ ਬੇਗਮ ਤਕੋ ਦਾ
 ਰਦਮਾਰਿਯੋ ॥ ਸਖੀ ਭੇਜ ਪਾਤਿਸਾਹ ਕੋ ਲੀਨੇ ਨਿਕਟਿ ਬੁਲਾਇ ॥ ਜੇਚਾਹੁ ਸੇਕੀ ਜੀਯੋ ਦੀਨੀ ਦੇਗ ਦਿਖ
 ਏ ॥ ੨੪ ॥ ਚੋਪਈ ॥ ॥ ਜਬ ਬੇਗਮ ਕਹਿ ਚਰਿਤੁ ਬਖਾਨਿਯੋ ॥ ਪਾਨ ਤੇ ਪਿਯਾਰੀ ਬਿਹਜਾ
 ਨਿਯੋ ॥ ਪੁਨਿ ਕਛੂ ਕਹਿਯੋ ਚਰਿਤੁ ਰਿਕਝਿਯੋ ॥ ਪੁਛੁਕਾ ਜਿਯੋ ਤਿਯਾ ਕਹਿ ਮਰਿਯੋ ॥ ੨੬ ॥ ॥ ਦੇਹਗਾ ॥
 ॥ ਤਬ ਬੇਗਮ ਤਿਹ ਸਖੀ ਸੇਯੋ ਸੇਕਹਿਯੋ ਸਿਖਾਇ ॥ ਰੂਤ ਭਾਖਿਯੋ ਗਾਇਯੋ ਹੋ ਕਚਾਦ
 ਨੀਜਾਇ ॥ ੨੭ ॥ ਚੋਪਈ ॥ ॥ ਤਿਹ ਤਿਖਲ ਏਹ ਨਿਕੋ ਆਵੈ ॥ ਮੂਰਖ ਪਰਿਯੋ ਦੇਗ ਮੇਜਾ
 ਵੈ ॥ ਜਾਨੈ ਆਜੁ ਬੇਗਮ ਰਿਖੇਯੋ ॥ ਕਾਮ ਕਲਾਤਿਹ ਸਾਥ ਕਮੇਹੋ ॥ ੨੮ ॥ ਲਏ ਦੇਗ ਕੋ ਆਵੈ ਕਹਾ
 ਕਾਜੀ ਮੁਫਤੀ ਸਬਹੇ ਜਹਾ ॥ ਕੇਟ ਵਾਰਜ ਹਕਸਟ ਦਿਖਾਵੈ ॥ ਬੈਠਿ ਚੋਤੇ ਨਿਖਾਉ ਚਕਾਵੈ ॥

[illegible]

॥ नमो भगवते वासुदेवाय ॥

ਕੇਪਰੀ ਬੈਲੀਕਾਧਉਪਰਿਕਰਿਤਾਥੀ ਬੁਢੇਦੁਲਖਿਯੋਦੈਵਕੀਮਾਰੀ॥੧੩॥ਦੇਹਰਾ॥ ॥ਯੋ
 ਹੀਬਾਹੁਇਸਾਤਕਰਿਲਯੋਦਰਬੁਸਭੁਛੀਨਾ ਬੁਢੇਦੁਲਖਿਯੋਕਰਿਮਲਖਯੋਕਰਾਜਤਨਇਹਕੀ
 ਨਾ॥੧੩॥ਚੋਪਈ॥ ॥ਯਾਹੀਜਤਨਸਕਲਪਨਹਰਿਯੋ॥ਰਾਨੀਹੁਤੇਰੀਕਰਿਹਕਰਿਯੋ॥ਹਾਥ
 ਮਿਤ੍ਰਕੇਦੁਬਖਨਾਯੋ॥ਨਾਹਕਾਪਨੇਮੂੰਡਮੂੰਡਾਯੋ॥੧੪॥ਦਿਉਯੋ॥੧੪੮੦॥
 ॥ਭੇਜਮੀਰੀਭੁਖਯੋਬਾਦਾਤੇਤਾਸੋਦੈਚਾਤੇਤੁਸਮਾਪਤਮਸਤਸੁਭਮਸਤਾ॥੧੪੮੧॥
 ॥ਅਫਜੂ॥ ॥ਦੇਹਰਾ॥ ॥ਮਹਾਰਾਸਟਕੇਦੇਸਮੇਮਹਾਰਾਸੁਪਤਿਰਾਵਾ॥ਦਰਬਖਟਾਵੇਗੁ
 ਨਜਨਨਿਕਰਤਕਾਬਿਨਕੇਭਾਵਾ॥੧॥ਚੋਪਈ॥ ॥ਇਵਮਤੀਤਾਕੀਪਟਰਾਨੀ॥ਸੁੰਦਰਸਕਲ
 ਭਵਨੇਮੇਜਾਨੀ॥ਅਤਿਰਾਜਾਤਾਕੇਬਾਸਿਰਹੈ॥ਜੇਵੁਕਹੈਵੇਹੈਦਿਪਕਹੈ॥੨॥ਦੇਹਰਾ॥ ॥ਮੋਹ
 ਨਸਿੰਘਸਪੁਤਸੁਭਦਾਵਰੂਦੇਸਕੇਏਸਾ॥ਮਹਾਰਾਸਟਰਪਤਿਨਗਰਮੇਗਯੋਅਥਿਤਕੇਭੇਸਾ॥
 ੩॥ਚੋਪਈ॥ ॥ਜਬਰਾਨੀਤਿਹਰਿਨਿਹਾਰਿਯੋ॥ਯਹੈਅਧਨੇਰਿਹੈਬਿਚਾਰਿਯੋ॥ਜੇਗਿਨ
 ਯਹਿਰਾਜਾਸੇਲਹਿਯੋ॥ਭੇਜਮਾਨੁਸਨਯੋਕੇਗਹਿਯੋ॥੪॥ਦੇਹਰਾ॥ ॥ਭੇਜਮਾਨੁਖਨਗਹਿਲਯੋ
 ਲੀਨਿਧਾਮਬੁਲਾਇ॥ਦੁਹਿਤਾਦਈਬਿਵਾਹਿਕੇਜਾਨਦੇਸਕੇਰਾਇ॥੫॥ਬਚਨਸੁਨਤਨਿਪਰਿ
 ਸਭਗਿਯੋਛੋਰਿਰਾਮਕੇਜਾਪਾ॥ਦੁਹਿਤਾਦਈਬਿਵਾਹਿਕੇਜਾਕੇਮਾਣੀਨਬਾਪਾ॥੬॥ਦੇਹਰਾ॥
 ॥ਚੋਪਈ॥ ॥ਮਾਇਨਬਾਪਜਾਨੀਯਤਜਾਕੇ॥ਦੁਹਿਤਾਕਹੂੰਦੀਯਤਤੋਕੇ॥ਯਾਕੇਅਬੈਬ
 ਧਕਰਿਮਾਰੇ॥ਰਾਨੀਦੁਹਿਤਾਸਹਿਤਸੰਘਾਰੇ॥੭॥ਰਾਨੀਬਚਨਸੁਨਤਨੁਰਿਗਈ॥ਚਲਿਤਕ
 ਛੂਝਿਪਾਇਨਭਈ॥ਜਾਤੇਜਾਮਾਤਾਨਹਿਮਹਿਯੋ॥ਸੁਤਾਸਹਿਤਇਹਜੀਯਤਨਿਕਰਿਯੋ॥੮॥
 ॥ਰਾਨੀਏਕਮੰਗਾਇਪਿਟਾਰੇ॥ਦੁਹੂੰਅਨਦੁਹੂੰਕਨਾਰੇਡਾਰੇ॥ਏਕਪਿਟਾਰੇਅੰਗਮੰਗਾਯੋ॥ਵਹੁ
 ਪਿਟਾਰਤਿਹਭੀਤਰਿਯੋ॥੯॥ਦੇਹਰਾ॥ ॥ਅਤਿਰਿਹੁਕੇਪਿਟਾਰੇਡਾਰੇਰਤਨਅਪਾਗਾਤਿ
 ਹਫਕੇਨੇਦੈਦਤਿਯੋਮੇਦਈਮਿਠਾਈਡਾਰੀ॥੧੦॥ਚੋਪਈ॥ ॥ਦੁਤਿਯਪਿਟਾਰਮਿਠਾਈਡਾ
 ਰੀ॥ਵਹੈਪਿਟਾਰਨਦੇਤਿਦਿਖਾਰੀ॥ਸਭਨੇਦਿਸਦਿਸਗੀਨੀਆਵੈ॥ਰਾਕੇਭੇਵਨਕੇਭੁਪਾਵੈ॥੧੧॥
 ॥ਪਠੈਚੇਰਿਯਹਿਦਿਪਤਿਬੁਲਾਯੋ॥ਗਹਿਬਹਿਯਾਸਭਸਦਨਦਿਖਾਯੋ॥ਹਮਕਾਤੁਮਤੇਕੇਤੁ ॥੧੨॥

ਰਹੇ॥ ਬਿਨੁ ਤਵ ਕਰੇ ਸਗਾਈ ਕਰਿਐ॥ ੧੩॥ ~~ਜਿਹਾ~~ ~~ਮੰਦਰ~~ ॥ ਅਚਿਤ ਕੋ ਸੋ ਕਨਿ ਵ
 ਰਿਕੋਰਾ ਵਕਰਹਿ ਗੀਜਾਹਾ॥ ਤਵਾਹੇ ਤਪਹੀ ਬਨਾਇ ਕੋਚਲਹੁ ਮਿਠਾਈ ਪਾਹੁ॥ ੧੩॥ ਚੋਪਈ
 ॥ ਫੁਰਪਿਟਾਰ ਪਕਵਾਨ ਖਵਾਯੋ॥ ਵਹੁਕ ਛੁਭੇ ਦਰਾਵਨ ਧਿਯਾਯੋ॥ ਪੁਨਿ ਤਿਹ ਕਹਿਯੋ ਦਾਨ
 ਕਰਿਦੀਜੋ॥ ਮੇਰੇ ਕਹਿਯੋ ਮਾਨ ਨਿਪਲੀਜੋ॥ ੧੪॥ ਜਬ ਪਿਟਾਰ ਤਿਹ ਛੁਰਿ ਦਿਖਾਯੋ॥ ਅਤਿ
 ਡੁਰਜਾ ਮਾਤਾ ਮਨ ਮਾਯੋ॥ ਅਬ ਹੀ ਮੇ ਕਹ ਪਕਰਿ ਨਿਕਰਿਐ॥ ਬਹੁਰੇ ਬਾਪ ਮਾਰਹੀ ਡੁਰਿਐ॥
 ੧੫॥ ਹੋਇ ਹੋਰ ਆਨਿ ਤ੍ਰਿਯਾ ਮਾਹਿਯੋ॥ ਅਬ ਉਪਾਇ ਕਿ ਅਕੋਰੇ ਬਿਚਾਰਿਯੋ॥ ਕਾਸੇ ਕੋਰੇ
 ਸੰਗ ਕੋ ਉਨਾਹੀ॥ ਇਹ ਚਿਤਾ ਤ ਕੇ ਮਨ ਮਾਹੀ॥ ੧੬॥ ~~ਸਸਤੁ ਅਸਤੁ~~ ॥ ਸਸਤੁ ਅਸਤੁ ਪੈਰਾਨੁ
 ਸਾਖੀ ਸੀਗਿ ਨ ਕੋਇ॥ ਅਤਿ ਮੁਸਕਲ ਹਮ ਕੋ ਬਨੀ ਕਰਤਾ ਕੋਰੇ ਸੁਹੇਇ॥ ੧੭॥ ਸਾਖੀ ਕੋ ਉ
 ਸੰਗ ਨਹੀ ਕਾਸੇ ਕੋਰੇ ਪੁਕਾਰਾ॥ ਮਨ ਸਾਬਾ ਕਰਿ ਮਨ ਮੁਹਿ ਹਨਿਐ ਨਿਰਧਾਰ॥ ੧੮॥ ਖਾਇ
 ਮਿਠਾਈ ਰਵਤ ਬਕੀਯੋ ਪਿਟਾਰੇ ਦਾਨਾ॥ ਵਹੁ ਬਿਵਾਹਿ ਤਿਹ ਲੇਗਯੋ॥ ਅਪਿਕ ਧਿਰੈ ਸੁਖ
 ਮਾਨ॥ ੧੯॥ ਦੁਹਿਤਾ ਜਾਮਾਤਾ ਸਹਿਤ ਜੀਵਤ ਦੋਯੋ ਪਠਾਇ॥ ਸਭੁ ਦੇਖਤ ਦਿਨ ਕਾ ਫੁਯੋ
 ਨਿਪਹਿ ਮਠਾਈ ਖਵਾਇ॥ ੨੦॥ ਚੋਪਈ॥ ॥ ਬਨਿਤਾ ਚਰਿਤ੍ਰਾ ਬਨਹਿ ਆਯੋ॥ ਦੇਵ ਦੇਤ
 ਕਿਨ ਤੂੰ ਨਹੀ ਪਾਯੋ॥ ਰਿਯਾ ਚਰਿਤ੍ਰ ਨ ਕਿਸ ਪੁੰਕਹੀਯੋ॥ ਚਿਤ ਮੇ ਸਮਾਏ ਮੇਨ ਪੁੰਕਹੀਯੋ॥ ੨੧॥
~~੧੧॥ ਤਿਹੀ ਸਾਖੀ ਸੁਖ ਮੇਰੇ ਚਰਿਤ੍ਰ ਸਾਖੀ~~ ॥ ਪਸਿਥ ਦੇ ਚੋਰਾ ਸੀਵੈ ਚਰਿਤ੍ਰ ਸਮਾ
 ਪਤ ਮਸਤ ਸੁਭ ਮਸਤ॥ ੨੨॥ ੧੧੫੦॥ ॥ ~~ਮੰਦਰ~~ ॥ ॥ ਫਿਰੀ ਚੰਗ
 ਉਚ ਸਵਰਾਜਾ॥ ਤਾਕੀ ਤੁਲਿਕ ਤੂੰ ਨਹਿ ਸਾਜਾ॥ ਰੂਪ ਕਲਾ ਵਰਨਾਹੀ॥ ਮਾਨੁ ਕਾ ਮਕੰਦ ਲਾਪਿ
 ਆਹੀ॥ ੧॥ ਆਦੇਹਰਾ॥ ॥ ਇੰਦੁ ਨ ਬੰਜੇ ਗੀਹੁ ਤੇ ਸੇਤ ਹਨਿ ਕਾ ਸਿਯੋ ਆਇ॥ ਝਰਨ ਨ ਤੇ ਝਾ
 ਈ ਪਰੀ ਰਾਨੀ ਲਯੋ ਬੁਲਾਇ॥ ੨॥ ਚੋਪਈ॥ ॥ ਜੇਗੀ ਦੇ ਅੰਜਨ ਤਹ ਆਵੈ॥ ਗੁਟ ਕੈ ਬ
 ਲ ਕੇ ਬਹੁ ਉਡਿ ਜਾਵੈ॥ ਜੇ ਸੀਠੈ ਚਾਹੈ ਤਿਸੁ ਜਾਵੈ॥ ਭਾਂਤ ਭਾਂਤ ਕੇ ਭੋਗ ਕਮਾਵੈ॥ ੩॥ ਭਾਂਤਿ ਭਾਂ
 ਤਿ ਕੇ ਦੇਸ ਨਿਹਚੈ॥ ਭਾਂਤਿ ਭਾਂਤਿ ਕੀ ਪੁਤ੍ਰਾ ਬਿਚਾਰੈ॥ ਅੰਜਨ ਬਲ ਤਿਹ ਕੋ ਉਨ ਪਾਵੈ॥ ਤਿਸੀਰ
 ਉਗੰਝਿ ਪਿਲੇ ਜਾਵੈ॥ ੪॥ ~~ਮੰਦਰ~~ ॥ ਭਾਂਤਿ ਭਾਂਤਿ ਕੇ ਦੇਸ ਮੇਭਾਂਤਿ ਭਾਂਤਿ ਕਰਿ ਗੋਨਾ ਮੇਮੇ

ਸੁਖਨ ਬੋਲੋ ਕਰੈ ਨਿਪ ਪਰਗੀਤ ਕੋ ਨਾ ॥ ੧ ॥ ਚੋਪਈ ॥ ॥ ਜਬ ਯਹਿ ਭੇਦ ਰਾਵਲ ਖਪਾਵਾ ॥
 ਅਧਿਕ ਕੋ ਪਮਨ ਮਾਇ ਬਸਵਾ ॥ ਚਿਤ ਮਹਿ ਕਹਿਓ ਕਉ ਨਾ ਬੀਧਿ ਕੀਜੈ ॥ ਜਾਤੇ ਨਾ ਸਤਿ ਯਾ
 ਕਰਿ ਵੀਜੈ ॥ ੬ ॥ ਰਾਜ ਤਹਾ ਅਪਚਾਭਿ ਮਯੋ ॥ ਪਾਇ ਕੇ ਖਰੋ ਕੇ ਨ ਜਤਾਯੋ ॥ ਸੇ ਜਸੇ ਤੇ ਜੇਗਿ
 ਅਹਿ ਨਿਹਾਰਿਯੋ ॥ ਕਾਢੁ ਕ੍ਰਿਪਾ ਨ ਮਾਰੀ ਭਾਗਿਯੋ ॥ ੭ ॥ ਚੋਪਈ ॥ ॥ ਗੁਟਕਾ ਹੁਤੇ ਹਾਥ ਮਹਿ
 ਲਹਿਯੋ ॥ ਜੁਗ ਯਹਿ ਭਾਗਿਯੋ ॥ ਰਿਕੁਟ ਰਿਖਹਿ ਦੋਯੋ ॥ ਸੈਨ ਪੇਛ ਬਸਤ੍ਰ ਸੇਧਾ ਗਿਯੋ ॥ ਸੇਵਤ ਹਾਨੀ
 ਕਛੁ ਨ ਬਿਚਾਰਿਯੋ ॥ ੮ ॥ ਦੋਹਰਾ ॥ ॥ ਜੁਗਿ ਆਹੁ ਕੇ ਬਕਤ ਤੇ ਪਤਿਯਾ ਲਿਖੀ ਬਨਾਇ ॥
 ਰਾਜੀ ਮੇਥੇ ਖਰਚੇ ਹੋ ਕਛੁ ਮੇਹਿ ਦੇਹ ਪਠਾਇ ॥ ੯ ॥ ਚੋਪਈ ॥ ॥ ਇਸੀ ਭਾਂਤਿ ਲਿਖਿ ਲਿਖ
 ਠਾਵੈ ॥ ਸਭ ਹਾਨੀ ਕੇ ਦਰਬ ਦੁਰਾਵੈ ॥ ਪਨੀਹੁ ਤੀਨਿ ਰਪਨੁ ਹੋ ਗਈ ॥ ਨਿਪ ਭੰਡਾਗਿ ਚਿਤ ਤੇ ਦ
 ਈ ॥ ਜੇ ਸਿਪ ਪਨ ਇਸਤ੍ਰੀ ਪਾਵੈ ॥ ਟਕਾਟ ਕਾ ਕਰਿ ਦਿਜ ਨ ਲੁਟਾਵੈ ॥ ਤਿਹ ਸੇਤ ਨ ਸੇ ਕੇ ਲਕਮ
 ਤ ਕੇ ਨਿਕਟਿ ਨ ਕਬਹੂੰ ਆਵੈ ॥ ੧੧ ॥ ਸਭ ਤੋ ਕੇ ਪਨੁ ਲਯੋ ਚੁਰਾਈ ॥ ਸੇ ਤਿਨ ਕੇ ਬਿਹੁ ਭੀਖਮ
 ਗਾਈ ॥ ਲਏ ਠੀਕੇ ਹਾਥ ਬਿਯਾਹੈ ॥ ਛੁਪਿ ਸੇਤ ਤੋ ਕੋ ਨਹਿ ਭਾਹੈ ॥ ੧੨ ॥ ਦੁਰ ਦੁਰ ਤੇ ਭੀਖਮ
 ਗਾਈ ॥ ਦਰਬ ਹੁਤੇ ਸੇਰ ਹਿਯੋ ਨ ਕਾਈ ॥ ੧੩ ॥ ॥ ਇਤਿ ਨਵੇਂ ਚੋਪਈ ॥ ੧੪ ॥ ਸੇਧੁ ਰਾਜ ਚਿ
 ਚੋ ਮਤ੍ਰੀ ॥ ਜੇ ਬਦੇ ਪਚਾ ਸੇਵੇ ਚਰਿਤ੍ਰ ਸਮਾਪਤ ਮਸਤ ਸੁਭ ਮਸਤੁ ॥ ੧੫ ॥ ੧੫-੨੭ ॥ ੨
 ਆਲੋਚਨਾ ॥ ॥ ਚਾਮਰੀ ਗਕੇ ਦੇਸੇ ਸੇ ॥ ਇਦ੍ਰ ਸਿੰਘ ਬੇਨਾਥਾ ॥ ਮਕਲ ਸੈਨ ਚਤੁਰ
 ਗਨੀ ॥ ਅਮਿਤ ਚੜਤ ਤਿਹ ਸਾਥ ॥ ੧ ॥ ਚੰਦ੍ਰਕਲਾ ਤਾਕੀ ਡਿਯ ਜਾਸ ਮਾਤ੍ਰਿਯ ਨ ਕੋਇ ॥ ਜੇਵ
 ਹੁਚਾਏ ਸੇ ਕਰੈ ਜੋ ਭਾਖੇ ਸੁਹੇਇ ॥ ੨ ॥ ਚੋਪਈ ॥ ॥ ਸੁੰਦਰ ਏਕ ਸਖੀ ਤਹ ਰਹੈ ॥ ਤਾ ਸੇ ਰੋਗ
 ਵ ਨਿਰਬਾਹੈ ॥ ਰਾਨੀ ਆਧਿਕ ਹਿਦੈ ਮੇਜਰਈ ॥ ਯਸੇ ਪੀਤ ਅਧਿਕ ਸਿਪ ਕਰਈ ॥ ੩ ॥ ਗਾਂਧੀ
 ਏਕ ਖੜੀ ਤਿਹ ਭਾਹੈ ॥ ਛੁਤੇ ਚੰਦਨ ਮਾਉ ਜਿਯੋ ਰਾਸੇ ॥ ਤਿਨ ਚੇਰੀ ਬੋਲ ਪਠਾਯੋ ॥ ਕਾਮ ਕੇ ਲ
 ਤਿਹ ਸਾਥ ਕਮਾਯੋ ॥ ਭੋਗ ਕਮਾਤ ਗਚ ਭਰਹਿ ਗਯੋ ॥ ਚੇਰੀ ਦੇ ਸਰਾਵ ਸਿਰ ਦੋਯੋ ॥ ਰਾਜੇ ਮੇਸੇ
 ਭੋਗ ਕਮਾਯੋ ॥ ਤਾਤੇ ਪੁਤ ਸਪੁਤ ਉਮ ਜਾਯੋ ॥ ੪ ॥ ਨਿਪ ਇਹ ਭੇਦ ਲਹਿਯੋ ਚੁਪਰਹਿਯੋ ॥ ਤਾ
 ਸੇ ਪਗਟ ਨ ਮੁਖ ਤੇ ਕਹਿਯੋ ॥ ਮੇਯਾ ਸੇ ਨਹਿ ਭੋਗ ਕਮਾਯੋ ॥ ਚੇਰੀ ਪੁਤ੍ਰ ਕਹਾਤੇ ਪਾਯੋ ॥ ੫ ॥

ਹਰਾ॥ ੧੬ ਤੇ ਚੰਦ ਕੋ ਨਾਮ ਲੈ ਚੰਗੀ ਬੁਝਾਇ॥ ਮਾਰਿਆ ਪਨੇਹਾ ਸੁਹੀ ਗਤ ਹੋਵਈ ਗਤੁ॥ ੪੫੪
ਇ॥ ੧॥ ੧੭ ਇਤਿ ਜੀਵਾਂ ਦੇ ਪ੍ਰਕਾਸ਼ਿਤ ਹੋਖਾਉ ਚੰਦ੍ਰਿਕਾ ਦੇ ਮੰਤ੍ਰਿ ਪ੍ਰਕਾਸ਼ਿਤਾ ਦੇ॥ ਛਿਯਾ ਸੋਵੈ ਚਰਿਤ੍ਰ ਸਮ
ਪਤਮ ਸਤ ਸੁਤਮ ਸਤੁ॥ ੨੬॥ ੧੫੨੮ ॥ ਅਫਜੂ॥ ੧ ਦੋਹਰਾ॥ ੧ ਰਾਜਾ ਏਕ ਕੁਟੰਬ ਕੇ
ਚੰਦ੍ਰ ਸਿੰਘ ਤਿਹ ਨਾਮ॥ ਪੂਜਾ ਸੀ ਜਦੁ ਨਾਥ ਕੀ ਕਰਤ ਅਠਹੂੰ ਜਾਮ॥ ੧ ਚੋਪਈ॥ ੧ ਚੰਦ੍ਰ
ਤਾ ਕੇ ਤ੍ਰਿਪਾਘ ਗੋਮੇ॥ ਕੋ ਬਿਦਸ ਭੁਗੀ ਰਹਤੁ ਨਾਮੇ॥ ਤਿਸੇ ਹੇਰਿ ਨਿਤ ਨਿਪ ਜੀਵੈ॥ ਤਿਹ ਹੋਰੇ ਬਿ
ਨੁਪਾਨ ਨਪੀਵੈ॥ ੨॥ ਏਕ ਕੁਟੰਬੀ ਸੇਵਹੁ ਅਟਕੀ॥ ਬੂਲ ਗਈ ਸਭੁ ਹੀ ਸੁਧਿ ਘਟਕੀ॥ ਰਾਤਿ ਦਿ
ਵਸ ਤਿਹੋ ਬੋਲ ਪਠਾਵੈ॥ ਕਾਮ ਕਲਾ ਤਿਹ ਸੀ ਗਕਮ ਵੈ॥ ੩॥ ਭੋਗ ਕਮਾਤਰਾ ਵਹਿਨ ਅਯੋ॥ ਤਾ
ਕੋ ਨੀਤੁ ਰਤੁ ਛਪਾਯੋ॥ ਨਿਪਹਿਅ ਧਿਕਮ ਦਾਅਾ ਨਿਪਿਅ ਗਿਯੋ॥ ਕਰਿ ਕੋ ਮਤ ਖਾਣਾ ਪਰਿਤ੍ਰਾਹਿ
ਯੋ॥ ੪॥ ਦੋਹਰਾ॥ ੧ ਤੋ ਕੇ ਖਲਰੀ ਸੁਨਕੀ ਬਣੀ ਡੁਰਤੁ ਪਹਿਰਾਇ॥ ਰਾਜਾ ਜੂਕੇ ਦੇਖਤੇ ਗ੍ਰਹਿ
ਕੇ ਦਯੋ ਪਠਾਇ॥ ੫॥ ਚੋਪਈ॥ ੧ ਅਪਨਿਪਤਿ ਸੈਬ ਚਨ ਉਚੋਰੇ॥ ਸੁਨੁ ਨਾਥ ਇਹ ਸੁਨਤੁ ਹਾ
ਰੇ॥ ਮੇਰੇ ਅਧਿਕ ਪਾਨ ਤੇ ਪਿਯੋਰੇ॥ ਯਾ ਕੋ ਜਿਨ ਪਾਹਨਤੁ ਮਮੋਰੇ॥ ੬॥ ਦੋਹਰਾ॥ ੧ ਸਤਿਸਤਿ
ਤਬ ਨਿਪਕ ਹਿਯੋ ਤਾਹਿ ਟੂਕੇ ਰਤਾਰੇ॥ ਅਗੇ ਪੈ ਕੋ ਨਿਕਾ ਸਿਯੋ ਸਕਿਯੋ ਨਮੂਕਾ ਬਿਚਾਰੇ॥ ੧॥ ਇਤਿ
ਜੀਵਾਂ ਦੇ ਪ੍ਰਕਾਸ਼ਿਤ ਹੋਖਾਉ ਚੰਦ੍ਰਿਕਾ ਦੇ ਮੰਤ੍ਰਿ ਪ੍ਰਕਾਸ਼ਿਤਾ ਦੇ ਸਤਮ ਸਤ ਸੁਤਮ
ਸਤੁ॥ ੧੭॥ ੧੫੨੯ ॥ ਅਫਜੂ॥ ੧ ਦੋਹਰਾ॥ ੧ ਇੰਦਰ ਤਰਾਜਾ ਹੁਤੇ ਗੋਖਾਨ ਗਰਮੀ ਝਾਰ
ਕੰਜ ਪੁਛਾ ਰਾਨੀ ਰਹੇ ਜੋ ਕੇ ਰੂਪ ਅਪਾਰ॥ ੧॥ ਸਰਬ ਮੰਗਲ ਕੇ ਭੁਵਨ ਗੋਖਾਨ ਗਰਮੀ ਝਾਰ॥
ਉਚਨੀ ਚਰਾਜਾ ਪਜਾ ਸਭੁ ਤਿਹ ਕਰਤ ਜੁਹਾਰ॥ ੨॥ ਚੋਪਈ॥ ੧ ਤਾ ਕੇ ਭੁਵਨ ਸਕਲ ਚਲਿ
ਅਵਹਿ॥ ਅਨਿਗੋਰੇ ਸੀ ਸਤ੍ਰਕਾ ਵਹਿ॥ ਕੁੰਕਮ ਔਰ ਅਛੰਤ ਨਲਾ ਵਹਿ॥ ਭਾਤਿ ਭਾਂਤਿ ਕੇ ਧੁਪ
ਜਗਾ ਵਹਿ॥ ੩॥ ਦੋਹਰਾ॥ ੧ ਭਾਂਤਿ ਭਾਂਤਿ ਦੇ ਪ੍ਰਕਾਸ਼ ਭਾਂਤਿ ਭਾਂਤਿ ਸਿਰਿ ਨਿਆਇ॥ ਪੂਜਤ ਵਾ
ਨੀ ਕੇ ਭੁਵਨ ਬਹੁ ਰਿਬ ਸਹਿਗਿਹ ਆਇ॥ ੪॥ ਚੋਪਈ॥ ੧ ਨਰ ਨਾਹੀ ਸਭੁ ਚਲਿਤ ਹਜਾਹੀ
ਅਛੰਤ ਪੁਪਕੁੰਕਮ ਹਿਲਾਹੀ॥ ਭਾਂਤੁ ਭਾਂਤੁ ਕੇਰੀ ਤਨਗਾਵੈ॥ ਸਰਬ ਮੰਗਲ ਕੇ ਸਿਰ ਨਿਆਵੈ॥
੫॥ ਜੇ ਇਛਾ ਕੇ ਉਮਨੇ ਮੇਰੇ॥ ਜਾਇ ਭਵਾਨੀ ਧਾਮ ਉਚੋਰੇ॥ ਪੂਰਨ ਭਾਵਨਾ ਤਿਨ ਕੀ ਹੋਈ॥ ਥਾਲ

ਬਿਪਜਾਨਤਸੁਭਕੇਈ॥੬॥ਦੇਹਰਾ॥ ॥ਫੁਲਤਾਪਨੀਭਾਵਨਾਯਾਮੇਭੇਦਨਕੋਇਯੁਲੇਕੁਲੇ
 ਕੋਤੇਤੇਬੁਰੇਬੁਰੇਕੋਤੇਇ॥੭॥ ॥ਚੇਤਾਸਟਮਕਿਦਿਵਸਉਤਮੈਹੋਤਤਿਹਰਾਹੋਇ॥ਉਚਨੀਚ
 ਰਾਜਪੁਜਾਰੇਨਪਰਮੇਕੋਇ॥੮॥ਦਿਵਸਾਸਟਮਕਿਜਬਾਯੋਜਾਤੀਏਕ
 ਰਾਜਪੁਜਾਰੇਨਪਰਮੇਕੋਇ॥੯॥ਯੋਥਿਚਾਰਚਿਤ
 ਮਹਿਅਯੋਜਾਤੀਕਿਪਿਛਵਾਰਸਦਾਯੋਤਾਸੇਪਾਤਯਹੋਬਦਰਾਖੀ॥ਪ੍ਰਗਰਗਵਜੂਤਨਯੋ
 ਤਾਖੀ॥੧੦॥ਜਾਨਿਸਿਮਿਤਪਿਛਵਾਰੇਆਵਾਬਦਿਸੀਕੇਤਯਹਿਬਚਨਸੁਨਾਵਾ॥ਸਖਨਸਹਿ
 ਤਕਾਲਮੇਜੋਰੇ॥ਪੂਜਗੀਰਜਾਕੋਗਿਹਮੇਰੇ॥੧੧॥ਦੇਹਰਾ॥ ॥ਜੋਕੋਉਹਮੇਰੇਹਿਤੁਤਹਿਮਿਲਿ
 ਯੋਮੁਹਿਅਇ॥ਭੇਦਰਾਵਕਛੁਨਾਲਹਿਯੋਮੀਤਹਿਗਈਜਤਾਇ॥੧੨॥ਸ੍ਰੋਯਾ॥ ॥ਰਸੀਪ
 ਛਾਨੀਕਿਮੀਦਹਿਪਿਛਵਾਰੇਮੇਰੇਖੋਰੇਸੁਖਦਾਈ॥ਚਾਹਤਬਾਤਕਹੋਯੋਸਕਚੈਤਬਕੀਨੀਹੋ
 ਬੈਨਨਮੇਚਤੁਰਾਈ॥ਪੂਛਸਖੀਅਪਨੀਮਿਸਹੀਉਤਪਿਛਾਰੇਕੋਮੇਸੀਸਹੇਦਬਤਾਈ॥ਸਾਬ
 ਚਲੰਗੀਹਉਕਾਲਚਲੰਗੀਮੇਦੇਬਕਿਦੇਯੋਪੂਜਨਮਾਈ॥੧੩॥ਚੋਪਈ॥ ॥ਯੋਨਿਪਸੇਕਹ
 ਪਗਦਿਸੁਨਾਈ॥ਮੀਤਹਿਉਤੈਸਹੇਦਬਤਾਈ॥ਭੁਵਨਭੁਵਨੀਕੈਮੇਜੋਰੇ॥ਪੂਜਮੰਗਲਕੋਦਿ
 ਰਿਮੇਰੇ॥੧੪॥ਦੇਹਰਾ॥ ॥ਜੋਕੋਉਹਮੇਰੇਹਿਤੁਤਹਿਮਿਲਿਯੋਮੁਹਿਅਇ॥ਭੇਦਕਛੁਨਿ
 ਪਨਾਲਹਿਯੋਮੀਤਹਿਗਈਜਤਾਇ॥੧੫॥ਯੋਕਹਿਕੋਰਨੀਉਠੀਕਰਿਯੋਮੀਤਕਿਹਰੀਨਾ
 ਨਿਪਤਿਪ੍ਰਫੁਲਤਾਚਿਤਭਯੋਗਈਸਿਵਾਕੇਭੋਨ॥੧੬॥ ॥ਯੋਕਹਿਕੋਰਨੀਉਠੀਕਰਿਯੋਮੀਤਕਿਹਰੀਨਾ
 ਜਾਗਰਾਯੋਮੀਤਪਸੇਕਾਏਅਠਾਸਵੇਚਰਿਤਸਮਾਪਤਮਸਤਸੁਭਮਸਤੁ॥੧੭॥ਦੇਹਰਾ॥ ॥ਯੋਕਹਿਕੋਰਨੀਉਠੀਕਰਿਯੋਮੀਤਕਿਹਰੀਨਾ
 ॥ਯੋਕਹਿਕੋਰਨੀਉਠੀਕਰਿਯੋਮੀਤਕਿਹਰੀਨਾ॥੧੮॥ਦੇਹਰਾ॥ ॥ਯੋਕਹਿਕੋਰਨੀਉਠੀਕਰਿਯੋਮੀਤਕਿਹਰੀਨਾ
 ਨਦਿਨਾਖੇਤਨਮੇਰਹਿਈ॥ਰਾਮਸੀਹਨਾਮਾਜਗਕਹਈ॥੧॥ਰਾਧਾਨਾਮਨਾਰਿਗਿਹਤਾਕੋ॥
 ਕਛੁਨਲਾਜਰਹਿਤਤਨਵਾਕੋ॥ਨਿਤਉਠਿਬਾਵਾਨਪੇਜਾਵੈ॥ਭੁਗਕਮਾਇਬਹੁਰਿਗਿਹਆ
 ਵੈ॥੨॥ਲੋਸਤੁਆਪਤਿਓਰਸਿਧਾਈ॥ਚਲੀਰਲੀਮਾਲੀਪਹਿਆਈ॥ਬਸਤੁਫੋਰਕੋਭੋ
 ਗਕਮਾਯੋਤਿਹਸਤੁਅਕੀਕਰੀਬਨਾਯੋ॥੩॥ਦੇਹਰਾ॥ ॥ਸਤੁਅਨਕਰੀਬਨਾਇਕੋਤਾਮੇਬ

ਧਿਯੋਬਨਾਇਸਤੁਆਹੀਸੋਜਾਨੀਐਕਰੀਨਚੀਨੀਜਾਇ॥੧੦੦੦੫੫੧॥ ਭੁਗਕਰਤਭਾਮਿਸ
 ਸੁਖਪਯੋਜਾਮਿਕਤਾਸੈਕੇਥਕਮਯੋਆਲੀਕੋਰਿਹਿਤੇਜਬਆਈ॥ਬਸਤੁਆਪਨੇਲਯੋ
 ਉਣਾਈ॥੫॥ਲੇਸਤੁਆਨਿਜਪਤਿਪਹਿਗਈ॥ਫੁਰਬਸਤੁਹੇਤਤਿਯੁਈ॥ਹਾਥੀਹਿਰਿਚੋਕ
 ਜੜ੍ਹਹਿਯੋ॥ਭੁਰਤਬਚਨਤਬਹੀਰਿਯਕਹਿਯੋ॥੬॥ਸੇਵਤਹੁਤੀਸੁਪਨਪੁਰਿਅਯੋ॥ਕਰੀ
 ਮਰਪਾਛੇਤਵਪਯੋ॥ਮੇਰੁਰਿਪੀਭਿਤਲਯੋਬੁਲਾਈ॥ਜੇਭੁਨਿਕਹਿਯੋਸੁਕ੍ਰਿਅਕਮਾਈ॥੭॥
 ਦੇਹਰਾ॥ ॥ਸਤੁਅਨਕਰੀਬਨਾਇਕੋਦੰਤਨਚਾਖੋਕੋਇ॥ਤੁਕੋਗੇਵਰਮਤਕੋਕਬਹੁਤਾਸਨ
 ਹੋਇ॥੮॥ਦੂਲਗੋਯੋਜੜ੍ਹਬਾਤਸੁਨਿਭੇਦਨਸਕਿਯੋਪਾਇ॥ਸਤੁਅਨਕਰੀਤੁਰਾਇਕੋਮੁਹਿ
 ਰਿਯਲੋਯੋਬਚਾਈ॥੯॥ਭੁਤਾਈਗਰਿਭੁਪਾਯਨੇਰਿਯਾਰਹਿਯੋਮੇਰੀਕੂਪਸੀਬਾਦੇਨ
 ਵਾਸੀਵੋਚਰਿਤਸਮਾਪਰਮਸਤੁਸੁਭਮਸਤੁ॥੧੦੦੦੫੫੨॥ ॥ਦੇਹਰਾ॥ ॥ਭੁਗਕਰਤਭਾਮਿਸ
 ॥ਸਹਿਰਇਟਾਵਾਮੇਹੁਤੇਨਾਨਾਮਸੁਨਗਾਤੁਕੀਅਤਿਹੀਦੇਹਮੇਦੀਨੇਰੂਪਮੁਗਾਰਿ॥੧॥
 ਚੁਪਈ॥ ॥ਜੋਰਿਯਤੋਕੋਨੈਨਹਿਗਏ॥ਆਪਨਕੋਕਰਿਧੀਨਿਬਿਚਯੋਯਾਕੋਰੂਪਤੁਲਿਕੋਰੂ
 ਨਹੀ॥ਯੀਕਹਿਕੋਅਬਲਾਬਲਜਾਹੀ॥੨॥ਦੇਹਰਾ॥ ॥ਦੀਪਕਲਾਨਾਮਾਹੁਤੀਦੁਹਤਾਰਾਜ
 ਕਮਾਰਾ॥ਅਮਿਤਦਰਬਤਕੋਰਹੈਦਾਸੀਰਹੈਹਜਾਰਾ॥੩॥ਪਠੇਏਕਿਭਿਨਸਹਿਚਰੀਲਯੋਸੁ
 ਨਾਰਬੁਲਾਇ॥ਏਨਾਦਿਨਾਤਾਸੈਰਮੇਅਧਿਕਚਿਤਸੁਖਪਾਇ॥੪॥ਚੁਪਈ॥ ॥ਗਤਿਦੇ
 ਵਸਤਿਹਧਾਮਬੁਲਾਵੈ॥ਕਾਮਕੇਲਤਿਹਸੀਗਕਮਾਵੈ॥ਪੀਤਿਮਾਨਤਿਹਸਾਥਿਬਿਹਾਰੈ॥ਵਾ
 ਕੋਲਿਯੋਪਾਨਦੈਤਾਹੈ॥੫॥ਏਕਦਿਵਸਤਿਹਧਾਮਬੁਲਾਯੋ॥ਤੁਬਲੈਪਿਤੁਤਕੋਗਹਿਅਯੋ॥
 ਕਛੁਨਚਲਿਯੋਜਤਨਇਹਕੀਨੋ॥ਅੰਜਨਾਅੰਜਾਥਿਦਾਕਰਿਦੀਨੋ॥੬॥ਦੇਹਰਾ॥ ॥ਆਰਿ
 ਕਮੂੜਤਕੋਪਿਤਾਸਕਿਯੋਭੇਦਨਹੀਚੀਨਾ॥ਆਪਨਅੰਜਨਾਅੰਜਾਤ੍ਰਿਯਮੀਤਥਿਦਾਕਰਿਦੀ
 ਨਾ॥੭॥ ॥ਭੁਗਕਰਤਭਾਮਿਸਤੁਆਹੀਸੋਜਾਨੀਐਕਰੀਨਚੀਨੀਜਾਇ॥੧੦੦੦੫੫੩॥ ॥ਦੇਹਰਾ॥ ॥ਗੋਬਿੰਦਚ
 ਮਾਪਤਮਸਤਸੁਭਮਸਤੁ॥੧੦੦੦੫੫੪॥ ॥ਦੇਹਰਾ॥ ॥ਗੋਬਿੰਦਚ
 ਦਨਰੇਸਕੇਮਾਪਵਨਲਨਿਜੁਮੀਤਾਪਤ੍ਰਿਯੋਬਿਯਾਕਰਨਸਾਸਤ੍ਰਖਟੋਕੋਕਸਾਰਸੀਭੀਤ॥

੧੦੮੫੫ ॥ ॥ ਮਧੁਰਮਧੁਰਪੁਨਿਬੇਨਬਜਾਵੈ ॥ ਜੇਕਉਤ੍ਰਿਯਮਵਨਨਸੁਨਿਪਾਵੈ ॥ ਚਿਤਮੇਅ
 ਧਿਕਮਤਪ੍ਰੈਤੁਲੈ ॥ ਗ੍ਰਿਹਕੀਬਤਸਕਲਤਿਹੁਭੁਲੈ ॥ ੨ ॥ ਪੁਰਬਾਸੀਨਿਪਪੈਚਲਿਅਏ ॥ ਅ
 ਇਗਾਇਤਨਬਰਨਸੁਨਾਏ ॥ ਕੇਮਾਪਵਨਲਕੋਅਥਿਮਰੀਯੋ ॥ ਨਤ੍ਰਿਯਕੋਹਦੇਸਨਿਕਾਰਿਯੋ ॥
 ੧੦੮੫੬ ॥ ॥ ਇਹਹਮਰੀਇਸਤ੍ਰੀਨਕੇਲੇਤਚਿਤਾਬਿਰਮਾਇ ॥ ਜੇਹਮਸਭਕੋਕਾਢਿਯੈਤੋਭ
 ਹਰਾਖਿਚੈਗਾਇ ॥ ੪ ॥ ੧੦੮੫੭ ॥ ॥ ਭੇਰਿਰਾਵਤਬਜਲਜਮੰਗਾਏ ॥ ਭੂਤਿਬਿਛੋਨਕੀਬਿਛ
 ਵਾਏ ॥ ਸਕਲਸਖੀਤਿਹਪਰਿਬੈਠਾਈ ॥ ਭੁੰਤਭੁਤਕੀਪ੍ਰਭਾਬਨਾਈ ॥ ੫ ॥ ਮਾਪਵਨਲਕੋਬੋਲ
 ਪਠਾਇਸਾ ॥ ਭਵਨਸਭਾਭੀਤਰਿਬੈਠਾਇਸਾ ॥ ਰੀਤ੍ਰਾਬਿਪ੍ਰਤ੍ਰਿਯਨੁਬਜਾਈ ॥ ਸਭਇਸਤ੍ਰਨਕੋਰਿ
 ਤਲੁਭਾਈ ॥ ੬ ॥ ੧੦੮੫੮ ॥ ॥ ਸਭਅਬਲਾਮੋਹਤਭੁਈਨਾਦਸਵਨਸੁਨਿਪਾਇ ॥ ਸਭਹਿਨਕੇ
 ਤਨਸੰਗਏਕਮਲਪ੍ਰਲਪਟਾਇ ॥ ੧੦੮੫੯ ॥ ॥ ਮਾਪਵਨਲਨਿਪਤੁਰਤ੍ਰਨਿਕਾਰਿਯੋ ॥
 ਬਿਪ੍ਰਜਾਨਿਜੀਯਤੇਨਹਿਮਾਰਿਯੋ ॥ ਕਾਮਾਵਤੀਨਗਰਚਲਿਅਏ ॥ ਕਾਮਕੰਦਲਾਸੇਹਿਤੁ
 ਯੋ ॥ ੧੦੮੬੦ ॥ ॥ ਕਾਮਸੈਨਕਾਜਜਹਾਤੁਹਦਿਜਪਹਾਚਿਯੋਜਾਇ ॥ ਪ੍ਰਗਟਿਤੀਨਸੇਸ
 ਠਤ੍ਰਿਯਨਾਚਤਜਹਾਬਨਾਇ ॥ ੧੦੮੬੧ ॥ ॥ ਮਾਪਵਤ੍ਰਿਨਸਭਾਮਹਿਅਏ ॥ ਮਾਨਿਰਾਵ
 ਕੀਸੀਸਤ੍ਰਕਯੋ ॥ ਸੂਰਬੀਕਬੈਠੇਬਹੁਜਹਾ ॥ ਨਾਚਤਕਾਮਕੰਦਲਾਤਹਾ ॥ ੧੦੮੬੨ ॥ ॥ ਚ
 ਦਨਕੀਤਹਕੰਚੁਰੀਕਾਮਾਕਸੀਬਨਾਇ ॥ ਅੰਗਿਯਾਹੀਸਭਕੋਲਖੇਚੰਦਨਲਖਿਯੋਨਜਾ
 ਇ ॥ ੧੧ ॥ ਚੰਦਨਕੀਲੈਬਾਸਨਾਭੁਵਰਬਹਿਨਿਯੋਆਇ ॥ ਸੇਤਿਨਕੁਚਕੀਬਾਭੁਤੇਦੀਨੋ
 ਤਹਿਭੁਭਾਇ ॥ ੧੨ ॥ ੧੦੮੬੪ ॥ ॥ ਇਹਸੁਭੇਦਸਭਕ੍ਰਿਪਨੈਲਹਿਯੋ ॥ ਰੀਤ੍ਰਾਤਅਧਿਕ
 ਚਿਤਮੇਭੁਯੋ ॥ ਅਮਿਤਦਰਬਨਿਪਤੇਜੇਲੀਨੋ ॥ ਸੇਲੈਕਾਮਕੰਦਲਹਿਦੀਨੋ ॥ ੧੩ ॥ ਦੇਹਰਾ ॥
 ॥ ਅਮਿਤਦਰਬਜੇਹਮਵਯੋਸੇ ॥ ਇਹਦਯੋਭੁਭਾਇ ॥ ਮੇਸੇਬਿਪ੍ਰਫੁਲਕੋਮੋਭੇਰਖਿਯੋਨ
 ਜਾਇ ॥ ੧੪ ॥ ੧੦੮੬੫ ॥ ॥ ਬਿਪ੍ਰਜਾਨਿਜੀਯਤੇਨਹਿਮਾਰਿਯੋ ॥ ਇਹਪੁਰਤੇਤਿਹੁਤੁਰਤ
 ਨਿਕਰਿਯੋ ॥ ਜਾਕੇਪਾਮਦੁਕਿਯੋਲਹਿਲੀਜੈ ॥ ਟੂਕਾਨੇਕਤਵਨਕੋਕੀਜੈ ॥ ੧੫ ॥ ਯਹਿਸਭ
 ਭੇਦਬਿਪ੍ਰਸੁਨਿਪਯੋ ॥ ਚਲਿਯੋਚਲਿਯੋਕਾਮਾਗਿਹਾਅਯੋ ॥ ਸੇਪਰਿਕੋਪਅਧਿਕਨਿਪਕੀ

ਨਾ ਤਿਹਤਿਤਧਾਮਤਿਹਰੇਚੀਨੇ ॥੧੬॥ ਵਿਹਰਾ ॥ ਸੁਨਤਬਚਨਕਾਮਤੁਰਤੁਦਿਜਗਿਹਲ ॥੧੭॥
 ਯੇਦੁਗਾਇਰਾਜਾਕੀਨਿਦਾਕਰੀਤਾਹਿਗਰੇਮੈਲਾਇ ॥੧੮॥ ਯਕਾਮਾਧਾਧਾ ॥ ਯਕੇਪਈ ॥
 ਯਿਗਾਇਯਾਇਭੇਦਨਪਿਜਾਨਤਾਤੁਮਸੇਚਤੁਰਨੇਸੇਰਿਸਠਾਨਤਾਮਹਾਮੂਰ੍ਹੁਨਿਪਕੇਕਾਕ
 ਰਿਯੋ ॥ ਯਾਪਾਪੀਕੇਦੇਸਨਰਇ ॥੧੯॥ ਯੇਹਰਾ ॥ ਯਚਲੇਤਏਕੈਮਗਚਲੇਹੇਰੇਤੀਤਿਹ
 ਗਾਂਉ ॥ ਨਿਸਦਿਨਰੋਟੈਬਿਹਗਜੈਯੇਮੀਤਤਿਹਰੇਨਉ ॥੨੦॥ ਯਬਿਰਹਬਾਨੇਤਨਗਭੇਕਾਸੇ
 ਕਰੈਪੁਕਾਰਾਤਨਕਾਅਗਨਕੇਸਿਵਭਏਜੋਰੇਸੀਤੁਰਸੀਕੁਗਾ ॥੨੧॥ ਯਾਜੁਸਖੀਮਿਯੈਚੁਨਿਯੇ
 ਪਹਛਾਟਤਪੀਯੋਗੀਨਾ ॥ ਪਹਿਯਿਯੇਝਗਾਪਾਹਿਯੋਪਹਿਯੇਛਟਹੈਕੋਨਾ ॥੨੨॥ ਯਾਯਕੁਧਾ
 ਯਾ ॥ ਯਚਪਈ ॥ ਤੁਮਸੁਖਸੇਸੁਦਰਿਹਿਯਾਰੋਹੇ ॥ ਹਮਕੇਬੇਗਬਿਦਾਮੁਖਕਹੈ ॥ ਹਮਰੇ
 ਕਛੂਤਾਪਨਹਿਕਰਿਯਹਾਨਿਤਗਾਮਕੋਨਾਮਸੀਭੁਰਿਯਹਾ ॥੨੩॥ ਯੇਹਰਾ ॥ ਸੁਨਤਬਚ
 ਨਕਾਮਾਤਬੈਭੂਮਪਰੀਪੁਰਛਾਇ ॥ ਜਨਪਾਇਲਪਾਇਨਲਗੇਗਿਰੈਉਠੈਬਰਰਾਇ ॥੨੪॥
 ਸੇਰਨਾ ॥ ਯਾਧਿਕਬਿਰਹਕੇਸੰਗਾਪੀਤਬਰਨਕਾਮਭਈ ॥ ਰਕਤਨਰਹਿਯੋਅੰਗਚਲਿ
 ਯੇਮੀਤਚੁਰਾਇਚਿਤਾ ॥੨੫॥ ਵਿਹਰਾ ॥ ਯਕਾਤੋਲਤਨਨਰਹਿਯੋਮਾਸਾਰਹਿਯੋਨਾਮਾਸਾ
 ਬਿਰਹਨੇਕੋਤੀਨੇਭਲੇਹਾਡਚਾਮਾਅਰੁਸ੍ਰਾਸਾ ॥੨੬॥ ਯਤਿਕਾਮਾਏਤਤਧਰਨਾਪਵਨਲਫੇ
 ਰੇਤਾਯੁਟੇਅਮਲਹਫੀਮਯਹਿਜਨੁਪਸਵਾਰੇਲੇਤਾ ॥੨੭॥ ਮਿਲਤੁਨੈਨਨਹਿਰਹਿਸਕਤਿ
 ਜਾਨਤਪੀਤਪਤੰਗਾਯੁਟਤਬਿਰਹਬਿਯੋਗਤੇਹੇਮਤਾਅਪਨੇਅੰਗਾ ॥੨੮॥ ਯਕਾਮਾਧਾਧਾ ॥
 ਯਚੋਪਈ ॥ ਯੰਤੁਖੰਡਕੇਤੀਰਥਕਰਿਹੈ ॥ ਬਾਰਿਅਨੇਕਾਅਗਮੇਬਸਿਹੈ ॥ ਕਾਂਸੀਬਿਖੇ
 ਕਰਵਤੁਹਿਪੈਹੈ ॥ ਯੁਦਿਮੀਤਤੋਕੋਤਬਲੇਹੈ ॥੨੯॥ ਯਾਯਕੁਲਾ ॥ ਯਜਹਾਂਪਿਯਰਵਾਚਲੇ
 ਪਾਨਤਿਤਹੀਚਲੇ ॥ ਸਕਲਸਿਥਲਭਏਅੰਗਸੰਗਜੈਹੈਭੁਲੇ ॥ ਯਾਧਵਨਲਕੋਨਾਮਮੰਤੁ
 ਸੇਜਾਨਿਯੋਹੋਜਾਤੋਲਗਤਉਚਟਸਤਿਕਰਿਮਾਨਿਯੋ ॥੩੦॥ ਯੇਹਰਾ ॥ ਯੇਤੁਮਗੀਬ
 ਛਾਕਰਤਪਾਨਹੋਜਮੇਹਿ ॥ ਯਰੇਪਰਤਚੁਰੇਲਏਚਮਕਿਚਿਤੈਹੈਤੋਹਿ ॥੩੧॥ ਯਬੀਬ
 ਰਹਿਕੀਆਗਿਮੇਜਗੀਰੇਖੋਹਉਸਉ ॥ ਭਾਂਤਿਜਗੀਕੀਬਰੀਯੋਗਭੇਕਬਭੁਨਜਾਉ ॥੩੨॥ ਯ

ਚਕਰਤੋ ਬਿਰਹਨੀਰਹੀ ਪ੍ਰਮੋਧਿ ਪਾਗਾ ਡੁਰਤ ਬਿਰਹਿਕੀ ਅਗਨਿ ਸੋ ਜਰਤ ਕਠਕੀ ਆਗਿ ॥
 ੩੨ ॥ ਤਬ ਮਾਪਦ ਨਲ ਉਠਿ ਚਲਿਯੋ ਭਯੋ ਪਦਨ ਕੋਭੇ ਸਾਜ ਸਪੁ ਨਿਸੁ ਨਿਸਿਰ ਪੁ ਨਿਗਯੋ ਬਿਕ੍ਰ
 ਮਜਹਾਨ ਰੇਸਾ ॥ ੩੩ ॥ ਚਉਪਈ ॥ ॥ ਬਿਕ੍ਰਮ ਜਹਾ ਨਿਤ ਚਲਿਆਵੈ ॥ ਪੂਜੇ ਗੋਰ ਜਾ ਕੋ ਰਿਹਾ
 ਜਾਵੈ ॥ ਮੰਦਰਿ ਉਚੁ ਜਾਫਹਰਾ ਹੀ ॥ ਫੁਟਕਾਂ ਚਲ ਲਖਤਾ ਹਿਲ ਜਾਹੀ ॥ ੩੪ ॥ ਦੇਹਾ ॥
 ਤਹੀ ਠੋਰ ਮਾਪਦ ਗਯੋ ਦੇਹਾ ਲਿਖਿਯੋ ਬਨਾਇ ॥ ਜੋ ਬਿਕ੍ਰਮ ਇਹ ਬਾਚੈ ਹੋਵੈ ਮੇਰ ਉਪਾਇ ॥
 ੩੫ ॥ ਜੇ ਨਰ ਰੇਗਨ ਸੋ ਗਰਸੇ ਤਿਨ ਕੋ ਹੋਤ ਉਪਾਇ ॥ ਬ੍ਰਿਹਤਿ ਦੇਖਨ ਜੇਗਸੇ ਤਿਨ ਕੋ ਕਛੁ ਨ ਬਚਾ
 ਉ ॥ ੩੬ ॥ ਚਉਪਈ ॥ ॥ ਬਿਕ੍ਰਮ ਸੋ ਨਤਹਾ ਚਲਿਆਯੋ ॥ ਆਨਿ ਗੋਰ ਜਾ ਕੋ ਸਿਰ ਨਿਯਾਯੋ ॥
 ਬਾਚੈ ਦੇਹਾ ਕੋ ਚਕਿਰਹਿਯੋ ॥ ਕੋ ਬਿਰਹੀ ਆਯੋ ਹਿਯਾ ਕਹਿਯੋ ॥ ੩੭ ॥ ਦੇਹਾ ॥ ॥ ਕੋ ਬਿ
 ਰਹੀ ਆਯੋ ਹਯਾ ਤੋ ਕੋ ਲੇਹੁ ਬੁਲਾਇ ॥ ਜੇ ਵਹੈ ਕਹੈ ਬੁਝੈ ਕਹੈ ਤੋ ਕੋ ਜੀਯਨ ਉਪਾਇ ॥ ੩੮ ॥
 ਚਉਪਈ ॥ ॥ ਬਿਕ੍ਰਮ ਮਾਪਦ ਬੋਲ ਪਠਾਯੋ ॥ ਮਾਦਰਦੈ ਆਸਨ ਬੈਠਾਯੋ ॥ ਕਹਮਿ ਦਿਜਾਗ
 ਯਾ ਦੇਹੁ ਕਹੈ ॥ ਪ੍ਰਾਨ ਨਲਗੇ ਹੋਤੁ ਰਹਿਲ ਰਿਹੈ ॥ ੩੯ ॥ ਜਬ ਮਾਪਦ ਕਹੁ ਭੇਦ ਸੁਨਾਯੋ ॥ ਤਬ
 ਬਿਕ੍ਰਮ ਸੁਭ ਸੋ ਨ ਬੁਲਾਯੋ ॥ ਸਾਜੇ ਸਸਤ੍ਰ ਕੋ ਚਤਨ ਪਾਰੇ ॥ ਕਾਮਵਤੀ ਕੀ ਚਿਰ ਸਿਧਾਰੇ ॥ ੪੦ ॥
 ਸਤ ॥ ॥ ਦੂਤ ਪਠਾਯੋ ਏਕ ਕਾਮ ਸੋ ਨਿਪ ਸੈ ਕਹੈ ॥ ਕਾਮ ਕੰਦਲਾ ਏਕ ਦੇਸੁ ਭੁਟੇ ਸਿਉ ਬਾ
 ਰਿਯੋ ॥ ੪੧ ॥ ਚਉਪਈ ॥ ॥ ਕਾਮਵਤੀ ਭੂਤਿ ਰਿਦੁਤਾਯੋ ॥ ਕਾਮ ਸੋ ਨ ਜੁਕੈ ਸਿਰਨਾਯੋ ॥ ਬਿਕ੍ਰ
 ਮ ਕਹੀ ਸੁਤਾ ਹਿਸੁਨਾਵਾ ॥ ਅਧਿਕਰਾ ਵਕੋ ਦੁਖ ਉਪਜਵਾ ॥ ੪੨ ॥ ਦੇਹਾ ॥ ॥ ਨਿਸਿਸਿਚ
 ਕੇ ਦਿਨ ਬੁਝੈ ਨਿਸਿਗਵਿਕਰੈ ਉਦੇਤਾ ॥ ਕਾਮ ਕੰਦਲਾ ਕੋ ਦਿਖ ਬਤ ਉਨਹ ਮਤੇ ਹੋਤਾ ॥ ੪੩ ॥
 ਸਤ ॥ ॥ ਸੁਨੇਗਾ ਜਕਿਯਨ ਰਿਕਾ ਮਾ ਬਿਚਾਰੀ ॥ ਕਹਾਗਾ ਨਿਬਾਧੀ ਤੁਮੈ ਜ
 ਨ ਪਿਯਾਗੀ ॥ ਕਹੀ ਮਾਨ ਮੇਰੀ ਕਹਾਨਾ ਹਿਭਾਯੋ ॥ ਇਨੈ ਦੇਖਿ ਬੁਝਾਹਿ ਕੋ ਗਰਬ ਰਾਖੋ ॥ ੪੪ ॥
 ਹਠੀ ਹੋਗ ਮਾਰੀ ਸੁਤ ਮਹੁ ਪਛੋਨੇ ॥ ਦਿਸਾਚਾਰ ਜਾ ਕੀ ਸਦਾ ਲੇਹਾਯੋ ॥ ਬਲੀ ਦੇਵ ਜੋ ਕੋ ਬਖ
 ਨੈ ॥ ਕਹਾਗੇ ਕਤੂ ਤੇ ਨ ਸੋ ਜੁਪਠਾਯੋ ॥ ਬਜੀ ਦੰਡੀ ਦੀ ਹਦਰ ਬਾਹੁ ਰਾਹੇ ॥ ਜਬੈ ਦੂਤ ਕਰ ਬੈਠ
 ਅੰਸੇ ਉਚਾਰੇ ॥ ਹਠਿਯੋ ਬੀਰਹਾ ਠੋਕਹਿਯੋ ਜੁਪਮੰਡਿ ॥ ਕਹਾ ਬਿਕ੍ਰਮ ਕਾਲ ਕੋਖ ਭਖੰਡੇ ॥

੪੬॥ ਚੜ੍ਹਿਯੋ ਲੋਅਨ ਕਿ ਬਲੀ ਬਾਰ ਬੈ॥ ਖੰਡੇ ਲੇਖ ਯੋ ਲੇਖ ਯੋ ਰੇਖ ਵੇਚੇ॥ ਗਾਹਰ ਵਰਦੇ ਹ॥ ੪੫॥
 ਨਗਾਹ ਲੋਤੋ ਦੇ॥ ਮਹਾਜੰਗ ਜੋ ਪਾਜਿ ਤੇ ਨਹਿ ਆਯੋ॥ ੪੭॥ ਸੁਨਿਯੋ ਬਿਕ੍ਰਮਾ ਬੀਰ ਸਤ ਹੀ ਦੁ
 ਲਾਇ॥ ਠਟੇ ਠਾਟ ਗਾਥੇ ਚਲੇ ਖੇਤ ਆਇ॥ ਦੁਹੰ ਰਿਤੇ ਸੂਰ ਸੇਨਾ ਉਮੰਗੀ॥ ਮਿਲੇ ਜਾਇ ਜਮ
 ਮਨੋ ਪਾਇ ਗੰਗੀ॥ ੪੮॥ ਕਿਤੇ ਬੀਰ ਕਰ ਵਾਰ ਕਾਢੇ ਚਲਾਵੈ॥ ਕਿਤੇ ਚਰਮ ਪੇਘਾਇ ਤੋ ਕੋ ਬਚ
 ਵੈ॥ ਕਿਤੇ ਬਰਮ ਪੈ ਚਰਮ ਚੁਪ ਗਰਮ ਝਾਹੈ॥ ਉਠੈ ਨ ਦਰੁ ਰੇ ਛੂਟੈ ਚਿੰਨ ਗਾਹੈ॥ ੪੯॥ ਕਿਤੇ ਗੋਟ
 ਨੇ ਗੁਰ ਜਗੇ ਲਾਚਲਾਵੈ॥ ਕਿਤੇ ਅਰਧ ਚੰਦਾ ਦਿਬਾਨ ਬਜਾਵੈ॥ ਕਿਤੇ ਸੂਲ ਸੈਥੀ ਸੁਆਹਾ ਬ
 ਲੇ ਕੈ॥ ਮੰਡੇ ਆਨ ਜੋ ਪਾਮਾ ਕੋ ਪੈ ਕੈ॥ ੫੦॥ ਫੁਰੀਯੋ ਪਖਾਡੇ ਲਏ ਫੁਲੈ॥ ਮੇਸੀ॥ ਮੇਲਾ ਰਕੇਸ
 ਹੁਕੀ ਜੁਲਾਫ ਜੈ ਸੀ॥ ਕਰੀ ਮੰਤ ਕੀਤਾ ਤਿਮਾਰਤ ਬਿਹਾਰੈ॥ ਜਿਸੇ ਕੀਠ ਤੁਰੈ ਤਿਸੇ ਮੇਚ ਮਾਰੈ॥ ੫੧॥
 ੫੨॥ ਜਾਇ ਇਹ ਕੁਝਾਂ ਤਿਸ ਕਲ ਭਰ ਲਗੇ॥ ਦੁਕ ਦੁਕ ਰਨ ਮੇਲੈ ਪਰੇ॥ ਤਖ ਬਿਕ੍ਰਮ ਹਸਿ
 ਬੈਨ ਉਚਾਰੈ॥ ਕਾਮ ਸੇਨਾ ਸੁਨਿਕ ਹਿਯੋ ਹਮਾਰੇ॥ ੫੩॥ ਦੇਹ ਰਾ॥ ੫੪॥ ਦੇਬੇ ਸਾਇਹ ਬਿਪ੍ਰਕੇਸੁ ਨਿ
 ਰੇ ਬਚਨ ਅਚੇਤ॥ ਬਿਥਾ ਜੁਝਾਵਤ ਕਿਯੋ ਕਟ ਕਏ ਕਨਟ ਕਿਹੇ ਰਾ॥ ੫੫॥ ੫੬॥ ਕਾਮ
 ਸੇਨਾ ਤਿਹ ਕਹੀ ਨ ਕਰੀ॥ ਪੁਨਿ ਬਿਕ੍ਰਮ ਹਸਿ ਯਹੈ ਉਚਰੀ॥ ਹਮ ਤੁਮ ਲਾਹਿ ਕੇ ਪਟ ਤਜਿ ਦੇਣੀ॥
 ਕੈਜੀ ਰੋਕੈ ਹਰੈ ਕੋਣੀ॥ ੫੭॥ ਅਪਨੀ ਆਪ ਨੇਹੀ ਸਿਰਿ ਲੀਜੋ॥ ਅਉਰ ਨ ਕੋ ਸਿਰ ਬਿਥਨ ਦ
 ਜੈ॥ ਬੈਠ ਬਿਗਾਧ ਆਪ ਜੋ ਕਰਿ ਯੋ॥ ਨਾ ਤਿਕਾਐ ਰੋਲੇ ਕਨਕ ਹਿਮ ਰਿਯੋ॥ ੫੮॥ ੫੯॥
 ਕਾਮ ਸੇਨਾ ਇਹ ਬਚਨਿ ਸੁਨਿ ਆਪਿ ਕਉ ਠਿਯੋ ਰਿਸਖਾਇ॥ ਆਪ ਨੇ ਤੁਰੈ ਧਵਾਇ ਕੈ ਬਿਕ੍ਰਮ ਲਯੋ
 ਬੁਲਾਇ॥ ੬੦॥ ਕਾਮ ਸੇਨਾ ਮੇਸੇ ਕਹਿਯੋ ਸੂਰਸਾ ਜੁਹੇ ਜਾਇ॥ ਝਾਗ ਸੇਹ ਥੀ ਬਿਟ ਕਰੈ ਤੈਤੁ ਬਿ
 ਕ੍ਰਮ ਰਾਇ॥ ੬੧॥ ਝਾਗਿ ਸੇਹ ਥੀ ਪੇਟ ਮਹਿ ਚਿਤ ਮਹਿ ਆਪਿ ਕਰਿ ਜਾਇ॥ ਆਨਿਕ ਟਾਹੀ ਕੋ
 ਕਿਯੋ ਕਾਮ ਸੇਨਾ ਕੋ ਪਾਇ॥ ੬੨॥ ਮੇਸੇ ਕੈ ਮੇਸੇ ਲਹੜਾ ਜਿਖਤ ਨ ਛਾਡੁ ਤਾਐ ਰਾ॥ ਮਾਰ ਕਟਾਹੀ
 ਰਾਖਿਯੋ ਜਿਖਤੁ ਰਵਤਿ ਹਰ ਉਰਾ॥ ੬੩॥ ੬੪॥ ਜੀਤਤਾ ਹਿਸਭ ਸੈਨ ਬੁਲਾਈ॥ ਭਾਂਤ
 ਕੁਝਾਂ ਤਿਕੀ ਵਜੀ ਬਧਾਈ॥ ਦੇਵ ਨਗੀ ਝਾਇ ਹੋ ਬਰਦਯੋ॥ ਬੁਟੀ ਹੁਤੇ ਅਬੁਟੀ ਪੈ ਗਯੋ॥ ੬੫॥ ਦੇ
 ਹਰਾ॥ ੬੬॥ ਆਖਿ ਤੁਰੇ ਧਸ ਜਿ ਆਪ ਨਿਪ ਗਯੋ ਬਿਪ੍ਰਕੇਸਾ॥ ਜਹਾ ਕਾਮ ਲੇਵਤ ਹੁਤੀ ਬੈਮਾ

Digitized by Panjab Digital Library | www.panjabdigilib.org

ਵਿਯੋਰੇਵਲਹਿਯੋਜਨਾਹਿ॥੮॥ਚੋਪਈ॥ ॥ਨਾਥਬਰਾਜੀਮੇਲਗਵਾਯੋ॥ਯਹਿਗੁਲਬ
 ਤਿਹਠਾਂਤੇਅਯੋ॥ਸਕਲਸਖਨਜੁਤਤਮਪੇਡਾਰਿਯੋ॥ਪੁਣੁਲਤਭਯੋਜੜਕਛੁਨਬਿਚਰਿਯੋ॥
 ੧੦॥ਸਭੈਤ੍ਰੀਵਾਰੰਦੁ॥ਪੁਨੇਦੁਖਾਰੰਦੁ॥ਦਿ॥ਯੋਯਾਦਬਾਨਬੇਚਰਿਤ੍ਰਸਮਾਪਤਮ
 ਸਤਸੁਭਮਸਤੁ॥੮੨॥੧੬੪੭॥ਅਮਰਿਯੋ॥ਜੋ॥ ॥ਚਲਿਯੋਜੁਲਹੇਸਾਹਰੇਉਰੁ
 ਜਾਕਹਤਾਜਾਇ॥ਬਧਿਕਨਕਸਰਾਜਨਕੋਮਾਰਿਯੋਤਾਹਿਬਨਾਇ॥੧॥ਬਧਿਕਬਾਚਾ॥
 ਉਡਿਉਡਿਅਵਦੁਸਿਯਹੁਯੋਕਹਤਮਗੁਜਾਇ॥ਜੋਐਸਾਬਚਨਿਪੁਨਿਕਹਯੋਹਨਿਹੈਤ੍ਰੇਰਿ
 ਰਿਸਾਇ॥੮੩॥ਚੋਪਈ॥ ॥ਫਸਫਸਿਜਾਵਹੁਉਡਿਉਡਿਅਇ॥ਐਸੇਕਹਤਜੁਲਹੇਜਾਇ॥
 ਰੋਰਨਕਸਗੁਨਚਿਤਾਬਿਚਰਿਯੋ॥ਦੋਸੈਬੂਤੀਮੈਰਿਹਮਾਰਿਯੋ॥੩॥ਚੋਰਨਬਾਚਾ॥
 ਲੈਲੈਆਵਹੁਧਰਿਜਾਯਹੁਯੋਕਹਕੋਪਯਨਾਜੋਉਹਿਭੁੰਤਿਬਖਸ਼ਹੋਹਨਿਹੈਤ੍ਰੇਰਿਤਨਬਾਨ॥
 ੪॥ਜਬਚੋਰਨਐਸੇਕਹਿਯੋਤਬਤਾਤੇਰੂਪਾਇ॥ਲੈਆਵਹੁਧਰਿਜਾਈਯਹੁਮਹਾਮੋਕਹਤੇਜ
 ਇ॥੫॥ਚਾਰਪੁਰਪਤਿਸਾਹਕੇਇਕਨੇਤਜਾਪਰਨਾ॥ਦਾਬਨਤੋਕੋਲੈਚਲੇਅਧਿਕਸੋਕਮਨਮਾਨਿ
 ੬॥ਚੋਪਈ॥ ॥ਤਬਲੈਕਹਤਜੁਲਹੇਐਯਹੁ॥ਲੈਲੈਆਵਹੁਪੈਪੈਜਈਯਹੁ॥ਸੈਨਾਕੇਸਵਨ
 ਨਯਹਿਪਰੀ॥ਪਦ੍ਰਸੈਪਨਹੀਤਹਝਰੀ॥ ॥ਤਿਨਸੋਕਹਿਯੋਕਹੈਸੁਉਚਾਯੋ॥ਕਹਿਯੋਬੁਰਾ
 ਭਯੋਕਹਤਪਧੋ॥ਭੇਦਅਭੇਦਕੀਬਾਰਨਜਾਨੀ॥ਜੋਤਿਨਕਹਿਯੋਵਹੈਜੜਮਾਨੀ॥
 ਰਾਵਤਕੇਬਹੁਨਚੀ॥ਪੁਤਨਹੈਤਤਾਹਿਦੁਖਭਾਰੀ॥ਐਗਬਿਯਾਹਬਿਖਬੁਲਪੈਕੀਨੋ॥ਤਾਕੇਭ
 ਵਨਪੁਤਾਬਿਧਈਨੋ॥ਬੁਰਾਭਯੋਕਹਿਉਚਪੁਕਾਰਿਯੋ॥ਸੁਨਿਯੋਜਾਹਿਪਨਹਿਨਤਿਨਮਾਰਿਯੋ॥
 ੧੦॥ਸਭੈਤ੍ਰੀਵਾਰੰਦੁ॥ਪੁਨੇਦੁਖਾਰੰਦੁ॥ਦਿ॥ਯੋਯਾਦਬਾਨਬੇਚਰਿਤ੍ਰਸਮਾਪਤਮ
 ਜਾਤਭਯੋਤਿਹਠਾਂਬਡੁਭਾਰੀ॥ਜਹਾਅਤਿਅਗਨਿਨਗਰਮੇਝਾਰੀ॥੧੧॥ਗਿਰਗਿਰਪਰੇ
 ਮਹਲਜਹਭਾਰੇ॥ਛਮਰਨਕੇਜਹਉਰੇਅਵਾਰੇ॥ਭੁਲਾਭਯੋਯਹਿਮੂੜਪੁਕਾਰਿਯੋ॥ਜਾਹਿਸੁਨਿ
 ਯੋਤਾਹੀਗਹਿਮਾਰਿਯੋ॥੧੨॥ਦੋਹਰਾ॥ ॥ਦਸਹਜਾਰਪਨਹੀਨਕੀਸਹੀਜੁਲਹੇ॥ਯਹਿ
 ਭਾਪਾਵੈਪਹੁਚਤਭਯੋਜਹਾਤੀਸਸਭਾਰੀ॥੧੩॥ਚੋਪਈ॥ ॥ਗਿਹਜਨਕਹਾਖਾਹੁਲੀ

੬॥ਸਭੈਤ੍ਰੀਵਾਰੰਦੁ
 ੭॥ਤਬਲੈਕਹਤ
 ੮॥ਕਹਿਯੋਬੁਰਾ

ਖਵੈ ਭੂਖਨ ਮਰਤ ਲਜ ਤੁਥਤ ਵੇ ॥ ਆਪੀ ਰਿਨ ਬੀਰ ਜਬ ਗਈ ॥ ਲਾਗਤ ਅਪਿਕ ਛੁਪਾਤਿ
 ਹੁਤੁਈ ॥ ੧੪ ॥ ਲਕਣੀ ਭੁਏ ਤੇਲ ਘਟ ਫੇਰਿਯੋ ॥ ਪੀਨਿ ਸਕਲ ਨੈਕੁ ਨਹਿ ਛੁਰਿਯੋ ॥ ਸੂਰਜ ਚਰਿ
 ਯੋ ਉਤੁਗਛ ਪਿਗਏ ॥ ਫਾਸ ਪਾਨ ਸੈਕੋ ਆਬਏ ॥ ੧੫ ॥ ਦੋਹਰਾ ॥ ॥ ਤਾਨੀ ਬੇਚ ਕ੍ਰਿਪਨ ਲੀਚਲ
 ਯੋ ਚਾਕਰੀ ਸਾਇ ॥ ਮਾਰਤ ਮਾਰਗ ਸਿੰਘ ਜਹਤਿ ਹਠਾ ਪਹੁ ਚਿਯੋ ਜਾਇ ॥ ੧੬ ॥ ॥ ਇਸਤ ਜੁਲਾ
 ਹੇ ਦੁਮ ਚਰਿਯੋ ਗਹੇ ਸੈ ਹਥੀ ਹਥਾ ॥ ਤਰੇ ਆਨ ਠਢੇ ਭਯੋ ਸਿੰਘ ਰੇ ਸਕੇ ਸਾਥਾ ॥ ੧੭ ॥ ਦੋਹਰਾ ॥ ॥
 ਸਿੰਘ ਹਿਦੈ ਸਰਿ ਜੁਲਾਹੇ ਪਗੀ ॥ ਬਰਛੀ ਕੰਪਤ ਹਾਥ ਤੇ ਪਗੀ ॥ ਮੁਖ ਮੇਲ ਗੀ ਪਿਰਸਟ ਤਰ
 ਨਿਕਸੀ ॥ ਜਨੁ ਕਰਕੰਜ ਕਲੀਸੀ ਬਿਗਸੀ ॥ ੧੮ ॥ ਜਾਨਿਯੋ ਸਾਚ ਸਿੰਘ ਮਹਿ ਗਯੋ ॥ ਉਤਰਿ
 ਖੁਛੁ ਕਾਨਕ ਟਲਯੋ ॥ ਜਾਇ ਨਿਪਤ ਕੋਤਾ ਹਿਦਿ ਖਾਰਿਯੋ ॥ ਅਪਿਕ ਮਹੀਨਾ ਅਪਨੇ ਕਰਵਯੋ
 ॥ ੧੯ ॥ ਦੋਹਰਾ ॥ ॥ ਏਕ ਸਤੁ ਕੋ ਹੁਤੇ ਚਰਿਯੋ ਅਨੀ ਬਨਾਇ ॥ ਸੈਨਾ ਪਤਿ ਪਚਮਾਰ ਕੋਇ ਹ
 ਨਿਪਦਯੋ ਪਠਾਇ ॥ ੨੦ ॥ ਦੋਹਰਾ ॥ ॥ ਯਹਿ ਪਚਮਾਰ ਬਰਜੁ ਨਿਪਾਈ ॥ ਨਾਰਿਜੁ ਲਾਹੀ
 ਹੁਤੀ ਬੁਲਾਈ ॥ ਚਿਤ ਮੇ ਅਪਿਕ ਦੁਹੁਤੁ ਰਕੀਨੋ ॥ ਅਰਧ ਰਾਤ ਬਨ ਕੋ ਮਗਲੀਨੋ ॥ ੨੧ ॥ ਜ
 ਬਰਿਯਸ ਹਿਤ ਜੁਲਾਹੇ ਕੁਜਿਯੋ ॥ ਭਬਹੀ ਘੋਰ ਘਟਾ ਘਨਗਾ ਜਿਯੋ ॥ ਕਬਹੂੰ ਚਮਕਿ ਬਿਜੁ
 ਰਿਯਾ ਜਾਵੈ ॥ ਤਬ ਮਾਰਗ ਕੋ ਚੀਨ ਨ ਆਵੈ ॥ ੨੨ ॥ ਮਗੁ ਤੇ ਬੁਲਤਿ ਸੀ ਮਹਾ ਪਰਿਯੋ ॥ ਜਹ
 ਨਿਪ ਮਹਿ ਕੋਲ ਸਕਰਢ ਰਿਯੋ ॥ ਕੂਈ ਹੁਤੀ ਦਿਸ ਰਿਨ ਹਾਈ ॥ ਡਾਮੇ ਪਰਿਯੋ ਜੁਲਾਹੇ
 ਜਾਈ ॥ ੨੩ ॥ ਦੋਹਰਾ ॥ ॥ ਜਬ ਤਹੀ ਕੂਈ ਬਿਖੇ ਜਾਇ ਪਰਿਯੋ ਬਿਸੰਭਾ ॥ ਤਬ ਮੇਸੇ
 ਦਿਯ ਕਹਿ ਉਠੀ ਆਨਿ ਪਰਿਯੋ ਪਚਮਾਰ ॥ ੨੪ ॥ ਅਰੁ ਲਿ ॥ ॥ ਆਨਿ ਪਰਿਯੋ ਪਚਮਾਰ
 ਸਭੁ ਨਨ ਸੁਨਿ ਪਾਯੋ ॥ ਅਤਿਲ ਸਕਰ ਚਿਤ ਮਾਰਿ ਸੁਤਾ ਸਬ ਢਾਯੋ ॥ ਲੋਹਾ ਅਪਿਕ ਤਿਹ ਮ
 ਹਿ ਭਾਂਤ ਮੇਸੀ ਪਰਿਯੋ ਹੋਜੇ ਪਾਤਿ ਨ ਤੇ ਏਕ ਨਾ ਜਿਯ ਤੇ ਉਬਰਿਯੋ ॥ ੨੫ ॥ ਦੋਹਰਾ ॥ ॥ ਪੂਤ
 ਪਿਤਾ ਕੋ ਸਿਰਦਈ ਪਿਤਾ ਪੂਤ ਸਿਰਮਾਹਿ ॥ ਇਸੀ ਭਾਂਤ ਸਭੁ ਕਰਿ ਮਰੇ ਹਰਿਯੋ ਸੁਭਟ ਕੋ ਉਨਾ
 ਹਿ ॥ ੨੬ ॥ ਦੋਹਰਾ ॥ ॥ ਤਜਿ ਪੁਰਤਿ ਸੀ ਜੁਲਾਹੀ ਆਈ ॥ ਮਾਇ ਬਾਰਤ ਨਿਪ ਹਿਜਤ
 ਈ ॥ ਜਬ ਯਹਿ ਭੇਦ ਰਾਵ ਸੁਨਿ ਪਾਯੋ ॥ ਪਠੈ ਪਾਲਕੀ ਤਾਰਿ ਬੁਲਾਯੋ ॥ ੨੭ ॥ ਦੋਹਰਾ ॥ ॥

[illegible]

五

੪੬੦
 ਸੇ। ਵਿਸਕੂਕੇ। ਵਾਰਾਮਪਰਬੇਕਈਥਾਗਏ। ਫੁਟਕਚਨਕੋਟਕਨੂਕੇ। ਲੋਹਲੁਹਾਰਗੜੇ।
 ਜਨਜਾਹਉਠੈ। ਇਕਥਾਹਤਿਨਾਕੁਭੂਕੇ॥੪॥ **ਭੁਜੰਗਛੰਦਾ॥** ॥ ਗੁਰਿਏਖੇਲਮਹਿਮੰਦ
 ਲੇਜਾਕਧਾਏ। ਦਾਓਜਣੀਅਫਗੀਤਏਕੋਪਾਏ। ਹਠੇਸੁਰਲੇਦੀਮਹੋਕੋਪਕੋਕੋ॥ ਪਰੇ
 ਆਨਕੋਬਾਫਵਾਰੀਨਲੇਕੋ॥ ੧੫॥ ਪਰੀਬਾਫਵਾਰੀਨਕੀਮਾਰਭਾਰੀ॥ ਗਏਜੂਝਜੇਧਾਬਡੇ
 ਈਹੰਕਾਰੀ॥ ਮਹਾਮਾਰਬਾਨਾਨਕੀਗਾੜੇ। ਮੇਸੀ॥ ਮੇਨੇਕੁਅਚਕੇਮੇਘਕੀਬਿਸਟਜੇਸੀ॥
 ੧੬॥ ਪਰੇਆਨੇਜੇਧਾਚਉਓਰਭਥੇ॥ ਮਹਾਮਾਰਹੀਮਾਰੇ। ਮੇਸੇਪੁਕਾਰੇ। ਹਟੇਨਾਹਿਛੁੜੀਛੁਕੇ
 ਛੁਰੇ। ਮੇਸੇ॥ ਮੇਨੇਸਾਚਸੀਕਾਲਕੀਜੁਲਜੇਸੇ॥ ੧੭॥ ਪਰੇਅਰਬਾਛੈ। ਮਹਾਸੁਰਭਾਰੀ॥
 ਕੋਰੇਤੀਨਉਲੇਕਜਾਕੋਜੁਹਾਰੀ॥ ਲਏਹਾਥਤ੍ਰਿਸੁਲੇ। ਮੇਸੇਭਰਮਾਵੇ॥ ਮੇਨੇਮੇਘਮੇਦਾਮਨੀਦ
 ਮਕਜਾਵੇ॥ ੧੮॥ **ਚੁੰਪਣੀ॥** ॥ ਧਏਬੀਰਿਜੇਰਿਦਲਭਾਰੀ॥ ਬਾਨਾਬਧੇਬਡੇਹੰਕਾਰੀ॥ ਭਾ
 ਨਧਨੀਯਨਬਾਨਚਲਾਵੇ॥ ਬਾਧੇਗੋਲਸਾਮੁਹੇਆਵੇ॥ ੧੯॥ ਜਬਅਬਲਾਵਹਿਨੈਨਨਿਹਾ
 ਠੇ॥ ਭਾਂਤਭਾਂਤਕੇਸਸਤ੍ਰਪੁਹਾਰੇ॥ ਮੂੰਡਜੰਘਬਾਹਨਾਬਿਨੁਕੀਨੇ॥ ਪਠੇਧਾਮਜਮਕੋਕਹਿਦੀਨੇ॥
 ੨੦॥ ਜੂਝਅਨੇਕਸੁਭਟਰਨਗਏ॥ ਧੈਰੀਰਥੀ॥ ਬਿਨਾਅਸਿਭਏ॥ ਜੂਝੇਬੀਰਖੇਤਭਰਭਾਰੀ॥
 ਨਾਚੇਸੁਰਬੀਰਹੰਕਾਰੀ॥ **੨੧॥ ਛੁੰਗਛੰਦਾ॥** ॥ ਲਗੇਬ੍ਰਿਨਕੇਸੁਰਮਾਪਰੇਧਗਨਿਪੇਆਇ॥
 ਗਿਰੇਪਰੇਉਠਿਪੁਨਿਲਰੇਅਧਿਕਾਧ੍ਰਿਦੇਕਰਿਚਾਇ॥ ੨੨॥ ਭੁਜੰਗਛੰਦਾ॥ ॥ ਕਿਤੇਗੋਛ
 ਨੈਗਾਰਜਗੇਲੇਉਭਾਰੇ॥ ਕਿਤੇਚੰਦ੍ਰਿਸੁਲਸੇਥੀਮੰਭਾਰੇ॥ ਕਿਤੇਪਰਘਾਸੀਲਏਹਾਥਡੇਲੇ॥
 ਕਿਤੇਮਾਰਹੀਮਾਰਕੋਬੀਰਬੇਲੇ॥ ੨੩॥ **ਦੋਹਰਾ॥** ॥ ਅਤਿਚਿਤਕੋਪਬਛਾਇਕੋਸੁਰਨਸ
 ਕਲਨਘਾਇ॥ ਜਹਾਬਾਲਭਾਂਛੀਹੁਤੀਤਹਾਪਰਤਭੇਆਇ॥ ੨੪॥ **ਚੋਪਣੀ॥** ॥ ਕਿਚਾਧ
 ਚਾਇਜੇਧਾਸਮੁਹਾਵੇ॥ ਚਟਪਟਸੁਭਟਬਿਕਟਕਟਿਜਾਵੇ॥ ਜੂਝਪਾਸਨਮੁਖਜੇਦੇਹੀ॥ ਸੁ
 ਗਿਬਿਵਾਨਬਡੰਗਨਲੇਹੀ॥ **੨੫॥ ਛੁੰਗਛੰਦਾ॥** ॥ ਜੇਭਟਅਨਾਪਛਰਨਲਏਬਿਵਾਨਚੜਾਇ
 ਤਿਨਪ੍ਰਤਐਰਨਿਹਾਰਕੇਲਰਤਸੁਰਸਮੁਹਾਇ॥ ੨੬॥ ਭੁਜੰਗਛੰਦਾ॥ ॥ ਚਉਓਰਤੋਚਾਵ
 ਠੈਚੀਤਕਾਰੀ॥ ਚਹੀਗਿਧਾਕਾਸਮੰਡੁਰਾਇਭਾਰੀ॥ ਲਗੇਘਾਇਜੇਧਾਗਿਰੇਭੁਮਭਾਰੇ॥

ਐਸੀਭਾਂਤਿਭੂਮੇਮਨੋਮਰਵਰੇ॥ ੨੭॥ ਪਰੀਬਾਨਗੋਲਾਨਕੀਭੀਰਭਾਈ॥ ਬਹੈਤੀਰਤਰ
 ਵਾਰਕਾਤੀਕਟਾਰੀ॥ ਘਰੇਐਠਿਅਰੇਮਹਾਬੀਰਧਏ॥ ਬਧੇਗੋਲਗਾਰੂਚਲੇਖੇਤਆਏ॥
 ੨੮॥ ਗੁਰਿਯਾਖੇਲਮਹਮਦਲੇਜਾਕਮਾਰੇ॥ ਦਾਓਜਈਅਫਰੀਤਲੇਦੀਸਿਘਾਰੇ॥ ਬ
 ਲੀਸੂਰਨਿਆਜੀਐਸੀਭਾਤਿਕੂਟੇ॥ ਚਲੇਬਾਜੇਜੇਧਾਸਥੈਸੀਸਫੂਟੇ॥ ੨੯॥
 ਸੂਰਗਏਕਟਕੈਤ੍ਰਦੈਤਬਬਾਲਕੁਪੀਹਬਿਯਾਰਸੇਭਾਰੇ॥ ਪਟਸਿਲੇਹਹਥੀਪਰਸੇ
 ਇਕਬਾਰਹੀਬਾਰਨਕੇਤਨਭਾਰੇ॥ ਇਕਲਗੇਇਕਹਾਰਟਰੇਇਕਦੇਖਿਭਰੇਮਰਗੇਬਿਨ
 ਮਾਰੇ॥ ਬੀਰਕਰੇਰਸਰਾਸਨਛੋਰਤਿਨਕੇਤੋਰਿਸੁਆਨਨਭਾਰੇ॥ ੩੦॥ ਚੋਪਈ॥ ਐ
 ਪੇਅਰਬਲੇਕਤਿਹਭਾਰੇ॥ ਦੁੰਦਭਚਲੇਬਜਾਇਨਗਾਰੇ॥ ਦੁੰਦਚਹੁੰਚਰਿਸਕੈਕੈ॥ ਭਾਂਤਿ
 ਭਾਂਤਿਕੇਆਯੁਧਲੈਕੈ॥ ੩੧॥ ਚੋਪਈ॥ ਬਜਬਾਨਬਿਛੂਆਬਿਸਖਬਰਸਿਯੋਸਾਰ
 ਅਪਾਰਾ॥ ਊਚਨੀਚਕਾਇਰਸੁਭਟਸਭਕੀਨੇਇਕਸਾਰ॥ ੩੨॥ ਚੋਪਈ॥ ਐਸੀਭਾ
 ਤਿਖੇਤਜਬਪਰਿਯੋ॥ ਅਰਬਰਾਇਕੁਪਬਚਨਉਚਰਿਯੋ॥ ਯਾਕੋਜੀਯਤਜਾਨਹਿਦੀਜੈ
 ਪੇਰਦਸੇਇਸਤੇਬਪਕੀਜੈ॥ ੩੩॥ ਅਰਬਰਾਇਕੁਪਬਚਨਉਚਾਰੇ॥ ਕੋਪੇਸੂਰਬੀਰ
 ਐਠਿਅਰੇ॥ ਤਾਨਕਮਾਨਨਬਾਨਚਲਾਏ॥ ਬੇਪਿਬਾਲਕੋਪਾਰਿਪਰਾਏ॥ ੩੪॥ ਚੋਪਈ॥
 ਬੇਪਬਾਨਜਬਤਨਗਏਤਬਤਿਯੋਕੋਪਬਫਾਇ॥ ਅਮਿਤਜੁਪਤਿਹਠਾਕਿਯੋਸੋਮੈਕ
 ਹਤਬਨਾਇ॥ ੩੫॥ ਚੋਪਈ॥ ਲਗੇਦੇਹਤੇਬਾਨਨਿਕਾਰੇ॥ ਤਨਪੁਨਿਵੇਧੈਰੋਰਯਨਮ
 ਰੇ॥ ਜਿਨਕੀਦਿਹਘਾਵਦਿਕੁਲਾਰੇ॥ ਤੁਰਤਬਰੰਗਨਮੈਅਨੁਰਾਗੇ॥ ੩੬॥ ਐਸੀਭਾਂਤਿਬੀ
 ਰਬਹਮਾਰੇ॥ ਬਾਜੀਕਰੀਰਥੀਹਨਿਭਾਰੇ॥ ਭੁਮਲਜੁਪਤਿਹਠਾਅਤਿਮਚਿਯੋ॥ ਏਕਸੂਰਜੀ
 ਯਤਨਹਿਬਾਚਿਯੋ॥ ੩੭॥ ਅਰਬਰਾਇਆਪਨਪੁਨਿਧਾਯੋ॥ ਅਨਿਬਾਲਸੈਜੂਝਮਚਾਯੋ॥
 ਚਤੁਰਬਾਨਤਬਤਿਯਾਪਹਾਰੇ॥ ਚਾਰੇਅਸ੍ਰਮਾਰਹੀਭਾਰੇ॥ ੩੮॥ ਪੁਨਿਰਬਕਾਰਿਸਾਰਥੀਮ
 ਰਿਯੋ॥ ਅਰਬਰਾਇਕੋਬਾਨਪਹਾਰਿਯੋ॥ ਐਹਿਤਕੇਤੋਕੋਗਹਿਲੀਨੇ॥ ਦੁੰਦਭਤਖੈਜੀਤਕੋਦੀ
 ਨੇ॥ ੩੯॥ ਤੋਕੋਬਾਂਧਸਾਮਲੈਆਈ॥ ਭਾਂਤਭਾਂਤਸੈਦਰਬਨਲੁਟਾਈ॥ ਜੇਦੁੰਦਭੀਦੁਰਤੇ

ਬਾਜੀਅਗੀਹਕੇਲੇਕਸਕਲਭੁਏਰਾਜੀ॥੪੦॥ਦੋਹਰਾ॥ ॥ਕਾਢੇਭੁਏਰੇਤੇਪਿਯਹਿਦੀਨੇ॥੪੧॥
 ਸਤ੍ਰਿਖਾਇਅਬਿਦਾਕਿਯੋਇਕਾਅਪ੍ਰਦੇਯੋਪਗਿਯਾਬਧਾਇ॥੪੨॥ ॥ਦੋਹਰਾ॥ ॥
 ॥ਭੀਮਾਨੀਭੀਮਾਗਾਭੀਮਾ॥੪੩॥ ॥ਦੋਹਰਾ॥ ॥ਫਿਯਾਨਵੈਚਰਿਤ੍ਰਸਮਾਪਤਮਸਤਸੁਭਮਸਤੁ॥
 ੯੬॥੧੭੨੩॥ ॥ਅਫਜੂ॥ ॥ਦੋਹਰਾ॥ ॥ਸਿਯਾਲਕੋਟਕੇਦੇਸਮੇਸਾਲਬਾਹਨਰ
 ਵਾਖਟਦਰਸਨਕੋਮਾਨਈਰਾਖਤਸਭਕੋਭਾਵਾ॥੧॥ਸ੍ਰੀਤ੍ਰਿਪਰਾਕਿਉਤੀਤਾਕੀਤ੍ਰਿਖਕੋਨਾਮਾ
 ਭੁਜੋਭਵਾਨੀਕਿਸਦਾਨਿਸਿਦਿਨਾਅਠੇਜਾਮਾ॥੨॥ਚੋਪਈ॥ ॥ਯਹਿਜਬਭੇਦਬਿਕ੍ਰਮੇਖ
 ਯੋਅਮਿਤਮੇਨਲੋਕੋਚਰਿਧਾਯੋਯੋਕੁਸਲਬਾਹਨਨਹਿਤਰਿਯੋਜੋਰਿਸੁਰਸਨਮੁਖਿਯੋ
 ਲਕਿਯੋ॥੩॥ਦੋਹਰਾ॥ ॥ਤਬਤਮੇਸ੍ਰੀਚੰਡਕਾਯੋਸੇਕਹਿਯੋਬਨਾਇ॥ਮੇਨਮਿਤਕਾਕੀਰ
 ਚੰਤਮੇਦੇਵਉਜੀਵਾਇ॥੪॥ ॥ਦੋਹਰਾ॥ ॥ਜੇਜਗਮਾਤਕਹਿਯੋਸੁਕੀਨੋਮੇਨਮਿਤਕਾ
 ਕੀਰਚਿਲੀਨੋਕ੍ਰਿਪਾਦਿਸਦਿਸ੍ਰੀਚੰਡਨਿਯੋਜੋਸੁਰਹਥਿਅਰਸਿਭਾਯੋ॥੫॥ਦੋਹ
 ਰਾ॥ ॥ਆਟੀਤੇਮਰਦਉਪਜੇਕਰਿਕੋਕ੍ਰਿਪਾਬਿਸੇਖਾਧੈਗੈਰਥਪੇਦਲਪਨੇਨਿਖਉਫਿਰ
 ਲੇਅਨੇਕ॥੬॥ਚੋਪਈ॥ ॥ਬਾਹਰੇਨਦਨਗਰਮੇਬਾਜੇਗਾਹਿਗਾਹਿਗੁਰਜਗਰਬਿਯਾ
 ਆਗਾਜੇਦੁਕਦੁਕਭਾਖੇਜੇਧੈਧੈ॥ਮੁਹਿਫੇਰਿਧਾਮਨਹਿਜੇਧੈ॥੭॥ ॥ਦੋਹਰਾ॥ ॥ਯਹੈਮੰਤ੍ਰਕ
 ਰਿਸੁਰਮਾਪਰੈਸੇਨਮੇਅਇ॥ਜੇਬਿਕ੍ਰਮਕੋਦਲਹੁਤੇਸੇਲੋਚਲੇਉਠਾਇ॥੮॥ਭੁਜੀਗਛੰ
 ਦਾ॥ ॥ਰਥੀਕੋਟਕੂਟੇਕਰੀਕੋਰਮਾਗੇਕਿਤੇਸਾਜੇਔਰਾਜਬਾਜੀਬਿਦਾਰੇ॥ਪ੍ਰਯੋਪੁਮਿਜੇ
 ਧਾਰਿਸੀਭੂਮਜੂਝੇਕਹਾਏਗੋਨੇਮੇਨਯੀਜਾਤਬੁਝੇ॥੯॥ਚੁਆਮਾਲਛੰਦਾ॥ ॥ਅਮਿਤ
 ਮੇਨਲੋਚਲਿਯੋਤਹਾਪਰਾਜਾਮੀਗਾਜੇਰਿਕੋਰਿਸੁਬੀਰਮੰਤ੍ਰੀਸਸਥਾਹਿਸੁਰੰਗਾਸੁਲ
 ਮੇਨਕੇਲਗੇਅਰਿਬੇਧਬਾਨਨਸਾਥਿ॥ਜੂਝੂਝਗਏਤਹਾਰਨਭੂਮਮਧਿਪ੍ਰਮਾਥਾ॥੧੦॥
 ॥ਦੋਹਰਾ॥ ॥ਜਗੇਜਗਜੇਧਾਗਏਜੂਝਭਾਏਕਿਤੇਭੂਮਪ੍ਰਮੇਸੁਮਾਨੇਮਤਵਾਰੇਕਿਤੇ
 ਮਾਰਹੀਮਾਰੇਸੇਪੁਕਾਰੇਜਥੈਅਨਿਜੇਧਾਚਉਠਗਰਜੇ॥੧੧॥ਕਿਤੇਸਸਥਵੇਰੈਤ੍ਰਿ
 ਆਭੁਖਾਧਾਰੇਅਹਾਸਿਖਾਏਦੰਤਨਾਦਬਜੇਪਾਰੀਜੈਅਭੀਤਨਕੀਭੀਰਭਾਰੀਤਥੈਸਾ

ਰੋਪਾਈਮੋਭਿਕਰਤਕੇਅਰਾਮਾਧਿਕਾਬਿਨਦਿਨੀਤਾਦਿਪਰਾਧਿਕਾ
 ॥ਦਾਨਅਮੀਤਪਨਕੋਰੋਜੋਕਹਿਯੋਭਿਕਰਤੋਰਾਮਾਧਿਕਾਦਿਨੀਤਾਦਿਪਰਾਧਿਕਾ॥੩॥

ਕਲਕਾਕਿਲਕਿਲਾਹੀ॥੧੨॥ਤਹਾਆਪੁਏਰੁਦ੍ਰੋਰੁਬਜਾਯੋ॥ਜੁਕ੍ਰਿਸਾਨਿਮਿਲਜੋਗਨੀ
 ਗੀਤਗਾਯੋ॥ਕਉਕੋਪਕੋਡਕਨੀਹਾਕਿਮਾਰੋ॥ਕਉਰੂਤਸੋਪੋਤਨਾਰੋ॥ਬਿਹਾਰੋ॥੧੩॥
 ॥ਤਬਬਿਕ੍ਰਮੋਰਿਸਖਾਇ॥ਭੁਟਭਾਂਤਿਭਾਂਤਿਭੁਲਾਇ॥ਚਿਤਮੋਅਧਿਕਹਠਾਨਾ॥
 ਤਿਹਠਾਂਪਰਤਰੇਆਨ॥੧੪॥ਅਤਿਤਹਜੇਧਾਅਨਾ॥ਲਰਮਰਤਭੇਤਜਿਕਾਨਾ॥ਬਾਦਿਤ੍ਰੇ
 ਟਿਬਜਾਇ॥ਚਨਰਗਮਰੂਗਾਇ॥੧੫॥ਚੋਪਈ॥॥ਅਨਿਪਰੇਤੇਸਗਲਨਿਬੇਗੇ॥ਉਮ
 ਭੇਅਉਰਕਲਕੋਪੇਰੋ॥ਜੇਚਲਦਲਰਨਮੰਡਲਾਇ॥ਲਰਿਮਰਿਕੋਸਭਸੂਰਗਸਿਧਾਏ॥
 ੧੬॥ਐਸੀਭੁਤਿਸੋਨਜਬਲਰਿਯੋ॥ਏਕਥੀਹਜਿਯਤਨਉਬਰਿਯੋ॥ਬੁਥਹਠਿਰਵਾਅਪ
 ਦੇਊਧਾਏ॥ਭੁਾਂਤਿਭਾਂਤਿਬਾਦਿਤ੍ਰਬਜਾਏ॥੧੭॥ਤੁਰਹੀਨਾਦਨਫੀਰੀਬਾਜੀ॥ਸੀਖਫੇਲਕ
 ਰਨਾਏਗਾਜੀ॥ਭੁਾਂਤਿਭਾਂਤਿਕੋਪੁਰੇਨਗਾਰੋ॥ਦੇਖਤਸੁਰਬਿਵਾਨਚਕ੍ਰਿਸਾਰੋ॥੧੮॥ਜੋਬਿਕ੍ਰਮ
 ਤਿਹਘਾਇਚਲਾਵੈ॥ਆਪਅਨਸੀਚੰਡਬਚਾਵੈ॥ਤਿਹਬਿਟਏਕਲਗਾਨਨਹੀਦੈ॥ਐਵ
 ਕਜਾਨਰਾਖਕੈਲੋਵੈ॥੧੯॥ਤੁਰਹੀ॥॥ਦੇਵੀਭੁਗਤਿਪਛਾਨਤਿਹਲਗਨੀਦੀਨੇਘਾਇ॥ਬ
 ਨੁਬਾਨਬਰਛੀਨਕੇਬਿਕ੍ਰਮਰਹਿਯੋਚਲਾਇ॥੨੦॥ਚੋਪਈ॥॥ਸਾਲਬਾਹਨਕੀਇਕ
 ਪਟਰਾਨੀ॥ਸੇਰਨਹੇਰਿਅਧਿਕਤਰਪਾਨੀ॥ਪੁਜਰੀਰਜਾਤਾਹਿਮਨਈ॥ਭੂਤਭਵਿਖਵੈਠਹ
 ਰਾਈ॥੨੧॥ਤੁਬਤਿਹਦਰਸੇਰੀਰਜਾਦਯੋ॥ਉਠਿਰਾਨੀਤਿਹਸੀਸਤ੍ਰਕਯੋ॥ਭੁਾਂਤਿਭਾਂਤਿਜ
 ਗਮਾਤਮਨਯੋ॥ਜੀਤਹੋਇਹਮਰੀਬਰੁਪਯੋ॥੨੨॥ਤੁਰਹੀ॥॥ਸਾਲਬਾਹਨਬਿਕ੍ਰਮਭਏ
 ਬਾਜਯੋਲੋਹਅਪਾਗਾ॥ਅਠਜਾਮਾਹਵਬਿਖੇਜੁਪੁਭਯੋ॥ਬਿਕਰਾਰ॥੨੩॥
 ਸਿਯਾਲਕੋਟਨਾਇਕਰਿਸਭਰਿਯੋ॥ਚਿਤ੍ਰਬਚਿਤ੍ਰਕੋਪਰਨਕਾਰਿਯੋ॥ਤੁਨਿਪਨੁਬਾਨਬਜ
 ਸੇਮਾਰੋ॥ਰਵਬਿਕ੍ਰਮਸੂਰਗਸਿਧਾਰੋ॥੨੪॥ਦੋਹਰਾ॥॥ਜੀਤਬਿਕ੍ਰਮਾਜੀਤਕੋਮਨ
 ਮੋਹਰਖਬਛਾਇ॥ਅੰਤਹਿਪੁਰਆਵਤਭੁਯੋ॥ਅਧਿਕਰਿਦੈਸੁਖਪਾਇ॥੨੫॥ਚੋਪਈ॥
 ਜਬਰਾਜਾਅੰਤਹਿਪੁਰਾਯੋ॥ਸੁਨਿਯੋਜੁਬਰਗਾਨੀਜੂਪਯੋ॥ਮੇਕੋਕਰਿਯੋਜੀਗਾਇਹਦਈ॥
 ਤਸੇਪ੍ਰੀਤਾਧਿਕਉਗਈ॥੨੬॥ਦੋਹਰਾ॥॥ਹਮਰੇਹਿਤਾਇਹਰਾਨੀਯੋਲੀਨੀਰੀਗਮਨ

ਇਹੀ ਸੁਰਗੀਤੀ ਬੁਝਦੇ ਤਬਹਮਾਜਿ ਤੇ ਬਨਾਇ॥ ੨੧॥ ਚੋਪਈ॥ ਅਨਿਸਾ ਦੇ ਨਹੈ ਤਵਨ ੬੨
 ਕੇ ਰੁਹੈ ਅੰਗਰਾਨੀ ਯਨ ਰਿਹਾ ਹੋ॥ ਬਹੁਤ ਮਾਸਗਹਿ ਤੇ ਜਬ ਭਯੋ ਦੇਵੀ ਪੁਤਏ ਕਰਿ ਹਿਦਯੋ॥
 ੨੨॥ ਤੁਕੋ ਨਾਮ ਰਿਸਾ ਲੂਰਾ ਖਿਯੋ॥ ਐਸੇ ਬਚਨ ਚੰਡਕ ਭਯੋ ਖਿਯੋ॥ ਮਹਾਜਤਿ ਜੋ ਪਾਇਹ
 ਹੋਈ॥ ਜਾਸਮ ਅੰਗਰਾਨੀ ਮੇ ਕੋਈ॥ ੨੩॥ ਜਿਯੋ ਜਿਯੋ ਬਛਤ ਰਿਸਾ ਲੂਰਾ ਦੇ॥ ਅਨਿਤਿ ਅਖੇ
 ਟਕਰੇ ਮਿਗਾਘਾਵੇ॥ ਸੇਰ ਦੇਸ ਦੇਸ ਕੇ ਕਰੇ॥ ਕੇਸੂਰਾ ਜਾ ਤੇ ਨਹਿ ਰੁਹੇ॥ ੨੪॥ ਖੇਲ ਅਖੇ ਟਕਰੁ ਬ
 ਗਿਹਾ ਐ॥ ਤਬ ਚੋਪਰ ਕੀ ਖੇਲ ਮਚਾਵੇ॥ ਜੀਤ ਜੀਤ ਰਾਜ ਕੇ ਲੇਈ॥ ਛੇ ਰਿਛੇ ਰਿਚਿਤ ਕ
 ਰਿ ਦੇਈ॥ ੨੫॥ ਏਕੋ ਮਤ ਕੇ ਕਿਹਾ ਆਯੋ॥ ਖੇਲ ਰਿਸਾ ਲੂਰਾ ਬਰਚਾਯੋ॥ ਪਰਿਘਾਬ ਸਤ
 ਅਸੁ ਜਹਾਗੇ॥ ਚਿਤ੍ਰ ਚਿਤ੍ਰ ਯੋ ਬਚਨ ਉਚਾਰੇ॥ ੨੬॥ ਚੋਪਰ ਬਾਜਤ ਹਿਤ ਬਜਾਏ॥ ਮੇਰੇ ਕਹਿਯੋ
 ਏਕਤੁ ਮਮੋ॥ ਸਿਰਕਪ ਕੇ ਸੀਰਾ ਖੇਲ ਮਚਾਵੇ॥ ਤਬ ਤਿਹ ਖੇਲ ਜੀਤ ਗਿਹਾ ਐ॥ ੨੭॥
 ਯੇ ਸੁਨਿ ਬਚਨ ਰਿਸਾ ਲੂਰਾ ਐ॥ ਚੜ੍ਹਿਯੋ ਰਾਪੇਤ ਹੀ ਸਿਧਯੋ॥ ਸਿਰਕਪ ਕੇ ਦੇਸਿਤ ਰਾਐ॥
 ਅਨਿਰਾਵੈ ਸੇ ਖੇਲ ਮਚਾਯੋ॥ ੨੮॥ ਤਬ ਸਿਰਕਪ ਛਲ ਅਨੇਕ ਸੁਧਾਰੇ॥ ਸਸਤੁ ਅਸਤੁ ਬ
 ਸਤੁ ਨਜੁਤ ਹਾਰੇ॥ ਧਨੁ ਧਰਾਇ ਸਿਰਿ ਬਾਜੀ ਲਾਗੀ॥ ਸੇਊ ਜੀਤ ਲਈ ਬਡੁ ਭਾਗੀ॥ ੨੯॥
 ਜੀਤਤ ਹਿਮਾਰਨ ਲੇਧਾਯੋ॥ ਯੇ ਸੁਨਿ ਕੋਰਨ ਵਾਸਹਿ ਆਯੋ॥ ਯਾਕੀ ਸੁਤਾ ਕੋ ਕਲਾ ਲਜਿਯੋ॥ ਜਿ
 ਯਤੇ ਬਧਯੋ ਕੋ ਨਹਿ ਕੀਜੇ॥ ੩੦॥ ਤਬ ਤਿਹ ਜਾਨਮਾ ਫੁਕੇ ਦੇਈ॥ ਤੁਕੀ ਸੁਤਾ ਕੋ ਕਿਲਾ ਲਈ॥
 ਟੰਕਾਰੇ ਮੇਸਵਨ ਸਵਾਰਿਯੋ॥ ਤੁਕੇ ਬੀਚਰਾ ਖਿਤਿ ਹਧਾਰਿਯੋ॥ ੩੧॥ ਤੁਕੇ ਲਰਕਾ ਪਨਜ
 ਬਗਯੋ॥ ਜੇ ਬਨਾ ਅਨਿਦਮ ਮੇ ਦੇਯੋ॥ ਰਾਜਾ ਨਿਕਰਿਨ ਤਾ ਕੇ ਆਵੇ॥ ਯਾਤੇ ਅਤਿਰਾਨੀ ਦੁਖ
 ਪਾਵੇ॥ ੩੨॥ ਏਕਾ ਦਿਵਸ ਰਾਜਾ ਜਬ ਆਯੋ॥ ਤਬ ਰਾਨੀ ਯੋ ਬਚਨ ਸੁਨਾਯੋ॥ ਹਮ ਕੋ ਲੈਤੁ ਮਸਿ
 ਰਾ ਸਿਧਾਰੇ॥ ਬਨ ਮੇ ਜਗਾ ਮਿਗਾਨ ਕੇ ਮਾਰੇ॥ ੩੩॥ ਲੈਰਾ ਜਾਤਿਹ ਸੀਰਾ ਸਿਧਯੋ॥ ਜਹਾ ਮਿਗ
 ਹਨਤ ਹੇਤੁਤ ਹਾਐ॥ ਦੇਫੇਰਾ ਸਰਸੇ ਮਿਗਾ ਮਾਰਿਯੋ॥ ਯਹਿ ਕੋ ਬਕਿ ਕੋ ਕਿਲਾ ਨਿਹਾਰਿਯੋ॥
 ੩੪॥ ਤਬ ਰਾਨੀ ਯੋ ਬਚਨ ਉਚਾਰੇ॥ ਯੇਨ ਬਾਤ ਨਿਪਨਾਥ ਹਮਾਰੇ॥ ਯੇ ਗਾਸਰੇ ਮੇ ਮਿਗ ਕੋ ਹਮ
 ਮਾਰੇ॥ ਤੁਮ ਠਾਵੇ ਯਹਿ ਚਰਿਤ੍ਰ ਨਿਧਾਰੇ॥ ੩੫॥ ਪੁਪਾ ਦਿਛੋ ਰਿਕੋ ਕਿਲਾ ਪਾਈ॥ ਮਿਗ ਲ

ਖਤਾਹਿਗਯੋਇਰਫਾਈਅਮਿਤਰੂਪਜਬਤਾਹਿਨਿਹਾਰਿਯੋ॥੪੨॥ਕਰੋਸੇਮਿਗਰਾਨੀਜਬਗਾਰਿਯੋ॥ਯਹਿਕੋਤਕਿਰੀਸਾਲੂਲਹਿਯੋ॥ਤਬਚਿ
 ਤਤੀਤਰਿਆਪਿਕਹਿਸਾਯੋ॥ਕਾਨਕਾਇਕੋਤਾਹਿਪਠਾਯੋ॥੪੩॥ਕਾਨਕਾਇਯੋਮਿਗਲਖ
 ਜਬਪਾਯੋ॥ਸੇਰੋਡੀਮਹਲਨਤਰਿਆਯੋ॥ਸਿੰਧੁਦੇਸਏਸ੍ਰਗਹਿਲਯੋ॥ਚੜ੍ਹੇਘੇਰਾਪੇਖ
 ਛੇਪਾਯੋ॥੪੪॥ਤਬਤਕੇਆਗੇਮਿਗਾਧਾਯੋ॥ਮਹਲਕੋਕਿਲਾਕੋਤਰਾਯੋ॥ਚੜ੍ਹੀਤਕੇ
 ਰੂਪਨਿਹਾਰਿਯੋ॥ਹਰਿਅਰਿਸਰਤਕੋਤਨਮਾਰਿਯੋ॥੪੫॥ਚੜ੍ਹੀਜਬਕੋਕਿਲਾਨਿਹਾਰੀ॥
 ਬਿਹਸਬਾਤਇਹਕੁਤਿਉਚਾਰੀ॥ਹਮਤੁਮਆਉਬਿਰਾਜਹਿਵੇਉ॥ਜਾਕੋਭੇਦਨਪਾਵਤਕੇ
 ਉ॥੪੬॥ਚੜ੍ਹੀਤਰਿਭਵਨਪਗਾਰਿਯੋ॥ਆਨਿਕੋਕਲਾਸਾਬਿਬਿਹਾਰਿਯੋ॥ਕੁਗਕਮ
 ਇਬਹਰਿਉਠਿਗਯੋ॥ਦੁਤਿਪਾਦਿਵਸਪੁਨਿਆਵਤਭਯੋ॥੪੭॥ਤਬਮੇਨਾਯਹਿਬਾਤਬ
 ਖਾਨੀ॥ਕਾਕੋਕਿਲਾਤੁਭੁਈਅਯਾਨੀ॥ਯੇਸੁਨਿਬੈਨਤਾਹਿਹਨਤੁਰਿਯੋ॥ਤਬਸੁਕਾਇਹਭੁ
 ਤਉਚਾਰਿਯੋ॥੪੮॥ਭੁਲੋਕਿਯੋਮੇਨਤੈਮਾਰੀ॥ਸਿੰਧੁਦੇਸਕੇਸਾਬਾਬਿਹਾਰੀ॥ਮੇਕਹਕਾਦਿ
 ਹਾਥਪੇਲੀਜੈ॥ਬੀਚਪਿੰਜਰਾਰਹਿਨਦੀਜੈ॥੪੯॥ਭੋਲੋਕਾ॥ਜਿਨਿਰੀਸਾਲੂਪਾਇ
 ਇਹਨਾਪਦੇਯੋ॥ਉਕੈ॥ਮੁਹਿਤੁਹਿਸਿੰਧਬਹਾਇਜਮਪੁਰਦਏਪਠਾਇਲਖਾ॥੫੦॥ਚੜ੍ਹੇਪ
 ਣੀ॥ਤਬਤਿਹਕਾਦਿਹਾਥਪੇਲਯੋ॥ਦਿਸਟਿਭਕਾਇਸੁਆਉਡਿਗਯੋ॥ਜਾਇਰਿਸ
 ਲੂਸਾਬਿਜਤਯੋ॥ਖੇਲਤਕਹਾਰੇਰਿਗਿਹਾਯੋ॥੫੧॥ਯੇਸੁਨਿਬੈਨਰਿਸਲੂਪਾਯੋ॥ਤੁ
 ਰਤੋਪੈਲਹਰਿਕੋਤਟਾਯੋ॥ਭੇਦਕੋਕਿਲਾਜਬਲਖਿਪਾਯੋ॥ਸਟਕੋਬਿਖੇਪਲੇਟਦੁਗਯੋ॥
 ੫੨॥ਕਹਿਯੋਬਕਫੀਕੋਕਿਯੋਭਯੋ॥ਜਨਕਰਿਗਹਿਲੂਦਿਸਸਿਲਯੋ॥ਅੰਬੁਅਨਕੀਅੰ
 ਬਿਖਾਕਿਨਹਰੀ॥ਢੀਲੀਸੇਜਕੋਰੋਕਿਹਕਰੀ॥੫੩॥ਭੋਲੋਕਾ॥ਜਬਤੇਰਾਏਅਖੇਟਤੁ
 ਮਤਬਤੇਮੇਦੁਖਪਾਇ॥ਘਾਇਲਾਜਿਯੋਪੂਮਤੁਰਹੀ॥ਬਿਨਾਤਿਹਚੇਰਾਇ॥੫੪॥ਚੜ੍ਹੇਪ
 ਣੀ॥ਬਾਤਬਹੀਅੰਬੀਯਨਲੇਗਈ॥ਮੇਤਨਮੇਨਪਜਾਵਤੁਭੁਈ॥ਤਬਮੇਲਏਅਧਿ
 ਕਪਸਵਾਰੋ॥ਜੈਸੇਮਿਗਸਾਯਕਕੇਮਾਰੋ॥੫੫॥ਤਤਿਲਰੀਮੇਤਿਯਨਛੁਟੀ॥ਉਡਕਨ

ਮੇਸੇਰੀਯੁਨਮਰਗਾਇਯੁਨਬਿਧਤਾਹਬਿਸਤਅਤਿਦਲਾ
 ਸੁਕੇਰੇਹੋਰੇਜਨਸਰੇਯੁਨਤਿਕੇਬਜੇਨਗਾਰੇ

ਰੇਤੁਹਿਨੈਨਨਿਹਾਰਾ॥੧੦॥ਉਦਰਿਕਟਾਰੀਮਾਰਿਕੋਪਰੀਮਹਲਤੇਵੁਟਿ॥ਇਕਘਰੀਸਸਕਤਰ
 ਹੀਬਹੁਰਿਪਾਨਗਾਇਵੁਟਿ॥੧੧॥ਚੋਪਈ॥॥ਗ੍ਰਿਹਤੇਵੁਟਿਧਰਨਪਰਪਰੀ॥ਲਾਜਮਰੰਪੁਰ
 ਮਹਾਧਰੀ॥ਤਬਚਲਤਹਾਰਿਸਾਲੂਆਯੋ॥ਮਾਸਕੂਕਗਨਵੁਖਵਾਯੋ॥੧੨॥ਦੋਹਰਾ॥
 ਜੇਬਨਿਤਾਪਤਿਆਪਨੇਤਿਆਗਾਐਰਪੇਜਾਇ॥ਮੇਸੇਪੁਨਤੁਰਤਹੀਕਿਯੋਨਹਿਲਹਿਤਸਜ
 ਿ॥੧੩॥੧੦॥ਉਤਿਯੋਤਿਯੋਤਿ॥੧੪॥ਪਾਖੋਨੇ॥ਕਰਤਿਕੇਮੰਗੁਪਸੰਥਾਦੇਸਤਨਵੇਚਰਿਤੁ
 ਸਮਾਪਤਮਸਤਸੁਭਮਤੁ॥੧੫॥੧੦੬੫॥ਮਮਤੁਰੁ॥॥ਦੋਹਰਾ॥॥ਚੰਦ੍ਰਗਾਸ
 ਰਤਾਨਿਕਦਿਰਾਨਨਾਮਜਾਟਾਜੋਅਬਲਾਨਿਰਖੇਤਿਸੈਜਾਤਸਵਨਪਰਖਾਟਾ॥੧੬॥ਚੋਪ
 ਈ॥॥ਮੇਹਤਤਿਹਤਿਯੋਨੈਨਨਿਹਾਰੇ॥ਜਾਨਕੁਸਾਵਕਸਾਇਕਮਾਰੇ॥ਚਿਤਮੇਅਧਿਕਰੀ
 ਝਕੇਰੇਯੋ॥ਰਾਝਨਰਾਝਨਮੁਖਤੇਕਹੈ॥੨॥ਕਰਮਕਾਲਐਸੇਤਹਕੁਯੋ॥ਤੈਨੈਦੇਸਕਾਲਪਰ
 ਗਯੋ॥ਜੀਖਤਕੋਊਨਰਬਚਿਯੋਨਗਾਰੇ॥ਸੋਊਬਾਚਿਯੋਜਕੇਧਨਘਰੇ॥੩॥ਚਿਤਦੇਵ
 ਰਾਨੀਇਕਨਗਾਰੇ॥ਰਾਝਾਏਕਪੁਤੁਤਿਹਘਰੇ॥ਤੋਕੋਐਰਬਚਿਯੋਨਹਿਕੋਈ॥ਮਾਇ
 ਪੁਤਬਾਚੇਵੈਦੋਈ॥੪॥ਤਨਿਯਨਕੁਖਅਧਿਕਜਬਲਾਗੀ॥ਤੋਕੋਬੇਚਮੇਖਲਾਸਾਜੀ॥
 ਨਿਰਪੀਸਨਪਰਦਾਰੇਜਾਵੈ॥ਜੂਠਕੂਠਚੋਕਾਚੁਲਖਾਵੈ॥੫॥ਪੁਤਹਾਏਕਰਾਝਾਹੀਵਿਬਹਿਯੋ॥
 ਐਰਲੇਗਸਭਤਹਕੇਮਰਿਯੋ॥ਰਾਝਾਜਾਟਹੇਤਤਿਨਪਾਰਿਯੋ॥ਪੁਤਭਵਤੇਤਾਹਿਜਿਯਾਰੇ॥
 ੬॥ਪੁਤਜਾਟਕੇਸਭਕੋਜਾਨੈ॥ਤਿਨਤੇਕੋਊਨਰਹਿਯੋਪਛਾਨੈ॥ਐਸੇਕਾਲਬੀਤਕੇਗਯੋ॥ਤਾ
 ਮੇਸਵਨਦਾਮੇਦਯੋ॥੭॥ਮਹਿਖੀਚਾਰਨਿਤਗਿਹਾਵੈ॥ਰਾਝਾਅਪਨੇਨਾਮਸਦਾਵੈ॥ਪੁਤ
 ਜਾਟਕੇਸਭਤਿਹਜਾਨੈ॥ਚਾਜਪੁਤਕੋਕੋਪਹਿਚਾਨੈ॥੮॥ਇਤੀਬਾਤਰਾਝਾਕੀਕੀਈ॥ਅਥਿ
 ਚਲਿਬਾਤਹੀਰਪੇਰਹੀ॥ਤੁਮਕੋਬਕੀਕਥਾਸੁਨਾਊ॥ਤਾਤੇਤੁਮਰੇਹਿਦੈਸਿਰਾਊ॥੧੦॥
 ੧੦੧੦॥॥ਇਦਰਾਇਕੇਨਗਾਰਾਪਛਰਾਇਕਰੇਯੋ॥ਮੇਨਕਲਾਤਿਹਨਾਮਸਗਲਜਗ
 ਯੋਕਹੈ॥ਤੋਕੋਰੂਪਨਰੇਸੂਕੋਊਨਿਹਾਰਹੀ॥ਹੋਰਿਥੇਧਰਨਪਰਿਝੂਮਮੇਨਸਥਮਾਰਹੀ॥੧੧॥
 ਚੋਪਈ॥॥ਤੈਨੈਸਭਾਕੋਪਲਮੁਨਾਆਯੋ॥ਅਓਸਰਜਹਾਮੇਨਕਾਪਾਯੋ॥ਤਿਹਲਖਿ

ਮੁਨਿਬੀਰਜਗਿਰਗਯੋ॥ ਬਪਿ॥ ਚਿਤਮੇਸਾਪਤਿਹਦਯੋ॥ ੧੨॥ ਤੁਮਗਿਰਮਿਰਤਲੋਕਮੇਪ ੪੬੪
 ਰੇ॥ ਜੂਨਿਸਿਯਾਲਜਾਟਕੀਧਰੇ॥ ਹੀਰਆਪਨੇਨਾਮਸਦਾਵੇ॥ ਜੂਠਕੂਠਤੁਰਕਸਕੀਖਾਵੇ॥
 ੧੩॥ ਦੋਹਰਾ॥ ॥ ਤਬਅਬਲਾਕੀਪਤੁਤੁਈਤਕੇਪਰਕੇਪਾਇ॥ ਕੀਯੋਹੁਰੇਇਓਧਾਗਮਮ
 ਸੇਦਿਜਕਹੇਉਪਾਇ॥ ੧੪॥ ਚੋਖਈ॥ ॥ ਇੰਦੁਸੁਮਿਤਮੰਡਲਜਬਜੇਹੈ॥ ਗਾਝਾਆਪਨੇਨ
 ਮਕਹੈ॥ ਤੇਸੈਆਪਿਕਪੀਤਉਪਜਾਵੈ॥ ਅਮਰਾਵਤੀਬਹੁਰਿਤੁਹਿਲਿਆਵੈ॥ ੧੫॥ ਦੋਹਰਾ॥
 ॥ ਜੂਨਿਜਾਟਕੀਤਿਨਧਰੀਮਿਤਮੰਡਲਮੇਆਇ॥ ਚੁਚਕਕੇਉਪਜੀਤਵਨਹੀਰਨਾਮਧਰ
 ਵਾਇ॥ ੧੬॥ ਚੋਖਈ॥ ॥ ਇਸੀਭਾਂਤਸੈਕਾਲਾਬਿਹਾਨਿਯੋ॥ ਬੀਤਿਯੋਬਰਖਏਕਦਿਨਜਾ
 ਨਿਯੋ॥ ਬਾਲਾਪਨੇਛੂਰਜਬਗਯੋ॥ ਜੇਬਨਾਮਾਨਿਵਆਮੇਦਯੋ॥ ੧੭॥ ਗਾਝਾਚਾਰਮਹਿਖਯ
 ਨਿਆਵੈ॥ ਤੋਕੇਹੇਰਿਹੀਰਬਲਜਾਵੈ॥ ਤਾਸੈਆਪਿਕਨੇਹਉਪਜਾਯੋ॥ ਭਾਂਤਿਭਾਂਤਿਸੇਮੇਹਬ
 ਢਾਯੋ॥ ੧੮॥ ਦੋਹਰਾ॥ ॥ ਖਾਤਪੀਤਬੈਠਤਉਠਤੋਸੇਵਤਜਗਤਨਿਤਾ॥ ਕਬਹੂੰਨਬਿਸਹੈਚ
 ਤਤੇਉਵਰਦਰਸਨਮਿਤ॥ ੧੯॥ ॥ ਹੀਰਗਾਝਾ॥ ॥ ਬਾਹਰਿਜਾਉਤਬਾਹਰਹੀਰਿ
 ਹਆਵਤਆਵਤਸਿਗਲਗੇਹਾ॥ ਜੇਹਠਿਬੈਠਿਹੈਪਰਮੇਪਿਯਪੇਠਰਹੈਹਿਯਮੇਪਹਿਲੇਹੀ॥
 ਨੀਦਹਮੇਨਕਵਾਨੀਕਰੀਛਿਨਹੀਛਿਨਰਾਮਸੁਖੀਸੁਪਨੇਹੀ॥ ਜਾਗਤੋਸੇਵਤਗਤਹੀਦਿਯੋਸਕ
 ਹੁੰਮੁਹਿਰਾਝਨਚੈਨਨਦੇਈ॥ ੨੦॥ ਚੋਖਈ॥ ॥ ਗਾਝਨਗਾਝਨਸਦਾਉਚਾਹੈ॥ ਸੇਵਤਜਾਗਤੁਰਾ
 ਹਿਸੀਭਾਗੈ॥ ਬੈਠਤਉਠਤਚਲਤਹੀਸੀਗਾ॥ ਤੁਹੁਕੇਜਾਨੈਕੈਅਗਾ॥ ੨੧॥ ਕਾਹੁਕੇਜੇਹੀਰਨਿਹਾ
 ਰੈ॥ ਗਾਝਨੀਕਰਬੀਚਾਬਿਚਾਰੈ॥ ਐਸੀਪੀਤਪ੍ਰਿਆਕੀਲਾਗੀ॥ ਨੀਦਭੂਖਤਾਕੀਸਭਭਾਯੀ॥ ੨੨॥
 ਗਾਝਨਕੇਰੂਪਵਹੁਈ॥ ਜਿਯੁਮਿਲਿਬੁਦਬਾਰੈਗਈ॥ ਜੇਸੇਮਿਗਾਮਿਗਯਾਕੇਲਹੈ॥ ਹੇਤੁ
 ਬਧਾਇਬਿਨਹੀਗਹੈ॥ ੨੩॥ ਦੋਹਰਾ॥ ॥ ਜੇਸੇਲਕੜੀਆਗਿਮੇਪਰਭਕਹੁੰਡੇਆਇ॥ ਪ
 ਲਕਵੈਕਤਾਮੇਰਹੈਬਹੁਰਿਆਗਿਉਂਜਾਇ॥ ੨੪॥ ॥ ਹਰਿਜਾਮਸਿਐਸੇਸੁਨਿਯੋਕਰਤਏਕਤੇ
 ਦੇਇ॥ ਬੀਰਾਬਛਾਰਨਜੇਬਏਕਦੇਇਤੇਹੈ॥ ੨੫॥ ਗਾਝਨਹੀਰਪਰਮੇਰਹੈਏਕਹੀਤੋ

ਇਕਹਿਬੇਕੋਤਨਹੀਲਹਿਬੇਕੋਤਨਦੋਇ॥੨੬॥ਚੋਪਈ॥ ਅਯੋਸੀਪੀਤਪਿਯਾਕੀਭਈ॥
 ਸਿਗਰੀਬਿਸਰਿਤਾਹਿਸੁਪਿਗਈ॥ ਰਾਝਾਜੂਕੇਰੂਪਉਰਝਾਨੀ॥ ਲੋਕਲਾਜਿਤਜਿਤਈ॥
 ਦਾਨੀ॥੨੭॥ ਤਬਚੂਚਕਇਭਾਤਿਬਿਚਈ॥ ਯਹਿਕੰਨਿਯਾਨਹਿਜੀਯਤਹਮਾਰੀ॥ ਅਖਰ
 ਯਹਿਖੇਰਾਕੇਦੀਜੈ॥ ਯਾਮੇਤਨਕਛੀਲਨਹੀਕੀਜੈ॥੨੮॥ ਖੇਰਹਿਬੇਲਤੁਰਤਤਿਹਦਯੋ॥
 ਰਾਝਾਅਥਿਤੋਹੋਇਸੀਗਗਯੋ॥ ਮਾਂਗਤਭੀਖਪਾਤਜਬਪਯੋ॥ ਲੇਤਾਕੇਸੁਰਲੇਕਸਿਧਾਰਿ
 ਯੋ॥੨੯॥ ਰਾਝਾਹੀਰਮਿਲਤਜਬਭਯੋ॥ ਚਿਤਕੇਸੋਕਸਕਲਮਿਟਗਏ॥ ਹਿਯਾਕੀਅਵਧ
 ਬੀਤਜਬਗਈ॥ ਬਦਦੁਹੁਸੁਰਪੁਰਕੀਲਈ॥੩੦॥ ਦੋਹਰਾ॥ ਰਾਝਾਭਯੋਸੁਰੇਸਤਹਭ
 ਈਮੇਨਕਾਹੀਗਾਯਾਜਗਮੇਗਾਵਤਸਦਾਸਭਕੁਸਿਕੁਲਜਸਪੀਰ॥੩੧॥ ਚੋਪਈ॥
 ਚਿਤਕੇਸੋਕਸਕਲਮਿਟਗਏ॥ ਅਠਾਨਵੈਚਰਿਤਸਮਾਪਤਮਸਤਸੁਭਮਸ
 ਤੁ॥੩੨॥ ਚੋਪਈ॥ ਖੁਰੇਹਾਰਨਾਹਇਕਰਹੈ॥ ਰੁਦਕਲਾ
 ਤਾਕੇਜਗਕਹੈ॥ ਤਿਹਗ੍ਰਿਹਰੇਜਖਦਾਈਆਵੈ॥ ਧਨੁਰੁਪਾਇਤਾਰਿਲੈਜਾਵੈ॥੧॥ ਇ
 ਕਦਿਨਡਿਨਕਛੂਪਨੁਨਹਿਦਯੋ॥ ਕੋਪਖੁਦਾਇਨਕੇਮਨਭਯੋ॥ ਸਭਹੀਹਾਥਕੁਰਾਨਉਡਾਏ॥
 ਮਿਲਗਿਲਭਦਨਤਵਨਕੇਆਏ॥੨॥ ਹਨਤਕਹਿਯੋਨਬੀਕੀਕਰੀ॥ ਯਹਿਸੁਨਿਬਚਨਨਾ
 ਰਿਅਤਿਤੁਰੀ॥ ਤਿਨਕੇਸਦਨਬੀਚਥੈਠਯੋ॥ ਖਾਨਮੁਹਬਤਸਾਥਜਤਯੋ॥੩॥ ਤਾਕੇਤੁਰਤ
 ਪਿਯਾਦੇਆਏ॥ ਇਕਾਗਿਹਮੇਬੈਠਾਇਛੁਪਾਏ॥ ਖਾਨਾਭੁਲਾਤਿਨਾਹੇਗਾਖਿਯੋ॥ ਆਪੁਖੁਦਾ
 ਇਨਸੀਇਮਭਾਖਿਯੋ॥੪॥ ਹਨਤਮੇਨਾਨਬੀਕੀਕਰੀ॥ ਮੇਤੇਕਹੈਚੁਕਕਾਪਗੀ॥ ਤਾਕੀਜੈ
 ਦਮੇਕਰੇ॥ ਅਪਨੇਮਾਰਿਕਟਾਰੀਮਰੇ॥੫॥ ਜੋਕਿਛੁਲੈਨੋਹੋਇਭੁਲੀਜੈ॥ ਹਨਤਕੇਮੁਹਿਦੇਸੁ
 ਨਦੀਜੈ॥ ਬਿਹਸਖੁਦਾਇਨਬਚਨਉਚਾਰਿਯੋ॥ ਧਨਲਾਲਚਹਮਚਰਿਤਸੁਧਾਰਿਯੋ॥੬॥
 ਦੋਹਰਾ॥ ਜੋਹੋਕਛੂਮਹੰਮਦਹਿਮੁਖਤੇਕਾਢੈਗਾਗਾਤੁਮੇਅਪਨਾਅਪਹੀਮਰੇਕਟਾਰੀ
 ਮਾਰਾ॥੭॥ ਚੋਪਈ॥ ਤੇਨਹਿਕਛੂਨਬੀਕੇਕਹਿਯੋ॥ ਧਨਕੇਹੇਤੋਤੇਹਮਗਾਰਿਯੋ॥ ਅਪਿ

ਕਦਰਥਾ ਅਥਾਹਿ ਮੁਹਿ ਦੀ ਜੋ ਨਾਤਰੀ ਚੁੰਝ ਪਰਿ ਲੀਜੋ ॥ ੮੬੫ ॥ ॥ ਹਮ ਬਹੁ ਲੋਗ ॥
 ਪਿਸੇ ਰਕੇ ਏਨੀ ਤੁਹਮ ਤਨ ਸਾਥਾ ਧਨੀ ਕਰੇ ਨਿਧਨੀ ਪਨੇ ਪੈ ਪੈ ਗਏ ਅਨਥਾ ॥ ੮੬੬ ॥ ਚੋਪਈ ॥
 ॥ ਜੇ ਸੁਨਿ ਬਚਨ ਪਿਯਾ ਦਨ ਪਾਯੋ ॥ ਵੇਈ ਸਭ ਭੂਟੇ ਠਹਿਰਾਯੋ ॥ ਗਿਹ ਤੇ ਨਿਕਸਤਿ ਨੈਗਾਹਿ
 ਲੀਨਾ ॥ ਸਭ ਹਿਨ ਕੀ ਮੁਸਕੈ ਕਸਦੀਨੇ ॥ ੧੦ ॥ ਵੇਹਰਾ ॥ ॥ ਲਾਤ ਮੁਸਟ ਕਰ ਰੇ ਪਨੇ ਬਰਸੀ
 ਪਨੀ ਅਪਾਰਾ ॥ ਵੇ ਮੁਸਕਨ ਕੇ ਲੈ ਚਲੇ ਹੋਰ ਤੋ ਲੋਕ ਹਜਾਰਾ ॥ ੧੧ ॥ ਚੋਪਈ ॥ ॥ ਤਿਨ ਕੋ ਬਾਂਧ
 ਲੈ ਗਏ ਤਹਾ ॥ ਖਾਨ ਮੁਹਾ ਬਤ ਬੈਠੇ ਜਹਾ ॥ ਪਨ ਹਿਨ ਮਾਰਨ ਵਾਧਾ ॥ ਤੇ ਬਹਿ ਤੇ ਬਹਿ
 ਕਰਹਿ ਖੁਦਾਈ ॥ ੧੨ ॥ ਪਨ ਹਿਨ ਕੇ ਮਾਰਤ ਮਹਿ ਗਏ ॥ ਤਬ ਵੈਰਾ ਹਿਨ ਦੀ ਮੇਦਏ ॥ ਚੁਪ ਪੈਰ
 ਹੇਤੁ ਰਕਸਭ ਸੇਊ ॥ ਤਬ ਤੇਤੁ ਹਮ ਤਦੇ ਤਨ ਕੇਊ ॥ ੧੩ ॥ ਵੇਹਰਾ ॥ ਤਬ ਤਿਨ ਬਿਪ੍ਰਬੁਲਾਇ
 ਕੈ ਦੀ ਨੇਦ ਨਾਪਾਰਾ ॥ ਛੁਲਕੈ ਕੈ ਜੁਭ ਏ ਬੀ ਸਭੁ ਦਾਈ ਮਾਂਰਿ ॥ ੧੪ ॥ ਚੋਪਈ ॥ ॥ ਚੁਪ ਤਬ
 ਤੇ ਪੈਰ ਹੋਖ ਦਾਈ ॥ ਕਾਹੁ ਸਾਥ ਰਾਹਿਨ ਬਢਾਈ ॥ ਸੇਈ ਕਰੈ ਜੁਹਿ ਦੂਕਰੇ ॥ ਤੁਹਮ ਤਦੇ ਲਾ
 ਹੁੰਗਾਏ ॥ ੧੫ ॥ ॥ ॥ ਏਤੋ ਈ ਚਾਰੇ ਰੁਪ ਪਿਯਾਨ ਡਿਯਾ ਰਹਿ ॥ ॥ ਚੁਪ ਸੀਥਾ ਦੇ ਨਿਨ ਵੈਚਰਿ
 ਤੁਸਮਾਪਤ ਮਸਤੁ ਸੁਭ ਮਸਤੁ ॥ ੮੬੭ ॥ ੧੮੪੧ ॥ ॥ ਅਛਰੁ ॥ ॥ ਚੋਪਈ ॥
 ਰਾਵਰੁ ਪੇਸਰ ਭਾਰੇ ॥ ਰਾਪੁ ਕੁਲ ਬੀਚ ਅਪਿਕਉ ਜਿਅਰੇ ॥ ਚਿਤ੍ਰ ਕਾ ਅਰਗੀ ਇਕਤ ਕੇ
 ਰੂਪ ਵਤੀ ਕਉ ਤੁਲਿਨ ਵਕੇ ॥ ੧ ॥ ਦਾਨ ਵਏ ਕਲਿ ਕਤੇ ਅਯੋ ॥ ਤਾ ਕੇ ਰੂਪ ਹੋਰਿ ਉਰਝਾਯੋ ॥ ਮ
 ਨੇ ਅਪਿਕਰੀ ਝਕੈ ਗਯੋ ॥ ਤਾ ਕੇ ਲਗਾਨ ਤਜਿ ਤਿਹ ਦਯੋ ॥ ੨ ॥ ਤਬ ਤਿਨ ਮੰਤ੍ਰੀ ਅਪਿਕ ਬੁਲਾ
 ਏ ॥ ਅਨਿਕ ਭਾਂਤਿ ਉਪਚਾਰ ਕਰਾਏ ॥ ਤੁਹਾ ਏਕ ਮੁਲਾਂ ਚਲਿ ਅਯੋ ॥ ਅਨਿ ਅਪਨਾ ਏਜ ਜਲ
 ਯੋ ॥ ੩ ॥ ਤਬ ਤਿਨ ਪਾਤ ਦਾਨ ਵਹਿ ਪਾਯੋ ॥ ਏਕ ਹਾਥ ਸੈ ਮਹਲ ਉਚਾਯੋ ॥ ਦੁਤਿਯ ਹਥ ਤੇ
 ਗਹਿਲੀਨੋ ॥ ਤਵ ਨਛਾਤ ਭੀ ਬਰਿ ਪਰਿ ਦੀਨੋ ॥ ੪ ॥ ਚੋਪਈ ॥ ॥ ਧਰਿਯੋ ਬੀਭਉ ਪਰਤਿ ਮੈ
 ਇਕ ਕਰਿ ਛਤ ਉਠਾਇ ॥ ਮਾਰਿ ਮੁਲਾਨ ਕੇ ਦਯੋ ਜਮ ਕੇ ਪਾਮ ਪਠਾਇ ॥ ੫ ॥ ਚੋਪਈ ॥ ॥ ਤ
 ਹ ਇਕ ਅਉਗ ਮੁਲਾਨੇ ਅਯੋ ॥ ਉਪਰਿ ਕਰਿ ਟਾਂਗ ਪਟ ਕਾਯੋ ॥ ਤੀਜੇ ਮਉਰਾ ਆਇ ਤਹ ਗਯੋ ॥

ਸੇਊਤਾ ਤਿਨਦੀ ਮੇਦਯੋ ॥੬॥ ਤਬ ਇਕ ਤਿਯਾ ਤੁਹਾ ਚਲਿਆ ॥੭॥ ਤੁਹਾ ਤਿਯਾ ਤਿਯਾ ਕਰੀ ਬ
 ਰਾਈ ॥ ਲੇਯਾ ਪੇਯਾ ਸੁਹਾ ਰਿਖਵਾਯੋ ॥ ਮਦਰੇ ਪਿਯਾ ਇਤਾ ਹਿਰਿ ਤਵਾਯੋ ॥੮॥ ਰਕੇ ਨਿ
 ਤਬੁ ਹਾਗੀ ਦੇਵੈ ॥ ਤਾਕੋ ਚਿਤੁ ਰਾਇ ਕੇ ਲੇਵੈ ॥ ਏਕਾ ਦਿਵਸ ਬਿਮਨਸੀ ਭੁਈ ॥ ਤਬ ਮੇ
 ਸੇ ਦਾਨੇ ਤਿਨ ਕਹੀ ॥੯॥ ਖਾਤੁ ਪੀਤੁ ਹਮਰੇ ਤੁਨਾਹੀ ॥ ਸੇਵਾ ਕਰਤ ਹਿਤੁ ਗਿਹ ਮਾਹੀ ॥ ਅਧਿ
 ਕਰੀ ਤਿਨ ਸਰਗਉ ਚਾਹੈ ॥ ਦੇਉ ਵੇਰੈ ਜੋ ਹਿਰਦੈ ਬਿਚਾਰੈ ॥੧੦॥ ਜਬ ਦੇਤੀ ਨ ਬਾਰਤਿ ਨ ਕਹਿਯੋ
 ਤਾਪੇ ॥ ਅਧਿਕਰੀ ਤੁਕੈ ਰਹਯੋ ॥ ਕਹਯੋ ਅਸੁਰ ਲਾਗਿਯੋ ॥ ਇਕ ਤਿਯਾ ਕੋ ॥ ਸਕੈ ਦੂਰਿ ਕਰਤੁ ਨਾ
 ਤਾਕੋ ॥੧੧॥ ਤਬ ਤਿਨ ਜੰਤੁ ਤੁਰਤ ਭਿਖਿ ਲੀਨੇ ॥ ਲੈਤ ਕੇ ਕਰਿ ਭੀਤ ਰਿਦੀਨੇ ॥ ਜਾਕੇ ਭੀ ਇਕ
 ਬਾਗ ਦਿਖੈ ॥ ਜਰਬਰਦੇ ਰਤੁ ਸਮਝੈ ਪੈਯੋ ॥ ਤਾਕੇ ਕਰਤੇ ਜੰਤੁ ਭਿਖਯੋ ॥ ਲੈਕਰਿ ਮੇਤਾ
 ਹੀ ਕੇ ਦਿਖਯੋ ॥ ਜਬ ਸੁਜੰਤ ਦਾਨ ਵਲ ਖਿਲਯੋ ॥ ਸੇਜਰਦੇ ਰਤੁ ਸਮਝੈ ਗਯੋ ॥੧੨॥
 ॥ ਦੇਵਰਾਜ ਜਿਹ ਦੇਤ ਕੇ ਜੀਤ ਸਕਤ ਨ ਹਿਜਾਇ ॥ ਸੇ ਅਬਲਾਇ ਘੁਲੁ ਭੁਏ ਜਮ ਪੁਰਦ
 ਯੋ ਪਠਾਇ ॥੧੩॥ ॥ ਇਤਿ ਸਾਚਿ ਹਿਤੁ ਪਿਯਾ ਮੇਰਿ ਯਾਚੈ ॥ ਮਤੀ ਭੁਪ ਜਿਯਾ ॥ ਸਵੈ
 ਚਰਿਤੁ ਸਮਾਪਤ ਮਸਤ ਸੁਭ ਮਸਤੁ ॥੧੦੦॥ १੬੫੬ ॥ ॥ ਯਹੁ ਜਾ ॥ ॥ ਚੈ ਪਈ ॥ ॥ ਰਾ
 ਵੀਤੀ ਰਜਾਇ ਕਰਹੈ ॥ ਮੇਹੀ ਵਾਲਾ ਮੁਜਰਾ ਕਹੈ ॥ ਨਿਰਖਿ ਸੇਹ ਨੀਬ ਸਿਧੈ ਗਈ ॥ ਤਾਪੇ
 ਰੀ ਤੁਸੁ ਅਸਕੁ ਭਈ ॥੧॥ ਜਬ ਹੀ ਭੁਲਾ ਮਸਤ ਪੈਜਾਵੈ ॥ ਤਬ ਹੀ ਪੇਰਨ ਦੀਤ ਹਮਾਵੈ ॥ ਦਿ
 ਰੁਗਾ ਹਿਯਰਉ ਰਕੇਤ ਹਪੈ ॥ ਛਿਨ ਮਹਿ ਪੇਰ ਪਾਰਤਿ ਹਪੈ ॥੨॥ ਏਕਾ ਦਿਵਸ ਉਥਿ ਕੈ ਜਬ ਧ
 ਈ ॥ ਸੇਵਤ ਹੁਤੀ ਬਿਧਲਾ ਖਿਪਾਈ ॥ ਪਛੇ ਲਾਗੁ ਭੇਦਤਿ ਹਚਹਿਯੋ ॥ ਕਛੁ ਸੇਹ ਨੀਤਾ ਹਿਨਲ
 ਹਿਯੋ ॥੩॥ ॥ ਛੁਕੀ ਪੇਮ ਬਲਾ ਤਿਸੀ ਠਹਿਰ ਪਾਈ ॥ ਜਹਾ ਦਾਬ ਕੈ ਰੂਟ ਮੇ
 ਮਾਟ ਆਈ ॥ ਲਯੋ ਹਾਥ ਤਾਕੇ ਪਸੀਨੀ ਰਮਿਯਾਨੇ ॥ ਮਲੀ ਜਾਇਤਾ ਕੈ ਘਹੀ ਭਿਦ ਜਾਨੈ ॥੪॥
 ॥ ਮਿਲੀ ਜਾਇਤਾ ਕੋ ਫਿਰੀ ਫੇਰਿ ਬਾਲਾ ॥ ਦਿਪੈ ਚਾਹੇ ਸੇਰਾ ਮੇਨੇ ॥ ਅਗਿਜੂਲਾ ਲਏ ਹਾਥ ਮਾ
 ਟਾਨ ਦੀ ਪੇਰ ਆਈ ॥ ਕੋਊ ਨਾਹਿ ਜਾਨੈ ਤਿਨੀ ਬਾਤ ਪਾਈ ॥੫॥ ਭੁਯੋ ਪਾਤ ਲੈਕਾ ਚਮਾਦਾ ਸਿ

ਧਾਯੋ ਸਤਿਸੀਤਾ ਸਿਦੀਨੇਵਤੈਰ ਖਿਆਯੋ ॥ ਭੁਏ ਸੋਹਨੀ ਰਿਨਜਬਹੀ ਸਿਧਾਈ ॥ ਵਹੀ ਮਾਟੇ ॥ ੪੬੬ ॥
 ਛਕੀ ਪ੍ਰੇਮ ਆਈ ॥ ੬ ॥ ਦੋਹਰਾ ॥ ॥ ਅਵਿਕਜਬੈ ਸਰਤਾਤਰੀ ਮਾਟਗਯੇ ਤਬ ਛੁਟਾ ॥ ਭੁਬਕੀ
 ਲੇਤੇ ਤਨਗਯੇ ਪਾਨ ਬਹੁ ਰਿਗਏ ਛੁਟਾ ॥ ੧ ॥ ਚੌਪਈ ॥ ॥ ਮੇਹੀ ਵਾਲ ਅਪਿਕ ਦੁਖ ਪਾਰਿਯੋ ॥
 ਕਹਾਂ ਸੋਹਨੀ ਰਹਿਯੋ ਬਿਚਾਰਿਯੋ ॥ ਨਦੀ ਬੀਚ ਖੋਜਤ ਬਹੁ ਭਯੋ ॥ ਆਈ ਲਹਿਰ ਭੁਬ ਸੋਹਗਯੋ ॥ ੨ ॥
 ਏਕ ਪੁਰਖ ਯਹਿ ਚਰਿਤ੍ਰ ਸੁਧਾਰਿਯੋ ॥ ਮੇਹੀ ਵਾਲ ਸੋਹਨੀ ਯਹਿ ਮਾਰਿਯੋ ॥ ਕਾਰੇ ਘਟ ਵਕੇ ਦੇ ਬੈ
 ਰਿਯੋ ॥ ਮੇਹੀ ਵਾਲ ਹੁਕੇ ਸਿਰਤੇ ਰਿਯੋ ॥ ੩ ॥ ॥ ਆਈ ਤਿਸੁ ਜਗਤ ਪੁਰਖ ਨੇ ਪੁਰਖ ਚਰਿਤ੍ਰ ॥
 ਭੁਪ ਸੰਬ ਦੇ ਇਕ ਸੋਚ ਰਿਤ੍ਰ ਸਮਾਪਤ ਮਸਤ ਮੁਖ ॥ ੧੦੧ ॥ ੧੫੬੩ ॥ ॥ ਆਟਕੁ ॥
 ॥ ਦੋਹਰਾ ॥ ॥ ਅਵਧ ਪੁਰੀ ਭੀਤ ਰਿਬ ਸੈ ਅਜ ਸੁਤ ਦਸਰ ਥਰਾਵ ॥ ਦੀਨ ਨਕੀਰ ਛਾਕ ਰੇਸ
 ਭਕੇਰਾ ਖਤ ਭਵ ॥ ੧ ॥ ਏਤ ਦੇਵ ਤਨ ਕੋ ਬਲਿਯੋ ਏਕ ਦੇਵ ਸਮਿਗਾਮ ॥ ਬੋਲ ਪਠਾਯੋ ਇਦ੍ਰੇ ਲੇ
 ਦਸਰ ਥਕੇ ਨਾਮ ॥ ੨ ॥ ਚੌਪਈ ॥ ॥ ਦੂਤ ਕਹਿਯੋ ਤੁਰਤ ਤੁਮ ਜੇਯਹੁ ॥ ਮੈਨਾ ਸਹਿਤ ਦਸਰ ਥਕੇ
 ਲੈਯੋ ਯਹੁ ॥ ਗ੍ਰਿਹ ਕੇ ਸਕਲ ਕਾਮ ਤਜਿ ਆਵੈ ॥ ਹਮਰੀ ਦਿਸੈ ਜੁਧ ਮਚਾਵੈ ॥ ੩ ॥ ਦੋਹਰਾ ॥
 ਦੂਤ ਸਤ੍ਰਿਤ ਜੋ ਪਾਇਯੋ ਸੇਵਾ ਸਰਥ ਪੈ ਆਇ ॥ ਜੇਤ੍ਰ ਸੈ ਸ੍ਰਾਮੀ ਕਹਿਯੋ ਸੋ ਤਿਹ ਕਹਿਯੋ ਸੁਨਾਇ ॥
 ੪ ॥ ਚੌਪਈ ॥ ॥ ਬਾਸਵ ਕਹਿਯੋ ਸੁਤਾ ਹਿਸਨਾਯੋ ॥ ਸੋ ਸੁਨਿ ਕੇ ਦਕੇ ਕਈ ਪਾਯੋ ॥ ਚਲੇ ਚਲੇ ਰਹਿ
 ਰੈ ਬੈਰਹਿ ॥ ਨਤਰ ਦੇਹ ਅਗਨੀ ਮੇਦ ਹੋਈ ॥ ੫ ॥ ਰਿਯੋ ਕੋ ਨੇਹ ਸਿਪਤ ਸੈ ਭਾਰੇ ॥ ਤਿਹ ਸੀਗ ਲੈ ਭੁਭਿ
 ਪਧਾਰੇ ॥ ਬਾਲ ਕਹਿਯੋ ਸੇਵਾਤ ਵਕਰਿਯੋ ॥ ਜੂਝੇ ਨਾਥ ਪਾਵ ਕਹਿ ਬਾਰਿਯੋ ॥ ੬ ॥ ਅਵਧ ਰਾਜਤ ਹੁਤੁ
 ਰਤਾ ਸਿਧਾਯੋ ॥ ਸੁਰਾ ਅਸੁਰ ਨ ਜਹ ਜੁਧ ਮਚਾਯੋ ॥ ਬਜਬਾਨ ਬਿਛੁਆ ਜਹ ਬਰਖੈ ॥ ਕਪਿਕੁ ਪਿਥਿ
 ਪਨਿਯਨ ਕਰੇ ਖੈ ॥ ੭ ॥ ਚੌਪਈ ॥ ॥ ਬਧੇ ਗੋਲਗਾੜੇ ਚਲਿਯੋ ਬਜਪਾਹੀ ॥ ਬਜੇ ਦੇਵ ਦਾਨਵ
 ਜਹਾਦੀ ਘਰੀ ॥ ਗਮੈ ਕੋਟ ਜੇਧਾ ਮਹਾ ਕੋ ਪਕੈ ਕੈ ॥ ਪਰੇ ਆਨਿ ਕੋ ਬਾਛਵਾਹੀ ਨ ਲੈ ਕੈ ॥ ੮ ॥ ਭੁਜੇ ਦੇ
 ਵਦੋਨੀ ਅਨਿਕ ਬਾਰ ਮਾਰੇ ॥ ਚਭੇ ਛਾਡਿ ਕੈ ਇਦ੍ਰੇ ਕਈ ਰਤਾਰੇ ॥ ਰਹਿਯੋ ਏਕ ਠਾਢੇ ਤਹਾ ਬਜਪਾਹੀ ॥
 ਪਰਿਯੋਤਾ ਰਿਸੈ ਰਾਵ ਤਿਹਿ ਮਾਰਿ ਭਾਰੀ ॥ ੯ ॥ ਇਤੈ ਇਦ੍ਰਾਜਾ ਉਤੈ ਦੇਤ ਭਾਰੇ ॥ ਹਟੇ ਨਹਰ ਲਿਖੇ
 ਮਹਾਰੇ ਹਵਾਰੇ ॥ ਲਯੋ ਯੋ ਰਿਤ ਕੋ ਚਤੁਰ ਭਾਰੇ ॥ ਮਨੇ ਪਵਨ ਉਠੈ ਘਟਾਯੋ ਰਜੇ ਸੇ ॥ ੧੦ ॥ ਪਰੀ ਦੇ

ਵਦਨਵਨਕੀਮਾਰਭਾਰੀ॥ਹਠਿਯੇਤੁਹਾਖੁਪਬੀਛੁੜਪਾਰੀ॥ਅਜਨੰਦਨਜੁਕੇਸਤਲੇਕਜਲੇ
 ਪਰੇਆਨਿਜੇਉਮਹਾਰੇਸਠਾਨੇ॥੧੧॥ਮਹਾਰੇਪਕੇਕੋਹਠੀਦੈਤਦੂਕੇ॥ਠਿਰੇਆਨਿਚਾਰੇਦਿਖ
 ਰਵਜੁਕੇ॥ਮਹਾਰੇਜੁਬਾਨਨਕੇਘਾਇਮਾਰੇ॥ਬਲੀਮਾਰੀਮਾਰੇਐਸੇਪੁਕਾਰੇ॥੧੨॥ਹਦੇਨਹ
 ਠੀਲੇਹਠੇਐਠਿਆਰੇ॥ਮਹਾਰੇਪਕੇਕੋਮਹਾਰੀਰਭਾਰੇ॥ਚਹੂੰਓਰਿਬਾਦਿਤੁਆਨੇਕਬਾਜੇ॥ਉ
 ਠਿਯੇਰਾਮਮਹਾਰਾਸੂਰਗਾਜੇ॥੧੩॥ਕਿਤੇਹਾਕਮਾਰੇਕਿਤੇਬਾਕਦਾਬੇ॥ਕਿਤੇਢਾਲਦੁਹੇ
 ਕਿਤੇਦੜਚਾਬੇ॥ਕਿਤੇਬਾਕਸੇਹਲਹਲੇਬੀਰਭਾਰੀ॥ਕਿਤੇਜੁਝੇਪਾਰਾਏਛੜਪਾਰੀ॥੧੪॥
 ॥੨੦॥੧॥॥ਅਸੁਰਨਕੀਸੈਨਾਹਤੇਅਸੁਰਨਿਕਸਿਯੇਏਕਾਅਸੁਤਸਿਘਾਰਅਜਨੰਦਕੋਮ
 ਰੇਬਿਸਖਅਨੇਕ॥੧੫॥ਛੁੜਪਾਰੀ॥ਛੁੜਥਮਾਤਐਸੇਸੁਨਿਪਯੋ॥ਕਾਮਸੁਤਅਜਸੁਤ
 ਕੋਅਯੋ॥ਆਪਨਭੇਖਸੁਭੁਦਕੇਪਰਿਯੋ॥ਜਾਇਸੁਤਮਨਨਿਪਕੇਕਰਿਯੋ॥੧੬॥ਸਿਖੰਦ
 ਨੇਐਸੀਭਾਂਤਿਪਵਾਵੈ॥ਨਿਪਕੇਬਾਨਲਯਾਨਪਾਵੈ॥ਜਾਯੇਚਾਹਤੁਅਜਸੁਤਜਹਾਂ॥ਲੈਅਬ
 ਲਾਪਹਚਵੈਤਹਾਂ॥੧੭॥ਐਸੇਅਬਲਾਰਥਹਿਪਵਾਵੈ॥ਜਹਪਹੁਚੇਭਾਕੋਨਿਪਾਘਾਵੈ॥ਉਡੀ
 ਧੁਰਿਲਾਗੀਅਸਮਾਨ॥ਅਸਿਚਮਕੋਬਿਜੁਗੀਪਰਮਾਨ॥੧੮॥ਤਿਲਤਿਲਟੁਕਏਕਕਰਿ
 ਮਾਰੇ॥ਏਕਬੀਰਕਟਕਟਿਤੁਰੇ॥ਦਸਰਥਅਪਿਕੇਕੋਪਕਰਿਗਾਜਿਯੋ॥ਰਨੇਮੇਰਾਗਮਰੂ
 ਆਬਾਜਿਯੋ॥੧੯॥ਛੁੜਪਾਰੀ॥ਸਿਖਨਫੀਰੀਕਨਰੇਤੁਰਹੀਭੇਰਾਅਪਾਰਾਮੁਚੰਗਸਨਾਈ
 ਰੁਗਰੁਗੀਡਵਕੁਛਲਹਜਾਰਾ॥੨੦॥ਛੁੜਪਾਰੀ॥ਚਲੇਭਾਜਲੇਡੀਸੁਜੇਪਾਰਾਜੇ॥ਮਹ
 ਭੇਰਭਾਰੀਨਸੈਨਦਬੰਜੇ॥ਪਰੀਆਨਿਭੂਰਾਨਕੀਭੀਰਭਾਰੀ॥ਮਹਾਰੇਪਕੇਕੋਬਰੇਛੜਪਾਰੀ॥
 ੨੧॥ਹਦਿਪੇਰਾਥੇਮੇਕੋਟਿਕਾਢੀਕ੍ਰਿਪਨੇ॥ਗਿਰੇਭੂਮੇਭੂਮਜੇਪਾਰਾਅਨੇ॥ਪਰੀਆਨਿਬੀਰ
 ਨਕੀਭੀਰਭਾਰੀ॥ਬਰੇਸਸੜੇਐਅਪੜਕਾਭੀਕਟਾਰੀ॥੨੨॥ਬਜੇਮਾਰਭਾਰੇਕਿਤੇਹੀਪਰਾਏ॥
 ਕਿਤੇਉਗਥਾਪੇਚਲੇਖੇਤਾਏ॥ਪਰੀਬਾਨਗੋਲਾਨਕੀਮਾਰਿਐਸੀ॥ਮੇਰੇਕੁਆਰਕੇਮੇਘਕੀ
 ਬ੍ਰਿਸਰਿਜੇਸੀ॥੨੩॥ਪਰੀਮਾਰਭਾਰੀਮਾਰਿਐਲੇਹਗਾਢੇ॥ਅਹਲਾਦਜੇਪਨਕੇਚਿਤਬਾਢੇ॥
 ਕਹੂੰਭੁਤਐਪ੍ਰੇਤਨਚੇਰਗਾਵੈ॥ਕਹੂੰਜੇਗਨੀਪੀਲੇਹੁਸੁਹਾਵੈ॥੨੪॥ਕਹੂੰਬੀਰਬੈਤਾਲਥਾਕੇ

ਬਿਹਾਰੇ ॥ ਕਹੁ ਬੀਰ ਬੀਰ ਨ ਕੋ ਮਾਰਤੁ ॥ ਕਿਤੇ ਬਾਲੇ ਸੁਰਕਮਾਲੇ ਮੇਚੇ ॥ ਕਿਤੇ ਖੋਚੇ ਜੇਧਨ ४੯७
 ਕੇ ਕੇ ਸੇਖੇ ॥ ੨੫ ॥ ਕਹੁ ਪਾਠ ਬਤੀ ਪ੍ਰਭ ਮਾਲ ਬਨਵੈ ॥ ਕਹੁ ਰਾਗ ਮਾਧੁ ਮਹਾ ਬੁਢਾਵੈ ॥ ਕਹੁ
 ਕੋਪ ਕੇ ਡਾਕ ਨੀਹ ਕਮਾਰੇ ॥ ਗਏ ਜੂਝੇ ਜੇਧਾ ਬਿਨਾਹੀ ਸੀਘਰੇ ॥ ੨੬ ॥ ਕਹੁ ਦੁਵਭੀ ਦੋਲ ਸਹਰ
 ਦਬਜੇ ॥ ਮਹਾ ਕੋਪ ਕੇ ਸੁਰ ਕੇ ਤੇਗਰਜੇ ॥ ਪਰੇ ਕਠਨ ਸੀ ਕਿਤੇ ਬੀਰ ਮੁਖੇ ॥ ਤਨਿ ਤਿਆਗ ਰਾਮ ॥
 ਸੁਖੈ ਕੰਨ ਹੁਏ ॥ ੨੭ ॥ ਕਿਤੇ ਬੇਤ ਮੇਰੇ ਵੇਵਾਹ ਮਾਰੇ ॥ ਕਿਤੇ ਪਾਨ ਸੁਰ ਲੇਕਤ ਜਿਕੋ ਬਿਹਾਰੇ ॥ ਕਿ
 ਤੇ ਪਾਇਲਾਗੇ ਮਹਾ ਬੀਰ ਮੁਖੇ ॥ ਮਨ ਪਾਲੇ ਭੰਗ ਮਾਝੀ ਗਘਰੇ ॥ ੨੮ ॥ ਬਲੀ ਮਾਰਹੀ ਮਰ ਕੇ ਕੋ
 ਪੁਕਾਰੇ ॥ ਠੇਛ ਡਧਾਰੀ ਮਹਾ ਐਠਿ ਘਾਰੇ ॥ ਕਈ ਕਿਰਿਖੜੀ ਤਿਸੀ ਠੈਰ ਛੁਟੈ ॥ ਉਠੈ ਛਿਪੈ ਪੰਝ ਸੇ
 ਛੁਟੈ ॥ ੨੯ ॥ ਮਾਰਿਐ ਜੁਪਗਾੜੇ ਮੰਡੀ ਬੀਰ ਛਾਰੇ ॥ ਕਹੁ ਚਿਤ ਕੋਪ ਕੇ ਕੋਹ ਕਾਰੇ ॥ ਹੁਏ ਪਾਕਸ
 ਹੀ ਦਰਜਾ ਹਮਿ ਘਾਨੈ ॥ ਗਏ ਜੂਝੇ ਜੇਧਾ ਪਨੇ ਸਿਖ ਮਜਨੈ ॥ ੩੦ ॥ ~~ਕਹੁ ਬੀਰ~~ ॥ ਅਜਿ ਸੁਤ ਜ
 ਹਾ ਚਿਤ ਲੈ ਜਾਵੈ ॥ ਤਹੀ ਕੇ ਕਈ ਲੈ ਪਹੁਚਾਵੈ ॥ ਅਥਿਵਰਾਖੇ ਮੇਰ ਬਹਾ ਕਿਯੋ ॥ ਨਿਜ ਪੀਯ
 ਕੇ ਇਕ ਬਾਰਨ ਬਾਂਕਿਯੋ ॥ ੩੧ ॥ ਜਹਾ ਕੇ ਕਈ ਲੈ ਪਹੁਚਾਯੋ ॥ ਅਜ ਸੁਤ ਭਾਕੈ ਮਾਰਿ ਗਿਰਾਯੋ ॥ ਮੇ
 ਸੇਕ ਰਿਯੋ ਬੀਰ ਸਿਰਾਮਾ ॥ ਖਬਰੇ ਗਈ ਰੂਮ ਅਰੁ ਸਾਮਾ ॥ ੩੨ ॥ ਮੇਸੀ ਭਾਂਤਿ ਦੁਸਟ ਬਹੁ ਮਾਰੇ ॥
 ਬਾਸਵ ਕੇ ਸਭ ਸੇਕ ਨਿਵਾਰੇ ॥ ਗਹਿਯੋ ਦਾਂਤ ਤਿਉ ਬਰਿਯੋ ਸੇਊ ॥ ਨਾਤਰ ਜਿਯ ਤਨ ਬਾਚਿਯੋ ਕੋ
 ਊ ॥ ੩੩ ॥ ~~ਕਹੁ ਬੀਰ~~ ॥ ਪਤਿਰਾ ਖਿਯੋ ਰਬੁਹਾਂ ਕਿਯੋ ਸੁਰਨ ਦੇਖ ਪਾਇ ॥ ਜੀਤ ਜੁਪ ਦੇ ਬਹਲਾਏ
 ਕੋ ਕੋ ਅਤਿ ਸੁਭ ਕਾਇ ॥ ੩੪ ॥ ~~ਕਹੁ ਬੀਰ~~ ॥ ~~ਕਹੁ ਬੀਰ~~ ॥ ~~ਕਹੁ ਬੀਰ~~ ॥ ~~ਕਹੁ ਬੀਰ~~ ॥
 ਦੇਇ ਕੋ ਸੇ ਦੇਇ ਚਰਿਤ ਸਮਾਪਤ ਮਸਤ ਸੁਭ ਮਸਤੁ ॥ ੧੦੨ ॥ ੧੦੯ ॥ ~~ਕਹੁ ਬੀਰ~~ ॥
 ਰੋਪਈ ॥ ॥ ਅਸਟ ਨਦੀ ਜਿਹਨਾਂ ਮਿਲਿ ਗਈ ॥ ਬਹਤੀ ਅਧਿਕ ਜੇਰ ਸੇਭਈ ॥ ਠਟਾਸ ਸਿਕਸ
 ਸਿਯੋ ਤਹ ਭਾਰੇ ॥ ਜਨ ਬਿਪਦੁ ਸਹ ਸੁਰਗ ਸੁਪਾਰੇ ॥ ੧ ॥ ਦੇਹਰਾ ॥ ॥ ਤਹਾਧਾਂ ਮਪਤਿ ਸਾਹ ਕੇ ਜ
 ਲਨ ਨਾਮ ਪੂਤਾ ॥ ਸੁਰਤ ਸੀਰਤੀ ਮੇ ਅਧਿਕ ਬਿਪਨੇ ਸਜਿਯੋ ਸਪੂਤਾ ॥ ੨ ॥ ਜੇ ਅਥਥਾਤ ਕੋਲ ਖੇ
 ਰੀਤ ਰਹੈ ਮਨ ਮਾਰਿ ॥ ਗਿਰੇ ਮੂਰਛ ਨਿਪਰਨ ਪੇਤ ਨਿਕਰੇ ਸੁਪਿਨਾਰਿ ॥ ੩ ॥ ਸਾਹਜ ਲਾਭ ਸਿਕ
 ਰੇ ਕੇ ਇਕ ਦਿਨ ਨਿਕ ਸਿਯੋ ਆਇ ॥ ਮਿਗਾਯ ਨ ਕੋ ਮਾਰਤੁ ਭੁਯੇ ਤਰਲ ਤਰੰਗ ਪਵਾਇ ॥ ੪ ॥ ਰੋਪ

Digitized by Panjab Digital Library | www.panjabdigilib.org

ਈਵਹੁ ਅਨਿਬਿਸ ਰਿਯੋਗੇ ॥ ੨੦ ॥ ਭਾਗ ॥ ॥ ਥੀਨ ਸਕੋ ਨ ਹਿਕਾ ਹਿਕਾ ਸੋ ਲੋਕ ਕੀ ਲਾਜ ॥ ੨੧ ॥
 ਬਿਦਾ ਕਰਿ ਰਾਖੇ ॥ ਥੀ ਗਿਰਥਾ ਤਨ ਬੈਠ ਸਕੇ ਬਿਲੋ ਮੇਨ ਹਥਾਲ ਹਾਕਰਿ ਭਾਖੇ ॥ ਇਦੋ ਕੋਹਾ
 ਜਸ ਮਾਜਨ ਸੇ ਸੁਖ ਛਾਡਿ ਛਿਨੋ ਕ ਬਿਖੇ ਦੁਖ ਗਾਖੇ ॥ ਤੀਰ ਲੋਗੋ ਤਰਵਾ ਲੋਗੋ ਨ ਲੋਗੋ ਜਿਨਿ
 ਕਾਹੁ ਸੇ ਕਾਹੁ ਕੀਆਖੇ ॥ ੨੧ ॥ ਚੋਪਈ ॥ ॥ ਏਹਿ ਬੁਝਨ ਕੋ ਪਰ ਨਿਲੋਟਤ ਮਾਤਾ ਅਪੀਗਾ ॥ ਚਤੁ
 ਰਹੁ ਤੀਰੀ ਨਤ ਭੁਈ ਪੀਯਾ ਬਿਰਹਾ ਕੀ ਪੀਗਾ ॥ ੨੨ ॥ ਚੋਪਈ ॥ ॥ ਯਾ ਕੀ ਲਗਨ ਕਿਸੁ ਸੇ
 ਲਾਗੀ ॥ ਤਾ ਤੇ ਭੁਖ ਪਿਯਾ ਸਸ ਭੁਭਾਰੀ ॥ ਤਾ ਤੇ ਬੇਗ ਉਪਾਇ ਯਹਿ ਕਰਿਯੋ ॥ ਜਾ ਤੇ ਸਿਗਰੇ
 ਸੋ ਕ ਨਿਵ ਰਿਯੋ ॥ ੨੩ ॥ ਚੋਪਈ ॥ ॥ ਹਿਰਦੈ ਮੰਤ੍ਰ ਇਹ ਭੁਤਿ ਉਚਾਰਿਯੋ ॥ ਨਿਜ ਪਤਿ ਸੇ ਇਹ ਭੁਤਿ ਉਚ
 ਰਿਯੋ ॥ ਸੁਤਾ ਤਤ ਨਿਤ ਮਰੇ ਗਿਹ ਭੁਈ ॥ ਭਾਕੀ ਕਰਨ ਸਗਾਈ ਲਈ ॥ ੨੪ ॥ ਯਾ ਕੋ ਅਧਿਕ
 ਸੁਅੰਬਰ ਕੋ ਹੈ ॥ ਬਡੇ ਬਡੇ ਰਾਜ ਨ ਬੁਲੈ ਹੈ ॥ ਦੁਹਿਤਾ ਦੇ ਸਟ ਸਭਨ ਪਰ ਕਰਿਯੋ ॥ ਜੇ ਰਿਤੁ ਭੁਢੇ
 ਭਿਸੀ ਕਹ ਬਰਿਯੋ ॥ ੨੫ ॥ ਭੁਯੋ ਪਾਤਕ ਹੋ ਬਿਯੋ ਤਬ ਨ ਯੋ ॥ ਪੁਰਬਾਸ ਨ ਸਭ ਹੀ ਨ ਬੁਲਾਯੋ ॥
 ਦੇਸ ਦੇ ਸਭ ਦੂਤ ਪਠਾਯੋ ॥ ਨਰ ਪਤਿ ਸਭੁ ਭੋਗ ਤੇ ਆਯੋ ॥ ੨੬ ॥ ਚੋਪਈ ॥ ॥ ਤੇ ਨ ਬਾਗੇ ਬੁਝ
 ਨ ਨਿਤ ਪਾਤਿ ਕਰਤ ਪਯਾਨਾ ॥ ਭੁਟਤ ਸਾਹਜ ਲਾਲ ਕੋ ਰੋਨ ਬਸੈ ਗਿਹ ਆਨਿ ॥ ੨੭ ॥ ਚੋਪਈ ॥
 ਮੇਸੀ ਪੀਤ ਦੂਹ ਨ ਕੀਭੁਈ ॥ ਦੂਹ ਅਨ ਬਿਸਰ ਸਕਲ ਸੁਖ ਗਈ ॥ ਕਮਲ ਨ ਭੁਕੀ ਛਾਬਿ ਪ
 ਹਿਤ ਨਿਯਤਾ ॥ ਟੁਕ ਦੂਪੀਤ ਤਾਰ ਇਕ ਜਨੀਯਤਾ ॥ ੨੮ ॥ ਚੋਪਈ ॥ ॥ ਭੁਯੋ ਪਾਤ ਪਿਤ ਬੁਝਨ
 ਰਾਜ ਲਏ ਬੁਲਾਇ ॥ ਆਗਿਆ ਦੁਹਿਤ ਕੋ ਦਈ ਰਚੈ ਬਰੇ ਤਿਹ ਜਾਇ ॥ ੨੯ ॥ ਚੋਪਈ ॥
 ॥ ਯਹੈ ਸਕੇ ਤਤ ਹਾਥ ਦਿਆਈ ॥ ਸਾਹਜ ਲਾਲ ਹਿਲੋ ਯੋ ਬੁਲਾਈ ॥ ਜਬ ਹੋ ਦਿਸਤਿ ਵ
 ਉਪਰਿ ਕਰਿਯੋ ॥ ਫੂਲ ਨ ਕੀ ਮਾਲਾ ਉਰਿ ਤੁਰਿਯੋ ॥ ੩੦ ॥ ਚਾਹਿ ਬਿਵਾਨ ਦੇਖ ਨ ਨਿਪ ਗਈ ॥ ਦਿ
 ਸਟ ਕਰਤ ਸਭ ਹਿਨ ਪਰ ਭੁਈ ॥ ਤਬ ਤਿਨ ਸਾਹਜ ਲਾਲ ਨਿਹਾਰਿਯੋ ॥ ਫੂਲ ਹਾਰਤ ਕੇ ਉਰਤਾ
 ਰਿਯੋ ॥ ੩੧ ॥ ਭਾਂਤ ਭਾਂਤ ਤਬ ਬਾਜਨ ਬਾਜੋ ॥ ਜਨਿਯਤ ਸਾਹਜ ਦੁਕੇ ਗਯੋ ॥ ਸਭ ਨਿਪ ਬਡ
 ਫੂਕ ਪੈ ਗਯੋ ॥ ਜਾਨ ਕੁਲੁ ਦੁਬਿਧਾ ਤਲਾਏ ॥ ੩੨ ॥ ਚੋਪਈ ॥ ॥ ਫੂਕ ਬਡ ਬੇ ਸਭ ਨਿਪਤ ਗ
 ਏ ਆਪਨੇ ਗੋਹਾ ॥ ਜਲੂ ਬੁਝਨ ਕੋ ਤਬੈ ਅਧਿਕ ਬਡ ਭੁਯੋ ਨੇਹਾ ॥ ੩੩ ॥ ਚੋਪਈ ॥ ॥ ਇਹ

Digitized by Panjab Digital Library | www.panjabdigilib.org

[illegible]

Digitized by Panjab Digital Library | www.panjabdigilib.org

ਸਭੁ ਜਗੀ ਅੰਗੁ ਹਤੇ ਨਿਕਸਚੇਰਤ ਬੁਭੁਗੋ ॥ ਕੇਤੇ ਹਨੇ ਬਾਧਕਈ ਲਏ ॥ ਕੇਤੇ ਸਤਤਾ ਜਕੈ ਗਏ ॥ ੪੭ ॥
 ੪ ॥ ਜੇ ਸਨਦੇ ਵਪ੍ਰਭੁ ਲਤਤਯੋ ॥ ਮੇਹਾ ਮਰਾਖਾ ਇਹ ਕਯੋ ॥ ਤਿਯਕੀ ਅਧਿਕ ਬੁਝੀ ਕਰੀ ॥ ਸੁ
 ਕ੍ਰਕੋ ਕਛੁ ਖਬਰ ਨਹਿ ਪਰੀ ॥ ੫ ॥ ਏਹ ਰਾ ॥ ੧ ॥ ਮਊ ਬਾਕਿਯੋ ਆਪਨੇ ਕੀਨੇ ਚੇਰਖੁ ਆਹਾ ॥ ਮੀ
 ਤ ਜਗਾਯੋ ਆਨਿਕੈ ਪੀਨੁ ਮੇਨ ਕੁਆਰਿ ॥ ੫ ॥ ੧ ॥ ੨ ॥ ਇਤਿ ॥ ੧ ॥ ੨ ॥ ੩ ॥ ੪ ॥ ੫ ॥ ੬ ॥ ੭ ॥ ੮ ॥ ੯ ॥ ੧੦ ॥ ੧੧ ॥ ੧੨ ॥ ੧੩ ॥ ੧੪ ॥ ੧੫ ॥ ੧੬ ॥ ੧੭ ॥ ੧੮ ॥ ੧੯ ॥ ੨੦ ॥ ੨੧ ॥ ੨੨ ॥ ੨੩ ॥ ੨੪ ॥ ੨੫ ॥ ੨੬ ॥ ੨੭ ॥ ੨੮ ॥ ੨੯ ॥ ੩੦ ॥ ੩੧ ॥ ੩੨ ॥ ੩੩ ॥ ੩੪ ॥ ੩੫ ॥ ੩੬ ॥ ੩੭ ॥ ੩੮ ॥ ੩੯ ॥ ੪੦ ॥ ੪੧ ॥ ੪੨ ॥ ੪੩ ॥ ੪੪ ॥ ੪੫ ॥ ੪੬ ॥ ੪੭ ॥ ੪੮ ॥ ੪੯ ॥ ੫੦ ॥ ੫੧ ॥ ੫੨ ॥ ੫੩ ॥ ੫੪ ॥ ੫੫ ॥ ੫੬ ॥ ੫੭ ॥ ੫੮ ॥ ੫੯ ॥ ੬੦ ॥ ੬੧ ॥ ੬੨ ॥ ੬੩ ॥ ੬੪ ॥ ੬੫ ॥ ੬੬ ॥ ੬੭ ॥ ੬੮ ॥ ੬੯ ॥ ੭੦ ॥ ੭੧ ॥ ੭੨ ॥ ੭੩ ॥ ੭੪ ॥ ੭੫ ॥ ੭੬ ॥ ੭੭ ॥ ੭੮ ॥ ੭੯ ॥ ੮੦ ॥ ੮੧ ॥ ੮੨ ॥ ੮੩ ॥ ੮੪ ॥ ੮੫ ॥ ੮੬ ॥ ੮੭ ॥ ੮੮ ॥ ੮੯ ॥ ੯੦ ॥ ੯੧ ॥ ੯੨ ॥ ੯੩ ॥ ੯੪ ॥ ੯੫ ॥ ੯੬ ॥ ੯੭ ॥ ੯੮ ॥ ੯੯ ॥ ੧੦੦ ॥

ਇਹੋ ਜੇਹੀ ਜੀਯੋ ਜੁਗਰਾਹਤਿ ਹਈ ॥ ੧੧ ॥ ਰੂਪ ਅਪਰਥਖੇ ਨਿਪਕੈ ਪੁਰਖਾ ਸਨਕੈ ਉਪਜਿਯੋ
 ਸੁਖ ਭੋਯੋ ਭੀਰਭਈ ਨਰਨਾਨਕੀ ਸਬੁਹੀ ਸਬੁ ਜੋਕਾ ਬਿਦਕ ਰਿਹਾ ॥ ਪੁਰਨ ਪੁਨ ਪ੍ਰਤਾਪ ਤੇ
 ਜੁਮਿ ਲਿਯੋ ਮਨ ਭਾਵਤ ਮੀਤ ਪਿਯੋ ॥ ਆਵਤ ਜਾਹਿ ਕਹੈ ਮਨ ਮਾਹਿ ਸੁਖਾਲ ਜਿਯੋ ਪਤਿ ਲ
 ਰਾਤਿ ਹੋ ॥ ੧੨ ॥ ਕੇਸਰ ਅੰਗ ਬਰਾਤਿ ਨਕੋ ਫਿਰਕੇ ਮਿਲ ਬਾਲ ਸੁਆਨ ਦਜੀ ਕੋ ਛੈਲ ਨਵੈ
 ਲਛਕੇ ਚੰਦ੍ਰੰ ਰਨਗਾਵਤ ਗੀਤ ਸੁਹਾਵਤ ਨੀਕੋ ॥ ਰਾਜ ਕੋ ਰੂਪ ਲਖੈ ਅਤਿ ਹੀਰਾ ਨਰਾਜ ਨਕੋ
 ਸਭ ਲਾਗਤ ਫੀਕੋ ॥ ਯੋ ਮੁਸਕਾਇ ਕਹੈ ਮਨ ਮਾਹਿ ਸਭੈ ਬਲ ਜਾਹਿ ਪਿਆਰੀ ਕੋ ਪੀਕੇ ॥ ੧੩ ॥
 ਸਾਤ ਸੁਹਾਨ ਲੈ ਬਟੇ ਘਸਲਾਵਤ ਹੋ ਪਿਯ ਕੇਤ ਨੇ ॥ ਮੁਰਛਾਇ ਲੁਭਾਇ ਰਹੀ ਅਬਲ
 ਲਖਿ ਲਾਲ ਚੀਲਾ ਲਤਿ ਭੀ ਛਿਨੇ ॥ ਨਿਪਰਾਜ ਸੁਰਾਜ ਤਹੈ ਤਿਨੇ ਮੇਲ ਪਿਯੋ ਉਪਮਾਉ
 ਪਜੀ ਮਨੇ ॥ ਸਜਿ ਸਾਜੋ ਬਿਰਾਜ ਤਹੈ ਸੁਮਨੇ ਨਿਸਰਾਜ ਨਛੁਰਨ ਕੇਗਨੇ ॥ ੧੪ ॥ ਸਿਧੁ ਕੇ
 ਸੰਖ ਸੁਰੇਸ ਕੇ ਆਵਜ ਸੂਰ ਕੇ ਨਦ ਸੁਨੇ ਦਰਵਾਜੇ ॥ ਮੇਜ ਨਕੇ ਮੁਰਲੀ ਮਧੁਰ ਪੁਨਿ ਦੇਵ ਨਕੇ ਬਦ
 ਦੇਵ ਭੁਬਾਜੇ ॥ ਜੀਤ ਕੇ ਜੰਗ ਮਹੇਸ ਨਿਕੇ ਸੁਜ ਮੰਗਲ ਕੇ ਗਿਹਾ ਮੰਦਲ ਰਜੇ ॥ ਬਿਯਾਹਤ ਹੀ
 ਪਰਾਜਤ ਬੈ ਆਤਿ ਅਨੰਦ ਕੇ ਆਤਿ ਅਨਕ ਬਾਜੇ ॥ ੧੫ ॥ ਬਿਯਾਹਤ ਯੋਜ ਬਹੀ ਇਹੋ ਸੰਤ
 ਬੰਬਾਤ ਸੁਨੀ ਨਿਪਕੀ ਬਰਨਾਹੀ ॥ ਛੈ ਕਰਹੀ ਅਤਿ ਹੀ ਚਿਤ ਮੇਕ ਛੁਐ ਰਹਤੀ ਅਬ ਐਰ
 ਬਿਚਾਰੀ ॥ ਮੰਤ੍ਰ ਕਰੇ ਲਖ ਜੰਤ੍ਰ ਘਨੇ ਅਰੁ ਤੰਤ੍ਰ ਨਕੋ ਇਹ ਬਾਤ ਸੁਧਾਰੀ ॥ ਲਾਗੀ ਉਚਾਟ ਹੋ
 ਚਿਤ ਮੇਕ ਬਹੁਨ ਸੁਹਾਇ ਪਿਯੋ ਕੋ ਪਿਯਾਰੀ ॥ ੧੬ ॥ ਚੰਦ੍ਰ ਪਦਾਰੀ ॥ ਐਉ ਚੰਦ੍ਰ ਆਤਿ ਹੀ
 ਤਿਹ ਲਾਗੀ ॥ ਨੀਵ ਭੂਖ ਸਿਰਾਹੀ ਹੀ ਭਾਰੀ ॥ ਸੇਤ ਉਛੈ ਚਕਿਕ ਛੁਨ ਸੁਹਾਵੈ ॥ ਗ੍ਰਿਹ ਕੋ ਛੇ
 ਰਿਬ ਘੋਰ ਪਾਵੈ ॥ ੧੭ ॥ ਚੰਦ੍ਰ ਚੰਦ੍ਰ ॥ ॥ ਤਬ ਸਸਿ ਅਭਿਚਮਿ ਕਿ ਚਿਤ ਤੁਕੋ ਕਰਿਯੋ
 ਉਪਾਇ ॥ ਸਖੀ ਜਿਤੀ ਸਿਯਾਨੀ ਹਤੀ ਤੇ ਸਭ ਲਈ ਬੁਲਾਇ ॥ ੧੮ ॥ ਚੰਦ੍ਰ ਪਦਾਰੀ ॥ ॥ ਤਬ ਸ
 ਖਿਯ ਲਘ ਹਿਕੋ ਉਪਾਈ ॥ ਜੰਤ੍ਰ ਮੰਤ੍ਰ ਕਰਿ ਲਿਯੋ ਬੁਲਾਈ ॥ ਸਸਿ ਯਾਸੀ ਗਪੇ ਮਾਤਿ ਭ
 ਯਾ ॥ ਪਹਿਲੀ ਡਿਯ ਪਰਹਿ ਕਰਿ ਦਿਯੋ ॥ ੧੯ ॥ ਭੁਭਾਂਤਿ ਭੁਭਾਂਤਿ ਤਾਸੈ ਰਤਿ ਮਾਨੈ ॥ ਬਰਸਾਦ
 ਵਸ ਕੋ ਇਕਾ ਦਿਨ ਜਾਨੈ ॥ ਤਾਪ ਰਮੰਤ ਅਧਿਕ ਨਿਪ ਭਯੋ ॥ ਗ੍ਰਿਹ ਕੇ ਰਾਜ ਬਿਸਰ ਸਭ ਗਯੋ ॥

੨੦॥੨੦॥ ॥ ਇਕਤਰਨਿਦੁਜੇਚਤੁਰਤੁਨਤੀਸਰੇਪਾਇ॥ ਚਹਤਲਗਾਯੇਓਰਨਸੇਛਿਨਕ ੪੭੧
ਨਛੇਰਿਯੋਜਾਇ॥ ੨੧॥ ਚੋਪਈ॥ ॥ ਤੈਨਵਿਵਸਰੋਸੀਰਤਿਮਨੈ॥ ਪ੍ਰਾਨਨਤੋਪਿਯੋਰੇਪਹਿਚਾ
ਨੈ॥ ਲਾਗੀਰਹਤਤਵਨਕੇਉਹਸੇ॥ ਜੋਜੋਭਾਤਿਮਾਖਕਾਰੋਸੇ॥ ੨੨॥ ਚੋਪਈ॥ ॥ ਲਾਲਕੇਖਿ
ਯਾਲਅਨੁਪਮਹੇਰਿਸੁਰੀਝਰੀ॥ ਅਬਲਾਮਨਮਾਹੀ॥ ਛੇਲਨਿਛੇਲਛਕੇਰਸੇਦੇਉਹੋਰਿਤਿ
ਨੈ॥ ਮਨਮੇਬਲਜਾਹੀ॥ ਕਾਮਕਸੀਸੁਸਸੀਸਮਿਸੀਛਿਮੀਤੋਸੈਨੈਨਮਿਲੇਮੁਸਕਾਹੀ॥ ਯੋਹੁਹ
ਕੀਬਹਕੀਛਿਬਿਯਾਰਪਿਯਾਹੁਕੋਪਾਇਪਤੀਜਤਨਹੀ॥ ੨੩॥ ਚੋਪਈ॥ ॥ ਜੋਬਨਕੇਜੋਰਜੋਰ
ਵਰੀਜਾਗੀਜਾਯਿਮੇਜਗਤੋਅਨਿਯਾਗੀਯੋਬਿਸਾਰੀਸੁਪਿਚੀਤਕੀ॥ ਨਿਸਦਿਨਲਾਗੀਯੋਰ
ਹਿਤਤੋਸੈਛਿਬਿਕੀਜੋਯੋਏਕਏਗਈਸੁਮਨੈਮੇਸੀਰਜਨੀਤਕੀ॥ ਆਪਨੇਹਾਥਨਥਨਵਰਸੇ
ਗਯਾਕੋਪਾਸਕੀਸਖੀਨਕੀਨਨੈਕੁਪਰਤੀਤਕੀ॥ ਅੰਗਲਪਟਾਇਮੁਖਿਚਾਂਪਥਲਿਜਾ
ਇਤਕੇਐਸੇਹੀਪਿਯਾਰੀਜਾਐਪ੍ਰੀਤਮੇਪ੍ਰੀਤਕੀ॥ ੨੪॥ ਚੋਪਈ॥ ॥ ਚੂਪਲਲਕੇਕਾਲਚੀ
ਲੇਚਲਲਾਲਾਮੇਲਾ॥ ਬੀਕਬਿਕੋਕਨਿਖਰਚਧਨਮੇਮਨਲੀਨੈਮੇਲਾ॥ ੨੫॥ ਸੋਧਾ॥ ॥ ਗੀਤ
ਰਹੀਅਬਲਾਮਨਮੇਅਤਿਹੀਲਾਖਿਰੂਪਸਰੂਪਕੀਧਾਨੀ॥ ਸਿਯਨਛੁਟੀਸਿਭਕੀਲਖਿਲਾਲ
ਕੇਖਿਯਾਲਛੁਟੀਅਤਿਯਾਨੀ॥ ਲਾਜਤਜੀਸਜਿਸਾਜਸਬੈਲਖਿਹੇਰਿਹੀਸਜਨੀਸਭਸਿਯਾ
ਨੀ॥ ਹੋਮਨੋਰਿਠਹੀਨਹਰਿਯੋਬਿਨੁਦਾਮਨਮੀਤਕੇਹਾਥਬਿਕਾਨੀ॥ ੨੬॥ ਸੋਧਾ॥ ॥ ॥
ਅੰਗਸਭੋਬਿਨੁਸੰਗਸਖੀਸਿਵੇਕੋਅਰਿਅਨਿਅਨੰਗਜਗਿਯੋ॥ ਤਬਤੈਨਸੁਹਾਤਕਛੁਮਹਿ
ਕੇਸਭਖਾਨੇਐਪਾਨਸਯਾਨਭਗਿਯੋ॥ ਝਟਕੋਪਟਕੋਚਿਤਤੇਝਟਦੈਨਛੁਟੇਇਹਭਾਂਤਿਨੇਹੁਲਗਿ
ਯੋ॥ ਬਲਹੋਜੁਗਈਠਗਕੋਠਗਨੈਭਗਿਮੇਨਹਿਗਯੋਠਗਮੇਹਿਠਗਿਯੋ॥ ੨੭॥ ਕਾਬਿੰਤੁ॥ ॥ ਏ
ਖੇਮੁਖਜੀਯੋਬਿਨੁਦੇਖੇਪਯਹੂੰਨਪੀਯੋਤਾਤਮਾਤਤਿਯਾਗਥਾਤਾਇਹੋਹੋਪ੍ਰਤੀਤਕੀ॥ ਐਸੇਪ੍ਰਨ
ਲੇਹੋਪਿਯਕੋਹੋਸੇਈਕਾਜਕੋਹੋਅਤਿਹਰਿਏਹੋਯੋਯੋਸਿਛਿਯਾਗਜਨੀਤਕੀ॥ ਜੋਕਹੋਬਿਕੋਹੋਕ
ਹੋਪਾਨਭੁਰਿਅਨਿਦੈਹੋਰੇਥਲਿਜੋਹੋਸੁਨਿਸਖੀਬਾਤਚੀਤਕੀ॥ ਲਗਨਿਨਿਗੋਡੀਲਾਗੀ
ਜਤੇਨੀਦਰੂਖਭਾਗੀਪਿਯੋਰੇਮੀਤਮੇਰੋਹੋਪਿਯਾਰੀਅਤਿਮੀਤਕੀ॥ ੨੮॥ ਚੋਪਈ॥ ॥

ਹਸਥਾਤਤਵਨਸੁਨਿਪਾਈ॥ਪਹਿਲੋਬਿਯਾਹਧਾਮੇਅਈ॥ਯਾਤੇਬੁਨਤਪੀਤਿਰਿਸਭੁ
 ਰੀ॥ਅਸਲਾਜੇਰਿਸੂਰਨਿਜੁਕਰੀ॥੨੯॥ਜਨਮੇਕੁਅਰਿਥਾਪਕੇਤੀ॥ਦੁੱਬਿਰਕਤਮੇਖਲ
 ਗਹੀ॥ਘਾਤਆਪਨੇਪਤਿਕੋਕਰਿਓ॥ਸੁਤਕੇਛੁਤਸੀਸਪਰਿਧਰਿਓ॥੩੦॥ਜਨੁਗਿਹਛੇਰ
 ਤੀਰਬਨਗਈ॥ਮਾਨਹੁਗਹਿਤਚੰਦ੍ਰਬਤਭੁਈ॥ਯਾਸੁਹਗਤੇਰੰਦੈਨੀਕੀ॥ਯਾਤੇਲਗਤਰਧੇ
 ਸੂਰੀਫੀਕੀ॥੩੧॥੧੧੧੧੧॥॥ਖਿਲਤਅਖੇਰਕਜੇਹਨੇਹਮਰੇਪਤਿਕੋਕਾਇ॥ਤੈਸੁਨਿਕੈਸ
 ਸਿਧਾਮਰੈ॥ਜਿਯਤਨਬਚਿਹੈਸੋਇ॥੩੨॥ਚੈਪਈ॥॥ਏਠਿਮੰਤ੍ਰਤਿਨਯਹੈਪਕੋਯੋ॥ਅ
 ਮਿਤਦਰਬਦੈਦੂਤਪਨਯੋ॥ਖਿਲਤਅਖੇਰਕਰਵਜਥੈਓ॥ਤਬਮੇਰੇਉਰਮੇਸਰਖੈਓ॥੩੩
 ਤਾਕੋਕਾਲਨਿਕਟਿਜਬਅਯੋ॥ਪੁੰਨੁਸਾਹਸਿਕਾਰਸਿਧਾਯੋ॥ਜਬਗਹਰੇਬਨਬੀਚਸਿਧਾਰਿ
 ਯੋ॥ਤਨੁਪਨਬਾਨਸੰਤਤਬਮਾਰਿਯੋ॥੩੪॥ਲਾਗਤਤੀਰਬੀਰਰਿਸਭੁਰਿਯੋ॥ਤੁਰੇਪਵਾਇ
 ਘਾਇਤਿਹਕਰਿਯੋ॥ਤਾਕੋਮਾਰਿਆਪਪੁਨਿਮਰਿਯੋ॥ਸੁਰਪੁਰਮੰਤ੍ਰਪਯੋਕਰਿਯੋ॥੩੫॥
 ੧੦੦॥॥ਮਾਰਿਤਵਨਕੋਰਾਵਜੀਪਰਿਯੋਧਰਨਪਰਿਆਇ॥ਕ੍ਰਿਤਨਨਿਕਟਿਪਹੁਚਕੈਲ
 ਯੋਗਰੇਸੈਲਾਇ॥੩੬॥੧੧੧੧੧॥॥ਐਸੇਹਲਚਾਕਾਰਨਭਯੋ॥ਜਨੁਕਪਨੀਨਿਧਨਪ੍ਰੇਰ
 ਯੋ॥ਨਿਪਦੈਕਹਾਧਾਮਹਮਜੈਓ॥ਕਹਾਰਨਿਯਹਿਬਕੜਦਿਖੈਓ॥੩੭॥ਨਭੁਬਾਨੀਤਿਨਕੋਤ
 ਬਭਈ॥ਕ੍ਰਿਤਸੁਧਿਕਹਾਤੁਮਾਰੀਗਈ॥ਜੇਪਾਬੋੜੁਜੂਝਜਬਜਾਵੈ॥ਰਨਾਛਿਤਤੇਤਿਹਕੈਨ
 ਉਚਵੈ॥੩੮॥ਦੋਹਰਾ॥॥ਤਾਤੇਯਾਕੀਕਬਰਖਨਿਗਾਤੁਹਾਇਹੀਬਨਾਇ॥ਅਸ੍ਰਬਸੜਲੈ
 ਜਹੁਘਰਿਦੇਹੁਸੀਦੈਸੋਜਾਇ॥੩੯॥ਬਾਨੀਸੁਨਿਗਾਤੁਯੋਤਿਸੈਭੁਏਪਵਨਕ੍ਰਿਤਕੁਸਾ॥ਅ
 ਸ੍ਰਬਸੜਲੈਲਾਕਕੇਬਾਲਹਿਦਯੋਸੀਦੇਸਾ॥੪੦॥ਚੈਪਈ॥॥ਏਠੀਬਾਲਜਹਾਬਡਭਾਗ
 ॥ਚਿਤਚੋਰਕੀਚਿਤਵਨਲਾਗੀ॥ਤਬਲੈਖਬਰਚਬਰਨਦਈ॥ਅਰੁਨਹੁਤੀਪੀਯਰੀਏ
 ਗਈ॥੪੧॥ਦੋਹਰਾ॥॥ਚਕ੍ਰਿਬਿਵਾਨਤਹਰਿਯਚਲੀਜਹਾਹਨਿਯੋਨਿਜਪੀਯਾਕੋਲੈ॥
 ਯਹੁਪਯੋਕੋਕੋਤਹਦੈਹੋਜੀਯਾ॥੪੨॥੧੧੧੧੧॥॥ਚਲੀਚਲੀਅਬਲਾਤਹਾਈ॥ਦਾ
 ਬਿਯੋਜਹਾਮੀਤਸੁਖਦਾਈ॥ਕਬੁਰਨਿਹਾਰਚੋਕਤਚਿਤਭਈ॥ਤਾਹੀਬਿਖੇਲੀਨਪ੍ਰੇਰਾਈ॥

ਨਿਚੋਰੇ ॥ ੬ ॥ ਅੰਜਨਿ ਅੰਜਨਿ ਅਖਿਨ ਦਯੋ ॥ ਜਨੁ ਕਰਿ ਯੁਟ ਸਿੰਗਾਰਿ ਹਿਲੇ ॥ ਜੁਲਫੁ ਜੀ
 ਰਜਾਲਮਹਿ ਸੋਹੇ ॥ ਸੁਰਨਰਨਗਾ ਅਸੁਰਮਨੇ ਮੇਰੇ ॥ ੭ ॥ ਰਾਜਤ ਫਿਕੁਟ ਪਨਖਸੀਤਾ ਹੀ ॥
 ਮੇਹੁ ਕੋ ਕੋਰੇ ਦਰਿਨ ਪਿਯਾਰੀ ॥ ਜਾਕੀ ਨੈਕੁ ਦਿਸਟਿ ਮਹਿ ਪੈਰੇ ॥ ਤਾਕੀ ਸਕਲ ਬੁਧ ਪਰਹਰੇ ॥
 ੮ ॥ ਖਟ ਮੁਖ ਮੁਖ ਖਟ ਪੰਚ ਸਿਵ ਬਿਧ ਕੀ ਨੇ ਮੁਖ ਚਾਰਾ ॥ ਉਰ ਬਸ ਕੋਰੇ ਰੂਪ ਕੋਤ
 ਊਨ ਪਾਵਤ ਪਾਰਾ ॥ ੯ ॥ ਚੋਪਈ ॥ ੧੦ ॥ ਯੁਧ ਅੰਗ ਸਕਲ ਬਿਹ ਕੋਰੇ ॥ ਸੇਤੁ ਸਤੁ ਸਾਜਨ
 ਸੈਜਰੇ ॥ ਹੀਰਨਕੀ ਮੁਕਤਾ ਜਨ ਸੋਹੇ ॥ ਸਸਿ ਕੋ ਮਨੇ ਤਾਰ ਕਾ ਮੇਰੇ ॥ ੧੦ ॥ ਯੁਧ
 ਪਾਰਿ ਅਨੁਪ ਮਸ਼ੀਦ ਰਿਕੁ ਖਨ ਅੰਗ ਅਜਾਇ ਬਾਰੇ ॥ ਲਾਲ ਕੋਹਾਰ ਲ ਮੇ ਉਕਤੀ ਤਰਿ ਭੁਲ
 ਤੇ ਜਾਨ ਬਡੇ ਛੁਬਿ ਯਾਰੇ ॥ ਮੇਤ ਨਿਕੀਲ ਰਕੇ ਮੁਖ ਪੇ ॥ ਮਿਗਨੈ ਨਫਥੈ ॥ ਮਿਗ ਸੇਕ ਜਗਾਰੇ ॥ ਮੇਹੁ
 ਹੋ ਸਭੁ ਹੀ ਕੋਰਿ ਤੈ ਨਿਜ ਹਾਥ ਮਨੇ ਬਿਰਜਨਾ ਬਖਸ਼ ਪਾਰੇ ॥ ੧੧ ॥ ਫੋਰਦੇ ਕਚ ਕਾਂਪਨ ਉਪਰਿ
 ਦਰਪਾਰੇ ਸੇ ਸੀ ਸੁਹਾਵੇ ॥ ਰੂਪ ਨ ਚਾਰ ਲ ਸੇ ਸਭ ਅੰਗ ਨਿਭਾਗ ॥ ਫਿਰੇ ਸਭੁ ਹੀ ਕਹ ਭਵੇ
 ॥ ਬਾਲ ਲੇਖੇ ਕਰਿ ਲਾਲ ਤਿਸੈ ਲਟਕਾਵਤੁ ਅੰਗ ਨ ਮੇ ਜਬਾਵੇ ॥ ਰੀਤੁ ਕੋਟਿ ਸੁਹੀ ਅਸੁ
 ਰੀ ਸੁਪਹੇਰ ਫੁਟੈ ਸਤੁ ਫੁਟਿ ਜਾਵੇ ॥ ੧੨ ॥ ਰੂਪ ਨ ਪਾਰਿ ਚਕ੍ਰਿ ਪੋਰ ਬਊ ਪਰਿ ਬਾਧ ਕ੍ਰਿਪਾਨ
 ਨਿਖੰਗ ਬਨਾਯੋ ॥ ਖਾਤੁ ਤੋ ਬੋਲ ਬਿਰਾਜਤੁ ਸੁੰਦਰਿ ਦੇਵ ਅਦੇਵ ਨ ਕੋ ਬਿਰਾਮਾਯੋ ॥ ਬਾਸਵਨੈ
 ਨ ਸਹੈ ਸਨ ਮੈ ਛੁਬਿ ਪੋਰਿ ਰਹਿ ਕੁਛੁ ਪਾਰਨਾਯੋ ॥ ਆਪੁ ਬਨਾਇ ਅਨੁਪ ਮਕੋ ਬਿਧ ਮੇਰੇ
 ਹਿਯੋ ਦੁਤ ਅੰਤ ਨ ਆਯੋ ॥ ੧੩ ॥ ਪਾਨ ਚ ਬਾਇਤੁ ਲੀ ਬਿਧਿ ਸਬ ਜਗਾਇ ਜਰੇ ਹ ਬਿਯਾਰ
 ਬਨਾਯੋ ॥ ਅੰਜਨ ਅੰਜਨਿ ਅਨੁਪ ਸੁਸੁੰਦਰਿ ਦੇਵ ਅਦੇਵ ਸਭੈ ਬਿਰਾਮਾਯੋ ॥ ਕੀਰ ਸਿਹੀ ਮਨ ਕੰਕਨ
 ਕੰਡੂਲ ਹਾਰ ਸੁਨਾਰੀ ਏਪਹਾਰਏ ॥ ਕਿੰਨ ਰਜਫੁ ਭੁਜੀ ਗਾਇ ਸਾ ਬਿਦਿਸਾਨ ਕੋਲੇ ਕੁ ਬਿਲੋਕਨ
 ਆਏ ॥ ੧੪ ॥ ਇੰਦੁ ਸਹੈ ਸ ਬਿਲੋਚਨ ਸੇ ਆਵੇ ਲੋਕ ਰਹਿ ਪੇ ਛੁਬਿ ਅੰਤੁ ਨ ਆਯੋ ॥ ਸੇਖ ਅ
 ਸੇਖ ਨਹੀ ਮੁਖ ਸੋਹਾਨ ਭਾਖਿ ਰਹਿਯੋ ਪਰੁ ਪਾਰੁ ਪਾਯੋ ॥ ਰੁੰਦੁ ਪਿਯਾਰੀ ਕੀ ਸਾਗੀ ਕੀ ਕੋਰ ਨਿਹਾਰਨ
 ਕੋ ਮੁਖ ਪੰਚ ਬਨਾਯੋ ॥ ਪੂਤ ਕੀ ਏਖ ਦਚਾਰ ਬਿਧੈ ਚਤੁਰਨਨ ਯਾਰੀ ਤੇ ਨਾਮ ਕਹਾਯੋ ॥ ੧੫ ॥ ਕੰਚ
 ਨਕੀ ਗਕਲਾ ਨਿਪ ਕੋਹ ਰਿਕੋ ਕੋ ਕੋਪ ਕੋ ਬੀਕੁ ਰਾਨੋ ॥ ਕਲਪ ਦੁਮਕਾ ਅਨੁਜ ਕਮਨੀ ਬਿਭੁਦਾਰਿ

ਵਦਮਨਦੇਖਿਬਿਕਾਨੇਗੀਤੁਦੇਵਅਦੇਵਸਭੈਨਰਦੇਵਤੁਏਛੁਬਿਤੇਰਿਦਿਵਾਨੇਗਰਾਜ
 ਕਮਾਰਸੇਜਾਨਿਪਰੇਤਿਹਥਾਲਕੇਅਗਿਨਜਾਤਪਛੁਨੇ॥੧੬॥ਵੇਹਗਾ॥ ॥ਦਸਸੀਸਨ
 ਵਨਰੋਲਿਖਤਬੀਸਭੁਜਜਾਹਿ॥ਜਾਰਗਨੀਕੇਬਿਲਕੀਤਊਸਕਿਯੋਨਛੁਬਿਕੇਪਾਇ॥੧੭॥
 ॥ਲਾਲਨਕੇਸਰਪੇਚਬਾਧਿਯੋਸਿਰਮੋਤਨਕੇਉਰਮਾਲਬਿਰਾਜੈ॥ਭੂਖਨਚਾਰਿ
 ਦਿਪੋਅਤਿਹੀਦੁਤਿਦੇਖਮਨੋਜਵੇਕੇਮਨੁਲਾਜੈ॥ਮੇਦਬਛੈਨਿਰਪੈਚਿਤਮੋਤਿਨਕੇਕਾਥਿ
 ਤਨਕੇਦੁਖਭਾਜੈ॥ਜੇਬਨਜੋਤਿਜਗੈਸੁਮਨੋਸੁਰਾਜੁਸੁਰਨਕੇਭੀਤਰਿਰਾਜੈ॥੧੮॥ਛੁਰੇਪੈਖ
 ਦਅਨੂਪਮਸੁੰਦਰਿਪਾਨਚਬਾਇਸਿੰਗਧਬਨਯੋ॥ਅੰਜਨਅੰਜਿਦੁਹੀਅਖਿਆਨਸੁਭਾਲ
 ਮੇਕੇਸਰਲਾਲਲਗਾਯੋ॥ਸੁਮਕਦੇਤੁਕੇਭੂਮਕੈਕਬਿਰਾਮਸੁਭਾਵੁਭੁਲੇਲਖਿਪਾਯੋ॥ਮਾ
 ਨਹੁਸੇਤਨਕੇਮਨਕੇਇਕਬਾਹਹਿਬਾਧਿਕੈਜੇਲਚਲਾਯੋ॥੧੯॥ਘਾਗਸਿੰਗਧਕਰੇਸਭੁਹੀ
 ਤਨਕੇਸਛੁਟੇਸਿਰਿਸਿਆਮਸੁਹਵੈ॥ਜੇਬਨਜੋਤਜਗੈਅਬਿਹੀਮੁਨਿਹੇਰਿਤਿਰੀਤਪਤੇਪਛੁ
 ਤਾਵੈ॥ਕਿੰਨਰਜੰਛੁਭੁਜਗਦਿਸਾਬਿਦਿਸਾਨਕੀਬਾਲਾਬਿਲੋਕਨਮਾਵੈ॥੨੦॥ਵੇਹਗਾ॥
 ॥ਐਸੇਭੇਖਬਨਾਇਕੈਤਹਤੇਕਿਯੋਪਯਾਨ॥ਪਲਕਏਕਬੀਤੀਨਹੀਤਹਾਪਦੁਚੀਅਗਿ
 ੨੧॥ਚੈਪਈ॥ ॥ਏਤੀਕਥਾਭਯਾਪੈਭਈ॥ਅਬਕਥਾਚਭਿਤਿਹਰਿਖਪੇਗਈ॥ਨਿਜ
 ਪਾਤਿਮਾਰਿਗਾਜਜਿਨਲਯੋ॥ਥੈਛੰਤਨਿਜਸੁਤਸਿਰਦਯੋ॥੨੨॥ਮੁਖਛੀਕੈਕਰਿਸਭਨਦਿ
 ਖਾਵੈ॥ਚਿਤਅਪਨੇਮੇਮੇਦਬਛਵੈ॥ਸੇਪੁਨੁਨਿਜਸਿਰਤੇਟਾਰੇ॥ਰਾਜਕਮੇਰੈਪੁਤ੍ਰਹਮਾਰੇ॥
 ੨੩॥ਵੇਹਗਾ॥ ॥ਸਵਤਸਲਤੇਮੇਡਰੀਨਿਜਪੁਤਿਦਯੋਸਿਪਾਗਾ॥ਬਿਧਵਾਹੀਧੈਜੀਵੈਹੋਜੇ
 ਰਖੈਕਰਤਾਰਾ॥੨੪॥ਚੈਪਈ॥ ॥ਸਵਤਸਲਾਸਿਰਪੇਨਹਿਸਹੀਯੋ॥ਬਿਧਵਾਹੀਧੈਕੈਜ
 ਗਰਤਿਯੋ॥ਪਨਕੋਟੋਰਿਕਛੂਮੁਹਿਨਹੀ॥ਐਸੇਕਹੈਅਬਲਾਮਨਮਾਧੀ॥੨੫॥ਵੇਹਗਾ॥ ॥
 ਮਨਭਾਵਤਕੇਭੋਗਮੁਹਿਕਰਨਿਨਦੇਤੋਰਾਇ॥ਅਬਾਚਿਤਮੇਜਿਹਚਹੋਥੈਓਨਿਕਰਿਬੁਲਾਇ
 ੨੬॥ਚੈਪਈ॥ ॥ਬੈਠਝਰੇਖੇਮੁਜਰਾਲੇਵੈ॥ਜਿਹਭਾਵੈਤਕੋਪਨਦੇਵੈ॥ਰਾਜਕਾਜਕਛੁਬਾ
 ਲਨਪਾਵੈ॥ਖੇਲਬਿਖੇਦਿਨਰੋਨਗਵਾਵੈ॥੨੭॥ਏਕਦਿਵਸਤਿਨਤਿਯੋਯੋਕੀਯੋ॥ਬੈਠਝਰੇ

ਸ੍ਰੀਵੇਦ ਅਦੇਵ ਨਕੀਤਿ ॥ ਜੇਰੁ ਭਾਗੁ ਮਰੈ ਸਭ ਹੀ ਬਲਮੁਖੈ ॥

ਖੇਮੁਜਗਲੀਯੋ॥ ਸਭੁ ਸੁਰਨਕੋਰੋਲਪਠਯੋ॥ ਯਹਿ ਸੁਨਿਭੇਵ ਉਰਬਸੀਧਯੋ॥ ੨੮॥ ਭੂਖਨ
 ਅੰਗਵੇਰੋਤਿਹਪਰੋ॥ ਨਿਜਾਅਭੈਤੇਨਿਕਸਨਿਕਰੋ॥ ਮੁਸਕੀਤਾਜੀਚੜੀਬਿਗਾਜੋ॥ ਨਿਸਕੋ
 ਮਨੋਰੰਦਮਾਲਾਜੋ॥ ੨੯॥ ॥ ਸਿਧਾਮਭੁਟੇਕਚਕਾਂਧਨਉਪਹਿਸੇਭਤਹੈ॥ ਤਿਹੀ
 ਘੁੰਘਰਾਯੋ॥ ਹਾਰਸਿਗਾਗਦਿਪੈਅਤਿਚਾਰਸੁਮੋਪਹਿਤੇਨਹਿਜਤਉਚਾਰੋ॥ ਗੀਤਦੇਵਅ
 ਦੇਵਸਭੈਸੁਕਹਾਬਪੁਰੇਨਰਦੇਵਬਿਚਾਰੋ॥ ਬਾਲਕੋਰੋਕਿਸਭੈਤਜਿਸੇਕਾਤ੍ਰਿਕਕੋਲੋਕਬਿ
 ਲੋਕਤਸਾਰੋ॥ ੩੦॥ ਹਾਰਸਿਗਾਚਬਨਾਇਕੋਸੁਦਰਿਅੰਜਨਆਖਨਆਂਜਦੀਯੋ॥ ਅਤਿਹੀ
 ਤਨਬਸਰਅਨੁਪਧਰੇਜਨੁਕੰਦਪਕੋਬਿਦਰਪਕੀਯੋ॥ ਕਲਗੀਗਜਗਾਹਿਬਪੀਘੁੰਘਰਾ
 ਰਚੜੀਹਯਪੈਦਲਸਾਤਹੀਯੋ॥ ਬਿਨੁਦਾਮਨਹੀਯਹਿਕਾਮਨਯੋਸਭੁਭਾਮਨਕੋਮਨਮੇਲਲੀ
 ਯੋ॥ ੩੧॥ ਸੀਸਫੁਥੈਕਲਗੀਭੁਰੋਸੁਭਲਾਲਨਕੋਸਰਪੇਚਸੁਹਾਯੋ॥ ਹਾਰਅਪਾਰਪਰੇ
 ਉਰਮੇਮਨਦੇਖਿਮਨੋਜਵੋਕੋਬਿਗਮਾਯੋ॥ ਬੀਰੀਚਖਾਤਕਛੂਮੁਸਕਾਤਬਧੇਗਜਗਾਹਤੁਰ
 ਗਨਚਾਯੋ॥ ਸਿਧਾਮਭੁਨੇਮਹਿਲੋਕਕੀਮਾਨੁਮਾਨਨਿਕੋਮਨਮੋਹਨਿਆਯੋ॥ ੩੨॥

॥ ਪਭਾਵਡੀਰਾਨੀਤਥੈਤਕੋਰੂਪਨਿਯਾਗਿ॥ ਗੀਤਅਪਿਕਾਚਿਤਮੇਰਹੀਹਰਿਅਰਿਸਰਗ
 ਯੋਮਾਰਾ॥ ੩੩॥ ਕਬਿਤੁ॥ ॥ ਕੋਧੋਕਾਹੁਰਿਖਇੰਦਾਸਨਤੇਟਾਰਿਦਯੋਕੋਧੋਇਹਸੁਰਜਸ
 ਰੂਪਧਰਿਆਯੋ॥ ਕੋਧੋਚੰਦਰੰਦਲੋਕਛੂਰਿਕੋਸਿਧਾਹੀਬਨਿਮੇਰੇਜਾਨਤਰਿਥਾਨੈਬੋ
 ਕੋਸਿਧਾਯੋ॥ ਕੋਧੋਧੋਅਨਗਅਰਧੀਕਕੋਅੰਤਕਤੇਮਾਨੁਖਕੋਰੂਪਕੋਕਛੂਪਾਯੋ॥ ਕੋਧੋ
 ਯਹਿਸਸਿਯਾਕੋਰਸਿਧਾਨੈਕਪਕੋਕੋਮੇਰੇਫੁਲਬੋਕਕਛੂਫੁਲਸੇਬਨਾਯੋ॥ ੩੪॥ ਚੋਪਈ॥

॥ ਜਬਲੋਥੈਨਕਹਨਨਹਪਾਈ॥ ਤਬਲੋਨਿਕਟਿਗਯੋਵਹਆਈ॥ ਰੂਪਨਿਹਾਰਮਤਧੈ
 ਝੂਲੀ॥ ਗਤੀਹਕੀਸਕਲਤਾਹਿਸੁਪਿਭੂਲੀ॥ ੩੫॥ ॥ ਪਰਏਵਤਾਨੇਕਾਮਿਤ
 ਦਰਬਤਿਨਕੋਦਯੋ॥ ਕਹਿਯੋਮਹੁਰਤਏਕਕ੍ਰਿਪਾਕਰੋਇਗੀਹਬਸੋ॥ ॥ ਕੋ
 ਧੋਅਲਕੋਸੋਰੋਕਿਸਾਸਿਹੋਦਿਨੇਸੋਰੋਕਿਰੂਪਧੈਕੋਭੇਸੋਰੋਜਹਾਨੇਮੇਸੁਹਾਏਹੋ॥ ਸੋਸੋਰੋਸੁਹਾ
 ਰੋਗਨੇਸੋਰੋਮਹੇਸੋਰੋਜੀਕੋਧੋਜਗਤੇਸਭੁਮਥੈਦਨਬਤਾਏਹੋ॥ ਕਾਲਿਧੀਕੋਏਸੋਰੋਕਿਤਮ

ਹੀ ਜਲੇ ਸਹੀ ਬਤਾਵੇ ਕੰਨ ਦੇ ਸਕੇ ਨੇ ਸਕੇ ਜਾਏ ਹੋ ॥ ਕਹੇ ਮੇਰੇ ਏ ਮਕਿ ਹਕਾਜ ਨਿਜ ਦੇ ਸਫੇਰ ਚਾ ॥ ੬੭੪ ॥
 ਕਹੀ ਕਿਉ ਸਕੇ ਹਮਾਰੇ ਦੇ ਸਾਓ ਯੋ ॥ ੩ ॥ ਹੋ ਨਾਮ ਲਿਕੇ ਸੋਹਨ ਸਮਿ ਹੋ ॥ ਦਿਨੇ ਸੋਹਨ ਰੂਪ ਹੁਕੇ ਬੇ
 ਸਕੇ ਜਹਾਨੀ ਮੇ ਸੁਹਾਯੋ ਹੋ ॥ ਸੋ ਸਨ ਸੁਰੇ ਸੋਹ ਗਨੇ ਸੋਹੀ ਮਹੇ ਸਨ ਹੀ ਹੋ ਨਜ਼ਰ ਤੇ ਸੋਹੇ ਜੁ ਬੇਦ ਨ ਬਤਾਏ
 ਹੋ ॥ ਕਾਇ ਵੀ ਕੇ ਏ ਸਾਮ ਬਿਤੇ ਮੇ ਜਲੇ ਸਨ ਹੀ ਦਫ਼ ਨ ਕੇ ਦੇ ਸਕੇ ਨੇ ਸੁਰੇ ਕੇ ਜਾਏ ਹੋ ॥ ਮੇਹਨ ਹੋ ਨ
 ਮਆਗੇ ਜੈ ਹੋ ਸਸੁਰਾਰਿ ਪਾ ਮੇ ਸੋਭਾ ਸੁਨਿ ਤੁਮ ਚੀਤ ਮਾ ਮੇ ਕਲਜ ਆਯੋ ਹੋ ॥ ੩੮ ॥ ਧੰਨੁ ॥
 ਤੇਰੀ ਸੋਭਾ ਸੁਨਿ ਕੈ ਸੁਨਿ ਏ ਦਰਿਆ ਯੋ ਈ ਹਾਰ ਲਕੇ ਸਹਜ ਹੋ ॥ ਆਜੁ ਮਹੁਰਤ ਹੋ ਤਿਤ ਕੇ ਕਫੁ
 ਸਾਥ ਮਿਲੈ ਨਹੀ ਤਾਸ ਬਿਚਾਰੋ ॥ ਠੀਤ ਹੋ ਧਾਮਾਇ ਹੋ ਹਮਰੇ ਨਿਜੁ ਨਾਗਿ ਬਿਨ ਨਹੀ ਮੇਰ ਨਿਹਾ
 ਹੋ ॥ ਖੇਲੇ ਹੋ ਸੁਖ ਮੇ ਤੁਮ ਹੁੰ ਮੁਹਿ ਦੇਹੁ ਬਿਦਾਸ ਸੁਰਾਰਿ ਸਿਧ ਹੋ ॥ ੩੯ ॥ ਬਾਤ ਬਿਦਾ ਕੀ ਸੁਨੀ
 ਜਬ ਹੀ ਬਿਨੁ ਚੈਨ ਕੁਈ ਨ ਸੁਹਾਵਤ ਜੀ ਕੀ ॥ ਲਾਲ ਗੁਲਾਲ ਸੀ ਬਾਬਹਤੀ ਤਤ ਕਾਲ ਕੁਈ ਮੁ
 ਖ ਕੀ ਛ ਬਿਛਾ ਕੀ ॥ ਹਾਥ ਉਚਾਇ ਨੀ ਛਤੀ ਆਉਰੇ ਪੇਲ ਮੇ ਯੋ ਮੁੰਦਰੀ ਅੰਗਰੀ ਕੀ ॥ ਦੇ
 ਖਨੇ ਕੇ ਪਿਯੋ ਕੇ ਤਿਖ ਕੀ ਪੁਗਟੀ ਅਖਿਆਂ ਜੁਗ ਜਾਨ ਕੀ ਕੀ ॥ ੪੦ ॥ ਧੰਨੁ ॥ ॥ ਮਨ ਤਰਫ
 ਤਤ ਵਮਿਲ ਕੇ ਤਨੁ ਭੇਟ ਨਹੀ ਜਾਇ ॥ ਜੀ ਕੁਜੋਰੇ ਤਿਹਨ ਸਿਕੀ ਦੇ ਤੁਹਿ ਬਿਦਾ ਬੁਲਾਇ ॥ ੪੧ ॥
 ॥ ਕੋਊ ਦਿਨ ਰੋਹੇ ਹੋ ਸੋ ਬਲੇ ਆਛੇ ਬਾਤੈ ਕੋ ਹੋ ਕਹਾ ਸੁਰਾਰਿ ਕੀ ਅਨੇਖੀ ਪੀਤ ਪਾਯ
 ਹੋ ॥ ਯਹੋ ਰਾਜ ਕੀ ਜੈ ਯਾ ਕੋ ਰਾਜਾ ਪੁੱਕੈ ਰਾਜ ਕੀ ਜੈ ਹਾਥ ਚਾਇ ਦੀ ਜੈ ਮੋਹਿ ਯਹੋ ਜਿਖ ਜਾਗੀ ਹੋ ॥
 ਤੁਮ ਕੋ ਨਿਹਾਰ ਕਿਯਾ ਮਾਰੈ ਸੁਮਾਰੈ ਮੇਰੈ ਤਾਤੇ ਬਿਸੇਤਾ ਰਛਣੀ ਨੀ ਵਭੁਖ ਛਾਗੀ ਹੋ ॥ ਤੁਹਾ ਕੋ ਨ ਜੈ
 ਯੇ ਮੇਰੀ ਸੇਜ ਕੇ ਸਹੇ ਯੋ ॥ ਆਨ ਲਗਨ ਨਿਗੋਡੀ ਨ ਬਤੇਰੇ ਧਾਥ ਲਾਗੀ ਹੋ ॥ ੪੨ ॥ ਏ ਕਪਾਇ ਸੇ
 ਵ ਕੋਰੇ ਚੇਰੀ ਹੋ ਕੈ ਪਾਨੀ ਛੋਰੇ ਤੁਮ ਹੀ ਕੋ ਬਰੇ ਮੇਰੀ ਇਛਾ ਪੁਰੀ ਕੀ ਜਿਯੋ ॥ ਯਹੋ ਰਾਜ ਲੇਹੁ ਹਾਥ ਉ
 ਠਾਇ ਮੇਰੇ ਟੂਕਾ ਦੇਹੁ ਹਮੇ ਬਢਾਵੇ ਨੇਹ ਜਾਤੇ ਲਾਲ ਜੀ ਜੀਯੋ ॥ ਜੈ ਕੋ ਹੋ ਜਹਾ ਭਾਖੇ ਤਹਾ ਚਲੀ ਜੈ
 ਤੁਮੇ ਜੇਹਾ ਲਹੇ ਰਿਨਾਥ ਕਥਾ ਪੁਸੀ ਜਿਯੋ ॥ ਯਾਹੀ ਠੇਰੇ ਹੋ ਸਿਬਲੇ ਆਛੇ ਬਾਤੈ ਕੋ ਜਾਨ ਸ
 ਸੁਰਾਰਿ ਕੇ ਨ ਫੇਰਿ ਨਾਮ ਲੀਜੀਯੋ ॥ ੪੩ ॥ ਧੰਨੁ ॥ ॥ ਕਿਉ ਜੁ ਤੀਤ ਜਿ ਕੈ ਸੁਨ ਸੁੰਦਰਿ ਤੇ ਹਿਭ
 ਜੇ ਪਰਮ ਜਾਤ ਹਮਾਰੇ ॥ ਰਾਜ ਕੋਰੇ ਅਪਨੇ ਤੁਮ ਹੀ ਸੁਖ ਮੇ ॥ ਇਨ ਪਾਮਨ ਬੀਚ ਬਿਹਾਰੇ ॥ ਮੇ ਪਗ

उत्तरादिगणितसंस्कृतसिद्धिः
उत्तरादिगणितसंस्कृतसिद्धिः

ਨਿਜਪਤਿਕੋਜਿਨਤ੍ਰਿਪਾਹਿਸੰਪਾਦਿਯੋਤ੍ਰਕੋਤੈਇਹਤੁਤਿਪ੍ਰਕਾਰਿਯੋ॥੫॥ਦੇਹਰਾ॥ ਅਜ
 ਦੁਖਤੇਜਿਨਇਸਤ੍ਰਿਯਾਹਿਨਿਜੁਪਤਿਹਤਿਯੋਰਿਸਾਇ॥ਤਿਸੀਦੇਖਮਾਕਿਯੋਤਿਸੈਧਨਿਖਪੀ
 ਨਿਖਜਮਰਾਇ॥੫॥~~ਨਿਜਪਤਿਕੋਜਿਨਤ੍ਰਿਪਾਹਿਸੰਪਾਦਿਯੋਤ੍ਰਕੋਤੈਇਹਤੁਤਿਪ੍ਰਕਾਰਿਯੋ॥੫॥~~ ਇਕਸੈਨੋਚਰਿ
 ਤ੍ਰਸਮਾਪਤਮਸਤੁਸੁਭਮਸਤੁ॥੧੦੯॥੨੦੯੧॥ਅਫਜੂ॥ ~~ਪੁਰਬਦੇਸੋ~~ ਪੁਰਬਦੇਸੋ
 ਏਸਰੁਪੇਸੁਰਗਜਤਹੈਅਲਕੇਸੁਰਜੈਸੋ॥ਰੂਪਅਪਚਕਰਿਯੋਕਰਤਾਰਕਿਯੋਅਸੁਰਾਰਿਸੁਰੇਸ
 ਨਤੈਸੋ॥ਬਾਰਪਰੇਭਵਭੂਧਰਕੀਸਮਭੂਰਿਪਰੇਸਏਕਲਜੈਸੋ॥ਜੀਰਜਗੋਅਰਪੀਗਕਰੇਅਰੁ
 ਸੁੰਦਰਿਯੋਮਕਰਪ੍ਰਜਜੈਸੋ॥੧੦੯੧੫੧॥ ॥ਤਾਕੇਪੁਤ੍ਰਹੋਤਰਿਹਨਾਹੀ॥ਚਿੰਤਾਯੋਹੋਪਜਾਮ
 ਨਮਾਹੀ॥ਤਬਤਿਹਮਾਡਅਧਿਕਅਕੁਲਾਈ॥ਏਕਤ੍ਰਿਯਾਤਿਹਨਿਕਟਿਬੁਲਾਈ॥੨੦੯੧੫੧
 ਸਾਏਕਰਾਵਕੀਲਹੀ॥ਸੋਨਿਪਕੇਬਰਬੇਕਹਕਹੀ॥ਚਾਇਪੁਰਕੇਭੀਤੁਰਿਆਨੀ॥ਰੋਪੇਸੁਰਕੇ
 ਮਨਨਹੀ॥ਮਨੀ॥੩॥ਅਨਕਯਹੋਬਿਖਾਹਨਕੀਯੋ॥ਤਾਹਿਬਿਸਾਰਿਚਿਤਤੇਦੀਯੋ॥ਤਦਨਨ
 ਰਹਨਿਨਕਯਹੀ॥ਤਾਕੇਦ੍ਵਾਰਬਰਸਬਹੁਰਹੀ॥~~ਨਿਜਪਤਿਕੋਜਿਨਤ੍ਰਿਪਾਹਿਸੰਪਾਦਿਯੋਤ੍ਰਕੋਤੈ~~ ॥ਰਾਵਰੁਪੇਸੁਰਕੇਅਰਥੋਨਿਪ
 ਸੇਕੁਪਕੈਤਿਹਭੂਪਰਿਆਯੋ॥ਭੁਵਸੁਲਿਯੋਇਨਹੁਲਰਬੇਕਹਸੈਨਾਜਿਤੇਸੁਦੁਤੇਸੁਬਲਾਯੋ॥
 ਦੁੰਦਰੁਭੇਰਬਜਾਇਰਿਸਾਇਚਰਿਯੋਦਲਜੋਤਿਤਰੰਗਨਚਾਯੋ॥ਬ੍ਰਹਮਕੁਮਾਰਕੋਪਚਯਾਹ
 ਮਨੇਜਲਗਾਸਕੈਭੇਟਨਯਾਯੋ॥~~ਨਿਜਪਤਿਕੋਜਿਨਤ੍ਰਿਪਾਹਿਸੰਪਾਦਿਯੋਤ੍ਰਕੋਤੈ~~ ॥ਉਮਤੇਅਮਿਤਸੁਰਮਾਦੁਹਾਦਿਸਾ॥ਵਾਤਿਤ
 ਬਾਨਤਨਧਨਕਰਿਰਿਸਾ॥ਸੁਕਿਪੁਕਿਪਰੇਰਨਭੁਕੋ॥ਕਟਿਕਟਿਗਏਕ੍ਰਿਪਾਨਨਮਾਰੇ॥੬॥ ਬੀਰ
 ਨਾਚਤਭੂਤਪ੍ਰੇਤਰਨਮਾਹੀ॥ਜੰਬੁਕਗੀਧੰਸੁਦੈਜਾਹੀ॥ਕਟਿਕਟਿਮਰੇਬਿਕਟਿਲਗਿਕੋ॥
 ਚੁਰਪੁਰਬਸੇਬਰੰਗਨਬਰਕੋ॥੧੦੯੧੫੧॥ ॥ਬਜਰਬਾਨਬਰਛਨਭੁਏਲਰਾਤਿਨਸੂ
 ਰਸਮੁਹਾਇ॥ਭ੍ਰਟਪਰਕਟਛਿਤਪਰਪਰੇਬਸੇਦੇਵਪੁਰਜਾਇ॥੮॥ ॥ਦਾਰਨ
 ਭੋਧਪਰਿਯੋਗਨਭੀਤਰਿਕੋਨਬਿਯੋਜੁਤਹਾਫਹਰਵੇ॥ਬਾਜੀਪਦਤਰਬੀਰਬਥਾਹਟਜੂਏ
 ਅਨੇਕਤੇਕੋਨਗਾਨਵੇ॥ਭੀਰਕ੍ਰਿਪਾਨਨਸੈਬਿਨੁਸੁਲਨਚਕ੍ਰਨਸੈਚਿਤਭੀਰਗਿਲਿਖਾਵੇ॥
 ਕੋਪਕਰੇਭੁਟਖੇਤਮਰੇਭੁਟਸੇਭਵਭੂਲਨਫੇਰਿਨਆਵੇ॥੯॥ਵਾਲਗਦਾਪ੍ਰਪਪਟਸਦਾਰ

ਵਹਾਥ ਰਿਸੁਲ ਨਕੋਗ ਹਿਕੋ ਬਰਤੀ ਜਮ ਪਾਧੁ ਗੀਤਰ ਵਾਹ ਨਿਕਾਹ ਜਾਹ ਚਲੇਖਾ
 ਕੋ ਜਗ ਕੋ ਜਿਯੋ ਬੋਦਿਨ ਚਾਰ ਕੋ ਕੋ ਬਿਥਾ ਜੀਨ ਚਾਇ ਪਰੇ ਕਾਰਿ ਕੋ ਨਦਰੇ ਤੁਟੇ ਸਭ ਰੇ
 ਨਮੋ ਤਨ ਮੋ ਬ੍ਰਿਣ ਬੋਹ ਕੋ ਸਹਿ ਕੋ ॥ ੧੦ ॥ ਬੀਰ ਦੁਹੁ ਦਿਸ ਕੋ ਕਾਬਿ ਸਿਯਾ ਮੁਖ ਉਪਰਿ
 ਫੁਲ ਨਕੋ ਪਰ ਜੂਟੋ ਬਾਨ ਕਮਾਨ ਪਰੇ ਮਠ ਸਾਨਾ ਪੁਮਾਨ ਜੁਆਨ ਨਕੋ ਰਨ ਛੂਟੋ ॥ ਬਾਜ ਮਰੇ
 ਕਹੂੰ ਤਾਜ ਜਰੇ ਕਹੂੰ ਮੁਖ ਅਨੇਕ ਰਖੀ ਰਬ ਛੂਟੋ ॥ ਪੈਨ ਸਮਾਨ ਬਹੇ ਬਲਵਾਨ ਸਭੈ ਦਲ ਬਾਦਲ
 ਜੇ ਚਲਿ ਛੂਟੋ ॥ ੧੧ ॥ ਬਾਂਧ ਬਢਾਰ ਨਕੋ ਉਮਰੇ ਭੁਟ ਚੰਦ੍ਰਨ ਚੇਟ ਤੁਛ ਗਨ ਕੀ ਸਯੋ ॥ ਤੀਰ ਨਸੇ
 ਬਰ ਬੀਰ ਨਕੋ ਉਚੀਰ ਪਟੀਗ ਮਨੇ ਬਰ ਮਾਤਯੋ ॥ ਮੂੰਡ ਨਤੇ ਪਗ ਤੇ ਕਟ ਤੇ ਕਟਿ ਕੋਟਿ ਗਿਰੇ ਕ
 ਰਿਸਾ ਯਲ ਯਯੋ ॥ ਜੇਰ ਬਡੇ ਦਲ ਤੇ ਗਮ ਹਾਖਲ ਏਅ ਰਿਤੀ ਤਨ ਕੀ ਜਯੋ ॥ ੧੨ ॥ ਚੋਖੇ ॥
 ਅੇ ਸੀਰਿ ਪਿਜੀ ਤਤੁਰ ਨਭ ਯੋ ॥ ਬਹੁ ਰਿਧਾ ਮੇਕ ਮਾਰ ਗਲ ਯੋ ॥ ਤਉ ਨੈਨਾ ਰਿਭੇ ਦਸੁ ਨਿਖ ਯੋ ॥
 ਤਨ ਕੋ ਜੀਤੁ ਪੇਸੁਰ ਆਯੋ ॥ ੧੩ ॥ ਆਛੈ ਅਰੁਨ ਬਸਤੁ ਤਨ ਪਰੇ ॥ ਦੁਹੁ ਹਾਥ ਨਰ ਏਰ ਉਛਾ
 ਰੇ ॥ ਚੁਤੇ ਦਰ ਬੁਸੇ ਸਕਲ ਲੁਟ ਯੋ ॥ ਆਪੁ ਸਤੀ ਕੋ ਭੇਖ ਬਨ ਯੋ ॥ ੧੪ ॥ ਜਿਹ ਮਾਰ ਗਿਰਾ ਜਯੋ
 ਆਯੋ ॥ ਤਹੀ ਆਨਿ ਰਿਯ ਹਿਚਿਤ ਹਿਬ ਨ ਯੋ ॥ ਤਬ ਲੋਚਾ ਜਾ ਆਇ ਹੀਰ ਯੋ ॥ ਸੇਰ ਤਤੁਰ
 ਨਸਤੀ ਕੋ ਭੁਯੋ ॥ ੧੫ ॥ ਰਾਇ ਬਿਹਸਤਿ ਹਥ ਰਿਸਿਹਾ ਗਿਯੋ ॥ ਨਿਕਟਿ ਬੋਲ ਬ੍ਰਿਤ ਬਚਨ ਉਚ
 ਰਿਯੋ ॥ ਯਾ ਕੋ ਸੇਧ ਲੇਹੁ ਮਜਾਣੀ ॥ ਕੋਨ ਸਤੀ ਪ੍ਰੇਬੇ ਕਹਾ ਆਣੀ ॥ ੧੬ ॥ ਚੋਖੇ ॥ ॥ ਸੁਨਤਰ
 ਵੇਕੇ ਦੁਤ ਬਚਤ ਹਾਪੁ ਚਿਯੋ ਜਾਣੀ ॥ ਸਕਲ ਸਤੀ ਕੋ ਭੇਦ ਲੇ ਨਿਪ ਪ੍ਰਤਿਕ ਹਿਯੋ ਸੁਨਾਇ
 ॥ ੧੭ ॥ ਚੋਖੇ ॥ ॥ ਯੋ ਸੁਨਿ ਬਚਨ ਰੀਤ ਨਿਪ ਗਯੋ ॥ ਪੀਨ ਧੀਨ ਮੁਖ ਤੇ ਤਿਹ ਕਹਿਯੋ ॥ ਹਮ
 ਯਾਤੇ ਕਛੁ ਪੀਤ ਨ ਜਾਗੀ ॥ ਮੇਰੇ ਰੇਤ ਦੇ ਨਜਿਯ ਲਾਗੀ ॥ ੧੮ ॥ ਧ੍ਰਿਗੁ ਮੇਕੋ ਮੇਭੇ ਦੁਨ ਚੀਨੋ ॥ ਆ
 ਬੋਲੋ ਬਿਯਾਹ ਨਯੋ ਸੈਕੀਨੋ ॥ ਜਿਨ ਨਾਰਨ ਸੋ ਪੀਤ ਲਗਾਣੀ ॥ ਸੋਇ ਹਸ ਮੇਕਾ ਮਨ ਹੀ ਆਣੀ ॥
 ੧੯ ॥ ਤਾਤੇ ਮੇਇ ਹਮ ਬੋਥ ਆਧੂ ॥ ਜਿਯ ਤਲ ਗਯੋ ਸੈਨੇ ਹੁਨਿ ਬਾਹੁ ॥ ਬਰਤ ਅਗਨ ਤੇਤਾ
 ਹਿਉ ਬਾਰੇ ਮੇਸੇ ਜਰੀ ਨਤ ਨ ਸੋ ਜਾਣੀ ॥ ੨੦ ॥ ਚਿਤਾ ਅਗ ਨਿਜੇ ਸਤੀ ਜਗਾਣੀ ॥ ਬਿਰਹਾਨ ਲ
 ਜੇਈ ਠਹਰਾਣੀ ॥ ਤਾ ਕੇਤੀ ਰਭਾ ਵੇਰੇ ਦੀਨੀ ॥ ਰਾਂਕ ਹਤੀਰਾਨੀ ਬਿਧਿ ਕੀਨੀ ॥ ੨੧ ॥ ਏਹੀ ਚ

ਰਿਤਨਿ ਪਤਕੋ ਪਾਯੋ ਸਭਨਾ ਨਨਾ ਚਿਤ ਤੇ ਬਿਸਰਾਯੋ ਅਪਨੀ ਆਗਿ ਅਕੋਕ ਸਿਕੀਨੋ ॥ ੪੭੬ ॥
 ਨਕਦਾਸ ਮੇਲ ਕੋ ਲੀਨੋ ॥ ੨੨ ॥ ਦੇਹਰਾ ॥ ॥ ਤਾਤ ਦਿਨ ਤੇ ਤਾਸੇ ਪਨੀ ਪੀਤ ਲਢੀ ਸੁਖ ਪਾਇ ॥
 ਸਭਰਾ ਨਿਯਨ ਕੋਰ ਵਕੋ ਚਿਤ ਤੇ ਦੋਖੇ ਭੁਲਾਇ ॥ ੨੩ ॥ ॥ ਭੀਖੀ ॥ ॥ ਪਾਧ ॥ ॥ ਨਾਨਕ ॥
 ਰਿਤੋ ਮੇਲਿ ਪਾਸੋ ਬਾਏ ਇਕੋ ਸੇਵ ਸਚ ਰਿਤ ਸਮਾ ਪਤਮ ਸਤ ਸੁਭ ਮਸਤੁ ॥ ੧੧੦ ॥ ੨੨੦ ॥
 ਅਭਰੁ ॥ ॥ ਚੁਪਈ ॥ ॥ ਦੁਰਜਨ ਸਿੰਘ ਰਾਵ ਇਕ ਭਾਈ ॥ ਦਿਸਾ ਚਾਰ ਜਿਹ ਕਰਤ ਜੁਹ
 ਰੀ ॥ ਤਾ ਕੋ ਰੂਪ ਹੋ ਰਿਬਲ ਜਾ ਵਹਿ ॥ ਪੁਜਾ ਅਧਿਕ ਮਨੋ ਮੇ ਸੁਖ ਪਾਵਹਿ ॥ ੧ ॥ ਦੇਹਰਾ ॥ ॥ ਤਾ
 ਹਿ ਦੇਸ ਅਵਤ ਜੁਜਨ ਤਾ ਕੋ ਰੂਪ ਨਿਹਾਰਾ ॥ ਬੁਝੇ ਕੋਰੇ ਤਿਹ ਪੁਰਬ ਸੇ ਸਭ ਧਨ ਪਾਮ ਬਿਸਾਰਾ ॥ ੨ ॥
 ਚੁਪਈ ॥ ॥ ਜਬ ਵਹੁ ਨਿਪਤਾ ਅਖੇਟ ਕਾਵੈ ॥ ਸੁਨਨ ਤੇ ਬਹੁ ਮਿਗਨ ਗਾਵੈ ॥ ਬਾਜਨ ਸਾ
 ਬਿਆ ਬਿਯਨ ਲੇਹੀ ॥ ਅਮਿਤ ਦਰਬ ਹੁਸਨ ਕਨ ਦੇਹੀ ॥ ੩ ॥ ਨਿਤ ਪ੍ਰਤਿ ਅਧਿਕ ਮਿਗਨ ਕੋ
 ਰੈ ॥ ਸਦਾ ਸੁਖਨ ਕੋ ਬੀਚ ਬਿਹਾਰੈ ॥ ਦੁਹਰਾ ਬੋ ਸੰਤੀ ਰਚ ਲਾਵੈ ॥ ਤਾ ਤੇ ਕਹਾ ਜਾਨ ਪਸੁ ਪਾਵੈ ॥
 ੪ ॥ ਇਕ ਦਿਵਸ ਨਿਪਾ ਅਖਿਟ ਸਿੰਘ ਯੋ ॥ ਕੋਰੇ ਹਿਰਨ ਹੋ ਰਿਲ ਲਚਾਯੋ ॥ ਸੀਗਨ ਤੇ ਜਿਯਤਗ
 ਰਿਲੇ ਹੋ ॥ ਯੋ ਕੋ ਪਾਇ ਨ ਲਾਗਨ ਦੈਰੇ ॥ ੫ ॥ ਰਿਹਰਨ ਕੋ ਤੁਰੇ ਪਵਾਯੋ ॥ ਪਾਵੈ ਚਾਕਿ ਤੇ ਦਸ ਕੇ
 ਆਯੋ ॥ ਜਬ ਪਰ ਦੇਸ ਆਯੋ ਚਲਿ ਸੇਈ ॥ ਚਾਕਰਤ ਹਾਨ ਪਹੁ ਚਿਯੋ ਕੋਈ ॥ ੬ ॥ ਰਾਜ ਪ੍ਰਭਾਇ ਕ
 ਰਾਜ ਦੁਲਾਰੀ ॥ ਰਾਜਾ ਕੋ ਪਾਨ ਤੇ ਪਿਆਰੀ ॥ ਧੀਲ ਰਹਿ ਚਰਵਨ ਕੋਰਾ ਜੈ ॥ ਮੇਨ ਚੰਦ ਮਾ ਕੋ ਲਾਇ
 ਰਾਜੈ ॥ ੭ ॥ ਤਪਤੀ ਨਦੀ ਤੀਰ ਤਹ ਬਹੀ ॥ ਸੂਰਜ ਸੁਤਾ ਤਾ ਹਿ ਜਗ ਕਹੈ ॥ ਪਛੀਤ ਹਾਚੁ ਗਤਿ ਅ
 ਤਿ ਜੋਹੈ ॥ ਹੋਰਿ ਨਿਹਾਰਨ ਕੋ ਮਨੋ ਪੈ ॥ ੮ ॥ ਸੁਦਾਰਤਾ ਹਿ ਰੋਖੇ ਜਹਾ ॥ ਕਾਢਿ ਆਨਿ ਰਾਇ ਮੁ
 ਗਤ ਹਾ ॥ ਤੁਰੇ ਪਵਾਇ ਸਮਿਤ ਤਿਹ ਕੀਨੋ ॥ ਸਿੰਗਨ ਤੇ ਸਿੰਗਿ ਗਹਿਲੀਨੋ ॥ ੯ ॥ ਯੋ ਪਿਕੈ ਤਕਸਿ
 ਪਸੁਤਾ ਨਿਹਾਰਿਯੋ ॥ ਯਹੈ ਆਪਨੇ ਹਿਰਦੈ ਬਿਚਾਰਿਯੋ ॥ ਮੇਅ ਬਹੀ ਇਹ ਨਿਪ ਕੋ ਬੋਰੈ ॥ ਨਾਤ
 ਰਮਾ ਰਿਕਟਾ ਹੀ ਮਰੈ ॥ ੧੦ ॥ ਮੇਸੀ ਪੀਤਰਾਇ ਸੋ ਜੋਗੀ ॥ ਕਬਹੂੰ ਪਾਸ ਜਾਤ ਨਹਿ ਤੋਗੀ ॥ ਮੇਨ ਮੈ
 ਨ ਦੈਤਾ ਹਿ ਬੁਝਾਯੋ ॥ ਮੇਨ ਭੋਗਤਿ ਹਥਾਥ ਕਮਾਯੋ ॥ ੧੧ ॥ ਮੇਸੀ ਫਥਤ ਦੁਹਨ ਕੀ ਜੋਰੀ ॥ ਜ
 ਨੁਕਰਿ ਸਨ ਬਿਖਰਾਨ ਕਿਸੇ ਹੀ ॥ ਦੁਹਰਾ ਬਡਿ ਹਕੁ ਚਨ ਮਰੈ ॥ ਜਨੁ ਖੋਯੋ ਨਿਪਨੀ ਪਨੁ ਦੇਰੈ ॥

੧੨॥ ਬਾਬ ਬਤਿਹਰ ਗੋਲ ਗਾਵੈ॥ ਜਨੁ ਕੰਧੁ ਪਕੇ ਦੁਪ ਨਿਵਾਰੈ॥ ਛੋਗਤਤ ਹਿਜ ਘਟੇ ਕੋਧੇ॥
 ਜਨੁ ਦੈ ਮੇਨ ਤਰ ਕੁਸ ਨ ਲਾਧੇ॥ ੧੩॥ ਭੁਤ ਭੁਤ ਭਿਸੇ ਚੁੰਬਨ ਕੀਨੇ॥ ਭੁਤ ਭੁਤ ਭਿਤਿ ਭਿਖਾ ਆਸਨ
 ਦੀਨੇ॥ ਗਾਹਿਗਾਹਿ ਤਾ ਸੋਗ ਚੇਲ ਗਾਵੈ॥ ਮਾਨੁ ਹੁਤ ਕਨਵੇ ਨਿਧਿ ਪਾਈ॥ ੧੪॥ ਭਿਖਾਰੀ॥ ਅਮ੍ਹ
 ਤ ਅਲਿਗਨ ਆਸਨ ਚੁੰਬਨ ਕੀਨੇ॥ ਨੇਕ ਤੋ ਕੋਨ ਗੀਨੇ॥ ਮੁਸਕਾਤ ਲਜਾਤ ਕੁਛੁ ਲਖਤਾ ਸੁ
 ਬਿਲਾਸ ਲਸੈ ਪਿਯਸਾ ਥਤਨੇ॥ ਭਮਕੈ ਜਰ ਜੇ ਬਜਰਾ ਇਨ ਕੀਦ ਮਕੈ ਮਾਨੇ ਦਾ ਮਨ ਬੀਚ
 ਦਾਪਨੇ॥ ਲਖ ਨੈਕ ਪ੍ਰਭਾ ਸਜਨੀ ਸਭੁ ਹੀ ਇਹੁ ਭਿਰਾਹੀ ਅਤਿ ਗੀਤ ਮਨੇ॥ ੧੫॥ ਭਕਿਰਨ ਸੇ
 ਤਨ ਹੋਰ ਮਨੀਯ ਵਿਗੀਚੁੰ ਚਲ ਪੈਅ ਨਿਮਾਰੇ॥ ਖੰਜਨ ਸੇ ਮਨ ਰੰਜਨ ਰਾਜ ਤਕੰ ਜਨ ਸੇਅ
 ਰਿਹੀ ਕਜਰਾਹੇ॥ ਗੀਤ ਦੇਵ ਅਦੇਵ ਲਖੇ ਛਬੀ ਮੇਨ ਮਨੇ ਦੇ ਉਸਾਰਨ ਛਹੇ॥ ਜੇ ਬਨ ਜੰਗੇ
 ਅਤਿ ਗੀਤੁ ਬਾਲ ਬਨੇ ਵਿਗਲਾ ਕਤਿ ਹਰੇ॥ ੧੬॥ ਭਰਾ॥ ਪ੍ਰੀਤ ਦੁਹਨ ਕੀ ਅਤਿ
 ਬਢੀ ਭਿਖਾ ਪੀਯਾ ਕੇ ਮਾਹਿ॥ ਪਟੁ ਛੁਟਿ ਯੋ ਨਿਰਪਟ ਭਏ ਹਿਯੋ ਕਪਟ ਕੁਛੁ ਨ ਹਿ॥ ੧੭॥ ਭੁ
 ਤ ਭੁਤ ਆਸਨ ਕਰੈ ਤਰੁਨ ਤਰਨ ਲਪਟਾਇ॥ ਮੇਦ ਦੁਹਨ ਕੇ ਅਤਿ ਬਢਿਯੋ ਗਨ ਨਾਗਨੀਨ
 ਜਾਇ॥ ੧੮॥ ਭੁਤ ਭੁਤ॥ ਗਰਿ ਮਟਿ ਰਿ ਮਟਿ ਨਿਪ ਕੋਲ ਕਮਾਵੈ॥ ਲਪਟ ਲਪਟ ਤਰੁਨੀ ਸੁ
 ਖਪਾਵੈ॥ ਬਹਿਸ ਬਹਿਸ ਅਲਿਗਨ ਕਰਹੀ॥ ਭੁਤ ਭੁਤ ਸੇ ਬਚਨ ਉਚਰੀ॥ ੧੯॥ ਭੇਰ
 ਰਾ॥ ਭੁਤ ਭੁਤ ਭਿਖਾ ਆਸਨ ਕਰੈ ਭੁਤ ਭੁਤ ਸੁਖ ਪਾਇ॥ ਲਪਟਿ ਲਪਟਿ ਸੁਦਰਸ ਮੋਚਿ॥
 ਟਿਰਿ ਮਟਿ ਭਿਖਾ ਜਾਇ॥ ੨੦॥ ਭੇਰ ਪਾਈ॥ ਭੁਤ ਭੁਤ ਤਕੇ ਅਮਲ ਮੰਗਾਏ॥ ਬਿਬਿਧ ਬਿਧ ਨ
 ਪਕਵਾਨ ਪਕਾਏ॥ ਦਾਰੂ ਪੇਸਤ ਔਸਤ ਭੂਰੇ॥ ਪਨ ਤੁਰਾਇ ਕਸੂ ਭੂਰੇ॥ ੨੧॥ ਭੇਰ ਰਾ॥
 ਅਮਿਤ ਅਫੂਕੀ ਬਰੀਖਾਇ ਚੜਾਈ ਭੰਗਾ॥ ਚਤੁਰ ਪਹਿਰੇ ਭੁਗਿਯੋ ਭਿਖਾ ਹਿਤ ਉਨ ਮੁਚਿਯੋ
 ਅਨਿਗਾ॥ ੨੨॥ ਤਰਨ ਤਰੁਨ ਤਰਨੀ ਤਰਨ ਤਰਨ ਚੰਦ ਕੀ ਜੋਨਾ॥ ਕੋਲ ਕਰੈ ਬਿਹਮੇ ਦੇ ਉਹਾਰ
 ਹੋਏ ਸੋ ਕੋਨਾ॥ ੨੩॥ ਚਤੁਰ ਪੁਰਖ ਚਤੁਰ ਚਤੁਰ ਤਰਨ ਤਰਨ ਕੋ ਪਾਇ॥ ਬਿਹਸਿ ਬਿਹਸ
 ਲਾਵੈ ਗਰੇ ਛਿਨ ਕਨ ਛੇ ਗਿਯੋ ਜਾਇ॥ ੨੪॥ ਚੇ ਪਾਈ॥ ਜੇ ਚਤੁਰ ਚਤੁਰ ਕੋ ਪਾਵੈ॥ ਕ
 ਬੁਨ ਛਿਨ ਚਿਤ ਤੇ ਬਿਸਰਾਵੈ॥ ਜੜੁ ਭੂਪਕਾ ਚਿਤ ਹਿਨ ਧਰੈ॥ ਮਨ ਕਰਮ ਬਚਤ ਹੀ ਕੋ ਬ

477

ਮਹਿਕਰਿਲੀਜੈ॥ ਬਹੁਰਿਉਪਾਇਕੁਜਨਕੋਕੀਜੈ॥੩੬॥ ਬਚਨਮਨਤਰਾਜਾਹਸਿਪਰਿਯੋ॥
 ਤੁਕੋਸੇਕਨਿਵਾਰਨਕਰਿਯੋ॥ ਹਮਰੇਕਛੁਸੇਕਨਹਿਕਰਿਯੋ॥ ਤੁਮਰੀਜਾਨਜਾਨਤੇਰੁਰਿਯੋ॥੩੭॥
 ॥੧੧॥ ॥ ਪ੍ਰਿਥਾਅਬਲਾਤੇਜਗਤੀ॥ ਪਿਯਬਧਨੇਨਹਿਹਾਰਾ॥ ਪਲਕਏਕਜੀਯਤਰਹੈਮ
 ਹਹਿਨਜਮਧਰਿਮਾਰਿ॥੩੮॥ ॥ ਕੰਠਸਿਰੀਮਨਿਕੰਕਨਕੰਤਲਭੂਖਨਛੇਰਿਬਿਭੂ
 ਤਧਰੇਗੀ॥ ਹਾਰਬਿਸਾਰਹਜਾਰਸੁਦਰਿਪਾਵਕਥੀਚਪ੍ਰਵੇਸਕਰੇਗੀ॥ ਜੂਝਮਰੇਕਿਗਰੇ
 ਹਿਮਮਾਝਟਰੇਨਤਉਹਨਿਤੇਰਿਬਰੇਗੀ॥ ਰਾਜਸਮਾਜਨਕਾਜਕਿਸੂਸਖੀਪੀਪਮਰੇਲਖਰੇ
 ਹੁਮਰੇਗੀ॥੩੯॥ ਚੋਪਈ॥ ॥ ਬਿਹਸਕੁਅਰਯੋਬਚਨਉਚਾਰੇ॥ ਸੇਕਕਰੇਨਹਿਬਾਲਹਮ
 ਰੂਹਿਅਬਿਏਕਉਪਾਵਯਹਿਕਰਿਯੋ॥ ਯਾਤੇਤੁਮਰੇਸੇਕਨਿਵਰਿਯੋ॥੪੦॥ ਹਮਰੇਕਛੁਸੇ
 ਕਨਹਿਕੀਜੈ॥ ਤੀਰਕਮਾਨਆਨਿਮੁਹਿਦੀਜੈ॥ ਮੁਹਕਮਕੇਦਰਵਾਜੇਦਿਯਾਵਹਾਯਾਅੰਗ
 ਨਮੇਸੇਜਬਿਛਾਵਹਾ॥੪੧॥ ਵਹੈਕਾਮਅਬਲਾਤਿਹਕਿਯੋ॥ ਤੀਰਕਮਾਨਆਨਿਤਿਹਦੀ
 ਯੋ॥ ਕੁਲੀਭਾਤਿਸੇਸੇਜਬਿਛਾਈ॥ ਤਾਪਰਮੀਤਲਯੋਥੈਠਾਈ॥੪੨॥ ॥ ਤਬ
 ਅਬਲਾਚਿਤਾਕਰੀਜੀਯਤੇਰੁਈ॥ ਨਿਰਾਸਾਜਿਯੋਤਪਤਿਕੇਸਹਿਤਹੀਮਰੇਤਪਤਿਕੇਪ
 ਸਾ॥੪੩॥ ਚੋਪਈ॥ ॥ ਪਲਕਾਪਰਮੀਤਹਿਥੈਠਾਯੋ॥ ਭਾਂਤਭਾਂਤਸੇਕੇਲਕਮਾਯੋ॥ ਭਾਂਤਭਾਂ
 ਤਕੇਰੇਗਨਕਰਹੀ॥ ਜੀਯਾਅਪਨੇਕੇਤ੍ਰਾਸਨਕਰਹੀ॥੪੪॥ ਤਬਲੇਚੰਕਵਾਕਦੇਆਏ॥ ਰਾਜ
 ਕੁਮਾਰਦਿਗਨਲਖਿਪਾਏ॥ ਇਕੁਪਨੁਤਾਨਬਾਨਸੇਮਾਰਿਯੋ॥ ਦੁਤਿਅਹਾਬਸਰਦੁਤਿਯਪੁਰ
 ਰਿਯੋ॥੪੫॥ ਦੁਹੁਸਰਨਦੁਹੁਅਨਬਧਕੀਨੇ॥ ਦੁਹੁਅਨਭੂਨਛਿਨਕਮੇਲੀਨੇ॥ ਤਿਨਦੁਹੁਅਨ
 ਦੁਹੁਅਨਕੇਖਾਯੋ॥ ਸੇਕਛੇਰਪੁਨਿਕੇਲਕਮਾਯੋ॥੪੬॥ ॥ ਤਿਨਕੇਭਛੇਨਕਰਿਦੁਹੁ
 ਲੀਨੇਚਰਮਉਤਾਰਾ॥ ਪਹਿਰਦੁਹੁਸਿਰਪੇਲਯੋਪੈਰੇਨਦੀਮਝਾ॥੪੭॥ ॥ ਚਕ
 ਵਾਕਸਭਕੇਤਿਨਜਾਨੇ॥ ਮਾਨੁਖਕੇਸਕਉਪਹਿਚਾਨੇ॥ ਪੈਰਤਬਹੁਕੇਸਨਲਗਾਏ॥ ਲਾਗਤ
 ਏਕਕਿਨਾਰੇਭਏ॥੪੮॥ ਦੋਹੈਦੋਹੈਅਰੂਤਭਏ॥ ਚਲਕਰਿਦੇਸਾਅਪਨੇਗਏ॥ ਤਾਕੇਲੇਖ
 ਵਰਾਨੀਕੀਨੇ॥ ਚਿਤਕੇਸੇਕਦੁਰਿਕਰਿਦੀਨੇ॥੪੯॥ ਦੋਹਰਾ॥ ॥ ਪਾਛਿਅਨਕੀਪੇਸਤਪਰੇਖ

ਤਕੀਦਿਸਟਿਬਚਾਇ॥ ਪੰਖੀਯਸੁਭਕੇਲਖੇਮਾਨੁਖਲਖਿਯੋਨਜਾਇ॥ ੫੦॥ ਦੇਸਆਪਨੇਅ ੪੭੯
 ਥਸੇਤਿਯੋਕੇਸਦਨਬਨਾਇ॥ ਤਾਂਤਤਾਂਤਤਾਂਸੋਗੇਨਿਸਦਿਨੇਦਥਾਇ॥ ੫੧॥ ~~ਦੇਸਆਪਨੇਅ~~
 ਚਾਕਪਖਿਯਾਨਪੁਰਖੁਚਾਰਿ॥ ~~ਦੇਸਆਪਨੇਅ~~ ਚਰਿਤ੍ਰਸਮਾਪਤਮਸ
 ਸੁਭਮਸਤੁ॥ ੫੧॥ ~~ਦੇਸਆਪਨੇਅ~~ ਅਫਜੁ॥ ~~ਦੇਸਆਪਨੇਅ~~ ਸੁਰਸੈਨਰਾਜਾ
 ਤੇਸਮਰਕੰਦਕੇਮਾਹਿ॥ ਤਾਂਕੇਤੁਲਿਨਰੇਸਕੇਊਐਰਜਗਤਮੇਨਾਹਿ॥ ੧॥ ਚਿਤ੍ਰਕਲਾਰਾਨੀਹੁ
 ਤੀਬਤੋਤਾਰਾਨਿਤਿਹੋਏਗਾਰੂਪਸੀਲਲਖਜਗਨਨਤਕੇਤੁਲਿਨਾਐਗ॥ ੨॥ ਚੋਪਣੀ॥ ਸੁਰ
 ਕੀਰਿਪਆਗਿਯਾਮਹਿਰਹਿਣੀ॥ ਸੋਈਕਰੇਜੁਵਹਹਸਿਕਹਣੀ॥ ਆਗਿਯਾਦੇਸਸਕਲਤਿ
 ਹਮਾਨੈ॥ ਰਾਨੀਕੇਰਾਜਾਪਹਿਚਾਨੈ॥ ~~ਦੇਸਆਪਨੇਅ~~ ਅਮਿਤਰੂਪਤੋਕੇਨਿਰਖਮਨਕਰਮਥਸਿ
 ਤੁਯੇਮੀਯਾ॥ ਨਿਸਦਿਨਗ੍ਰਿਹਤਕੇਰਹੈਐਰਨਹੋਰਤਤੀਯਾ॥ ੪॥ ਚੋਪਣੀ॥ ਤਵਨਰਿਪਤਿ
 ਇਕਤਿਯਹਿਨਿਹਾਰਿਯੋ॥ ਭੋਗਕੋਰੇਇਹਸਾਥਬਿਚਾਰਿਯੋ॥ ਰੈਨਤਈਜਬਹੀਲਖਿਪਯੋ॥
 ਪਛੋਦੁਤਗ੍ਰਿਹਤਾਹਿਬੁਲਾਯੋ॥ ੫॥ ਤਾਂਸੋਬੋਲਾਅਧਿਕਰਤਿਮਾਨੀ॥ ਪਰਤਿਯਕਰਿਅਪਨੀ
 ਪਹਿਚਾਨੀ॥ ਤਾਂਕੇਰਾਹਤਸਦਨੇਮੇਲਿਯਾਵੈ॥ ਨਿਜਨਰਾਤਿਅਤਿਰੂਪਾਵੈ॥ ੬॥ ਯਥੇਬਾਤ
 ਚਿਤਮੇਮਥਿਰਾਖੀ॥ ਕੇਲਸਮੇਤਾਂਕੇਯੋਰੁਖੀ॥ ਤਾਂਕੇਕਹਿਯੋਬਕਤੋਬਰਿਹੈ॥ ਚਾਂਕਹੁਤੇਰਾ
 ਨੀਲੋਕਰਿਹੈ॥ ੭॥ ਜਬਯੋਬਚਨਤਿਯਹਿਸੁਨਿਯਾਯੋ॥ ਰਾਜਯੇਤਹੀਯੋਰਹੁਲਸਾਯੋ॥ ਅਬਰੈਏ
 ਰਿਯਗਹੀਤੁਮਾਰੇ॥ ਬੋਰੇਚਹੇਤੋਬੋਰੇਧਿਯਾਰੇ॥ ੮॥ ਏਕਬਾਤਮੇਤੁਮੇਬਖਾਨੈ॥ ਮੈਰੋਬਚਨਸਾ
 ਚੁਜੇਮਾਨੈ॥ ਜੀਜੀਯਤੋਲੈਨੇਹੁਨਿਬਹੈ॥ ਤੇਤੁਮਾਮਾਜੁਨਿਪਤਮੁਹਿਬਿਯਾਰੇ॥ ੯॥ ਜਾਥੈਨੇਹੁ
 ਨੈਕਹੁਕੀਜੈ॥ ਤਾਂਕੇਪੀਠਜਿਯਤੁਨਹਿਦੀਜੈ॥ ਤਾਂਕੀਬਾਹਿਬਿਹਸਿਕਹਿਗਹਿਯੋ॥ ਧਾਨਜਾਤ
 ਲੇਪੀਤਿਨਿਬਾਰਿਯੋ॥ ੧੦॥ ਯਹਿਰਾਨੀਜੇਧਾਮਤਿਹਾਰੈ॥ ਤਾਂਕੇਤੁਰਿਹੈਰਿਯੋਗਮਾਰੈ॥ ਤੁਮਹੁ
 ਅਤਿਤਾਕੇਬਸਿਪਿਯਾਰੈ॥ ਜੀਤਮਤ੍ਰਤ੍ਰਨਕੇਮਾਰੈ॥ ੧੧॥ ਯਹੈਅਬਏਕਚਰਿਤ੍ਰਬਨਾਊ॥ ਜਾ
 ਤੇਤੁਮਸੇਨਿਪਕੇਪਾਊ॥ ਸਕਲਸਤੀਕੇਸਾਜਸਵਾਰਿਹੈ॥ ਅਤੁਨਬਸਤ੍ਰਅੰਗਨਮੇਕਰਿਹੈ॥ ੧੨॥
 ਤੁਮਤਹਾਇਹਰਾਨੀਸੰਗਲੋਕੈ॥ ਅਣੀਯਹੁਆਪਚਿਰੋਲਚੜੈਕੈ॥ ਤੁਮਹੁਆਪਮੋਹਿਸਮਝੈ॥

ਅਹੁ ਸਾਨੀਕੋ ਮਮਤੀ ਰਪਠ ਵੀਯਹੁ ॥ ੧੩ ॥ ਕਹ ਬੇਹੁਤੀ ਸਕਲ ਤਿਨ ਭਾਖੀ ਸੋ ਸੋ ਸਭ ਰਾਇ
 ਚਿਤ ਮੇਰਾ ਖੀ ॥ ਨਿਸਪਤਿ ਫਿ ਪਿਯੋ ਵਿਨਾ ਚਿਤ ਰਿਅ ਯੋ ॥ ਬਾ ਮਸਤੀ ਕੋ ਭੇ ਸਬ ਨ ਯੋ ॥ ੧੪ ॥
 ਵਿਨ ਕੋ ਚਲੀ ਸਤੀ ਹਰ ਕੋ ਕੈ ॥ ਉਚ ਨੀਚ ਸਤੁ ਹਿਨ ਸੀ ਗਲੇ ਕੈ ॥ ਤ੍ਰਿਯਾ ਸਹਿਤ ਰਾਜਾ ਹੂੰ ਅਯੋ ॥
 ਆਨਿ ਸਤੀ ਕੋ ਸੀ ਸਤੁ ਕਾਯੋ ॥ ੧੫ ॥ ਨਿਪਤਿ ਹਰਿ ਯੋ ਸਤੀ ਨਹ ਹੂੰ ॥ ਮੇਰੇ ਅਮਿਤ ਦਰਬ
 ਕਿਯੋ ਨ ਲੀਜੋ ॥ ਹੋਰਾ ਨੀਤੁ ਮਹੂੰ ਸਮਝਾਯੋ ॥ ਬਿਰਤੁ ਅਗਨ ਤੇ ਯਾ ਹਿਥ ਚਾਯੋ ॥ ੧੬ ॥ ਨਿਰ
 ਪਰਾਨੀ ਤੋ ਕੇ ਸਮਝਾਯੋ ॥ ਬਿਰਸ ਸਤੀ ਕੋ ਬਚਨ ਸੁਨਾਯੋ ॥ ਯਹ ਪਨ ਪੈ ਕਿਹ ਕਾ ਮਹਾ ਮਹੇ ॥
 ਸੁਨੇ ਰਾਵ ਪ੍ਰਤਿ ਕਰੇ ਤਿਹਾਰੇ ॥ ੧੭ ॥ ਸੁਨਿ ਰਾਨੀ ਤੋ ਮੈ ਕੋ ਬੇਬਾਤ ਸੁਨੇ ਮਹਾਰਾਜਾ ॥ ਪਿ
 ਯਕਾਰਨ ਜੀ ਯੋ ਮੇਰੇ ਜੇ ਯਹ ਪਨ ਪੈ ਕਿਹ ਕਾ ਜ ॥ ੧੮ ॥ ਪਰ ਪਨ ਗੋਨੇ ਪਖਾਨੇ ਸੇ ਪਰ ਪਤਿ ਪਿਤਾ
 ਸਮਾਨਾ ॥ ਪਿਯਕਾਰਨ ਜਿ ਯੋ ਮੇਰੇ ਜੇ ਸੁਰ ਪੁਰ ਕਰੋ ਪਯਾਨਾ ॥ ੧੯ ॥ ਪੁਨਿ ਰਾਜੇ ਇ
 ਹ ਭਾਤਿ ਉਚਾਰੀ ॥ ਏਤੋ ਹਠ ਜਿਨ ਕੋ ਰੇ ਪਿਯਾਹੀ ॥ ਪਾਨ ਪਤਨਾ ਆਪਨ ਜਿ ਨਿਕੀਜੋ ॥ ਆਪੋਰ
 ਜਾ ਮੇਰੇ ਲੀਜੋ ॥ ੨੦ ॥ ਕੋਨ ਕਾ ਜਹਿ ਪਰਾਜਾ ਹਮਾਰੇ ॥ ਸਦਾ ਹੋਇ ਹਧਾ ਮਤਿ ਹਾਰੇ ॥ ਜੇ ਜੁਗ
 ਚਾਰ ਲਗੇ ਨਹ ਬੀਰੋ ॥ ਪਿਯਕੋ ਮਰੇ ਬਹੁ ਰਿਮੇ ਜੀਰੋ ॥ ੨੧ ॥ ਤਬ ਰਾਨੀ ਨਿਪ ਬਹੁ ਰਿਪ ਠਾਝ
 ਯਾ ਕੋ ਕਹੇ ਬਹੁ ਬਿਤੁ ਮਜਾਈ ॥ ਜਿਯੋ ਤਿਯੋ ਯਾ ਰੇ ਬਹੁ ਰਿਨਿ ਵਰਿਯਹਾ ॥ ਜੇ ਰੋ ਕਹੇ ਵੇਰੇ ਤੁਮ
 ਕਰਿਯਹੁ ॥ ੨੨ ॥ ਤਬ ਰਾਨੀ ਤਾਪੇ ਚਲਿ ਗਈ ॥ ਬਾਤ ਕਰਤ ਬਹੁ ਤੇ ਬਿਧਿ ਭਈ ॥ ਕਹਿਯੋ
 ਸਤੀ ਸੋ ਉਬਚੇ ਮੇਕਹੂੰ ॥ ਇਨ ਤੋ ਹੋਇ ਨ ਸੋਹਣ ਗਹੂੰ ॥ ੨੩ ॥ ਰਾਨੀ ਯਹਿ ਕਹਿਯੋ ਸਤੀ ਪਤਿ ਦੇ
 ਤੇ ॥ ਮੇਰੇ ਅਗਵਾਸ ਨੀ ਪ੍ਰੈ ਹੋ ॥ ਰਵ ਦੇਖਤ ਤੇ ਰੇ ਨਿਪਰਾਉ ॥ ਤਵ ਘਟ ਦੈ ਸਿਰ ਨੀ ਹਭੁ ਰਾਉ ॥
 ੨੪ ॥ ਰਾਨੀ ਕਹਿਯੋ ਪਤਿ ਤੁਹਿ ਦੇਹੋ ॥ ਤੇਰੇ ਅਗਵਾਸ ਨੀ ਪ੍ਰੈ ਹੋ ॥ ਧਵਿਰਾ ਦੇਖਤ ਨਿਪਤੁ ਮਹਿ
 ਹਮਵਾਉ ॥ ਰਾਗੀ ਬਾਰਸੀ ਸੰਧਰਿ ਲਿਆਉ ॥ ੨੫ ॥ ਪਾਵ ਕਬੀਚ ਸਤੀ ਜਿਨ ਜੋਗ ॥ ਕ
 ਛੁਬ ਕਤ ਤੇ ਹੋ ਮੇ ਉਚੇਰੇ ॥ ਜੇ ਤੋ ਕਹੇ ਤੇ ਕੋ ਬਰਿਹੈ ॥ ਰਾ ਕਹੁ ਤੇ ਰਾਨੀ ਤੁਰਿ ਕਰਿਯੋ ॥ ੨੬ ॥ ਯੋ
 ਕਹਿ ਪਕਰ ਬਾਹਤੋ ਲਿਯੋ ॥ ਤੂੰ ਗੀ ਬੀਚਤੁ ਰਿਕਰਿਯੋ ॥ ਤੁਮ ਰਿਯ ਜਿਨ ਪਾਵ ਕਮੇ ਜੋਗੇ ॥
 ਮੇਰੇ ਕੋ ਭੁਗਤਾ ਲੈ ਕੋਗੇ ॥ ੨੭ ॥ ਦੋਹਰਾ ॥ ਸਬੁ ਹਿਨ ਕੇ ਦੇਖਤ ਤਿਨੈ ਭਿਯੋ ਬਿਵਾਨ ਚੜਾਉ ॥

Digitized by Panjab Digital Library | www.panjabdigilib.org

ਨਾਯੋ ਕੋਲਕਲਗਤਿਕੀਹਮਾਰੀ। ਰਾਜਾਜੂਚੁਭਮਰੇਕਟਾਰੀ॥ ੧੫॥ ਜਬਰਾਨੀਉਦੀਨਉ
ਪਾਯੋ। ਬੈਠੇਸਭਲੋਗਨਸੁਨਿਪਾਯੋ। ਤੋਕੋਸਭਪੁਛੁਨਮਿਲਿਆਏ। ਕੋਨੈਦਸਟਰਾਵਜੁਪਾ
ਏ॥ ੧੬॥ ਤਬਰਾਨੀਅਤਿਦੁਖਤਬਖਾਨਿਯੋ। ਤੋਕੋਭੇਦਕਛੁਨਪਛਾਨਿਯੋ। ਪ੍ਰਥਮਰਵਜੁ
ਮਾਸਮੰਗਾਯੋ। ਆਪਭਖਿਯੋਕਛੁਛੁਤਨਪਠਾਯੋ॥ ੧੭॥ ਲੀਏਕੋਟਕੇਅਤਿਮਤਭਏ। ਸੁਸ
ਹੁਤੇਬਿਸੁਪਏਗਏ। ਪੁਨਿਰਾਜਾਜੁਅਮਲਮੰਗਾਯੋ। ਆਪਿਯੋਕਛੁਹਮੇਪਿਵਾਯੋ। ਮ
ਦਸੈਨਿਪਤਭਏਮਤਵਭੋ। ਕੋਲਕਾਜਗਿਹਓਰਪਧਰੇ। ਬਸਏਅਧਿਕਕਾਮਕੇਗਏ। ਮੇ
ਰੇਧਾਧਰਾਧਰਾਹਿਲਾਯੋ॥ ੧੮॥ ਪਾਵਖਿਸਕਪੋਰਨਤੇਭਯੋ। ਆਧਿਕਮਤਮੇਥੇਗਿਰਗਏ॥
ਉਰਤੇਉਗਰਕਟਾਰੀਲਾਗੀ। ਤਾਤੇਦੇਹਰਾਵਜੁਤਿਆਗੀ॥ ੨੦॥ ~~ਜਬਰਾਨੀਉਦੀਨਉ~~ ~~ਪਾਯੋ~~ ~~ਬੈਠੇਸਭਲੋਗਨ~~
~~ਸੁਨਿਪਾਯੋ~~ ~~ਤੋਕੋਸਭਪੁਛੁਨਮਿਲਿਆਏ~~ ~~ਕੋਨੈਦਸਟਰਾਵਜੁਪਾਏ~~ ~~੧੬॥~~ ~~ਤਬਰਾਨੀ~~
~~ਅਤਿਦੁਖਤਬਖਾਨਿਯੋ~~ ~~ਤੋਕੋਭੇਦਕਛੁਨਪਛਾਨਿਯੋ~~ ~~੧੭॥~~ ~~ਲੀਏਕੋਟਕੇ~~ ~~ਅਤਿਮਤਭਏ~~ ~~ਸੁਸ~~
~~ਹੁਤੇਬਿਸੁਪਏਗਏ~~ ~~ਪੁਨਿਰਾਜਾਜੁਅਮਲਮੰਗਾਯੋ~~ ~~੧੮॥~~ ~~ਆਪਿਯੋਕਛੁਹਮੇ~~ ~~ਪਿਵਾਯੋ~~ ~~ਮ~~
~~ਦਸੈਨਿਪਤਭਏਮਤਵਭੋ~~ ~~ਕੋਲਕਾਜਗਿਹਓਰਪਧਰੇ~~ ~~ਬਸਏਅਧਿਕਕਾਮਕੇਗਏ~~ ~~੧੯॥~~ ~~ਮੇ~~
~~ਰੇਧਾਧਰਾਧਰਾਹਿਲਾਯੋ~~ ~~੨੦॥~~ ~~ਪਾਵਖਿਸਕਪੋਰਨਤੇਭਯੋ~~ ~~੨੧॥~~ ~~ਆਧਿਕਮਤਮੇਥੇ~~ ~~ਗਿਰਗਏ~~
~~ਉਰਤੇਉਗਰਕਟਾਰੀਲਾਗੀ~~ ~~੨੨॥~~ ~~ਤਾਤੇਦੇਹਰਾਵਜੁਤਿਆਗੀ~~ ~~੨੩॥~~ ~~ਜਬਰਾਨੀਉਦੀਨਉ~~
~~ਪਾਯੋ~~ ~~ਬੈਠੇਸਭਲੋਗਨ~~ ~~ਸੁਨਿਪਾਯੋ~~ ~~ਤੋਕੋਸਭਪੁਛੁਨਮਿਲਿਆਏ~~ ~~੨੪॥~~ ~~ਕੋਨੈਦਸਟਰਾਵਜੁਪਾਏ~~
~~੧੬॥~~ ~~ਤਬਰਾਨੀ~~ ~~ਅਤਿਦੁਖਤਬਖਾਨਿਯੋ~~ ~~ਤੋਕੋਭੇਦਕਛੁਨਪਛਾਨਿਯੋ~~ ~~੧੭॥~~ ~~ਲੀਏਕੋਟਕੇ~~
~~ਅਤਿਮਤਭਏ~~ ~~ਸੁਸ~~ ~~ਹੁਤੇਬਿਸੁਪਏਗਏ~~ ~~੧੮॥~~ ~~ਪੁਨਿਰਾਜਾਜੁਅਮਲਮੰਗਾਯੋ~~ ~~੧੯॥~~ ~~ਆਪਿਯੋ~~
~~ਕਛੁਹਮੇ~~ ~~੨੦॥~~ ~~ਪਿਵਾਯੋ~~ ~~ਮ~~ ~~ਦਸੈਨਿਪਤਭਏਮਤਵਭੋ~~ ~~੨੧॥~~ ~~ਕੋਲਕਾਜਗਿਹਓਰ~~
~~੨੨॥~~ ~~ਪਧਰੇ~~ ~~੨੩॥~~ ~~ਬਸਏਅਧਿਕਕਾਮਕੇਗਏ~~ ~~੨੪॥~~ ~~ਮੇ~~ ~~੨੫॥~~ ~~ਰੇਧਾਧਰਾਧਰਾ~~
~~੨੬॥~~ ~~ਹਿਲਾਯੋ~~ ~~੨੭॥~~ ~~੨੮॥~~ ~~੨੯॥~~ ~~੩੦॥~~ ~~੩੧॥~~ ~~੩੨॥~~ ~~੩੩॥~~ ~~੩੪॥~~ ~~੩੫॥~~ ~~੩੬॥~~ ~~੩੭॥~~ ~~੩੮॥~~ ~~੩੯॥~~ ~~੪੦॥~~

ਜੀਤਿਨਕੋਤਬਾਬਿਪੁਸਤਕੋਇਤ੍ਰਾਂਤੰਉਚਾਰੇ॥ ਰਾਜਚਲੇਰਾਜਨੀਤਨਕੀਤਮਕੋਉਨਦੇਖਿਯੋਮੈ॥ ੪੮०॥
 ਪਤਿਹਾਰੇ॥ ਸਿੰਮਿਤਿਮੇਖਟਸਾਸਤਨਮੇਸਭੁੰਮਿਲਿਕੋਹਬਿਚਾਰਬਿਚਾਰੇ॥ ਸਿੰਗੀਰਿਖੀਸ
 ਨਾਏਤਵਾਲਾਜਾਗੀਚੁਭੋਚਿਤਬਾਤਹਮਾਰੇ॥ ੪੮੧॥ ਜੋਰਿਤਬੀਚਰੁਚੇਮਹਾਰਾਜਬੁਲਾਇ
 ਕੇਮਾਨਸੇਸੇਪਾਨੈਯੋਕੋਨੈਉਪਾਇਬਿਭਾਂਡੁਵੇਕੋਸੁਤਯਾਪੁਰਬੀਬਨਮੇਬਿਹਰੇਯੋ॥ ਦੇਸਬਮੇ
 ਫਿਰਕਾਨਸੇਚਿਤਤਾਤਰਿਸਾਚਇਹੈਠਹਿਰੈਯੋ॥ ਜੋਨਹਿਆਵੈਤੋਪੂਤਭਿਜਾਇਕੋਆਪਨਜਾ
 ਇਉਤਾਇਕਾਯੋਯੋ॥ ੪੮੨॥ ॥ ਬ੍ਰਿਤਮਿਤਪੂਤਪਠਾਇਰਾਜਾਅਤਿਹਯਲਭੁਯੋ॥ ਆ
 ਪਨਹੁਲਪਟਾਇਚਰਨਹਯੋਯੋ॥ ਆਪੋਨਮੁਨਿ॥ ੪੮੩॥ ॥ ਸੇਯਾ॥ ॥ ਬੈਠਬਿਚਾਰਕਰਿਯੋਸਭ
 ਲੋਗਨਕੋਨਉਪਾਇਕੋਹੈਅਬਕੀਜੋ॥ ਆਪਹਿਜਾਇਥਕਿਯੋਹਮਰੇਨਿਪਸੇਰਿਖਤੇਅਜਹੂੰ
 ਹੁਭੀਜੋ॥ ਜੋਤਿਹਲਿਖਾਇਬੁਲਾਇਹਿਯਾਤਿਹਕੋਯਹਦੇਸਦੁਆਕਰਿਦੀਜੋ॥ ਜਾਤੇਲਜਾਇ
 ਬੋਸੇਗਿਯਾਇਮੁਨੀਸੁਖਪਾਇਸਭੈਤਪੁਛੀਜੋ॥ ੪੮੪॥ ਪਾਤ੍ਰਸਹੁਪਹੁਤੀਤਿਹਠੈਰਸੇਉਚਲ
 ਕੋਨਿਪਕੋਗੁਹਿਆਈ॥ ਭੇਦਅਭੇਦਕੀਬਾਤਸਭੈਕਹਿਕੋਮੁਖਤੇਸਭਹੀਸਮਤਾਈ॥ ਪਾਨਚ
 ਬਾਇਚਲੀਤਿਤਕੋਮਨਦੇਵਾਦੇਵਨਕੋਬਿਗਮਾਈ॥ ਆਨੀਦੇਲੇਕਰੁਏਤਜਿਸੇਕਸੁਸੇਕਕੀ
 ਬਾਤਸਭੈਬਿਸਰਾਈ॥ ੪੮੫॥ ਕਾਬਪੁਰੇਮੁਨਿਹੈਸੁਨਿਰੇਨਿਪਨੈਕਜੋਨੈਨਿਹਾਰਨਪੈਰੋ॥ ਰੂਪਦਿਖਾ
 ਇਤਿਮੈਉਰਵਾਇਸੁਬਾਤਨਮੈਅਪਨੇਬਸਿਕੋਹੈ॥ ਪਾਗਬਿਧਾਇਜਟਾਨਮੁੰਡਾਇਸੁਤਾਨੁਪਜਾ
 ਇਤਵਾਲਾਜਲਯੋਹੈ॥ ਕੇਤਕਬਾਤਸੁਨੇਇਹਨਾਥਤਵਾਨਨਤੇਟਕਾਆਇਸੁਪੈਹੈ॥ ਕੇਤਕਬਾਤਸੁ
 ਨੇਮੁਹਿਹੈਨਿਪਤਾਰਨਤੇਰਿਅਕਾਸਤੇਭਿਯੋਹੈ॥ ਦੇਵਾਦੇਵਕਹਾਨਰਹੈਬਰਦੇਵਨਕੀਛਿਨਮੇਥ
 ਸਕੈਹੈ॥ ਦਿਵਸਕੇਬੀਚਰਹੈਹੈਨਿਸਾਕਰਿਭੇਨਸਮੇਰਵਿਕੋਪੁਗਟੈਹੈ॥ ਗਿਯਾਹਧੁੰਦਨਾਗਿਕੋ
 ਬਿਧਿਕੀ॥ ਬੁਧਿਕੋਬਿਧਿਸੋਬਿਸਰੇਹੈ॥ ੪੮੬॥ ॥ ਅਮੇਸੇਬਚਨਉਚਾਰਿਰਿਯਤਹਤੇਕਿ
 ਯੋਪਯਾਨਾ॥ ਪਲਕਏਕਬੀਤੀਨਹੀਤਹਾਪਹੁੰਚੀਆਨਿ॥ ੪੮੭॥ ॥ ਦੇਖਿਤੋਪੋਪਨਕੇਬ
 ਨਮਾਨਨਿਮੈਹਿਰਹੀਮਨਮੇਸੁਖਪਾਯੋ॥ ਘਾਂਤਾਬਿਭਾਂਡੁਵਜੂਫਲਥੇਤਿਨਡਾਹਨਸੇਪਕਵਾਨਲਗਾ
 ਯੋ॥ ਰੂਪਲਗਾਜਬਹੀਮੁਨਿਕੋਤਬਾਤਿਹੈਰਹੁਪਾਤਰਾਯੋ॥ ਥੇਫਲਖਾਇਹਹਿਯੋਬਿ

ਸਾਮਾਇਮਹਾਮਨਭੂਤਿਰਿਮੇਦਬਦੁਯੋ॥ ੧੭॥ ਸੋਚਾਬਿਚਾਰਕਿਯੋਚਿਜੋਮੁਨਿਏਫਲਦੇਵਕ
 ਹਾਉਪਜਾਯੋਕਾਨਨੋਮੋਨਿਰਖੇਨਹਿਨੇਨਾਮਾਜੁਲਗੋਕਬਹੁਨਚਬਾਯੋਕੈਮਾਪਵਾਬਲ
 ਕੇਛਲਕੇਹਮਰੇਤਪਕੇਅਵਿਲਕਨਾਯੋਕੈਜਗਦੀਸਫਿਪਾਕਰਿਮੇਪਰਿਮੇਰੇਰਿਸਵਨ
 ਕਾਜਬਨਾਯੋ॥ ੧੮॥ ਅਨੰਦਯੋਉਪਜਿਯੋਮਨੋਮੁਨਿਚੇਕਰਹਿਯੋਬਨਕੇਫਲਖੇਕੈਕਾਰ
 ਨਯੋਸੁਕਛੁਇਨੋਮੋਕਹਿਯੋਸੋਰਹਿਯੋਚਤੁਰਿਭਿਤੇਕੈ॥ ਹਾਰਸਿਗਾਰਪਰੇਇਕਸੁਦਰਠਾਦੀ
 ਤਹਾਮਨੋਦਬਦੈਕੈਸੋਭਿਤਯੋਮਹਿਭੂਖਨਪੋਮਹਿਭੂਖਨਕੋਮਨੇਭੂਖਤਕੈਕੈ॥ ੧੯॥ ਜੇਬ
 ਨਜੇਬਜਗੋਅਤਿਹੀਇਕਮਾਨਨਕਾਨਨਬੀਚਬਿਗਾਜੈ॥ ਨੀਲਨਿਚੇਲਮੈਨੇਲਮੈਦੁਤਿਦੇ
 ਖਿਮੇਨਜਵਕੋਮਨੁਲਾਜੈਕੋਕਕਪੋਤਕਲਾਨਿਪਕੇਹਰਿਕੀਰਕੁਰੰਗਕਰੀਕਿਹਕਾਜੈਸੋਕੁ
 ਮਿਦੈਸਤੁਹੀਨਿਰਖੇਛੁਬਿਅਨੰਦਕੋਹੀਯੋਉਪਰਾਜੈ॥ ੨੦॥ ਚਿਤਬਿਚਾਰਕਿਯੋਅਪਨੇ
 ਮਨਕੋਮੁਨਿਯੋਯਹਿਤਹਿਨਿਹਾਰੈਦੇਵਅਦੇਵਕਿਜੰਛੁਭੁਜੰਗਕਿਯੋਨਰਦੇਬਰਦੇਵਬਿਚਾਰ
 ਹੋ॥ ਰਾਜਕੁਮਾਰਬਿਰਾਜਤਪੈਕੋਉਤਪਰਾਮਾਜੁਸਭੈਤਨਵਾਰੋਯਾਹੀਕੇਤੀਹਰੋਹਿਨਰੋਨ
 ਕੋਰੰਤਪਸਾਬਨਬੀਚਬਿਹਾਰੈ॥ ੨੧॥ ਜਾਇਪਰਾਮਕਿਯੋਤਿਹਕੈਮੁਨਿਬਾਤਕੋਹੋਹਮਸੇ
 ਤਮਕੈਯੋ॥ ਦੇਵਅਦੇਵਨਕੀਦੁਹਿਤਾਕਿਯੋਰਾਮਕੀਥਾਮਹਤੀਬਨਸੋਯੋ॥ ਰਾਜਸਿਰੀਕਿਯੋ
 ਰਾਜਕੁਮਾਰਤੁੰਜਛੁਭੁਜੰਗਨਕੋਮਨੋਮੋਯੋ॥ ਸਾਚਉਚਾਰਸਚੀਕਿਸਿਵਾਕਿਤੁਹੀਰਭਿਯੋਪ
 ਤਿਕੋਮਗਜੋਯੋ॥ ੨੨॥ ਨਾਥਸਚੀਗਤਿਯੋਨਸਿਵਾਨਹਿਯੋਗੀਨਰਾਜਕੁਮਾਰਕੀਜਾਣੀ॥ ਰਾ
 ਜਸਿਰੀਨਹਜੰਛੁਭੁਜੰਗਨਦੇਵਅਦੇਵਨਹੀਉਪਜਾਣੀ॥ ਰਾਮਕੀਥਾਮਨੋਅਥਿਤੀਸ
 ਰਿਖੀਸਉਦਾਲਕਕੀਤ੍ਰਿਯਜਾਣੀ॥ ਏਕਜੁਗੀਸਸੁਨੇਤਮਹੁਤਿਹਤੇਤਮਰੇਬਰਬੇਕਹਾ
 ਣੀ॥ ੨੩॥ ਚੰਚਲਨੈਨਕਿਚੰਚਲਤਾਣੀਸੋਟਾਮਨਸੇਤਿਹਕੈਕਰਿਦੀਨੋ॥ ਹਾਵਸੁਭਾਵਦਿ
 ਯਾਇਯਨੋਛੁਨਕੇਕਬਿਖੇਮੁਨਿਜੁਬਸਿਕੀਨੋ॥ ਪਾਗਬਿਧਾਇਜਟਾਨਮੁਤ੍ਰਾਇਸੁਭੂਖਨਾ
 ਗਬਨਾਇਨਵੀਨੋ॥ ਜੀਤਗੁਲਾਮਕਿਯੋਅਪਨੇਤਿਹਤਾਪਸਤੇਗਿਹਸਤੀਕਰਿਲੀਨੋ॥ ੨੪॥
 ॥ ਤਾਪਸਤਾਣੀਕੋਤਿਯਾਗਮੁਨੀਸੁਰਤਾਤ੍ਰਿਯਪੋਚਿਤਕੈਉਰਝਾਯੋ॥ ਪਾਇਥਤੋਤਮਕੋਤਰ

[illegible]

सुंति न मे वशिष्ठा बलं हि मां सुत मरुतु तममिह मे ॥

Digitized by Panjab Digital Library | www.panjabdigilib.org

ਜਸਕੋਹਠਿਥੋਵੈ ॥ ਹਰਸਿਗਾਹਪਰੈਨਹਿਉਦਰਿਆਪੁਨ੍ਹੇਸਸਿਆਨਨੋਵੈ ॥ ਬੇਗਚਲੇਬ ੪੮੨
 ਨਬੈਠੇਕਹਾਤਵਮਾਗਿਕੇਮੁਨਿਮਾਨਨਿਜੇਵੈ ॥ ੧੧ ॥ ਬਾਤਤਪੀਸੁਰਨਕੀਸੁਨਿਬਾਸਵਬੇ
 ਹਰਭਿਯੋਜਹਬਾਲਬਿਹਾਰੈ ॥ ਬੀਰੀਰਬਾਇਸੁਬੇਖਬਨਾਇਸੁਬਰਹਿਬਾਹਸਿਗਾਹ
 ਸਵਾਰੈ ॥ ਪਾਤਪਛਾਨਚਲਿਯੋਤਿਤੋਕੇਮੁਨਿਸ੍ਵਾਪਕੇਤਾਪਫੂਕੈ ॥ ਝੋਕਾਰੈ ॥ ਜਾਇਸਕੈ
 ਹਟਹੁਨਰਹੈਮਤਵਾਰੇਕੀਭਾਂਤਿਫੂਕੈਡੁਗਾਰੈ ॥ ੧੨ ॥ ਬੇਗਮਿਥੈਮਨਭਾਵਤਭਾਮਨਧਿ
 ਯਾਰੇਜੁਆਜੁਤਿਹਾਰੇਭੁਏਹੈ ॥ ਭੁਟਨਕੇਮਹਰਾਜਸਮੇਮੁਨਿਗਾਜਧਿਆਨਮੇਆਜੁਗਾ
 ਏਹੈ ॥ ਮੀਤਅਭਿਗਨਦੁਬਨਾਅਸਨਭਾਂਤਅਨੇਕਨਅਨਿਲਏਹੈ ॥ ਮੇਦਬਾਢਿਯੋਮਨ
 ਭਾਮੁਨਕੇਜਾਰਿਤਤੇਬਿਸਰਾਇਦਏਹੈ ॥ ੧੩ ॥ ਦੋਹਰਾ ॥ ॥ ਬਨਿਯੋਠਨਿਯੋਸੁੰਦਰਪਨੇਤੀ
 ਨਭਕੋਰਾਇ ॥ ਬਾਸਵਸੇਪਤਿਪਾਇਤ੍ਰਿਯਮੁਨਹਿਦਯੋਬਿਸਰਾਇ ॥ ੧੪ ॥ ਦੋਹਰਾ ॥
 ਸੈਨਨਮੇਖਰਕੇਮੁਨਿਕੈਤਬਹੀਮੁਨਿਨਾਯਕਚੈਕਪਰਿਯੋਹੈ ॥ ਧਿਯਾਨਦਯੋਤਜਿਕੈਸਭਹੀ
 ਤਬਹੀਰਿਸਕੇਤਨਸਾਬਜਰਿਯੋਹੈ ॥ ਧਾਮਕੀਰਚਲਿਯੋਉਠਿਕੈਸੁਰਰਾਜਤ੍ਰਿਯੋਤਰਖ
 ਟਦੁਰਿਯੋਹੈ ॥ ਚੋਕਰਹਿਯੋਚਿਤਮਾਝਕਹਿਯੋਯਯਕਹੁਨਿਲਾਜਕਕਾਜਕਰਿਯੋਹੈ ॥ ੧੫ ॥
 ਦੋਹਰਾ ॥ ॥ ਰਿਖਰੋਤਮਰਿਸਕੈਕਹਿਯੋਕੋਆਯੋਇਹਧਾਮਾਤੁਬਤਿਹਾਸਉਤਰਿਯੋ
 ਰਿਖਹਿਬਿਹਸਕਰਿਬਾਮ ॥ ੧੬ ॥ ਦੋਹਰਾ ॥ ॥ ਮਾਂਜਾਹਇਹਠਾਇਕਆਯੋਤੁਮਕੋਹੇਰਿ
 ਅਪਿਕਤੁਰਪਾਯੋ ॥ ਚਿਤਅਤਿਤਰਸਤਖਾਟਤਰਦਰਿਯੋ ॥ ਮੇਮੁਨਿਜੁਤੁਰਿਸਾਚਓਚਰਿ
 ਯੋ ॥ ੧੭ ॥ ਦੋਹਰਾ ॥ ॥ ਮੁਨਿਗਾਜਕਛੂਨਹਿਭੁਟਲਹਿਯੋ ॥ ਤ੍ਰਿਯਜੋਕਿਯੋਸੇਪਤਿਸਬ
 ਕਹਿਯੋ ॥ ਮਾਜਾਹਦੁਰਿਯੋਇਹਖਾਟਤੇਰੋ ॥ ਮੇਨੇਬਾਸਵਕੀਸਭਸੇਭਪਰੋ ॥ ੧੮ ॥ ਇਹਆ
 ਜਮੁਨੀਜਿਨੇਕਪਕਰੋ ॥ ਗਿਹਤੀਜੁਤਜਨਰਹਿਯੋਤੁਮਰੋ ॥ ਤੁਮਜਾਇਤਹੀਗਿਹਯੋਮਕਰੋ ॥
 ਰਾਖੁਬੀਰਕੇਨਾਮਹਿਕੋਉਚਰੋ ॥ ੧੯ ॥ ਮੁਨਿਬੋਨਤਹੀਮੁਨਿਜਾਤਭੁਯੋ ॥ ਰਿਖਨਰਿਸੁਰੇਸ
 ਨਿਕਾਰਦੀਯੋ ॥ ਕਈਦਿਯੋਸਬਿਤੇਤਿਹਭੁਟਦਸੁਨਿਯੋ ॥ ਅਤਿਰਿਸਕੈਨਿਜਸੀਸਧਨਿਯੋ ॥
 ੨੦ ॥ ਤੁਮਰੇਰਿਯੋ ॥

Digitized by Panjab Digital Library | www.panjabdigilib.org

ਥਾਂਡੇ ਛੁਕੇ ਛੋਟੇ ਛੁੜੀ ਮਹਾਘਾਇ ਮੇਲੇ ॥ ਕਿਤੇ ਢਾਲ ਤਿਸੁ ਲਖੰਗਾ ਨਖੇਲੇ ॥ ੧੩ ॥ ਸੋਹਣਾ ॥
 ॥ ਬਾਜਨ ਬਜੇ ਅਨੇਕ ਸੁਭਟ ਸੁਭੇ ਹਰਖ ਤਭਏ ॥ ਜੀਵਤ ਬਾਇਯੇ ਨਏ ਕਕਾਲ ਬੀਰ ਚਾਖੇ
 ਸੁਕਲਾ ॥ ੧੪ ॥ ਦੋਹਰਾ ॥ ॥ ਜੁਝੇ ਜੁਝੇ ॥ ਆਕੇ ਬਜੇ ਸੁਰਬੀਰ ਸਮੁਹਾਇ ॥ ਗਜੇ ਸੁੰਦਰ ਅਪ
 ਸੁੰਦਰ ਬਢੇ ਲਮਿਦੰਗ ਬਜਾਇ ॥ ੧੫ ॥ ਚੌਪਈ ॥ ॥ ਪ੍ਰਥਮ ਮਾਰ ਬਾਨ ਨਕੀ ਪਰੀ ॥ ਦੁ
 ਤਿਯ ਮਾਰ ਸੈਥਨ ਸੈਧਰੀ ॥ ਤਿਤਿ ਅਜੁ ਪਤਰ ਵਾਰਨ ਪਰਿਯੋ ॥ ਚੌਥੇ ਬੁਰਕਟਾਰਨ ਕਰਿਯੋ ॥
 ੧੬ ॥ ਦੋਹਰਾ ॥ ॥ ਮੁਸਟ ਜੁਧ ਪੰਚ ਮਭਯੋ ਪਰਿਯੋ ਲੋਹਾ ਪਾਗ ॥ ਉਚਨੀ ਚਕਾਇਰ ਸੁਭਟ
 ਸੁਭਕੀ ਨੇਇ ਕਸਾਗ ॥ ੧੭ ॥ ਬਜ ਬਾਨ ਬਰਛਾ ਬਿਛੁ ॥ ਅਬਰਖੋ ਬਿਸਖਾ ਅਨੇਕਾ ॥ ਉਚਨੀ
 ਚਕਾਇਰ ਸੁਭਟ ਜੀਅ ਤਨ ਉਬਰਿਯੋ ਏਕ ॥ ੧੮ ॥ ਚੌਪਈ ॥ ॥ ਗਾਰੂ ਪਰੀ ਇਹ ਭਾਂਤਿ ਤ
 ਹਾਇ ਤਸੁੰਦਰ ਉਤੈ ॥ ਅਪਸੁੰਦਰ ਕਾਰੇ ॥ ਪਟ ਸਿਭੇ ਹਰਬੀ ਪਰਸੇ ਅਮਿਤਾ ॥ ਯੁਧ ਲੈ ਕਰਿ ਕੋਪ ਪ੍ਰ
 ਹਰੇ ॥ ਰਾਜ ਪਰਿਕੁਤਾ ਜਜਿਰੇ ਤਰਫੈ ਕਹੂੰ ਬੀਰ ਕ੍ਰਿਪਾ ਨਨ ਮਾਰੇ ॥ ਆਪ ਸਮੇਲ ਰਿਬੀਰ ਦੇ
 ਉਬਸ ਕਾਲ ਭਏ ਕਰਤਾਰ ਸੰਘਾਰੇ ॥ ੧੯ ॥ ਚੌਪਈ ॥ ॥ ਆਪ ਸਬੀ ਚਬੀਰ ਲਗ ਮਰੇ ॥
 ਬਜ ਬਾਨ ਬਿਛੁ ॥ ਆਨ ਬਿਦਕਰੇ ॥ ਫੂਲ ਅਨੇਕ ਮੇਘ ਜਿਉ ਬਰਖੇ ॥ ਦੇਵ ਰਾਜ ਦੇਵ ਨਜੁਤ ਹਰ
 ਖੇ ॥ ੨੦ ॥ ਦੋਹਰਾ ॥ ॥ ਦੁਹੰ ਕ੍ਰਾਤ ਬਪਕੈ ਤਿਆਗਾਈ ਬ੍ਰਹਮ ਪੁਰ ਪਾਇ ॥ ਜੈ ਜੈ ਕਾਰ ਅਪਾ
 ਰਹੁ ਅਹਰਖੇ ਮੁਨ ਸੁਰ ਰਾਇ ॥ ੨੧ ॥ ॥ ਏਹੁ ਬਾਹੁ ਰਿਖਾ ॥ ਅਨੇਕੇ ਰਿਖਾ ॥ ਚੌਪਈ ॥
 ॥ ਏਹੁ ਬਾਹੁ ਰਿਖਾ ॥ ਅਨੇਕੇ ਰਿਖਾ ॥ ਚੌਪਈ ॥ ॥ ਇਕੋ ਸੈ ਸੇਲ ਰਿਚ ਰਿਤੁ ਸਮਾਪਤ ਮਸਤ ਮਸਤੁ ॥ ੧੧੬ ॥ ੨੨੮ ॥ ॥
 ॥ ਏਹੁ ਬਾਹੁ ਰਿਖਾ ॥ ਅਨੇਕੇ ਰਿਖਾ ॥ ਚੌਪਈ ॥ ॥ ਏਹੁ ਬਾਹੁ ਰਿਖਾ ॥ ਅਨੇਕੇ ਰਿਖਾ ॥ ਚੌਪਈ ॥
 ਕਮਲ ਨਲ ਭੀਤ ਰਿਛੁ ਪਰਿਯੋ ॥ ਸਚੀ ਯਹਿ ਆਦਿ ਕਿਸੁ ਨਹ ਲਹਿਯੋ ॥ ੧ ॥ ਬਾਸਵ ਕੋਖੇ
 ਜਨ ਸਭ ਲਭੇ ॥ ਸਚੀ ਸਮੇਤ ਅਸੀਖ ਨਰਾਗੇ ॥ ਦੁਫਿ ਫਿਰੇ ਕਾਹੁ ਨਹਿ ਪਯੋ ॥ ਦੇਵ ਨ ਅਮਿਤ
 ਸੇਕ ਉਪਜਯੋ ॥ ੨ ॥ ਦੋਹਰਾ ॥ ॥ ਬ੍ਰਿਹਸਪਤ ਕੋ ਬੋਝਯੋ ਤਬੈ ਸਭ ਹਨਿ ਕਿਯੋ ॥ ਬਿਚਾਰਾ ॥
 ਖੋਜ ਬਕਿਯੋ ਨਹੀ ਕਹਾਯੋ ॥ ਆਦਿ ਤਿਆ ਸੁਕੁ ਮਾਰਾ ॥ ੩ ॥ ਚੌਪਈ ॥ ॥ ਕੋਧੈ ਜੂਝ ਖੇਤ ਮੇ
 ਮਰਿਯੋ ॥ ਕੋਧੈ ਤਸਤ ਦਰੀ ਮਹਿ ਵਰਿਯੋ ॥ ਫੁਜਿਯੋ ਜੁਪਤੇ ਅਧਿਕ ਲਜਯੋ ॥ ਅਥਿਤ ਭੋਗ

ਯੋਧਾਮਨਹਿਆਯੋ ॥ ੧੦ ॥ ਸਿੰਘਾਚਾਰਜਹਿਯੋਕਹਿਯੋ
 ਕੀਜੈਯੋਬਿਚਾਰਾ ॥ ਰਾਜਜੁਜਾਤਹਿਵੀਜੀਯੋਯਹੋਮੰਤ੍ਰਕੋਸਾਰਾ ॥ ੫ ॥ ਚੈਪਣੀ ॥ ॥ ਵਿਦ
 ਸਇਕਤ੍ਰਸਕਲਕ੍ਰੋਗਇ ॥ ਇੰਦੁਦੇਤਰਾਜਤਿਯੋ ॥ ਜਬਤਿਨਰਾਜਇੰਦ੍ਰਕੋਪਯੋ ॥ ਰੂਪ
 ਨਿਹਾਰਸਚੀਲਲਚਯੋ ॥ ੬ ॥ ਕਹਿਯੋਤਾਹਿਸੁਨਸਚੀਪਿਆਰੀ ॥ ਅਬਹੋਵਹੁਤਮ
 ਤ੍ਰਿਯਾਹਮਾਰੀ ॥ ਖੋਜਤਇੰਦ੍ਰਾਬਨਹਿਮੇਰੀ ॥ ਤਾਕਹਿਖੋਜਕਹੁਕਾਕੈਰੀ ॥ ੭ ॥ ਰੋਇਸਰੀ
 ਯੋਬਚਨਉਚਾਰੀ ॥ ਯਾਇਏਸਪਰਦੇਸਹਮੇਰੀ ॥ ਜੋਹਮਰੇਸਤਕੋਤੂਟਰਿਯੋ ॥ ਮਹਾਨਰਕਕੋਈ
 ਤਰਿਪਰਿਯੋ ॥ ੮ ॥ ਯਾਰਿਪਾਪੀਤਜਹੈਮੁਹਿਨਹੀ ॥ ਬਹੁਚਿੰਤਾਹਮਰੇਮਨਮਾਰੀ ॥ ਤਾਤੇਕ
 ਛੁਚਹਿਤ੍ਰਾਬਿਚਰਿਯੋ ॥ ਯਾਕੋਦੁਹਿਰਾਜਤੇਕਹਿਯੋ ॥ ੯ ॥ ਦੇਹਰਾ ॥ ॥ ਏਪ੍ਰਤਗਿਯਾਮੇਕੋਰੇ
 ਜੇਤੁਮਕੋਰਬਨਾਇ ॥ ਤੋਹਮਕੋਬਿਅਹੋਅਥੈਲੈਪਰਿਜਾਹੁਸੁਹਾਇ ॥ ੧੦ ॥ ਏਪ੍ਰਤਗਿਯਾਮੇਕੋਰੇ
 ਸੁਵਾਰੀਆਪਪਾਲਕੀਕੀਜੋ ॥ ਰਿਖਯਨਕੋਤਕੇਤਰਦੀਜੋ ॥ ਅਪਿਕਪਵਾਵਤਤਿਨਯ
 ਯੋਜੋ ॥ ਤਬਮੁਹਿਨਾਥਾਜੁਹੀਪੇਯੋ ॥ ੧੧ ॥ ਤਬੋਪਾਲਕੀਤਾਹਿਮੰਗਾਯੋ ॥ ਮੁਨਿਯਨਕੋਤ
 ਕੇਤਰਲਾਯੋ ॥ ਜਿਯੋਏਸਮ੍ਰਤਅਸਿਤਮਨਧਰੀ ॥ ਤਿਯੋਤਿਯੋਕਠਨਕੋਰੇਪਰਹੀ ॥ ੧੨ ॥
 ॥ ਇਕਉਦਾਲਕਰਿਖਹੁਤੇਦਿਯੋਸਾਪਰਿਸਠਾਨਾ ॥ ਤਬਤੇਗਿਰਿਯੋਇੰਦ੍ਰਤੇ
 ਪਰਿਯੋਪ੍ਰਿਥੀਪਰਾਨਾ ॥ ੧੩ ॥ ਚੈਪਣੀ ॥ ॥ ਇਸੀਚਰਿਤ੍ਰਤੋਨਕੋਟਾਰਿਯੋ ॥ ਬਹੁਰਿਏ
 ਦ੍ਰਕੋਜਾਇਨਿਹਾਰਿਯੋ ॥ ਤਹਰੇਆਨਿਰਾਜੁਤਿਹਦਯੋ ॥ ਸੁਰਪੁਰਾਮਨਬਪਾਵੇਭੁਯੋ ॥ ੧੪ ॥
 ॥ ਇਕਉਦਾਲਕਰਿਖਹੁਤੇਦਿਯੋਸਾਪਰਿਸਠਾਨਾ ॥ ਤਬਤੇਗਿਰਿਯੋਇੰਦ੍ਰਤੇ
 ਪਰਿਯੋਪ੍ਰਿਥੀਪਰਾਨਾ ॥ ੧੫ ॥ ਚੈਪਣੀ ॥ ॥ ਇਸੀਚਰਿਤ੍ਰਤੋਨਕੋਟਾਰਿਯੋ ॥ ਬਹੁਰਿਏ
 ਦ੍ਰਕੋਜਾਇਨਿਹਾਰਿਯੋ ॥ ਤਹਰੇਆਨਿਰਾਜੁਤਿਹਦਯੋ ॥ ਸੁਰਪੁਰਾਮਨਬਪਾਵੇਭੁਯੋ ॥ ੧੬ ॥
 ॥ ਇਕਉਦਾਲਕਰਿਖਹੁਤੇਦਿਯੋਸਾਪਰਿਸਠਾਨਾ ॥ ਤਬਤੇਗਿਰਿਯੋਇੰਦ੍ਰਤੇ
 ਪਰਿਯੋਪ੍ਰਿਥੀਪਰਾਨਾ ॥ ੧੭ ॥ ਚੈਪਣੀ ॥ ॥ ਇਸੀਚਰਿਤ੍ਰਤੋਨਕੋਟਾਰਿਯੋ ॥ ਬਹੁਰਿਏ
 ਦ੍ਰਕੋਜਾਇਨਿਹਾਰਿਯੋ ॥ ਤਹਰੇਆਨਿਰਾਜੁਤਿਹਦਯੋ ॥ ਸੁਰਪੁਰਾਮਨਬਪਾਵੇਭੁਯੋ ॥ ੧੮ ॥
 ॥ ਇਕਉਦਾਲਕਰਿਖਹੁਤੇਦਿਯੋਸਾਪਰਿਸਠਾਨਾ ॥ ਤਬਤੇਗਿਰਿਯੋਇੰਦ੍ਰਤੇ
 ਪਰਿਯੋਪ੍ਰਿਥੀਪਰਾਨਾ ॥ ੧੯ ॥ ਚੈਪਣੀ ॥ ॥ ਇਸੀਚਰਿਤ੍ਰਤੋਨਕੋਟਾਰਿਯੋ ॥ ਬਹੁਰਿਏ
 ਦ੍ਰਕੋਜਾਇਨਿਹਾਰਿਯੋ ॥ ਤਹਰੇਆਨਿਰਾਜੁਤਿਹਦਯੋ ॥ ਸੁਰਪੁਰਾਮਨਬਪਾਵੇਭੁਯੋ ॥ ੨੦ ॥
 ॥ ਇਕਉਦਾਲਕਰਿਖਹੁਤੇਦਿਯੋਸਾਪਰਿਸਠਾਨਾ ॥ ਤਬਤੇਗਿਰਿਯੋਇੰਦ੍ਰਤੇ
 ਪਰਿਯੋਪ੍ਰਿਥੀਪਰਾਨਾ ॥ ੨੧ ॥ ਚੈਪਣੀ ॥ ॥ ਇਸੀਚਰਿਤ੍ਰਤੋਨਕੋਟਾਰਿਯੋ ॥ ਬਹੁਰਿਏ
 ਦ੍ਰਕੋਜਾਇਨਿਹਾਰਿਯੋ ॥ ਤਹਰੇਆਨਿਰਾਜੁਤਿਹਦਯੋ ॥ ਸੁਰਪੁਰਾਮਨਬਪਾਵੇਭੁਯੋ ॥ ੨੨ ॥
 ॥ ਇਕਉਦਾਲਕਰਿਖਹੁਤੇਦਿਯੋਸਾਪਰਿਸਠਾਨਾ ॥ ਤਬਤੇਗਿਰਿਯੋਇੰਦ੍ਰਤੇ
 ਪਰਿਯੋਪ੍ਰਿਥੀਪਰਾਨਾ ॥ ੨੩ ॥ ਚੈਪਣੀ ॥ ॥ ਇਸੀਚਰਿਤ੍ਰਤੋਨਕੋਟਾਰਿਯੋ ॥ ਬਹੁਰਿਏ
 ਦ੍ਰਕੋਜਾਇਨਿਹਾਰਿਯੋ ॥ ਤਹਰੇਆਨਿਰਾਜੁਤਿਹਦਯੋ ॥ ਸੁਰਪੁਰਾਮਨਬਪਾਵੇਭੁਯੋ ॥ ੨੪ ॥
 ॥ ਇਕਉਦਾਲਕਰਿਖਹੁਤੇਦਿਯੋਸਾਪਰਿਸਠਾਨਾ ॥ ਤਬਤੇਗਿਰਿਯੋਇੰਦ੍ਰਤੇ
 ਪਰਿਯੋਪ੍ਰਿਥੀਪਰਾਨਾ ॥ ੨੫ ॥ ਚੈਪਣੀ ॥ ॥ ਇਸੀਚਰਿਤ੍ਰਤੋਨਕੋਟਾਰਿਯੋ ॥ ਬਹੁਰਿਏ
 ਦ੍ਰਕੋਜਾਇਨਿਹਾਰਿਯੋ ॥ ਤਹਰੇਆਨਿਰਾਜੁਤਿਹਦਯੋ ॥ ਸੁਰਪੁਰਾਮਨਬਪਾਵੇਭੁਯੋ ॥ ੨੬ ॥
 ॥ ਇਕਉਦਾਲਕਰਿਖਹੁਤੇਦਿਯੋਸਾਪਰਿਸਠਾਨਾ ॥ ਤਬਤੇਗਿਰਿਯੋਇੰਦ੍ਰਤੇ
 ਪਰਿਯੋਪ੍ਰਿਥੀਪਰਾਨਾ ॥ ੨੭ ॥ ਚੈਪਣੀ ॥ ॥ ਇਸੀਚਰਿਤ੍ਰਤੋਨਕੋਟਾਰਿਯੋ ॥ ਬਹੁਰਿਏ
 ਦ੍ਰਕੋਜਾਇਨਿਹਾਰਿਯੋ ॥ ਤਹਰੇਆਨਿਰਾਜੁਤਿਹਦਯੋ ॥ ਸੁਰਪੁਰਾਮਨਬਪਾਵੇਭੁਯੋ ॥ ੨੮ ॥
 ॥ ਇਕਉਦਾਲਕਰਿਖਹੁਤੇਦਿਯੋਸਾਪਰਿਸਠਾਨਾ ॥ ਤਬਤੇਗਿਰਿਯੋਇੰਦ੍ਰਤੇ
 ਪਰਿਯੋਪ੍ਰਿਥੀਪਰਾਨਾ ॥ ੨੯ ॥ ਚੈਪਣੀ ॥ ॥ ਇਸੀਚਰਿਤ੍ਰਤੋਨਕੋਟਾਰਿਯੋ ॥ ਬਹੁਰਿਏ
 ਦ੍ਰਕੋਜਾਇਨਿਹਾਰਿਯੋ ॥ ਤਹਰੇਆਨਿਰਾਜੁਤਿਹਦਯੋ ॥ ਸੁਰਪੁਰਾਮਨਬਪਾਵੇਭੁਯੋ ॥ ੩੦ ॥

Digitized by Panjab Digital Library | www.panjabdigilib.org

ਦਹਯੋ॥ ੨॥ ਦੇਹਰਾ॥ ॥ ਨਿਪਸੁਤਅਤਿਸੁੰਦਰਪੋਨੇਸੰਬਰਾਤ੍ਰਿਤਿਹਨਾਮਾਤ੍ਰਕਲਾਤੋਕੇ
 ਸਦਾਜਪਤਾਠਹੁੰਜਾਮ॥ ੩॥ ਅਭਿਲਾ॥ ॥ ਭੇਜਸਹਿਚਰੀਤਾਹਿਬੁਲਾਯੋਨਿਜਸਦਨਾ
 ਕਾਮਭੋਗਤਿਹਸਿਰਕਰਿਯੋਤ੍ਰਿਖਛੋਗਮਨਾ॥ ਭਾਂਤਿਭਾਂਤਿਕੋਆਸਨਲਏਸੁਪਾਰਕੋ॥ ਹੋਚੁ
 ਬਨਾਏਗਨਕਿਯਮਤਕੋਕਾਬਿਚਾਰਕੋ॥ ੪॥ ਦੇਹਰਾ॥ ॥ ਚਿਤ੍ਰਕਲਾਤਿਹਬਾਲਕੀਮਾਤ
 ਗਈਤਬਆਇ॥ ਚਿਤ੍ਰਕਲਾਤਾਤੇਤ੍ਰਸਤਮੀਤਹਿਲਯੋਦੁਰਇ॥ ੫॥ ਚੋਪਈ॥ ॥ ਕੋ
 ਸਾਂਤਕਤਿਨਤੁਰਤਮੰਗਯੋ॥ ਲੀਖਸਮਸਤਾਕੀਸੋਲਾਯੋ॥ ਤਬਸਬਕੋਸਦੁਰਿਧੈਰਾਏ॥ ਯ
 ਜਕਮਾਰਤ੍ਰਿਯਾਸੇਭਏ॥ ੬॥ ਦੇਹਰਾ॥ ॥ ਸਕਲਬਸਤ੍ਰਤ੍ਰਿਯਕੋਪਰੇਪਹਰੈਸੁਬੁਖਨਾਮੰਗ
 ਨਿਰਖਤਛਬਸੀਰੁਦ੍ਰਕੋਜਗਯੋਜਗਤਅਨੰਗ॥ ੭॥ ਚੋਪਈ॥ ॥ ਨਾਰਿਭੁਖਤਕੋਪਹਿਰਾਈ॥
 ਆਪਟਾਰਮਾਤਪਹਆਈ॥ ਪਰਮਭਗਨਿਨਿਪਸੁਤਠਹਰਾਯੋ॥ ਜਾਇਸਭਨਕੋਭੇਦਜ
 ਤਾਯੋ॥ ੮॥ ਦੇਹਰਾ॥ ॥ ਪਰਮਭਗਨਮਾਤਾਸੁਨੰਮੇਰਪਹੁਚੀਆਇ॥ ਦਰਬਾਬਿਦਾਦੇਕੀਜ
 ਮੇਤਾਹਿਨਿਰਪਹਿਦਰਸਾਇ॥ ੯॥ ਸੁਨਮਾਤਾਬਿਹਸੀਬਚਨਤਾਹਿਨਿਹਾਰਿਯੋਆਇ॥
 ਗਹਿਬਹਿਯਾਤਹਲੈਗਈਜਹਾਹੁਤੇਨਰਾਇ॥ ੧੦॥ ਦੇਹਰਾ॥ ਸੁਨੇਰਾ
 ਦੁਤਮਪਰਮਜਾਇਹਇਹਾਪਹੁਚੀਆਇ॥ ਬਿਦਾਅਮਿਤਪਨਦੇਕੋਰੋਯਾਕੋਅਧਿਕਰਿ
 ਝਾਇ॥ ੧੧॥ ਚੋਪਈ॥ ॥ ਜਬਬਾਤਨਿਪਤਸੁਨਿਪਾਈ॥ ਜਾਨਿਨੰਮੇਰਪਰਮਜਾਆਈ॥
 ਛੋਰਿਭੰਡਾਰਅਮਿਤਪਨਦਿਯੋ॥ ਦੁਹਿਤਹੋਤਬਿਦਾਤਿਹਕਿਯੋ॥ ੧੨॥ ਮੰਤ੍ਰਕਲਾਪਿਤ
 ਤ੍ਰਿਰਉਚਾਰੀ॥ ਪਰਮਬਹਿਨਹਮਕੋਅਤਿਪਿਯਾਰੀ॥ ਮੇਯਹਿਆਜੁਸੰਗਲੈਜੈਯਹਾਬਨ
 ਉਪਬਨਕੋਚਰਿਤ੍ਰਦਿਖੇਯਹੁ॥ ੧੩॥ ਯੋਕਹਿਪਲਟਧਾਮਨਿਜਆਈ॥ ਪਿਯੋਸੰਬਾਤਕ
 ਹੀਸਮਝਾਈ॥ ਪਰਮਭਗਨਿਮੁਹਿਤੁਅਤਿਪਿਯਾਰੀ॥ ਇਸੀਪਾਲਕੀਚੋਰੋਹਮਾਰੀ॥
 ੧੪॥ ਬਾਤਕਰਤੋਦੋਹਮਜੈਯੋ॥ ਚਿਤਕੋਸੋਕਦੁਰਿਕਰਿਦੈਯੋ॥ ਤਾਹਿਪਾਲਕੀਲਯੋਚਰਾ
 ਈ॥ ਬਨਉਪਬਨਾਬਿਹਰਨਕੋਆਈ॥ ੧੫॥ ਬੀਚਬਜਾਰਪਾਲਕੀਗਈ॥ ਪਰਦਨਪਾ
 ਤਛੋਰਕੋਦਈ॥ ਤੇਕਹੁਕੋਦਿਸਦਿਨਆਵੈ॥ ਕੋਲਕਮਾਤੋਦੋਹਚਲਿਜਾਵੈ॥ ੧੬॥ ਮਨਭਾ

[illegible]

Digitized by Panjab Digital Library | www.panjabdigilib.org

ਖਾਕਿਸੇਮਾਪਾਇਲਸਭੁਸੁਰਾਬੁਏਅਸੇਖਾ॥੨੦॥ਭੁਜੰਗਛੰਦਾ॥ ਮਹਾਜੁਪਕੋਕੋਸਬੇਦੇ
 ਵਹਾਰੇ॥ਤਿਯਾਪਤਿਬਤਾਤੇਨਜਾਵੈਸੰਘਾਰੇ॥ਗਏਜੂੜਜੇਪਾਮਹਾਐਠਿਆਰੇ॥ਰਹੇਤੇਚੁੰਢੇ
 ਰੇਐਕੋਹਕਾਰੇ॥੨੧॥ਕਹਾਜਾਤਦੇਵੇਮਜਾਨੈਨਦੈਰੇ॥ਇਸੀਛੇਰੇਮੇਮਾਰਕੋਤੇਹਿਲੇਰੇ॥ਮਿਤ੍ਰ
 ਬੀਰਬਾਨਾਨਥਾਜਾਨਲੇਕੋ॥ਮਹਾਕੋਪਕੀਚਿਤਕੋਓਪਦੇਕੋ॥੨੨॥ਤੁਥੈਬਿਸਨਜੁਮੰਤ੍ਰੇਐਸੇਬਿ
 ਚਾਰੇਯੋ॥ਸਭੈਦਾਨਵਾਨੇਸਕੋਤੇਸਧਾਰਿਯੋ॥ਜਿਸੀਬਾਗਮੇਨਾਰਿਬਿਵਾਬਿਰਾਜੇ॥ਲਖੇਜ
 ਹਿਕੰਦਪਕੇਦਪਤਾਜੇ॥੨੩॥੨੩੩॥ ਜਾਣੀਧਰਕੋਕੁਸਧਾਰਿਤਹਾਪਹੁਚਿਯੋਜਾਇ॥
 ਪਤਿਕੋਰੂਪਪਛਾਨਕੋਗੀਤਤਭਈਸੁਰਾਇ॥੨੪॥ਚੋਪਈ॥ ਭੁਗਤਿਭਾਤਿਤਿਹਸਾਥ
 ਬਿਹਾਰਿਯੋ॥ਸਭਕੰਦਪਕੇਦਪਨਿਵਾਰਿਯੋ॥ਉਤੈਜੁਪਜੇਭਯੋਸੁਨਾਉ॥ਤਾਤੇਤਮੇਰਹਿਰਦੇ
 ਸਿਰਾਉ॥੨੫॥੨੫੩॥ ਉਤੈਦੈਤਬਾਕੇਇਤੈਦੇਵਾਛੇ॥ਲਏਸੂਲਮੈਥੀਸਭੈਕਾ
 ਛਕਾਛੇ॥ਮਹਾਨਾਦਮਾਹੂਤਿਸੀਖੇਤਬਾਜੇ॥ਦਿਤਿਯਾਦਿਤਗਾਕੇਦੁਹੰਓਰਗਾਜੇ॥੨੬॥ਮਹਾ
 ਕੋਪਕੋਕੋਕਹੂਬੀਰਜੂਏ॥ਪਰੇਭਾਂਤਿਐਸੀਨਹੀਜਾਤਬੂਝੈ॥ਕਹੂੰਗਾਜਬਾਜੀਜਿਹਹਬੀਰਭਾਗੀ॥
 ਕਹੂੰਤੇਗਾਐਤੀਰਕਾਤੀਕਟਾਰੀ॥੨੭॥ਕਹੂੰਟੇਪਟੂਟੇਕਹੂਗਾਭਾਰੀ॥ਕਹੂੰਜਨਕੋਬੇਸਕਾਤੀ
 ਕਟਾਰੀ॥ਕਹੂੰਸੂਲਮੈਥੀਗਿਰੀਭੂਮੇਐਸੀ॥ਦੇਪੇਚਾਰਸੇਭਾਮਹਾਜਾਲਜੈਸੀ॥੨੮॥੨੮੩॥
 ਈ॥ ਥੀਦਾਕੋਪ੍ਰਥਮੇਸਤਟਾਰਿਯੋ॥ਤਾਪਛੇਜਾਣੀਧਰਮਾਰਿਯੋ॥ਬਹੁਰੇਰਾਜਾਪਨੇਬਿ
 ਯੋ॥ਸੁਰਪੁਰਮਾਤ੍ਰਬਧਾਵੇਕਿਯੋ॥੨੯॥੨੯੩॥ ਇਹਚਰਿਤ੍ਰੇਸੇਬਿਸਨਜੁਬਿਵਾਕੋਸਤ
 ਟਾਰਿ॥ਮਾਨਿਰਾਜਾਪਨੇਲਿਯੋਜਾਣੀਧਰਕਹਮਾਰਾ॥੩੦॥੩੦੩॥ ਤਿਸੀਨਾਤੇਦੁਖਾਛੇ
 ਤਿਸੀਨਾਤੇਦੁਖਾਛੇ॥੩੧॥੩੧੩॥ ਤਿਸੀਨਾਤੇਦੁਖਾਛੇ॥੩੨॥੩੨੩॥ ਤਿਸੀਨਾਤੇਦੁਖਾਛੇ॥੩੩॥੩੩੩॥
 ਤਿਸੀਨਾਤੇਦੁਖਾਛੇ॥੩੪॥੩੪੩॥ ਤਿਸੀਨਾਤੇਦੁਖਾਛੇ॥੩੫॥੩੫੩॥ ਤਿਸੀਨਾਤੇਦੁਖਾਛੇ॥੩੬॥੩੬੩॥
 ਤਿਸੀਨਾਤੇਦੁਖਾਛੇ॥੩੭॥੩੭੩॥ ਤਿਸੀਨਾਤੇਦੁਖਾਛੇ॥੩੮॥੩੮੩॥ ਤਿਸੀਨਾਤੇਦੁਖਾਛੇ॥੩੯॥੩੯੩॥
 ਤਿਸੀਨਾਤੇਦੁਖਾਛੇ॥੪੦॥੪੦੩॥ ਤਿਸੀਨਾਤੇਦੁਖਾਛੇ॥੪੧॥੪੧੩॥ ਤਿਸੀਨਾਤੇਦੁਖਾਛੇ॥੪੨॥੪੨੩॥
 ਤਿਸੀਨਾਤੇਦੁਖਾਛੇ॥੪੩॥੪੩੩॥ ਤਿਸੀਨਾਤੇਦੁਖਾਛੇ॥੪੪॥੪੪੩॥ ਤਿਸੀਨਾਤੇਦੁਖਾਛੇ॥੪੫॥੪੫੩॥
 ਤਿਸੀਨਾਤੇਦੁਖਾਛੇ॥੪੬॥੪੬੩॥ ਤਿਸੀਨਾਤੇਦੁਖਾਛੇ॥੪੭॥੪੭੩॥ ਤਿਸੀਨਾਤੇਦੁਖਾਛੇ॥੪੮॥੪੮੩॥
 ਤਿਸੀਨਾਤੇਦੁਖਾਛੇ॥੪੯॥੪੯੩॥ ਤਿਸੀਨਾਤੇਦੁਖਾਛੇ॥੫੦॥੫੦੩॥ ਤਿਸੀਨਾਤੇਦੁਖਾਛੇ॥੫੧॥੫੧੩॥
 ਤਿਸੀਨਾਤੇਦੁਖਾਛੇ॥੫੨॥੫੨੩॥ ਤਿਸੀਨਾਤੇਦੁਖਾਛੇ॥੫੩॥੫੩੩॥ ਤਿਸੀਨਾਤੇਦੁਖਾਛੇ॥੫੪॥੫੪੩॥
 ਤਿਸੀਨਾਤੇਦੁਖਾਛੇ॥੫੫॥੫੫੩॥ ਤਿਸੀਨਾਤੇਦੁਖਾਛੇ॥੫੬॥੫੬੩॥ ਤਿਸੀਨਾਤੇਦੁਖਾਛੇ॥੫੭॥੫੭੩॥
 ਤਿਸੀਨਾਤੇਦੁਖਾਛੇ॥੫੮॥੫੮੩॥ ਤਿਸੀਨਾਤੇਦੁਖਾਛੇ॥੫੯॥੫੯੩॥ ਤਿਸੀਨਾਤੇਦੁਖਾਛੇ॥੬੦॥੬੦੩॥
 ਤਿਸੀਨਾਤੇਦੁਖਾਛੇ॥੬੧॥੬੧੩॥ ਤਿਸੀਨਾਤੇਦੁਖਾਛੇ॥੬੨॥੬੨੩॥ ਤਿਸੀਨਾਤੇਦੁਖਾਛੇ॥੬੩॥੬੩੩॥
 ਤਿਸੀਨਾਤੇਦੁਖਾਛੇ॥੬੪॥੬੪੩॥ ਤਿਸੀਨਾਤੇਦੁਖਾਛੇ॥੬੫॥੬੫੩॥ ਤਿਸੀਨਾਤੇਦੁਖਾਛੇ॥੬੬॥੬੬੩॥
 ਤਿਸੀਨਾਤੇਦੁਖਾਛੇ॥੬੭॥੬੭੩॥ ਤਿਸੀਨਾਤੇਦੁਖਾਛੇ॥੬੮॥੬੮੩॥ ਤਿਸੀਨਾਤੇਦੁਖਾਛੇ॥੬੯॥੬੯੩॥
 ਤਿਸੀਨਾਤੇਦੁਖਾਛੇ॥੭੦॥੭੦੩॥ ਤਿਸੀਨਾਤੇਦੁਖਾਛੇ॥੭੧॥੭੧੩॥ ਤਿਸੀਨਾਤੇਦੁਖਾਛੇ॥੭੨॥੭੨੩॥
 ਤਿਸੀਨਾਤੇਦੁਖਾਛੇ॥੭੩॥੭੩੩॥ ਤਿਸੀਨਾਤੇਦੁਖਾਛੇ॥੭੪॥੭੪੩॥ ਤਿਸੀਨਾਤੇਦੁਖਾਛੇ॥੭੫॥੭੫੩॥
 ਤਿਸੀਨਾਤੇਦੁਖਾਛੇ॥੭੬॥੭੬੩॥ ਤਿਸੀਨਾਤੇਦੁਖਾਛੇ॥੭੭॥੭੭੩॥ ਤਿਸੀਨਾਤੇਦੁਖਾਛੇ॥੭੮॥੭੮੩॥
 ਤਿਸੀਨਾਤੇਦੁਖਾਛੇ॥੭੯॥੭੯੩॥ ਤਿਸੀਨਾਤੇਦੁਖਾਛੇ॥੮੦॥੮੦੩॥ ਤਿਸੀਨਾਤੇਦੁਖਾਛੇ॥੮੧॥੮੧੩॥
 ਤਿਸੀਨਾਤੇਦੁਖਾਛੇ॥੮੨॥੮੨੩॥ ਤਿਸੀਨਾਤੇਦੁਖਾਛੇ॥੮੩॥੮੩੩॥ ਤਿਸੀਨਾਤੇਦੁਖਾਛੇ॥੮੪॥੮੪੩॥
 ਤਿਸੀਨਾਤੇਦੁਖਾਛੇ॥੮੫॥੮੫੩॥ ਤਿਸੀਨਾਤੇਦੁਖਾਛੇ॥੮੬॥੮੬੩॥ ਤਿਸੀਨਾਤੇਦੁਖਾਛੇ॥੮੭॥੮੭੩॥
 ਤਿਸੀਨਾਤੇਦੁਖਾਛੇ॥੮੮॥੮੮੩॥ ਤਿਸੀਨਾਤੇਦੁਖਾਛੇ॥੮੯॥੮੯੩॥ ਤਿਸੀਨਾਤੇਦੁਖਾਛੇ॥੯੦॥੯੦੩॥
 ਤਿਸੀਨਾਤੇਦੁਖਾਛੇ॥੯੧॥੯੧੩॥ ਤਿਸੀਨਾਤੇਦੁਖਾਛੇ॥੯੨॥੯੨੩॥ ਤਿਸੀਨਾਤੇਦੁਖਾਛੇ॥੯੩॥੯੩੩॥
 ਤਿਸੀਨਾਤੇਦੁਖਾਛੇ॥੯੪॥੯੪੩॥ ਤਿਸੀਨਾਤੇਦੁਖਾਛੇ॥੯੫॥੯੫੩॥ ਤਿਸੀਨਾਤੇਦੁਖਾਛੇ॥੯੬॥੯੬੩॥
 ਤਿਸੀਨਾਤੇਦੁਖਾਛੇ॥੯੭॥੯੭੩॥ ਤਿਸੀਨਾਤੇਦੁਖਾਛੇ॥੯੮॥੯੮੩॥ ਤਿਸੀਨਾਤੇਦੁਖਾਛੇ॥੯੯॥੯੯੩॥
 ਤਿਸੀਨਾਤੇਦੁਖਾਛੇ॥੧੦੦॥੧੦੦੩॥

Digitized by Panjab Digital Library | www.panjabdigilib.org

ਫੁੰਦਾ ॥ ਚੜ੍ਹੇ ਸਕੈ ਕੈ ਤਹੀ ਦੇ ਤਕੁ ਹੋ ॥ ਪੁਰੇ ਘੋਰ ਬਾਜੇ ਸੁ ਮਾਨੁ ਨ ਭਾਗੇ ॥ ਉਤੇ ਕੋਪ ਕੈ ਕੋਹਣੀ
 ਦੇ ਤਕੁ ਕੋ ॥ ਉਠੇ ਕੁਝ ਭੀ ਸੀ ਸੁ ਮਾਨੁ ਨ ਭੁਭੁਕੇ ॥ ੪ ॥ ਅੰਤ ਕੋਪ ਕੈ ਕੋ ਮਹਾਰੇ ਸਥਾਢੇ ॥ ਇਤੈ ਦੇਵ ਬਕੇ
 ਉਤੇ ਦੇ ਤਗਾਢੇ ॥ ਛਕੇ ਛੁਛੜੀ ਮਹਾ ਅਠ ਅਠੇ ॥ ਚੜ੍ਹੇ ਜੁ ਪੋਕੇ ਸਾਜੁ ਏਕੈ ਏਕੈ ॥ ੫ ॥ ਕਹੂੰ ਟੀ
 ਕਟਾ ਕੈ ਕਹੂੰ ਟੇ ਪਦੁਟੇ ॥ ਕਿਯੇ ਟੀ ਪਟਾ ਪੈ ਕਣੀ ਕੇ ਦਿਦੁ ਕੋ ॥ ਕਹੂੰ ਟਾ ਕਹੂੰ ਕੋ ਬੁਝੇ ਬੀਰ ਬੁਝੇ ॥ ਕਰੇ ਕੋ
 ਟੀ ਲੇ ਕਹੀ ਕੋਟ ਮਾਰੇ ॥ ੬ ॥ ਕਿਤੇ ਤੋ ਬੜੁ ਬੈ ਕਿਤੇ ਘਾ ਮਘੁ ਮੇ ॥ ਕਿਤੇ ਆਨ ਜੇ ਪਾਪ ਰੇ ਸੁ ਮਝੁ ਮੇ ॥ ਕਿ
 ਤੇ ਪਾਨ ਮਾਰੇ ॥ ਕਿਤੇ ਮਾਰ ਕੁ ਕੋ ॥ ਕਿਤੇ ਬਾਢ ਵਾਰੀ ਨ ਕੋ ਕਾਢ ਦੁ ਕੋ ॥ ੭ ॥ ਕਿਤੇ ਚੇਰ ਏਕੈ ਕਿਤੇ ਕੋਰ
 ਪੈ ॥ ਕਿਤੇ ਰਾਮ ਮਾਰੁ ਸੁਨੇ ਆਨਿ ਮੇ ॥ ਕਿਤੇ ਭੀਰ ਭਾਜੇ ਕਿਤੇ ਸੁਰ ਕੁਟੇ ॥ ਕਿਤੇ ਬਾਜ ਮਾਰੇ ਰਖੀ
 ਕੋਰ ਕੁਟੇ ॥ ੮ ॥ ਕਹੂੰ ਜਾਨ ਜੇ ਬੈ ਕਹੂੰ ਬਾਜ ਮਾਰੇ ॥ ਕਹੂੰ ਕੁ ਮਝੁ ਮੇ ਦਿਭਿਯਾ ਦਿਤ ਭਾਰੇ ॥ ਕਿਤੇ ਬੀਰ
 ਘਾਯਾਨ ਘਾਏ ਪਧਾਰੇ ॥ ਕਿਤੇ ਖੇਤ ਸੋਹੇ ਮਹਾ ਬੀਰ ਭਾਰੇ ॥ ੯ ॥ ਕਿਤੇ ਸੁਰ ਕੋ ਪਿਯੋ ਉਤੇ ਚੰਦ ਪਾਯੋ
 ਇਤੇ ਜੋਗਾੜੀ ਅਨੀ ਇਦਾ ਯੋ ॥ ਉਤੇ ਬੁਧ ਬਾਧੀ ਧੁਜਾ ਬੀਰ ਬਾਕੋ ॥ ਇਤੇ ਕਾਲ ਕੋ ਪਿਯੋ ਸੀ
 ਤੋ ਕੋਲ ਤੋ ਕੋ ॥ ੧੦ ॥ ਇਤੇ ਕੋਪ ਕੈ ਮੇ ਸਥਾ ਚੇ ਸਥਾ ਯੋ ॥ ਦੁਤਿਯ ਚਿਚਾਰ ਜੁ ਸੁਕਾ ਰਿਸਾਯੋ ॥ ਕੋ ਉ
 ਤੀ ਰਛੁ ਤੋ ਕੋ ਉ ਮੰਤ੍ਰ ਭਾਰੇ ॥ ਲਿਖੇ ਜੰਤ੍ਰ ਕੋ ਉ ਕੋ ਉ ਤ੍ਰਿਸਾਰੇ ॥ ੧੧ ॥ ਕਿਤੇ ਤੇਗ ਸੂਤੈ ਕਿਤੇ ਬਾਨ ਮਾਰੇ ॥
 ਕਿਤੇ ਗੋਢ ਨੇ ਕ੍ਰਮੇ ਗੋਲੇ ਉਭਾਰੇ ॥ ਕਿਤੇ ਮੁਗ ਦਠ ਵੈ ਕਿਤੇ ਤੀਰ ਛੋਰੇ ॥ ਕਿਤੇ ਬੀਰ ਬੀਰ ਨ ਕੋ ਮੁਰ
 ਛੋਰੇ ॥ ੧੨ ॥ ਕਹੂੰ ਛੁਰਿ ਜੁਏ ਕਹੂੰ ਛੁਰਦੁ ਟੇ ॥ ਕਹੂੰ ਬਾਜ ਤਾਜੀ ਜੋਗ ਰਿਗ ਜਲੁ ਟੇ ॥ ਕਿਤੇ ਪਾਸ ਪ
 ਜੇ ਕਿਤੇ ਕੋ ਕੋਰੇ ॥ ਕਿਤੇ ਛਿਪ ਛੋਕੇ ਕਿਤੇ ਛੋਲ ਛੋਰੇ ॥ ੧੩ ॥ ਕਿਤੇ ਸੁਰ ਸੇਨਾ ਕੋ ਰੰਗ ਰੰਗੇ ॥ ਬਚੇ ਬੀ
 ਰ ਬਕੇ ਨ ਬਾਜੀ ਉ ਮੰਗੇ ॥ ਮਹਾ ਭੋਰ ਭਾਰੀ ਮਹਾ ਨਾਦ ਬਾਜੇ ॥ ਇਤੇ ਦੇਵ ਬਾਕੇ ਉਤੇ ਦੇ ਤਗਾਜੇ ॥
 ੧੪ ॥ ਉਠਿਯੋ ਗਗਨ ਮਾਰੁ ਮਹਾ ਖੇਤ ਭਾਰੇ ॥ ਇਤੇ ਸੁਰ ਨੈ ਸੁਰ ਦਾਨੈ ਸੁਰ ਭਾਰੇ ॥ ਬਿਰਾਲਾ ਛੁਪਾ ਛੁ
 ਜੁ ਲਾਛੁ ਜੋਧੇ ॥ ਹਟੇ ਨਾਹ ਠੀਠੇ ਕਿਸੂ ਤੇ ਪ੍ਰਬਧੇ ॥ ੧੫ ॥ ਪਰਿਯੋ ਲੋਹ ਗਾੜੇ ਮਹਾ ਖੇਤ ਭਾਰੀ ॥ ਇ
 ਤੇ ਦੇਵ ਕੋ ਪੈ ਉਤੇ ਦੇਹੀ ਕਾਰੀ ॥ ਜੁਰੇ ਆਨ ਦੇ ਉਭੈ ਕੋ ਨ ਬਾਜੇ ॥ ਚਲੇ ਗੁਜਰਾ ਕੀ ਸੁ ਮਾਤਾ ਨ ਲਾਜੇ ॥
 ੧੬ ॥ ਜੁਰੇ ਆਨ ਭਾਈ ਚੁਯਾ ਕੋ ਨ ਹਾਰੇ ॥ ਮਰੇ ਸਾਚ ਪੈ ਪਾਵ ਪਾਛੇ ਨ ਭਾਰੇ ॥ ਕੁਰੇ ਛੋਰ ਛੁਛੜੀ ਮ
 ਹਾ ਭਵਨ ਚਿਯੋ ॥ ਪਰਿਯੋ ਲੋਹ ਗਾੜੇ ਮਹਾ ਖੇਤ ਮਾਰਿਯੋ ॥ ੧੭ ॥ ਹਟੇ ਮੇਠੀ ਮਾਰੇ ਹਟੀ ਮੇਠੀ

[illegible]

ਰੇਮਰਿਕੋਗਿਰੁਮੇ ॥ ਇਕਮਰੇਲਰਕੈਹਯਉਪਰਿਹਾਥਨਮੋ ॥ ਇਕਸਿਯੀਦਨਹੂੰਮੋ ॥ ਮੇਰੇਤ੍ਰਿਬੇਨੀ ॥ ੪੮੯ ॥
 ਕੇਤੀਰਥਮੇ ॥ ਮਨਿਨਾਯਕਪੂਮਅਧੇਮੁਖਪ੍ਰੀਮੋ ॥ ੩ ॥ ਕੋਚਾਕ੍ਰਿਪਾਨਕਸੇਕਦਸੀਕਟਿਅੰਗਉਤੰਗ
 ਸੁਰੰਗਨਿਖੰਗੀ ॥ ਚੋਪਚਲੇਚਹੁਓਰਨਤੋਘਨਸਾਵਨਕੀਘਟਜਾਨਉਮੰਗੀ ॥ ਜੰਗਨਿਸੰਗਪ
 ਰਿਯੋਸੰਗਸੂਰਨਸਾਰਿਯੋਏਆਪਤਹਅਰਪਰੀ ॥ ਰੇਸਭਿਰੇਨਾਫਿਰੇਤ੍ਰਸਕੈਰਨਰੰਗਪਚੇਗਰਿ
 ਰੰਗਫਿਰੰਗੀ ॥ ੪੯੦ ॥ ॥ ਭੇਰਪਰਿਯੋਭਾਰਥਤੇਰੰਗੀ ॥ ਨਾਚੇਸੂਰਬੀਰਹੰਕਾਰੀ ॥ ਥਹੁ
 ਬਿਣਕਿਯੋਨਾਇਕਤਿਹਲਾਗਿਯੋ ॥ ਅਪਿਕਕੋਪਦਾਨਵਕੇਜਾਗਿਯੋ ॥ ੫ ॥ ਇਕਹਾਥਤਿਨਗ
 ਦਾਸੀਭਾਰੀ ॥ ਦੂਜੇਕਰਤਰਵਾਗਨਿਕਾਰੀ ॥ ਜਾਕਦੋਰਦੈਤਬਿਣਮਾਰੋ ॥ ਇਕਚੋਟਚੋਥਹੀਡਾਏ ॥ ੬ ॥
 ਜੇਕੋਉਤਕਹਘਵਲਗਾਵੈ ॥ ਟੂਟਕ੍ਰਿਪਾਨਹਾਥਰਹਿਜਾਵੈ ॥ ਦਾਨਵਕੋਪਅਪਿਕਤਬਕਰੋ ॥ ਪਾ
 ਨਫਿਰੰਗਨਬਹੁਕੇਹਰੋ ॥ ੭ ॥ ॥ ਮਹਾਨਾਦਕੋਕੈਜਬੈਦੈਤੁਧਾਵੈ ॥ ਘਨੀਸੈਨਕੋਮ
 ਰਕੋਕੈਸੁਜਾਵੈ ॥ ਬਿਯੋਕੈਨਜੇਸਾਲਰੋਰਸਕੋਕੈ ॥ ਚਲੇਬਾਜਹੋਰੇਮਹਾਤਾਪਤੋਕੈ ॥ ੮ ॥ ਲਖੇਦੈ
 ਤਭਾਰੀਸਭੈਭੂਪਭਾਗੋ ॥ ਮਹਾਤਾਸਕੇਤਾਪਸੇਸੈਨਰਾਗੋ ॥ ਚਲੇਭਾਜਕੋਕੈਹਰੀਨਗਨਿਯਾਏ ॥ ਕ
 ਰੀਬਾਜਰਾਜੇਪਿਯਾਦੇਪਗਾਏ ॥ ੯ ॥ ਚੋਪਣੀ ॥ ॥ ਸੈਨਕੁਜਤਲਖਭੁਟਹਿਸਭੁਗੋ ॥ ਪਲਾਟਿ
 ਕਪਕੋਕੈਫਿਰਪਰੋ ॥ ਜੇਤੇਲਖੇਦੈਤਫਿਰਿਅਏ ॥ ਘਾਇਘਾਇਜਮਲੇਕਪਠਾਏ ॥ ੧੦ ॥ ਬੀਸ
 ਹਜਾਰਕਰੀਤਿਨਘਾਯੋ ॥ ਤੀਸਹਜਾਰਸੁਬਾਜਖਪਾਯੋ ॥ ਚਾਲਿਸਸੰਹਸਤਹਾਰਥਕਾਏ ॥ ਅਭੂਨ
 ਜਿਯੋਜੇਧਾਰਲਟਾਏ ॥ ੧੧ ॥ ॥ ॥ ਬਹੁਕਿਰਦਗਾਗਿਹਾਥਮੋ ॥ ਪੁਤਨਾਪਤਨਅਪਾਗਾਥਾਂਤ
 ਭਾਂਤਸਿਘਰਤਭਯੋਕਛੂਨਸੰਕਥਿਚਾਰਾ ॥ ੧੨ ॥ ਚੋਪਣੀ ॥ ॥ ਤਾਂਸੰਜੁਪਸਭੈਕਹਿਹਾਰੋ ॥ ਤਿਨਤੇ
 ਗਏਨਾਸੁਰਸਿਘਾਰੋ ॥ ਉਗਿਯੋਚੰਦ੍ਰਸੂਰਅਸਤਾਏ ॥ ਸਭੁਹੀਸੁਭਟਹਿਹਨਹਟਿਆਏ ॥ ੧੩ ॥
 ਭਯੋਪਾਤਜਬਤਮਮਿਟਿਗਯੋ ॥ ਕੋਪਬਹੁਰਿਸੂਰਨਕੇਭਯੋ ॥ ਫੈਜੈਜੇਰਿਤਹਾਚਲਿਆਏ ॥ ਜਿ
 ਹਠਾਦੈਤਘਨੇਕੁਟਘਾਏ ॥ ੧੪ ॥ ਭਾਰਪਖਰੇਤੁਰੇਨਚਾਵੈ ॥ ਕੇਤੇਚੰਦ੍ਰਾਸਚਮਕਾਵੈ ॥ ਤਨਿਤਨਿ
 ਕੇਤਿਕਬਨਨਮਾਰੋ ॥ ਅਮਿਤਘਾਵਦਾਨਵਪਰਤਾਰੋ ॥ ੧੫ ॥ ॥ ॥ ਹਰਿਯੋਆਪਦਾ
 ਨਵਗਦਾਹਾਥਲੇਕੋ ॥ ਲਈਕਾਫਿਕਾਤੀਮਹਾਕੋਪਕੋਕੈ ॥ ਜੇਤੇਅਨਿਦੂਕੋਤਿਤੇਖੇਤਮਚੋ ॥

ਕੇਪਕਥਾਜੀਪਤਿਜਬਗਈ॥ਕਰਿਕੀਗਵਾਬਖਸਿਕਰਿਦਈ॥੩੦॥ਆਈਨਿਕਰਿਲਖੀ ੪੬੬
 ਜਬਪਿਯਾਰੀ॥ਹੁਤੀਫਿਪਾਨਸੇਉਦੈਤੁਰੀ॥ਆਪੁਪਬਖਸਿਨਿਰਾਪੁਪੁਯੋ॥ਯਹਿਸਭੁਭੇਦ
 ਤਿਨੈਲਖਲਯੋ॥੩੧॥ਨਾਚਤਨਿਕਟਿਦੈਤਕੇਆਈ॥ਸੰਕਰਕਰੋਸੀਗਈਛੁਆਈ॥ਤੁਸੇ
 ਜੰਮਤਿਉਹਕਿਯੋ॥ਕੁਯੋਤਨਿਕਕੇਵਕਾਰਿਲਿਯੋ॥੩੨॥ਦੇਹਰਾ॥॥ਤਨਿਕਛੁਅਤਰਾਕੇਤੁ
 ਰਤਬਾਪਿਗਯੋਤਤਕਾ॥ਦਾਨਵਕੈਬਾਪਤਭਈ॥ਇਹਚਰਿਤ੍ਰਕਰਿਬਾਲਾ॥੩੩॥ਕੁਯੋ
 ॥ਛੁਲਿਯੋਛੁਲਦਾਨੇਇਸੀਛੁਲੇਬਾਲਾ॥ਲੀਯੋਬਸਿਯੋਕੈਕੈਮਹਾਰੂਪਾ॥ਲਾ॥ਬਪਿ
 ਯੋਬੀਗਮਤਨਕੇਜੋਰਿਆਯੋ॥ਸਭੈਗਾਮਬਾਸੀਨਕੋਲੋਦਿਖਾਯੋ॥੩੪॥ਪ੍ਰਥਮਗਾਮਬਾ
 ਸੀਨਕੋਲੋਦਿਖਾਰਿਯੋ॥ਪੁਨਰਬਦਤੁਮੇਤਿਸੈਗਾਡੂਡੂਰਿਯੋ॥ਜਿਨੈਲੈਗਦਾਕੇਪਨੇਬੀਗਮਾਰੇ॥
 ਕੁਏਤੇਜੁਮਤਨਕੇਤੋਬਿਚਾਰੇ॥੩੫॥ਦੇਹਰਾ॥॥ਜਿਨਖੇਚਰਕਰਖੰਗਲੈਖੜੀਹਨੇਅਪਰਾ॥
 ਤੇਛੁਲੀਇਹਛੁਲਛੁਲਿਯੋਮੇਸੋਚਰਿਤ੍ਰਬਿਚਾਰਾ॥੩੬॥੧॥ਅਤੁਤੇਸੁਰਾਕਿਤ੍ਰਾਯੋ॥ਨੇ
 ਯਾਰਾ॥੩੭॥ਅਤੁਤੇਸੁਰਾਕਿਤ੍ਰਾਯੋ॥ਚਰਿਤ੍ਰਸਮਾਪਤਮਸਤਸੁਭਮਸਤਾ॥੧੨੫॥
 ॥੩੮॥॥ਅਤੁਗਾ॥੧੨੬॥॥ਦੇਸਤਪੀਸਾਕੇਬਿਖੇਗੜੀਸਿਨਸਨੀ
 ਏਕਾਜੀਤਨਕੇਉਤਿਹਸਕਿਯੋਕੁਰਿਕਿਰਗਏਅਨੇਕ॥੧॥ਚੋਪਈ॥॥ਅਬਦੁਲਨਬੀ
 ਤਹੰਕਯਯੋ॥ਚਾਗਦਿਯੋਸਲਗਜੁਪਮਚਾਯੋ॥ਅਪਿਕਮਾਰੋਲਨਕੀਭਈ॥ਕੁਤਲਬੀ
 ਸਰਸਕਲਸੁਪਿਗਈ॥੨॥ਆਖਰਗੜੀਤਵਨਕੇਤੋਰਿਯੋ॥ਯਾਕੇਕਿਨੀਨਮੁਹਰੋਮੇਰਿਯੋ॥
 ਅਟਕਤਏਕਅਟਾਹੀਭਈ॥ਅਪਿਕਮਾਰੋਰਨਕੀਦਈ॥੩॥ਕੁਰਿਭਰਿਤੁਪਕਤਵਨ
 ਰਿਯਲਿਯਦੈ॥ਲੋਲੋਕਰਮੇਪੁਰਖਚਲਾਵੈ॥ਤਕਿਤਕਿਤਨਜਾਕੇਤਨੋਮਾਰੋ॥ਪੈਰੀਰਬਖ
 ਰਾਨਬਿਦਾਰੈ॥੪॥ਕੁਰਿਬੀਦੁਕਾਝਿਯੋ॥ਸਿਸਤਬਨਾਈ॥ਖਾਂਨਨਬੀਕੇਹਿਰਦੈਲਗਾਈ॥
 ਲਾਗਤਪਾਇਹਾਇਨਹਕੁਯੋ॥ਮਾਰਿਪਾਲਕੀਭੀਤਹਿਰਾਖਿਯੋ॥੧੨੭॥॥ਨ
 ਬੀਤੁਪਕਕੇਸਗਹਨਿਯੋਉਤੈਜੁਪਅਤਿਹੇਇ॥ਇਤਕੁਤਪਤਿਲੇਪਾਰਿਗਏਉਤੈਨਜਨ
 ਤਕੋਇ॥੫॥ਏਕੋਤੋਪਚੀਤੁਪਕਲੇਬਾਪੀਸਿਸਤਬਨਾਇ॥ਤਕੇਪਤਿਕੇਉਹਬਿਖੇਰੋ

ਰੇਰਾ ਅਧਿਕ ਸੁਖ ਯਾਏ ਏਕ ਪ੍ਰਕਰ ਸਾਥ ਬਤਾਏ ॥ ਜਬ ਤਾ ਕੀ ਤਿਨ ਦਿਸ ਦਿਚੁ ਕਾਈ ॥ ਤੁਲਾ ੪੯੯
 ਸੀ ਤਿਹ ਮਰਮ ਲਗਾਈ ॥ ੯ ॥ ਏਹ ਰਾ ॥ ॥ ਰਤਨ ਸਿੰਘ ਇਹ ਛੁਲਕੁ ਏਖ ਲਕੀ ਦਿਸ ਦਿਬ ਚ
 ਇ ॥ ਮਰਮ ਸਥਲ ਮਾਰਿਯੋ ਬਿਸਿਖ ਦੀਨੇ ਤਾਹਿ ਗਿਰਾਇ ॥ ੧੦ ॥ ॥ ਸਮਾਪਤ ਮਸਤ ਸੁਭ ਮਸਤੁ ॥
 ੧੨ ॥ ੨੪੨੭ ॥ ਅਫਜੂ ॥ ਏਹ ਰਾ ॥ ॥ ਮਾਰਵਾਹ ਕੇ ਦੇਸ ਮੇਊ ਗ੍ਰਦੰਤਾਇ
 ਕਾਵਾ ਕੇ ਪਜਗੋ ਪਾਵ ਕਮੇ ਸੀਤਲ ਸਲਲ ਸੁਭਾਵ ॥ ੧ ॥ ਚੋਪਈ ॥ ॥ ਧਰਵਾਹ ਨਤ ਕੇ
 ਧਨੁ ਮਾਰਿਯੋ ॥ ਪੁਰੀਆਇ ਪਾਲਕ ਨ ਪੁਕਾਰੇ ॥ ਅਗਨ ਤੇ ਛੁਲਕਾ ਰੇਖ ਜੋ ਕੋਚ ਪਹਿਰ ਸੁਰਮਾ ਬਿਰਾ
 ਜੇ ॥ ੨ ॥ ਏਹ ਰਾ ॥ ॥ ਬਜਿਯੋ ਜੁੜੇ ਆਦੁ ਦਿਸ ਸੁਰਾ ਭੁਯੋ ਸੁਰੰਗਾ ॥ ਪਖਰ ਚੇਨਾ ਚਤੁਰੇ ਕਾਤ ਰਭ
 ਏਕੁ ਰੰਗ ॥ ੩ ॥ ਭੁਜੰਗ ਛੰਦਾ ॥ ॥ ਮਹਾ ਬੀਰ ਗਾਜੇ ਮਹਾ ਕੋਪ ਕੋਕੀ ॥ ਤਿਸੀ ਛੇਤੁ ਛੁਤੀ ਨ ਕੋਛਿ ਪਛੇ ਕੋ
 ਬਰਛੀ ਬੰਨ ਬਜਾ ਕੇ ਵਧ ਕੀਨੇ ॥ ਕਿਤੇ ਖੇਤ ਮਾਰੇ ਕਿਤੇ ਛਾਹੁ ਦੀਨੇ ॥ ੪ ॥ ਕਿਤੇ ਖੰਗ ਖੰਗੋ ਕਿਤੇ ਖੰ
 ਮਾਰੇ ॥ ਪੁਰੇ ਪੋਰ ਬਾਜੰਤ ਮਾਰੂਨ ਗਾਰੇ ॥ ਬਾਚਿਯੋ ਬੀਰ ਏਕੋ ਨ ਬਾਜੰਤ ਬਾਜੀ ॥ ਮਹਾ ਰਾਸ ਕੋਕੀ ਮਹਾ
 ਸੈਨ ਬਾਜੀ ॥ ੫ ॥ ॥ ਜਬ ਹੀ ਭਾਜ ਸੈਨ ਸਭ ਗਯੋ ॥ ਕੋਪਤ ਬੈਰਾਜ ਕੇ ਭੁਯੋ ॥ ਸਾਮੁ ਹਥੈ ਕੋਕੀ
 ਦੁਮ ਚਾਏ ॥ ਦੇਖ ਨ ਇਦ੍ਰ ਦੇਵ ਨ ਆਯੋ ॥ ੬ ॥ ਬਿਸਨ ਦੰਤ ਮਤਿ ਹੁਸੁ ਕਕਾਈ ॥ ਉਹ ਦਿਸ ਕੋਰਾ ਜਾ
 ਹੀ ਕਾਰੀ ॥ ਸੇਪੁ ਨ ਆਪ ਲਰਬੇ ਕੋ ਪਾਏ ॥ ਉਤਤੇ ਉਗ੍ਰ ਦੰਤੁ ਪਾਏ ॥ ੭ ॥ ਏਹੂੰ ਸੈਨ ਰਾਵੇ ਉਲੋਕੀ
 ਰਨ ਕੋ ਚਲੇ ਕੋਪ ਅਤਿ ਕੋਕੀ ॥ ਪੂਰੂ ਗਾਸੁ ਲਸੈ ਬੀਚ ਮਕਾਵਤਾ ॥ ਮੂਰਾਗ ਸਿਧ ਚੇਗਾ ਵਤਾ ॥ ੮ ॥
 ॥ ਤਾਜ ਪਰੇ ਕਹੁ ਸਾਜ ਜਿਹੇ ਕਪੂ ਬਾਜ ਮਹੇ ਗਜ ਰਾਜ ਸਿੰਘ ਰੇ ॥ ਗਾਵਤ ਬੀਰ ਬਿਤਲਾ ਦਿਹੈ ਕੁਝ
 ਨਾ ਚਤੁਰਤ ਭਯਾਨ ਕਭਾਰੇ ॥ ਭੂਤ ਭੁਜੇ ਲਖ ਭੀਰ ਪਹੀ ॥ ਅਤਿ ਰਾਸ ਭਰੇ ਸੁਨ ਨਾਦ ਨ ਗਾਰੇ ॥ ਕਾਂਪਤ ਹੋਇ
 ਧਰੁ ਤਾਮੇ ਗਨ ਗੋਰ ਨ ਕੇਜ ਨ ਰੰਗ ਮਾਰੇ ॥ ੯ ॥ ਏਕ ਮਹਾ ਭਟਕੀ ਰਪ ਹੀ ਲਖ ਭੀਰ ਭੁਏ ਸੁਚਲੇ ਕੁਜ ਕੋ
 ਇਕ ਆਨ ਪਰੇ ਨਟੇਰ ਨ ਤੇ ਕਰਵ ਬਕਟਾ ਹੋਨ ਕੀ ਸਾਜਿ ਕੋ ॥ ਇਕ ਪਾਨ ਹਿਪ ਨ ਰਟੇ ਮੁਖ ਤੇ ਇਕ ਮਾਹ ਹਿਮ
 ਰ ਕੋਹੈ ਗਜ ਕੋ ॥ ਇਕ ਜੂੜ ਮਰੇ ਇਕ ਸ੍ਰਾਸ ਭੁਰੇ ਇਕ ਆਨਿ ਅਰੇ ਗਜਿ ਯਾਰ ਜਿ ਕੋ ॥ ੧੦ ॥ ਏਹ ਰਾ ॥ ਤੁਰ
 ਫਰਾਇ ਸੁਰਾ ਧਰਨ ਬਰਖ ਯੋ ਸਾਰਾ ਪਾਗਾ ਜੇ ਅਥਿਣੀ ਨਾ ਦੇਹੁ ਤੇ ਬਣੀ ਕਰੇ ਕਰਤਾਰਾ ॥ ੧੧ ॥ ਚੋਪ

੨੧॥ ॥ ਐਸੇ ਬੀਰ ਖੇਤਰ ਪ੍ਰਭੂ ॥ ਏਕ ਬੀਰ ਸਾਬਤ ਨ ਉਥ ਰਿਧੋ ॥ ਰਾਜਾ ਜੂਝੀ ਖੇਤਰ ਗਿਰਗਏ ॥ ਸੀਵ
 ਤਰਹੇ ਮਿਠਕ ਨ ਹਿਠੁਏ ॥ ੧੨॥ ਏਹ ਰਾ ॥ ॥ ਖੇਤ ਪਰੇ ਨਿਪ ਕੋ ਨਿਰਖ ਭਾਜੇ ॥ ਸੁਭਟ ਅਨੇਕਾ ਸਿਖਾ ॥
 ਭੁਨੇਰਨ ਭੂਮਿ ਮੇਰ ਹਿਧੋ ਨ ਸੁਰਾਏਕਾ ॥ ੧੩॥ **ਕਾਵਿ** ॥ ॥ ਭੁਭੇਰਾ ਸੁਰਮਾ ਪੁਕਾਰੇ ਕੈਕੈ ਮਹਾਨ ਦਰਾ
 ਨੀਰਮਾ ॥ ਭੋਰਾ ਜਾਜੀ ਯਤੇ ਸਿਧਾ ਰੋਹੈ ॥ ਕੇਤੇ ਰਥ ਦੂਟੇ ॥ ਕੇਤੇ ਸੁਰਨ ਕੇ ਸੀਸ ਫੂਟੇ ॥ ਕੇਤੇ ਹਥ ਫੂਟੇ ॥ ਕੇਤੇ ਹਥ
 ਪ੍ਰਹਾਰੇ ॥ ਕੇਤੇ ਕਰੀ ਮਾਰੇ ॥ ਕੇਤੇ ਕਰਹਿ ਬਿਦਾਰੇ ॥ ਕੇਤੇ ਸੁਪਤੇ ਨਿਵਾਰੇ ॥ ਕੇਤੇ ਪੈਰ ਲਲਤਾਰੇ ॥ ॥ ਲੋਕ ਕੇ
 ਰਾਹੇ ਕੇਤੇ ਅਸੁਹ ਉਤਾਰੇ ॥ ਕੇਤੇ ਖੜੇ ਜਿਨ ਖੜਤੇ ॥ ਅਖੰਡ ਖੜਤਾਰੇ ॥ ੧੪॥ ਆਵੈ ਯਾ ॥ ॥ ਜੇ ਰਿਸ ਭਾਸੁ
 ਬਿਲਬ ਭੇਰੁ ਏ ॥ ਮੇਰ ਉਪਾਇ ਕਰੇ ਸੁਕਰੇ ॥ ਉਨ ਸੁਰਨ ਤੇ ਨ ਹਿਏ ਕਬਾ ਚਿਯੋ ॥ ਦੁਖ ਪੈ ਛੁਤਿਯਾ ਕਿਹ ਭਾਤ ਭ
 ਰੇ ॥ ਕਿਯੋ ਨ ਹਿਏ ਹੁਬਨਾ ॥ ਇਬ ਭੇਦ ਲਕੈ ਸੰਗ ਜਾਇ ॥ ਭੀ ਫਿਰ ਜੂਝ ਕਰੇ ॥ ਫਿਰਹੈ ਕਿਧੈ ਜੀ ਤਿਯੋ ॥
 ਪਨ ਕੋ ਨ ਹਰਾਇ ॥ ਮਿਥਿਯੋ ਤਹੀ ਜਾਇ ਮਰੇ ॥ ੧੫॥ ਏਹ ਰਾ ॥ ॥ ਭਾਂਤ ਭਾਂਤ ਮਾਰੁ ਮੰਡੇ ਕੰਤ ਜੁਝਿਯੋ ॥
 ਮਾਰਿ ॥ ਸਾਜਿ ਸੈਨ ਚਤੁਰ ਗਨੀ ॥ ਚਲੁ ਹੁਤਾਰੇ ਜਾਹਿ ॥ ੧੬॥ ਆਵੈ ਯਾ ॥ ॥ ਮਾਰ ਪਰੇ ਬਿਸੀ ਭਾਰ ਪਰਾ
 ਪਰ ਸੁਰ ਸੁਭੈ ਸੁਖ ਸੁਧ ਅਨੀਕੇ ॥ ਤਾਪਰ ਕੰਤ ਸੁਨਿਯੋ ਜੁਝਿਯੋ ॥ ਦਿਨ ਰੋਨ ਬਸੈ ਜੇ ॥ ਅੰਤ ਰਿਜੀ ਕੋ ॥ ਤਾ
 ਬਿਨ ਹਾਰ ਸਿੰਗਾਰ ॥ ਅਪਾਰ ਸੁਭੈ ਸਜਨੀ ॥ ਮੁਹਿ ਲਗਤ ਫੀਕੇ ॥ ਕੇਰਿ ਪਮਾਰ ॥ ਮਿਥੈ ਪਿਯਾ ਸੰਘਾਨਤ
 ਰਾਖਾ ॥ ਨ ਕਰੈ ਸੰਗ ਪੀਕੇ ॥ ੧੭॥ ਜੇ ਰਿਮਹਾ ਦਲ ਕੇ ਰਿਕਣੀ ॥ ਭਰ ਭੂਖਨ ਅੰਗ ਸੁਰੰਗਾ ਸੁਹਾਏ ॥ ਥਾਂ
 ਪਛਿਪਾਨ ਪ੍ਰਚੰਡ ਚੜੀ ਰਥ ਦੇਵਾ ॥ ਦੇਵ ਸੁਭੈ ਬਿਰਮਾਏ ॥ ਬੀਰੀ ਚਬਾਤ ਕਛੂ ਮੁਸਕਾਤ ਸੁਮੇਤ ਨਹ
 ਰਹਿਯੋ ਉਰਝਾਏ ॥ ਅੰਗ ਦੁਕੁਲ ਫੁਬੈ ॥ ਸਿਰ ਫੂਲ ਬਿਲੋਕ ਪ੍ਰਭਾ ਦੇਵ ਨ ਥਲ ਜਾਏ ॥ ੧੮॥ ਏਹ ਰਾ ॥
 ॥ ਜੇ ਰਿਅਨੀ ਗਾਏ ॥ ਸੁਭਟ ਤਹ ਤੇ ਕਿਧੋ ਪਯਾਨਾ ॥ ਪਲਕ ਏਕ ਲਾਗੀ ਨਹੀ ਤਹਾ ਪਹੁ ਚੀਆਨਿ ॥
 ॥ ੧੯॥ ਆਵੈ ਯਾ ॥ ॥ ਮਾਵਤ ਹੀ ਅਤਿ ਜੁਪ ਕਰਿਯੋ ॥ ਤਿਨ ਬਾਜ ਕਰੀ ਰਥ ਕ੍ਰੇਡ ਨ ਕੂਟੇ ॥ ਪਾਂਸ ਪਾਂਸ
 ਲਏ ਅਰਿ ਕੇ ॥ ਤਿਨ ਸੁਰਨ ਕੇ ਸਿਰ ਕੇਤ ਕਿਟੂਟੇ ॥ ਹੇਰਿ ਰੋਕੇ ॥ ਓਆਨਿ ਅਰੇ ॥ ਇਕ ਜੂਝ ਪਰੇ ਰਨ ਪਾਨ ਮਿਥੁ
 ਟੇ ॥ ਧੀਨ ਸਮਾਨ ਛੂਟੇ ॥ ਰਿਖ ਬਨ ਸੁਭੈ ਦਲ ਬਾਦਲ ਸੇਚ ਬਿਛੂਟੇ ॥ ੨੦॥ ਏਹ ਪਈ ॥ ॥ ਮਾਵਤ ਹੀ ਜਿਹ
 ਚਿਰ ਸਿਧਾਰੇ ॥ ਏਕ ਤੀਰ ਇਕ ਸੁਰ ਸਿਧਾਰੇ ॥ ਪਖਰੇ ਕੇਤੇ ਪਦਮ ਬਿਦਾਰੇ ॥ ਕੇਟ ਕਕਰੀ ਖੇਤੀ ਮਾਰੇ ॥
 ॥ ੨੧॥ ਆਵੈ ਯਾ ॥ ॥ ਸੁਭ ਸੁਖਿ ਯਾਹ ਰਖਤ ਭਈ ॥ ਕਾਰ ਰੁਝਈ ਨ ਕੋਇ ॥ ਜੁਪ ਕਾਜ ਸੁਭ ਹੀ ਚਲੀਕ

ਲਕੌਰੋਂ ਸੋਇ ॥ ੨੧ ॥ ਜਵੈ ਯਾ ॥ ॥ ਚਾਬੁਕ ਮਾਠਿ ਤੁਰੰਗ ਪਸੀਰਨ ਕਾ ਢਕਿ ਪਾਨ ਬਡੇ ਭੁਟਾ ਪਾਏ ॥ ੪੮ ॥
ਪਾਂਸ ਨ ਪਾਸ ਲਏ ॥ ਅਰਿ ਕੋ ਤਕ ਜੀਵਤ ਹੀ ਗਹਿ ਜੇ ਲਚਲਾਏ ॥ ਚੂਰਨ ਕੀ ਨਗਦਾਗਹਿ ਕੋਇ ਕਥਾ
ਨਨੈ ਜਮ ਲੋਕ ਪਠਾਏ ॥ ਜੀਤ ਲਏ ॥ ਅਰਿਏ ਕਾ ਨੇਕ ਨਿਹਾਰ ਰਹੇ ਰਨਛਾਡਿ ਪਰਾਏ ॥ ੩ ॥ ਪਾਂ
ਸ ਨ ਪਾਸ ਲਏ ॥ ਅਰਕੋ ਤਿਕ ਕਾਢ ਕਿਰਪਾ ਨ ਕਈ ਰਿਪ ਮਾਰੇ ॥ ਕੋਤੇ ਹਨੇਰਾ ਰਜਨ ਭੁਟੇ ਭਟਕੇ ਸਨ ਤੇਰ
ਹਿਏ ਕਪਛਾਹੇ ॥ ਸੁਲਨ ਸਾਂਗਲ ਮੈਥਿਨ ਕੇ ਸੀਗ ਬਾਨ ਸੇਕਈ ਕੋਟਿ ਬਿਦਾਹੇ ॥ ਏਕ ਦਰੇ ਇਕ ਚੁ
ਝਮਰੇ ਸੁਰਲੇ ਕਬਰੀਗਨ ਸਾਥ ਬਿਹਾਰੇ ॥ ੨੯ ॥ ਚੋਪਈ ॥ ॥ ਅੰਮ੍ਰਿਤ ਅਬਲਾ ਰਨ ਕੀ ਨਾਠਾਂ
ਢੇਇ ਦੁਦਤ ਸੁਭਚੀਨੇ ॥ ਪੁਸਿ ਮੈਨੋ ਕੋਆਇ ਸਦਯੋ ॥ ਤੋਕੇ ਪੈਰਿ ਦਸੇ ਦਿਸ ਲਿਯੋ ॥ ੩੫ ॥ ਦੇਹਰਾ ॥
॥ ਚਹੂੰ ਓਹ ਪੇਰਤ ਭੁਟੇ ਸੁਭ ਸੁਰ ਹਿਸਖਾਇ ॥ ਭੁੰਤਿ ਭੁੰਤਿ ਜੁਝੁ ਭੁਟੇ ॥ ਅਪਿਕ ਹਿਰਦੈ ਕਹਿ
ਚਾਇ ॥ ੨੯ ॥ ਚੋਪਈ ॥ ॥ ਮਾਰਿ ਮਾਰਿ ਕਹਿ ਬਾਨ ਚਲਾਏ ॥ ਮਾਨਵਤੀ ਕੇ ਸਾਮੁ ਹਿਧਾਏ ॥ ਸੁ
ਬਾ ਅਬਲਾ ਸੁਭ ਸਮੁ ਸੁਭ ਚੋ ॥ ਬੀਰ ਅਨੇਕ ਮਾਰੀ ਡਾਰੇ ॥ ੨੧ ॥ ਲਗੇ ਦੇਹ ਤੇ ਬਾਨ ਨਿਕਾਰੇ ॥ ਸੁ
ਨਿਤ ਨਿਵਰੈ ਬੋਰਿਯਨ ਮਾਰੇ ॥ ਜਾਕੇ ਅੰਗ ਪਾਇ ਦ੍ਰਿੜ ਲਾਗੇ ॥ ਗਿਰਮ ਹਿਪ ਰੇਖ ਹੁਰਿ ਨਹਿ ਜਾਏ ॥
੨੫ ॥ ਭੁੰਤਿ ਭੁੰਤਿ ਸੁਭ ਸੁਭ ਟਸੀ ਪਾਰੇ ॥ ਜਿਯ ਤੇ ਬਚੇ ਰਨ ਤਿਯ ਗਾਪ ਪਾਰੇ ॥ ਇੰਦ੍ਰ ਦੰਤ ਕੋ ਪ੍ਰਿਥਮ
ਸੀਘਾ ਰਿਯੋ ॥ ਉਗੰਦ ਤੋ ਕਬਹੂ ਰਿਨਿਹਾ ਰਿਯੋ ॥ ੨੯ ॥ ਚੋਪਈ ॥ ॥ ਉਗੰਦ ਤੋ ਕੀਤ ਰਨ ਜਿਯ
ਤ ਬਿਲੋ ਕਿਯੋ ਜਾਇ ॥ ਅਤਿਰਾਨੀ ਹਰਖ ਭੁਭਈ ਗਾਜਾ ਲਯੋ ਉਠਾਇ ॥ ੩੦ ॥ ਅਹਿਲਾ ॥ ॥ ਬਾਸ਼
ਲਯੋ ਉਠਾਇ ਨਿਪਤਿ ਸੁਖ ਪਾਇ ਕੀ ॥ ਅਮਿਤ ਦਏ ਤਿਨ ਦਾਨ ਸਦਨ ਮੇ ॥ ਆਇ ਕੀ ॥ ਪਪਨੇ ਪਰਨ ਕੇ ॥
ਇਸੰਦ੍ਰ ਪਤ ਪਾਯੋ ॥ ਚੋਰਾਜ ਕਿਯੋ ਪੁਨਾਅ ਨਿਹਰਖ ਉਪਜਾਯੋ ॥ ੩੧ ॥ ਚੋਪਈ ॥ ॥ ਦੇਹਰਾ ॥
ਪਨਿਗਾਨੀ ਤੋ ਜੀਤ ਰਨ ਹਮੇ ਕੇ ਲਿਯੋ ਉਥਾਰਾ ॥ ਆਜੁ ਬਗੋਚ ਉਦਾ ਕੁਵਨ ਹੋਇ ਨ ਤੇ ਸੀਨਾਰੀ ॥ ੩
੨ ॥ ਪਨਗਾਨੀ ਤੋ ਮਾਰਿ ਮਾਰ ਮਾਰ ਸੰਦ੍ਰਪਤ ਲੀਨਾ ॥ ਰਨ ਤੇ ਲਯੋ ਉਚਾਇ ਮੁਹਿਨਯੋ ਜਨ ਮਜਨ ਦੀ
ਨਾ ॥ ੩੩ ॥ ਚੋਪਈ ॥ ॥ ਸੁਨਿਗਾਨੀ ਮੇ ਤੋ ਹਿਜਿਯਾ ਰਿਯੋ ॥ ਅਬ ਚੇਰੇ ਮੈਥੁਯੋ ਤਿਹਾਰੇ ॥ ਅਬ ਯੋ ਬ
ਸਿਯੋ ਮੇਰਾ ਮਨ ਮਾਰੀ ॥ ਤੇ ਸਮਝੈ ਰਤਿ ਯਾ ਕੋ ਉਨਹੀ ॥ ੩੪ ॥ ਚੋਪਈ ॥ ॥ ਚੋਪਈ ॥ ॥ ਚੋਪਈ ॥
ਤਿਯਾ ਚਰਿਤ੍ਰੇ ਮੰਤ੍ਰੀ ਭੁਪ ਸਿਧੈ ਦੇਇ ਕੋ ਸੇ ॥ ਆਠਾਈ ਸਵੇ ਚਰਿਤ੍ਰ ਸਮਾਪਤ ਮਸਤ ਸੁਭ ਮਸਤ ॥

42

ਇਥਾ ਭਾਗਿਕ ਰਿਥੈ ਹੈ ॥ ਤੁਮਰੇ ਭਾਗਿਕੁ ਲਾਸਿ ਰਜੈ ਹੈ ॥ ਮੇਰੇ ਗਏ ਕਹੈ ਕਹਾ ਕਰਿਓ ॥ ਉਗੇ ਮੇਰੇ ਭਾਗਿਕ ॥
ਰੀਮ ਰਿਓ ॥ ੧੩ ॥ ਏਹ ਰਾਗ ॥ ਜੇਹੇ ਮੇਰੇ ਲਾਗਿ ਕਹੂ ਤੁਮਰੀ ਲਗਨ ਬਨਾਇ ॥ ਤੇ ਮੇਰੇ ਲੈ ਜਾਇਓ
ਆਜੁ ਨਿਸਕੋ ਆਇ ॥ ੧੪ ॥ ॥ ਰੰਗ ਵਤੀ ਇਹੁ ਬਾਂਤਿ ਜੇ ਸੁਨਿ ਪਾਯੋ ॥ ਸਕਲ ਪੁਰਖ ਕੋ
ਤੇ ਸਤ ਆਪੁ ਬਨਾਇਓ ॥ ਲੋਕੋ ਬਾਜਾ ਅਰੁ ਤਬੈ ਤਹ ਕੋ ਚਲੀ ॥ ਹੋਲੀ ਨਿਸਕਲ ਸੁਬੇ ਸਸਖੀ ਬੀਸਕ
ਕਭਲੀ ॥ ੧੫ ॥ ਏਹ ਪਈ ॥ ॥ ਚਲੀ ਸਖੀ ਆਵਤ ਤਹੁ ਚਲੀ ॥ ਜਹ ਕਹੂ ਸੁਪਿ ਮਿਰਜਾ ਕੀ ਲਈ ॥ ਸ
ਖੀ ਸਹਤ ਚਲਿ ਸੀਸ ਤੁਕਯੋ ॥ ਤੇ ਹਿਸਾਰ ਬਾਂਬੇ ਗਬੁ ਲਾਯੋ ॥ ੧੬ ॥ ॥ ਮਿਰਜਾ ਸੁਨਤ ਬਾਤ ਚਲਿ ਪਯੋ ॥
ਪਲਕਨ ਭਈ ਗਾਂਵ ਤਿਹ ਆਯੋ ॥ ਯਹਿ ਸੁਪਨ ਬੈਸਾ ਰਿਬਾਂ ਪਈ ॥ ਤੁਰਤ ਏਕਤ ਹਸਖੀ ਪਠਾਈ ॥ ੧੭
॥ ॥ ਸੁਨਹੁ ਮਿਤ੍ਰ ਬਿਨੁ ਮਿਸਭਈ ਹਿਯ ਨ ਪਹੁ ਚਿਯੋ ਆਇ ॥ ਜੇਨ ਕੋਊ ਸੋਪਿ ਪਛਾਨਿ ਕੋ ਤਿ
ਨ ਪਤਿ ਕਹੈ ਨ ਜਾਇ ॥ ੧੮ ॥ ॥ ਬਹੁ ਰਿਸਖੀ ਰਿਹਾ ਆਨਿ ਜਤ ਯੋ ॥ ਬੈਠ ਬਾਗੇ ਮੇਰੇ ਦਸ
ਬਿਤਾਯੋ ॥ ਸੁਰਜ ਛਪਿਯੋ ਰੋਨ ਜਬ ਭਈ ॥ ਬਾਟ ਗਾਂਵਤ ਕੋ ਕੀ ਲਈ ॥ ੧੯ ॥ ਰੋਨ ਭਈ ਤਕੇਤ ਬਗ
ਯੋ ॥ ਸੁਰਤ ਬਾਜ ਪਿਸਟ ਤਿਹੁ ਭਯੋ ॥ ਹਰਿ ਤਕੇ ਦੇਸ ਰਿਸਿ ਪਾਰਿਯੋ ॥ ਜੇ ਪਹੁ ਚਿਯੋ ਤਕੇ ਸਗਮਾਇਯੋ ॥
੨੦ ॥ ਰੋਨ ਸਕਲ ਤਕੇ ਲੋਗ ਯੋ ॥ ਉਤਰਤ ਚਰੇ ਦੇਵ ਸਕੇ ਭਯੋ ॥ ਬੇਸੁਕ ਮਾਰਾ ਪਿਕਤ ਨਹਾਇਯੋ ॥
ਐਰਸਾ ਰਿਬਾਂ ਸਾਥ ਬਿਹਾਰਿਯੋ ॥ ੨੧ ॥ ਸਮਤ ਭਯੋ ਤਹ ਕਹੂ ਮੈ ਗਯੋ ॥ ਤਬ ਲੈ ਸਭ ਸਮਪ ਨਿਸੁ
ਨਿਲਯੋ ॥ ਚਰੇ ਤੇ ਸਭ ਸੁਰ ਰਿਸਾਇ ॥ ਬਾਂਧੇ ਗੋਲੁ ਤਹ ਕਹ ਪਾਇ ॥ ੨੨ ॥ ਤਬ ਸਾਹ ਬਾਂਧੇ ਗਯੋ ॥
ਨਿਹਾਰਾ ॥ ਰੋਤੇ ਚਰੇ ਚਰਾ ਅਸਵਾਰਾ ॥ ਸੀਰਾ ਛਾਈ ਦੇਊ ਤਾਹਿ ਨਿਹਾਰੇ ॥ ਕਰੁਣਾ ਬਹੇ ਨੈਨ ਕਜਗਾਰੇ ॥
੨੩ ॥ ਜੇਹੇ ਮੇਰੇ ਪਤਿ ਇਨੈ ਨਿਹਾਰੇ ॥ ਦੁਹੁ ਬਾਨ ਦੁਹੁ ਅਲੋਹ ਰਿਓ ॥ ਤਾਤੇ ਕਹੂ ਜਤਨ ਅਬ ਕੀਜੈ ॥
ਜਾ ਤੇਰਾ ਖਿਭਾਇ ਖਨ ਲੀਜੈ ॥ ੨੪ ॥ ॥ ਸੇਵਤ ਹੋਤੇ ਨ ਮੀਤ ਜਗਾਯੋ ॥ ਜਾਂਤੁ ਭਈ ਤਰਕਸ ਅਟਕਾਯੋ ॥
ਐਰਸਾ ਸਲੈ ਕਹੂ ਦੁਹਾਯੋ ॥ ਬੇਜੇ ਹੋਤੇ ਸੁਜਾਤ ਨ ਪਾਯੋ ॥ ੨੫ ॥ ਤਬ ਲੈ ਆਇ ਸੁਰ ਸਭ ਗਏ ॥ ਮਾਰੇ ਮ
ਰ ਪੁਕਾਰਤ ਭਏ ॥ ਤਬ ਮਿਰਜਾ ਜੇਨ ਉਘਾਰੇ ॥ ਕਹਾ ਭਏ ਹਥਿ ਆਗਮਾਰੇ ॥ ੨੬ ॥ ਬੇਝੀ ਗਾਂਤੁ ਕਹਯੋ
ਕਿਯਾ ਕਰਿਯੋ ॥ ਤਰਕਸਟ ਗਜਾਂਤੁ ਮੇਰਾ ਰਿਯੋ ॥ ਪਹੁ ਚੇ ਆਨਿ ਪਖ ਰਿਯਾ ਭਾਰੇ ॥ ਕਹਾ ਪਰੇ ਤੇ ਸਸਤ ਹਮ
ਰੇ ॥ ੨੭ ॥ ਸਸਤ ਨ ਬਿਨ ਕਹੈ ਕਿਹ ਮਾਰੈ ॥ ਕਹੁ ਨਹੀ ਕਿਯਾ ਮੰਤ੍ਰ ਬਿਚਾਰੇ ॥ ਸਾਖੀ ਕੋਊ ਸੀਗੇ ਮੇਲਾਹੀ ॥

ਹੀ। ਗਰਿਤਾ ਅਪਿਕ ਵਿਧੇ ਚਿਤਮਾਈ॥ ੨੮॥ ਰੇਡਿਗਿਯੋ ਆਪੁ ਪਨਹਿ ਪਾਏ॥ ਭਬਲਗਾਘੇ ਰਿਵ
 ਬਹਿਯਾ ਆਏ॥ ਡਿਯਕੇ ਬਾਜਪਿ ਸਟਪ ਰਿਤਾ ਰਿਯੋ॥ ਨਰਾਧਾ ਆਪਨੇ ਰਿਸਿ ਪਾਰਿਯੋ॥ ੨੯॥ ਬਿਨੁ
 ਆਪੁ ਪਭਯੋ ਚਾਲਿਯੋ ਨਿਹਾਰਿਯੋ॥ ਨਿਰਭੇਧੇ ਸਭਤ੍ਵੰਨ ਬਿਚਾਰਿਯੋ॥ ਇਨਦੁਹੰ ਅਨਕੇ ਜਾਨਨਦੇ
 ਖੇ॥ ਯਾਕੋ ਆਜੁ ਮਾਧਯੀ ਲੇਯੋ॥ ੩੦॥ ਕੋਊ ਪਕਰੇ ਮੇਹ ਬੀਯੋ॥ ਕਿਨੁ ਕਾਢਕ ਰਿਧੰਗ ਨ ਚਯੋ॥
 ਕਿਨੁ ਮਾਧਯਾਨ ਨ ਕੀਕਰੀ॥ ਪਾਗ ਉਤਰੀ ਮਰਜਾ ਕੀ ਪਈ॥ ੩੧॥ ਪਾਗ ਉਤਰਤਾ ਕੀ ਜਬ ਗਈ॥
 ਮੁੰਡੀ ਹੋਤ ਨਗਾਤਿ ਹਭਈ॥ ਸੁੰਦਰ ਅਪਿਕ ਕੇ ਸਤਿ ਹਛੁਟੇ॥ ਜਬ ਯੀ ਸੁਰਜੁ ਪਕਹ ਜੂਟੇ॥ ੩੨॥
 ਸੀ ਬਿਸਖ ਕਸਤਾ ਹਿ ਪਰਹਾਰਿਯੋ॥ ਕਿਨੁ ਪ੍ਰਭੂ ਗਯਾ ਢਿਭਿਹ ਮਾਰਯੋ॥ ਕਿਨੁ ਵਾਰਗਾਰ ਜ
 ਕੇ ਕੀਨੇ॥ ਖੇਤ ਮਾਰ ਮਿਰਜਾ ਕੇ ਲੋਯੋ॥ ੩੩॥ ਪ੍ਰਥਮ ਨਾਮ ਮਿਰਜਾ ਕੇ ਕਰਿਯੋ॥ ਬਹੁ ਰਿਜਾ ਇਸਾ ਰਿ
 ਬਹਿ ਪਰਿਯੋ॥ ਬੈਠੇ ਰਿਸੀ ਬਿਰਛ ਤਰਾਈ॥ ਜਹ ਤਿਹ ਦੁਹੰ ਅਨਕੇ ਨ ਬਿਤਾਈ॥ ੩੪॥
 ॥ ਕਮਕ੍ਰਾਤ ਕੇ ਕੀਰਤ ਜਮ ਪਰਲਈ ਨਿਕਾਰਾ॥ ਕੋਯੋ ਪਯੋ ਨੀ ਮੀਤ ਪਹਿਉ ਦਰਕਟਾ ਹੀ ਮਾਰਾ॥
 ੩੫॥ ਚੋਪਈ॥ ॥ ਪ੍ਰਥਮ ਮੀਤ ਤਹ ਤੇ ਨਿਕਰਾਯੋ॥ ਬਹੁ ਬਿਰਛ ਤਰਾਯੋ ਨਿਸੁ ਵਯੋ॥ ਬ੍ਰਾਤਨੇ
 ਹਬਹੁ ਰਿਭਖ ਕਿਯੋ॥ ਸਸਤ੍ਵੰਗ ਜਾਂਤੁ ਪਰਿਦਯੋ॥ ੩੬॥ ਪ੍ਰਥਮੇ ਰੂਪ ਹੇਰਿ ਡਿਭਿ ਬਿਗਾਸੀ॥ ਨਿ
 ਜੁਪਤਿ ਕੇ ਤੇ ਕੇ ਲੋ ਨਿਕਾਸੀ॥ ਬ੍ਰਾਤਨੇ ਹੇਰਿ ਮੇਹ ਮਨ ਆਯੋ॥ ਨਿਜੁ ਪ੍ਰੀਤ ਮਕੇ ਨ ਸਕਰਾਯੋ॥ ੩੭॥ ਵ
 ਹੰਡਿ ਯਪੀ ਰਪਿਯਾ ਕੇ ਬਗੀ॥ ਆਪੁ ਮਾਰਕਟਾ ਹੀ ਮਰੀ॥ ਜੋ ਡਿਯ ਚਰਿਤ੍ਰ ਚਹੈ ਸੁਖ ਨ ਵੈ॥ ਦੇਵ ਅ
 ਦੇਵ ਭੇਵ ਨ ਪਵੈ॥ ੩੮॥ ਦੇਹਰਾ॥ ॥ ਪ੍ਰਥਮ ਤਹ ਤੇ ਕਾਢਿ ਕੇ ਪੁਨਿ ਨਿਜ ਮੀਤ ਯਾਇ॥ ਪੁਨਿ ਜਮ
 ਪਹਿਉ ਰਿਯੋ ਨਿਮੰਗੀ॥ ਬ੍ਰਾਤ ਮੇਹ ਕੇ ਲਾਇ॥ ੩੯॥ ਬ੍ਰਾਤ ਭਵਿਖ ਭਵਨੇ ਮੇਸੁ ਨੀਯਤ ਸਦਾ ਬਨਾਇ॥ ਚ
 ਤਰਿ ਚਰਿਤ੍ਰ ਨੇ ਕੇ ਸਦਾ ਭੇਵ ਨ ਪਾਯੋ ਜਾਇ॥ ੪੦॥
 ॥ ਮੈ ਉਨਤੀ ਸਦੇ ਚਰਿਤ੍ਰ ਸਮਾਪਤ ਮਸਰਨੁ ਭਾਮ ਸਤੁ॥ ੧੨੯॥ ੨੫੬੧॥
 ॥ ਸੁਮਤ ਕੁ ਅਰਾ ਨੀਇ ਕਸੁ ਸੀ॥ ਬੇਦ ਪੁਰਾਨ ਬਿਖੈ ਅਤਿ ਗੁ
 ਨੀ॥ ਸਿਵ ਕੀ ਅਪਿਕ ਉਪਾਸ ਕਰੈ॥ ਹਰਿ ਹਰਿ ਸਦਾ ਬਕਤੁ ਤੇ ਕਰੈ॥ ੧॥ ਬਿਸਨ ਸਿਖ ਰਾਜ
 ਜੁਰੈ ਯੀ॥ ਹਰਿ ਹਰਿ ਸਦਾ ਬਕਤੁ ਤੇ ਕਰਈ॥ ਸਿਵ ਕੋ ਨੈਕ ਨ ਮਨ ਮੋਢਿ ਯਾਵੈ॥ ਸਦਾ ਕਿਰਸਨ

ਕੇਗੀਤਨਗਦੈ॥ ੨॥ ਰਾਸੀਸੋਇਹਕੁੰਤਿਉਚਾਰੈ॥ ਤੇਸਿਵਸਿਵਕਹੈਕੋਬਿਚਾਰੈ॥ ਚਮਤਕਾਰਯਾ ੪੯
 ਮੇਕਛੁਨਾਹੀਯੈਆਵਤਮੇਰੇਮਨਮਾਹੀ॥ ੩॥ ਚਮਤਕਾਰਸਿਵਤੁਮੇਬਤਾਉ॥ ਤੇਤੁਮੇਕੋਇ
 ਹਮਾਰਗਿਲਾਉ॥ ਤੇਸਿਵਕੋਕਛੁਰਤਿਨਜੋਯੋਧਨਪਸਾਦਿਤੇਭਯੋਦਿਵੇਨੇ॥ ੪॥
 ੫॥ ਅਪ੍ਰਥਮਤ੍ਰਿਪੁਰੋਕਯਾਇਤ੍ਰਿਪੁਰਾਰਿਕਯੋਯੋ॥ ਰੀਗਜਰਨਮੇਧਾਰਿਰੀਗਪਰਨਾਮੁ
 ਹਾਯੋਜਟਾਜੂਦਕੋਧਾਰਿਜਟੀਨਾਮਸਦੇਸੋਯੋ॥ ਖਗਮਿਗਜੇਛੁਕੁਜੀਗਅਸੁਰਸੁਰਨਗਮਨ
 ਮੋਯੋ॥ ਕਹੀਪਰਬਤੀਨਾਰਿਪਰਬਤੀਸ੍ਰਗਸਭਜਾਨੈ॥ ਕਹਾਮੂੜਤੈਰਾਵਭੇਦਤੋਕੋਪਹਿਚਾ
 ਨੈ॥ ੬॥ ਵੇਹਰਾ॥ ੭॥ ਚਮਤਕਾਰਤੇਕੋਤੁਰਤਪਥਮੇਦੇਉਦੇਖਾਇ॥ ਬਹੁਰਿਸਿਖਯਸਿਵਕੋ
 ਕਰਿਯੋਯਾਮਾਰਗਿਮੇਲਾਇ॥ ੮॥ ੯॥ ਸੇਇਗਯੋਤਬਪਤਹਿਨਿਗਯੋ॥ ਤੁਰਤੁ
 ਖਟੁਤੇਪਕਰਪਛਾਰਿਯੋ॥ ਸਿਵਸਿਵਸਿਵਆਪਨਤਬਕੀਨੋ॥ ਕਛੁਰਾਵਯਭਿਭੇਦਨਚੀਨੋ॥
 ੧੦॥ ਕਿਨਪੈਕੋਮੋਕੋਪਰਕਾਯੋ॥ ਰਾਨੀਮੇਯਹਿਕਛੁਨਪਯੋ॥ ਸਕਲਬਿਰਥਤੁਮਹਮੇਸਨਾਵੇ॥
 ਹਮਰੇਚਿਤੋਕੋਤਾਪਮਿਟਾਵੇ॥ ੧੧॥ ਕਛੁਨਰੁੰਦਤੁਮਬਚਨਉਚਾਰੈ॥ ਉਪਰਸਿਵਕੋਪਿਯੋਤਿਹ
 ਰੇ॥ ਚਮਤਕਾਰਯਹੈਤੁਮੇਦਿਖਾਯੋ॥ ਪਰਕਖਦਤੇਭੂਮਾਗਿਰਾਯੋ॥ ੧੨॥ ਸੁਨਤਬਚਨਮੂਰਖਅ
 ਤਿਤੁਰਿਯੋ॥ ਤੁਗਤਿਯਕੋਪਾਇਨਉਤਿਪਰਿਯੋ॥ ਬਿਸਨਜਾਪਅਬਿਤੇਮੋਤਿਯਾਗਿਯੋ॥ ਸਿ
 ਵਜੁਕੋਪਾਇਨਸੇਲਾਗਿਯੋ॥ ੧੩॥ ਚਮਤਕਾਰਸਿਵਮੇਹਿਦਿਖਾਰਿਯੋ॥ ਤਾਤੇਚਰਨਾਪ
 ਨੇਡਾਗਿਯੋ॥ ਅਬਿਚੇਰੇਤੋਕੋਮੇਭਯੋ॥ ਬਿਸਨਜਾਪਤਬਤੇਤਜਿਦਯੋ॥ ੧੪॥ ਵੇਹਰਾ॥ ੧੫॥
 ਰਕਾਪਰਤੇਰਾਨਿਯਹਿਸੇਤਨਿਪਤੋਕੋਡਾਰਿ॥ ਸਿਖਤੁਰਤਸਿਵਕੋਕਿਯੋ॥ ਮੇਸੇਚਰਿਤ੍ਰਸੁਪ
 ਰਾ॥ ੧੬॥ ੧੭॥ ੧੮॥ ੧੯॥ ੨੦॥ ੨੧॥ ੨੨॥ ੨੩॥ ੨੪॥ ੨੫॥ ੨੬॥ ੨੭॥ ੨੮॥ ੨੯॥ ੩੦॥
 ਚਰਿਤ੍ਰਸਮਾਪਤਮਸਤਜੁਤਮਸਤੁ॥ ੧੩੦॥ ੨੫੦੩॥
 ਪਰਬਤਤੇਸਰਜਾਇਕਭੋਰੇ॥ ਚੰਦਬੀਸਚੰਦੇਤੁਜਿਯੋਰੇ॥ ਭਾਗਮਤਤਾਕੀਬਰਨਰੀ॥ ਚੰਦ
 ਲਈਜਾਤੇਉਜਿਯਾਹੀ॥ ੧੧॥ ਵੇਹਰਾ॥ ੧੨॥ ਸੁਨਾਪਾਮਤੋਕੋਬਰੇਧੁਜਾਹੀਫਹਰਾਇ॥ ਸਾਚ
 ਸੁਰਗੋਜੇਜਾਨਿਯੋਧੈਲਰਲਖਿਯੋਨਜਾਇ॥ ੨॥ ਚੰਦਪਈ॥ ੩॥ ਵੇਬਿੰਦਤਰਾਨਿਯਹਿ

ਨਿਯਮਿਯੋ ਜਨਕੁ ਰੂਪ ਕੀ ਰਾਸਾ ਬਿਚਾਰਿਯੋ ॥ ਪਠੈ ਸਹਿਚਰੀ ਬੋਲੁ ਮੁਖੀ ਨਿਕਾ ਮਕੇਲਤਾ ਮੇ ॥
 ਤਿਕੀਨੋ ॥ ੩ ॥ ਬੀਰ ਦੇਵ ਰਾਜਾ ਸੁਨਿ ਪਾਵਾ ॥ ਕਉ ਜਾਹਮਾਰੇ ਆਵਾ ॥ ਅਧਿਕ ਕੋ ਪਨਿਰਪਖ
 ਰੂਗ ਉਚਾਯੋ ॥ ਪਲਕਨ ਬੀਤੀ ਤਹ ਚਲਿਆਯੋ ॥ ੪ ॥ ਬਾਗਵਤੀ ਜਬ ਨਿਪਲਖਿ ਲੀਨੋ ॥
 ਤਾਹਿ ਚੜ੍ਹਾਇ ਮਹਲ ਪਰਦੀਨੋ ॥ ਵਰਿਆਗੋ ਨਿਜ ਪਤਿ ਕੋ ਲਿਖੋ ॥ ਬਹੁਤ ਪ੍ਰਕਾਸ ਮਾਗ ਮਥਿ
 ਯੋ ॥ ੫ ॥ ॥ ੬ ॥ ॥ ੭ ॥ ॥ ੮ ॥ ॥ ੯ ॥ ॥ ੧੦ ॥ ॥ ੧੧ ॥ ॥ ੧੨ ॥ ॥ ੧੩ ॥ ॥ ੧੪ ॥ ॥ ੧੫ ॥ ॥ ੧੬ ॥ ॥ ੧੭ ॥ ॥ ੧੮ ॥ ॥ ੧੯ ॥ ॥ ੨੦ ॥ ॥ ੨੧ ॥ ॥ ੨੨ ॥ ॥ ੨੩ ॥ ॥ ੨੪ ॥ ॥ ੨੫ ॥ ॥ ੨੬ ॥ ॥ ੨੭ ॥ ॥ ੨੮ ॥ ॥ ੨੯ ॥ ॥ ੩੦ ॥ ॥ ੩੧ ॥ ॥ ੩੨ ॥ ॥ ੩੩ ॥ ॥ ੩੪ ॥ ॥ ੩੫ ॥ ॥ ੩੬ ॥ ॥ ੩੭ ॥ ॥ ੩੮ ॥ ॥ ੩੯ ॥ ॥ ੪੦ ॥ ॥ ੪੧ ॥ ॥ ੪੨ ॥ ॥ ੪੩ ॥ ॥ ੪੪ ॥ ॥ ੪੫ ॥ ॥ ੪੬ ॥ ॥ ੪੭ ॥ ॥ ੪੮ ॥ ॥ ੪੯ ॥ ॥ ੫੦ ॥ ॥ ੫੧ ॥ ॥ ੫੨ ॥ ॥ ੫੩ ॥ ॥ ੫੪ ॥ ॥ ੫੫ ॥ ॥ ੫੬ ॥ ॥ ੫੭ ॥ ॥ ੫੮ ॥ ॥ ੫੯ ॥ ॥ ੬੦ ॥ ॥ ੬੧ ॥ ॥ ੬੨ ॥ ॥ ੬੩ ॥ ॥ ੬੪ ॥ ॥ ੬੫ ॥ ॥ ੬੬ ॥ ॥ ੬੭ ॥ ॥ ੬੮ ॥ ॥ ੬੯ ॥ ॥ ੭੦ ॥ ॥ ੭੧ ॥ ॥ ੭੨ ॥ ॥ ੭੩ ॥ ॥ ੭੪ ॥ ॥ ੭੫ ॥ ॥ ੭੬ ॥ ॥ ੭੭ ॥ ॥ ੭੮ ॥ ॥ ੭੯ ॥ ॥ ੮੦ ॥ ॥ ੮੧ ॥ ॥ ੮੨ ॥ ॥ ੮੩ ॥ ॥ ੮੪ ॥ ॥ ੮੫ ॥ ॥ ੮੬ ॥ ॥ ੮੭ ॥ ॥ ੮੮ ॥ ॥ ੮੯ ॥ ॥ ੯੦ ॥ ॥ ੯੧ ॥ ॥ ੯੨ ॥ ॥ ੯੩ ॥ ॥ ੯੪ ॥ ॥ ੯੫ ॥ ॥ ੯੬ ॥ ॥ ੯੭ ॥ ॥ ੯੮ ॥ ॥ ੯੯ ॥ ॥ ੧੦੦ ॥ ॥

ਮੰਤ੍ਰੀ ਰੂਪ ਸੀਧਾ ਦੇ ਇਕੋ ਸੀ ਇਕਤੀਹ ਚਰਿਤ੍ਰ ਸਮਾਪਤ ਮਸਤ ਸੁਭ ਮਸਤੁ ॥ ੧੩੬ ॥

ਸੁਘਰ ਕੁ ਅਰਤਾ ਕੀ ਬਰਨਾਹੀ ॥ ਜਨ ਕੁ ਜਗਤ ਕੀ ਜੋਤਿ ਸਵਾਹੀ ॥ ੧ ॥ ਗਰਬੀਹਾ ਇਕੁ ਵਰਤਿਹ
ਲਹਯੋ ਭਾਕੀ ॥ ਮੇਨ ਦੇਹ ਕੇ ਦਹਯੋ ॥ ਅਮਿਤ ਰੂਪ ਤੋ ਕੇਲਖ ਅਟਕੀ ॥ ਬਿਸਰਿ ਗਈ ਸ
ਭੁਹੀ ਸੁਘਘਟਕੀ ॥ ੨ ॥ ॥ ਪਠੈ ਸਹਚਰੀ ਭਾਹਿਲੀ ਨੇ ਸਦਨ ਬੁਲਾਇ ਕੀ ॥ ਅਧਿਕ
ਹਿਰਦੈ ਹਰਖਾਇ ਕਾ ਮਕੇਲ ਤੁਸੀ ਕਿਯੋ ॥ ੩ ॥ ਦੇਹ ਭਾ ॥ ॥ ਭਾਂਤ ਭਾਂਤ ਆਸਨ ਕਰੈ ਚੁਬਨ ਕਰੈ
ਬਨਾਇ ॥ ਚਿਮਟਿ ਚਿਮਟਿ ਤੋ ਸੇਰ ਮੋਢਿ ਨ ਕਨਛੇ ਰਿਯੋ ਜਾਇ ॥ ੪ ॥ ਚੋਪਈ ॥ ॥ ਮੀਤ ਅ
ਪਿਗ ਚਿਤਤੀ ਤਰਿਤੁ ਯੋ ॥ ਰਾਜ ਕੋ ਮਨ ਤੋ ਬਿਸਰ ਯੋ ॥ ਮਨ ਬਚਕੁ ਮਰਾਹੀ ਕੀਭਈ ॥ ਪਰਤਿ
ਯਤੇ ਨਿਜ ਤ੍ਰਿਖੁ ਭ੍ਰੇਗਈ ॥ ੫ ॥ ਨਿਸਾ ਦਿਨ ਹੋਧਾ ਮਤਿ ਹਪਰੀ ॥ ਜਨ ਤਿਹ ਜੀਤ ਸੁਨੀ ਬਰਬਰੀ ॥
ਰਾਜ ਕੇ ਤ੍ਰਿਖ ਨਿਕਟਿ ਨ ਆਵੈ ॥ ਤੁਕੇ ਸੰਗ ਅਤਿ ਕੇਲ ਕਮਾਵੈ ॥ ੬ ॥ ਚੁਬਨ ਮੋਰ ਅਭਿਗਨ
ਦੇਈ ॥ ਭਾਂਤ ਭਾਂਤ ਕੇ ਆਸਨ ਲੇਈ ॥ ਹਰਖ ਠਾਨ ਤ੍ਰਿਖ ਕੇਲ ਕਮਾਵੈ ॥ ਕਾਮਰੀ ਤਕੀ ਪੀਤ ਜ
ਤਾਵੈ ॥ ੭ ॥ ਕਿਨੀਰਾ ਵੇਸੈ ਤੇ ਦਜਤਾ ਵਾਹੈ ॥ ਕੋਊ ਜਾਗਤਿ ਹਰੇ ਆਵਾ ॥ ਰਾਜਾ ਤਵ ਤ੍ਰਿਖ ਦਯੋ ਭੁ
ਲਾਈ ॥ ਜਾਹ ਸਾਥ ਅਤਿ ਪੀਤ ਲਗਾਈ ॥ ੮ ॥ ॥ ਭੈ ਮੰਤ੍ਰ ਨ ਕੇ ਬਸਿਤੁ ਏਛੋ ਗੀ ਸ
ਕਲਸਯ ਨਾਉ ਤਰਾਨੀ ਇਕ ਜਾਹੈ ਸੇਰ ਮਤਰ ਹੈਰ ਚਮਨਾ ॥ ੯ ॥ ॥ ਸਕਲ ਕਥਾ
ਸਵਨ ਨਿਪਕਰੀ ॥ ਕਾਛੁ ਕ੍ਰਿਪਾਨ ਤਾਥੇ ਮੇਧਰੀ ॥ ਰਾਜਾ ਹਿਰਾਨੀ ਕਿਅਾਇ ॥ ਰਖਵਾਰੇ ਚਹੁ
ਚਿਰ ਬੈਠਾਇ ॥ ੧੦ ॥ ਸਖੀ ਏਕ ਲਖ ਭੇਦ ਸੁਪਾਯੋ ॥ ਸੁਘਰ ਕੁ ਅਰਕੇ ਜਾਇ ਜਤਾਯੋ ॥ ਪੈਦੀ
ਕਰਾ ਮੀਤ ਸੇਪਿਯਾਰੀ ॥ ਤੇ ਪਰਕਰੀ ਰਾਵਰਖ ਵਾਹੀ ॥ ੧੧ ॥ ਤਾਤੇ ਜਤਨ ਕਛੁ ਅਭਿਕੀਜੋ
ਪਾਨ ਰਾਖ ਪੀਤ ਮਕੇਲੀਜੋ ॥ ਜੇਯਹ ਰਾਥਾ ਵਕੇ ਮੇਹੈ ॥ ਤੇ ਹਸਹਤ ਜਮ ਪਾਮ ਪਠੈਹੈ ॥ ੧੨ ॥
॥ ਬਹੁਤ ਦੇਗ ਅਰਦੇਗ ਚੇਗਾਨੀ ਲਏ ਮੰਗਾਇ ॥ ਦੁਘਧਰੁ ਰਪਾਵ ਕਥਿਖੇ ਸ
ਭੁਹੀ ਦੇ ਚਰ੍ਹਾਇ ॥ ੧੩ ॥ ਚੋਪਈ ॥ ॥ ਇਕ ਦੇਗ ਮੇਤਾ ਹਿਬੈਠਾ ਰਿਯੋ ॥ ਤਾਪਰ ਏਕ ਤਵ
ਕੇਤੁ ਰਿਯੋ ॥ ਮਖਨੀ ਲੇਯੋ ਇਯਾਤਿ ਹਕ ਰਿਯੋ ॥ ਤਪਤ ਮਿਟਾਇ ਤਵਨ ਪਰਿਧ ਰਿਯੋ ॥ ੧੪ ॥

ਦੇਹਰਾ ॥ १३ ॥ ਵਾਸੁ ਜੁ ਕੈ ਤਾ ਸੁ ਪੈ ਘੋ ਆਪ ਰਿਥਿ ਬਨਾਇ ॥ ਲੀਪਿ ਮੁਤ ਕਾ ਸੇ ਲਯੋ ਦੀਨੀਅ
 ਗਨ ਜਗਾਇ ॥ १४ ॥ ਖੀਰ ਭੁਰੀ ਜਗ ਦੇ ਗਥੀ ਤਹੀ ਪਹੀ ਲੋ ਸੋਇ ॥ ਵੁਘ ਪਛੇ ਨ ਸੋ ਜਾਨੀਐ ਜਗ
 ਨਚੀ ਨੈ ਕੋਇ ॥ ੧੫ ॥ ਚਿੰ ॥ ੧੬ ॥ ॥ ਵਰਿਆ ਵਤਰਾ ਜਾਗੋ ਲੋਨੋ ॥ ਧੁੰਤਿ ਭੁੰਤਿ ਸੋ ਆਦੁ ਕੁ
 ਨਾ ॥ ਨਏ ਮਯਲ ਜੇਹ ਮੇ ਸਵਾਰੋ ॥ ਤੇਤੁ ਮਰਾਇ ਦਿਸਦਿ ਨਹਿ ਭੁਗੋ ॥ ੧੭ ॥ ਚਿੰ ॥ ੧੮ ॥ ॥ ਵਰਿ
 ਆਗੋ ਪਤਿ ਕੋ ਲਿਯੋ ਰਹੀ ਚਰਨ ਸੋ ਲਾਗਾ ॥ ਬਹੁਤ ਦਿਨ ਨ ਆਏ ਨਿਪਤਿ ਧਨ ਹਮਾਰੇ ਭਾਗਾ ॥ ੧
 ੯ ॥ ਚਿੰ ਪਈ ॥ ੨੦ ॥ ਜੋ ਚਿਤ ਚਿਤ ਰਵੁ ਜੁ ਆਯੋ ॥ ਸੋ ਆਗੋ ਰਿਯ ਭਾਖ ਸੁਨਾਯੋ ॥ ਮੇ ਸਭ ਸਦਨ
 ਦਿਸਦਿ ਮੈ ਕੋ ਪੈ ॥ ਜਗ ਪਕਰ ਜਮ ਧਾਮ ਪਛੇ ਹੋ ॥ ੨੧ ॥ ਸਕਲ ਸਦਨ ਫਿਰ ਨਿਪਤਿ ਦਿਖਾਏ ॥
 ਰਹਿਯੋ ਬਿਥੋ ਕੋ ਚਰਨ ਬਿਪਾਇ ॥ ਜਗ ਦੇ ਗਮ ਹਿਜਰ ਹਿਤੁ ॥ ਬਿਯੋ ॥ ਤਹੀ ਆਨਿ ਪਤ ਕੋ ਬੈ
 ਠਾ ਰਿਯੋ ॥ ੨੨ ॥ ਜਬ ਰਾਜਾ ਆਵਤ ਸੁਨਿ ਪਾਏ ॥ ਮੇ ਦੁਖ ਯੋ ਮਨ ਸੋ ਕਮਿ ਆਏ ॥ ਯਹਿ ਸਭ ਖ
 ਨ ਪਕਵਾਏ ਤਬ ਹੀ ॥ ਭੇਰਤ ਸੁਨੇ ਪਿਯ ਰੇ ਜਬ ਹੀ ॥ ੨੩ ॥ ਤਵ ਨ ਦੇਗੋ ਕੋ ਰੂਪ ਨੁਤਾਰਿਯੋ ॥ ਪ੍ਰਥ
 ਮ ਦੂਪਿ ਯਾਹੋ ਕੋ ਪਿਯਾ ਰਿਯੋ ॥ ਬਹੁ ਰਬਾਟ ਲੋਗ ਨ ਕੋ ਦੀਨੋ ॥ ਮੂਰਖ ਰਾਵ ਭੋ ਦਨਹਿ ਚੀਨੋ ॥
 ੨੪ ॥ ਏਕ ਦੇਗ ਅਤਿ ਥਨ ਪਠਾਈ ॥ ਦੂਜੀ ਬੈਰਾਗਨ ਕੇ ਦਯਾਈ ॥ ਤੀਜੀ ਦੇਗ ਸੀਲਿਯਾ ਸਨਰ
 ਈ ॥ ਚੌਥੀ ਬ੍ਰਹਮ ਚਾਰ ਯਨ ਲਈ ॥ ੨੫ ॥ ਪਚਈ ਦੇਗ ਚਾਕਰ ਨਿਦੀਨੀ ॥ ਛੁਠਈ ਦੇਗ ਪ
 ਯਾਵਨ ਲੀਨੀ ॥ ਦੇਗ ਸਪਤਮੀ ਤਹਿ ਭੁਗਯੋ ॥ ਸਖੀ ਸੰਗ ਦੇ ਪਰਪਹੁ ਚਯੋ ॥ ੨੬ ॥ ਦੇਖਤ ਰਿ
 ਪਕੇ ਜਾਗਿ ਕਾ ਬਿਯੋ ॥ ਮੂਰਖ ਰਾਵ ਕੁਛੋ ਮੇ ਨ ਬਿਚਾਰਿਯੋ ॥ ਅਧਿਕ ਚਿਤ ਰਾਨੀ ਮੇ ਦੀਨੋ ॥ ਮੇ ਰੇ ਹਿ
 ਤਨ ਬਧਾਵੇ ਕੀਨੋ ॥ ੨੭ ॥ ਚਿੰ ॥ ੨੮ ॥ ॥ ਮੁਖ ਦਿਸ ਜਗ ਦੇ ਖਤਰ ਹਿਯੋ ॥ ਰਿਯੋ ਸੋ ਨੇਹ ਪੁਜਾਇ ॥ ਦੇ
 ਗ ਰਾਗਿ ਰਾਨੀ ਤੁਰਤ ਜਾਗ ਦੇਯੋ ਪਠਾਇ ॥ ੨੯ ॥ ਚਿੰ ਪਈ ॥ ੩੦ ॥ ਮੂਰਖ ਰਾਇ ਬਾਇ ਮੁਖ ਰ
 ਹਿਯੋ ॥ ਦੇਖਤ ਰਹਿਯੋ ਜਾਗ ਨਹ ਗਹਿਯੋ ॥ ਪਾਹੁ ਰੂਨ ਜੇ ਦੇਗ ਪਠਾਈ ॥ ਖਾਨ ਲਗੇ ਗੀਵਾਨਿ
 ਹੁਰਾਈ ॥ ੩੧ ॥ ਜੀਵਤ ਜਾਗ ਰਿਯਾ ਪਰਿਪਹੁ ਚਯੋ ॥ ਪਾਹੁ ਰੂਨ ਜਾ ਲਖਿ ਪਾਯੋ ॥ ਤਿਹ ਪਹੁ
 ਚਾਇ ਸਖੀ ਜਬ ਆਈ ॥ ਤੁਬਹਾਨੀ ਅਤਿ ਹੀ ਹਰਖਾਈ ॥ ੩੨ ॥ ਬਹੁ ਰਾਵ ਰਾਨੀ ਰਤ ਕੀ
 ਨੀ ॥ ਚਿਤ ਕੀ ਬਾਤ ਤਹਿ ਕਹਿ ਦੀਨੀ ॥ ਕਿਨ ਭੁੰਤਗਮ ॥ ਮੇਰੇ ਚਿਤ ਪਾਯੋ ॥ ਤੇਤੇ ਮੇ ਦੇਖਨ ਕਿਹ

॥ १॥ ॥ २॥ ॥ ३॥ ॥ ४॥ ॥ ५॥ ॥ ६॥ ॥ ७॥ ॥ ८॥ ॥ ९॥ ॥ १०॥ ॥ ११॥ ॥ १२॥ ॥ १३॥ ॥ १४॥ ॥ १५॥ ॥ १६॥ ॥ १७॥ ॥ १८॥ ॥ १९॥ ॥ २०॥ ॥ २१॥ ॥ २२॥ ॥ २३॥ ॥ २४॥ ॥ २५॥ ॥ २६॥ ॥ २७॥ ॥ २८॥ ॥ २९॥ ॥ ३०॥ ॥ ३१॥ ॥ ३२॥ ॥ ३३॥ ॥ ३४॥ ॥ ३५॥ ॥ ३६॥ ॥ ३७॥ ॥ ३८॥ ॥ ३९॥ ॥ ४०॥ ॥ ४१॥ ॥ ४२॥ ॥ ४३॥ ॥ ४४॥ ॥ ४५॥ ॥ ४६॥ ॥ ४७॥ ॥ ४८॥ ॥ ४९॥ ॥ ५०॥ ॥ ५१॥ ॥ ५२॥ ॥ ५३॥ ॥ ५४॥ ॥ ५५॥ ॥ ५६॥ ॥ ५७॥ ॥ ५८॥ ॥ ५९॥ ॥ ६०॥ ॥ ६१॥ ॥ ६२॥ ॥ ६३॥ ॥ ६४॥ ॥ ६५॥ ॥ ६६॥ ॥ ६७॥ ॥ ६८॥ ॥ ६९॥ ॥ ७०॥ ॥ ७१॥ ॥ ७२॥ ॥ ७३॥ ॥ ७४॥ ॥ ७५॥ ॥ ७६॥ ॥ ७७॥ ॥ ७८॥ ॥ ७९॥ ॥ ८०॥ ॥ ८१॥ ॥ ८२॥ ॥ ८३॥ ॥ ८४॥ ॥ ८५॥ ॥ ८६॥ ॥ ८७॥ ॥ ८८॥ ॥ ८९॥ ॥ ९०॥ ॥ ९१॥ ॥ ९२॥ ॥ ९३॥ ॥ ९४॥ ॥ ९५॥ ॥ ९६॥ ॥ ९७॥ ॥ ९८॥ ॥ ९९॥ ॥ १००॥ ॥

ਰਮਾਏ ਸੋਗਾਨੀਕੇ ਸਾਥਾ ਬਿਹਾਰੇ ॥ ੮ ॥ ਯਹਿ ਸੁਨ ਬਾਤ ਸਭੁ ਨ ਸੁਨਿ ਪਾਯੋ ॥ ਬਿਸਿਖ ਚਲਾਤੁ
 ਫੰਗਾ ਪਵਯੋ ॥ ਚਾਤ ਅੰਧਰੀ ਆਂਖ ਮੁਦਾਵੈ ॥ ਚੋਟ ਚਲਾਤ ਕਹੂੰ ਕਹੂੰ ਜਾਵੈ ॥ ੧੦ ॥ ਦੇਸ ਦੇਸ ਏਸ੍ਰ
 ਰਚਾ ਲਿਆਵੈ ॥ ਆਂਖ ਮੁਦੇ ਦੇ ਉਤੀਰ ਚਲਾਵੈ ॥ ਅਰਧ ਰਾਤਿ ਕਛੂ ਦਿਸਟ ਨ ਆਵੈ ॥ ਛੋਰੇ ਚੋ
 ਰ ਕਹੂੰ ਕਹੂੰ ਜਾਵੈ ॥ ੧੧ ॥ ॥ ਅਰਧ ਰਾਤ ਮੁਦੇ ਦਿਗਨ ਸਭੁ ਕੋ ਉਤੀਰ ਚਲਾਇ ॥ ਜਾ
 ਤਨ ਰਾਨੀ ਕੋ ਸਕੈ ਨਿਜੁ ਰਾਨ ਨਿਦੈ ਜਾਇ ॥ ੧੨ ॥ ॥ ਰਾਜਾ ਜੁ ਹਰਖ ਤਾਤਿ ਭਯੋ ਬ
 ਨੀ ਭੁਭੇ ਕੁਦਕਰ ਦਯੋ ॥ ਸੁਜਨ ਕੁ ਅਰਿਜੂ ਕੋ ਕੋਪੈ ॥ ਨਿਜੁ ਰਾਨ ਨਿਮੋ ਕੋ ਦੈ ਜੈ ॥ ੧੩ ॥ ਤਬ ਲੇ
 ਪਰਮਾ ਸਿੰਘ ਜੂ ਆਇ ॥ ਜਿਹ ਰਾਨੀ ਸੋ ਕੇਲਕ ਮਾਇ ॥ ਛੁਲੀ ਭਾਤਿ ਰੋਗਾਤਿ ਹਦੀ ਨੇ ॥ ਭਾਂਤਿ ਭਾਂ
 ਤਿ ਸੋ ਆਵਰੁ ਕੀਨੈ ॥ ੧੪ ॥ ਰੋਨ ਭਈ ਰਾਨੀ ਯਹ ਬੁਲਾਯੋ ॥ ਬਹੁ ਰਿਤ ਵਨ ਸੋ ਕੇਲਕ ਮਾਯੋ ॥ ਅੰਧ
 ਕਾਰ ਭੁਭੇ ਬਾਂਸ ਉਤਾਰਿਯੋ ॥ ਕੁਪਿਯਾ ਕੋ ਭੁਪਰਾ ਮਾਯੋ ॥ ੧੫ ॥ ਦੇਹਰਾ ॥ ॥ ਕੁਪਯਾ ਭੁਭਾ
 ਹਾਰ ਕਰਿ ਵੈਸਹ ਪਰੀ ਬਨਾਇ ॥ ਬਿਦਾ ਕੇ ਯੋਗਤਮਾ ਕੋ ਮੇਸੇ ਮੰਤ੍ਰ ਸਿਖਾਇ ॥

॥ ਤੁਮ ਅਬ ਧੀਰਾ ਜਾਪੇ ਜੈਯੋ ॥ ਐਸੇ ਬਚਨ ਉਚਾਰਤੁ ॥ ਬੋਧੈ ਪ੍ਰੀਤਿ ਸਖ ਬਗਾਵਨ ਆਯੋ ॥
 ਚਾਹਤੁ ਤੁਮੇ ਚਰਿਤ੍ਰ ਦਿਖਾਯੋ ॥ ੧ ॥ ਰਾਜ ਕੇ ਮਨ ਭਯੋ ਅਨੀਦਾ ਬੋਲਤ ਬਚਨ ਉਹ ਮਤ ਮੰਦਾ ॥
 ਆਂਖ ਮੁਦੇ ਦੇ ਉਬਾਨ ਚਲੈ ॥ ਯਾ ਕੀ ਦੇ ਉਡਿਯਾ ਗਾਹਿ ਲੈ ॥ ੧੦ ॥ ਤਾ ਕੀ ਆਂਖ ਥਾਪ ਦੇ ਉ
 ਲਈ ॥ ਤੀਰਕ ਮਾਨਾ ਥਾਪੇ ਦਈ ॥ ਚਾਬ ਕਪੋਹ ਨਿਬਿਸ ਖਬਰਾ ਯੋ ॥ ਉਹ ਠਾਂਢ ਡਿਯਾ ਤਲ
 ਬਜਾਯੋ ॥ ੧੬ ॥ ਸਭੁ ਨਤਰਾ ਕਸਬ ਸੁਨਿ ਪਾਯੋ ॥ ਜਾਨੁ ਕੁਇਨ ਰਿਹਤੀਰ ਲਗਾਯੋ ॥ ਬਾਂਸ ਉਤ
 ਰ ਬਿਲੋਕ ਹਿਕਹਾਂ ॥ ਬਾਕੇ ਬਾਨ ਬਿਰਾਜਤ ਉਹਾਂ ॥ ੨੦ ॥ ॥ ॥ ਭੁਯੋ ਫੁਕਰਾ ਜਾਤਿ
 ਯੋ ਸਿੰਧੁ ਹਾਰੀ ॥ ਮਨੇ ਆਨਿ ਕੇਲਾਤੁ ਮੈਤਾਨ ਮਾਰੀ ॥ ਰਹਿਯੋ ਮੁੰਡੇ ਨਿਯਾਇ ਬੈਨੈ ਨ ਬੋਲੈ ॥ ਰਿ
 ਕਿਯੋ ਮੁਕੇ ਭੁਮ ਆਖੈ ਨ ਬੋਲੈ ॥ ੨੧ ॥ ਪਰੀ ਚਾਬ ਤਿਪੁ ਭਾਨੈ ਕੁਪਾਈ ॥ ਗਿਰਿਯੋ ਟੋਹਿ ਭੁਮੈ
 ਕਹੂੰ ਰਾਵ ਜਾਈ ॥ ਕਹੂੰ ਪਾਗ ਛੂਟੀ ਕਹੂੰ ਹਾਰ ਦੁਟੋ ॥ ਗਿਰਿਯੋ ਬੀਰ ਜਿਯੋ ਪ੍ਰਮਾਪੁ ਨੈ ਨਿਖੁਟੋ ॥ ੨
 ੨ ॥ ਸਭੈ ਲੋਕ ਪਾਏ ਲਾਯੋ ਠਾਇ ਤਾਕੋ ॥ ਘੋਸੇ ਸੀਚ ਕੇ ਬਾਰ ਗੁਲਾਬ ਵਾਕੋ ॥ ਪਰੀ ਚਾਪ ਛੈਨਿ
 ਪਤਿ ਸੁਪ ਪਾਈ ॥ ਕਰੀ ਭਾਂਤਿ ਭ੍ਰਿਤਾਂ ਅਨੇ ਕੋ ਬਢਾਈ ॥ ੨੩ ॥ ਭੁਰੇ ਕਾਜ ਕਾਹੇ ਮਹਾਰਾਜ ਮੇਰੇ ॥

ਲਈ ਸੁਰਤ ਦੇ ਸਭੇ ਸਮੁਤਰੇ। ਕਹਿ ਮਾਰੂ ਹੈ ਕਹਿ ਬਾਪ ਲਿਆਵੈ। ਕਹਿ ਕਹਿ ਕੋਨ ਕਲਿ ਕੀਲਾ ॥ ੨੪ ॥ ਸਵੈਯਾ ॥ ॥ ਹਿੰਮਤ ਸਿੰਘ ਕਹੀ ਹਿੰਮੀ ਚਿਤ ਮੇਂ ਅਤਿ ਰੋਸ ਕੈ ਮਾਰ ਮਰੂਰੇ। ਏਕ ਪੁ
 ਨੀ ਨਵੇਂ ਬਨ ਦੂਸਰੀ ਸਰੋਹ ਪੁਰ ਸੇਤ ਮੁਖੀ। ਆਖਨ ਮੂੰਹ ਨਿਯੋ ਕੁਪਿਯਾ ਕਹਯਾ ਪਰ ਕੋ ਪਕਿ
 ਯੋ ਸਭ ਕੂਰੇ। ਕੈ ਸੇ ਕੈ ਆਜੁ ਹਨੇ ਇਕੋ ਜੁਹੈ ਰਾਵ ਬਡੇ ਅਰੁ ਸੁੰਦਰ ਸੁੰਦਰੇ। ੨੫ ॥ ਚੋਪਈ ॥ ॥ ਕੁ
 ਰਿਐ ਸੇ ਨਿਪਸੀ ਸੁਲਾਯੋ। ਬਾਪ ਰਾਮੁੰਦਰ ਪਰ ਕਛੁ ਨ ਬਸਾਯੋ। ਬਿਹਤੇ ਕਾਛੇ ਡਿਖਾਹਿ ਪੁਨਿ ਦ
 ਨੀ। ਸਇਹ ਰਿਤੁ ਸੇਤੀ ਹਰਿ ਲੀਨੀ। ੨੬ ॥ ਦੇਹਰਾ ॥ ॥ ਤਿਹਰਾ ਨੀਪ ਵਤ ਬਣੀ। ਮੇਰ ਰਿਤੁ ਬ
 ਨਾਇ। ਲੇਤ ਕੋ ਹਿਯੋ ਕੋ ਯੋ ਅਪਿਕ ਹਿਰਦੈ ਸੁਖ ਪਾਇ। ੨੭ ॥ ਸੋਰਠਾ ॥ ॥ ਸਕਿਯੋ ਨ ਭੇਦ ਪ
 ਛਾਨ ਇਹ ਛਲ ਮੈ ਛੇਲੀ ਛਾਲਿਯੋ। ਰਹਿਯੋ ਮੇਨ ਮੁਖ ਠਾਨ ਨਾਰਿ ਰਹਿਯੋ ਨਿਹਰਾਇ ਕੋ। ੨੮ ॥ ੧ ॥
 ਸਵੈਰ ਰਿਤੁ ਸਮਾਪਤ ਮ
 ਸਤ ਸੁਭ ਮਸਤੁ। ੧੩੩ ॥ ੨੮ ॥ ੧ ॥ ॥ ਸਬ ਕਸਿੰਘ ਰਾ
 ਜਾਇਕੁ ਭਾਗੀ। ਬਾਜ ਮਤੀ ਤਾਕੀ ਬਰਨਾਗੀ। ਕਹੂੰ ਸੇਨਹਰਾ ਜਲ ਜਾਵੈ। ਸਭ ਇਸਤ੍ਰ ਨ ਮੈ ਕੇਲ
 ਕਮਾਵੈ। ੧ ॥ ਜੋ ਇਸਤ੍ਰੀ ਤਿਹ ਕਹੇ ਨਾਵੈ। ਤਾਕੀ ਖਾਟ ਉਠਾਇ ਮਿਥਾਵੈ। ਅਪਿਕ ਭੋਗ ਤਾ ਸੇ ਰਿਯ
 ਕਰਈ। ਬਾਨ ਤੇ ਜਿਐ ਨੈਕੁ ਨ ਰਈ। ੨ ॥ ਬਾਜ ਮਤੀ ਜਿਯਾ ਅਪਿਕ ਹਿਸਾਵੈ। ਸਬ ਕਸਿੰਘ ਪਰ
 ਕਛੁ ਨ ਬਸਾਵੈ। ਤਬ ਰਿਯ ਇਕ ਚਰਿਤੁ ਬਿਚਾਰਿਯੋ। ਰਾਜ ਕੇ ਦਰ ਮਤ ਤੇ ਰਹਿਯੋ। ੩ ॥ ਰੂਪ ਵਤ
 ਜੇ ਰਿਯ ਲਖਿ ਪਾਵੈ। ਸਬ ਕਸਿੰਘ ਸੇ ਜਾਇ ਸੁਨਾਵੈ। ਤੁਮਰਾ ਜਾਤਿ ਹਰਿ ਯਹਿ ਬੁਲਾਵੈ। ਕਮ
 ਕੇਲ ਤਿਹ ਸਾਥ ਕਮਾਵੈ। ੪ ॥ ਜਬ ਯੋ ਬਚਨ ਰਾਵੁ ਨ ਪਾਵੈ। ਤੇਨ ਤਿਯੋ ਕੋ ਬੋਲ ਪਠਾਵੈ। ਜਾਕੀ
 ਰਾਨੀ ਪ੍ਰਭਾਉ ਚਾਹੈ। ਤਾ ਕੇਰਾ ਜਾ ਸੀ ਗਾ ਬਿਹਾਰੇ। ੫ ॥ ਯਾ ਮੇ ਕਹੈ ਕਹਾ ਪਟ ਗਈ। ਜਾਨ ਕਹੈ ਉਠਿ
 ਏ ਅਨਭਈ। ਜਾ ਤੇ ਮੇਰਾ ਵਸੁ ਪਾਵੈ। ਵਹੈ ਬਾਤ ਹਮਰੇ ਜਿਅ ਭਾਵੈ। ੬ ॥ ਬਲੀ ਇਕ ਸੁੰਦਰ
 ਲਖ ਪਾਯੋ। ਪਿਥ ਮਤ ਵਨ ਕੀ ਰਿਯ ਹਿਯੋ। ਜਬ ਵਹੁ ਪੁਰਖ ਅਪਿਕ ਹਿਸਤੁ ਰਿਯੋ। ਤਬ ਤਾ
 ਸੇ ਯੋ ਬਚਨ ਉਚਾਰਿਯੋ। ੭ ॥ ਕਮ ਕੇਲ ਤਾ ਸੇ ਕਹਿਯੋ ਰਾਨੀ ਅਤਿ ਸੁਖ ਪਾਇ। ਬਹੁ
 ਹਬ ਚਨ ਤਿਹ ਪੁਰਖ ਸੇ ਮੇਰੇ ਕਹਿਯੋ ਸੁਨਾਇ। ੮ ॥ ਚੋਪਈ ॥ ॥ ਤੁਮਰੀ ਪ੍ਰਭਾਉ ਕਹੈ ਕਹਾਹੀ। ਨਿ

ਜੁਨਾਗੀਰਜੈਜੋਬਹੀ॥ ਜਾਕੀਕਿਯੋਸੋਯੋਗਬਹੀ॥ ਸਿਹਤਕੋਸਭਜਗਤਉਚਰੈ॥ ੯॥ ਦੇਹ
 ਰਾ॥ ॥ ਪ੍ਰਿਥਮਭੋਗਮਨਭਾਵਤੇਰਾਨੀਕਿਯੋਬਨਾਇ॥ ਬਹੁਰਿਬਚਨਭਾਸੈਕਹਿਯੋਐਸੇਰਿਸਭ
 ਪਜਾਇ॥ ੧੦॥ ਚੋਪਈ॥ ॥ ਤੁਮਰੀਕਿਯੋਕੋਰਾਵਖੁਲਾਵੈ॥ ਕਾਮਭੋਗਤਿਹਸਾਖਕਮਾਵੈ॥
 ਤੁਨਹਿਮਰਿਯੋਲਾਜਕੋਮਰਈ॥ ਪਾਵਕਬਿਖੇਜਾਇਨਹਿਜਰਈ॥ ੧੧॥ ਚੋਪਈ॥ ॥ ਕੋਯ
 ਹਮਰਖਰਾਵਤੇਬਦਲੇਲੇਰਿਬਨਾਇ॥ ਨਾਤਰਬਵੀਕਾਸਮਥਿਖੇਗੋਰੋਹਿਮਾਚਲਜਾਇ॥
 ੧੨॥ ਚੋਪਈ॥ ॥ ਜੇਕਿਯੋਕੋਰੋਮੇਹਿਸੋਕੋਰੋ॥ ਸਬਕਸਿੰਘਤੇਨੈਕਨਰੋ॥ ਇਨਕੀਨੇਕਿਹ
 ਖੁਰਹਮਾਰੋ॥ ਮੇਰੀਤਿਹਕਿਯੋਸੀਗਬਿਹਾਰੋ॥ ੧੩॥ ਗੋਮਾਂਤਕਤੁਮਪ੍ਰਿਥਮਲਗਾਵੈ॥ ਸਕਲ
 ਕਿਯੋਕੋਤੇਸਭਕਾਵੈ॥ ਜਬਤੁਮਕੋਰਾਜਾਲਖਿਪੈਹੈ॥ ਤੁਰਤਮਦਨਕੋਬਸਿਪੈਸੈਹੈ॥ ੧੪॥
 ਜਾਕੇਸਸਤਦੁਰਿਕਰਾਏ॥ ਰੂਖਨਾਮੀਗਅਨੁਪਸੁਹਾਏ॥ ਜਾਇਦਗਸਰਾਜਕੋਦਿਯੋ॥ ਨਿਪ
 ਕੋਮੋਹਿਆਤਮਾਲਿਯੋ॥ ੧੫॥ ਜਬਗਯੈਤੇਕੋਲਖਿਪਾਯੋ॥ ਦੋਰਸਦਨਰਾਨੀਕੋਅਯੋ॥ ਰੇ
 ਸੁੰਦਰਮੇਕਿਯੋਕਨਿਹਾਰੀ॥ ਜਨਕਮਹਾਂਰੁਦ੍ਰਕੀਪਿਯਾਗੀ॥ ੧੬॥ ਜੇਮੁਹਿਤਿਹਤੁਆਜੁਮਿ
 ਲਾਵੈ॥ ਜੇਮਾਰੋਮੁਖਤੇਫਲਪਾਵੈ॥ ਰਾਨੀਫੁਲਬਚਨਸੁਨਿਗਈ॥ ਜੇਮੇਚਾਹਤਥੀਜੇਉਤ
 ਈ॥ ੧੭॥ ਸੁਨਤਬਚਨਰਾਨੀਗਿਯਾਈ॥ ਤੇਨਜਾਚਕੋਦਿਯੋਭਿਟਾਈ॥ ਜਬਤਕੋਨਿਪਹ
 ਥਚਲਾਯੋ॥ ਪਕਰਾਵਕੋਤੇਰੇਦਬਾਯੋ॥ ੧੮॥ ਨਿਪਕੋਪਕਰਿਭੁਜਨਤੇਕਿਯੋ॥ ਗੁਦਭੋਗ
 ਤਸੇਦਿਯੋਕਿਯੋ॥ ਤੇਰਤਾਰਤਨਰੁਪਰਚਲਾਯੋ॥ ਅਪਿਕਰਾਵਮਨਮਾਂਲਲਜਾਯੋ॥ ੧੯॥
 ਦੇਹਰਾ॥ ॥ ਗੁਦਭੋਗਰੁਤੇਨਿਪਤਿਮਨਮਹਿਗਹੈਲਜਾਇ॥ ਤੁਮਦਿਨਤੇਕਾਹੁਕਿਯੋ
 ਲਯੋਲੀਕਟਿਬੁਲਾਇ॥ ੨੦॥ ॥ ਚੋਪਈ॥ ॥ ਤੀਸਵੈਚਰਿਤਸਮਾਪਤਮਸਤਸੁਭਮਸਤੁ॥ ੧੩੪॥ ੨੬੭੦ ॥ ਅਫਜੂ
 ॥ ਦੇਹਰਾ॥ ॥ ਦੁਹਿਤਾਸਾਹੁਫਿਰੰਗਕੀਜੋਕੋਰੂਪਅਪਗਾਤੀਨਭਵਨਭੀਤਹਿਕ
 ਹੁੰਤਾਸਮਐਗਨਨਾਗਿ॥ ੧॥ ਚੋਪਈ॥ ॥ ਅਬਦੁਲਨਾਮਮੁਲਾਨਭਾਰੋ॥ ਸਹਿਰਜਹਾਨ
 ਬਾਦਿਉਜਿਯੋਰੋ॥ ਹਾਜਰਾਤਿਜਬਥੈਠਮੰਗਾਵੈ॥ ਦੇਵਭੂਤਜੀਨਨਭੁਲਾਵੈ॥ ੨॥ ਦੇਹਰਾ॥

॥ ਦੇਵੁ ਤਸਿ ਨਾਨਕ ਹਿਲੇ ਵੇ ਨਿਕੁ ਤਿਉ ਲਾਇ ॥ ਜੀ ਨ ਬਾਰ ਚਿਤ ਮੇਰੇ ਚੇ ਤਿਨ ਤੇ ਲੇਤਾ ॥ ੫੦੦ ॥
 ਗਾਇ ॥ ੩ ॥ ਚੋਪਣੀ ॥ ॥ ਤਾਪੀ ਪਰੀ ਬਹੁਤ ਚਾਇਆ ਵੇ ॥ ਕੋਊ ਨ ਚਉ ਠਿਕੋ ਊਗਾ ਵੇ ॥ ਬੁੱਤ
 ਭਾਂਤ ਕੇ ਭਾਵ ਦਿਖਵਹਿ ॥ ਦੇਖ ਨਹਾਗ ਸੁਭੇ ਬਲਿ ਜਾਵਹਿ ॥ ੪ ॥ ਲਾਲ ਪਰੀ ਇਕ ਬਚਨ ਉਚ
 ਰੇ ॥ ਸਾਹ ਪਰੀ ਸੁਨਿ ਬੈਨਹ ਮੋਰੇ ॥ ਸੁੰਦਰ ਕਲਾ ਕੁ ਅਰ ਇਕ ਭਾਰੀ ॥ ਜਨ ਕਰੁ ਪਕੀਰਾ ਸਮਵਾ
 ਰੀ ॥ ੫ ॥ ॥ ਤਾਹੀ ਤੇ ਬਿਪਰੁਪ ਲੈ ਕਨਿ ਰੂਪ ਅਨੇਕਾ ॥ ਗੀਤ ਰਹੀ ਮੇਨਿ ਰਖ ਛੁ ਬਿਮ
 ਨ ਕਰਮ ਸਹਿਤ ਬਿਬੇਕ ॥ ੬ ॥ ਚੋਪਣੀ ॥ ॥ ਤਾਕੀ ਪੁਭਾ ਜਾਤ ਨਹਿ ਕਹੀ ॥ ਜਾਨੁ ਕਛੁ ਲਾ
 ਲਤੀ ਰਹੀ ॥ ਕਵਨ ਮੁਕਾ ਬਿਤਿ ਪ੍ਰਭਾ ਉਚਾਰੈ ॥ ਕੋਰਿ ਜਨ ਚੜ੍ਹੇ ਸਚਾਰੈ ॥ ੧ ॥ ਮੁਲਾਨਾ ਬਤ
 ਸਵਨ ਯਹਿ ਸੁਨੀ ॥ ਬਿਰਹ ਬਿਕਲ ਪੈ ॥ ਡੀਧਨੀ ॥ ਏਕ ਦੇਵੁ ਭੇਜਾ ਤਹ ਤਾਈ ॥ ਰਾਕੀ ਖਾਇ
 ਉਠਾਇ ਮੰਗਾਈ ॥ ੨ ॥ ਵਾਸੁੰਦਰ ਕੋ ਕਛੁ ਨ ਬਸਾਯੋ ॥ ਮੁਲ ਕੇ ਸਿਰ ਗੋਗ ਕਮਾਯੋ ॥ ਬੀਤੀ ਰੋਨ
 ਭੋਰ ਜਬ ਭਯੋ ॥ ਭਿਤ ਹਪੁ ਚਾਇ ਤਹ ਦਯੋ ॥ ੩ ॥ ਐਸੀ ਬਿਧਿ ਤਿਹ ਰੋਜ ਬੁਲਾਵੈ ॥ ਹੋਤ ਉਦੈ
 ਤ ਫਿਰੰਗ ਪਛਾਵੈ ॥ ਮਨ ਮਨ ਤ ਕੇ ਕੇਲ ਨ ਕਰੈ ॥ ਬੁੱਤਿ ਭਾਂਤਿ ਕੇ ਭੋਗ ਨ ਕਰੈ ॥ ੪ ॥ ਚੋਪਣੀ ॥ ੫ ॥
 ਦੇਵ ਦੇਖਿ ਕਾਜੀ ਨਿਰਖ ਸੁੰਦਰ ॥ ਆਧਿਕ ਭਰਾਇ ॥ ਨਾਕ ਚੜ੍ਹਾਏ ਗਤਿ ਕਰੈ ਤਾਪੈ ਕਛੁ ਨ ਬਸਾ
 ਇ ॥ ੧ ॥ ॥ ਤੁਥ ਤਿਨ ਏਕ ਉਪਾਇ ਬਿਚਾਰਿਯੋ ॥ ਕਰਮੇ ਏਕ ਪੜ੍ਹ ਲਿਖ ਭਾਰਿ
 ਯੋ ॥ ਕਾਜੀ ਸਾਥ ਬਾਤੈ ਕਹੀ ॥ ਮੇਰੇ ਹੋਸਾ ਚਿਤ ਇਕ ਰਹੀ ॥ ੨ ॥ ਚੋਪਣੀ ॥ ੩ ॥ ਅਬ ਲੇਖ
 ਦਨ ਦਿਲੀਸ ਕੇ ਦਿਗ ਨ ਬਿਲੇ ਕੋਯੋ ਨਾਹਿ ॥ ਯਹਿ ਹੋਸਮ ਨ ਮੇਰੁ ਭੀ ਸੁਨਿ ਕਾਜ ਨ ਕੇ ਨਾਹਿ ॥ ੪ ॥
 ੩ ॥ ਦੇਵ ਸਾਥ ਕਾਜੀ ਕਹਿਯੋ ਯੋ ਕੋਭ ਵਨ ਦਿਖਾਇ ॥ ਬਹੁ ਰੋਖਾ ਉਠਾਇ ਕੋਦੀ ਜਹਾ ਯਿਯਾਪ
 ਹੁ ਚਾਇ ॥ ੧ ॥ ॥ ਭਾਕੇ ਦੇਵ ਤਹ ਲੈ ਗਯੋ ॥ ਸਭ ਹੀ ਧਾਮਾ ਦਿਖਾਵਤ ਭਯੋ ॥ ਸਾ
 ਹ ਸਾਹ ਕੇ ਪੁਤ ਦਿਖਾਯੋ ॥ ਹਰਿ ਅਰਿ ਸਰਤ ਕੇ ਭਯੋ ਕੇ ਮਾਰਿਯੋ ॥ ੨ ॥ ਚਿਤ ਦੇਵ ਕੋ ਹੋਰ ਤਭ
 ਈ ॥ ਪਭਿਯਾ ਭਾਗ ਬਾਤੈ ਦਈ ॥ ਆਪ ਬਹੁ ਰਿਕਾਜੀ ਕੇ ਆਈ ॥ ਉਤਿ ਪਤਿਯਾ ਤਿਨ ਛੋਰਿ
 ਬਚਾਈ ॥ ੩ ॥ ਚੋਪਣੀ ॥ ੪ ॥ ਫਿਰੰਗਾ ਵਕੀ ਮੇਰੁ ਭਾਯੋ ॥ ਵਤ ਦੇਵ ਉਠਾਇ ॥ ਮੇਰੇ ਕਾ
 ਜੀ ਮਨ ਰਤ ਦੇਤ ਤਹਾਪੁ ਚਾਇ ॥ ੧ ॥ ॥ ਮੇਰੁ ਮਪਰ ਅਰ ਕਤ ਭਈ ਤਾ ਤੇ ਲਿਖਿਯੋ ਬਨਾਇ ॥

ਨਿਜੁਨਾਗੀਮੁਹਿਕੀਜੀਯੋਦੇਵਕਾਜੀਯਹਿਘਾਇ॥੧੮॥ਚੈਪਈ॥ ॥ਤਬਤਿਨਤੰਤ੍ਰਮੰਤ੍ਰ
ਹੁਕਾਰੇ॥ਜਾਤੇਦੇਵਰਾਜਜੁਡੂਰੇ॥ਬਹੁਰਿਕਾਜਿਯਹਿਪਕਰਮੰਗਯੋ॥ਮੁਸਕਾਬਾਂਧਦਰਿਯਾ
ਇਨ੍ਹਥਾਯੋ॥੧੯॥ਬਹੁਰਿਤੋਨਰਿਯਾਕੋਬਰਿਯੋ॥ਬੁੱਤਬੁੱਤਕੋਭੋਗਨਭਰਿਯੋ॥੨੦॥ਜੇਚ
ਤੁਰਾਰਿਤੁਚਰਿਤ੍ਰਖਨਾਯੋ॥ਮਨਮੋਚਯੋਵਯੋਪਤਿਪਾਯੋ॥ਦੇਵਰਾਜਕੋਆਦਿਜਰਾਇਸ
ਤਾਪਛੇਕਾਜੀਕਰਘਾਇਸ॥੨੧॥ਦੇਹਰਾ॥ ॥ਨਿਪਸੁਤਕੋਭੁਗਤਾਕਿਯੋਚਤੁਰਾਰਿਤ੍ਰ
ਸੁਧਾਰਾ॥ਮਨਮਾਨਤਕੋਬਰਬਰਿਯੋਦੇਵਕਾਜਿਯਹਿਮਾਗ॥੨੨॥੧॥
~~ਮਾਗਾਮਾਗਾਮਾਗਾਮਾਗਾਮਾਗਾਮਾਗਾ~~ਤੀਸਦੇਚਰਿਤ੍ਰਸਮਾਪਤਮਸਤਸੁ
ਭਮਸਤ॥੧੩੫॥੨੬੯੨॥ ॥ਅਫਜੂ॥ ॥ਦੇਹਰਾ॥ ॥ਪਰਮਛੇਤ੍ਰਕੁਰਛੇਤ੍ਰ
ਕੋਰਥਬਾਚਿਤ੍ਰਨਿਪਏਕਾਬਾਜਰਾਜਸਿਪਤਸਹਿਤਜੀਤੇਜੁਪਅਨੇਕ॥੧॥ਚੈਪਈ॥ ॥
ਕੁਰਮੁਖਤੀਤਾਕੀਬਰਨਾਗੀ॥ਜਨੁਕਚੰਦ੍ਰਕਚੰਗਨਿਕਾਗੀ॥ਜੇਬਨਜੇਬਾਪਿਕਤਿਹਸੇ
ਯੋ॥ਸੁਰਨਰਨਾਰਭੁਜਗਨਮੋਯੋ॥੨॥ਭੁਵਭਵਾਨੀਇਕਸੀਨਿਆਸੀ॥ਜਾਨੁਕਾਪਗਾਕਿ
ਯੋਅਬਿਨਸੀ॥ਰਾਨਲਿਖਿਯੋਜਥੈਅਭਿਮਾਨੀ॥ਨਿਰਖਰੂਪਧੈਰਾਈਦਿਵਾਨੀ॥੩॥ਦੇਹਰਾ॥
॥ਭੁਵਭਵਾਨੀਕੋਸਦਨਦੀਨੀਸਖੀਪਠਾਇ॥ਭੁਵਨਬੁਲਾਯੋਭੁਵਕਰਿਭੂਮਰਕਲਾਸੁਖ
ਪਾਇ॥~~ਮਾਗਾਮਾਗਾਮਾਗਾਮਾਗਾਮਾਗਾਮਾਗਾ~~ ॥ਸੁਨਤਭੁਵਾਨੀਭੁਵਬਚਨਤਹਆਇਯੋ॥ਕੁਰਮਰਕਲਾਕੋਰੂਪ
ਨਿਰਖਸੁਖਪਾਇਯੋ॥ਨਾਥਭਲੀਬਿਧਿਰਹੈਸਦਾਸੁਖਸੰਗੀ॥ਹੋਆਜੁਸਭੈਬਿਸਰੈਨਿਰ
ਖਤਅੰਗਹੀ॥੪॥ਦੇਹਰਾ॥ ॥ਕੁਰਮਰਕਲਾਤੋਕੋਨਿਰਖਬਿਸਰੈਸੇਕਾਪਾਗਾਮੇਦਬ
ਢਿਯੋਤਨਮੇਘਨੇਸੁਖੀਕਰੇਕਰਤਥਾ॥੬॥ਭੂਰੇਸਾਗੀਨੀਲਕੀਓਟਅਚੁਕਚੁਕੈਨਾਲਗੋਅ
ਟਕਠਾਂਢੇਰਹੈਬਡੇਬਿਹਰਿਅਨੈਨਾ॥੭॥ ॥ਪਿਥਮਾਬਿਰਹਹਮਬਰੇਮੂੰਡਾਅਪ
ਨੇਮੂੰਡਾਯੋ॥ਬਹੁਰਬਿਰਹਕੇਬਰੇਜਟਕੋਸੀਸਰਖਾਯੋ॥ਪੂਰਸੀਸਮੇਡਾਰਿਅਪਿਕਜੇਰਾ
ਸਕਹਾਏ॥ਜਬਤੇਬਨਕੋਗਾਏਬਹੁਰਿਪੁਰਮਾਝਿਨਾਏ॥੮॥ਛੰਦਾ॥ ॥ਪ੍ਰਥਮਅੰਤ੍ਰਿ
ਖਭੁਏਬਗੀਅਨਸੁਆਜਿਨਹੀ॥ਬਹੁਰਿਰਾਮਜੁਭੁਏਕਰੀਸੀਤਾਰਿਯਾਤਿਨਹੀ॥ਕ੍ਰਿਸਨਾਬਿ

ਛਲੀਬੀਦਰਕੋਰੋਦੁਪਦੇਵਬਤੁਤਾ॥ ਸੂਰਬੀਰਜਕੋਸਦਾਰਹੋਚਰਨਸੋਲਾਗਾ॥੧॥ਚੋਪਈ॥
 ॥ਤਿਨਕਜਗਾਯੋਕੋਬਿਯੋਤਬਨਯੋ॥ਸਬਬਿਪਨਕੋਧਾਮਬੁਲਾਯੋ॥ਖਨਪਨਤਿਨਕੋਬ
 ਤੁਦੀਨੋ॥ਤਿਨਕੋਮੋਹਾਚਿਤਕੋਲੀਨੋ॥੨॥੨੨੨੨॥ ॥ਤੈਨਅਨਲਕੀਆਂਚਤੇਨਿਕਸੀਸੁ
 ਤਾਅਪਾਗਾਨਮੇਦੇਪਦੀਤਵਨਕੋਬਿਪਨਪਰਿਯੋਸਵਾਰ॥੩॥ਤਾਪਾਛੇਬਿਪਨੇਦਯੋਧਿਸ
 ਟਦੁਪਨਸੁਤਏਕਾ॥ਦੋਟਚਾਰਜਕੋਛੈਨਾਮਤਜੀਤਨਜੁਪਅਨੇਕਾ॥੪॥੨੩੨੩॥ ॥ਜੇਬਨ
 ਜਬੈਦੇਪਦੀਭਯੋ॥ਨਿਜਜੀਯਮੇਅਸਰਦਠਯੋ॥ਮੇਸੇਕਛੁਸੁਖੀਬਰਕਰੋ॥ਜਾਤੇਸੂਰਬ
 ਰਪਤਿਬਰੋ॥੫॥ਅਕੁਲਾ॥ ॥ਏਕਮਛੁਕੋਉਪਰਬਧਿਯੋਬਨਾਇਕੋ॥ਤੇਲਤਾਰਤਰਦਯੋ
 ਕਰਹਚੜਾਇਕੋ॥ਛੁਹਰੇਰਿਇਹਚੱਖਦਛੁਨਮਾਰਹੈ॥ਹੋਸੈਨਰਹਮਰੇਸਾਥਸੁਆਇਬਿ
 ਹਾਰਹੈ॥੬॥ਦੇਸਦੇਸਕੋਏਸਨਲਏਬੁਲਾਇਕੋ॥ਮੇਛੁਅਛੁਸਗਮਰੇਪਨਖਚੜਾਇਕੋ॥੭॥
 ਮਝਾਂਮਕਹਿਤਕੋਬਿਸਿਖਬਗਾਵਹੀ॥ਹੋਲਗੀਨਤਕੋਚੋਟਬਹਿਗਿਫਿਰਿਅਵਹੀ॥੮॥
 ॥ਕਰੋਡੀਮਝਾਂਮੇਬਤੇਸੂਰਪਾਵੈ॥ਲਗੋਬਨਤਕੋਨਗਜਾਲਜਾਵੈ॥ਚਲੈ
 ਨੀਚਨਾਗੀਲਕੋਭਾਂਤਮੇਸੀ॥ਮਨੇਸੀਲਵੰਤੀਸੁਨਗੀਨਜੋਸੀ॥੯॥ਦੇਹਰਾ॥ ॥ਮੇਡੁਥੈਡੁਥੈ
 ਕੇਰਿਪਤੋਚੋਟਚਲਵੈਜਾਇ॥ਤੁਹਿਬਿਸਿਖਲਾਗੋਨਹੀਸੀਸਰਹੈਨਿਹਰਾਇ॥੧੦॥ਬਿਸਿ
 ਖਲਗਾਵੈਕੋਪਕਹਿਤਾਹਿਨਲਾਗੋਪਾਇ॥ਖਿਸਲਕਰਾਹਤੇਪਰੋਜਰੋਤੇਥਮੇਜਾਇ॥੧੧॥
 ਕੁਜੀਗਛੰਦਾ॥ ॥ਪਰੋਤੇਲਮੇਭੁਜਕੋਭਾਂਤਮੇਸੀ॥ਬਰੇਜਯੋਪਕਵੈਮਹਨਾਰਜੋਸੀ॥ਕੋ
 ਉਬਨਤਕੋਨਹੀਬੀਗਮਾਏ॥ਮਰਿਯੋਲਾਜਤੇਰਜਪਮੇਸਿਪਰੇ॥੧੨॥ਦੇਹਰਾ॥ ॥ਅ
 ਧਿਕਲਜਤੁਪਤਭਏਤਕੋਬਨਚਲਾਇ॥ਚੋਟਲਾਹੁਕੀਲਗੀਸੀਸਰਹੈਨਿਹਰਾਇ॥
 ੧੩॥ਪਰੀਨਪਿਧਾਹੀਗਥਮੇਮੇਛੁਹਿਲਗਯੋਨਬਾਨਾ॥ਲਜਤਨਗਿਯਾਪਨੇਗਏਬਨਕੋਕਿ
 ਯੋਪਯਨਾ॥੧੪॥ਚੋਪਈ॥ ॥ਮੇਸੀਭਾਂਤਿਕਥਾਤਹਤਈ॥ਉਤੈਕਥਾਪੰਡਵਨਪਰਗਈ॥
 ਜਹਦੁਖਤਵੈਬਨਹਿਬਿਗਰੋ॥ਕੰਦਮੂਲਕੁਛੈਮਿਗਮਾਏ॥੧੫॥੨੪੨੪॥ ॥ਕੁੰਤੀਪਤ੍ਰਬਿ
 ਲੋਕਕੋਮੇਸੇਕਯੋਸੁਨਾਇ॥ਮਤਸਦੇਸਮੇਬਨਪਨੇਤਹੀਬਿਹਰੈਜਾਇ॥੧੬॥ਚੋਪ

[illegible]

॥ ਸੈਨ ਸੁਹਾਨੇ ਬਾਗ ਨਹੀਂ ॥ ਏਕ ਨਿਦਾਨ ਕਰੈ ਰਨ ਮਾਹੀ ॥ ਕੈ ਪਾਂਤੁ ਵਕੈ ਕੈ ਰਵਨਾਹੀ ॥
 ੨੮ ॥ ਅਹਿਲਾ ॥ ॥ ਪ੍ਰਥਮ ਪਾਠ ਬਛਾਨ ਜਕੋ ਬਿਸਿਖ ਪ੍ਰਹਾਰਿਯੋ ॥ ਤਾਪ ਛੇਤਰ ਰਵ ਕੰਤੁ ਵੇ
 ਮਾਰਿਯੋ ॥ ਬੁਧਿ ਮੰਤ੍ਰੀਖ ਮਹਿਸਾਇ ਕਹਨੇ ਰਿਸਾਇ ਕੋ ॥ ਹੋਵੈ ਵੇਦ ਜਨੁ ਜਕੋ ਪੈਰਨ ਪਾਇ ਕੋ ॥
 ੩੦ ॥ ਭੂਰ ਸ੍ਵਾਕੋ ਬਹੁ ਰਿਬਾਟ ਸੇ ਬਸ ਕਿਯੋ ॥ ਕ੍ਰਿਪਾ ਚਾਰੁ ਜਾਇ ਬਹੁ ਰਿਮੁਰਛਨ ਕਰਿ ਲਯੋ ॥
 ਹਠੀ ਕਰਤੁ ਬਧਾਯੋ ਕੋ ਪਬਦਾਇ ਕੋ ॥ ਹੋਤੁ ਮਲ ਜੁਪਰਟ ਕਿਯੋ ਸਸਨ ਮੁਖ ਆਇ ਕੋ ॥ ੩੧ ॥
 ਏਕ ਬਿਸਖ ਅਰਜਨ ਕੋ ਉਰਮੇ ਮਾਰਿਯੋ ॥ ਗਿਰਿਯੋ ਮੁਰਛਨ ਪਰਨ ਨੈਕੁ ਸੰਭਾਰਿਯੋ ॥
 ਤਬੋ ਦ੍ਰੋਪਤੀ ਸਾਇਕ ਪਨਖ ਸੰਭਾਰ ਕੋ ॥ ਹੋ ਬਹੁ ਖੀਰਨ ਕੋ ਦਯੋ ਛਿਨ ਕਮੇ ਮਾਰਿ ਕੋ ॥ ੩੨ ॥ ਏਕ
 ਬਿਸਖ ਭਾਨ ਜਕੋ ਉਰਮੇ ਮਾਰਿਯੋ ॥ ਦੁਤਿਯ ਬਨ ਸੇ ਦ੍ਰੋਪਤੀ ਪਨ ਪ੍ਰਹਾਰਿਯੋ ॥ ਭੁਧਿ ਮੁਰਸ੍ਵਾ
 ਹੋਵੈ ਪਾਇ ਕਿਯੋ ॥ ਹੋਵੈ ਵੇਦ ਜਕ੍ਰਿਪਾ ਦੁਸਾਸਨ ਕੋ ਸਿਧੀ ਦਨਹਾਰਿਯੋ ॥ ੩੩ ॥ ॥ ਸ
 ਭ੍ਰੇਸ਼ਰ ਹਰਖਤ ਭਏ ਕਾ ਅਰਭੁਯੋ ਨਏਕ ॥ ਮਾਰਿਯੋ ਪ੍ਰਥਮ ਪਚੰਦਰਨ ਨਾਚੇ ਸੁਭਦਾ ਮਨੇਕ ॥ ੩੪ ॥
 ॥ ਰਾਜ ਬਾਜਤਾ ਜਯਨ ਸੁਦਯੋ ਗਿਰਾਇ ਕੋ ॥ ਸਾਜ ਬਾਜ ਸਾਜਿਯਨ ਸੁਗੋਨ ਫਿਰ
 ਇਕੋ ॥ ਹੋ ਪਾਂਖ ਰੇ ਸਿੰਘ ਰੇ ਸਸਰ ਸੰਭਾਰ ਕੋ ॥ ਹੋ ਪੈਦਲ ਰਥੀ ਬਿਦਾਹੇ ਬਾਨ ਪ੍ਰਹਾਰ ਕੋ ॥ ੩੫ ॥ ਏ
 ਪਣੀ ॥ ॥ ਪਹਰਏ ਕਰਾਖੇ ਅਟਕਾਈ ॥ ਭੁਭਾਂਤਿ ਭਾਂਤਿ ਸੋ ਕਰੀ ਲਗਾਈ ॥ ਗਹਿ ਪਨੁ ਪਾਨ ਪਨੀ
 ਰਾਜਿਯੋ ॥ ਤਬਹੀ ਸੈਨ ਕੈ ਰਵਨ ਭਾਜਿਯੋ ॥ ੩੬ ॥ ॥ ਏਕੋ ਕੇ ਜੁਪ ਬਿਲੇ ਕਕੈ ਪਾਰਬ
 ਕੁਯੋ ਪਸੀਨਾ ਕਯਿਯੋ ॥ ਚੁਤ੍ਰੇ ਦ੍ਰੋਪਤੀ ਪਰਨੀਤ ਲਮੇ ਧੀਨੀ ॥ ੩੭ ॥ ॥ ਮੇਅ ਬਿਬਿਕ
 ਦਾਮਨ ਬਿਲਾਯੋ ॥ ਜਨਤੈ ਦਾਸ ਮੇਲ ਕੇ ਲਯੋ ॥ ਜੇਕੁ ਕੋਹੋ ਕਾਰਜ ਤਵ ਕਹਿਯੋ ॥ ਪ੍ਰਾਨ ਜਨਤੈ ਨੈਕ
 ਨਤੁ ਰਿਯੋ ॥ ੩੮ ॥ ਦੋਹਰਾ ॥ ॥ ਤਰਨ ਬਿਪਾਤੈ ਤਵ ਕਹਿਯੋ ਤੁਹੀ ਕੀਨੈ ਮੇਹੀ ॥ ਕੇਲ ਕਹੇ ਬਿਨੁ ਜਾ
 ਤੁਝੇ ਲਾਜ ਨਲਗਾਤੁ ਤੇਹੀ ॥ ੩੯ ॥ ਚਉਪਈ ॥ ॥ ਬਨ ਬਲੀ ਪਨੀ ਮੈਧਾਹੀ ॥ ਮੁਰਛਤ ਸੇਕ
 ਲ ਸੈਨ ਕਰਿ ਤੁਹੀ ॥ ਦ੍ਰੁਪਦੀ ਸਾਥ ਬਿਹਾਰਿਯੋ ਸੇਊ ॥ ਤੁਕੈ ਦੇਖਤੁ ਭੁਯੋ ਨਕੋਊ ॥ ੪੦ ॥ ਦੋਹਰਾ ॥
 ॥ ਚੁਬਨ ਆਸਨ ਲੈ ਘਨੇਰ ਤੁਮਾਨੀ ਦ੍ਰੁਪਤੀ ਸਾ ॥ ਤਾਪ ਰੋਕੈ ਉਨ ਪਰਸਕੋਰ ਵਕਰਹੈ ਅਵਨੀ
 ਸਾ ॥ ੪੧ ॥ ਜੀਤ ਕੈ ਰਵਨ ਕੇ ਵਲਹਿ ਦ੍ਰੁਪਦ ਹਿਲਯੋ ਛਿਨ ਇਹਾਨਿ ਪਮਾਰੇ ਹਰੇ ਗਏ ਧੀਨਿਯ ॥ ੪੨ ॥

ਪਨਿਜੋਗਇ॥੪੨॥ਚੋਪਈ॥ ॥ਪ੍ਰਥਮਸੁਰਮਾਸਕਲਨਿਵਾਰੋ॥ਹੁਜੇਬਚੇਕਿਰੇਤੇ॥ਚੋ॥ਜੀਤਿ ੫੦੩

ਦੇਪਤੀਅਤਿਸੁਖਪਾਯੋ॥ਤਬਪਾਹਥਾਵਿਹਓਸਿਧਯੋ॥

ਮੈਤੀਸਵੇਚਰਿਤ੍ਰਸਮਾਪਤਮਸਤਸੁਭਮਸਤੁ॥੧੩੭॥

੨੭੫॥ ॥ਅਭਾਵਤੀਓਡਫੇਰਾਨੀ॥ਸੁੰਦਰੁਵਨਚੇਦੁੰਜਾ

ਨੀ॥ਤਕੋਅਤਿਹੀਰੂਪਬਿਰਾਜੈ॥ਸੁਰੀਆਸੁਰੀਨਕੋਮਨਲਾਜੈ॥੧॥ਰੂਪਮਾਨਤਿਹਨੈਨਨਿਹਾਰਿ

ਯੋ॥ਤਕੋਰੀਤਮੀਤਕਰਿਗਾਗਿਯੋ॥ਵੋਕੇਧਾਮਬੁਲਾਵਨਕੀਨੋ॥ਬੁੱਤਬੁੱਤਸੇਆਸਨਦੀਨੋ॥੨॥

ਤਾਹਿਕੇਸਾਅਥਕਤ੍ਰਲਗਾਯੋ॥ਸਭਕੇਸਨਕੋਦੂਰਿਕਰਾਯੋ॥ਪੁਰਖਹੁਤੇਇਸਤ੍ਰੀਕਰਿਗਾਹੀ॥ਮਿ

ਤਪਤਿਲੈਤੀਰਥਨਸਿਧਾਰੀ॥੩॥ਪਤਿਕੋਕਹੀਬਾਤਸਮਸ਼ਾਈ॥ਮੇਰੀਇਹਾਂਬਹਿਨਇਕ

ਆਈ॥ਤਾਹਿਸੀਗਲੈਤੀਰਥਨੈਹੋ॥ਸਭਹੀਪਾਪਾਬਿਦਾਕਰਿਦੈਹੋ॥ ॥ਪਤਿ

ਤਲੈਕੋਸੀਗਸਿਧਾਈਤੀਰਥਨਾ॥ਮੇਸੇਸਹੇਦਬਨਾਈ॥ਆਪਨੇਯਾਰਤਨਾ॥ਜਬਪਿਯਲੈਤੀਗਾ

ਮਹਿਨੈਹੋਜਾਇਕੋ॥ਹੋਰਗਾਨੀਮੁਖਤੇਭਾਖਮਿਲੇਗੀਆਇਕੋ॥੪॥ਦੇਹਰਾ॥ ॥ਮੀਤਨਾਥ

ਕੋਸੀਗਲੈਤਹੋਕੀਕਿਯੋਪਯਾਨਾ॥ਕੇਤਕਿਦਿਨਨਬਿਤਾਇਕੋਗੀਗਾਕਿਯੋਇਸਨਾ॥੫॥ਚੋ

ਪਈ॥ ॥ਪਤਿਕੋਸੀਗਗਲੈਨਾਈ॥ਭਾਖਬਹਿਨਤਾਸੇਲਪਟਾਈ॥ਮਨਮਾਨਤਤਿਹਕੇ

ਲਕਮਾਯੋ॥ਮੂਰਖਕੰਤਭੇਵਨਹਿਪਾਯੋ॥੧॥ਚਿਮਟਿਚਿਮਟਿਤਾਸੇਲਪਟਾਈ॥ਮਨਮਾਨ

ਤਤ੍ਰਿਯਕੇਲਕਮਾਈ॥ਦਿਨਦੇਖਤਤ੍ਰਿਯਕੇਲਕਮਾਯੋ॥ਮੂਰਖਕੰਤਭੇਵਨਹਿਪਾਯੋ॥੨॥ਦੇ

ਰਾ॥ ॥ਮਨਮਾਨਤਕੋਮਾਨਗਤਿਦੀਨੈਜਾਹਉਠਾਇ॥ਮੁਖਬਾਂਝੇਮੂਰਖਹਰਿਯੋ॥ਭੇਦਨਸਕਿਯੋ

ਪਾਇ॥ ॥ਅਭਤੀਸ

ਵੇਚਰਿਤ੍ਰਸਮਾਪਤਮਸਤਸੁਭਮਸਤੁ॥੧੩੮॥੨੭੬੬॥ ॥ਅਫਨੂ॥ ॥ਅਫ਼ਿਲਾ॥

॥ਮਾਨਨੇਸੁਰਗਾਨੀਅਤੁਹਿਸੁਸੋਹਨੀ॥ਸਿੰਘਗਰੂਰਨਚਿਤਕੋਮੋਹਨੀ॥ਬੈਰਮਸਿੰਘ

ਥਿਲੇਕਿਯੋਜਬਤਿਨਜਾਇਕੋ॥ਹੋਮਦਲਖਸਿਧੈਗੀਗੀਭੂਮਮੁਰਛਾਇਕੋ॥੧॥ਚੋਪਈ॥

ਉਠਤਪੀਤਤ੍ਰਿਯਅਧਿਕਲਗਾਈ॥ਕਾਮਕੇਲਤਿਹਸਾਥਕਮਾਈ॥ਬਹੁਰਿਜਾਗਇਠਾ

ਤਉਚਾਕਿਯੋ ਸੁਨਹੁਤਿਯਾਤੁਮਥਚਨਮਾਭਾ ॥ ੨ ॥ ਤੀਲਖਹੋਮੇਤੁਮਪਯੋਗੋਪਤਿਦੇਖਤੁਹਿ
 ਸਾਥਬਿਹਾਰੋਤਬਤੋਮੇਤੀਯਬਨਤਬਨਾਈਸੋਮੇਤੁਮਸੀਕਹਤੁਨਾਈ ॥ ੩ ॥ ਦੋਹਰਾ ॥ ਅਤਿ
 ਨਪਰਤੀਤਰਿਪੀਰਕੋਰਾਖਯੋਥਾਨਬਨਾਇਆਨਨੇਸੁਰੀਪਾਤਲਖਦੀਨਿਤਾਹਿਗਿਰਾਇ ॥ ੪ ॥
 ॥ ਫੁਹਿਥਾਨਨਿਜਪਰਹਿਦਿਖਾਯੋਪੀਰਨਾਮਲੋਆਤਿਡਰਪਾਯੋਰੇਸਾਬੈਸੁਰ
 ਤਾਨਬਫੈਹੋਤੋਕੋਡਾਰਖਾਤੋਦੈਹੋ ॥ ੫ ॥ ਪ੍ਰਥਮਡਾਰਤਹਤੋਤੁਹਦੈਹੋ ॥ ਬਹੁਰਿਖਾਤਕੋਤਰੈਲੈ
 ਹੋਮੇਕਹਪਕਰਤੁਹਾਹੀਡਰਹੋ ॥ ੬ ॥ ਅਨਕੋਗੋਡਨਸੇਮਰਹੋ ॥ ੭ ॥ ਰਸਨਸਾਥਬੈਧਕਰਿਲੈ
 ਹੋ ॥ ਤਾਪਾਛੋਤੋਕੋਊਲਣਹੋ ॥ ੮ ॥ ਐਧਖਾਤਵਊਪਰਿਡਰਿਹੋ ॥ ਬਹੁਰਿਤੋਮੇਜਾਨਨਸੇਮਰਿਹੋ ॥
 ॥ ੯ ॥ ਪ੍ਰਥਮਕਥਾਤਾਸੋਯੋਕਹੀ ॥ ਖਾਤਡਾਰਪਤਿਸੋਸ੍ਰੋਹੀ ॥ ਜਬਸੋਯੋਤਾਕੋਲਖਪਾਯੋ ॥ ਦਿ
 ਡਰਸਨਕੇਸਾਥਬੈਧਾਯੋ ॥ ੧੦ ॥ ਜਿਵਰਨਸਾਥਬਾਂਧਤਿਹਗਈ ॥ ਸੇਇਹਹਿਯੋਜਡਰਪਨਲਈ ॥
 ਖਾਤਤਰੇਇਹਤਾਤਕੋਹੋ ॥ ਜਾਨੁਕਮਿਤੁਕਸਿਪੈਸੋਹੋ ॥ ੧੧ ॥ ਖਾਤਸਾਥਦਿਡਰਬੰਧਿ
 ਐਰਦਯੋਊਲਣਾਇ ॥ ਚਾਢਿਬੈਠੀਤਾਪਰਤੁਰਤਜਾਰਸੰਗਲਪਟਾਇ ॥ ੧੨ ॥ ਅਕਿਲ ॥ ਤੁ
 ਤਿਭਾਂਤਿਤਿਹਰਿਯੋਕੋਜਾਰਬਜਾਇਕੋ ॥ ਭਾਂਤਿਭਾਂਤਿਕੋਆਸਨਲਿਏਬਨਾਇਕੋ ॥ ਚੁੰਬਨਾ
 ਲਿਗਨਲੀਨਿਚਰਮਾਨਕੋ ॥ ਹੇਤਰਤੁਰਿਯੋਜਡਰਹਿਯੋਮੇਨਮਖਣਨਕੋ ॥ ੧੩ ॥ ਖਾਤ ॥
 ਹਾਇਹਾਇਤਰਮਰਿਯੋਊਚਾਰੈ ॥ ਕਹਾਕਰਿਯੋਤੈਪੀਰਹਮਾਰੈ ॥ ਤੁਮੇਤਿਯਾਗਮੇਅਨਤਨਧਾ
 ਯੋ ॥ ਜੋਜੋਕਿਯੋਤੈਸਫਲਪਾਯੋ ॥ ੧੪ ॥ ਅਕਿਲ ॥ ॥ ਅਬਮੇਰੋਅਪਰਾਧਾਛਿਮਾਪਨਕੀਜਿ
 ਯੋ ॥ ਕਛੂਚੁਕਜੇਰਈ ॥ ਛਿਮਾਕਰਿਲੀਜਿਯੋ ॥ ਤੋਹਿਤਿਯਾਗਕਰਿਅਨਤਨਕਤਹੀਜਾਇਹੋ ॥
 ਤੇਪੀਰਤੁਹਾਰੇਸਾਲਸਾਲਮੇਆਇਹੋ ॥ ੧੫ ॥ ਚੋਪਈ ॥ ॥ ਜਾਰਭੋਗਜਬਦਿਡਰਕਰਿਲਯੋ
 ਨਿਰਪਕੋਛੋਰਤਰੇਤੋਦਯੋ ॥ ਪ੍ਰਥਮਮੀਤਨਿਜੁਰਿਯੋਨੈਟਾਰਿਯੋ ॥ ਬਹੁਰਿਯਾਨਿਕੋਰਵਉਥਾਰਿ
 ਯੋ ॥ ੧੬ ॥ ਮੂਰਖਕਛੂਭੇਵਨਪਾਯੋ ॥ ਜਾਨਿਯੋਮੇਹਪੀਰਪਟਕਯੋ ॥ ਬੈਧਨਛੂਟੇਚੁਥਾਨਸਵਾ
 ਰਿਯੋ ॥ ਤਿਯੋਕੋਚਰਿਤਨਜਿਯੋਮੇਧਾਰਿਯੋ ॥ ੧੭ ॥ ਖਾਤ ॥ ਤਾਲੀਸਵੇਚਰਿਤਸਮਾਪਤਮਸਤਸੁਰਮਸਤੁ ॥ ੧੮ ॥

[illegible]

ਨੇ ਸਿਰਪਰਧਾਰਿਯੋ ॥ ਛਿਨਕਾ ਬਿਖੇ ਮੂਰਖ ਜਰਗਯੋ ॥ ਸਿਵਕੋ ਸੋ ਕਹੁ ਰਿਕਰਿਦਯੋ ॥ ੧੦ ॥ ਯੋ
 ਹਰਾ ॥ ॥ ਅਸਚਰਿਤ ਕਰਿ ਪਾਰਬਤੀ ਦੀਨੇ ॥ ਅਸੁਰ ਜਰਾਇ ॥ ਛਟਕਾਂ ਚਲੁ ਸਿਵਕੋ ਸਹਿਤ
 ਬਹੁ ਰਿਬਿਰਾਜੀਆਇ ॥ ੧੧ ॥ ੧ ॥ ਚਰਿਤ ਸਮਾਪਤ ਮਸਤ ਸੁਖ ਮਸਤੁ ॥ ੧੪੧ ॥ ੨੭੮ ॥ ॥ ਅਛੁ
 ॥ ਦੇਹਰਾ ॥ ॥ ਸਹਿਰਬੇ ਸਹਰਿਕੋ ਬਿਖੇ ਬਾਣਾ ਸੁਰਨਰੇਸਾ ॥ ਦੇਸ ਦੇਸੇ ਸੁਰ ਸੁਕ ਹਿਜਨੁ
 ਦੁਤਿਅ ਅਲਕੇਸਾ ॥ ੧ ॥ ਚੈ ਪਈ ॥ ॥ ਜੋਗ ਮਤੀ ਤਾ ਕੀ ਪਟਰਾਨੀ ॥ ਸੁੰਦਰ ਭਵਨ ਤੀਨ ਹੁੰਜਨੀ ॥
 ਜੇਬ ਨ ਜੇਬ ਅਧਿਕ ਤਿਹ ਸੋਧੇ ॥ ਸੁਰਨਰ ਜੰਗੁ ਜੰਗਲ ਮੇਰੈ ॥ ੨ ॥ ਦੇਹਰਾ ॥ ॥ ਉਪਾਨਾਮ ਕੀ ਸਿਕਾ
 ਉਪਜਤ ਭਈ ॥ ਅਪਗਾਲਾ ਜਸੀਲ ਸੁਖ ਮੁਖ ਚ ਬਤ ਨਿਜ ਕਰ ਕਿਯ ਕਰਤਾਰਾ ॥ ੩ ॥ ਅਕੁਲਾ ॥
 ਤਾ ਕੋ ਰੂਪ ਅਨੂਪ ਸਰੂਪ ਬਿਰਾਜਹੀ ॥ ਸੁਰਨਰ ਜੰਗੁ ਜੰਗਲ ਕੇ ਮਨ ਲਾਜਹੀ ॥ ਤਾ ਕੋ ਕੋਰ ਕਟਾਛੁ
 ਬਿਲੋਕ ਨ ਪਾਇਓ ॥ ਬੋ ਬਿਨੁ ਦੀਨੇ ਹੀ ਦਾਮ ਸਦਾ ਬਿਕਾਇਓ ॥ ੪ ॥ ਨੈਨ ਹਰਨ ਸੋ ਸਿਖਾ ਮਥਿ ਸਿ
 ਖ ਜਲੁ ਕਬਾਇ ਯਾਹੇ ॥ ਸੁਖ ਸੁਹਾਗੰਤ ਨ ਰਹੇ ਚਾਹੇ ਸੋ ਬਿਤ ਕਜਰਾਹੇ ॥ ਕਮਲ ਹੋਰਿ ਛੁ ਬਿਲ ਜੈਦਿ
 ਪਦ ਦਾਮ ਨ ਕੁਰਹਾਵੈ ॥ ਹੋ ਬਨ ਬਨ ਰੁਹੇ ਬਿਹੰਗਾ ਅਜੁਲਾ ਹਿਅੰਤੁ ਪਾਵੈ ॥ ੫ ॥ ਜਾਨੁ ਕਪਿ
 ਰਿਯਾ ਤੁਰੇ ਜਨੁ ਕਜ ਮਧ ਸੀਸੇ ॥ ਅਖੜ ਗਥਾ ਛੁ ਜਲੁ ਪਰੈ ਪੁਧ ਪਨ ਰਗਾ ਸਿਰ ਵੇਕੇ ॥ ਜਨੁ ਰਹੇ
 ਨ ਕੇ ਜਗੇ ਰੇ ਰਿਹ ਰਿਨਿ ਛੁ ਬਿਹੰਗਾ ॥ ਹੋ ਬਾਲਾ ਤਿਹਾਰੇ ਨੈਨ ਜਨ ਕੁ ਦੇਹੁ ਮਤ ਵਾਹੇ ॥ ੬ ॥ ਚੰਚਲੀ
 ਰਛਾ ਬਿਹੇ ਰਿਅ ਬਲਗੇ ਦਿਵਾਨੇ ॥ ਮਿਰਗ ਅਬਲੋ ਬਨ ਬਸਤ ਬਹੁ ਰਿਕਿ ਹੋ ਕੈਨ ਸਿਧਾਨੇ ॥ ਤਪ
 ਤ ਸਿਵ ਤੋ ਕੇ ਹੋਰਿ ਜਟਨ ਕੇ ਜੁਟ ਛੁ ਕਾਯੋ ॥ ਹੋ ਕੁਮਤ ਪਖੇਰੁ ਗਯਾਨ ਪੁਰੋ ਕੇ ਪਚਨ ਪਾਯੋ ॥ ੭ ॥ ਤੋ ਕੇ
 ਰੂਪ ਅਨੂਪ ਬਿਧਾ ਤੈ ਜੋਗ ਚੋਯੋ ॥ ਰੂਪ ਚਤੁਰ ਦਸ ਲੋਕ ਨ ਕੋਯਾ ਮੇਗਾ ਚਿਯੋ ॥ ਜੋ ਕੇ ਉਦੇਵ ਅਦੇਵ
 ਬਿਲੋਕੋ ਜਾਇ ਕੋ ॥ ਹੋ ਗਿਰੈ ਮੂਰਛੁ ਨ ਖਾਇ ਪਰਨ ਪਰਾਇ ਕੋ ॥ ੮ ॥ ॥ ਸਹੀ ਸੁਬਾਹ
 ਤੋ ਕੇ ਪਿਤਾ ਜਾ ਕੇ ਬੀਰ ਜਾ ਅਪਾਹਾ ॥ ਬਹੁ ਸਹੀ ਸਾਧਾ ਯੁਧ ਪਰੇ ਜਨ ਦੂਜੇ ਕਰਤਾਰਾ ॥ ੯ ॥ ਛਿਤ ਕੇ
 ਜਿਤੋ ਛਿਤੋ ਸਸਭ ਬਡੇ ਛੁ ਰਿਖ ਨ ਪਾਇ ॥ ਬਿਪ੍ਰਨ ਕੇ ਦਛੁ ਨ ਦੇਯੋ ਭੁਗਾਇ ਸੋ ਦਾਇ ॥ ੧੦ ॥ ਚੈ
 ਪਈ ॥ ॥ ਜਾ ਕੇ ਖੰਡ ਤੰਡ ਨਿਤ ਭਰੇ ॥ ਤੇ ਸਿਵ ਕੀ ਪੂਜਾ ਨਿਤ ਕਰੇ ॥ ਏਕਾ ਦਿਵਸ ਪਸਰਾ ਦਰਿ ਏਕੇ ॥

ਕੁਝ

ਤੁਮਲਜੁਧਮਾਗਿਯੋਮੁਖਪਯੋ॥੧੧॥ **ਸਿੰਘੁਤਾਗੁ** ॥ **ਸਿੰਘੁਤਾਗੁ** ॥ ਜਬਤੇਰੇਕਿਹਤੇਪਰ ੫੫
 ਨਿਯੁਜਪਰੇਗੀਆਨਿ॥ ਤੁਮਲਜੁਧਤਖਹੀਭੁਯੋਲੀਜੋਸਮਝੁਜਨ॥੧੨॥ ਚੋਪਈ॥ ॥ ਸੇ
 ਵਤਸੁਤਾਸੁਪਨਯਹਿਪਯੋ॥ ਜਨੁਕਰੂਪਮੇਨਧਰਿਆਯੋ॥ ਤੁਹਿਫੋਰਤੋਯੋਸੁਤਬਠਿਯੋ॥ ਨ
 ਗਰਦੁਰਕਾਚਿਤਵਨਕਾਰਿਯੋ॥੧੩॥ ਦੋਹਰਾ॥ ॥ ਚਮਕਪਰੀਅਬਲਾਤਬੋਪੀਤਪਿਯ
 ਕੇਸੀਗਾ॥ ਪੁਲਕਪਸੀਜਤਤਨਕੁਯੋਬਿਰਹਾਬਿਕਲਭੁਯੋ॥ ਗਾ॥੧੪॥ ਚੋਪਈ॥ ॥ ਪਿਯ
 ਪਿਯਉਠਿਅਬਲਾਉਚਰੀ॥ ਛਿਤਗਿਰਗਈਦਾਂਤਨੀਪਰੀ॥ ਤਬਸਖਿਯਨਤਿਹਲਯੋਉ
 ਚਾਈ॥ ਰੇਖਾਚਿਤ੍ਰਕਥਾਸੁਨਿਪਾਈ॥ **ਸਿੰਘੁਤਾਗੁ** ॥ ॥ ਪ੍ਰਮਤਨੈਨਖਮਾਹੀਸੀਮਾਨਹੁ
 ਰਾ॥ ਗੁਰਨਕੋਦਬਤਵੈ॥ ਤਾਪਚਰੀਤਿਯਕੋਤਨਕੋਸਖੀਹਾਰਸਿਗਾਰਕਯੋਨਸੁਹਾਵੈ॥ ਬੇ
 ਗਚਲੇਸੁਨਬੈਨਬਲਾਇਲਿਯੋਤੇਰੀਸਦਾਕਹਮੇਹਿਨਾਵੈ॥ ਪੀਯਕੀਪੀਗਕਿਪੀਰਕਛੁ
 ਨਿਰਖਯੋਪਲਮੇਕਿਮਾਰਿਯੋਬਾਰਿਅਵੈ॥੧੬॥ ਸਵੈਯਾ॥ ॥ ਬਲਤੋਹਮਤਵਹੇਜਿਯੋ॥
 ਨਨਤਾਰਤਆਖਨਤੇਜਲਜੈਯੋ॥ ਪੋਹਹਲਾਹਲਾਜੁਪਿਯੋਨਹਿਕਾਂਸੀਬਿਖੇਕਲਵਤ੍ਰਹਿ
 ਲੋਯੋ॥ ਜਨਤੋਹਿਗਿਯਛਾਡੁਸਖੀਸਰਗੀਪਰਛਹਅਤੀਤਨਹੈਯੋ॥ ਲੇਹਬਿਲੇਕਪਿਅੰਗੀ
 ਕੇਆਨਉਖਕਲਾਮਗੇਦੁਖਪੈਯੋ॥ **ਸਿੰਘੁਤਾਗੁ** ॥ ॥ ਚਿਤ੍ਰਕਥਾਸੁਨਿਏਬਚਨਹਿਤੁਹੇਤੁ
 ਦੁਖਪਾਇ॥ ਪਵਨਰੂਪਾਛੋਰਲੀਤਹਾਪਹੁਚੀਜਾਇ॥੧੮॥ ਚੋਪਈ॥ ॥ ਚਿਤ੍ਰਕਲਾ
 ਪੈਲਹਉਸਾਰਸਾਚੋਦਯੁਵਨਤਾਇਖਰੂਸਾਦੇਵਦੈਤਤਿਯੋਰਬਨਏ॥ ਗੀਧਬ
 ਜਛੁਭੁਜੀਗਸੁਹਾਏ॥੨੦॥ ਦੋਹਰਾ॥ ॥ ਦੇਸਦੇਸਕੇਏਸਜੇਤਹਸਕੁਲਿਖੇਬਨਾਇ॥ ਰੋਯੇ
 ਹਪਦਮਨਸੁਤਹਰਿਆਵਿਕਜਦਗਾਇ॥੨੧॥ **ਸਿੰਘੁਤਾਗੁ** ॥ ॥ ਚੋਦਹਪੁਰੀਬਨਾਇਕੋਤੁਹਿ
 ਕਹਿਯੋਸਮਝਾਇ॥ ਤੁਮਰੇਜਿਯਬਉਪਾਇਮੇਕਿਯੋਬਿਲੇਕਹਾਇ॥੨੨॥ ਦੇਵਦਿਖਾ
 ਉਦੈਤਦਿਖਾਏ॥ ਗੀਧਬਜੰਛੁਭੁਜੀਗਹਿਰਾਏ॥ ਪੁਨਕੋਰਵਕੇਕਲਾਦਿਖਗਾਏ॥ ਤਿਨ
 ਹਿਬਿਲੇਕਨਤਿਅਹਿਸੁਖਪਯੋ॥੨੩॥ ਦੋਹਰਾ॥ ॥ ਚੋਦਹਪੁਰੀਬਿਲੇਕਕਰਿਤਹਾਪਹੁ
 ਚੀਆਇ॥ ਜਹਾਸਭੁਜਦੁਕਲਕੇਸਹਿਤੋਸੇਭਿਤਸੀਜਦਗਾਇ॥੨੪॥ ਪ੍ਰਥਮਲਾਗਿਲ

ਕੇਨਿਰਖਪੁਨਿਨਿਰਖੇਜਦੁਹਇ॥ਉਪਸੰਨਿਪਾਇਨਪੰਰੀਜਗਤਕੁਰੂਹਿਗਇ॥੨੫॥ਉ
 ਪਈ॥੧੫੬॥ਮਨਬਹੁਗਿਨਿਹਾਰਿਯੋਜਾਈ॥ਅਜਤਨਾਰਿਨਾਰੀਨਿਹਾਈ॥ਤੁਕੇਪੁਤਕਿਓ
 ਕਿਯੋਜਬਹੀ॥ਮਿਦਿਗਯੋਸੋਕਦੇਹੋਤਬਹੀ॥੨੬॥ਦੇਹਗ॥੧੫੭॥ਪੀਨਿਪੀਨਿਪਮੁਖਕ
 ਹਉਠੀਸਖੀਯਹਿਸੀਸਦੁਕਾਇ॥ਜੇਸੁਪਨੇਤੀਤੁਰਿਲਹਿਯੋਸੇਈਦਯੋਦਿਖਾਇ॥੨੭॥
 ਦੇਹਪੁਰੀਬਨਾਇਕੋਪਿਯੋਕੇਦਰਸਾਦਿਖਾਇ॥ਚਿਤ੍ਰਬਿਖੋਜੇਹਬਿਖਿਲਿਖਿਯੋਸੇਮੇ
 ਦੇਹਮਿਲਾਇ॥੨੮॥ਉਪਈ॥੧੫੮॥ਚਿਤ੍ਰਰੇਖਜਬਯੋਸੁਨਿਪਈ॥ਪਦਨਰੂਪਕੈਕੈਤਿਤ
 ਪਈ॥ਦੁਰਾਵਤੀਬਿਲੋਕਿਯੋਜਬਹੀ॥ਚਿਤ੍ਰਕੋਸੋਕਦੁਰਿਭਯੋਸਬਹੀ॥੨੯॥ਦੇਹਗ॥
 ੧੫੯॥ਚਿਤ੍ਰਕਲਾਤਹਜਾਇਕੋਬਹੋਕੁਅਭੋਸੋਬੈਨਾਗਿਰਬਾਸਨਿਬਿਰਹਨਿਭੁਈਨਿਰਖ
 ਰਿਹਾਰੈਨੋ॥੩੦॥ਦੇਪਈ॥੧੬੦॥ਲਲਕਰੋਤਿਹੋਰਪਯੋਨੋਜੋਨਦੇਸਮੇਤੁਮੇਬਖਸੋ॥ਚ
 ਰਿਬਿਵਾਨੇਤਹਾਸਿਪਰਿਯੋ॥ਪਾਪਾਵਿਰਹਮੋਰੋਕਰਿਯੋ॥੧੬੧॥ਅਨਰੂਪ
 ਸੁਨਿਯੋਸੇਬਚਨਤਹਾਤੇਕਿਯੋਪਯਨਾਸਹਰਬੇਸਹਰਿਕੋਬਿਖੇਤਹਾਪਹੁਚਿਯੋਆਨਿ॥੩੨॥
 ੧੬੨॥ਜੇਪਿਯੋਰੋਚਿਤਮੇਬਸਿਯੋਤਹਿਮਿਲਾਵੈਕੋਇ॥ਤਾਕੀਸੇਵਾਕੀਜਿਯੋਦਾਸਨਦਾਸੀਹੋ
 ਇ॥੩੩॥ਅਰਿਲਾ॥੧੬੩॥ਕੋਰੋਤਦਾਸੀਹੋਇਨੀਗਗਾਗੀਰਹਿਲਿਖਾਉ॥ਕੋਰੋਤਬੀਚਬ
 ਜਾਰਦਾਮਨਬਿਨੁਦੇਹਬਿਕਾਉ॥ਕ੍ਰਿਤਨਕ੍ਰਿਤਨੀਹੋਇਕੋਤੋਇਕੋਰੋਭਾਰਸੋਹੁਕੈਰੋਹੋਤਦ
 ਪਸਾਦਿਸਖੀਆਸੁਜਕੋਹਪੈਯੋ॥੩੪॥ਤਵਪਸਾਮੇਆਜੁਸਖੀਸਾਜਨਕੋਪਯੋ॥ਤਵਪਸ
 ਦਿਮੇਸਖੀਸੁਸਾਜਨਪਾਇਯੋ॥ਤਵਪਸਾਦਿਸੁਨਿਹਿਤੁਸੋਕਸਭਹੀਬਿਸਰਾਯੋ॥ਤਵਪਸ
 ਦਿਸੁਨਿਮਿਤ੍ਰਕੋਗਭਾਵਤਮਨਕਰੋਹੋਪੁਰੀਚੇਦਹੂ॥ਮਾਝਿਭੀਨਸੁੰਦਰਪਤਿਬਰੋਹੋ॥੩੫॥
 ੧੬੪॥ਐਸੇਬਚਨਉਚਾਰਕਰਿਮਿਤਵਹਿਭਿਯੋਬੁਲਾਇ॥ਭੁਗਤਿਭੁਗਤਿਕੋਰੋਗਕਿਯੋ
 ਮਨਭਾਵਤਲਪਟਾਇ॥੩੬॥ਦੇਪਈ॥੧੬੫॥ਆਸਨੋਰੋਗਸੀਹੁਲਯੋ॥ਚੁਬਨਭੁਤਭੁਤਮੇ
 ਦਯੋ॥ਅਤਿਰਤਿਕਕਿਕੋਰੋਨਬਿਤਾਈ॥ਉਖਾਕਾਲਪਹੁਚਯੋਆਈ॥੩੭॥ਭੋਰਭੁਈਘਰ
 ਮੀਤਹਿਰਾਖਿਯੋ॥ਬਾਦਾਸੁਰਸੋਪਗਰਨਭਾਖਿਯੋ॥ਤਬਲੋਪੁਜਾਬਧੀਗਿਰਗਈ॥ਤਕੋ

ਚਿਤਰਿਤਾ ਅਭਿਵ੍ਯਾਤੀ ॥ ੩ ॥ ਦੋਹਰਾ ॥ ' ਅਬੁੰਤ ਭੁਤ ਕੇ ਸਸਤ੍ਰ ਲੈ ਸੁਗਾ ਸਭੈ ਬੁਲਾਇ ॥ ਸਿਵ ॥ ੪੬ ॥
 ਕੋ ਬਚਨ ਸੀਤਾਰ ਕੋ ਭੁਪਾ ਚਿਯੋ ਆਇ ॥ ੩੯ ॥ ਚੋਪਈ ॥ ' ਜੇ ਰਿਅਨੀ ਰਜਾਇਤ ਆਯੋ ॥
 ਉਤਾਇਨ ਮਿਲ ਕੋ ਕੇਲ ਮਚਾਯੋ ॥ ਦੋਹਾ ਸਨਾਸਨ ਕਹ ਲੇਹੀ ॥ ਹਸਿ ਹਸਿ ਦੇਹੁ ਅਭਿਗਨ ਦੇ
 ਹੀ ॥ ੪੦ ॥ ਕੇਲ ਕਰਤ ਦੁਹਤਾਲਾ ਖਿਪਾਈ ॥ ਜਾਗੇ ਕੋ ਪਨਿਪਤ ਕੇਹਾਈ ॥ ਅਬਹੀ ਇਨ ਦੁਹ
 ਅਨਗਹਿ ਲੇਹੀ ॥ ਮਾਰ ਕੂਰ ਜਮ ਲੋਕ ਪਠੈ ॥ ੪੧ ॥ ' ਉਧਾਨਿ ਜੁਪਤਿ ਕੋ ਨਿਰਖ
 ਨੈਨ ਰਹੀ ਨਿਹਰਾਇ ॥ ਕਰਿਯੋ ਕਛੁ ਉਪਾਇ ਅਬਲੀ ਜੈ ਮੀਤ ਬਚਾਇ ॥ ੪੨ ॥ ਉਠਿ ਮਨੁ
 ਧਠਾ ਦੋਹਰੇ ਪਨਖ ਬਨ ਲੈ ਹਥਾ ॥ ਪ੍ਰਗਟਿ ਸੁਰਤ ਝਟ ਪਰ ਕਟੇ ਅਮਿਟ ਬਿਕਟ ਬਲ ਸਾਥ ॥ ੪੩ ॥
 ਪਾਰਿਯੋ ਲੋਹਗਾਢੇ ਮਹਾ ਜੁਧ ਮਾਢਿਯੋ ॥ ਲਏ ਪਾਰਬਤੀ ਪਾਰਬਤੀ ਨਾਥ ਨਾਢਿ
 ਯੋ ॥ ਗਹੇ ਸੁਲ ਸੈਥੀ ਸਭੈ ਸੁਰ ਪਾਇ ॥ ਅਹੋ ਕੋ ਪਕੈਤੋ ਦਬਾ ਜੀਨ ਚਾਇ ॥ ੪੪ ॥ ਚੋਪਈ ॥ ' ਕੇ
 ਤੇ ਪਬਲ ਨਿਬਲਤ ਹਕੀਨਾ ॥ ਜੀਤ ਜੀਤ ਕੇ ਤੇ ਰਿਪਲੀਨਾ ॥ ਕੇ ਤੇ ਬਿਨੁ ਪਾਨ ਨ ਭਰ ਕੇ ॥ ਰਹਿ ਰਹਿ
 ਸਸਤ੍ਰਾ ਥਹੀ ਗਹੇ ॥ ੪੫ ॥ ' ਕਰੀ ਹੋਗ ਮਾਰੇ ਰਥੀ ਕੋਟ ਕੂਟੇ ॥ ਕਿਤੇ ਸੁਧ ਪਾਏ
 ਫਿਰੇ ਬਾਜ ਛੂਟੇ ॥ ਕਿਤੇ ਛੁੜ ਛੋਕੇ ਕਿਤੇ ਛੁੜ ਤੇਰੇ ॥ ਕਿਤੇ ਬਾਪਲੀ ਨੇ ਕਿਤੇ ਛੋਲੇ ਛੋਰੇ ॥ ੪੬ ॥ ਕਿ
 ਤੇ ਭੀਰ ਬ੍ਰਾਜੇ ਕਿਤੇ ਕੋ ਪਦੂਕੇ ॥ ਚਹੂੰ ਚਰਤੇ ਮਾਰਹੀ ਮਾਰ ਕੂਕੇ ॥ ਲਏ ਬਹੁ ਸਾਹਿ ਸ੍ਰੋਸੇ ਸਸਤ੍ਰ ਭਾਰੇ ॥
 ਚਲਿਯੋ ਕੋ ਪਕੈਰਾ ਜਬਾਜੇ ਨਗਾਰੇ ॥ ੪੭ ॥ ਦੋਹਰਾ ॥ ' ਜੁਪੁ ਭੁਖੇ ਕਹ ਲੈ ਰੋਇ ਤੀਨਾ ਵਤ ਸੁ
 ਧਾ ॥ ਪਾਇਨ ਕੋ ਪਾਇ ਲਭੇ ਬਾਂਧ ਲਯੋ ਅਨੁਪਾ ॥ ੪੮ ॥ ' ਜਬ ਉਖਾਏ ਸੇ ਸੁਨਿ
 ਪਾਈ ॥ ਲੀਨੇ ਬਾਂਧ ਮੇਰ ਸੁਖ ਦਾਈ ॥ ਤਬ ਰੇਖਾ ਕਹ ਬੋਲ ਪਠਾਇਸਾ ॥ ਨਗਰ ਦੁਹਕਾ ਬਹੁ ਰਿ
 ਪਠਾਇਸਾ ॥ ੪੯ ॥ ਚਲੀ ਚਲੀ ਜੈ ਯਹੁਤ ਮਤਹਾ ॥ ਬੈਠੇ ਕ੍ਰਿਸਨ ਸਿਆਮ ਘਨ ਜਹਾ ॥ ਦੈ ਪਤਿ
 ਯਾਪਾਇਨ ਪਰ ਰਹਿਯਹਾ ॥ ਹਮਰੀ ਕਸਾ ਛੋਰੇ ਤੇ ਕਹਿਯਹਾ ॥ ੫੦ ॥ ਅੰਤਿਲਾ ॥ ' ਦੀਨਾ ਨਾਥ
 ਮਾਠੀ ਰਛਾ ਕੀ ਜਿਯੋ ॥ ਯਾ ਕੋਟ ਕੋ ਕਾਟਿਆ ॥ ਕਰਿ ਦੀਜੀਯੋ ॥ ਪਾਕਿਯੋ ਬਿਦਤੋ ਪੋੜਹਿ ਅਭਿ
 ਰਾਇਯੋ ॥ ਹੋਤ ਬਾਪਨ ਕਹੁ ਦੀਨੁ ਪਰਨ ਕਹਾਇਯੋ ॥ ੫੧ ॥ ਪ੍ਰਥਮ ਬਕੀ ਕੋ ਮਾਰ ਬਹੁਲਾ ਸੁਰ
 ਮਾਰਿਯੋ ॥ ਸਕਟਾ ਸੁਰ ਕੇ ਸਯਹਿ ਕੇ ਸਗਹਿ ਕੋ ਸਪਛਾ ਰਿਯੋ ॥ ਅਪਾਸੁ ਰਿਣਾ ਵਰਤ ਮੁਸਦ

ਦੇ ਨੂੰ ਗਥਿ ਦਾਰੇ ਹੋਲੀ ਜੈ ਹੋਮੇ ਬਚਾਇ ਸੁਕਲ ਹਮ ਸਰਨ ਤਿਹਾਰੇ ॥ ੫੫ ॥ ਮਧੁਕ ਪ੍ਰਥਮ ਸਿੰਘ
 ਬਹੁਗੁਰਮਰਦਨ ਕੀਨੇ ॥ ਦਾਵਾਨ ਲਤ ਰਾਖ ਸਕਲ ਗੋਪਨ ਕੋਲੀਨੇ ॥ ਮਹਾਕੋਪ ਕਰਿ ਇੰਦੁ ਜਥੈ
 ਬਰਖਾ ਬਰਖਾਈ ॥ ਹੋਰਿ ਸਿਧਿ ਗਥਿ ਜਨਾਥਾ ਅਨਭੁ ਮਭੁ ਏਸਹਾਈ ॥ ੫੬ ॥ ਦੇਹਗ ॥ ਮਜ੍ਹ
 ਸਾਪਨ ਸੀਕਰ ਬਨੈ ਤੋਹ ਤੋਹ ਲਏ ਬਚਾਇ ॥ ਅਬਹ ਮਕੋ ਸੀਕਰ ਬਯੋ ਕੀਜੈ ਅਨਸਹਾਇ ॥ ੫੭ ॥
 ॥ ੫੮ ॥ ॥ ਚਿਤ੍ਰਕਲਾ ਇਹ ਭਾਤ ਵੀਨ ਪ੍ਰੇਜ ਬਕਹੀ ॥ ਤਾਕੀ ਬਿਰਥਾ ਸਮਸਤ ਚਿਤ ਜਦ ਪਤ
 ਲਹੀ ॥ ਪ੍ਰੇਕੋ ਗਰਜਾ ਅਰੂੜ ਪਹੁਚੇ ਆਇਕੋ ॥ ਹੋ ਬਿਕਟ ਸੁਭਟ ਚਟ ਪਟ ਕਟ ਦਏ ਰਿਸਾਇਕੋ ॥
 ੫੯ ॥ ਚੋਖਣੀ ॥ ॥ ਭੀਰ ਭੁਏ ਭਾਜੇ ਭੁਟ ਭੁਗੇ ॥ ਜਾਇਰਾ ਵਪੇ ਬਹੁ ਰਿਪੁ ਕਾਰੇ ॥ ਬੈਰੋ ਕਹਾ ਦੇਵ ਕੇ
 ਏ ॥ ਚੜ੍ਹੇ ਗਰੁੜ ਗਰੁੜਾ ਪ੍ਰਜਾ ਆਏ ॥ ੬੦ ॥ ਚੋਖਣੀ ॥ ॥ ਯੈ ਸੁਖਿ ਕੋਰਾ ਜਾਤ ਬੈਰਨ ਚੜ੍ਹਿ ਚਲਿ
 ਯੈ ਰਿਸਾਇ ॥ ਬਾਂਧ ਬਢਾ ਗੀਉ ਮਗਿ ਯੋ ਕੋਚਨ ਪਾਰਿ ਰਿਯੋ ਗਾਤਾ ॥ ੬੧ ॥ ਚੋਖਣੀ ॥ ॥ ਜੇਰੇ ਸੈਨ
 ਤਭੁ ਯੋਤਹਾ ॥ ਗਾਜਤ ਕ੍ਰਿਸਨ ਸਿੰਘ ਜੁਜਹਾ ॥ ਅਸੜ ਸਸੜ ਕਰਿ ਕੋਪ ਚਲਾਏ ॥ ਕਾਟਿ ਸਿੰਘ
 ਸਭੁ ਭੂਮ ਗਿਰਾਏ ॥ ੬੨ ॥ ਚੋਖਣੀ ॥ ॥ ਸਹਿ ਸਹੀ ਭੂਜਾਨੇ ਮੇਸਹੀ ਸਾ ਅਸੜ ਸਸੜ ਲੈ ॥ ਹ
 ਠਿਯੋ ਰਿਸਾਇਕੋ ਹਠੀ ਕਮਾਨ ਬਲ ਪਾਨ ਲੈ ॥ ਬਧੇਰ ਥੀ ਮਹਾਰਥੀ ॥ ਅਪਮਾਨ ਬਲ ਮਧਕੋ ॥ ਦਏ ਪ
 ਠਾਇ ਸੁਰਗ ਸੂਰਕੋ ਪੋਕੋ ਸੀਭਾਰਕੋ ॥ ੬੩ ॥ ਚੋਖਣੀ ॥ ॥ ਬਹੁ ਸਾਇਕ ਜਦ ਪਤਿ ਕੋ ਮਾਰੇ ॥ ਬਹੁ
 ਬਾਨ ਨੇ ਸੀਗਰੁ ਪ੍ਰਹਾਰੇ ॥ ਬਹੁ ਸੁਲਨੇ ਸੀਰਥੀ ਪਰੇਏ ॥ ਲਗੇ ਸੁਭਟ ਸੇਥੀ ਅਨੇਏ ॥ ੬੪ ॥ ਤਬ
 ਸੀਕੋ ਪ੍ਰਿਸਨ ਕਵਿ ਦੀਨੇ ॥ ਖੰਡ ਪੰਡ ਸਸੜਾ ਸੜਕੀਨੇ ॥ ਬਾਣਾ ਸੁਰਹਿ ਬਾਨ ਬਹੁ ਮਾਰੇ ॥ ਬੇਧ ਬਰ
 ਮਧਨੁ ਚਰਮ ਸਿਧਾਰੇ ॥ ੬੫ ॥ ਅਤ੍ਰਿਲਾ ॥ ॥ ਬਹੁ ਰਿਸਨ ਜੀਬਾਨ ਚਲਾਏ ਕੋਪ ਕਰਿ ॥ ਬਾ
 ਣਾ ਸੁਰਕੇ ਚਰਮ ਬਰਮ ਸਰਬਾ ਸੜਹਾਰੇ ॥ ਸੂਤ ਮਾਰੇ ਚਾਰੇ ਦਏ ਗਿਰਾਇਕੋ ॥ ਹੋਰ ਥੀ ਮਹਾਰਥ
 ਅਤਿਰਥਿ ਯਨ ਕੋਘਾਇਕੋ ॥ ੬੬ ॥ ਚਮਕਰਾ ਢੁਭੁ ਅਭਯੋ ॥ ਆਯੁ ਪਨ ਪਾਰਿਕੋ ॥ ਗਰੁੜ ਗਰੁੜਾ
 ਇਕੋ ਕੋ ਬਿਸਖ ਪ੍ਰਹਾਰਕੋ ॥ ਸਾਂਤ ਸਾਂਤ ਕਹਿ ਆਨ ਅਰਜੁਨ ਹਿਮਾਰਿ ਕਰਿ ॥ ਹੋ ਕੋਟ ਕਹੀ ਕਰੁਰਾਇ
 ਹਨੇ ਰਿਸ ਪਾਰਿਕਰਿ ॥ ੬੭ ॥ ਕੋਪ ਪ੍ਰਿਸਨ ਕੋ ਜਗਿਯੋ ॥ ਪੁਜਾ ਕਾਟਤ ਭਯੋ ॥ ਛਿਪ ਛੁਟਾ ਕਰੁ ਛੁੜਕਿ
 ਤਹਿ ਭਾਤ ਭਯੋ ॥ ਚਰਮ ਬਰਮ ਮਰਿ ਪਚਰਮ ਕੋਪ ਕਰਿ ਕਾਇਯੋ ॥ ਹੋਰ ਸਿਰਥ ਯਨ ਰਨ ਠੀਤਰ

[illegible]

ਮੁਰਛੁਨੈਗ ॥ ੩ ॥ ਚੋਪਈ ॥ ॥ ਬੋਲਲਯੋਗਨੀਜੇਗੋਸਰਬਗਾਕਾਮਕੋਲਤਾਸੋਬਹੁਬਿਪ
 ਕੇਰਿ ॥ ਘਨਤਾਹੀਅਸਨਪਹੁਚਾਯੋਏਨਭਈਤਬਬਹੁਰਿਮੰਗਾਯੋ ॥ ੪ ॥ ਦੇਹਗਾ ॥ ॥ ਭੂ
 ਪਰਸਿੰਘਤਹਾਹੁਤੇਅਤਿਸੁੰਦਰਇਕਰਾਜਾ ॥ ਸਜਬਾਜਭੀਤਰਕਿਧੋਬਿਕ੍ਰਮਾਤੇਬਾਜਾ ॥
 ੫ ॥ ਰਾਜਨਿਰਖਸੁੰਦਰਘਨੇਰਾਨੀਲਿਯੋਮੰਗਾਇ ॥ ਘਬਮਭੋਗਤਾਸੋਕ੍ਰਿਯੋਪੁਨਿਸੋਕਰਿਯੋ
 ਬਨਾਇ ॥ ੬ ॥ ॥ ॥ ਸੁਨਿਹੋਪੀਤਮਰਾਜਕਾਜਮੁਰਕੀਜੀਯੋ ॥ ਕਛੁਪਨਛੋਰਬੰਡਾ
 ਹਮਾਰੇਲੀਜਿਯੋ ॥ ਘੋਦਭੂਮਤਰਮੰਡਪਇਕਬਨਾਇਯੋ ॥ ਹੋਮੰਡਪਲਖਿਯੋਨਜਾਇਭੂਮਲ
 ਹਜਾਇਯੋ ॥ ੭ ॥ ਤਬਾਤਿਨਛੋਰਬੰਡਾਗਾਮਿਤਪਨਕੋਲਿਯੋ ॥ ਘੋਦਭੂਮਕੇਤਰੇਬਨਵਤਮਰ
 ਭਯੋ ॥ ਕੋਸੋਸਇਯੋਨੇਹੋਇਲੁਖੇਨਦੇਵਲਪਾਇਯੋ ॥ ਹੋਯੋਕਭੂਮਸੀਸਿਭੂਆਚਿਤਮੇਲਖਲਿ
 ਯਾਇਯੋ ॥ ੮ ॥ ਚੋਪਈ ॥ ॥ ਰਾਨੀਰਾਜਹਿਰੇਜਬੁਲਾਵੇ ॥ ਭਾਂਤਭਾਂਤਕੋਕੋਲਕਮਾਵੇ ॥ ਅਤ
 ਸਨੇਹਤਾਸੋਉਪਜਾਯੋ ॥ ਜਨੁਕਸਾਤਫੇਰਨਕੋਪਾਯੋ ॥ ॥ ਕੋਲਕਮਾਇਰਾਜਾਜਬਜਾਵੇ ॥
 ਤਬਰਾਨੀਜੇਗਾਹਿਬੁਲਾਵੇ ॥ ਚਿਮਟਿਚਿਮਟਿਤਾਸੋਰਤਮਾਨੇ ॥ ਮੂਰਖਮੂਰਖਵਭੇਦਨਹਿਜਾ
 ਨੇ ॥ ੧ ॥ ॥ ਕਾਮਆਧਿਕਾਦਿਨਰਾਜਸੀਤਾਯੋ ॥ ਬਿਨੁਬੋਲੇਰਾਨੀਕੋਆਯੋ ॥ ਕੋਲਕਰਤਸੋਇਯੋ
 ਲਖਿਪਾਈ ॥ ਤਾਕੋਕੋਪਜਗਿਯੋਜੀਖਆਈ ॥ ੧੧ ॥ ॥ ॥ ਕੋਲਕਰਤਰਾਨੀਤਿਹਲ
 ਖਿਯੋਬਨਾਇਕੋ ॥ ਬਾਂਧਿਰਸਿਰਿਯਨਲਿਯੋਸੁਦਿਯੋਜਗਾਇਕੋ ॥ ਕ੍ਰਿਪਾਨਾਥਕੋਸਾਥਕਹਿਯੋ
 ਯੋਜਾਇਕਗਾਹੋਜੇਮੇਕੋਹੋਚਰਿਤ੍ਰਸੁਕਰਿਯੋਨਾਥਬਗਾ ॥ ੧੨ ॥ ਚੋਪਈ ॥ ॥ ਖਾਨਪਾਨਾਗੋ
 ਤੁਵਪਰਿਗੋ ॥ ਮੁੰਦਤਮਠਕੋਦੁਰਨਿਕਰਹੋ ॥ ਘੋਦਭੂਮਾਇਕਚਰਿਤ੍ਰਾਵੇਖੋਹੋ ॥ ਤੁਵਚਰਨਨਤ
 ਰਗਵਝੁਕੋਹੋ ॥ ੧੩ ॥ ਯੋਕਹਿਮੁੰਦਦੁਰਨਲਿਯੋ ॥ ਆਗੋਦੇਭੁਸਮਤਿਹਕਿਯੋ ॥ ਆਪਰਦ
 ਸੀਜਾਇਜਤਾਯੋ ॥ ਸੇਵਤਸਮੇਸੁਪਨਮੁਯਿਯੋ ॥ ੧੪ ॥ ॥ ਇਕਜੇਗੀਸੁਪਨੇਮੇਲਾਹਿਯੋ ॥ ਤਿਹਿ
 ਮੇਸੇਮੇਸੇਜਨਕਹਯੋ ॥ ਘੋਦਭੂਮਤਮਮੇਹਿਨਿਕਰੇ ॥ ਕ੍ਰਿਯੋਬਡਪਤਾਪਤਿਹਾਹੋ ॥ ੧੫ ॥ ਭੂਧਰ
 ਖੇਦਰਾਜਬੋਲਾਯੋ ॥ ਮੇਤੁਮਸੇਯੋ ॥ ਅਨਸੁਨਾਯੋ ॥ ਤੁਮਹੂੰਚਲੇਸੰਗਲੇਭਹਾਕਹਾਂਚਰਿਤ੍ਰਯੋ
 ਧੋਉਹਾ ॥ ੧੬ ॥ ਯੋਕਹਿਨਿਪਾਤਸੰਗਲੇਆਈ ॥ ਭੂਅਖੇਦਨਰਿਖਦੇਯੋਭਗਾਈ ॥ ਮੰਡਪ

ੲਕਤਾਜਬਲਹਿਯੋ॥ਪਿਨਿਯੋਨਿਯਪਤਿਤ੍ਰਿਯਸੋਰਥਿਯੋ॥੧੦॥ਜੇਗੀਨਿਰਖਸਖਿਤਿ 40੮
 ਜਿਆਈ॥ਦੋਰਨਿਪਤਚਰਨਲਪਟਾਈ॥ਕਹਿਯੋਸੁਜਬਖੇਲਤਦਿਗਭੁਯੋ॥ਤਬਹੀ
 ਰਾਜਰਸਮਏਗਯੋ॥੧੧॥ਤਬਹੀਯੋਬਚਨਉਚਾਰੋ॥ਸੁਨਹੋਰਾਵਪਾਨਤੇਪਿਯਗੇ॥ਮੇਕੋ
 ਜਾਨਪ੍ਰਥਮਤਹਦੀਜੋ॥ਬਹੁਰੋਆਪਯਯੋਨਕੀਜੋ॥੧੨॥ਯੋਕਹਿਕੋਅਬਲਾਤਹਗਈ॥
 ਤਸੇਕੇਲਕਮਾਵਤਭਈ॥ਤਾਪਾਛੇਨਿਪਕੋਤਹਲਿਯਾਈ॥ਜੇਗੀਕੀਝਾਈਦਿਖਾਈ॥
 ੨੦॥ਤਬਜੇਗੀਯੋਬਚਨਉਚਾਰੋ॥ਬਹੁਤਜਾਨਵੀਅਬਲਗਥਾਰੋ॥ਤਕੋਰਮਕੋਨੀਗਦਿ
 ਖਰਈਯੋ॥ਬਹੁਰੋਸੋਕਨਿਵਾਰਨਕਰੀਯੋ॥੨੧॥ਜਬਰਾਜੇਐਸੇਸੁਨਿਪਯੋ॥ਬੁਰਿਗਾਗਰ
 ਗੀਗਾਜਲੁਲਿਯਾਯੋ॥ਆਇਸੁਨੀਰਬਿਲੋਕਿਯੋਜਬਹੀ॥ਐਸੇਬਚਨਉਚਾਰੋਤਬਹੀ॥
 ੨੨॥ਨਿਜੁਤੁਬਾਤੇਦੁਹਾਦਿਖਾਯੋ॥ਗੀਗੋਰਕਤਿਹਕੋਠਹਿਰਾਯੋ॥ਕਹਿਯੋਜਾਨਵੀਕੋਕਾਭੁ
 ਯੋ॥ਤਬਪੇਥੇਅਬਜਲਏਗਯੋ॥੨੩॥ ~~ੲਕਤਾਜਬਲਹਿਯੋ॥~~ ~~ੲਕਤਾਜਬਲਹਿਯੋ॥~~ ~~ੲਕਤਾਜਬਲਹਿਯੋ॥~~
 ਨਿਵਾਸਾ॥ਅਬਬਰਤਤੁਜਗਕੋਨਸੋਸੋਤੁਮਕੋਪ੍ਰਕਾਸਾ॥ ~~ੲਕਤਾਜਬਲਹਿਯੋ॥~~ ~~ੲਕਤਾਜਬਲਹਿਯੋ॥~~ ~~ੲਕਤਾਜਬਲਹਿਯੋ॥~~
 ਤੇਤੋਤਾਭੁਯੋ॥ਤਾਪਾਛੇਦੁਪਰਬਰਤਯੋ॥ਤਬਤੇਸੁਨਿਕਲਜੁਗਾਅਬਾਯੋ॥ਸੋਤੁਹਿਕਹਿ
 ਹਮਪਗਟਸੁਨਾਯੋ॥੨੪॥ਕਲਜੁਗਾਨਮਜਬੈਸੁਨਿਲਯੋ॥ਹਾਹਾਸਬਦਉਚਾਰਤਭੁਯੋ॥
 ਤਿਹਮੁਹਿਬਾਤਲਗਨਹਿਦੀਜੋ॥ਬਹੁਰੋਮੁੰਦਦੁਆਰਨਲੀਜੋ॥੨੫॥ ~~ੲਕਤਾਜਬਲਹਿਯੋ॥~~ ~~ੲਕਤਾਜਬਲਹਿਯੋ॥~~ ~~ੲਕਤਾਜਬਲਹਿਯੋ॥~~
 ਮੇਸੇਵਾਤੁਮਰੀਪ੍ਰਕਰਿਹੋ॥ੲਕਪਾਇਠਾਦੀਜਲਭੁਰਿਹੋ॥ਮੁੰਦਦੁਆਰਨਕੋਕਿਯੋਲੀਜੋ॥
 ਹਮਪਰਨਾਥਅਨੁਗ੍ਰਹਕੀਜੋ॥੨੬॥ਪੁਨਿਰਾਜੈਯੋਬਚਨਉਚਾਰੋ॥ਕ੍ਰਿਪਾਕਰੋਮੇਦਾਸਤਿਹਾ
 ਰੋ॥ਯਹਰਾਨੀਸੇਵਾਕਹਲੀਜੋ॥ਸੇਪਰਨਾਥਅਨੁਗ੍ਰਹਕੀਜੋ॥੨੭॥ਦੋਹਰਾ॥ ~~ੲਕਤਾਜਬਲਹਿਯੋ॥~~ ~~ੲਕਤਾਜਬਲਹਿਯੋ॥~~ ~~ੲਕਤਾਜਬਲਹਿਯੋ॥~~
 ਹਰਾਨੀਦਈਐਰਾਜਾਸੁਖਪਾਇ॥ਦੁਰਨਮੁੰਦਨਾਦਯੋਰਹਿਯੋਚਰਨਲਪਟਾਇ॥੨੮॥
 ਮੂਰਗਵਪ੍ਰਫੁਲਤਭੁਯੋਸਕਿਯੋਨਛੁਲਕਛੁਪਾਇ॥ਸੇਵਾਕੋਰਾਨੀਦਈਤਾਹਿਸਿਪਠਹਿ
 ਰਾਇ॥੨੯॥ਰਾਜਮਾਰਰਾਜਾਛੁਲਿਯੋਰਤੇਜੇਗੀਸੋਕੀਨਾ॥ਅਤਭੁਤਚਰਿਤ੍ਰਿਯਾਨਕੋਸ
 ਕਤਨਕੋਉਚੀਨਾ॥ ~~ੲਕਤਾਜਬਲਹਿਯੋ॥~~ ~~ੲਕਤਾਜਬਲਹਿਯੋ॥~~ ~~ੲਕਤਾਜਬਲਹਿਯੋ॥~~

Digitized by Panjab Digital Library | www.panjabdigilib.org

ਤੇਗੋਹਾਪਨੇਕੋਗਯੋਹਰਖਉਪਜਾਇ॥ ੮॥ ਰਾਨਕਿਲੀਨਿਸੁਖਪਾਲਚੜ੍ਹਾਇਕੋ॥ ਆ 490
 ਭਿਗਨਚੰਮਨਕੀਨੇਸੁਖਪਾਇਕੋ॥ ਸੁਨਤੋਗਕੇਤ੍ਰਿਯਹਬਹੁਕਪੁਕਾਰਕੀ॥ ਹੋਚਿਤਾ
 ਪਨੇਕੋਬੀਚਦਾਅਏਦੇਤਭੀ॥ ੯॥ ~~ਪਾਤਸ਼ਾਹੀ~~ ~~ਪਾਤਸ਼ਾਹੀ~~ ~~ਪਾਤਸ਼ਾਹੀ~~ ~~ਪਾਤਸ਼ਾਹੀ~~ ~~ਪਾਤਸ਼ਾਹੀ~~
~~ਪਾਤਸ਼ਾਹੀ~~ ~~ਪਾਤਸ਼ਾਹੀ~~ ~~ਪਾਤਸ਼ਾਹੀ~~ ~~ਪਾਤਸ਼ਾਹੀ~~ ~~ਪਾਤਸ਼ਾਹੀ~~ ~~ਪਾਤਸ਼ਾਹੀ~~ ~~ਪਾਤਸ਼ਾਹੀ~~ ~~ਪਾਤਸ਼ਾਹੀ~~ ~~ਪਾਤਸ਼ਾਹੀ~~ ~~ਪਾਤਸ਼ਾਹੀ~~
 ਵੈਚਰਿਤਸਮਾਪਤਮਸਤਸੁਭਮਸਤੁ॥ ੧੪੬ ੨੯ ॥ ੩੮॥
 ॥ ਖੇਰੀਨਾਮਬਲੇਚਨਰਹੈ॥ ਦੁਤਿਯਸਵਤਸੀਮੀਜਰ
 ਕੋ॥ ਫੁਤਹਖਾਨਤਾਕੋਪਤਿਭਰੇ॥ ਤਿਉਤਵਨਭੀਤਸਿਉਜਿਯੋਰੇ॥ ॥ ਰੋਸਕਿਯੋਤਾਪੇਹਜ
 ਰਤਅਰਿ॥ ਮੁਹਿਮਸੈਦਖਾਂਕਰੀ॥ ਬਿਕਟਿਮਤਿ॥ ਤਾਰਿਮਿਲਾਇਬਹੁਰਿਗਾਰਿਲੀਨੇ॥ ਮੁ
 ਲਤਾਨਰਪਯੋਨੇਕੀਨੇ॥ ੨॥ ਬਿਯੋਨਾਬਖਾਲਨਚੁਨਪਾਯੋ॥ ਸਕਲਪੁਰਖਕੋਭੁਖਖਨ
 ਯੋ॥ ਬਾਲੇਚੀਸੈਨਾਸੁਭਜੇਰੀ॥ ਭਾਂਤਿਭਾਂਤਿਅਰਪ੍ਰਤਨਤੇਰੀ॥ ੩॥ ਦੇਹਰਾ॥ ॥ ਪੋਰਿਸੈ
 ਦਖਾਂਕੋਤ੍ਰਿਯਹਿਐਸੇਕਹਿਯੋਸੁਨਾਇ॥ ਕੋਹਮਰੇਪਤਵੈਰਿਯੋਕੋਲਰਿਯੋਸਮੁਹਾਇ॥ ੪॥ ਆ
 ਰੁਲਾ॥ ॥ ਸੈਦਖਾਯੋਸੇਬਚਨਸੁਨਿਪਾਇਕੋ॥ ਚਰਿਯੋਜੇਰਦਲਪ੍ਰਬਲਸੁਕੋਪਬਢਾਇ
 ਕੋ॥ ਚੋਰੀਪੈਦਲਬਹੁਬਿਧਿਦਏਸੰਘਾਰਕੋ॥ ਹੋਸੁਰਬਾਰਥਾਂਕਨਕੋਬਨਪ੍ਰਹਾਰਕੋ॥
 ॥ ਬਜੀਭੇਰਭਾਗੀਮਹਾਸੁਰਗਾਜੇ॥ ਬਪੇਬੀਰਬਾਨਨਬਾਂਕੋਬਿਰਾਜੇ॥ ਕਿਤੇਸੁ
 ਲਮੈਬੀਨਕੋਘਾਇਘਾਏ॥ ਮਰੇਜੂਝਜਹਾਨਮੋਨੇਨਾਏ॥ ੬॥ ਗਜੇਰਾਜਜੂਝੇਕਿਤੇਬਾਜਮ
 ਰੇ॥ ਕਹੂੰਰਾਜਪ੍ਰੀਕਹੂੰਤਾਜਡਾਰੇ॥ ਕਿਤੇਪਾਕਸਾਹੀਦਮੈਦਾਨਹੁਏ॥ ਬਸੇਸੁਰਗਮੋਜਾਇਮ
 ਨੇਨਪੁਏ॥ ੭॥ ਚੋਪਈ॥ ॥ ਖੇਰੀਜਾਹਿਖਗਗਾਹਿਮਾਰੇ॥ ਗਿਰੇਭੂਮਨਰਤੀਸੰਭਾਰੇ॥ ਸੀਮ
 ਨਿਰਖਜਾਹਿਸਰੋਵੈ॥ ਏਕੋਬਾਨਮੁੰਡਾਅਰਿਤੈ॥ ~~ਪਾਤਸ਼ਾਹੀ~~ ~~ਪਾਤਸ਼ਾਹੀ~~ ~~ਪਾਤਸ਼ਾਹੀ~~ ~~ਪਾਤਸ਼ਾਹੀ~~ ~~ਪਾਤਸ਼ਾਹੀ~~
 ਕਹੂੰਟੂਕਗਿਰੇਛਿਤਤਾਜਨਕੋ॥ ਅਰਬਾਨਕਹੂੰਬਰਛੀਕਤਹੂੰਕਹੂੰਅੰਗਕਦੇਬਰਬਾਜਨਕੋ॥
 ਕਹੂੰਬੀਰਪੁਰੇਕਹੂੰਚੀਗਦਿਪੇਕਹੂੰਮੁੰਡਾਗਿਰੇਗਾਜਰਾਜਨਕੋ॥ ਅਤਿਮਹਪਰੀਨਸੰਭਾਰਹੀ
 ਸਭਭਾਜਚਲੇਸੁਤਰਾਜਨਕੋ॥ ੯॥ ਚੋਪਈ॥ ॥ ਕਿਤੇਬਿਕਟਸੁਭਰਕਰਿਤਰੇ॥ ਕਿਤੇਕਰੀ
 ਹਨੇਮਤਦਰੇ॥ ਦਲਪੈਦਲਕੋਤੇਰਨਘਾਏ॥ ਜੀਤ੍ਰਬਚੇਲੈਪਾਨਪਰਏ॥ ੧॥ ਖੇਰੀਸੀਮੀਜ

ਤਉਤਿਤਹਾਠਾਠੈਸੇਦਖਨਬੇਜਹਾਨਿਜੁਹਬਿਅਹਿਜੇਜੀਰਹਭਾਏਤਹੀਜਾਇਝਾਗੀਤਹ
 ਵਾਏ॥੧੧॥ਖੁਨਸਖੰਗਖੜ੍ਹਿਅਹਿਪਹੁੰਯੋਪਥਮਕਰੀਕਰਕੋਟਕਤਾਰਿਯੋਬਹੁਰਿਖਾ
 ਨਕੋਤੇਗਚਲਾਈ॥ਗਰਿਵਬਚੀਨਕਪਰਾਈ॥੧੨॥ਅਟਕਿਨਕੋਮੇਅ
 ਸਰਹਿਯੋਗਾਇਯੋਗਬਤੇਛੂਟਾਭੁਜਾਅੰਬਾਰੀਸੋਬਜੀਰਹੀਬੀਗਹਿਯੋਟੁਟਿ॥੧੩॥ਚੈ
 ਪਈ॥ਤਬਸੀਮੀਸੈਹਬੀਸਿਭਾਰੀ॥ਅਹਾਸਤਕੋਓਰੇਮੇਮਾਰੀ॥ਬਰਛਾਭਏਪੋਰੇਇ
 ਉਤਾਰਿਯੋਸਭਨਦਿਖਾਇਭੂਮਪਰਮਾਰਿਯੋ॥੧੪॥ਬੀਗਹਿਨਿਹਾਰਿਯੋਪਹਿਚਾਨੀ
 ਪੈਨਿਧਨਿਸੈਦਖਾਂਬਖਾਨੀ॥ਇਨਕੋਪੇਟਪੁਤ੍ਰਜੇਧੁੰਧੈ॥ਬਾਤਨਜੀਤਲੀਕਗੜ੍ਹਲੈਏ॥੧੫॥
 ਦੇਹਗਾ॥ਅਚੀਰਫੈਜਗਜਾਫਾਧਿਕੋਆਨਿਕਿਯੋਮੁਹਿਘਾਇ॥ਇਨਕੋਇਹੁਇਨਾਮੇ
 ਭੁਰਤਾਦੇਹਮਿਲਾਇ॥੧੬॥ਐਸਖੰਗਸਿਰਝਾਕਿਕੋਬਡੇਪਖਰਿਅਨਘਾਇ॥ਸੇਨਾਸ
 ਕਲਅਵਗਾਹਿਕੋਭੁਰਤਾਲਿਯੋਛੁਨਾਇ॥੧੭॥ਚੈਪਈ॥ਸੁਰਬੀਰਬਹੁਭਾਤਿਸੀਘ
 ਰੋ॥ਖੇਦਖੇਤਤੇਖਾਨਨਿਕਾਰੋ॥ਨਿਜੁਭੁਰਤਹਿਛੁਰਵਾਹਿਲਿਖਾਈ॥ਭੁੰਤਿਭੁੰਤਿਸੋਬਜੀ
 ਬਧਾਈ॥੧੮॥
 ਸਮਾਪਤਮਸਤਸੁਭਮਸਤੁ॥੧੯॥੨੯੫੬॥ਅਫਜੂ॥
 ਚੈਪਈ॥ਸਹਿਰਕੋਨੇਜਕੰਚਨੀਰਹੈ॥ਅਪਿਕਰੂਪਤਕੋਜਗਕਹੈ॥ਦੁਰਗ
 ਦੰਤਰਾਜਾਬਸਭਯੋਗਾਨਨਿਭਾਰਿਹਿਰਦੈਤੇਗਯੋ॥੧॥ਗਾਨਨਬੈਠਮੰਤ੍ਰਤਬਕਿਯੋ॥ਰਾਜ
 ਕਰਹਮਰੇਤੇਗਯੋ॥ਸੋਊਜਤਨਅਜੁਮਿਲਿਕਰਿਯੋ॥ਜਾਤੇਯਾਬੇਸ੍ਰਕੋਮਰਿਯੋ॥੨॥ਅ
 ਰੂਲਾ॥ਬਿਸਨਸਿਘਕੋਬਹੁਰੇਲਿਯੋਬੁਲਾਇਕੋ॥ਕਾਮਕੋਲਤਮੇਕਿਅਪੀਤਉਪਜਾ
 ਇਕੋ॥ਪੁਨਿਤਮੇਯੋਬੈਨਕਹਿਯੋਹਿਤਮਾਨਕੋ॥ਰੋਮੇਰਕਾਰਜਹਿਕੋਰਹਿਭੂਮਹਿਜਾਨਕੋ॥੩॥
 ਪਥਮਬਹੁਤਪਨਯਾਬੇਸਵਾਕੋਦੀਜੀਯੋ॥ਬਹੁਰਿਗਵਦੇਖਤਹਿਤਯਾਸੋਕੀਜਿਯੋ॥ਜਬ
 ਰਾਜਾਸੋਯਾਕੋਨੇਹੁਤਰਾਇਯੋ॥ਰੋਬਹੁਰਿਆਪਨੇਪਾਮਬੋਲਾਇਯਾਘਾਇਯੋ॥੪॥ਪ੍ਰਥਮਦਰਬ
 ਬੇਸ੍ਰਕਹਦਯੋਬਨਾਇਕੋ॥ਪੁਨਿਤਮੇਰਤਿਮਾਨੀਪੀਤਉਪਜਾਇਕੋ॥ਜਬਤਕੋਨਿਰਪਲ

ਨੇਸ਼ਨਲ ਬੁਲਾਇਕੋ ਹੋਤੈ ਨਸਭ ਮੇਰੀ ਰੋਜ ਸੋਢੀ ਮਾਇਕੋ ॥ ੫॥ ਬਿਸਨ ਸਿੰਘ ਤਿਹ ਕਾ ਹਿਯੋ ੫੧੧
 ਫੁਮਸਕਾਇਕੋ ॥ ਬਹੁ ਰਿਸ ਬਤੋ ਕਰੀ ਨੇਪਾਹਿ ਦਿਖਤਾਇਕੋ ॥ ਯਾ ਮੁਰਖ ਨਿਪੋਕੋ ਨਹਿ ਦੇਸੀ
 ਦੀ ਜੀਯੋ ॥ ਹੋਯੋ ਸੀਨੇ ਬਦਾਇਨ ਯਾਇਕੋ ਕੀਜੀਯੋ ॥ ੬॥ ਚੈਪਈ ॥ ॥ ਤੁਥਰਾਨੀ ਨਿਪ
 ਪੇਰਾ ਲਿਆਈ ॥ ਸਕਲ ਭੇਦ ਤਿਹ ਦਿਯੋ ਬਤਾਈ ॥ ਬਹਿ ਦੇਖਤ ਦੇਸੀ ਉਹਿ ਦਈ ॥ ਤੇਰੀ
 ਪੀਤਕ ਹਾਇ ਹੁਈ ॥ ੭॥ ਦੇਹਰਾ ॥ ॥ ਤੁਹ ਦੇਖਤ ਇਹ ਦਈ ਦੇਸੀ ਸੁਨਿ ਮਹਾਰਾਜਾ
 ਤਾਤੇ ਤੁਮਰੇ ਯਾਤੈ ਹਿਤ ਕੀਨੇ ਕਿਹ ਕਾਜ ॥ ੮॥ ਬੇਸ੍ਵਾਤੁ ਮਕੋਰ ਵਈ ਤਿਆਗ ਕਰਿਯੋ ਤੇਰੇ
 ਹਿ ॥ ਐਰ ਪੁਰਖ ਤਾ ਕੋ ਰਚੈ ਲਾਜ ਨ ਲਾਗਤ ਤੇਰੇ ॥ ੯॥ ਚੈਪਈ ॥ ॥ ਜੇ ਇਨ ਕੋਰਾ ਬੇਪਤ
 ਪਤਿ ਪੈਰੈ ॥ ਤੇ ਬਰਾਗਨ ਨਿਕਿਯੋ ਹਿਯ ਲਿਯੋ ॥ ੧੦॥ ਚੈਪਈ ॥ ॥ ਇਨ ਬੇਸ੍ਵਾਤੁ ਜਨ ਹਿਕ ਹਿਜਾਨ ਤਰਸਹੀਤਾ ॥ ਰਾਵੁ ਛੋਰਿ
 ਤੋ ਕਹਿਭੋ ਜੈ ਪੇਸਨ ਕੀ ਪਰਤੀਤ ॥ ੧੧॥ ਅਰੁ ਲਾ ॥ ॥ ਤੁਮ ਸੇਤੀ ਬਾਹੁ ਰਿਕੋ ਨੇਪਾਤਾ ਵ
 ਈ ॥ ਨਿਜ ਹਿਤ ਵਾਕੇ ਸੀ ਕਰ ਕਾਜੇ ਲਿਆਵਹੀ ॥ ਐਰ ਸਦਨ ਮੇਜਾਤ ਜੁਯਾ ਹਿਬਤਾਇਕੋ
 ਹੋਤ ਬਰਾਜਾ ਜੁਯਾ ਕੋ ਲੀਕਲਗਾਇਕੋ ॥ ੧੨॥ ਚੈਪਈ ॥ ॥ ਇਤ ਰਾਜਾ ਹੀ ਛੁਏ ॥ ਸੇਕ
 ਲਿਯੋ ਸਮਝਾਇ ॥ ਮਾਨਸ ਪਏ ਉਤ ਜਾਹ ਕੋ ਬੇਸ੍ਵਾਤੁ ਬੁਲਾਇ ॥ ੧੩॥ ਚੈਪਈ ॥ ॥ ਜਬ
 ਬੇਸ੍ਵਾਤਾ ਕੇ ਘਰ ਗਈ ॥ ਰਾਨਿ ਯਾਹਿ ॥ ਨਿਸਖੀ ਸੁਧਦਈ ॥ ਨਿਜ ਪਤਿ ਕੋ ਲੈ ਚਰਿਤ ਦਿਖ
 ਯਾ ॥ ਨਿਪਾਧਿਗਾ ਚਿਤ ਆਪਨ ਠਹਿਰਾਯੋ ॥ ੧੪॥ ਦੇਹਰਾ ॥ ॥ ਮੇਜਾ ਕੋ ਪਨ ਅਮਿਤ ਦੇਕਰੀ
 ਆਪਨੀ ਯਾਰਾ ॥ ਤਿਨ ਪੇਸਨ ਹਿਤ ਤਿਯਾਗ ਮੁਹਿ ਅਨਤੋ ਕਿਯੋ ਪਿਯਾਗ ॥ ੧੫॥ ਅਰੁ ਲਾ ॥ ॥
 ਬੇਸ੍ਵਾਤਾ ਹਰਿਆਈ ਕੇ ਲਕਮਾਇਕੋ ॥ ਰਾਵਲ ਰਿਕਵਾ ਦੇ ਬਹੁਤਾ ਚਿਮਟਾਇਕੋ ॥ ਕੇਲ
 ਕਰਤ ਮਰਗਈ ਤਵਨ ਦੁਖ ਪਾਇਕੋ ॥ ਹੋ ਕੋ ਸਪੇਸਨੀ ਗਾਨੀ ਚਰਿਤ ਬਨਾਇਕੋ ॥ ੧੬॥
 ਚੈਪਈ ॥ ॥ ਲੀਸਵੈ ਚਰਿ
 ਰਸ ਆਪਤ ਮਸਤ ਸੁਭ ਮਸਤ ॥ ੧੭॥ ੨੯ ॥ ੨॥ ॥ ਅਫਜੂ ॥ ॥ ਚੈਪਈ ॥

ਪਰਬਤ ਸਿੰਘ ਪੋਸਤੀ ਹੋਏ ॥ ਪਾਂਚ ਸ੍ਰੀ ਜਾ ਕੇ ਜਗ ਕਰੋ ॥ ਪੋਸਤ ਪਿਯਤ ਕਥਹੂੰ ਨਾ ਘਾਵੇ ॥
 ਤਾਂ ਕੋ ਕੋਲ ਲੇਖੇ ਪਿਆਵੇ ॥ ੧ ॥ ਇਕ ਦੇ ਨਵ ਦਾ ਅਮਲ ਤਿਹ ਗਏ ॥ ਅਪਿਕ ਦੁਖੀ ਤਬ ਹੀ ਸੋ
 ਕੁਯੋ ॥ ਤਬ ਪਾਂਚੇ ਇਸਤ੍ਰ ਨ ਸੁਨਿ ਪਾਯੋ ॥ ਖੋਜ ਰਹੀ ਗਿਰ ਕਛੂ ਨ ਲਹਿਯੋ ॥ ੨ ॥ ਤਬ ਪਾਂਚੇ ॥
 ਮਤੋ ਬਿਚਾਰਿਯੋ ॥ ਉਪਰਖ ਦੁਖ ਤੋ ਸੋਝਾ ਤਿਯੋ ॥ ਇਹ ਗਾਡ ਨ ਲੇਖੇ ਚਲੇ ਉਚਾਰਿਯੋ ॥ ਨਿਜੁ ਮ
 ਨ ਯਹੋ ਤ੍ਰਿਯਾਨ ਬਿਚਾਰਿਯੋ ॥ ੩ ॥ ॥ ਫੰਡ ਕਾਰ ਕੇ ਜਥੇ ਤ੍ਰਿਪਵੈ ਗਈ ॥ ਮਾਰਗ ਮੇਰਾ
 ਰੂਹਾ ਗਹੇ ਨਿਰਖਤ ਕੁਈ ॥ ਆਵਤ ਲਖੇ ਬਣੇ ਆਪਨ ਲੀਨੇ ਘੋਨੇ ॥ ਹੋ ਕਹਿਯੋ ਹਮਰੇ ਸੋਝੇ ॥
 ਬਾਅਛੇ ਬੋਲੇ ॥ ੪ ॥ ਸੁਨਹੇ ਬੀਰ ਬਣਾ ਉਥਾ ਤਲੇ ਚਸਬਾ ॥ ਪਿਯਗਾਡ ਨ ਕੇਹੇ ਤ੍ਰਿਪਾਈ ਸ
 ਬ ਬਾਯਾ ਕੇ ਆਨ ਜਨਾ ਬੋਲਵਾ ਰਿਯੋ ॥ ਹੋ ਹਮਰੇ ਗੁਨਾ ਐ ਗੁਨ ਨ ਨਹਿ ਰਦੇ ਬਿਚਾਰਿਯੋ ॥ ੫ ॥
 ਉਸਟ ਨ ਤੇ ਸਭ ਉਤਰ ਬਲੇ ਚਤੁਰਾ ਗਏ ॥ ਨੀਤ ਖੋਰ ਕੀ ਫਾਤਿਯਾ ਦੇ ਤਉ ਹਾਥ ਦੇ ॥ ਤਾਂ ਕੋ ਪਰੇਸ
 ਮਾਰ ਮਿਰਤ ਕਕੀ ਜਿਯੋ ਨਿਰਖਾ ਹੋ ਨਿਕਟਿ ਇਸ ਬਿਤ ਤਿਹ ਭਏ ਗਯੋ ਕੋਰ ਲਖਾ ॥ ੬ ॥
 ਲੀਨੀ ਖਾਟ ਉਠਾਇ ਮਿਤ ਕਤਿ ਹਜਾ ਨਿਕੋ ॥ ਸਕਿਯੋ ਲੇਵ ਅਭੇਦ ਕਛੂ ਪਹਚਾਨ ਕੋ ॥ ਜਬ
 ਤਾਪੇ ਇਸ ਬਿਤ ਕੇ ਸਭੁ ਹੀ ਆਇ ਕੋ ॥ ਹੋ ਰਾਗਿ ਫਾਸਿ ਯਨ ਗਾਡੁ ਹੋਦੇ ਗਿਰਾਇ ਕੋ ॥ ੭ ॥ ਏ
 ਕ ਗਾਂਵ ਤੇ ਦੋਰ ਆਫੂਲਿ ਆਵਤ ਕੁਈ ॥ ਏਕ ਪੁਕਾਰ ਤ ਉਚਚਲੀ ਕਿਸਕ ਗਈ ॥ ਬਹੁਲੇ ਗਨ
 ਕੋ ਲਿਖਾਇ ਸੁਉਨ ਕੋ ਘਾਇ ਕੋ ॥ ਹੋ ਕਹਫਾਸ ਨ ਪਤ ਹਨੇ ਦਏ ਦਿਖਰਾਇ ਕੋ ॥ ੮ ॥ ਚੋਪਈ ॥
 ॥ ਪੀਚ ਇਸਤ੍ਰ ਨੀਤਿ ਨਜੁਤ ਆਈ ॥ ਧਨ ਵੰਡੀ ਅਤਿ ਠਗਨ ਤ ਕਾਈ ॥ ਪੀਚ ਨ ਕੇਫਾ ਸੀ ਗਰ
 ਰਾਈ ॥ ਹਮ ਪਾਂਚੇ ਰਹਿ ਗਈ ਬਿਚਾਰੀ ॥ ੯ ॥ ॥ ਪਤ ਮਾਰੇ ਫਾਸ ਠਗਨ ਸਾਥੀ ਰਹਿਯੋ
 ਨ ਕੋਇ ॥ ਹਮ ਬਨੇ ਮੇਏ ਕਲ ਰਿਯਾ ਦੇ ਵਕਹਾ ਗਤਿ ਹੋਇ ॥ ੧੦ ॥ ਚੋਪਈ ॥ ॥ ਕਾਜ ਕਿੰਦ
 ਦਾਰਤ ਹਮਾਇ ॥ ਰਨ ਸਿੰਗੋਰ ਨ ਦਸ ਜਾਏ ॥ ਕੋਪ ਠਾਨੇ ਬਚਨ ਉਚਾਰੇ ॥ ਹਮ ਸਾਥੀ ਇ
 ਹਠਾ ਉਤਿਹਾਰੇ ॥ ੧੧ ॥ ਦੇਹਰਾ ॥ ॥ ਚਾਰ ਉਟ ਮੁਹਰਨ ਭਰੇ ਆਫੂਰੇ ਪੇਯਨ ਸਾਥਾ ॥ ਪਤਿ ਮੁ
 ਏਏ ਉਗਏ ਤੋ ਹਮ ਕੁਈ ਅਨਾਥ ॥ ੧੨ ॥ ਚੋਪਈ ॥ ॥ ਤਬ ਕਾਜੀ ਇਹ ਗਤਿ ਉਚਾਰੇ ॥

Digitized by Panjab Digital Library | www.panjabdigilib.org

ਨਜੀਤ ਬਹਿਰਿ ਪਾਇਆ ਵੈ ॥ ਭੁੰਤਿ ਭੁੰਤਿ ਕੇ ਭੋਗ ਕਮਾਵੈ ॥੪॥ ਇਕਾ ਦਿਨੁ ਪਾਇਆ ਤਬ ਨਿਆਏ ॥
 ਚੜ੍ਹਿ ਗੋਪੇ ਰਿਖਾ ਸਹਿਤ ਸਿਧਾਏ ॥ ਜਾਤ ਰਿਖਿਓ ਭੋਗ ਨ ਭਾਰੀ ॥ ਨਾਚੇ ਸੁਰ ਬੀਰ ਹੋ ਕਾਰੀ ॥
 ੫॥ ਅਕਲ ॥ ਭੁੰਤ ਭੁੰਤ ਰਨ ਸੁਭਟ ਸਿੰਘ ਰੋਕੇ ਪਕਰਾ ॥ ਭੁੰਤ ਭੁੰਤ ਰਖ ਬਾਜ ਬਿਦਾਰੇ ਸਰਪ
 ਹਰਾ ॥ ਨਿਰਖ ਸੁਜੁਧ ਕੇ ਸੁਰ ਪਰੇ ਅਰਗਾਇਕੋ ॥ ਹੋ ਮੰਦ ਬੁਝ ਗਿਏਗਾ ਮੁਚੰਗ ਬਜਾਇਕੋ ॥੬॥
 ਪਠੇ ਪਖ ਰਿਯਨ ਕੋ ਪਾਅਪਿਕ ਜਿਯੇ ਮੇਜਾ ਰਿਯੋ ॥ ਸਜੇ ਸੰਜੇ ਅਨ ਸੇ ਨ ਚਹੁ ਦਿਸ ਉਮ ਰਿਯੋ ॥ ਬ
 ਜੇ ਜੇ ਆਨ ਵਪਰੇ ਅਰਗਾਇਕੋ ॥ ਹੋ ਟੁਕ ਟੁਕ ਟੁਕ ਜੇ ਸੁਭਟ ਸੁਹਾਇਕੋ ॥ ੭॥ ਚਰ ਪਟ ਸੁਭਟ
 ਬਿਕਟ ਕਟਿ ਕਟ ਕੇ ਭੁਪਰੇ ॥ ਖੰਡ ਖੰਡ ਕਿਤੇ ਅਖੰਡ ਯਨ ਖਹਿਖਗਾਨ ਮਰੇ ॥ ਟੁਕ ਟੁਕ ਟੁਕ ਗਿਰੇ ਨ
 ਮਰੇ ॥ ਨੈਕ ਮਨਾ ਹੋ ਪਲੇਕ ਲੇਸੇ ਰਿਯੋ ਬਿਧਾ ਤੇ ਬਹੁ ਰਿਜਨਾ ॥ ੮॥ ਜਬ ਰਾਨੀ ਕੇ ਸਹਿਤ ਰਾਵੁ ਰਿਸ
 ਛੁਠੇ ॥ ਦੇਉ ਕੇ ਬਰ ਕਠਨ ਕਮਾਨ ਨ ਕਰ ਧਰੇ ॥ ਦਫ਼ਨ ਬਿਸਖਾ ਦਿਖਾਇ ਬਾਅਰ ਮਾਹਰੀ ਜੇ
 ਏਕ ਘਾਇਕੇ ਸੰਗ ਚੁਰਕਤ ਭਾਰੀ ॥ ੯॥ ਜਨੁ ਕਜੇ ਠਕੇ ਮਾਸ ਆਦਿ ਤਾਪਾ ਦਿਨ ਚਾੜ੍ਹੇ ॥ ਜ
 ਨੁ ਕਕਰਾਤ ਨ ਛੋਰਿ ਨੀਰ ਨਾ ਯਕ ਰਿਯੋ ॥ ਬਜਾ ਬਿਸਖਾ ਅਸਹ ਨਿਯੋ ਸੁਸੈ ਨ ਉਚਾਇਯੋ ॥ ਹੋ ਜ
 ਬੈ ਬਿਸਲਾ ਛਮੀ ਕੇ ਸਹਿਤ ਰਿਸਾਇਯੋ ॥ ੧੦॥ ਰਾਨੀ ਜਤਨ ਬਿਸਖ ਪੁਰੇ ਕੋ ਪਕਰਿ ॥ ਜਨਮਿ
 ਤਕ ਏ ਪਰਈ ਸੁਰ ਸੁਭਾ ਪਗਾ ਫੂਲ ਵਏ ਬਰਖਾਇ ਗਗਨ ਤੇ ਦੇਵਤਾ ਹੋਰਾਨੀ ਕੋਰਨ ਹੋਰਿ ਉ
 ਚਾਰੇ ਧਨਿ ਯਾ ਪੀਨਿ ਯਾ ॥ ੧੧॥ ਰਿਖਾ ਸਹਿਤ ਨਿਪਲ ਰਿਯੋ ਅਪਿਕ ਰਿਸਖਾਇਕੋ ॥ ਤੁਬਹੀ
 ਲਗੀ ਤੁਫ਼ ਗਹਿਰ ਦੇ ਮੇਆਇਕੋ ॥ ਗਗਿ ਰਿਯੋ ਅੰਬਾਰੀ ਮਾਪਿ ਮੁਰਛ ਨ ਹੋਇ ਕਰਾ ਹੋਤ ਬੜਿ
 ਯਲ ਯੋ ਉਚਾਇ ਨਾ ਬਹੁੰਤੁ ਜਨ ਭੁਰਿ ॥ ੧੨॥ ਤਵਨ ਅੰਬਾਰੀ ਸੰਗ ਨਿਪਤ ਬਾਧਤ ਬਈ ॥ ਨ
 ਜਕਰ ਕਰਹਿ ਉਚਾਇ ਇਸਾਰਤ ਦਲ ਦਈ ॥ ਜਿਯਤ ਨਿਪਤ ਲਖ ਸੁਭਟ ਮਭੇ ਪਾਵਤ ਭਏ ॥
 ਹੋ ਚਿਤ ਬਚਿਤ ਅਯੋਧਨ ਬਿਹਰਾ ਕਰਤ ਭਏ ॥ ੧੩॥ ਪੀਸਿ ਪੀਸਿ ਕਹਿ ਦਾਂਤਿ ਸੂਰਮਾ ਰਿਸਕੁ
 ਰੇ ॥ ਟੁਕ ਟੁਕ ਟੁਕ ਪਰੇ ਤਉ ਪਗਾਨਾ ਟਰੇ ॥ ਤੈਨ ਸੇਨ ਸੰਗ ਰਾਜਾ ਲੀਨਿ ਘਾਇਕੋ ॥ ਹੋ ਜੀਤਨ ਰਾਹੇ
 ਬਜੇ ਅਪਿਕ ਰਿਖਾਇਕੋ ॥ ੧੪॥ ਤਬ ਰਾਨੀ ਨਿਜ ਕਰਿ ਬੈਰ ਯਹ ਮਾਰ ਕੋ ॥ ਨਿਜ ਸੁਤ ਦੀਨੇ
 ਜਸੁ ਘਰੀ ਬਿਚਾਰ ਕੋ ॥ ਕਰਿ ਕੋ ਬਹੁ ਅਤੁ ਬਰਾਪ ਜਰਨੇ ਚਲੀ ॥ ਹੋਤ ਬੈਰਾਗਨ ਤੇ ਬਾਨੀ

[illegible]

ਕਹਿਓ ਸੁਨਹਾ ਬਿਸਨ ਜੁਥੈ ਨਾਯਕੋ ਹਉ ਤੀਤ ਕੇ ਪਠਉ ਜਾ ਕਿਐ ਨਾ ॥੧੧॥ ਅਤ੍ਰਲਾ ॥ ਆਬਿ ਸਨਠਾਇ
 ਲਛਮਕੁ ਅਰਕ ਰਪਸਾ ਬਿਯਾ ਚਿਤ੍ਰ ਬਾਚਿਤ੍ਰ ਅਯੋਪਨੇ ਸੋ ਸਕਿਯਾ ਅਮਿਤ ਰੂਪ ਵਿਖਰਾਇ ਮੋਹ
 ਅਰਕੋ ਲਿਖੇ ਹੋ ਬਹੁ ਘਾਇ ਨ ਕੇ ਸਿਗਤਾ ਰਿਘਾਇ ਲਕਿਯੋ ॥੧੨॥ ਅਮਿਤ ਰੂਪ ॥ ਕਹਿਐ ਨਹੁ ਨੇਹ ਹਉ
 ਇਹ ਮਾਗੇ ਪੈ ॥ ਬਹੁ ਤੁਜੁ ਪੁਕਰਿਯੋ ਮੈ ਬਹੁ ਰਿਸਿ ਘਰੇ ॥ ਜਬ ਪਾਛੋ ਕੀ ਓਹ ਸੁਸਤ੍ਰ ਨਿਹਾ ਰਿਯੋ ॥ ਹੋ
 ਯੇ ਸੁਦਰਸਨ ਛਾਨਿ ਮੂੰਡਾ ॥ ਹੋ ਕਰਿ ਡਾਰੇ ॥੧੩॥ ਦੋਹਰਾ ॥ ਲਛਮਕੁ ਅਰਜੁ ਬਜੀਤੁ ਮੈ ॥
 ਸੇ ਕਿਐ ਚਰਿਤ੍ਰਾ ਮਾਠ ਸੁਦਰਸਨ ਸੇ ਲੋਧੇ ਸੁਖਿ ਤੁਕਿਏ ਹਰਿ ਮਿਤ੍ਰ ॥੧੪॥ ॥ ਭਾਵੇ ॥
 ॥ ਭਾਵੇ ॥ ਭਾਵੇ ॥ ਭਾਵੇ ॥ ਭਾਵੇ ॥ ਭਾਵੇ ॥ ਭਾਵੇ ॥ ਭਾਵੇ ॥ ਭਾਵੇ ॥ ਭਾਵੇ ॥ ਭਾਵੇ ॥ ਭਾਵੇ ॥
 ੧੫੨ ॥ ੩੦੪ ॥ ਭਾਵੇ ॥ ਭਾਵੇ ॥ ਭਾਵੇ ॥ ਭਾਵੇ ॥ ਭਾਵੇ ॥ ਭਾਵੇ ॥ ਭਾਵੇ ॥ ਭਾਵੇ ॥ ਭਾਵੇ ॥ ਭਾਵੇ ॥
 ਏਕ ਨਿਪਤ ਪਰਹੇ ॥ ਬਾਹੁ ਸਿੰਘ ਇਹ ਜਗਤ ਬਖਾਨੇ ॥ ਚੋਟ ਹੋਲੇ ਕਾ ਨਿਜਿਯਾਨੇ ॥੧॥ ਨਿਪਕੀ
 ਰੇਹ ਪੁਛਾ ਛਕਰੀ ॥ ਕੇਲ ਕਰੇ ਮੈ ਸੋ ਚਿਤ ਚਰੀ ॥ ਲਾਤਿ ਭਾਤਿ ਉਪਚਾਰ ਬਲਏ ॥ ਕੇ ਸੇਹੁ ਰਵਾ ਬਨ
 ਹਿਅਏ ॥੨॥ ਜਬ ਤਿਯੋ ਸੋ ਇਸਦ ਨੇ ਜਵੈ ॥ ਨਿਪਕੀ ਪੁਛਾ ਚਿਤ ਮੈ ਆਵੈ ॥ ਚੰਕਿ ਚੰਕਿ ਬੁਝੈ
 ਵਨਹੀ ਪਰੈ ॥ ਅਤਿ ਮਿਲੁ ਕੀ ਚਿਤ ਕਰੈ ॥੩॥ ਦੋਹਰਾ ॥ ਵੇਸ ਮੁਥ ਮੈ ਅਸੁ ਮੁਥ ਮੈ ਵੇਸ ਨ ਬਮੈ
 ਥਾ ਜਤਨ ਕਵਨ ਸੋ ਕੀਜਿਐ ਆਵੈ ਜਤੇ ਹਾਥ ॥੪॥ ਚੋਪਣੀ ॥ ਕਾਂਸੀ ਬਿਖੇ ਕਰਵਤ੍ਰ ਹਿਲੇ ॥
 ਪਿਯਕਾਰਨ ਅਪਨੇ ਜਿਯਦੇ ॥ ਮਨ ਭਾਵਤ ਪੀਤ ਮੇਜੇ ਪਾਉ ॥ ਬਾਰ ਅਨੇਕ ਬਜਾਗ ਬਿਕਾਉ ॥
 ॥੧॥ ॥ ਕਹਾ ਕੋ ਕੇ ਸੇ ਬੋਲ ਰਹਿ ਬਿਹਰ ਕੀਤਾਹਿ ॥ ਰੁਚਉ ਨ ਕੀਹ ਮਕੋ ਪਾਸੀਹ ਮਰੀ ਉਨੈ
 ਚਾਹ ॥੨॥ ਨਾਜ ਮਤੀ ਤਬ ਆਪ ਨੀਲੀ ਨੀਲ ਬਖਿ ਬੁਝਾਇ ॥ ਬਹੁ ਸਿੰਘ ਰਾਜਾ ਭਏ ਕੋ ਸੇ ਦੇਸੇ ਜਾ
 ਇ ॥੩॥ ਬਚਨ ਸੁਨਤ ਤੇ ਸਖੀ ਬਹਾ ਪੂਰੀ ਆਇ ॥ ਨਾਜ ਮਤੀ ਜੋ ਸੋ ਕਹਿਐ ਤਿਯੋ ਤਿਨ ਕਹਿਐ
 ਸੁਨਾਇ ॥੪॥ ॥ ਮੈ ਛਾਥਿ ਤਮਗੀ ਨ ਬਨਿ ਰਖ ਅਟਕਤ ਭਈ ॥ ਬਿਰਹਿ ਸਮੁੰਦ ਕੇ ਬੀ
 ਰ ਬੂਡੁ ਸਿਰੋ ਲੀਗਈ ॥ ਏਕ ਬਾਰ ਕਰਿ ਕਿਰਪਾ ਹਮਰੇ ਆਇਐ ॥ ਹੋ ਮਨ ਭਾਵਤ ਸੇਹਾ ਸੇਭੇ ਰਕਮ
 ਇਹ ॥੫॥ ਚੋਪਣੀ ॥ ਜਬ ਚੇਰੀ ਅਸਜਾਇ ਉਚਾਰੀ ॥ ਤਬ ਰਾਜੇ ਯੋਹਿਐ ਬਿਚਾਰੀ ॥ ਸੇਭੇ ਬ
 ਤ ਇਹ ਰਿਖ ਕਹਿਦੀ ਜੋ ॥ ਜਤੇ ਆਪ ਪਰਮ ਜੁਤ ਰਹਿਐ ॥੧॥ ਅਤ੍ਰਲਾ ॥ ਵੇਇ ਸਤ੍ਰਹ ਮਨ ਤੇ

ਰੂਪਸੰਬਾਏ ਇਕੋ ਸੋ ਰਿਖਾ ਨਵੇਰ ਰਿਤ ਸਮਾਪਤ ਮਸਤ ਸੁਖ ਮਸਤੁ ॥ ੧੫੨ ॥ ੨੦੪੯ ॥
 ॥ ਸਿਧਾ ਲਕੇਟ ਕੇ ਦੇਸ ਮੇਂ ਦਰਪ ਕਲਾ ਇਕ ਬਾਮਾ ਤੁਰਨ ਦੇਹ ਤੇ ਕੋਰ ਹੈ ਅਪਿਕਾ
 ਤਾਵਤ ਕਾਮਾ ॥ ੧ ॥ ਬਾਨੀ ਰਾਇ ਤਹੁ ਤੇ ਏਕ ਸਹਕ ਪੂਤਾ ਸੂਰਤ ਸੀਰਤ ਕੇ ਬਿਖੇ ਬਿਖੇ ਨੇ ਕਿਯੋ ਸ
 ਪੂਤਾ ॥ ੨ ॥ ਦਰਪ ਕਲਾ ਇਕ ਸਾਹਕੀ ਦੁਹਰਾ ਹੈ ਅਪਾਰਾ ॥ ਰਿਯੋ ਬਿਚਾਰਿਯੋ ਸਾਹਕੇ ਸੁਤ ਸੋ ਗੋ
 ਸੁਪਾਰਾ ॥ ੩ ॥ ਚੋਪਣੀ ॥ ॥ ਬੇਲ ਸਾਹਕੇ ਪੂਤ ਮੰਗਾਯੋ ॥ ਕਾਕੇਲ ਤਿਹ ਸੰਗ ਕਮਾਯੋ ॥ ਦਿਵਸ
 ਕੁਏ ਗਿਹ ਦੇਤ ਪਠਾਣੀ ॥ ਜੈਨ ਭੁਏ ਪੁਨਿ ਲੇਤ ਬੁਝਾਣੀ ॥ ੪ ॥ ਐਸੀ ਪੀਤ ਦੁਹਿ ਅਨਮੇਭੁਣੀ ॥ ਲੋਕ ਲ
 ਜ ਸਭੁ ਹੀਤ ਜਿੰਦਈ ॥ ਜਨੁ ਕਕਰੂ ਬਿਖਾਹ ਕਰਿਆ ਨੀ ॥ ਤਿਨ ਪਰ ਨ ਰਿਐ ਸਪਹਿ ਚਾਨੀ ॥ ੫ ॥
 ॥ ਇਸ ਕਮੁ ਸਕਖਾ ਸੀ ਅਰੁ ਖਰਕ ਬਖਾਨੀਯੋ ॥ ਖੁਲੇ ਮੇਰਾ ਦਪਾਨ ਬਹੁ ਰਿਖਾਨੀਯੋ ॥
 ਕਸੋ ਕੇਉ ਕਰਣੀ ਸਾਤੁ ਪੁਏ ਨ ਚਿਛੁ ਮੋ ॥ ਹੋਰੇ ਵਤ ਪਗਟ ਨਿਦਾਨ ਸੁਸਾਰੀ ਸਿਸਟਿ ॥ ੬ ॥ ਦੋਹਰਾ ॥
 ॥ ਦਰਪ ਕਲਾ ਸੁਤ ਸਾਹਕੇ ਉਪਰਿ ਗੀ ਬਿਕਾਇ ॥ ਰੇਨਾ ਦੇਵ ਸਤਾ ਮੇਰੇ ਸਭੁ ਹੀਨ ਸੁਨੀ ਬਨਾਇ ॥
 ॥ ਦਰਪ ਕਲਾ ਜਬ ਸਾਹਕੇ ਲੀਨਿ ਪੂਤ ਬੁਝਾਇ ॥ ਅਨਿਪ ਯਾਦ ਨਗਹਿ ਲਯੋ ਰਹਿਯੋ ਨ ਕਛੁ ਉ
 ਪਾਇ ॥ ੭ ॥ ਚੋਪਣੀ ॥ ॥ ਦਰਪ ਕਲਾ ਇਹੁ ਗੁਣਿ ਚਾਰੀ ॥ ਸੁਨੇ ਮੀਤੁ ਮਥਾਰਹ ਮਥੀ ॥ ਜੇਨ
 ਬੇਵਤ ਮੁਹਿਤੁ ਮਕਹਿਯੋ ਯੋਕਹਿ ਨੈਨ ਨੀਚ ਕਰਿ ਰਹਿਯਾ ॥ ੮ ॥ ਨਿਪ ਪਹਿਥਾਧਤਾ ਹਿਲੇ ਗਏ ॥
 ਤੇਵੈ ਬੈਨ ਬਖਾਨਤੁ ਭੁਏ ॥ ਏਕ ਬਾਤ ਮੇਤੁ ਮੇਰਿ ਖਾਏ ॥ ਤੁਮ ਤੇ ਕੋਰੇ ਕਹਾਤੁ ਬਪਾਏ ॥ ੯ ॥ ਜਾਪੇ ਲੇ
 ਠੰਮੇ ਹਿਗਹਿ ਆਨੇ ॥ ਉਨੇ ਮੇਰੇ ਇਹੁ ਭਾਂਤਿ ਬਖਾਏ ॥ ਜੇ ਮੇਰੇ ਰਨ ਬੀਜਿ ਦਿਖਾਏ ॥ ਤਥੇ ਮੇਰੇ ਕਹਾ
 ਬਰਪਾਏ ॥ ੧੦ ॥ ਜਬੋ ਯੋਬ ਚਨਰਾ ਵਸੁਨਿ ਪਾਏ ॥ ਦੁਪ ਕਲ ਕੋ ਬੇਲ ਪਠਾਏ ॥ ਤੁਕੇ ਏਕ ਧਾਮੇ
 ਰਾਖਿਯੋ ॥ ਗੁਲੀ ਬੁਰੀ ਕਛੁ ਬਾਤ ਨ ਭਾਏ ॥ ਜਬ ਮੇਰਾ ਸਇਕਾਦ ਸਲਹਿ ਤੀ ॥ ਤੁਮ ਮੇਰਾ ਏਕ
 ਪਰੀ ਕਹਿ ਤੀ ॥ ੧੧ ॥ ਜਬ ਵੈਦੇ ਉਏ ਕਹਿਹ ਰਖੇ ॥ ਬਖਿਯੋ ਯੇਤੁ ਸੇਬ ਚਕੁ ਖੇ ॥ ਮੇਰੇ ਤੇ ਗਮੀਤ
 ਅਤਿ ਕਰਿਯੋ ॥ ਯਾਹਿ ਤੇ ਤੈਨੂੰ ਨ ਰਹਿਯੋ ॥ ੧੨ ॥ ॥ ਪਕਰਿ ਮੀਤ ਕੇ ਆਪਨੇ ਉਪਰਿ
 ਲਯੋ ਚਰਾਇ ॥ ਤਾਸੇ ਰਤ ਮਾਨਤੁ ਭਈ ਲਪਟ ਲਪਟ ਸੁਖ ਪਾਇ ॥ ੧੩ ॥ ਕਾਲ ਕਿਨੀ ਜਾਇਯੋ
 ਨਹੀ ਆਜੁ ਗੇਤੁ ਮਸੀਰਾ ॥ ਲਾਜ ਨ ਕਾਹੂ ਕੀ ਕੋਰੇ ਮੇਤੁ ਬਾਢਿਯੋ ਅਨੰਗਾ ॥ ੧੪ ॥ ਅਹਿਲਾ ॥ ॥ ਦ

494

॥ ਸਾਹਿ ਜਹਾਕੀ ਇਕ ਬਰਨਾਹੀ ॥ ਪ੍ਰਾਨ ਮਤੀ ਤਿਹ ਨਾਮ ਉਚਾਰੀ ॥ ਤਿਨਾ ਇਕ ਸਾਹੋ ਕੇ ਪੂਤ
 ਬਿਛੋਰਿ ਕੀਯੋ ॥ ਤਬ ਹੀ ਆਨਿਕਾ ਮਤਿ ਹੋਰੇ ਕੀਯੋ ॥ ੧ ॥ ਅਰੁ ਲਾ ॥ ॥ ਪ੍ਰਭੋ ਸਹਿ ਚਰੀਤ ਕੀ ॥ ਭਿਯੋ
 ਬੁਲਾਇ ਕੋ ॥ ਲਪਟ ਲਪਟ ਰਤ ਕਰੀ ਹਰਖ ਉਪਜਾਇ ਕੋ ॥ ਕੇਲਕਰਤ ਦੁਹੰਬੀ ਚਕਹੇ ਮੁਸਕਾਇ
 ਕੋ ॥ ਹੋਰੇ ਗਾਥੀ ਆਸਨ ਲਿਖੇ ਸੁਖ ਪਾਇ ਕੋ ॥ ੨ ॥ ਦੋਹਰਾ ॥ ॥ ਬਹੁਤ ਦਿਵਸ ਤੋ ਸੇਰ ਮੀ ਪੁਲਿਕੀ
 ਕਾ ਭਿਯੋ ਬਨਾਇ ॥ ਯਾਹਿ ਮਾਰ ਕਰਿ ਤਾਰਿ ਯੋ ਜਿਨ ਕੋ ਉਲਖ ਜਾਇ ॥ ੩ ॥ ਚਉਪਈ ॥ ॥ ਪ੍ਰਾਨ ਮਤੀ
 ਆਗਿਯਾ ਤਿਹ ਦਈ ॥ ਮਾਰਨ ਸਖੀ ਤਾਹਿ ਲੈ ਗਈ ॥ ਆਪੁ ਭੋਗ ਤਿਹ ਸਾਥ ਕਮਾਯੋ ॥ ਪੁਨਿ ਤੋ ਸੇ
 ਇਹੁ ਤਾਤਿ ਸੁਨਾਯੋ ॥ ੪ ॥ ਮੇਸੇ ਭੁਗਤ ਲੈ ਤੈ ਦਿਯੋ ॥ ਮੇਹਾ ਚੇਤਹ ਮਰੇ ਕੋ ਲਿਖੋ ॥ ਤੇ ਪਰੇ ਚੇਟੇ ਨ
 ਹੀ ਭੁਗੋ ॥ ਇਕ ਚਰਿਤ੍ਰ ਨਤ ਮੇਨਿ ਕਾਰੋ ॥ ੫ ॥ ਅਰੁ ਲਾ ॥ ॥ ਅਰਧ ਸੂਰਜ ਜਬ ਚੜ੍ਹਿਯੋ ॥ ਸੁਦਿਹਾ
 ਨ ਨਿਹਾਰਿ ॥ ਤਬ ਤੋ ਰੋਗ ਹਿਹ ਬਨਈ ॥ ਮੈ ਭੁਗੋ ॥ ਤਬੈ ਗਥ ਅਰੁ ਪਾਵਾ ਅਧਿਕਤ ਮਾਥਿਯੋ ॥
 ਹੋਰੁ ਬਤ ਭੂਬਤ ਕਹਿ ਕੋ ਉਚਪੁਕਾਰੋ ॥ ੬ ॥ ਤਬ ਸਹਤਾ ਕੋ ਬਿਖੈ ਤਾਹਿ ਗਹਿ ਭੁਗਿਯੋ ॥ ਹਾਥ
 ਪਾਵ ਬਹੁ ਮਾਰਿ ਸੁਜਾਰੁ ਪੁਕਾਰਿਯੋ ॥ ਭੂਬਤ ਤਿਹ ਲਖਿ ਲੇਗਾ ਪਹੁਚੇ ਆਇ ਕੋ ॥ ਹੋਰੁ ਥੋਹਾ ਬਉ
 ਬਾਰਿਯੋ ਲਖੇ ਬਚਾਇ ਕੋ ॥ ੭ ॥ ਅਰੁ ਲਾ ॥ ॥ ਪਰਮ ਸਤ ਸੁਰੁ ਮਸਤੁ ॥ ੧੫੫ ॥ ੩੦੮੪ ॥ ਅਰੁ ਲਾ ॥
 ॥ ਚਉਪਈ ॥ ॥ ਮਦ ਦੇ ਸਚੇ ਪਰੀਤ ਦਿਜੋ ॥ ਰੇ ਸਨਧਿਯ ਤਿਹ ਨਾਮ ਕਹਿ ਜੋ ॥ ਕੰਦੁ ਪ
 ਕਲਾ ਬਾਣ ਤਿਹ ਸੇਹੋ ॥ ਖਗ ਮਿਗ ਜਛੁ ਭੁਜੰਗ ਨ ਮੋਹੋ ॥ ੧ ॥ ਤਾ ਕੇ ਧਾਮ ਅਨਿਪ ਨ ਭਾਰੀ ॥ ਨਿਤ ਉ
 ਠਿਕ ਰੇਨ ਸਰਖਵਾਰੀ ॥ ਜੇ ਅਤਿ ਥਮਾਂ ਗਨ ਕੋ ਆਵੈ ॥ ਮੁਖ ਮਾਗਤ ਬਰਲੇ ਪਾਰਿ ਜਾਵੈ ॥ ੨ ॥ ਅਰੁ
 ਲਾ ॥ ॥ ਤਿਹ ਭਾਇਕ ਅਤੀਤ ਪਹੁਚੇ ਆਇ ਕੋ ॥ ਲਖ ਤਿਹ ਛੁਬਿ ਰਖ ਕੇਤਰ ਹਿਯੋ ਉਰਝਾਇ
 ਕੋ ॥ ਆਪ ਮਨ ਅਪੁਤ ਮਸਰੂਪਾ ਬਿਧੈ ਨੈਦਯੋ ॥ ਹੋਰੁ ਤਤ ਵਿਖ ਬਵਨ ਨੋ ਕੋ ਮੇਭੁਯੋ ॥ ੩ ॥ ਕੰਦੁ ਪ
 ਕਲਾ ॥ ॥ ਰੇਤਿ ਤਾ ਕੀ ਛੁਬਿ ਬਸ ਬੁਈ ॥ ਬਿਰਹਨ ਦੀਕਿ ਬੀਚ ਬੂਤਾ ਸਿਰਗੀ ਗਈ ॥ ਪ੍ਰਭੋ ਸਹਿ ਚ
 ਰੀ ॥ ਤਿਹ ਹਿਹ ਲਿਖੇ ਬੁਲਾਇ ਕੋ ॥ ਹੋਰੁ ਤਤਿ ਭੁਗਤ ਕਰੀ ਹਰਖ ਉਪਜਾਇ ਕੋ ॥ ੪ ॥ ਆਂ ਚੇਰੇ ਤ
 ਰੇ ਛੋਰੇ ਚੇਰੀ ਆਇ ਕੋ ॥ ਕੁਝਿ ਆਮੇ ਚੇਰਾ ਨੀਤਾ ਹਿਛਾਪਾਇ ਯੋ ॥ ਬਹੁ ਹਿਉ ਚਾਰੇ ਬੈਨੁ ਮੁੜ

ਜੋਕੇ ਪ੍ਰਭੋ ਹੋਤ ਕੇ ਸਿਰ ਕੇ ਬਿਖੇ ਪਨਿ ਹਿਯੋ ਸੋ ਕਰੇ ॥ ੫੭ ॥ ਭੁਮਰੇ ਰਾਜਨ ਪਰੇ ਸੁਅੰਤਰ ਅੰਗਿ ਮੇ ॥
 ਆਵੇ ਸਦਾ ਸਦਾ ਹੋ ਦਯੋ ਨਦਰ ਬਝੈ ॥ ਕਛੂ ਨ ਕੀਨੋ ਭੋਗ ਜਗਤ ਮੇ ॥ ਆਇ ਕੋ ਹੋ ਬਿਪ੍ਰਨ ਦਿਯੋ ਸੁਖ
 ਛੁਨਦਾ ਨ ਬੁਲਾਇ ਕੋ ॥ ੬੦ ॥ ਚੈ ਪਈ ॥ ੧ ॥ ਭਬ ਮੂਰਖ ਮੇ ਸੀ ਬਿਧਿ ਭਾਖਿਯੋ ॥ ਮੇਤ ਮਤੇ ਕਛੂ ਦ
 ਰ ਬੁਲਾਖਿਯੋ ॥ ਜੋ ਕੋ ਰਚੈ ਤਿਸੀ ਕੋ ਦੀਜੈ ॥ ਮੇਰੀ ਕਛੂ ਕਾਨ ਨਹਿ ਕੀਜੈ ॥ ੭੦ ॥ ਅਤੁਲ ॥ ੧ ॥ ਰ
 ਥੁਦਾਨ ਤੇ ਦੁਗਨੁ ਕਮੇ ਸੋ ਜਾਨਿਯੋ ॥ ਕੁਕਮਦਾਨ ਤੇ ਚੰਗਾਨ ਸੂਰਨਹਿ ਮਾਨਿਯੋ ॥ ਬੰਦੇ ਪਾਨ ਕੋ ਪਨ ਤੇ
 ਦਾਨ ਪਮਾਨ ਹੀ ॥ ਹੋ ਚਾਰ ਸੁਖ ਦਸ ਅਥ ਪੁਰਾਨ ਬਖਾਨੀ ॥ ੮੦ ॥ ਦੇਹਰਾ ॥ ੧ ॥ ਇਹੁ ਚੋ ਕੋਈ ਅ
 ਨ ਜੁਤ ਦੀਜੈ ਦਿਜਨ ਬੁਲਾਇ ॥ ਇਹੋ ਕਹਿਯੋ ਮੁਗਮਾਨਿਯੋ ॥ ਸਨਿਚੈ ਪਰਨ ਕੋਰਾਇ ॥ ੯੦ ॥ ਵਹੈ ਭੁ
 ਟੇ ਅਨੁਭਾਮ ਨੀਲੀ ਨੀਲਿ ਕਟਿ ਬੁਝਾਇ ॥ ਜਾਰ ਸਹਿਤ ਭਿਧਨ ਜਕੀ ਕੁਠਿ ਰਿਖਾ ਵਈ ਹਿਰਾਇ ॥
 ੧੦੦ ॥ ੧ ॥ ਮੂਰਖ ਬਾਤ ਨ ਕਛੂ ਲਖਿ ਲਈ ॥ ਕਿਹ ਬਿਧਿ ਪਿਨ ਰਿਤਾ ਸਿਛੁ ਲਗਈ ॥ ਜਾਨੇ
 ਦਾਨੁ ॥ ਭੁਝਿ ਪਕੀਨੋ ॥ ਭਕੋ ਕਛੂ ਚਰਿਤ ਨ ਚੀਨੋ ॥ ੧੧੦ ॥ ਦਾਨ ਭਿਏ ਅਨ ਕੋ ਜਬ ਦਯੋ ॥ ਕਛੂ ਜ
 ਝੁਭੇ ਦਸ ਮਨ ਹਿਲਯੋ ॥ ਤਿਭੁ ਤੇ ਕਾਵਿ ਅੰਨ ਭਿਹੁ ਖਯੋ ॥ ਤਵਨ ਜਾਹੋ ਕੇ ਪਰ ਪਹੁ ਚਯੋ ॥ ੧੨੦ ॥
 ੧੨੦ ॥ ੧ ॥ ਭਿਰਮ ਪਿਯੋ ਨੀਲੀ ਨੀਲਿ ਕਟਿ ਬੁਝਾਇ ॥ ਜਾਰ ਸਹਿਤ ਭਿਧਨ ਜਕੀ ਕੁਠਿ ਰਿਖਾ ਵਈ ਹਿਰਾਇ ॥
 ਸਤ ਸੁਭ ਮਸਤੁ ॥ ੧੫੬ ॥ ੩੦ ੯੬ ॥ ॥ ਅਫਜੂ ॥ ॥ ਦੇਹਰਾ ॥ ॥ ਬਿਭੂ ਮਦੇ ਸਕੀਤ
 ਰਿਹੈ ਭੀ ਮਸੈ ਨਿਪਏ ਕਾਹੈ ਗੈਰ ਬਹੀਰ ਨ ਜਰੇ ॥ ਭੁਲਿ ਦੁਰ ਅਨੇਕ ॥ ੧ ॥ ਦਮਵੰਤੀ ਤਾਕੀ ਸੁਤ
 ਜਾ ਕੋ ਰੂਪ ਅਪਾਰਾ ॥ ਦੇਵ ਅਦੇਵ ਗਿਰੈ ਪਰਨ ਤਿਸ ਕੀ ਪੁਰਾਨਿ ਹਾਰਿ ॥ ੨ ॥ ਅਤੁਲ ॥ ॥ ਕਾਮ ਦੇਵ
 ਤਿਹ ਚਹੈ ਸੁ ਕਿਉ ਪਾਇਯੋ ॥ ਇਵ ਚੰਦ ਕਹੈ ਤਾ ਸਿ ਬਿਖਾ ਰਿਲੇ ॥ ਅਇਯੋ ॥ ਕਾਰਤ ਕੇ ਅਤਿ ਹਥਿ
 ਯਾਹ ਨ ਕਿਯੋ ਨਿਹਾ ਰਿਕ ਰਿਚੋ ਮਹਾਂ ਭੁਵਨ ਬਸੇ ਨਾ ॥ ਏ ਪਲਟ ਪਾਇ ॥ ੩ ॥ ਨੈਨ ਪਰਨ ਕੇ ਹਰੇ ਭੋ
 ਨ ਪਿਕ ਕੇ ਹਰਿ ਲੀਨੇ ॥ ਹਰਿ ਦਾ ਮਨ ਕੀ ਦਿਪਤਿ ਦਸ ਨਦਾਰ ਮਖ ਸਿਕੀਨੇ ॥ ਕੀਰਨ ਸਕਾਹੀ ਕਦ
 ਲਖੀ ਪਨ ਤੇ ਹਾਰੇ ॥ ਹੋ ਛੁਪੇ ਜਲ ਜਜਲ ਮਾਹਿ ਆਪ ਲਖ ਲਜਤ ਭਿਹਾਰੇ ॥ ੪ ॥ ਦੇਹਰਾ ॥ ॥ ਭੁਭ
 ਪਭਾਜ ਨੇ ਮੇ ਪਚੁਰ ਭੀ ਚਹੈ ਸਾ ॥ ਸੁਭ ਬਿਖਾਹਨ ਤਾ ਕੋ ਸੋ ਸੁਸਰੇ ਸਲੁ ਕੇ ਸਾ ॥ ੫ ॥ ਸੁਨਿ ਪਛੁਨਿਕੇ
 ਬਹੁ ਤੇ ਤਿਯ ਕੀ ਪ੍ਰਦਰਿ ਚਾਲਾ ॥ ਮਾਨ ਸਰੇ ਵਰ ਛਾਡੁ ਤਿਹਾ ਵਤ ਭੁਏ ਮਰਲਾ ॥ ੬ ॥ ਚੈ ਪਈ ॥

Digitized by Panjab Digital Library | www.panjabdigilib.org

ਮਨਮੋਇਹੈਦਮਵੰਡੀਰਹਿਰਬਿਰਹਿਯੋਸਭੁਹਨੇਕੋਬੈਠੇਇਹਤਾਤਿਉਚਾਰਿਯੋਸੁਨੇਸਕ 490
 ਲਜਨਇਹੈਭੀਮਜਾਪਨਕੀਯੋਹੋਜੋਤਮੋਨਲਗਵੇਹੈਕਰਪਤਿਬਰਿਯੋ॥੨੦॥ਦੁਕਖਦਨ
 ਭੈਨਿਪਤਸਕਲਘਰੋਕਗਏ॥ਕਲਜਗਾਦਿਜੇਹੁਤੇਵਖਿਤਾਰਿਤਮੇਭਏ॥ਨਲਹਿਭੀਮਜਾਬ
 ਰੀਅਧਿਕਸੁਖਪਾਇਕੋ॥ਹੋਭਾਂਡਿਭਾਂਡਿਬਾਦਿਅਨੇਕਬਜਾਇਕੋ॥੨੧॥ਪਗਥਿਪੁਰੋਕੋਰੁ ਕਰ
 ਪਤਹਕਲਜਗਾਗਏ॥ਜਬਤਕੋਨਲਾਬਿਯਾਹਿਸਦਨਾਥਿਅਵਤਭਯੋ॥ਖੇਲਜੁਪਬਹੁਤਾਤਿ
 ਸੁਤਾਹਿਹਰਾਇਯੋ॥ਹੋਰਾਜਪਾਟਨਲਬਨਕੋਜੀਤਪਠਾਇਯੋ॥੨੨॥ਰਾਜਪਾਟਨਲਜਬਾਇਹ
 ਰਾਤਿਹਰਾਇਯੋ॥ਬਨਮੋਅਤਿਵਖਪਾਇਅਜੁਧਿਆਆਇਯੋ॥ਬਿਛੁਰੇਪਤਕੋਭੀਮਸੁਤਾਬਿ
 ਰਹਨਭੁਈ॥ਹੋਜਿਯਾਬਗਗੇਨਾਬਤਿਸੀਮਾਰਗਗਈ॥੨੩॥ਭੀਮਸੁਤਾਬਿਨੁਨਾਥਅਧਿਕ
 ਵਖਪਾਇਯੋ॥ਕਹੇਲੈਕੋਰੋਬਖਨਨਜਾਤਬਤਾਇਯੋ॥ਨਲਰਾਜਕੋਬਿਰਹਿਬਾਲਬਿਰਹਨਭੁ
 ਈ॥ਹੋਸਾਹਰਚੀਦੇਰੀਮਾਝਵਹੋਆਵਤਭਈ॥੨੪॥ਭੀਮਸੋਨਤਿਨਹਿਤਜਨਬਹੁਪਨਵਤਭਏ॥
 ਦਮਵੰਡੀਕਹਿਯੋਜਿਬਹੁਰਿਰਿਹਲੈਗਏ॥ਵਹੋਜੁਇਲੈਗਏਦਿਜਬਹੁਰਿਪਠਾਇਯੋ॥ਹੋਖੋਜਤ
 ਖੋਜਤਦੇਸਅਜੁਧਿਆਆਇਯੋ॥੨੫॥ਹੋਰਿਹੋਰਿਬਹੁਲੇਗਸੁਯਾਹਿਨਿਹਾਰਿਯੋ॥ਦਮਵੰਡੀ
 ਕੋਮੁਖਤੇਨਾਮਉਚਾਰਿਯੋ॥ਕੁਸਲਤਾਹਿਇਹਪ੍ਰਾਛਿਯੋਨੈਨਨੀਰਕੁਰਿ॥ਹੋਤਬਦਿਜਗਏਪਛ
 ਨਇਹੈਨਲਨਿਰਪਤਬਗ॥੨੬॥ਜਾਇਤਿਨੈਸੁਧਿਦਈਨਿਪਤਨਲਪਾਇਯੋ॥ਤਬਦਮਵੰਡੀਬ
 ਹੁਰਿਸੁਯੀਬਰਬਨਾਇਯੋ॥ਸੁਨਿਰਾਜਾਏਬੈਨਸਕਲਚਲਿਤਹਗਏ॥ਹੋਰਥਪੇਚੜਨਲਰਾਜਤ
 ਹਆਵਤਭਏ॥੨੭॥ਦੋਹਰਾ॥ ॥ਨਿਪਨਲਕੋਰਥਪੇਚੜੇਸਭਜਨਗਏਪਛਾਨਾਦਮਵੰਡੀਪੁ
 ਨਤਿਹਬਰਿਯੋਇਹਚਰਿਤਕਯਤਾ॥੨੮॥ਚੋਪਈ॥ ॥ਲੇਤਕੋਰਾਜਾਘਰਿਆਈ॥ਖੇਲਜੁਪ
 ਪੁਨਿਸੜਹਗਏ॥ਜੀਤਰਾਜਾਪੋਪੁਰਲੀਨੋ॥ਭਾਂਡਿਭਾਂਡਿਦੁਹੁਅਸੁਖਕੀਨੋ॥੨੯॥ਦੋਹਰਾ॥
 ॥ਮੇਜੁਕਥਾਸੀਛੋਪਤੇਯਾਕੀਕਹੀਬਨਾਇ॥ਯਾਛੋਕੀਯਾਬਿਸਥਾਰਨਹਿਮਤਿਪਸਕੁਬਢਜਾ
 ਇ॥੩੦॥ਦਮਵੰਡੀਇਹਚਰਿਤਪੁਨਿਪਤਿਬਰਿਯੋਬਨਾਇ॥ਸਭਤੇਜਗਜੁਆਬਰੋਕੋਊਨਖੇ
 ਲਹੁਗਾਇ॥੩੧॥

ਸਭਾਵਨੇਚਰਿਤ੍ਰਸਮਾਪਤਮੁਸਤਸੁਭਮਸਤੁ॥੧੫॥੩੧੨॥ ॥ਅਫਸੁ॥ ॥ਚੋਪਈ॥
 ਚੋਰੁਭਰਥਸੀਨਿਪਾਸੀਰਹੈ॥ਰੰਗੀਗਿਰਦੁਤਿਖਜਗਕਹੈ॥ਬਾਲਕਰਾਮਏਕਬੈਰਾਗੀ॥ਤਿਨੇਸੁ
 ਰਹੈਸਪਰਧਾਲਾਗੀ॥੧॥ਏਕਦਿਵਸਤਿਨਪਹੀਲਰਈ॥ਕੁਤਕਨਸੇਤੀਮਾਰਮਚਈ॥ਕੰਕੀ
 ਕਹੂੰਜਟਨਕੇਜੂਟੇ॥ਖਪਰਨੇਸੇਖਪਰਬਹੁਛੂਟੇ॥੨॥ਗਿਰਿਗਿਰਿਕਹੂੰਟੇਪਿਯੈਪਰੀ॥ਫੇਰਜਵਨ
 ਪ੍ਰੇਗਏਉਪਰੀ॥ਲਾਤਮੁਸਟਕੇਕਰਤਪ੍ਰਹਾਰਾ॥ਜਨੁਕਰਿਚੋਟਪਰੈਪਰਿਆਰਾ॥੩॥
 ॥ਸਭਕਾਂਪੇਕੁਤਕਬਜੈਪਨਹੀਬਏਅਨੇਕਾ॥ਸਭਹਕਿਛੂਟੇਬਦਨਸਾਬਤਹਹਿਯੋਨਏਕਾ॥
 ॥ਕੰਠਨਕੀਕੰਠੀਬਹੁਦੂਟੀ॥ਮਾਰੀਜਟਾਲਾਡਿਯਨਛੂਟੀ॥ਕਿਨੀਨਖਨਕੇਪਾ
 ਇਬਿਰਾਜੋ॥ਜਨੁਕਰਿਚੜੇਚੜੇਦਮਾਲਾਜੈ॥੪॥ਕੇਸਅਕੇਸਹੇਤਕਈਛੁਏ॥ਕਿਤੇਹਨੇਨਸਿਕ
 ਨਸਰਗਏ॥ਕਾਟਕਾਟਦਾਂਤਨੇਸੇਖਾਹੀ॥ਐਸੇਕਹੂੰਜੁਪਛੁਯੋਨਾਹੀ॥੬॥ਐਸੀਮਾਰਿਜੁਤਿਅਨ
 ਪਰੀ॥ਜਟਨਕਿਸੀਹੂੰਸੀਸਉਬਰੀ॥ਕਿਸੁਕੰਠਕੰਠੀਨਹੀਰਹੀ॥ਬਾਲਕਰਾਮਪਨੀਤਬਰਾਹੀ॥
 ॥ਇਕਸੀਨਿਯਾਸੀਕੇਸਿਰਝਾਹੀ॥ਦੂਜੇਕੇਮੁਖਉਪਰਿਮਾਰੀ॥ਸੰਨਤਬਹਿਯੋਬਦਨਜਬਛੂਟਿ
 ਯੋ॥ਜਾਵਨਜਾਨਪਨਾਰੇਛੂਟਿਯੋ॥੭॥ਤਬਸਭਹੀਸੀਨਿਆਸੀਧਏ॥ਗਹਿਗਹਿਹਥਜੁਤਿ
 ਯਨਅਏ॥ਚੋਰੁਭਰਥਰੰਡੀਗਿਰੇਦੋਰੇ॥ਲੇਲੇਫੇਵਚੇਲਕਾਐਰੇ॥੮॥ਬਾਲਕਰਾਮਪੋਰਿਕੋਥ
 ਯੋ॥ਜੂਤਨਸਾਥਦਿਵਾਨਾਕਿਯੋ॥ਪ੍ਰਮਭੂਮਕੇਉਪਰਿਛਰਿਯੋ॥ਜਨੁਕਰਿਬੀਜਮੁਨਾਰਾਪਰਿਯੋ॥
 ॥ਸਭਮੂੰਡਿਯਾਕੂਪਤਭਏਭਾਜਤਭਯੋਨਏਕਾ॥ਚੇਰੁਭਰਥਗਿਰਹਾਂਤਪੈਕੁਤ
 ਕਾਹਨੇਅਨੇਕ॥੧੧॥ਸੀਨਿਯਾਸੀਕੇਪਤਛੁਏਲਗੇ॥ਮੁਹੁਰਹੀਘਾਇ॥ਲਾਤਮੁਸਟਜੂਤਨਭਏਮੂੰ
 ਡਿਯਾਦਏਗਿਰਾਏ॥੧੨॥ਅਕੁਲਾ॥ ॥ਪਕਰਮੁਤਹਰੀਪੁਨਿਸਕੋਪਮੂੰਡਿਯਾਭਏ॥ਫੁਰਾ
 ਲਾਠੀਸਬੈਲਏਉਦਿਤਭਏ॥ਕਾਟਿਕਾਟਿਕੈਅੰਗਸੀਨਿਪਾਸਨਖਾਵਹੀ॥ਹੋਦਸਨਾਮਨਕੈਲੈਲੈ
 ਨਾਮਗਿਰਾਵਹੀ॥੧੩॥ਤਬਸੀਨਿਯਾਸੀਧਾਇਧਾਇਤਿਨਕਾਟਹੀ॥ਤੇਰਿਤੇਰਿਕੰਠਤੇਕੰਠਨਸ
 ਟਹੀ॥ਏਐਚਿਐਚਿਦਾਂਗਤੇਗਹਿਗਹਿਡਾਰਹੀ॥ਹੋਦੁਹਿਹਥਕੋਪੈਚਮੁਤਹਰੀਮਾਰਹੀ॥੧੪॥
 ॥ਮੂੰਡਿਯਾਭਾਂਬਰਕਲਾਪੈਆਏ॥ਹਮਸੀਨਿਪਾਸੀਨਬਹੁਤਦੁਖਾਏ॥ਜਬਰਾਸੀਐਸੇ

ਸੁਲਿਖਣੀ॥ ਦੱਤਾਤ੍ਰੇਯ ਕੁਲਾਵਤੁਲੀ॥ ਸੀਨਿਆਸੀਵਰਤ੍ਰੇਯਾਨੇ॥ ਰਾਮਾਨੰਦਬੈਰਾਗਪ੍ਰਮਾਣੇ॥ ਤੇਤੁਮ ५੧੮
 ਕਰੇਵਹੇਚਿਤਪਤਿਯੋ॥ ਮੇਰੀਕਹੀਚਿਤਮੇਕਰਿਯਹੁ॥ ੧੬॥ ਏਕਾਦਿਵਸਹਮਰੇਗਿਹੋਸੇਵਹੁ॥ ਸਗਰ
 ਨਿਸਾਜਗਤੋਸੇਵਹੁ॥ ਜੇਤੁਮਕਹੈਲੋਰੇਤੋਲਰਿਖਹੁ॥ ਨਾਤਰਬੈਰਭਾਵਨਹਿਕਰਿਯਹੁ॥ ੧੭॥ ਸੁਦਾ
 ਨੁਦਾਪਰਿਵੇਊਸੁਵਾਏ॥ ਅਰਧਰਾਤ੍ਰੇਬੈਨਸੁਨਾਏ॥ ਦੱਤਰਾਮਾਨੰਦਕਹੈਸੁਕਰਿਖਹੁ॥ ਬਹੁਰੇਕਪ
 ਠਾਨਨਹਿਲਰਿਖਹੁ॥ ੧੮॥ ਦੋਹਰਾ॥ ॥ ਛੁਲਛੇਲੀਇਹਥਿਧਿਗਈਮੇਯੋਚਰਿਤਸਵਾਰਿ॥
 ਸਿਮਰਗੁਰਨਕੇਬਚਨਦੇਊਬਹੁਰਿਨਕੀਨੀਗਾਰਿ॥ ੧੯॥ ॥ ਚਰਿਤਸਮਾਪਤਮਸਤੁਸੁਭਮਸਤੁ॥ ੧੫੮॥ ੩੧੬੬
 ॥ ਅਠਜੁ॥ ॥ ਚੋਪਈ॥ ॥ ਰਾਜਸਿੰਘਰਾਜਾਇਕਰਹਈ॥ ਬੀਰਕਲਾਰਾਨੀਜਗ
 ਕਹਈ॥ ਤੁਸੀਨੇਹੁਨਿਪਤਕਭੁਰੇ॥ ਜਾਨਤਭੇਦਦੇਸਇਹਸੋਰੇ॥ ੨॥ ਅਕਿਲਾ॥ ॥ ਮੇਰਗਨਿ
 ਘਨਕਬਹੁੰਨਨਿਪਤਬੁਲਾਵਈ॥ ਭੂਲਨਕਬਹੁੰਤਿਨਕੋਸਦਨਸੁਹਾਵਈ॥ ਇਹਚਿਤਾਚਿਤਮਾ
 ਝਚੋਚਲਾਸਭਪਰੇ॥ ਹੋਜੰਤਮੰਤ੍ਰਾਰਤੰਤ੍ਰਾਵੇਸੇਸਭਕਹੇ॥ ੩॥ ਚੋਪਈ॥ ॥ ਜੰਤਮੰਤ੍ਰਸਭਪਰੇ
 ਕਰਹਾਰੇ॥ ਕੇਸੇਧਰੇਨਹਾਥਪਿਯਹੇ॥ ਏਕਸਖੀਇਹਭੁੰਤਿਓਚੇ॥ ਸੁਨਿਹਾਨੀਤੋਬਚਨਹ
 ਮਾਰੇ॥ ੪॥ ਜੇਏਨਸੇਮੇਪੀਤਤੁਰਾਊ॥ ਤੇਤੁਮਤੇਕਹੈਮੇਕਾਪਊ॥ ਬੀਰਕਲਾਰਿਨਿਪਮੁਖਨਦਿਖ
 ਵੈ॥ ਤੁਮਰੇਪਾਸਰੈਨਦਿਨਆਵੈ॥ ੫॥ ਯੇਕਹਿਜਾਤਤਹਾਤੇਭਈ॥ ਨਿਪਬਰਕੇਮੰਦਗਮਹਿਗ
 ਈ॥ ਪਤਿਤ੍ਰਿਯਕੇਕਾਨਨਮਹਿਪਰੀ॥ ਮੁਖਤੇਕਛੂਨਬਾਤਓਚਰੀ॥ ੬॥ ਨਿਪਤ੍ਰਿਯਕਹਿਯੋਤੇਰਿ
 ਕਾਕਹਿਯੋ॥ ਸੁਨਿਪਤਿਬਚਨਮੇਲੈਰਹਿਯੋ॥ ਪਤਿਪੁਛਿਯੋਤੁਹਿਇਹਕਾਕਹੀ॥ ਸੁਨਿਤ੍ਰਿਯਬ
 ਚਨਮੇਲੈਰਹੀ॥ ੭॥ ਪਤਿਜਾਨਿਯੋਤ੍ਰਿਯਬਾਤਦੁਰਾਈ॥ ਤ੍ਰਿਯਜਾਨਿਯੋਕਛੂਨਿਪਤਿਚੁਰਾਈ॥
 ਕੋਪਕਰਾਦੁਹੁੰਨਾਨਕੇਭਈ॥ ਪੀਤਰੀਤਸਭਪੀਛੁਦਗਈ॥ ੮॥ ਦੁਰਾਨੀਸੀਨੇਹੁਬਚਾਯੋ॥ ਜੇ
 ਨਚਰਿਤ੍ਰਾਇਹਭਾਂਤਿਬਨਯੋ॥ ਵਾਸੇਪੀਤਰੀਤਓਪਜਾਈ॥ ਬੀਰਕਲਾਰਚਿਤਤੇਬਿਸਰਾਈ॥

ਪ੍ਰੀਤਸਦਾ ਬਿਰਾਜਤਸੰਦਰਕਾ ਅੰਗੀਰਤਸੇ ਪ੍ਰੀਤਮਬਾਈਯ

੧੨) ਦੇਹਰਾ) ॥ ਸਿਸਨਕਲਾਰਤਮਾਕੋਤਹਾਪਹੁਚੀਜਾਇ ਚੁਕਮਕਲਾਪੁਛੁਤਤਈਤਾਕਹ
 ਸਿਕਟਿਬੁਲਾਇ) ੧੩) ॥ ~~ਸਿਸਨਕਲਾਰਤਮਾਕੋਤਹਾਪਹੁਚੀਜਾਇ ਚੁਕਮਕਲਾਪੁਛੁਤਤਈਤਾਕਹ~~
 ਉਤਾਇਲੋਦੋਗੀਇਹਾਤੇ) ਕਹੇਕੋਕੇਸਥਲੇਲਟਵੁਇਯੋਪਾਇਪਗੀਤਵਨੇਹਕੇਨਤੇ) ੧੪) ਕੀ
 ਰੁਨਈਕਹਬੁਈਤੇਗੀਬਡਾਈਕਰੀਬਹੁਤਾਤੇ) ਕੋਨਕੋਅਬਰਥਿਯੋਅਲੀਪਰਤੀਤਕੋਲਿ
 ਯਾਈਤੇਲੇਹੁਇਹਾਤੇ) ੧੫) ਦੇਹਰਾ) ॥ ਸੁਨਿਬਚਰਨੀਚੁਪਰਹੀਜੋਕੋਰੁਪਅਪਹਾਛਲਕੋ
 ਛਿਦਨਕਛਲਖਿਯੋਇਮਛਲਗਈਬਰਨਾਗਿ) ੧੬) ॥ ~~ਸਿਸਨਕਲਾਰਤਮਾਕੋਤਹਾਪਹੁਚੀਜਾਇ ਚੁਕਮਕਲਾਪੁਛੁਤਤਈਤਾਕਹ~~
~~ਸਿਸਨਕਲਾਰਤਮਾਕੋਤਹਾਪਹੁਚੀਜਾਇ ਚੁਕਮਕਲਾਪੁਛੁਤਤਈਤਾਕਹ~~ ਸਤੁ) ੧੬੦ ॥ ੩੧੬੯) ॥
 ॥ ਅਮਫਜੁ) ॥ ਦੇਹਰਾ) ॥ ਨਰਵਰਕੋਰਾਜਬੋਤੁਖੀਰਸੋਨਤਿਹਨਾਮਾਦੇਸਦੇਸ
 ਕੋਇਸਥਿਹਜਪਤਾਨਹੁੰਜਾਮ) ੧ ॥ ਚੋਪਈ) ॥ ਸੂਰਨਮਤੀਤਕੀਬਰਨਗੀ) ਜਨੁਸਮੁ
 ਦਮਥਿਸਾਤਨਿਕਾਰੀ) ਰੂਪਪ੍ਰਭਾਤਕੀਅਤਿਸੋਧੈ) ਜਾਸਮਤੁਪਵਤੀਨਹਕੋਧੈ) ੨ ॥ ਸੁਨਿਯੋ
 ਜੇਤਕਨਗਹਨਲਗਾਯੋ) ਕੁਰਛੇਤੋਨਵਨਸਿਪਅਯੋ) ਰਾਨੀਸਕਲਸੰਗਕਰਿਲੀਨੀ) ਬਹੁਦ
 ਛਨਾਬਿਪ੍ਰਨਕਹਦੀਨੀ) ੩ ॥ ਦੇਹਰਾ) ॥ ਸੂਰਨਮਤੀਗਤਭੁਤਹੁਤੀਸੋਊਸੰਗਕਰਿਲੀਨਾ
 ਛੋਰਤੰਡਾਹਦਿਜਾਨਕੋਅਮਿਤਰਛਨਾਦੀਨਾ) ੪ ॥ ਨਵਕੋਟੀਮਰਵਥਕੋਸੁਰਸੋਨਥੋਨਾਥਾਸੋਊ
 ਤਹਾਆਵਤਭੁਯੋਸਭਰਾਨਿਯਨਲੋਸਾਥਾ) ੫ ॥ ਚੋਪਈ) ॥ ਬੀਰਕਲਾਤਾਕੀਬਰਨਗੀ) ਦੁ
 ਹੁਪਛੁਗੀਤਰਿਊਜਿਯਾਤੀ) ਤਾਕੀਪ੍ਰਭਾਜਤਨਹੀਕਹੀ) ਮਾਨੁਫੁਲਚੰਬੇਲੀਹਹੀ) ੬ ॥ ਰਾ
 ਜਾਦੇਊਅਨਿਦਿਤਭੁਏ) ਅੰਕਭੁਜਾਦੇਊਭੇਤਤਭੁਏ) ਰਾਨਿਯਨਿਦੁਹੁੰਮਿਲਾਵੇਭੁਯੋ) ਚਿਤਕੋਸੋ
 ਕਬਿਦਾਕਰਿਦੋਯੋ) ੭ ॥ ਅਕਿਲਾ) ॥ ਨਿਜਦੇਸਨਕੀਕਥਾਬਖਾਨਤਸਭਭਈ) ਦੁਹੁੰਆਪ
 ਮੇਕਸਲਕਥਾਕੀਸੁਪਲਈ) ਸਾਰਭੁਦੁਹੁੰਅਨਕੇਦੁਹੁੰਅਨਸੁਨੇਬਨਾਇਕੋ) ਹੋਤਬਰਨਿਯਨਾਬ
 ਚਉਚਰੇਕਛੁਮੁਸਕਾਇਕੋ) ੮ ॥ ਜੋਦੁਹੁੰਅਨਹਰਿਦੈਰੈਪੂਤਪਜਾਇਕੋ) ਤਬਹਮਤਮਮਿਲਹੇ
 ਿਯਬਹੁਰੇਆਇਕੋ) ਪੂਤਏਕਕੇਸੁਤਾਬਿਧਾਤਾਦੇਇਜੋ) ਹੋਆਪਨਬੀਚਸਗਾਈਤਿਨ
 ਕੀਕੋਰੋਤੀ) ੯ ॥ ਦੇਹਰਾ) ॥ ਯੋਕਹਿਕੋਕਿਯਾਗਿਹਗਈਦੈਕਨਬੀਤੇਜਾਮਾ) ਸੁਤਾਏਕਕੇ

॥ ਗੋਰੁ ਈ ਪੁਤ੍ਰ ਦੇ ਕੇ ਕੇ ਪਾ ॥ ੧੦ ॥ ਚੋ ਪਈ ॥ ॥ ਸੀ ਮਸਨਾ ਮਸਤ ਕੇ ਪਾਇ ॥ ਫੁਲ ਨਾਮ ਪੁਰ ਉ
 ਚਾਇ ॥ ਖਾਨਬਖਸ਼ੀ ਚਾਹੇ ਦੇ ਉ ਬਿਆਹੇ ॥ ਕੁਤਿ ਭਾਤਿ ਸੰਤ ਦੇ ਉ ਮਾਹੇ ॥ ੧੧ ॥ ਦੇ ਹਰਾ ॥
 ਕੁਰਛੇ ਕੇ ਨਾਨਕ ਰਿਤ ਹਤੇ ਕਿਯੋ ਪਯਾਨਾ ॥ ਅਪਨੇ ਅਪਨੇ ਦੇ ਸਕੇ ਰਾਜ ਕਰਤ ਭੁਭੇ ਮਾਨਾ ॥
 ॥ ੧੨ ॥ ॥ ਅੰਮ੍ਰਿਤਾ ਤਨ ਬਰਖਾ ਬਿਤ ਦੇ ॥ ਬਾਲ ਕਹੁ ਤੇ ਰਨ ਦੇ ਉਤ ਦੇ ॥ ਜਬ ਅਪਨੇ ਤਿਹਰਾ
 ਜਸੀ ਭਾਇ ॥ ਪੁਰ ਬਕ ਰਿਯੋ ਬਿਵਾਹ ਚਿਤਾ ਰਿਯੋ ॥ ੧੩ ॥ ਲਰਕਾ ਪਨ ਦੁਰ ਜਬ ਤਯੋ ਏਹੇ ਰੋ
 ਐਰੇ ਗਯੋ ॥ ਬਾਲਾਈ ਕਿਤ ਗੀ ਗੀਆਈ ॥ ਅੰਗ ਅੰਗ ਫਿਰੀ ਅੰਗ ਦੁਹਾਈ ॥ ੧੪ ॥
 ॥ ੧੫ ॥ ॥ ਏਕਾ ਦਿਨਾ ਮਿਸਰਾ ਮਾਰ ਕੇ ਫੁਲ ਨਯੋ ਅਪਨੇ ਮਨ ਬੀਚ ਬਿਚਾਰਿਯੋ ॥ ਥੋ ਸ ਬਿਤੀ ਬ
 ਸਿਬਾ ਮਨ ਕੇ ਅਬਿਬੇ ਕਾ ਬਿਬੇ ਕਾ ਕਛੂ ਨ ਬਿਚਾਰਿਯੋ ॥ ਬਿਖਾਹ ਕਿਯੋ ਲਰਕਾ ਪਨ ਮੇਹ ਮਜੇ
 ਤਿਹ ਕੇ ਕਛੂ ਨ ਸੰਤਾ ਰਿਯੋ ॥ ਆਵਤ ਭਯੋ ਨਿਜ ਪਾਮ ਨਹੀ ਤਿਹ ਮਾਰਗੀ ਸਸਿਰ ਚ ਸਿਧਾ ਰਿ
 ਯੋ ॥ ੧੫ ॥ ਕੰਬਰ ਬਾਂਧ ਅਤ੍ਰੰਬ ਕੇ ਕੋ ਕੋ ਬੇਲ ਸੁਖੀ ਰਬ ਰਾਤ ਸੁਨਾਈ ॥ ਭੂਖ ਚਾਹ ਦਿਪੈ ਸਭ
 ਅੰਗ ਨ ਆਨੇ ਦਾ ਆਜੁ ਹਿਯੋ ਨ ਸਮਾਈ ॥ ਰੂਪ ਅਨੂਪ ਬਿਰਾਜਤ ਸੁੰਦਰਿ ਨੈਨ ਕੀ ਕਾਹਿਕਾ
 ਤਨ ਜਾਈ ॥ ਚਾਰ ਛਕੇ ਛਾ ਬਿਹੇਰ ਚਰਾ ਚਰ ਦੇਵ ਅੰਦੇ ਵਰ ਪੇ ਉਰ ਝਾਈ ॥ ੧੬ ॥ ਚੋ ਪਈ ॥
 ਸੂਰ ਮੈਨ ਰਾਜੇ ਸੁਨਿ ਪਾਯੋ ਬੇਟਾ ਬੀਰ ਮੈਨੋ ਕੋ ਆਯੋ ॥ ਲੋਕ ਅਗ ਮਨੇ ਅਧਿਕ ਪਠਾਏ ॥ ਆ
 ਵਰ ਸੋ ਰਿਹੇ ਮੇਰਿ ਹਾਲ ਆਏ ॥ ੧੭ ॥ ਤਬ ਰਾਨੀ ਸੀ ਮਨ ਸੁਨਿ ਪਾਯੋ ॥ ਫੁਲ ਦੇ ਸਭ ਮਾਏ ਆ
 ਯੋ ॥ ਫੁਲ ਤ ਅਧਿਕ ਹਿਰਦੈ ਮੈ ਕੁਈ ॥ ਦੁਰ ਬਲ ਹੁਤੀ ਪੁਸਟ ਪੈ ਗਈ ॥ ੧੮ ॥ ਬੁਟਤ ਪੀਯ
 ਪਿਅਰ ਵਹਿ ਭਈ ॥ ਚਿਤ ਮੇ ਅਧਿਕ ਪੁਛੁ ਲਤ ਪੈ ਗਈ ॥ ਏਓ ਚੇਓ ਚਿਪੀ ਅਗਰੇ ਲਗਾਵੈ ॥
 ਛੈਲ ਰਿਛੈਲ ਨੋ ਛੈ ਰਿਯੋ ਜਵੈ ॥ ੧੯ ॥ ਚੋ ਪਈ ॥ ॥ ਪੀਯ ਪਾਤਰ ਪਤਰੀ ਰਿਯਾ ਪਗ ਮਪੀਤ ਉ
 ਪਜਾਇ ॥ ਗਾਹਿਗਾਹਿ ਪਰੇ ਪੁਜੀ ਕਪਰ ਪਲ ਪਲ ਬਲ ਬਲਿ ਜਾਇ ॥ ੨੦ ॥ ਚੋ ਪਈ ॥ ॥ ਸੀ
 ਮਨ ਸੀ ਗਨਕ ਸਰਤ ਕਰੇ ॥ ਚਿਤ ਮੇ ਇਯੋ ਬਿਚਾਰ ਬਿਚਰੈ ॥ ਏਓ ਚਾਥ ਤੋ ਕੋ ਨ ਚਲਾਵੈ ॥ ਜੀ
 ਨਕਟਿ ਦੂਰਿ ਪਿਯਾ ਕੀ ਜਾਵੈ ॥ ੨੧ ॥ ਦੇ ਹਰਾ ॥ ॥ ਰਬ ਸੀ ਮਸਾ ਮੇ ਕਾਹਿਯੋ ਸੁਨ ਹੋ ਫੁਲ ਨਾ ॥
 ਤਾ ॥ ਗਤਿ ਕਸਿ ਕਸਿ ਮੇ ਸੋ ਕੋਰੇ ਪੈ ਕੇ ਪ੍ਰਿਦੈ ਨਿਚੀਤਾ ॥ ੨੨ ॥ ਫੁਲ ਨਰ ਵੁਕੇ ਕੋ ਬਸਿਯੋ ਨੇਹ ਕੇ

ਗਾਵਾਤਾਤੇਸਭਾਤ੍ਰਿਪਿਯਕੋਢੇਲਾਉਚਰਤਨਵਾ॥੨੩॥ਨਿਰੁਧੇਇਤੁਮਮੁਹਿਭੋਜੇਸੀਕਾ 420
 ਕੋਰੇਨਏਕਾਜੀਯੋਰੇਸਮਦੁਏਨਾਕਸਿਸੈਕੋਰੇਅਨੇਕਾ॥੨੪॥ਸੁਨਿਪਿਅਰਵਾ
 ਬੈਨਤਾਹਿਭੋਗਤਭਯੋਚੋਰਾਸੀਆਸਨਸੀਮਸਕੋਕਸਿਲਯੋਉਬਨਲਏਅਨੇਕਾਅੰਗਲ
 ਪਟਾਇਕੋਹੋਚਿਮਟਿਚਿਮਟਿਤਿਹਭੁਜੋਹਰਖਉਪਜਾਇਕੋ॥੨੫॥ਚਤੁਰਿਚਤੁਰਿਯਾਚਿ
 ਮਟਿਚਿਮਟਿਰਤਮਾਨਹੀ॥ਬਿਹਸਬਿਹਸਬੁਭਾਂਤਨਬਚਨਬਖਾਨਹੀ॥ਤ੍ਰਿਪਾਤਿਗੋਰੇ
 ਆਸਨਤਜਿਯੋਨਜਾਵਹੀ॥ਹੋਕਹਿਕਹਿਐਸੀਭੁਤਿਗਰੇਸੈਲਾਵਹੀ॥੨੬॥ਭੁਤਿਭੁ
 ਤਿਅਬਲਾਕੇਆਸਨਲੇਤਭਯੋਲਪਟਲਪਟਕਰਿਗਰੇਤਾਹਿਸੁਖਦੇਤਭਯੋਚਿਮਟਿ
 ਚਿਮਟਿਹਤਕਰੇਦੇਉਮੁਸਕਾਇਕੋਹੋਸਕਲਕੋਕਕੋਮਤਕੋਕਰੇਬਨਾਇਕੋ॥੨੭॥
 ॥ਲੇਮੁਕਲਾਵੇਅਤਿਸੁਖਪਯੋਨਰਵਰਗੜਕੀਭਿਗਸਿਧਯੋ॥ਬਿਯਾਹਤਦੁਤਰਿ
 ਯਾਕੋਧਯੋ॥ਸਕਲਜਾਇਤਿਹਭੇਦਜਤਾਇਯੋ॥੨੮॥ਦੋਹਰਾ॥॥ਤਬਬਿਆਹਤਅ
 ਗਲੀਤ੍ਰਿਪਾਹਿਭੇਦਸਕਲਸੁਨਿਪਾਇ॥ਕੋਪਾਧਿਕਚਿਤਮੇਕਿਯੋਸੁਨਿਸੀਮਸਕੋਨਾਇ॥
 ੨੯॥ਸੂਰਗਮਤੀਬਖਾਹਿਤਅਗਿਲਿਚਿਤਅਤਿਕੋਪਬਢਾਇ॥ਬੀਰਮੈਨਪਤਿਪਿਤਭ
 ਏਮੇਸੇਕਹਿਤਭੀਜਾਇ॥੩੦॥ਕੋਬਚਨਚਿਤਦੈਸੁਨੇਬੈਨਏਸਕੋਏਸਾ॥ਭੁਜਢੇਲਾਤੁਮਤੇ
 ਗਏਲੇਨਤਿਹੋਰੇਦੇਸਾ॥੩੧॥॥ਜੇਤੁਜਿਯਤੇਤਾਹਿਨਮਰਿਯੋ॥ਤੁਤੇਰੇਸੋਭੁਬਧਕ
 ਰਹੋ॥ਕੋਰਾਜਾਜਿਯਤੇਤਿਹਮੋਰੇ॥ਨਾਤਰਅਬਹੀਦੇਸਨਿਕੋਰੇ॥੩੨॥ਜਬਇਹਭਾਂਤਿਰਾ
 ਵਸੁਨਿਪਾਈ॥ਚਿਤਕੇਬਿਖੇਸਤਨਹਰਾਈ॥ਜੇਤ੍ਰਿਪਾਲਿਆਵਨਕਾਜਸਿਧਾਵਤਾ॥ਮੇਰੇਕ
 ਹੋਬਿਨਨਹਿਜਾਵਤਾ॥੩੩॥ਪੁਤ੍ਰਬਧਮੁਹਿਸਾਚਉਚੋਰੇ॥ਲਿਯੋਚਹਤਸੁਤਰਾਜਹਮੋਚੋ॥
 ਯਾਕੋਕੋਰੇਨਮੁਖਾਦਿਖਗਵੈ॥ਦੁਵਸਬਰਖਬਨਹਿਬਸਿਆਵੈ॥੩੪॥ਦੋਹਰਾ॥॥ਪਲ
 ਰਖਗਵਨਕੋਧਰਿਯੋਪਠੈਮਨੁਛਇਕਦੀਨਾ॥ਮੋਰਿਮਿਲੈਬਿਨੁਬਨਬਮੈਰਾਵਬਚਨਇਹਕ
 ਨਾ॥੩੫॥ਸੁਨਤਕ੍ਰਿਤਸਿਪਕੋਬਚਨਤਾਹਿਕਹਿਯੋਸਮਝਾਇ॥ਦੇਸਨਿਕੋਰੇਤੁਹਿਦਯੋਮਿਲ
 ਹਨਮੇਕੋਆਇ॥੩੬॥ਤਬਢੇਲਨਾਅਤਿਦੁਖਤੈਐਮੇਕਹਿਯੋਪੁਕਾਰਾ॥ਜੀਵਹਿਗੇਤਬ

ਨਹਾਇਨਦਮੈਦੁਨੁਨਬਿਦੁਬਨਹਉਦੁਬ
 ਸੁਨਸਾਰਦੁਮੈਸੇਕਿਅਸਭਹਿਕਹਿਬਿਚਾਰੁ

ਮਿਲਹਿਗੋਨਰਵਰਕੋਟਜੁਗਾ॥੩॥ਤਬਸੁਦਸਿਸੀਗਉਠਿਚਲੀਸੁਨਿਕਹਿਅੰਧੈਬੈਨਾਹਿ
 ਯਫਰਤਅੰਤਰਿਘਰਤਬਾਰਚੁਆਵਤਨੈਨ॥੩੮॥ਅਹਿਲਾ॥ਸੁਨਛੇਲਨਏਬੈਨਰ
 ਵਰਹਿਤਜਿਗਯੋ॥ਦੁਦਸਬਰਖਪਮਾਨਬਸਤਬਨਮੇਤੁਯੋ॥ਬਨਉਪਬਨਮੇਕੁਗਮਤ
 ਫਲਨਕੇਖਾਇਕੋ॥ਹੋਰਿਯਾਸਹਿਤਬਨਬਸਿਯੋ॥ਮਿਗਨਕਹਘਾਇਕੋ॥੩੯॥ਬਰਖਬਿ
 ਵਸਏਬੀਰਸੈਨਤਨਤਜਦਯੋ॥ਮਿਤਲੇਗਕਹਛੇਰਸੂਰਗਥਾਸੀਕੁਯੋ॥ਤਬਛੇਲਨਫਿ
 ਰਿਗਜਆਪਨੋਲਿਯੋ॥ਹੋਰਾਨੀਸੰਮਸਸਾਬਬਰਖਬਜੁਸੁਖਕਿਯੋ॥੪੦॥੧॥ਇਕਿ
 ਸਮਾਪਤਮਸਤ
 ਸੁਭਮਸਤੁ॥੧੬੧॥੩੨੦੯॥ਅਫਜੂ॥੧੦੬੦ਗਾ॥ਵੇਸਤਪੀਸਯੋਰਕੈ
 ਆਠਚੇਕਟੀਨਗਾਰੇਨਦਿਨਸੋਚੇਗੀਕੈਸਕੈਨਕਉਬਿਚਾਰ॥੧॥ਚਿਤਮਤੀਤਮਕਰਕੁਆ
 ਰਦੈਤਿਨਕੀਮਿਰਦਾਗਾਮਾਰਗਮੇਇਸਥਿਤਰਏਘਵਹਲੇਕਹਜਾਗ॥੨॥ਨਰਾਇਨ
 ਰਾਇਨਨਰਾਯੋਦਮੇਦਰਵਾਮੰਗਾ॥ਬਿੰਦਾਬਨਲੈਜਾਇਬਨਮਾਰਹਯਾਹਿਨਿਸੰਗ॥੩॥
 ਚੋਪਈ॥ਜਜਬਅਬਲਾਏਸੇਸੁਨਿਪਵੈ॥ਤਾਨਰਕੇਬਨਮੇਲੈਜਵੈ॥ਫਾਸੀਡਾਰਿਪਥਮਉ
 ਹਘਵੈ॥ਤਾਪਾਛੈਤਿਹਦਰਬਚੁਰਵੈ॥੪॥ਆਵਤਏਕਨਸਿਤਿਹਤਈ॥ਫਾਸੀਡਾਰਿਤਿ
 ਸੁਕੋਲਈ॥ਤਬਅਬਲਾਤਿਨਬਚਨਉਚਾਰੇ॥ਸੁਮੇਕਹਤਹੈਤੀਰਤਿਹਰੇ॥੬॥੧੦੬੦
 ਗਕਿਹਨਮਿਤਮੁਹਿਮੋਰੇਅਤਿਪਨਦੇਤਹੈ॥ਤੁਮੋਰੇਕਛੂਨਦਰਬਚੁਰਾਏਲੇਤਹੈ॥ਸਰਖਤਮ
 ਬਹੀਹਮਤੇਲੇਹੁਲਿਖਾਇਕੋ॥ਹੋਸਦਨਸਹਿਤਸੁਭਲੇਹੁਖਜਾਨੈਜਾਇਕੋ॥੧॥ਜੇਤੁਮਫਾਸੀ
 ਡਾਰਿਅਬੈਮੁਹਿਘਾਇਹੈ॥ਜੇਧਨਫਮਰੇਧਾਸਵਹੈਤੁਮਘਾਇਹੈ॥ਸਰਖਕਿਯੋਨਲਿਖਾਇਮੰ
 ਗਾਇਨਲੀਜੀਯੋ॥ਹੋਧਾਮਸਹਿਤਸੁਭਜਾਇਖਜਾਨੈਲੀਜੀਯੋ॥੧੦੬੦ਗਾ॥ਚਿਤਕਬੀ
 ਇਸਤਨਜੁਹਮਲੈਹੈ॥ਇਹਧਨਘਾਇ॥ਹਿਯਾਕੇਦਰਬਕਰਆਇਹੈਹੁਅਕੇਲਯੋਨਜਾਇ॥
 ੯॥ਤਤੇਅਬੈਮੰਗਾਇਕੈਸਰਖਤਲੇਹੁਲਿਖਾਇ॥ਧਾਮਸਹਿਤਯਾਕੇਦਰਬਲੇਹੁਸਹਿਰ
 ਮੇਜਾਇ॥੧॥ਅਫਜੂ॥ਸਰਖਤਲਿਯੋਲਿਖਾਇਸੁਤਰਤਮੰਗਾਇਕੋ॥ਇਹੈਰਿਯਾਤਿ

ਨਿਪਤਕੋਟਾ ਜੇਲਸਕਰਬਾਕੀਬਾਚਿਯੋਸੇਮਕੁਲੀਨਿਯੁਟਾ ॥੧੨॥ ਸਤਬੈਰਨਕੋਪਾਇਕੈਸੁਤ
 ਕੋਰਾਜਬਫਾਇ ॥ ਪੁਨਪਤਕੋਟੋਰਾਬਏਜਗੀਮਿਦਿਗਬਜਾਇ ॥੧੩॥ ॥੧੪॥ ਤੇਜੁਜੀਨਿਤੁ
 ॥੧੫॥ ਨੀਤਿ ॥ ॥੧੬॥ ਤੇਜੁਜੀਨਿਤੁ ॥ ॥੧੭॥ ਤੇਜੁਜੀਨਿਤੁ ॥ ॥੧੮॥ ਤੇਜੁਜੀਨਿਤੁ ॥ ॥੧੯॥ ਤੇਜੁਜੀਨਿਤੁ ॥ ॥੨੦॥ ਤੇਜੁਜੀਨਿਤੁ ॥
 ਸਤੁ ॥੧੯੩॥ ॥੩੨੩੪॥ ॥ਅਫਜੂ॥ ॥ਏਪਈ॥ ॥ਉਦੈਪੁਰੀਖੁਰਮਕੀਨਾਰੀ॥
 ਹਜਰਕੋਪਾਨਨਤੇਪਿਆਚੀ ॥ ਮੁਖਸੁਖਤਜੀਰਿਹਕਰਤੇ ॥ ਅਨਤਲਖੇਤਵਲਕੋਡਰਤੇ ॥੧॥
 ਬੇਗਮਬਰਾਇਕਾਦਿਨਚਲੀ ॥ ਸੇਰਹਸਤਲੀਨੇਸੇਰਅਲੀ ॥ ਸੁੰਦਰਸਰਾਇਕਪੇਖਤਬਈ ॥੨॥
 ਯੋਕੋਕੁਲਸਕਲਸੁਪਿਗਈ ॥ ॥੨੦॥ ਦੇਹਰਾ ॥ ॥ਜੇਬਨਕੁਅਰਸਖੀਹਤੀਲੀਨੀਨਿਕਦਿਬ
 ਲਾਇ ॥ ਉਦੈਪੁਰੀਤਾਂਸੇਸਕਲਕੁਦਕਹਿਯੋਸਮਝਾਇ ॥੩॥ ॥੨੧॥ ॥ਕਾਨਕੋਰੇਨਹਿਸ
 ਹਿਜਧਾਨਕੀਧਾਮਜਿਤੋਧਨਹੇਸੁਲੁਟਾਉ ॥ ਅਬਰਫਾਗਵੀਬਰਏਕਰਚੇਦਨਤਾਰਬਿਬੁਤਚ
 ਤ੍ਰਾਉ ॥ ਕਾਸੋਕੋਹੋਨਹਿਤੁਹਮਰੋਕੋਉਜੀਕੀਬਿਰਥਾਕਹਿਤਾਹਿਧੁਨਾਉ ॥ ਪੀਖਦਏਬਿਧਤੁਲਖ
 ਮੇਕਹਪੀਤਮਕੋਉਡਕੋਮਿਲਿਆਉ ॥੪॥ ਪੀਤਕਗੀਤਿਹੋਸੇਕਿਹਕਾਜਸੁਮੀਤਕੇਕਾਜਜੁਮੀ
 ਤਨਆਵੈ ॥ ਪੀਰਕਹਿਕੋਅਪਨੇਚਿਤਮੇਉਹਪੀਰਕੋਪੀਰਕੇਨੀਰਬੁਝਾਵੈ ॥ ਹੋਅਟਕੀਅਲਕਵ
 ਨਸੇਮੁਹਿਕੋਸਿਧੇਬਾਤਕੋਉਕਹਿਜਾਵੈ ॥ ਹੋਹੋਉਦਾਸਨਦਾਸਸਖੀਮੁਹਿਜੋਕੋਉਪੀਤਮਆ
 ਨਿਮਿਲਾਵੈ ॥੫॥ ਜੇਸਖੀਕਾਜਕੋਰੇਹਮਰੇਤਿਹਕੁਖਨਕੀਕਛੁਕੁਖਨਏਹੈ ॥ ਬਸਤੁਅਪਾਰਭ
 ਰੇਪਾਰਥਰਸੁਏਕਹਿਬਾਰਹਜਾਰਲਏਹੈ ॥ ਮੋਰੀਦਸਾਅਵਲੋਕਕੋਉਦਰਜਨਤਹੀਹਿਅ
 ਮੇਪਛੁਤੋਹੈ ॥ ਕੀਜੋਉਪਾਇਦੀਜੋਬਿਖੁਆਇਕਿਮੀਤਮਿਲਾਇਕਿਮੋਹੁਨਪੈਹੈ ॥੬॥ ਮੇ
 ਸੇਉਦੈਪੁਰੀਕੋਮੁਖਤੇਬਚਜੇਬਕੁਅਰਜਬੈਸੁਨਿਪਾਯੋ ॥ ਤਾਹਿਪਛੁਨਕੁਲੀਬਿਧਸੈਮਨ
 ਬੀਚਬਿਚਾਗਇਹੋਠਹਰਾਯੋ ॥ ਦੇਗਮੇਰੂਹਚਲੀਤਿਤੋਕੋਬਗਵਾਨਨਕੁਖਪਕਵਾਨਲਖਾ
 ਯੋ ॥ ਸਾਇਤਏਕ ॥ ਬਿਧਾਨੀਨਬਾਰਮੇਅਨਪਿਆਹੀਕੋਮੀਤਮਿਲਾਯੋ ॥੭॥ ਦੇਹਰਾ ॥
 ਉਦੈਪੁਰੀਪ੍ਰਿਅਪਾਇਤਿਹਚਰਨਹੀਲਪਟਾਇ ॥ ਤੋਕੋਜੇਦਾਹਿਦਹੁਤੇਛਿਨੇਮੇਦਯੋਮਿਦ
 ਇ ॥੮॥ ॥ਅਕੁਲਾ ॥ ॥ਗਾਹਿਗਹਿਤੋਕੋਬਲਗਰੇਚਿਮਟਤਕੁਈ ॥ ਲਪਟਲਪਟਤਕੋ

ਆਸਨਤਰਗਣੀ ਯੋਗੇਸ਼ੀ ਆਸਨਸਭਲਿਏਬ ਨਾਇਕੋਹੋਆਠਜਾਮਰਤਕਕੀਹਰਖਉਪ
 ਜਾਇਕੋ ॥ ੯ ॥ ਯੋਹਰਾ ॥ ਆਤੁਚਨਪੁਰਪੁਤਰਨੈਵਿਯਾਤਿਤਿਸਚੈਵਕੀਜੋਨਾਲਪਟਲਪਟਕਰਿ
 ਰਤਕੋਰੋਤਿਨਰੇਯੋਕੋਨਾ ॥ ੧੦ ॥ ਯੋਹਰਾ ॥ ਯੋਕਸਾਰਕੋਮੁਖਤੇਮਤਨਉਚਾਰਹੀਭੁੰਡਿਭਾਂ
 ਤਿਉਪਥਨਕੀਪੁਛਾਨਿਹਾਕੀਯੋਗੇਸ਼ੀਆਸਨਸਭਕੋਰੇਬਨਾਇਕੋਹੋਯੋਭੁੰਡਤੁਤਰਤਿਕ
 ਰੀਗਰੇਲਪਟਾਇਕਰਿ ॥ ੧੧ ॥ ਯੋਹਰਾ ॥ ਯੋਗੇਸ਼ੀਆਸਨਲਏਭੁੰਡਤੁਤਲਪਟਾਇਕ
 ਤੁਰਿਚਤੁਰਿਯਾਤਿਭਾਵਹੀਛਿਨਕਨਛੋਰੇਯੋਜਾਇ ॥ ੧੨ ॥ ਯੋਪਈ ॥ ਆਤੁਕੀਤਿਯਾਭੇਦਸੁ
 ਨਿਪਯੋਗਉਦੇਪੁਰੀਮੇਪਤਹਿਭੁਲਯੋਭੁੰਡਤੁਤੁਸੇਰਤਕਰੀਯੋਤੇਜਾਤਬਾਤਨਹਿਜਰੀ ॥
 ੧੩ ॥ ਸਾਹਜਹਾਂਪੇਅਬੈਪੁਕੋਗੇਛਿਨੇਮੇਤੁਮੇਖੁਰਕਰਿਭੋਰੇਯੋਕਹਿਥੈਨਜਾਤਭੀਤਹਾਂ ॥
 ੧੪ ॥ ਯੋਹਰਾ ॥ ਯੋਹਰਾਮਹਲਮੇਜਹਾਂ ॥ ੧੪ ॥ ਉਦੇਪੁਰੀਤਿਹਸੀਗਲਿਆਈਆਤੁਬਲੇਨਹਿਪੁਕਾਰਸੁ
 ਨਾਈ ॥ ਸਾਹਜਹਾਂਤਬਬਚਨਉਚਾਰੇਕਵਨਕਰਤਇਹਸੇਰਦੁਆਰੇ ॥ ੧੫ ॥ ਯੋਹਰਾ ॥ ਯੋਹਰਾ
 ਦੇਪੁਰੀਤਬਯੋਕਹਿਯੋਸਮਝਾਚਿਤਕੇਮਾਹਿ ॥ ਸਤੀਭਯੋਚਹਤਤਿਯਾਹੋਨਦੇਤਾਇਹਨਾਹਿ ॥
 ੧੬ ॥ ਯੋਪਈ ॥ ਆਤੁਬਹਜਰਤਇਹਭਾਂਤਿਉਚਾਰੇਯੋਕੋਮਨੈਕੋਰੋਜਿਨਜਾਹੀਯੋਖਿਜਨਸੰਗ
 ਅਮਿਤਕਰਿਦਏ ॥ ਭਾਕਰਾਪਕਰਜਰਾਵਤਭਏ ॥ ੧੭ ॥ ਯੋਹਰਾ ॥ ਆਮਤਿਰਤਿਤਾਸੀਮਾਨਕੋ
 ਸੰਗਪਿਅਰਵਹਿਲਿਆਇ ॥ ਹਜਰਤਕੋਇਹਛੁਲਛੁਲਿਯੋਸਵਤਿਹਦਯੋਜਰਾਇ ॥ ੧੮ ॥
 ਯੋਹਰਾ ॥ ਯੋਹਰਾ ॥ ਯੋਹਰਾ ॥ ਯੋਹਰਾ ॥ ਯੋਹਰਾ ॥ ਯੋਹਰਾ ॥ ਯੋਹਰਾ ॥ ਯੋਹਰਾ ॥ ਯੋਹਰਾ ॥
 ਆਪਤਮਸਰੁਸੁਭਮਸਤੁ ॥ ੧੯ ॥ ੨੨੫੩ ॥ ਆਫਜੂ ॥ ਯੋਹਰਾ ॥ ਯੋਹਰਾ ॥ ਯੋਹਰਾ ॥
 ਲਾਜਜਗਾਮਾਤਕੋਰਚੈਦੋਹਰੇਏਕਾਜਾਹਜਗਾਤਕੇਜੀਵਸਭਬੰਦਤਾਨਿਅਨੇਕ ॥ ਯੋਪਈ
 ਈ ॥ ਆਸਿਪਬਚਿਤੁਤਹੋਕੋਨਿਪਬਗਾਭੁੰਡਤੁਤੁਕੋਧੁਤਕੋਘਰਾਭੁੰਡਕਲਤਿਹਤਿਯ
 ਭੁਟਿਜੋ ॥ ਤਾਕੋਕੋਤ੍ਰਿਯਾਤੁਲਕਹਿਜੋ ॥ ੨ ॥ ਆਦਿਜਬਰਸਿਪਏਕਦਿਜਤਕੋਯੋਭਿਸਤਕਲਾ
 ਅਬਲਾਗਿਹਵਾਕੋ ॥ ਸਾਤਪੁਤਸੁੰਦਰਭਿਹਪਰਮੇਯੋਕੋਬਿਦਸਭਹੀਗਤਿਤਹਨਰਮੇ ॥ ੩ ॥
 ਯੋਹਰਾ ॥ ਆਤੁਹਭੁਵਾਨਿਕੋਭੁਵਨਜਹਾਹਿਸਕਲਜਹਾਨਾਦੇਸਦੇਸਕੋਏਜਾਜਿਹਸੀਸਰੁਕ

ਵਤਅਨਿ॥੪॥ਅਕਲ॥ ॥ਅਤਿਉਦਮਠਉਚੀਪੁਜਾਬਿਰਾਜਹੀ॥ਨਿਰਖਦਿਪਤਤਾ
 ਤਾਹਿਸੁਦਾਮਨਲਾਜਹੀ॥ਦੇਸਦੇਸਕੇਏਸਤਹਚੁਲਿਆਵਹੀ॥ਹੋਜਾਨਸਿਵਕੋਭਦ੍ਰ
 ਸਦਾਸਿਰਨਿਆਵਹੀ॥੫॥ਦੇਹਰਾ॥ ॥ਜੇਇਛਕੋਊਕਰੇਸੇਸਭਪੁਰਨਹੇਇ॥ਪ੍ਰਗ
 ਬਾਤਸਭਜਗਤਇਹਜਾਨਤਹੇਸਭਕੋਇ॥੬॥ ॥ਇਕਵਿਵਸਾਮੇਸੇਤਹਭਯੋ
 ਅਥਿਯੋਸੂਰਚੰਦ੍ਰਪ੍ਰਗਟਯੋ॥ਅਸੁਮਾਤ੍ਰਥਾਨੀਤਹਭਯੋ॥ਸੇਦਿਜਬਰਸਵਨਨਸੁਨਿਲਈ
 ॥੭॥ਪਾਤਭਏਰਾਜਾਏਮਰਿਯੋਕੋਰਿਉਪਾਇਕਿਯੋਨਉਥਰਿਯੋ॥ਜੇਕੋਊਸਾਤਪੁਤਾਇਯਾ
 ਮਾਯੋ॥ਤਿਅਪਨੇਯਹਿਰਵਉਬਯੋ॥੮॥ਦਿਜਬਰਸੁਨਿਬਚਨਨਗਿਯਾਯੋ॥ਨਿਜੁਨਗੀ
 ਤਨਭੇਦਜਤਾਯੋ॥ਤਬਤ੍ਰਿਖਸਾਤਪੁਤਸੰਗਲੀਨੋ॥ਸਰਬਮੰਗਲਾਕੀਬਲਦੀਨੋ॥੯॥
 ਸਾਤਪੁਤਪਿਤਹਨੋਨਿਹਾਰੋ॥ਅਸਿਲੈਕੰਠਆਪਨੇਮਾਰੋ॥ਸੁਰਪੁਰਬਾਦਜਥੈਤਿਨਲਈ॥
 ਠੰਢੀਨਹਨਿਹਾਰਤਭਈ॥੧੦॥ਵਹੋਹਾਥਾਪਨੇਅਸਿਲੀਨੋ॥ਨਿਜੁਪਾਨਕੋਤ੍ਰਾਸਨਕੀ
 ਨੋ॥ਰਾਵਬਚੈਕਹਿਤਾਹਿਸੰਭਾਰਿਯੋ॥ਬਹੁਗੁਰੂਅਪਨੇਕਰਿਤ੍ਰਾਰਿਯੋ॥੧੧॥ਸਾਤਪੁਤਹ
 ਨਿਖਤਹਿਸੰਘਾਰਿਯੋ॥ਬਹੁਗਿਅਪਨੇਕਰਿਤ੍ਰਾਰਿਯੋ॥ਰਾਵਚਕਿਯੋਕੋਤਕਜਬਲਯੋ॥
 ਸੇਈਖੜਗਾਥਮਹਿਗਹਿਯੋ॥੧੨॥ਸਾਤਪੁਤਹਮਰੇਹਿਤਮਾਰੋ॥ਬਹੁਗਿਅਪਨੇਨਾ
 ਥਸੰਘਾਰੋ॥ਪੁਨਿਇਨਦੇਹਨੇਰਾਮਵਯੋ॥ਧਿਰਾਇਹਰਾਜਹਮਾਰੋਕਿਯੋ॥੧੩॥ਸੇਈਖ
 ਝਗਕੰਠਪਰਧਰਿਯੋ॥ਮਾਰਨਾਪਨੇਆਪਾਬਿਚਰਿਯੋ॥ਕਿਰਪਾਕਰੀਤਬਤਾਭਿਵਨੀ
 ॥ਐਸੀਭਾਤਬਖਾਨੀਬਾਨੀ॥੧੪॥ ॥ਇਨਕੋਭੇਹਜਿਵਾਇਨਨਿਜਬਕੀ
 ਜੀਯੋ॥ਰਾਜਬਰਸਬਹੁਕਰੇਬਹੁਤਵਿਨਜੀਜੀਯੋ॥ਤੁਬਵਰਗਾਤੇਸਭਹੀਦਏਜਿਯਾ
 ਇਕੋ॥ਹੋਨਿਰਖਨਿਪਤਕੀਪ੍ਰੀਤਹਰਖਉਪਜਾਇਕੋ॥ ॥ਐਸੋਢੀਫਤ
 ਵਨਤ੍ਰਿਯਕਰਿਯੋ॥ਪਤਿਪੁਤਨਕੇਪ੍ਰਾਨਨਹਰਿਯੋ॥ਬਹੁਰੇਖਾਪਨੇਊਕੀਨੋ॥ਪ੍ਰਾਨਬਚਾ
 ਇਨਿਪਤਕੋਲੀਨੋ॥੧੫॥ਦੇਹਰਾ॥ ॥ਨਿਰਖਸੀਤਤਾਸਭਨਕੀਜਗਜਨਨੀਹਰਖਾਇ॥
 ਸਾਤਪੁਤਪਤਿਕੇਸਹਿਤਾਭਿਹਜਤਦਏਜਿਯਾਇ॥੧੬॥ਤ੍ਰਿਖਚਰਿਤ੍ਰੁਪਕੋਕਰਿਯੋ॥

ਸੇਕਰੈਨਕੇਇ॥ਪੁਰੀਚਤ੍ਰਦਸਕੇਬਿਖੇਪੀਨਿਯਪਿਨਿਯਤਿਹੋਇ॥੧੮॥ਚੋਪਈ॥ ॥ਸਾਤਪੁ ੫੨੩
ਤਮੁਏਜੀਅਹਾਏ॥ਅਪਨੀਦੇਹਸਹਿਤਪਤਿਪਾਏ॥ਨਿਰਪਕੀਬਿਭੂਆਰਬਲਹੋਈ॥ਐ
ਸੇਕਰਤਚਰਿਤ੍ਰਨਕੇਈ॥੧੯॥ ॥ਸਾਤਪੁ ੫੨੪॥ ॥ਸਾਤਪੁ ੫੨੫॥ ॥ਸਾਤਪੁ ੫੨੬॥ ॥ਸਾਤਪੁ ੫੨੭॥
ਫਜ਼॥ ॥ਦੇਹਗਾ॥ ॥ਸੁਕ੍ਰਿਤਸਿੰਘਸੁਰੇਬੰਡੂਸੁਰਤਕੇਲਖਪਾਲਾਜੁਬਨਕਲਾਹਨੀ
ਰਹੈਜਕੈਨੈਨਾਬਿਸਾਲਾ॥੧॥ਚੋਪਈ॥ ॥ਤਬੇਏਕਪੂਤਕਿਹਭਯੋ॥ਸਵਤ੍ਰਾਰਿਸਿੰਘਮੇ
ਦਯੋਕਹਿਯੋਕਿਇਹਭਿਰਟੀਲੋਗਈ॥ਇਹੈਖਬਰਗਜਯਯਹੁਈ॥੨॥ਗਨੀਅਧਿਕ
ਸੇਕਤਬਕੀਨੋ॥ਅਥੋਫੋਰਭੂਮਤਨਦੀਨੋ॥ਤਬਗਜਾਤਕੇਗਿਹਅਯੋ॥ਭੁੰਤਭੁੰਤਤਿਹਤ
ਪਮਿਦਯੋ॥੩॥ਹੀਤਕਾਲਕੀਕਿਨੁਨਜਨੀ॥ਊਚਨੀਚਕੇਸੀਸਾਬਿਹਾਨੀ॥ਏਕੈਬਚਰਕ
ਲਤੇਸੋਊ॥ਗਵਤਕਅਰੁਬਚਤਨਕੇਊ॥੪॥ਦੇਹਗਾ॥ ॥ਜੇਊਪਾਜਿਯੋਸੋਬਿਨਸਿਯੋਜੇ
ਖਤਨਹਹਿਸੀਕੋਇ॥ਊਚਨੀਚਕਾਜਾਪੁਜਾਸੁਰਸੁਰਪਤਿਕੋਊਹੋਇ॥੫॥ਚੋਪਈ॥ ॥
ਤਮਸੁੰਦਰਸਭਸੇਕਨਿਵਾਰਹਾ॥ਸੀਜਵਪਤਿਕਹਹਿਯੋਸੀਭਾਰਹਾ॥ਵਾਸੁਤਕੋਕਛੁਸੇਕੁਨਕ
ਜੋ॥ਐਗਮਾਂਗਪੁਭਤੇਸੁਤਲੀਜੋ॥ ॥ਅਵਰਤਮਥੇਧਾਮੇਧੈਧੈਪੂਤਾਪ
ਗਵਾਕੋਸੇਕਨਕੀਜੀਯੋਸੁਨਸੁੰਦਰਸੁਕੁਮਾਰਾ॥੭॥ਚੋਪਈ॥ ॥ਜਬਗਜੈਯੋਤਿਹਸਮ
ਝਾਯੋ॥ਤਬਗਨੀਸੁਤਸੇਕੀਮਦਯੋ॥ਅਉਰਪੁਤਕੀਆਸਾਭਏਧੈਬਸਿਬਰਸਬੀਤਕੋ
ਗਏ॥੮॥ਅਹਿਲਾ॥ ॥ਸੁੰਦਰਨਰਇਕਪੇਖਤਅਬਲਾਉਈ॥ਗ੍ਰਿਯਕੀਸੁਪਸਭਾਬਿਸ
ਭਿਤਾਹਿਤਬਹੀਗਈ॥ਪਠੈਸਾਹਿਚਰੀਤਕੋਲਿਯੋਮੰਗਾਏਕੋ॥ਹੋਕਾਮਕੇਲਤਿਹਸੀਗ
ਕਰਿਯੋਸੁਖਪਾਇਕੋ॥੯॥ਚੋਪਈ॥ ॥ਤਬਗਨੀਯੋਹਿਰਦੈਬਿਚਾਕੀ॥ਬੋਲਜਾਰਪਤਿ
ਸਕਲਸਿਖਾਗੀ॥ਲਰਕਾਹੁਤੇਜੋਗਿਯਹਹਰਿਯੋ॥ਸੁੰਦਰਜਨਨੋਬਧਕਹਿਯੋ॥੧॥ਦੇ
ਹਗਾ॥ ॥ਬੋਲਾਕਜੋਗੀਹਰਿਯੋਧੈਭਿਰਟੀਕੇਭੇਸਾਮੇਜਾਨਤਨਹਕਵਨਸੁਤਬਸਤਕਵ
ਨਸੇਦੇਸਾ॥੧੧॥ਚੋਪਈ॥ ॥ਜਾਰਸੀਗਇਹਭੁੰਤਸਿਖਾਈ॥ਆਪਰਾਵਸੇਜਾਇਜ

ਪਈ॥ ॥ ਐਸੇ ਜਤਨ ਕਰੁ ਅਬ ਕਰੀਐ॥ ਜਾ ਤੇ ਇਨ ਬੇਸਵਨ ਕਹਿ ਮਹੀਐ॥ ਲਖ ਤਰਾਵ ਕੇ
 ਪ੍ਰੀਤ ਜਨਾਊ॥ ਛੁਲ ਸੇ ਬੰਨ੍ਹ ਕਲੇ ਸਮਿ॥ ॥ ੧॥ ਅਪਿ ਕਪ੍ਰੀਤ ਬੇਸੁਨੈ ਕੀਨੀ॥ ਲਛਮੀ ਬਹੁ
 ਸੁਰਨ ਕਹਦੀਨੀ॥ ਪ੍ਰੀਤ ਕਰਤ ਜਿਹ ਨਿਪਤ ਹਮਰੇ॥ ਸੇਹ ਮਕੈ ਪ੍ਰਨਤੋ ਪਿਆਰੇ॥ ੨॥ ਇਹ ਸੁ
 ਨਿਬੇਨ ਛੁਲ ਨਿਪਗਯੋ॥ ਭੁੰਦ ਅਭੇਦ ਨ ਪਾਵਤ ਕੁਯੋ॥ ਜਾ ਸੇ ਕਰਤ ਪ੍ਰੀਤ ਮੇਰਾਗੀ॥ ਰਾਨੀ ਕਰਤ
 ਤਾਹਿ ਰਖਵਾਰੀ॥ ੩॥ ॥ ਸਭ ਰਾਨੀ ਬੇਸੁਨ ਮਹਿਤ ਕੀਨੀ॥ ਨਿਕਦਿ ਬੁਲਾਇ॥ ਭੁੰਤ
 ਭੁੰਤ ਸੇ ਸੁਖ ਕਿਯੋ ਤਿਨ ਤੇਗੀ ਤਗਵਾਇ॥ ੧੦॥ ਚੋ ਪਈ॥ ॥ ਐਸੇ ਚਰਿਤ ਨਿਤ ਨਿਪਕਰਈ॥
 ਕਛੁ ਰਾਨ ਨਿਤੇ ਸੈ ਕਪਰਈ॥ ਸਭ ਬੇਸੁਨ ਬੇਸੁਨ ਮਲੁ ਰਵੈ॥ ਜੇਰ ਮਤੀ ਜੀਯੋ ਮੇ ਪਛੁਤਾਵੈ॥ ੧੧॥
 ਤਬ ਰਾਨੀ ਨਿਪਤੀ ਰਹਿ ਚਾਰੇ॥ ਸੁਨੇ ਨਿਪਤ ਜੁਬ ਚਨ ਹਮਰੇ॥ ਬੇਰੀ ਏਕ ਬੈਠ ਸਖ ਕੀਜੈ॥ ਦੂਜੀ ਨ
 ਵੇ ਬੇਸੁਨ ਦੀਜੈ॥ ੧੨॥ ਹਮਤੁ ਮਬੈ ਠਿਨ ਵਸੁਖ ਕੋਧੈ॥ ਇਨ ਬੇਸੁਨ ਤੇਗੀ ਤਗਵੈ॥ ਜੇ ਉਦਰੁ
 ਨ ਤੇਕ ਖਾਥਿ ਜਹਾ ਤਾ ਸੇ ਤੇਗਾ ਰਵਤੁ ਮਕਿ ਸਿਯਹਾ॥ ੧੩॥ ਯੈ ਸੁਨਿ ਰਵਾ ਅਨੰਦ ਤਕੁਯੋ॥ ਤੇਜ
 ਨ ਸਹਿਤ ਬੇਸੁਨ ਲੈ ਗਯੋ॥ ਆਮੂ ਜਹਾ ਬਹਤ ਨ ਦਭਾਰੇ॥ ਜਨ ਬਿਧਿ ਅਸਟ ਮਾਸਿ ਪਸਵਾਰੇ॥ ੧
 ੪॥ ਨੀਕੀ ਨ ਵਰਾਨਿ ਅਨਲਈ॥ ਬੇਰੀ ਬੁਰੀ ਬੇਸੁਨ ਦਈ॥ ਅਪਨੇ ਰਾਵਤੀ ਰਬੈ ਠਾਰਿਯੋ॥ ਮੂਰ
 ਖਭੇਦ ਨ ਕਛੁ ਬਿਚਾਰਿਯੋ॥ ੧੫॥ ਤਬ ਰਾਨੀ ਤਿਨ ਅਤਿ ਪਨ ਦੀਨੈ॥ ਬੇਰ ਯਾਰ ਅਪਨੇ ਬਸਿ ਕੀ
 ਨੈ॥ ਜਹਾ ਬਹਤ ਆਮੂ ਨ ਦਭਾਰੇ॥ ਬੇਸੁਨ ਬੇਰਤ ਹੀ ਤੁਮਰਾਰੇ॥ ੧੬॥ ਅਰਪਨ ਦੀਨ ਵਕਾਜ ਬ
 ਗਈ॥ ਤਬ ਹੀ ਫੇਰ ਮਕਾਹਨ ਦਈ॥ ਸਭ ਬੇਸੁ ਸੁਰਨ ਤਬ ਲਾਗੀ॥ ਛੁਰਦ ਨ ਦੇਸੇ ਦਿਸਨ ਕਹ
 ਰਾਗੀ॥ ੧੭॥ ਬੇਸੁ ਸਕਲ ਗੁਚਿ ਕਿਯਨ ਖਾਧੀ॥ ਠੋਰਨ ਹੀ ਭਾਜਾ ਜੇਤ ਜਾਹੀ॥ ਹਾਇ ਹਾਇ
 ਰਾਨੀ ਤਬ ਕਰਈ॥ ਇਨ ਮੂਏ ਗਜਾਇ ਹਮਰਈ॥ ੧੮॥ ਰਾਵ ਸੁਨਤ ਇਨ ਕਹੈ ਨਿਕ ਬਹਾ॥ ਸਖਿ
 ਯਨ ਕਹਿਯੋ ਬੇਰ ਇਨ ਰਾਹੁ ਅਮਿਤ ਮਿਦਗ ਬਹਿਤ ਕਹੁ ਜਾਹੀ॥ ਬੇਸੁ ਕਹੀ ਵਾਚ ਕਿਯਨ
 ਖਾਹੀ॥ ੧੯॥ ਮੂਰ ਲੀ ਮੂਰ ਚਤੰ ਬੁਰਾ ਬਹੈ॥ ਛੁਕਾ ਬਹੇ ਜਾਤ ਕਹਿਕਹੈ॥ ਛੁਰਾ ਅਨਿਕ ਪੁਕਾਰ
 ਤਜਾਹੀ॥ ਬੇਸੁਨ ਰਹੀ ਕਛੁ ਸੁਪਨਾਹੀ॥ ੨੦॥ ਬੁਰ ਬੁਰ ਬੁਰਾ ਕਹੀ ਮਰੇ॥ ਬੁਰ ਅਨੰਦ ਰਨੀਰ
 ਭੇਰੇ॥ ਬੇਸੁ ਏਕ ਜਿਅਤ ਨ ਹਿਥਾ ਚੀ॥ ਐਸੀ ਮਾਰਿ ਕਿਰੀ ਚਾਕਿ ਮਾਚੀ॥ ੨੧॥ ਗੁਚਿ ਕਖ

ਤੁਥੇ ਸਾਜੇ ਗਈ॥ ੨੨॥ ਗਿਨ ਪਕਰਿ ਬੋਰਿ ਸੇਊ ਦਈ॥ ਹਾਇ ਹਾਇ ਨਿਪਟਾਂ ਦਿਪਕਾਏ॥ ਕੇਪਹੁ ਬੈਠਿ ੫੨੫
 ਨਖੈ ਚਨਿਕਾਰੈ॥ ੨੩॥ ਜੇਬੇ ਸਾਕਾ ਦਨ ਕਹੁ ਗਯੋ॥ ਬੂਝਤ ਵਹੁਨ ਦੀ ਮਹਿਭਯੋ॥ ਧਾਰ ਧਾਰ ਭੁਰੁ ਮ
 ਨ ਇਕ ਕਰਈ॥ ਬੂਝ ਬੂਝ ਸਰਤਾਂ ਮੇਰਈ॥ ੨੪॥ ਕੁਕ ਕੁਕ ਬੇਸਾ ਸਭੁ ਹਾਰੀ॥ ਕਿਨ ਹੀ ਪੁਰਖ ਨ
 ਐ ਚਨਿਕਾਰੀ॥ ਭੁਰੁ ਮ ਮਰ ਭੁਰੁ ਮ ਨਿਭੁਤ ਰਹੇ॥ ਇਕ ਸੇ ਸਾਧਤਾ ਇਛੈ ਬਥੇ॥ ੨੫॥ ਵੇਰਾ
 ਵਸ ਵਸ ਮਨ ਤਿਲ ਕੇ ਭੁਈਖਟ ਮਨੀ॥ ਇਜਾਹਾ ਬੂਝ ਮਹੀ ਬੇਸਾ ਸਕਲ ਕੇ ਉਨ ਸਕਿਯੋ ਨਿਕਾਰਾ॥
 ੨੬॥ ੨੭॥ ੨੮॥ ੨੯॥ ੩੦॥ ੩੧॥ ੩੨॥ ੩੩॥ ੩੪॥ ੩੫॥ ੩੬॥ ੩੭॥ ੩੮॥ ੩੯॥ ੪੦॥ ੪੧॥ ੪੨॥ ੪੩॥ ੪੪॥ ੪੫॥ ੪੬॥ ੪੭॥ ੪੮॥ ੪੯॥ ੫੦॥ ੫੧॥ ੫੨॥ ੫੩॥ ੫੪॥ ੫੫॥ ੫੬॥ ੫੭॥ ੫੮॥ ੫੯॥ ੬੦॥ ੬੧॥ ੬੨॥ ੬੩॥ ੬੪॥ ੬੫॥ ੬੬॥ ੬੭॥ ੬੮॥ ੬੯॥ ੭੦॥ ੭੧॥ ੭੨॥ ੭੩॥ ੭੪॥ ੭੫॥ ੭੬॥ ੭੭॥ ੭੮॥ ੭੯॥ ੮੦॥ ੮੧॥ ੮੨॥ ੮੩॥ ੮੪॥ ੮੫॥ ੮੬॥ ੮੭॥ ੮੮॥ ੮੯॥ ੯੦॥ ੯੧॥ ੯੨॥ ੯੩॥ ੯੪॥ ੯੫॥ ੯੬॥ ੯੭॥ ੯੮॥ ੯੯॥ ੧੦੦॥

ਮਸਤੁਸੁਰਮਸਤੁ॥੧੬੯॥੩੩੪੧॥ ॥ਪਲਵਕੋਰਜਰਹੇਸ
 ਰਬਸਿੰਘਤਿਹਨਮ॥ਦੇਸਦੇਸਕੇਏਸਜਿਹਭਜਤਅਠਹੁੰਜਮ॥੧॥ਚੋਪਈ॥ ॥ਕਲਾਉ
 ਬੀਰਤਾਹਿਬਰਨਗੀ॥ਮਾਥਿਸਮੁੰਦਜਨਸਾਤਨਿਕਾਹੀ॥ਜੇਬਨਜੇਤਮਾਧਿਕਤਿਹਸੇਹੈ॥ਦੇਵਾ
 ਦੇਵਨਕੇਮਨਮੋਹੈ॥੨॥ਗਾਵਤਸਿੰਘਾਬਿਲੋਕਤਕੁਈ॥ਹਰਿਅਰਥਸਰਾਨੀਪੈਰਾਈ॥ਸਹਚਰਪ
 ਠੈਬੁਲਾਯੋਜਥੈ॥ਕਾਮਕੇਲਤਸੈ॥ਕਿਅਤਥੈ॥੩॥ਐਸੀਭਾਂਤਿਜਾਗਨਿਤਾਵੈ॥ਵਾਰਾਨੀਸੋਭੇਗ
 ਕਮਾਵੈ॥ਦਾਸੀਏਕਤਹਾਚਲਿਆਈ॥ਨਿਰਖਮੀਤਤਿਹਰਹਿਯੋਲੁਕੁਈ॥੪॥ਕੇਲਕਮਾਇ
 ਜਾਰਜਬਆਯੋ॥ਚੇਰੀਕੋਲਾਖਿਰੂਪਲੁਕੁਯੋ॥ਰਾਮਿਅਹਿਭਾਰਿਹਿਰਦੇਤੇਦਯੋ॥ਤਾਕੀਸੇਜਸੁਰ
 ਵਤਕੁਯੋ॥੫॥ਕੇਲਾਬਿਨਾਰਾਨੀਅਕੁਲਈ॥ਤਾਕੈਪੈਰੁਬਿਕੋਕਨਆਈ॥ਕਹਾਰਹੇਪੀਤਮਨਹ
 ਆਏ॥ਕਾਹੁਬੈਰਨਸੇਉਰਝਏ॥੬॥ਸੁਧਭੂਲੀਧੈਕਿਨੁਕੁਲਾਇਯੋ॥ਖੇਜਤਗਹਿਯੋਪੈਰਨਹ
 ਯਾਯੋ॥ਤਾਸਦਿਯੋਕਿਨਹੁੰਤਹਆਈ॥ਫੇਰਕੁਈਕੋਊਭਾਮਿਨਭਾਈ॥੭॥ਆਵਤਹੈਕਿਆਉ
 ਕਰਿਗਏ॥ਆਵਹਿਰੋਕਿਰੂਪਕੋਰਏ॥ਮਿਲਯੋਯਾਰਾਅਇਸੁਖਦਈ॥ਬਡੀਥਾਰਲਗਬਡ
 ਲਗਾਈ॥੮॥ਯੈਚਿਤਚਿਤਕੈਤਹਪਗੁਧਾਭਿਯੋ॥ਮੀਤਚੇਰੀਯਹਰਮਤਨਿਹਾਰਿਯੋ॥ਸਿਰਪ
 ਗਲਗੀਕੋਪਤਿਹਭਈ॥ਜਾਇਖਬਰਗਜਾਤਨਦਈ॥੯॥ ॥ਪਰਖੋਯੋਥੈਠੈਕ
 ਹਾਪਗੀਧਾਮਤਵਧਾਗ॥ਖੜਗਹਾਥਗਹਿਦੇਖਿਚਲਿਆਖੈਦੇਊਪਸਾਗ॥੧੦॥ਤਬਰਾਜਾਦੇ
 ਗੀਭਏਤੋਕੋਰਮਤਨਿਹਾਗ॥ਦੁਹੁਅਨੋਕੋਮਾਰਤਭਯੋਸਕਿਯੋਨਮੂਰਾਬਿਚਾਰਾ॥੧੧॥
 ॥ਇਕੋਸੈਅਤਰਵੇਚਰਿਤਸਮਾਪਤ
 ਮਸਤੁਸੁਰਮਸਤੁ॥੧੭੦॥ ॥ਹੰਘਰਾਨੀਰਿਘ
 ਰੇਬਸੈਕੋਚਨਸਿੰਘਸੁਨਮਾਸਾਹਿਬਦੇਈ॥ਕਿਅਹਯੋਜਾਹਿਸੀਤਵਤਕਾਮ॥੧॥ਚੋਪਈ॥ ॥
 ਤਾਹਿਜਰਨੀਲਾਥਬਿਚਾਰਿਯੋ॥ਏਕਾਦਿਵਸਾਇਹਭਾਂਤਿਉਚਾਰਿਯੋ॥ਦੇਸਫੋਰਿਪਰਦੇਸਸਿਧੈ
 ਹੋ॥ਆਧਿਕਕਮਾਇਤੁਮੇਧਨਕਿਯੋਹੈ॥੨॥ਜਾਤਕੁਯੋਐਸੇਬਚਕਹਿਯੋ॥ਲਾਗਾਧਾਮਕੋਨੇ
 ਇਹਚਿਤਿਏਦੋਚਲਾਕਾਥੋਕੁਲਾਹੀ॥ਨਾਦਨਦੁਨਦੇਨਿਕਤਰਾਯੋ॥੧੨॥

ਜਿਹ ਰਿਯੋ ॥ ਸਾਹਿਬ ਦੇ ਇਤ ਬਜਾਰ ਬੁਲਾਯੋ ॥ ਕਾਮ ਭੋਗ ਤਿਹ ਪਾਥਕ ਮਯੋ ॥ ੨ ॥ ਭਿਹ ਕੋ ਨ ਸੇਖ ॥ ੪੨੬ ॥
 ਤਹਿ ਨਿਹਾਰਿਯੋ ॥ ਇਹੋ ਚ ਚਲਾ ਚਿਤ ਹਿ ਬਿਚਾਰਿਯੋ ॥ ਲਪਟ ਲਪਟ ਆਸ ਨ ਸੇਜਾਵੈ ॥ ਕੁਕ ਕੁਕ
 ਇਹ ਭਾਂਤਿ ਸੁਨਾਵੈ ॥ ੪ ॥ ਜੇ ਪਤੁ ਆਜੁ ਉਤੇ ਪਰਮਾਹੀ ॥ ਕਿਯੋ ਹੋਰ ਤੋ ਮਮ ਪਰਛਾਹੀ ॥ ਪੀਤਮ
 ਨਹੀ ਆਜੁ ਰਿਖਾ ਮੇਰੇ ॥ ਅਬ ਹੀ ਸੀ ਸਫੁ ਰੋਤੇ ਰੋਤੇ ॥ ੫ ॥ ॥ ਅਤਿ ਰੁਤਿ ਤੋ ਮੇਰੇ ਮਨ ਕੋ ਦੀ
 ਨੇ ਜਾਣ ਉਠਾਇ ॥ ਆਪ ਆਪਿ ਕਪੀਰ ਤਭੁ ਈਹਿ ਰਵੈ ਸੋ ਕਉ ਪਜਾਇ ॥ ੬ ॥ ਚੋਪਈ ॥ ॥ ਮੇਰੇ ਆ
 ਜੁ ਪਰਮਾਇ ਨ ਬੋਯੋ ॥ ਪਾਨ ਨਾਥ ਗਿਹ ਮਾਝੁ ਨ ਯੋ ॥ ਅਬੈ ਰੋਟੁ ਦਿਮ ਹਲ ਤੇ ਪਰੋ ॥ ਨਾਤਰ ਮਾਚਕਾ
 ਹੀ ਮਰਿਹੀ ॥ ੭ ॥ ਰੋਧੇ ਅੰਗ ਅਗਨਿ ਮੇਰੇ ॥ ਕੋਧੈ ਪੀਅਪੇਜਾਇ ਪੁਕਾਰੇ ॥ ਜੇਹਾ ਵਹੀ ਜਾਰ ਭੁਜਗ
 ਯੋ ॥ ਮੇਰੇ ਪਰਮ ਲੇਖ ਸਭ ਭੁਯੋ ॥ ੮ ॥ ॥ ਯੋ ਕਹਿ ਕੈ ਮੁਖ ਤੇ ਬਚਨ ਜਮ ਪਰਲਈ ਉਠਾਇ ॥
 ਉਦਰ ਬਿਖੇ ਮਾਰਨ ਲਗੀ ਨਿਜ ਪਤ ਕੋ ਦਿਖਾਇ ॥ ੯ ॥ ਚੋਪਈ ॥ ॥ ਮੇਰੇ ਨਿਰਖਤ ਵਨ ਪਤਿ
 ਯੋ ॥ ਜਮ ਪਰਛੀ ਨਾਥ ਤੇ ਲੋਯੋ ॥ ਪ੍ਰਥਮ ਆਇਤੁ ਮਹੇ ਪਹਾਰੇ ॥ ਤਾਪਾਛੇ ਅਪਨੇ ਉਰ ਮਾਰੇ ॥ ੧੦ ॥
 ਤੇਰੇ ਪਰਮ ਲੇਖ ਨ ਪਿਭੁਯੋ ॥ ਜੇਹਾ ਵਹੀ ਜਾਰ ਭੁਜਗ ਯੋ ॥ ਵਸ ਸਿਰ ਬਲ ਸੇ ਸਿਖ ਹਰਿ ਕੀ ਨੀ ॥ ਸ੍ਰੀਰ
 ਘਨਾਥ ਤਿਯਾਗ ਨ ਹਿ ਦੀ ਨੀ ॥ ੧੧ ॥ ਚੋਪਈ ॥ ॥ ਸੁਨਿ ਅਬ ਲਾਮੇ ਆਪਨੇ ਕਰਤ ਨਹਿ ਮੇਰੇ ॥
 ਜਾਹੇ ਜੇਹਾ ਭੁਜਗ ਜਿਹਾ ਯੋ ਤੇਰੇ ਕਛੁ ਨ ਦੇਸੁ ॥ ੧੨ ॥ ੧ ॥ ॥ ਤਮ ਸਤ ਸੁਭ ਮਸਤੁ ॥ ੧੨੧ ॥ ੩੩੬੫ ॥
 ॥ ਅਫਸੂ ॥ ਚੋਪਈ ॥ ॥ ਮੇਰੇ ਰੋਗ ਇਕ ਕੁਛੁ ਦਿਨੋ ॥ ਗੀਤ ਕਥਾ ਤਿਹ ਭਿਖਾ ਕਹਿ
 ਜੋ ॥ ਬੀਰ ਮਦੇ ਤੇ ਨ ਬੀਰ ਨਿਹਾਰਿਯੋ ॥ ਤੁਥੋ ਚਿਤ ਤੇ ਭਵ ਬਿਸਾਰਿਯੋ ॥ ੧ ॥ ਜਾਰ ਬਾਹਾ ॥ ਚੋਪਈ ॥
 ॥ ਬਾਂਧ ਖਾਤਰ ਨਿਜੁ ਪਤ ਹਿ ਮੇਰੇ ॥ ਬੋਲੇ ਗਯਾਇ ॥ ਤੈ ਮੇਰੇ ਸਾਚੁ ਤੂੰ ਹਿਤੁ ਮਾਰੀ ਆਹਿ ॥ ੨ ॥
 ਚੋਪਈ ॥ ॥ ਮੇਰੇ ਰੋਗ ਇਕ ਦਿਨ ਆਯੋ ॥ ਵਖਤ ਨ ਕਹੈ ਬਚਨ ਸੁਨਾਯੋ ॥ ਤੁਮ ਕੋ ਰੋਗ ਨਾਥ ਇਕ ਭਾ
 ਰੇ ॥ ਤੁਥੇ ਪੀੜਤ ਚਿਤ ਹਮਾਰੇ ॥ ੩ ॥ ਚੋਪਈ ॥ ॥ ਇਕ ਬੈਦੇ ਮੇਰੇ ਤਵ ਨ ਮਿਤਰਾ ਧਿਯੋ ॥ ਪਾਮ ਬੁਲਾਇ
 ਤਾ ਤੇ ਤੁਰਤ ਕਰਾਇਯੋ ॥ ਆਪਨ ਇਲਾਜ ਬਨਾਇ ॥ ੪ ॥ ਚੋਪਈ ॥ ॥ ਮੇਰੇ ਰੋਗ ਇਤ ਬੈਧੀ ਕਿਯੋ ॥ ਬੀਰ
 ਦੇਵ ਬੋਲ ਕਹਿ ਲਿਯੋ ॥ ਯਾਗ ਵਕੇਗ ਵਹਾ ਕਿਯਾ ਕਹਿਯੋ ॥ ਤਾ ਤੇ ਰੋਗ ਬੋਧੇ ਪਕਾਰਿਯੋ ॥ ੫ ॥ ਬੈਦਤ

ਥੋਂ ਜੋ ਬਰਨ ਉਚਾਰੇ ॥ ਬਰਨੇ ਗਇਓ ਯੋ ਤਿਹਰੇ ॥ ਯੋ ਕੋ ਜੋ ਮੰਤ੍ਰ ਨਹਿ ਕੀਏ ॥ ਏਕਤ੍ਰਹੈ ਵੈਤਉਤ੍ਰੇ ॥
 ਮਰਾਮਾਪਾਪਿਕਲੈ ਪਾਏ ॥ ਯੋ ਰਾਮਾਪਨਾ ਤ੍ਰਿਪਕਾ ਦੀਯੋ ॥ ਘਾਟਤਰੇ ਬਾਧੇ ਤੁਮਰੇ ॥ ਮੁਖਤੇ
 ਪਰੇ ਕਾਬਿਤਨ ਕਹੈ ॥ ੧ ॥ ਏਕਬੀਰ ਇਹੈ ਰਬੁ ਲੈਯੋ ॥ ਇਸੀ ਖਾਟਉ ਪਰਿ ਬੈਠੈ ॥ ਮਲਜੁਪ ਰਵ
 ਵਿਯਾਤਨ ਕਰਿਯੋ ॥ ਤ੍ਰਿਤਵਰੇ ਗਬਡੇ ਪਰਹਰਿਯੋ ॥ ੨ ॥ ਮੂਰਖਾਤ ਇਹਕਛੂ ਨਜਾਨੀ ॥ ਦੇਹ ਅਰੇ ਗ
 ਸਰੇ ਗਪਛੁ ਨੀ ॥ ਆਪੁ ਮੰਗਾ ॥ ਇਮਦਯਤ ਬਪਿਯੋ ॥ ਜਾਗਸਹਿਤ ਅਬਲਾ ਕੋ ਦੇਯੋ ॥ ੩ ॥ ਨਿਜੁਕ
 ਰਮੇ ਤ੍ਰਿਪਜਾਗਪਿਵਾਯੋ ॥ ਬਪੁ ਮੈਂਦੋਤਰ ਖਾਟਬਪਯੋ ॥ ਅਪੈਂਦੋ ਉਮ੍ਰਿਕ ਰਿਲਈ ॥ ਜਾਗਤ੍ਰਿਯਾ
 ਆਬੁਤ੍ਰਤ੍ਰਈ ॥ ੪ ॥ ਭਾਟਪਰਿਯੋਤਰਕਬਿਤਉਚਾਰੈ ॥ ਭੁਦਅਭੇਦਨਕਛੂ ਬਿਚਰੈ ॥ ਵਹੈਤ੍ਰਿਜੇਥੈ
 ਦਬਨਾਯੋ ॥ ਤਾਤੇਦੇਹਮਾਰੇ ਆਯੋ ॥ ੫ ॥ ਭੁਗਜਾਗਅਬਲਾ ਸੋਕਿਯੋ ॥ ਭਾਂਤਿਭਾਂਤਿਤਕੈ ਸੁਖਦਿ
 ਯੋ ॥ ਉਛੁਛਿਯੋ ਉਛੁਛਰਤਾਪਿਕਕਮਾਯੋ ॥ ਮੁਖਭੁਦਬਾਤਨਹਿਪਾਯੋ ॥ ੬ ॥ ਦੇਹਰਾ ॥ ॥ ਉ
 ਤਰਿਖਾਟਤੇਥੈ ਲਾਵਿਗਾ ॥ ਦਿਯੋ ਨਕੀਨੇ ਸੇਗਾ ॥ ਭੁਟਪਛੁ ਨਿਯੋ ਸਾਚਜਿਅਅਬਮੇਭੁਯੋ ਅਰੇਗਾ ॥ ੭ ॥
 ਬਾਂਧਖਾਟਤਰਭਾਟਕੋਤਕਰਤੇ ਮਦਪੀਯਾ ॥ ਚਤਿਮਾਨੀ ਤ੍ਰਿਪਜਾਗੈ ॥ ਤ੍ਰਿਦਨਪਾਯੋ ਪੀਯਾ ॥ ੮ ॥ ੧
 ਸਤਸੁਤਮਸਤੁ ॥ ੧੭੨ ॥ ੩੩੭੨ ॥ ॥ ਏਕਤ੍ਰਹੈ ਵੈਤਉਤ੍ਰੇ ॥ ਜਾਇਨਿਰੰਜਨਚੇਪਰੇ
 ਜਾਕੀਤ੍ਰਿਆ ਅਨੁਪਾਲੋਕਸਕਲਾਨਿਯੋ ॥ ਤਿਸੈਰਤਕੇ ਜਾਨਸਰੂਪਾ ॥ ੧ ॥ ਸਹਿਰਬਸੈਬਹਿਲੇਲ
 ਪੁਰਜਾਕੋਰੂਪਅਮੇਲਾ ॥ ਸੂਰਾਸਕਲਸਰਾਹੀਨਾਮਖਾਨਬਹਲੇਲਾ ॥ ੨ ॥ ਜਬਸੰਗੀਤਕਲਾਤ੍ਰਿਯ
 ਹਗਯੋ ਬਹਲੇਲਨਿਹਾਰਾ ॥ ਤਬਹੀਸਤ੍ਰੰਚਿਤਤੇਦਈਪਠਾਨੀਰਾਗਿ ॥ ੩ ॥ ਬੁਨਕਕਲਾਬਾਲਾਹੁਤ੍ਰ
 ਲੀਨੀਨਿਕਟਿਬੁਲਾਇ ॥ ਅਮਿਤਦਰਬਤਕੇ ਦਿਯੋਵਾਪੁਤਿਦਈਪਠਾਇ ॥ ੪ ॥ ਚੋਪਈ ॥ ॥
 ਬਨਿਜਕਲਾਚਲਕੇਤਿਤਾਈ ॥ ਜਗਾਂਕਲਾਂ ਸੰਗੀਤਸੁਹਾਈ ॥ ਜਬੇਖਾਨਕੀਉਪਮਾਕਰੀ ॥
 ਏਸਨਿਬਾਤਲਾਰਿਵਹਦੁਰੀ ॥ ੫ ॥ ਇਨਬਾਤਲਾਮਬਲਾਉਰਝਾਈ ॥ ਇਹੈਬਾਤਪਿਯਸੁਨਤੁ
 ਹਾਈ ॥ ਮੇਏਕਥਾਗਬਨਾਯੋਭੁਲੇ ॥ ਮੁਹਿਲੈ ਸੰਗਤਹਾਤੁਮਚਲੇ ॥ ੬ ॥ ਅਬਲੈਮੇਕਤ੍ਰਹੈਨਹਿਕ
 ਈ ॥ ਪੈਤ੍ਰਾਪੈਰੂਪਾਵਤ੍ਰਤ੍ਰਈ ॥ ਹਾਵਿਸਸਿਕੋਮੁਖਮੇਨਦਿਖਾਯੋ ॥ ਪਿਯਾਬਿਨਕਛੂਨਮੇਕਉ

ਕੁਯੋ ॥ ੧੧ ॥ ਪਤਿ ਤਿਹ ਕਹਿਯੋ ਤਹ ਤੁਮ ਜੈ ਯਹਾ ਯਾ ਕੋ ਬਾਗ ਦੇਖਿ ਫਿਰਿ ਅਯੋਹਾ ਬੀਤੀ ॥
ਨਪਾਤਜ ਬੁਝੀ ॥ ਤਿਸੀ ਖਾਨਕੇ ਘਰ ਮੇਰਾਣੀ ॥ ੧੨ ॥ ਤੁਹੀ ਬਚਾਨਿ ਰੰਜਨ ਗਯੋ ॥ ਪਾਵਤਤ
ਹਾਨ ਹਨ ਬੁਝੋ ॥ ਬੇਜਤ ਅਪਿਕਤ ਹਾਝਿ ਘਾਈ ॥ ਜਹਾਂ ਹਵੇ ਈ ਖਾਨ ਬਨਾਈ ॥ ੧੩ ॥
॥ ਨਿਜ ਕ੍ਰਿਪਾ ਨਿਕਸੀ ਤਿਹ ਖਾਨ ਸੇ ਅਤਿ ਯੋਗ ਕਮਾਇ ॥ ਬਦਨ ਲਗਾ ਪਤ ਹੀ ਗਯੋ
ਸੰਕਰ ਹੀ ਮੁਖ ਨਿਯਾਇ ॥ ੧੪ ॥ ਚੁਪਈ ॥ ॥ ਜਬ ਹੀ ਦੇਸਟ ਨਿਰੰਜਨ ਪਰੀ ॥ ਬਨਿ ਕੁਕਲ
ਕੀ ਨਿਦਿਆ ਕਰੀ ॥ ਮੇਕ ਹਸੀ ਗਨ ਮੇਰੇ ਕੁਈ ॥ ਪੈਰੁ ਚੁਕ ਪਰ ਘਰ ਮੇਰਾਣੀ ॥ ੧੫ ॥ ਮੇਕੋ ਪਕ
ਰਪਣ ਨਨ ਲੀਨੋ ॥ ਕਾਮ ਕੇ ਲਬ ਹੁਮੇ ਸੇ ਕੀਨੋ ॥ ਤਵ ਬਲ ਚਲੇ ਤਯੋ ਕੋ ਮਾਰੋ ॥ ਨਹ ਕਾਜੀ ਪੇਜਾ
ਇ ਪੁਕਾਰੋ ॥ ੧੬ ॥ ਯਾ ਮੇਰੇ ਚੁਕ ਨ ਤੇਰੀ ਭਈ ॥ ਪੈਰੁ ਚੁਕ ਪਰ ਘਰ ਮੇਰਾਣੀ ॥ ਪੈਰ ਨਨ ਤੇ ਕੋ ਗਾ
ਲੀਨੋ ॥ ਕਾਮ ਭੋਗ ਤੇਰੇ ਸੀ ਗਕੀਨੋ ॥ ੧੭ ॥ ਭੁਲੇ ਭਯੋ ਤੁਘ ਚਿਫਿਰਾ ਆਈ ॥ ਪਕਰਤੁ ਰਕਨੀ
ਕਰਨ ਘਲਈ ॥ ਜੈ ਕੋ ਪਾਮ ਮਲੇ ਛੁਨਾਵੈ ॥ ਧਰਮ ਸਹਿਤ ਫਿਰਿ ਜਾਨਨ ਪਾਵੈ ॥ ੧੮ ॥ ਤੁਮ
ਪਤਮਾ ਬਨਾ ਪਨੇ ਚੁਨੋ ॥ ਮੇਰੀ ਸਕਲ ਕਥਾ ਕਹ ਸੁਨੋ ॥ ਸਕਲ ਕਥਾ ਮੇਰੇ ਮੇਰੇ ਸੁਨਾਊ ॥ ਤੁਝੇ ਤੁ
ਮਰੇ ਕੁਰਮ ਮਿਟਾਊ ॥ ੧੯ ॥ ਜਬ ਮੇਰੇ ਬੁਲਾ ਮਾਤਿ ਹਗਈ ॥ ਤਬ ਹਿਪ ਕਰਤੁ ਰਕਨ ਮੁਹਿਲ
ਈ ॥ ਤਬ ਮੇਰੇ ਨ ਸੋ ਬਚਨ ਉਚਾਰੋ ॥ ਤੁਮੇ ਨ ਸੁਝਤ ਨ ਬਹਾਰੋ ॥ ੨੦ ॥ ਐਸੇ ਕਹਹਿ ਰੋਹਿਤੁ ਤੁ
ਰਕਨਾ ॥ ਮੇਕੋ ਲੋਗੋ ਲੋਗ ਮਿਲ ਪੁਰਕਨਾ ॥ ਕੇਤੁ ਹੋਹਿ ਮਾਰੀ ਨਰੀ ॥ ਨਤੁ ਰਦੇ ਤੋਰੇ ਰਹਿ ਮਾ
ਰੀ ॥ ੨੧ ॥ ਅਕਿਉਤਾ ॥ ॥ ਤਬ ਮੇਰੇ ਸੋਚ ਰਿਤੁ ਬੁਝਤ ਮੇਰੇ ਕਿਯੋ ॥ ਨਿਜ ਭਗਤੇ ਨਖ ਸਾਥ ਕਦ
ਸੇ ਨਤ ਦਿਯੋ ॥ ਪ੍ਰਥਮ ਅਭਿਗਨ ਖਾਨ ਸਾਥ ਹਸਿ ਮੇਕ ਰਿਯੋ ॥ ਹੋ ਬਹੁਰੇ ਮੁਖ ਤੇ ਬਚਨ ਤਹਿ
ਮੇਰੇ ਚਰਿਯੋ ॥ ੨੨ ॥ ਰਤਿ ਆਈ ਹੋ ਮੇਰੇ ਹਿਸੇ ਮੇਰੇ ਹਜਾਤ ਹੋ ॥ ਤੁਮੇ ਸਾਥ ਬਹੁਲੇ ਲਨ ਭੋਗ ਕ
ਮਾਤ ਹੋ ॥ ਸੀਗ ਮਨੁ ਛੁਵੈ ਮੇਰੇ ਹਿਤ ਹਾਧ ਚਾਇਯੋ ॥ ਹੋ ਵਿਦਸਤੀ ਸਗੋ ਮੇਕੋ ਬਹੁਰਿ ਬੁਲਾਇ
ਯੋ ॥ ੨੩ ॥ ਧੁਨਿ ਮੇਰੇ ਬਚਨ ਹੋਹਿ ਖਾਨਤ ਬਤ ਜਾਇਯੋ ॥ ਕਾਮ ਭੋਗ ਤਿਹ ਸੀ ਗਨ ਮੇਰੇ ਸੇ ਕਿ
ਯੋ ॥ ਤਬ ਤੁਮ ਕੋ ਮੇਰੇ ਮਿਲੀ ਤਹਾ ਤੇ ਆਇ ਕੋ ਰੋਅ ਬਤੁ ਮਕਿਯੋ ॥ ਮੇਰੇ ਲੇਹ ਬਚਾਇ ਕੋ ॥

ਕੇਆਈਭੁਗਹਫੁਗਾਇ॥ ੨੧॥ ॥ ੩੪੦੦॥ ॥ ਅਫਜੂ॥
 ॥ ਚੋਪਣੀ॥ ॥ ਮੇਕਲਗਮੇਕਲਨਿਰਪਭੋਗਾਪਿਤਰਿਮਾਤਪਾਛਿਨਉਜਿਯੋਗੇ॥ ਸੁ
 ਰਤਵੇਇਤਿਹਸੁਤਾਭੁਇਜੋ॥ ਜਾਸਮਰੁਪਕਵਨਤਿਆਦਿਜੋ॥ ੧॥ ॥ ਅਪਨੋਤਵਨਸੁਖੰਬਰ
 ਬਨਯੋ॥ ਸਰਭੁਪਨਕੋਬੋਲਪਠਯੋ॥ ਕਾਸਟਤੁਰੇਹਿਯਾਚਾਲਿਆਵੋ॥ ਸੇਈਰਾਜਸੁਤਾਕ
 ਹਧਾਵੋ॥ ੨॥ ॥ ਅਰਿਲ॥ ॥ ਸਤਗੁਰਨਕੋਬੋਲਜੋਨਰਕਰਮੇਧਰੇ॥ ਕਾਸਟਤੁਰੇਥੈਸੁਰਤੁ
 ਰੁਤਇ॥ ਗਾਪਰੇਲਤੀਕਬਡੀਲਹਾਬਿਨਕਰਛੁਏਜੋਕਰੇ॥ ਹੋਸੇਈਨਿਰਪਬਰਾਮਾਮੁਅ
 ਨਮਕੋਬਰੇ॥ ੩॥ ॥ ਜਯਪੈਰੇਸਾਹੁਤੋਤਹੀਖਬਰੇਗਈ॥ ਅਚਰਜਕਥਾਸੁਨਿਮੇਨਸਭਾਸ
 ਭੁਯੀਭਈ॥ ਤਬਹਜਰਤਤਿਆਮੇਸੇਬਚਨਸੁਨਯੋ॥ ਹੋਹਜਰਤੋਕੋਭਰਮਸਭਹੀਤਥੈਮਿ
 ਟਾਯੋ॥ ੪॥ ॥ ਵਡਜਰਲਈਮੰਗਾਇਬੋਰੇਤਕੋਸੁਕਿਯਾ॥ ਨਹਰਬੋਦਬੋਗਯੋਬੋਲਤੁਰੰਗਾਲਿ
 ਯਾ॥ ਲਹੁਦੀਰਘਤਟਲੀਕੈਕਾਢਿਬਨਾਇਕੈ॥ ਹੋਜੀਤਆਪਲੈਦਈਹਜਰਤਹਿਜਾਇ
 ਕੈ॥ ੫॥ ॥ ॥ ੩੪੦੦੫॥ ॥ ਅਫਜੂ॥ ॥ ਦੋਹਰਾ॥
 ॥ ਰਾਜਨਦੇਵਰਾਜਾਬਭੋਗਜਸੀਕੋਨਰਪਾਲਾ॥ ਕਮਲਕੁੰਡਗਸਰਸਲਜੈਲਖਤਿਹੋ
 ਨਾਬਿਸਲਾ॥ ੧॥ ॥ ਤਹਾਦੁਰਗਾਦੁਰਗਤਬਭੋਤਹਾਪਹੁਚੈਕੋਨਾਜੈਨਚੈਦਕੀਨਾਪਰੈਚੀਟੀ
 ਕਰੈਨੋਡੀਨਾ॥ ੨॥ ॥ ਚੋਪਣੀ॥ ॥ ਚਪਲਕਲਾਇਕਰਾਜਦੁਲਾਰੀ॥ ਸੂਰਜਲਖੀਨਚੈਦ
 ਨਿਹਾਰੀ॥ ਜੇਬਨਜੇਬਅਧਿਕਤਿਹੋਸੋਹੈ॥ ਖਗਮਿਗਜਛੁਭੁਜੀਗਨਮੇਹੈ॥ ੩॥ ॥ ਦੋਹਰਾ॥
 ਜੇਬਨਖਾਂਤਿਹੁਰਗਕੋਪੇਰਾਕਿਯੋਬਨਾਇ॥ ਕਿਯੋਤੁਨਸੇਦੂਰਤਭੁਯੋਸਭਕਰਿਰਹੈਉਪਾਇ॥
 ੪॥ ॥ ਚੋਪਣੀ॥ ॥ ਜੇਬਨਖਾਂਤਹਈਰਬੁਲਯੋ॥ ਬੈਠਿਬੈਠਿਕਰਿਮੰਤ੍ਰਪਕਾਯੋਕੋਨਉਪਾਇ
 ਹਿਯਾ॥ ਅਬਕੀਜੈ॥ ਜਾਤੇਦੁਰਗਤੇਰਿਕਰਿਲੀਜੈ॥ ੫॥ ॥ ਬਲਵੰਡਖਾਨਸੈਨਸੀਗਲਿਯੋ॥ ਤਵ
 ਨਦੁਰਗਪਰਹਲਾਕਿਯੋ॥ ਗੜਕੋਲੋਗਤੀਰਤੇਜਾਈ॥ ਮਾਰਿਮਾਰਿਕਰਿਕੁਕਸੁਨਾਈ॥ ੬॥

ਹੋਲੀਅਪਿਕਦਰਗਤੇਛੁਟੀ ॥ ਬਹੁਤਸੁਰਮਨਮੂਡੀਛੁਟੀ ॥ ਭਿਰਗਿਰਗਏਈਰਰਨਮਾਹੀ ॥ ੫੨੮
 ਤਨਮੇਰਹੀਨੈਕਸੁਪਿਨਾਹੀ ॥ ੫੨੯ ॥ ਕਹੁੰਬਾਜਜੂਏਕਹੁੰਬਾਜਮਾਹੇ ॥ ਕਹੁੰਤ
 ਜਬਾਜੀਨਕੇਸਾਜਡਾਹੇ ॥ ਕਿਤੇਛੋਰਿਛੋਕੇਕਿਤੇਛੋਲਮੇਰੇ ॥ ਕਿਤੇਛੁਪਾਹੀਨਕੇਛੁਤੋਰੇ ॥
 ੫੩੦ ॥ ਲਗੇਜਲਗੇਲੀਨਕੇਖੇਤਜੂਏ ॥ ਚਲੇਛਾਜਕੇਤੇਨਹੀਜਾਤਬੂਏ ॥ ਚੁਰੇਲਾਜਕੇਤੇਛੋ
 ਕੇਪਛੁਕੇ ॥ ਚਹੁੰਓਰਤੇਮਾਰਹੀਮਾਰਕੁਕੇ ॥ ੫੩੧ ॥ ਚਹੁੰਓਰਗਾਏਗਾਏਘੇਰਿਆਏ ॥ ਹਠੀਖਾਨ
 ਕੇਪਾਲਿਏਸੈਨਧਾਏ ॥ ਇਤੈਸੁਰਸੇਏਏਤੈਵੈਬਿਰਾਏ ॥ ਅੰਡੇਕੋਪਕੋਕੋਨਹੀਪੈਗੁਭਾਏ ॥ ੫੩੨
 ਵੇਹਰਾ ॥ ॥ ਛੋਰਖੇਤਪਗਾਨਾਏਛੋਰੇਸੁਰਮਾਚਾਇ ॥ ਵੇਸੇਦਿਸਗਾਏਗਾਏਘੇਰਿਲਘੇ
 ਕੁਟਆਇ ॥ ੫੩੩ ॥ ॥ ਕਿਤੇਗੋਲਗੋਲਾਮਹਾਬਾਨਛੋਰੇ ॥ ਕਿਤੇਗਾਰਬਪਾਰ
 ਨਕੇਗਾਰਬਤੇਰੇ ॥ ਪਰੀਮਾਰਛਾਰੀਕਹਾਏਬਖਾਨੇ ॥ ਉਡੀਜਾਨਮਾਖੀਰਕੀਮਾਂਖਮਾਨੇ ॥ ੫੩੪
 ਵੇਹਰਾ ॥ ॥ ਬਜਬਾਨਬਿਛੁਆਨਭੁਏਈਰਲਰੇਰਨਮੰਡਾ ॥ ਲਗੀਤੁਪਕਕੀਉਗਬਿਖੇਜੂ
 ਏਖਾਬਲਵੰਡਾ ॥ ੫੩੫ ॥ ਬਲਵੰਡਖਜਬਹੀਰਨਜੂਏ ॥ ਐਭਰਮੁਏਜਾਤਨ
 ਨਹੀਬੂਏ ॥ ਭੁਜੇਸੁਕੁਟਆਵਤਭੁਤਹਾਏਬਨਖਾਨਖੇਤਮੇਜਹਾਂ ॥ ੫੩੬ ॥ ਵੇਹਰਾ ॥ ॥ ਬ
 ਲਵੰਡਖਾਨਕੋਸੁਨਿਮੂਏਸੋਕਰੇਸਭਸੂਰਾ ॥ ਬਿਨੁਸਿਖਾਰੇਸੀਤਲਭਏਖਾਏਜਨੁਕਪੁਰਾ ॥
 ੫੩੭ ॥ ਅਮ੍ਰਿਲਾ ॥ ॥ ਚਪਲਕਲਾ ॥ ਜੇਬਨਖਾਜਬੈਨਿਹਾਰਿਯੋ ॥ ਗਿਰੀਧਰਨਮੁਰਛਾਇ
 ਕਾਮਸਰਮਾਰਿਯੋ ॥ ਪਤੀਲਿਖੀਬਨਇਬਿਸਖੇਸੈਬਾਧਕਰਿ ॥ ਹੋਰੀਨੋਪਨਜਚਲਾਇ
 ਧਨਖਾਦ੍ਰਿਸਾਧਕਰਿ ॥ ੫੩੮ ॥ ਸੁਨੇਕਾਅਰਜੂਅਬਜੇਤੁਮਾਮੇਕੋਬੋਗੇ ॥ ਤਉਮੇਦੇਉਬਤਾਇ
 ਰਾਜਗੜਕੋਕੋਗੇ ॥ ਪਿਥਮਾਬਿਯਾਹਮੇਸੋਕਰਬੋਠਹਿਰਾਇਯੋ ॥ ਹੋਤੈਸੋਇਹਪਤਿਯਾਸਰ
 ਸੈਬਾਪਿਚਲਾਇਯੋ ॥ ੫੩੯ ॥ ਬਿਯਾਹਕਾਅਰਤਸੋਕਰਬੋਠਹਿਰਾਇਯੋ ॥ ਵੇਸੇਧਿਪਤਿਯਾ
 ਸਰਸੈਬਾਧਬਗਾਇਯੋ ॥ ਗੜਗਾਏਕੇਮਾਝਪਰਿਯੋਸਰਜਾਇਕਰਿ ॥ ਹੋਨਿਰਖਅੰਕ
 ਤਿਹਨਾਹਿਲਿਯੋਉਰਲਾਇਕਰਾ ॥ ੫੪੦ ॥ ਵੇਹਰਾ ॥ ॥ ਬਿਸਿਖਖਹਚਿਯੋਮੀਤਕੋਪਤਿਯਾ
 ਲੀਨੇਸੰਗਾ ॥ ਅਖੇਅਤਿਨਿਰਮਲਭੁਈਨਿਰਖਤਵਾਕੇਅੰਗ ॥ ੫੪੧ ॥ ਚਪਲਕਲਾ

ਜੇਜਥਕਅਰਥਿਯਾਹੁਇਯੋਸੁਖਪਾਇ॥ਵੈਸੇਹੀਸਰਸੈਬੁਧਿਪਤਿਯਾਦਈਪਠਾਇ॥
 ੨੦॥ਚੈਪਈ॥ ॥ਪਤਿਯਾਬਿਖੋਇਯੋਲਿਖਤੁਰਿਯੋ॥ਸੁਨੇਕੁਅਰਜੁਬਚਨਹਮਰੋ॥ਪ੍ਰਥਮੇ
 ਬਾਰਬੰਦਇਹਕੀਜੋ॥ਬੁਧਪਾਛੈਯਾਗਕੋਲੀਜੋ॥੨੧॥ਅਕਿਲ॥ਦੇਸੋਦਿਸਨਯਾਗਕੋ
 ਘੋਰੇਰੂਹਿਯੋ॥ਇਹਤੋਜੇਨਰਨਿਕਸੈਤਾਰਿਸੁਘਾਰਿਯੋ॥ਆਵੈਜੇਜਨਪਾਸਤਾਰਿਬੰਦਕੀਜੀ
 ਯੋ॥ਹੋਬਹੁਰੇਦੁਗਾਛੁਰਾਇਛਿਨਕੋਲੀਜੀਯੋ॥੨੨॥ਦੇਸੋਦਿਸਨਤਿਹਗੜਕੋਘੋਰੇ
 ਰਿਯੋ॥ਜੇਜਨਤਹਤੇਨਿਕਸੈਤਾਰਿਸੁਘਾਰਿਯੋ॥ਖਾਨਪਾਨਸਭਬੰਦਪ੍ਰਥਮਤੋਕੋਕਿਯੋ॥ਹੋ
 ਬਹੁਰੇਦੁਗਾਛੁਰਾਇਛਿਨਕੋਲੀਤਰਿਯੋ॥੨੩॥ਲੀਨੇਲੁਕਾਛੁਰਾਇਗਜਨਸਹ
 ਘਾਇਕੋ॥ਲੋਯੋਕੁਅਰਕਹਜੀਤਪਰਮਸੁਖਪਾਇਕੋ॥ਗੁੰਤਗੁੰਤਰਤਿਕਰੀਪ੍ਰੇਮਉਪਜਾ
 ਇਕੋ॥ਹੋਲਪਾਟਿਲਪਾਟਿਰਿਯਾਗਈਸੁਕੀਨੇਭੋਗਭੁਗ॥੨੪॥ਚੈਪਈ॥ ॥ਐਸੀਪ੍ਰੀਤਦੁ
 ਹਨਕੀਭੁਈ॥ਅਬਲਾਐਰਥਿਸਰਸਭੁਗਈ॥ਇਕਨਾਰਿਹਸਬੁਚਨਉਚਾਯੋ॥ਬਡੇਮੂਰ
 ਖਇਯਰਾਵਹਮਾਰੋ॥੨੫॥ਜੇਨਰਿਯਾਪ੍ਰਥਮਪਿਤਾਕਹਘਾਯੋ॥ਬਹੁਰਿਯਾਪਨੇਰਾਜਗ
 ਵਾਯੋ॥ਤਾਂਸੋਮੂਰਪ੍ਰੀਤਉਪਜਾਈ॥ਨਿਪਕੀਮ੍ਰਿਤਨਿਕਟਿਜਨਾਈ॥੨੬॥ਪਿਤਾਹਨਤ
 ਜਿਹਲਗੀਨਬਾਰਾ॥ਡਿਹਾਐਕਿਅਨਾਥਬਿਚਾਰਾ॥ਜੇਨਪ੍ਰਥਮਅਪਨੇਰਾਜਗਵਾ
 ਯੋ॥ਤਾਂਸੋਮੂਰਪਨੇਦੁਲਗਾਯੋ॥੨੭॥ਦੋਹਰਾ॥ ॥ਜੇਬਨਖਾਂਸੁਨਿਏਬਚਨਮਨੇਮੇਰੇਸ
 ਬਦਾਇ॥ਬਡੇਮਨਾਰਉਸਾਰਿਯਤਮੇਦਈਚਿਨਾਇ॥੨੮॥੧॥ਦੋਹਰਾ॥ ॥ਜੇ
 ਚਰਿਤ੍ਰਸਮਾਪਤਮਸਤਸੁਭਮਸਤੁ॥
 ੧੭੫॥ ॥ਜਗਬੰਦਨਇਕਸਾਧੁਸਬਡੇਬ
 ਖਾਨੀਯੋ॥ਅਪ੍ਰਮਾਨਪਨਜਾਤੇਧਾਮਪ੍ਰਮਾਨਿਯੋ॥ਮੰਤੀਸੁਖੀਰਿਯਾਸੁਭਤੁਹਿਭੁਨਿਜਿਯੋ॥
 ਹੋਸਸਿਕੋਜਾਕੀਪੁਤ੍ਰਾਬਦਨਕੀਦਿਜਿਯੋ॥੧॥ਚੈਪਈ॥ ॥ਤਾਂਕੋਨਾਥਾਵਿਲਾਇਤਗਾਯੋ॥
 ਆਵਤਮੰਦਦੇਸਨਹਿਭੁਯੋ॥ਲਿਖਪਤਿਯਾਅਬਲਾਬਹੁਧਾਰੀ॥ਨਿਜਪਤਿਕੀਨਹਿਪ
 ਭੁਗਿਹਾਰੀ॥੨॥ਤਿਨਰਿਯਾਅਪਿਕਉਪਾਵਬਨਾਏ॥ਤੁਹਹਿਰੇਨਾਥਨਹੀਆਏ॥ਲਾਲ

ਅਲੋਬਿਨੁ ਨ ਰਿਅ ਕੁਲਾਈ ॥ ਸਭੁ ਪਨ ਕੇ ਸੰਗ ਤਹੀ ਸਿਪਾਈ ॥ ੩ ॥ ਚੰਦ੍ਰਕਾਨਕਾ ਦੂਰ ਰਹਾਏ ॥
 ਚੂਟਨ ਮਾਲ ਬਾਲ ਕੇ ਆਏ ॥ ਜੇਕਰਿ ਚਕ੍ਰਿ ਘੋੜੀ ਨ ਸਭੁ ਲੀਨੇ ॥ ਚੰਦ੍ਰਕਾਨਕਾ ਦੂਰ ਰਹਿਨ ਦੀਨੇ ॥
 ੪ ॥ ਜਬੋ ਮਾਲ ਕੋ ਲੁਟ ਕੇ ਕੋ ਸਿਪਾਏ ॥ ਤਬੋ ਕੁਕਕੇ ਨਹ ਬੈਨ ਯੋ ਸੁਨਾਏ ॥ ਸੁਨੇ
 ਬੈਨ ਭਾਈ ਇਹੋ ਕਾਜ ਕੀਜੇ ॥ ਰਹੇ ਹਯਾਨ ਹੀ ਦੂਰਿ ਕੋ ਪੈਰੁ ਲੀਜੇ ॥ ੫ ॥ ਚੰਦ੍ਰਕਾਨਕਾ ॥ ਜੇ ਇਹ
 ਬਾਤ ਨਾ ਬਸੁ ਨਿਲੈਏ ॥ ਤੁਮ ਤੇ ਜਾਨਏ ਕਨ ਰਿਏਏ ॥ ਲੇਏ ਫੁਨ ਤਰੇ ਕੇ ਘੋਰਾ ॥ ਤੁਮ ਰੋਹ ਰਿਏ ਜੀ
 ਯਬ ਜਗ ਬੋਝਾ ॥ ੬ ॥ ਇਨ ਇਹ ਬਾਤ ਚਿਤਨ ਹਿ ਮਈ ॥ ਮੂਰੁ ਰਿਆ ਬਰਗਤ ਪਛਾਨੀ ॥ ਯਾ
 ਕਾਨ ਬਯਾਹ ਕਾ ਕਰਿਏ ॥ ਸਹਸ ਸ੍ਰਾਏ ਕੇ ਸੰਘ ਰਿਏਏ ॥ ੭ ॥ ਚੂਟ ਸਬੋ ਪਨ ਜਬੋ ਸਿਪਾਏ ॥
 ਤਬ ਯਾ ਬਲਾਨ ਰਬ ਸਤ੍ਰ ਬਨਾਏ ॥ ਕਰਿ ਸੋਕ ਸਕ੍ਰਿਪਾਨ ਡਿਖਲੀ ਨੀ ॥ ਕਸ ਸਿਕਮਾਨ ਕਰੇਗੀ
 ਕੀਨੀ ॥ ੮ ॥ ਅਰੁਨ ਤੁਰੰਗ ਅਰੁਨ ਤੁਰੰਗ ॥ ਪਵਨ ਗਵਨ ਤੇ ਸੀਘਰ ਸਿਪਾਈ ॥ ਜਾਇ ਸ੍ਰਾਧਿ
 ਯਸਹਿ ਸ੍ਰਾਧ ਕੋ ॥ ਕੇ ਪਨ ਦੇਹ ਕਿਸ ਸਤ੍ਰ ਸੀਭੋਰੇ ॥ ੯ ॥ ਸਭੁ ਹਨਿ ਕੇ ਪਬੈਨ ਸੁਨਿ ਕੀਨੀ ॥ ਤੁਕੇ
 ਸਿਕਾ ਰਿਖਨ ਦੀਨੇ ॥ ਤੇ ਤੇ ਮੂਰੁ ਕਹਾਹ ਮਤੁ ਰਿਏਏ ॥ ਸਹਸ ਸ੍ਰਾਏ ਕਲ ਤੇਟ ਰਿਏਏ ॥ ੧੦ ॥ ਯਾ
 ਹਿ ਪਨਾ ਬੋਕੇ ਪਾਏ ਯਭਾਈ ॥ ਤੁਰੰਗ ਪਵਾਇ ਉਨਾ ਵਨੀ ਕਰੀ ॥ ਏਕ ਬਿਸਖ ਕਰਿ ਕੇ ਪਚਲਏ
 ਬੀਸ ਜੁਨ ਬੀਚ ਪੈ ਕਰਗਏ ॥ ੧੧ ॥ ਬਹੁ ਰਿਤ ਨ ਪਨ ਬਾਨ ਚਲਾਏ ॥ ਤਬ ਯੀ ਬੀਸ ਪੈ ਰਿਖ
 ਨ ਪਾਏ ॥ ਏਕੋ ਬਾਨ ਪਾਨ ਬਿਨੁ ਬੁਏ ॥ ਗਿਰ ਗਿਰ ਮਨੇ ਮਨਾਰਾਏ ॥ ੧੨ ॥ ਤੀਜੀ ਬਹੁ ਰਿਓ
 ਵਨੀ ਕਰੀ ॥ ਫੁਡਿਏ ਬਾਨੇ ਕਨ ਹੀ ਡੁਰੀ ॥ ਤੀਸ ਬੀਰਾਇ ਕਬ ਧਾ ਬਿਦਾਰੇ ॥ ਮਨੇ ਪਵਨ ਪਰ ਸੇਝਾ
 ਰੇ ॥ ੧੩ ॥ ਏਕ ਬਾਨ ਜਬ ਬਾਲ ਪਹਾਰੇ ॥ ਬੀਸ ਤੀਸ ਛਿਤ ਪੈ ਕੁਰ ਰੇ ॥ ਚਪਲ ਤੁਰੰਗੇ ਰਿਖ ਚਤੁਰ
 ਪਵਾਏ ॥ ਏਕ ਪਾਇਤ ਨ ਲਗਨ ਪਵੇ ॥ ੧੪ ॥ ਜਲ ਮੇਜਨ ਕਰੀ ਗੋਰੀ ਝਮਕੇ ॥ ਪਨ ਮੇਜਨ
 ਦਾਮਨੀ ਦਮਕੇ ॥ ਏਕੋ ਬਾਨ ਬੀਸ ਕੁਰ ਰਿਓ ॥ ਬਖਤ ਰਹੇ ਨ ਜੇ ਬਾਜਿਰੇ ॥ ੧੫ ॥
 ਬਹੁ ਰਿਏ ਪਕਾਰਿ ਬਾਲ ਬਾਨ ਪਹਾਰਿਏ ॥ ਬੀਸ ਬਾਜ ਬਿਚ ਕਰ ਪੈ ਬਾਨ ਪਾਰਿਏ ॥ ਤਰਫੁ ਰਾਇ
 ਫਿਤਮਾ ਝਸੁ ਭਟ ਬਿਨੁ ਸੁਪਿਭੁਏ ॥ ਰੇ ਆਏ ਜਗਤ ਨ ਮਾਝਨ ਨਿਜੁ ਜਨਨੀ ਜਏ ॥ ੧੬ ॥ ਸਹਸ
 ਸ੍ਰਾਧ ਮਾਜ ਬਡਿ ਯਵਏ ਸੰਘਾਰ ਕੇ ॥ ਚੰਦ੍ਰਕਾਨਕਾ ਸਭੁ ਰਿਏ ਸੁਰਿਨੇ ਨਿਹਾਰਿ ਕੇ ॥ ਚਾਬੁ ਕਮਾਰਿ

੫੨੬

ਤੁਰੰਗਤਰੰਗਾਪਵਾਇਯੋਹੋਰਿਖਤਿਹਰਿਖੇਨਬਾਨਤੁਰੰਗਾਤਿਪਾਯੋ॥੧॥ਜੀਤਿਜੀਤਿ
 ਕਥਾਬਸੁਰਾਮਾਥਸਾਕਿਯੋ॥ਸਭਸੁਰਨਕੇਸੀਸਸਕਭਬੁਢਾਦੀਏ॥ਜਹਤੇਪਨੁਏਗਏਤੇ
 ਤਹਅਯੋਇਕੋ॥ਹੋਤੁਮਲਜੁਪਕਰਿਨਾਰਿਚਰਿਤ੍ਰਦਿਖਾਇਕੋ॥੧੮॥ਇਕਸਦਨਕੇਤੋਛੈਰਿਹੁ
 ਰੈਤੋਕੋਇਯੋ॥ਚੰਦਰਾਨਜਾਤੁਕੋਕਰਿਅਪਨੋਥਿਯੋ॥ਚੋਰਬਿਤਕੋਤੁਤਤਬੈਤਿਨਕਿਅਗਾ
 ਯੋ॥ਚੋਸੀਜਵਪਤਿਕੋਜਾਪਬਿਖੇਅਨੁਰਾਗਿਯੋ॥੧੯॥ਚੰਦਰਾਨਕੋਜੀਤਕਰਿ
 ਤਹਤੇਕਿਯੋਪਯਾਨਾਜਹਾਅਪਨੋਪਤੁਹੋਤਹਗਈਰੁਭਮਾਨ॥੨੦॥ਚੰਦਪਈ॥ਦੁਖਕ
 ਰਿਨਾਕਰਮਤਿਹਕੀਨੋ॥ਸਭਹੀਜੀਤਬੈਰੀਯਨੁਲੀਨੋ॥ਬਹੁਗੀਮਲੀਨਥਸੇਜਾਈ॥ਪਿਯ
 ਕੋਮੰਦ੍ਰੇਸਥੈਅਈ॥੨੧॥ਇਕਸੇਛਿਹਰਿਤ੍ਰਸਮਾਪਤਮਸਤੁਸੁਤਮਸਤੁ॥੧੭੬॥੩੪੫੪॥ਅਮਫਜੁ॥
 ॥ਚੰਦਪਈ॥ਮੇਨਲਤਾਅਥਲਾਇਕਸੁਨੀ॥ਬੈਦਪੁਰਨਸਾਮਰਬਹੁਗੀ॥ਬਰੇਸਾ
 ਹਕੀਸੁਤਾਭੁਦਿਜੈ॥ਤੋਕੋਕੋਪਦਤਹਤਿਹਦਿਜੈ॥੧॥ਅਮਰਿਕਾ॥ਮੇਨਲਤਾਇਕਬਰੇਸਾ
 ਹਾਜਮੰਗਾਇਯੋ॥ਖਲਪਨਬਹੁਦਿਨਕੋਬੀਚਰੁਗਾਇਯੋ॥ਛੋਰਨਾਥਕੋਪਾਮਾਪਤਿਤੋਕੋ
 ਗਈ॥ਚੋਲੀਨੋਅਪਨੋਸੰਗਾਪਚਾਸਕਸੁਤੁਅਲੀ॥੨॥ਜਬਸਮੁੰਦਮੇਗਈਤਬੈਤਿਨਯੋ
 ਕਿਯੋ॥ਸਾਫਿਹਾਥੋਕੋਬਾਂਸਮੰਗਾਇਤਬੈਥਿਯੋ॥ਤੋਸੇਬੈਰਕਥਾਪੀਬਡੀਬਨਾਇਕੋ॥ਹੋ
 ਵਾਅੰਚਰਾਕੋਸੰਗਦਈ॥ਗਿਜਰਾਇਕੋ॥੩॥ਹੋਰਿਅਗਿਕਹਜਿਯਨਅਚੰਭਵਅਤਿਭ
 ਯੋ॥ਜਨੁਸਮੁੰਦਕੋਬੀਚਦੂਸਰੇਸਮਿਛੁਯੋ॥ਜਿਯੋਜੋਯੋਤਾਕਹਬੈਠਮਲਾਹਚਲਾਵਹੀ॥ਹੋਮੰਛ
 ਕੇਛਮੰਗਹੋਰਿਚਲੇਤਹਾਵਹੀ॥੪॥ਚਾਲਿਸਕੋਸਪਮਾਨਜਹਜਜਬਾਇਯੋ॥ਮੰਛ
 ਕਛਸਭਾਧਿਕਰਿਏਸੁਖਪਾਇਯੋ॥ਯਦਲਕੋਹਮਾਥਹੀਪਕਰਿਚਥਾਇਯੋ॥ਹੋਬਹੁਰਿ
 ਆਪਨੋਸਾਮਸਕਲਚਲਿਜਾਇਯੋ॥੫॥ਮੰਛਕਛਅਭੁਜੀਵਬਹੁਤੀਮਲਿਜੋਪਏ॥ਤਿਨ
 ਕੇਬਲੇਸੇਅਧਿਕਰਤਨਆਵਤਭੁਏ॥ਮੇਨਲਤਾਤਬਦੀਨੋਅਗਿਬੁਝਾਇਕੋ॥ਹੋਮੰਛਕਛ
 ਚਕਿਰਹੋਅਧਿਕਦੁਖਪਾਇਕੋ॥੬॥ਤਿਨਤੇਠਰਕਿਥਾਹਤੁਹਤੇਚਲਿਗਯੋ॥ਜੀਵਤ

ਪਤਮਸਤਸੁਤਮਸਤੁ ॥ ੧੦੯ ॥ ੩੪੭੬ ॥ ਨਮਫੁਜਾ ॥ ਜਿਥੇ ॥ ਮੈਨੂੰ ਤਮਸਾਗਿਤਿਕਸੁਨੀ ॥ ਬੇਰਪੁਰਾਨਸਸ

ਤੁਸੀਂ ਹੁਨੀ ਜਾਨੀ ਜੇ ਪੀਤਾ ਫਿਰਾ ਅਯੋ ਕੇ ਦਸ ਚਿਤ੍ਰਿਆ ਬਚਨ ਸੁਨੋ ॥ ੧ ॥ ਸ੍ਰੋਯਾ ॥ ਅਧਿਕ ਕੀਯੋ ਪਰਦੇ
 ਪਾਨ ਨਗਾਏ ਕਤ ਹੁੰਦਿ ਬਿਧ ਵੇਦੋ ॥ ਸੋ ਬਿਨਾ ਬਾਤ ਅਨਾ ਬੁਝੀ ਇਤ ਅੰਤ ਰਿਕੀ ਗਤਿ ਜਾਨਤ ਸੇਉ ॥ ਪੂਤਰ ਹੋ ਸਿਸਮਾ
 ਤਪਿਤ ਕਬਹੂੰ ਨਹ ਆਵਤ ਹਿਯਾ ਪਰਦੇਉ ॥ ਏਵੇ ਪਾਇ ਕਰੇ ਹਮਰੇ ਕਛੁ ਅੰਧਰੀ ਸਾਸ ਨਿਵਾਸ ਨ ਕੋਉ ॥ २ ॥ ਭੇਸਮ
 ਲੀਨ ਰੋਹੇ ਤਿਹ ਤੇ ਸਿਰ ਕੇ ਸਜਣਾ ਕੇ ਜੂਟ ਕੁਏ ਹੈ ॥ ਬਿਯੋਗ ਨਸੀ ਬਿਹਰੇ ਪਰਹੀ ਪਰਹਾਰ ਸਿਗਾਰ ਬਿਸਾਰ ਵੇਹੈ ॥
 ਪਾਚੀ ਦਿਸਾ ਪੁਗਟਿਯੋ ਸਾਸਿ ਦਾਹੁ ਸੁਰਜ ਪਸਰ ਮਾਸ ਰਾਏ ਹੈ ॥ ਏਵੇ ਪਾਇ ਕਰੇ ਕਿਛੁ ਆਇ ਸੁਏ ਸੁਕਹੁ ਪਰਦੇਸ
 ਗਏ ਹੈ ॥ ੩ ॥ ਪਾਸ ਸੇ ਪਾਤ ਪਾਸੇ ਪਟ ਬਗ ਪਾਗੀ ਪਰ ਪਸੇ ਪਤ ਪਾਗੇ ॥ ਪਾਸ ਸੀ ਪੀਤ ਕੁਪਯੋਗ ਸੀ ਪਾਕਿ ਤੇ ਸੇ ਪਾਨ ਪੁ
 ਰੋਸ ਸਿਹਾਰੇ ॥ ਪਾਸ ਪਰੇਸ ਪਾਰਧ ਸੀ ਪਕਵਾਨ ਪਿਸਾਰ ਸੇ ਪੀਰ ਸੇ ਪਿਆਰੇ ॥ ਪਾਸ ਸੀ ਪੈਨ ਪਵੇ ਸਕਰੇ ਜਬ ਤੇ ਗਏ ਪੁ
 ਯ ਪਰਦੇਸ ਪਿਆਰੇ ॥ ਪੀਤ ਮਾਖੀ ਯਚ ਲੋ ਪਰਦੇਸ ਪਿਆ ਪਤਿ ਮੰਤ੍ਰ ਰਹੀ ਜਕ ਕੋ ॥ ਪਲ ਕੈ ਨਲਗੇ ਪਲ ਕਾਪੇ ਪਰੇ
 ਪਛਤਾ ਤਉ ਤੈ ਪਾਤਿ ਕੋਤ ਕਿ ਕੋ ॥ ਪਤਿ ਪਾਤੁ ਪਖਾਰ ਸਥੈ ਤਨ ਪਾਕ ਪਕਾਵਨ ਕਾ ਜਚ ਲੀਥ ਕਿ ਕੋ ॥ ਪਤਿ ਪੇਸ ਪਵੇਸ
 ਕਿਯੋ ਤਨ ਮੇ ਬਿਨੁ ਪਾਵਕ ਪਾਕ ਗਯੋ ਪਕ ਕੋ ॥ ४ ॥ ਜਬ ਇਹੁ ਬਾਤਿ ਜਾਗ ਸੁਨਿਯੋ ॥ ਇਹੈ ਹਿਰਦੈ ਭੀਤ ਹਰ
 ਰਿਹਾਯੋ ॥ ਮੋਹ ਬੁਲਾਵਤ ਬੈਥ ਤੁਤਾਰੀ ॥ ਯਾਕੀ ਲਗਨ ਮੋਹਿ ਪਰ ਲਾਗੀ ॥ ५ ॥ ਭਕੇ ਪਾਸ ਤੁਰਤ ਚਲਿ ਗਯੋ ॥ ਬਹੁ
 ਬਿਹਰਿ ਪਰੇ ਗਕਮਾਵਤ ਭੋਯੋ ॥ ਕੇਲ ਕਮਾਇ ਪਲਟ ਗਿਹ ਅਯੋ ॥ ਤਕੇ ਕੇਵਨ ਕਾ ਪਾਇਯੋ ॥ ੧ ॥ ਇਤਿ
 ਸ੍ਰੀ ਚਰਿਤ੍ਰ ਪਖਿਯਾਨੇ ਰਿਆ ਚਰਿਤ੍ਰੇ ॥ ਸ੍ਰੀ ਭੂਪ ਸੰਬ ਦੇ ਇਕ ਸ੍ਰੀ ਅਸੀ ਚਰਿਤ੍ਰ ਸਮਾਪਤ ਮਸਤ ਸੁਭ ਮਸਤੁ ॥ ॥
 ੧੮੦ ॥ ॥ ਅਫਜੂ ॥ ॥ ਦੇਹਰਾ ॥ ॥ ਨਿਸਿ ਸਿਪ੍ਰਭਾਗੀ ਰਹੈ ਤਾ ਕੇ ਰੂਪ ਅਪਾਰਾ ॥ ਸੂਰਗ ਸਿ
 ਘਰੇ ਵਰਭੁਏ ਤਾ ਕੀ ਰਹੈ ਜੁਹਾਰਾ ॥ ੧ ॥ ਅਰਿਕਾ ॥ ॥ ਰਾਨੀ ਤਾ ਕੇ ਸਦਨ ਮਦਨੁ ਤਾਵਣੀ ॥ ਕਾਮ ਕਲੇ
 ਲ ਅਮੋਲ ਸੁਬੋਲ ਕਮਾਵਣੀ ॥ ਤਾ ਕੇ ਕੁਏ ਦਨ ਕੋਉ ਸਕੈ ਪਛਾਨ ਕੋ ॥ ਹੋ ਨਿਜੁ ਰਾਜਾ ਕੇਤੀ ਰਬ ਖਾਨੇ ਮਾਨਿ ਕੋ ॥
 ੨ ॥ ਸਵਤਤ ਵਨ ਕੀ ਹੁਤੀ ਭੂਦਤਿ ਨ ਪਾਇਯੋ ॥ ਨਿਜੁ ਰਾਜਾ ਪੈਤ ਬਹੀਜਾਇ ਜਤਾਇਯੋ ॥ ਸੁਨਤ ਗਵਏ ਬ
 ਚਨ ਅਧਿਕ ਰੂਪ ਤਭੋਯੋ ॥ ਹੋ ਅਸਤੀ ਛੁਨਗਾ ਹਿਪਨ ਜਾਤ ਤਿਤ ਕੇ ਭਯੋ ॥ ੩ ॥ ਸੁਨਿ ਰਾਨੀ ਬਚ ਸਿਪਟ ਰਿ
 ਆਗੇ ਲਿਯੋ ॥ ਬਿਹਸ ਬਿਹਸ ਪਤਿ ਕੇ ਮੇਸੇ ਉਤ ਗਿਏਯੋ ॥ ਮੁਖ ਬੋਲੇ ਭੂਯਾ ਕੇ ਜੇ ਮੇ ਪਰਿਗਣੀ ॥ ਹੋ ਕ
 ਰੇ ਕਹਾ ਪਟ ਤੀਯੋ ਮੇਤੁ ਮਰੀਭੁਣੀ ॥ ੪ ॥ ਪਰ ਭ੍ਰਾਤ ਜਾ ਕੇ ਕਹੈ ਜੁਰਿ

ਸੁਖਖਾਨੈ॥ ਤਸੈਕਾਮਕਲੇਲਾਨਕਥੁਨਾਨਿਯੋ॥ ਕਹੀਸਵਤਨਉਪਰਿ॥ ਮਾਨਿਯੋ॥ ਹੋਇ
 ਨਮੋਗਤਸਿਪਰਪਾਹਿਯੋਪਛੁਨਿਯੋ॥ ੫॥ ਕੇਲਕਰਤਜਿਹਗਹੇਸੁਯਾਰਉਚਾਰਿਯੋ॥ ਸਾ
 ਪਖਨਤਗਹਿਚਰਚੇਰਿਕਰਿਮਾਰਿਯੋ॥ ਬਿਨੁਨੈਨਕੇਲਹੋਕੋਪਨਹਿਠਾਨਿਯੋ॥ ਹੋਅਰਕੀ
 ਅਰਪਰਕਹੀਨਉਗੋਆਨਿਯੋ॥ ੬॥ ਚੋਪਈ॥ ॥ ਸਾਮੇਕੋਹੋਕਹਾਈਗਈ॥ ਮੁਖਬੋਲੇ
 ਕੁਯਾਕੇਗਈ॥ ਤੇਰਸਾਵਿਤਮੇਕਛੁਨਬਿਗਾਰਿਯੋ॥ ਕੋਯੋਨਿਪਤਸੇਛੁਠਉਚਾਰਿਯੋ॥ ੭॥ ਅ
 ਕ੍ਰਿਲਾ॥ ॥ ਕਹਾਭੋਯੋਜੋਰਵਕ੍ਰਿਪਾਬਰਾਅਇਯੋ॥ ਮੇਨਸੇਜਤਮਰੀਤੇਪਕਰਿਮਾਰਿਯੋ॥
 ਇਤਕੋਪਸੁਨਸਵਤਨਚਿਤਮੋਪਾਰਿਯੋ॥ ਹੋਇਬੋਰਕੋਸੇਈਹੋਇਨਬ੍ਰਿਥਾਉਚਾਰਿਯੋ॥
 ੮॥ ਮੂਰਖਗਵਡੇਦਕਾਜਾਨੈ॥ ਰਿਪਕਹੀਰਿਪੁਕਰਿਮਾਨੈ॥ ਸਾਚਗਵਕੋ
 ਖਪਰਕਹਿਯੋ॥ ਮੂਰਖਨਹਨਹਿਕਛੁਲਯਿ॥ ੯॥ ਕਹਾਭੋਯੋਇਹਸਾਥਾਬਿਗਾਰਿਯੋ॥ ਬੇ
 ਰੇਕਛੁਨਕਾਜਾਬਿਗਾਰਿਯੋ॥ ਕੋਤਹਕੀਕਰਿਯਾਸਿਕ੍ਰਿਜੈ॥ ਨਤਰਮੀਚਮੁੰਡਪਰਿਭੀਜੈ॥
 ੧੦॥ ਸੁਨਿਰਾਜਾਇਹਕਛੁਨਕਹਿਯੋ॥ ਸਾਚਛੁਠਮੇਰੇਹੀਲਹਿਯੋ॥ ਲਹਸਾਚੀਮੁਖਿਸਾ
 ਬਬਿਗਾਰਿਯੋ॥ ਛੁਠੀਜਾਨਚੋਰਕਰਿਮਾਰਿਯੋ॥ ੧੧॥ ਤਬਰਾਜੈਇਹਭਾਂਤਿਬਖਾਨੀ॥ ਸ
 ਨੀਤੂਸਾਚੀਮੇਜਨੀ॥ ਤੇਪਰਿਛੁਠਸਵਤਇਨਕਹਿਯੋ॥ ਸੇਮੇਆਜੁਸਾਚਕਹਿਲਹਿਯੋ॥
 ੧੨॥ ਦੇਹਰਾ॥ ॥ ਸੁਨਿਰਾਸੀਮਿਯਾਸੀਬਚਨਸੀਸਰਬੀਨਿਹਾਇ॥ ਸੁਪਰਹੋਇਸੁ
 ਜਾਨਈਜੜਕੋਕਹਾਉਪਾਇ॥ ੧੩॥ ਅਕ੍ਰਿਲਾ॥ ॥ ਜੋਚਤੁਰੇਨਰਹੋਇਸੁਕੇਵਪਛਾਨਹੀ॥
 ਮੂਰਖਭੇਦਅਭੇਦਕਹਾਜਿਅਜਾਨਹੀ॥ ਤਤੇਹੋਹੁਕਛੁਚਰਿਤਬਨਾਇਹੋ॥ ਹੋਯਾਨੀਕੇਸ
 ਰਿਤਨਿਪਹਿਕੋਆਇਹੋ॥ ੧੪॥ ਚੋਪਈ॥ ॥ ਮੂਰਖਕਛੁਡੇਦਨਹਾਯੋ॥ ਸਾਚੀਕੋਛੁਠੀ
 ਠਹਿਰਾਯੋ॥ ਛੁਠੀਕੋਸਾਚੀਕਰਿਮਾਨਿਯੋ॥ ਭੇਦਅਭੇਦਕਛੁਨਹਿਜਾਨਿਯੋ॥ ੧੫॥ ॥
 ॥ ਇਕਾਸੀਚਰਿਤਸ
 ਮਾਪਤਮਸਤਸੁਭਮਸਤੁ॥ ੧੬॥ ੩੪੬੬॥ ॥ ਅਫਜੁ॥ ॥ ਦੇਹਰਾ॥ ॥ ਵਹੈ
 ਸਵਤਤਕੀਹਤੀਜਾਕੋਰੁਪਅਪਾਗਾਸੁਰਪਤਸੇਨਿਰਖਤਸਦਾਮੁਖਛਾਬਿਭਾਨਕੁਆਰਾ॥

੧॥ ਅਹਿਲਾ ॥ ॥ ਕੁਨਕਲ ਅੰਮੋਬਰੁ ਬਰਖ ਬਿਤਰੁ ਇਕੋ ॥ ਨਿਸਿਸਿ ਪੁਰਾ ਕੀ ਬਾਤਗਈ ॥
 ਨਿਖਾਆਇਕੋ ॥ ਸੇ ਤਰਾਵਤਿ ਹਸਿਗਾ ਬਲੋ ਕਿਯੋ ਜਾਇਕੋ ॥ ਹੋ ਫਿਰਾ ਆਈ ਪਰਮਾਇੰਦੁ ॥
 ਹਨਕੇ ਪਾਇਕੋ ॥ ੨॥ ਚੈ ਪਈ ॥ ॥ ਅਪਿਕੋ ਪਕਰਿਖ ਰਗ ਪੁਰਾ ਰਿਯੋ ॥ ਦੁਆਨਚਾਹੁ ॥
 ਕਕਰਿਗਾ ਰਿਯੋ ॥ ਮੇ ਇਹ ਜਕੂ ਕੋ ਭੇਦ ਬਤਾਯੋ ॥ ਇਨ ਮੇ ਹੁਤੂ ਠੀਠ ਰਿਯੋ ॥ ੩॥ ਸਵਤਸ ॥
 ਹਿਤਰਾ ਜਾਕੋ ਪਾਈ ॥ ਪੇਛੁ ਪਰਗ ਬਹੁਰੇ ਪਾ ਰਿਆਈ ॥ ਜੇ ਇਹੀ ਮਨ ਮੇ ਸੁਖ ਪਾਯੋ ॥ ਭੁ ॥
 ਏਪੁ ਤੇ ਯੋ ਕੁਕਸੁਨ ਯੋ ॥ ੪॥ ਹੋਇ ਪੁਰਾ ਭੇਬ ਚਨ ਉਚਾਰੋ ॥ ਬੈਠੇ ਕਹਾਰਾ ਵਜੁ ਮਾਰੋ ॥ ਹਮਰੇ ॥
 ਸੁਖ ਸਕਰੀ ਬਿਧਿ ਏਯੋ ॥ ਯੋ ਸੁਨਿ ਬੈਨ ਸਕਲ ਬ੍ਰਿਤ ਰੇਏ ॥ ੫॥ ਮ੍ਰਿਤ ਕਰਾਵਤਿ ਅਸ ਰਿਤ ॥
 ਨਿਰਾ ਰਿਯੋ ॥ ਤੁ ਬਰਾਨੀ ਇਹੁ ਤਾਤਿ ਉਚਾਰਿਯੋ ॥ ਮੇ ਕਹ ਸਾ ਬਿਰਾਵ ਕੇ ਜਾਗੇ ॥ ਮੇ ਕੇ ਛਤ੍ਰ ਪੁ ॥
 ਤ੍ਰਿਸਿਰ ਢਾਗੇ ॥ ੬॥ ਤੁ ਬਤਾਪੇ ਮੰਤ੍ਰੀ ਸਭਾ ਏ ॥ ਰੇ ਇਰੇ ਇਯੋ ਬਚਨ ਸੁਨਾਏ ॥ ਛੰਤ੍ਰ ਪੁਤ੍ਰ ਕੇ ॥
 ਸਿਰ ਪਰਢੇ ਗੇ ॥ ਆਜੁ ਉਚਤਨ ਹਿਜਰਨ ਤਿਹਾਰੇ ॥ ੭॥ ~~ਏਹੁ~~ ॥ ਅਪਿ ਮਰਿਯੋ ਸਿਸ ॥
 ਸੁਤ ਕੀਯੋ ਤੇ ਜਰੇ ਦੁਖ ਪਾਇ ॥ ਜਿਨ ਮੇ ਸੇ ਹਠਿ ਕੀ ਜਾਯੋ ਰਾਜ ਬੀਸ ਤੇ ਜਾਇ ॥ ੮॥ ਚੈ ਪ ॥
 ਈ ॥ ॥ ਸਭੁ ਨ ਸੁਨਤ ਇਹੁ ਤਾਤਿ ਉਚਾਰੀ ॥ ਜਰਨ ਨ ਮ੍ਰਿਤ ਉਠਿ ਤਬੋ ਸਿਧਾਗੀ ॥ ਤਬ ਮੇ ॥
 ਤ੍ਰਿਨਿਰਾਨੀ ਗਾਇਲਈ ॥ ਰਾਜ ਸਮਿਰੀ ਤਿਹ ਸੁਤ ਦਈ ॥ ੯॥ ਦੇਹਰਾ ॥ ॥ ਚਰਿਤ ਚੰਚ ॥
 ਲਯੋ ਮੇ ਕਰਤਿ ਅਜੁ ਤਨਿ ਪਤ੍ਰ ਮੇ ਪਾਰਾ ॥ ਮੰਤ੍ਰ ਕੀ ਰਾਖੀ ਰਹੀ ਛੰਤ੍ਰ ਪੁਤ੍ਰ ਸਿਰ ਢਾਗਾ ॥ ੧੦॥
~~ਏਹੁ ਸਭੁ ਕੀ ਬਾਤ ਸੁਨਿ ਏਹੁ ਕੀ ਬਾਤ ਸੁਨਿ ਏਹੁ ਕੀ ਬਾਤ ਸੁਨਿ ਏਹੁ ਕੀ ਬਾਤ ਸੁਨਿ~~ ॥ ਬਿਧਾ ਸੀ ਚਰਿ ॥
 ਤੁ ਸਮਾਪਤ ਮਸਤ ਸੁਭ ਮਸਤੁ ॥ ੧੧॥ ੨੫੦੮ ॥ ਅਫਜੁ ॥ ॥ ਦੇਹਰਾ ॥ ॥ ਸ ॥
 ਹਰਿ ਬਟਾਲਾ ਮੇ ਬਸੇ ਮੇ ਗਲਖਾਨ ਪਠਨਾ ॥ ਮਦ ਪੀਵਤਿ ਨਿਸਦਿਨ ਰੋਸ ਦਾਗ ਹਿਤ ਮਾਗਿਯਾ ॥
 ਨਾ ॥ ੧॥ ਚੈ ਪਈ ॥ ॥ ਜਬ ਹੀ ਦਿਵਸ ਤੀਜੇ ਕੇ ਆਯੋ ॥ ਸਭੁ ਅਬਲ ਨਿਅਨੰਦ ਬਢੇ ਯੋ ॥
 ਸੂਲ ਤਿਰੀਤ ਮਪੁਰ ਪੁਨਿ ਗਾਵਹਿ ॥ ਸੁਨਤ ਨਾ ਦੇਕੋ ਕਿਲ ਲੁਜਾਵਹਿ ॥ ੨॥ ਉਤ ਪਾਨ ਪੇ ॥
 ਰੁਪਾ ਪਾਹਿਰਾਵਹਿ ॥ ਗਇਤ ਮਿਲਗੀ ਤਚੰ ਰਲਾਗਾਵਹਿ ॥ ਉਤ ਤੇ ਦਿਪਤਿ ਦਾਮਨੀ ਦ ॥
 ਮਕੇ ॥ ਗਇਤ ਮਿਲਗੀ ਤਚੰ ਰਲਾਗਾਵਹਿ ॥ ੩॥ ਹਿਤੁ ਤਾਤੁ ਪੁਰਾ ਰਿਯੋ ॥ ਜਾ

ਕੀਪੁਭਾਸਮਰਾਜਕੁਮਾਰਨਾਅਪਮਾਨਤਾਕੀਛਿੰਮੇਧੈ। ਖਗਮਿਗਰਾਜਕੁਜੀਗਨੇਮੇਧੈ॥ ੪੩੨
 ਸੇਵੁਲਤਤਿਨਖਾਨਨਿਧਾਰੀ। ਗਿਰਿਯੋਕੁਅਜਲਕਰੀਕਟਾਰੀ। ਕੁਟਨੀਏਕਬੁਲਾਇਮਿਗ
 ਈ। ਸਕਲਾਕ੍ਰਿਥਾਤਿਹੁਕਾਖਿਸੁਨਾਈ॥ ੫॥ ਆਈਹੁਤੀਬਨਿਏਕਬਾਛਾਰ
 ਗਮਲਾਸਮਮੇਰੇਗਿਹਮਾਝਦੀਪਸਾਲਾਜਨੁਵੇਗਈ। ਬਿਛੁਆਕੀਬਿਛੁਕਸੈਬੀਛਿਮੇ
 ਰੂਸਾਇਮੇਨੇਚੇਟਕਚਲਾਇਨਿਜੁਚੇਰੇਮੁਹਿਕੈਗਈ। ਵਸਨਕੀਦਿਪਤਦਿਵਾਨੇਦੇਵਦੇਨੇ
 ਕੀਨਿਨੈਨਕੋਰਸੇਮੇਰੇਗਮਨਲੇਗਈ। ਕੰਚਨਸੇਗਭਰਵਿਥੋਰਕਾਚਿਲਾਚਿਲਾਤਦਾਮਨੀ
 ਕਾਮਨੀਦਿਖਾਈਅਨਦੇਗਈ॥ ੬॥ ਚੋਪਈ॥ ਜੇਮੁਹਿਹੁਤੀਅਨਿਮਿਲਵੇ। ਅਪ
 ਨੇਮੁਖਮਗੋਸੇਪਾਵੈ। ਰੁਤਿਸਪੁਰਾਤਨਕੈਗਤਿਕੋਰੇ। ਨਤਰਿਮਾਰਿਕਟਾਰੀਮੇਰੇ॥
 ੭॥ ਰੁਤਿਸਪੁਰਾਕੀਅਤਿਪੁਰਾਜਬਤੇਲਖੀਬਨਾਇ। ਚੁਭਚਿਤਕੋਛੀਤਰਿਹਾਰੀ।
 ਖਤੇਰਹੀਨਜਾਇ॥ ੮॥ ਮੇਭੈਛਬਿਨਕਹੀਪਰੇਸੀਰਿਤਰਾਜਕੁਮਾਰੀ। ਜੀਭਮਪਰਕੈਜਾ
 ਤਹੋਬਰਨਤਪੁਰਾਅਪਾਰੀ॥ ੯॥ ਆਖਿਰਸਗਿਰਿਯੋਤਾਤੇਅਖਪੁਰਾਟਤ
 ਭਏਜਿਹਵਾਰਸਤੇਜਰਦਾਲੁਹਹਿਯਤੋਧੈ। ਮੁਖਰਸੁਹੰਕੋਮਪੁਪਾਨਕੋਬਖਾਨਿਯਤਜਾਕੈ
 ਕੁਚਾਖੇਸਦਾਜੀਯਤਰਹਿਤੋਧੈ। ਨਾਕਕੋਨਿਰਖਨਿਸਿਰਾਟਨਿਸਰਾਜਭਯੋਜਾਕੀਸਭਜ
 ਗਤਕੋਜੋਨਚਹਿਯਤੋਧੈ। ਦਾਂਤਨਭੁਯੋਦਾਖਦਾਰਿਮਬਖਾਨਿਯਤਅਪਰਤੇਭਯੋਤਾਰਿ
 ਉਖਕਹਿਯਤੋਧੈ॥ ੧੦॥ ਚੋਪਈ॥ ਕੁਟਨੀਬਚਨਸੁਨਤੇਪਈ। ਤਾਰਿਤੁਲਾਵਨਕੋਮਿ
 ਸਲਿਯਾਈ। ਤਬਤਿਹਾਅਨਿਖਾਨਗਹਿਲੀਨੇ। ਚਕਿਚਿਤਚਰਿਤਚੋਚਲਾਕੀਨੇ॥ ੧੧॥
 ਤਮਰੇਇਹੀਨਿਮਿਤਮੇਆਈ। ਅਬਫੂਲਨਮੁਹਿਦਈਦਿਖਾਈ। ਅਬਿਮੁਹਿਜਾਨਪਾਮ
 ਕੋਰੀਜੈ। ਪਰਸੇਬੋਲਕੋਲਕਰੀਜੈ॥ ੧੨॥ ਅਤਿਮਦਪਾਨਖਾਨਤਮਕੀਜੈ। ਲਪਟਿਲਪ
 ਟਿਮੇਕਹੁਸੁਖਦੀਜੈ। ਪਰਸੇਅਰਧਰਾਇਮੇਮੇਰੇ। ਤੁਮਰੀਦੁਹਿਤਕੋਵਿਗਸੈਧੈ॥ ੧੩॥ ਯੋ
 ਕਠਿਬੋਲਖਾਨਤਜਿਦੀਨੀ। ਪਰਸੇਕੀਚੋਤਾਚਿਤਕੀਨੀ। ਤਬਰਿਤਰਾਜਪੁਰਾਚਲਿਆ
 ਈ। ਦਾਦਹਿਤਾਵਿਗਸੇਜਵਿਛਾਈ॥ ੧੪॥ ਸੇਏਲੋਗਪਾਮੁਹਿਗਈ। ਸਿਮਰਤਿਖ

ਸਾਲਤੀਮਹਿਬੰਠਯੋਕ੍ਰੀਚਕਮਰਪਰਕਿਰੀਆਯੋਤਬਹੀਪਕਰਿਟੰਗਤੋਲਿਯੋਤੂਕ
 ਅਨੇਕਤਾਧਿਕਰਿਦਿਯੋ॥੧੦॥ਪਾਤਸਮੇਕ੍ਰੀਚਕਰਿਸਭਰੋਕੇਸੰਦ੍ਰਪਦੀਕੇਦ੍ਰਿਪਰੋਯਾਹਿ
 ਅਗਸਿਕੇਬੀਚਜਰੋਯੋਕ੍ਰਾਤਗਯੋਤਤੋਤੋਪਿਪਤੋਤੋ॥੧੧॥ਗਧਿਕੋਕੇਸਤਾਹਿਲੋਚਲੋਕ੍ਰੀ
 ਚਕਬੀਰਸੂਰਮਾਕੁਲੋਤਬਹੀਛੀਮਕੇਪਅਤਿਭਰਿਯੋਗਾਹਿਕੋਤਾਰਥਿਛਕਰਿਪਥਿਯੋ॥
 ੧੨॥ਜਕੋਕੇਪਥਿਛਕੀਮਾਰੋਤਕੋਮੁੰਡੋਚੋਥਹੀਰਾਰੋਕਾਹੁਪਕਰਿਟੰਗਤੋਪਾਵੋਕ੍ਰਿਸੂ
 ਕੇਸਤੋਮੋਚਿਬਗਾਵੋ॥੧੩॥ਕਾਖਾਥਿਖੋਕ੍ਰੀਚਕਨਪਾਰੋਸਰਤਚਿਤਾਲੇਛੀਤਰਿਭਾਰੋ॥
 ਸਹਸਪਾਂਚਕ੍ਰੀਚਕਸੀਗਮਾਰਿਯੋਨਿਜੁਨਾਰੀਕੋਪਾਨਉਥਾਰਿਯੋ॥੧੪॥
 ੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ੧੮੪॥੩੫੪੧॥ ॥ਅਫਜੂ॥ ॥ਦੇਹਰਾ॥ ॥ਏਕਬਨਿਕਕੀਭਾਰਜਾਅਕਬਰ
 ਬਾਦਸ਼ਾਹਾਦੇਵਦੈਤਰੀਏਨਿਰਖਸ਼ੀਰਨਰੰਗਕਮਾਰ॥੧॥ਚੋਪਣੀ॥ ॥ਸੀਅਕਬਰ
 ਆਖੇਟਸਿਧਯੋਤਾਕੇਰੂਪਨਿਰਖਬਿਰਮਾਯੋਸਖੀਇਕਤਿਹਤੀਰਪਠਾਣੀ॥ਤਾਹਿ॥
 ਨਿਮਹਿਦੇਹੀਮਿਲਾਈ॥੨॥ਤਬਚਲਿਸਖੀਭਵਨਤਿਹਗਈ॥ਵੇਕੋਭੇਰਜਤਾਵਤਭਈ॥
 ਸੇਹਜਰਤਕੇਧਾਮਨਾਈ॥ਹਜਰਤਜੂਗਿਹਲਏਬੁਲਾਈ॥੩॥ਹਜਰਤਭਵਨਜਥੇਤਿ
 ਹਆਯੋਤਾਅਬਲਕੀਸੇਜਸੁਹਾਯੋਤਬਰਾਨੀਤਿਨਬਚਨਉਚਾਰੋ॥ਸੁਨਹੁਸਾਹਪਾਨਨ
 ਤੇਪਿਆਰੋ॥੪॥ਕੋਰੋਤੋਅਬੇਰਾਰਲਪਪਾਊ॥ਬਹੁਰਿਤੁਹਾਰੀਸੇਜਸੁਹਾਊ॥ਯੋਕਹਿਜਾ
 ਤਤਹਤੇਭਈ॥ਬਿਯਕੀਯੋਚਿਕਿਵਰਿਆਦਈ॥੫॥ਪਤਿਕਹਿਜਾਇਸਕਲਸੁਪਿਦਈ॥ਸੀਗਕ
 ਰਿਨਾਥਲਿਆਵਤਭਈ॥ਅਤਿਤਬਕੋਪਬਨਕਕੇਭਯੋ॥ਛਿਤਉਤਾਰਧਾਥੇਲਯੋ॥੬॥
 ਹਜਰਤਕੋਪਨਹੀਸਿਰਝਾਰੋ॥ਲਜਤਿਸਾਹਨਹਿਬਚਨਉਚਾਰੋ॥ਜੂਤਿਨਮਾਰਕੁਹੋਰੋਦਿਯੋ॥
 ॥ਦੇਹਰਾ॥ ॥ਪਾਤਭਏਕੁਦਵਾਰਕੇਭਈਪੁਕਰੂਜਾਇ॥ਕਾਜੀਮੁਛਤੀਸਿਗਲੇਤਹਾਪ
 ਦੂਚੀਆਇ॥੭॥ਚੋਰਜਾਰਕੇਸਾਂਪੋਕੋਉਸਾਹਕਿਤੋਪਤਸਾਹਾਆਪਨਹੀਚਲਿਦੇਖਿਯੋ॥
 ਏਕਾਜਨਕੇਲਾਹਿ॥੮॥ਚੋਪਣੀ॥ ॥ਪਤਿਕਿਯਬਚਨਭਾਖਤਜਿਗਏ॥ਸੇਰਤਤੋਅਕ

ਸੀਅਕਬਰ
 ਆਖੇਟਸਿਧਯੋ

ਇਹਚਰਿਤ੍ਰਅਥਲਾਹਿਮਾਰਿਯੋ॥ ਛੁਲਕੇਅਪਨੇਪਾਮਉਥਾਰਿਯੋ॥
 ੧੮੬॥ ੩੫੬੪॥ ॥ਅਫਜੂ॥ ॥ਚੈਪਈ॥ ॥ਕਾਮਕਲਾਕਾਮਨਇਕਸੁਨੀ॥
 ਬੇਦਸਾਸਤ੍ਰਤੀਤਰਿਅਤਿਗੁਨੀ॥ ਤੋਕੋਪੁਰਨਾਗਿਯਾਮਨੋ॥ ਯਾਤੋਮਤੋਕੋਪਚਿਤਨੈ॥ ੧॥
 ਕੁਬੁਧਿਬਿਖੇਦਿਨੁਰੋਨਗਦਵੈ॥ ਮਾਤਪਿਤਾਕੋਦਰਬਲੁਟਵੈ॥ ਹੀਨਸਾਥਕਰੈਗੁਜਰਾ
 ਨਾ॥ ਕਰਕੁਬਿਰਤਪਿਯਤਮਦਪਾਨ॥ ੨॥ ਤੋਕੋਕ੍ਰਾਤਦੁਤਿਯਸੁਕੁਕਰੀ॥ ਸ੍ਰੀਰਹਿਤਨਕ
 ਛੁਦਗਚਾਰੀ॥ ਤੋਸੰਨੇਹਮਾਤੋਕਰੋ॥ ਯਾਕੋਬੇਗਸਿਘਰਚੋ॥ ੩॥ ਇਕਦਿਵਸਜਥਸੇ
 ਪਾਰਿਆਯੋ॥ ਸੇਤਛਾਪਰੀ॥ ਮਾਇਤਕਾਯੋ॥ ਟਟਿਆਰੁਰਾਗਾਗਦੈਦਈ॥ ਸੁਤਕੋਮਤਜਗ
 ਦਤਰਈ॥ ੪॥ ਮਾਤਪੁਤਕੋਪਥਮਜਰਾਯੋ॥ ਰੋਇਰੋਇਸਤਜਗਤਸੁਨਯੋ॥ ਆਗਲਗਾ
 ਇਪਨੋਕੋਧਾਈ॥ ਮੂਰਖਥਾਤਨਕਿਨਹੁਪਈ॥ ੫॥ ੧॥
 ਇਕੋਸੈਸਤਾਸੀਚਰਿਤ੍ਰਸਮਾਪਤਮਸਤਸੁਕੁਮਸਤੁ॥ ੧੮੭॥ ੩੫
 ੬੬॥ ॥ਅਫਜੂ॥ ॥ਚੈਪਈ॥ ॥ਕੰਚਨਪੁਰਾਜਟਜਾਰੋ॥ ਮਤਿਦੁਤਵਾਨਜਰਾ
 ਤਤਿਯਕੋ॥ ਕੁਰਤਾਇਕਪ੍ਰਥਮਤਿਹਕਿਯੋ॥ ਰੁਚਿਯੋਨਤ੍ਰਾਰਿਫਾਂਸਯਨਿਦਿਯੋ॥ ੧॥ ਕਿਤਕਦਿ
 ਨਨਅਉਰਪਾਤਿਕਰਿਯੋ॥ ਸੇਉਨਰੁਚਿਯੋਕਟਾਗੀਮਰਿਯੋ॥ ਮਾਸਬਿਖੇਅਉਰੋਪਾਤਿਪਯੋ॥ ਸੇ
 ਉਥਿਖੁਦੈਕੋਰਿਯਘਯੋ॥ ੨॥ ਚੈਥੋਨਾਥਨਾਇਕਾਕੀਨੋ॥ ਤਾਕਹਾਨਿਪੰਚਮਥਰਿਲੀਨੋ॥
 ਛੁਨਏਮਰਸਪਤਵੇਘਯੋ॥ ਅਸਟਮਕੋਸੰਗਨੇਹਲਗਯੋ॥ ੩॥ ਕਰਮਕਾਲਸੇਉਨਹਿਭਯੋ॥
 ਜਮਪਰਭੁਏਤਾਹਿਤਿਨਘਯੋ॥ ਪ੍ਰਿਗੁਪ੍ਰਿਗੁਜਾਨਿਜਗਤਤਿਹਕਰਿਯੋ॥ ਹਾਕਾਰਸਕੁਨਉ
 ਚਰਿਯੋ॥ ੪॥ ਜਥਇਹਭਾਤਿਉਨਤਤ੍ਰਿਯਕੁਈ॥ ਜਾਨੁਕਬਿਨੁਮਹੇਮਰਿਗਈ॥ ਅਥਰੋਜੋ
 ਨਾਥਤਨਜਾਈ॥ ਇਨਸਤੁਹੰਨਚਰਿਤ੍ਰਦਿਖਾਈ॥ ੫॥ ਅਨੁਥਸਤ੍ਰਪਰਿਪਲਚਥਾਏ॥ ਲੋ
 ਗਸਤੁਨਕੋਕੁਕਿਸੁਨਾਏ॥ ਯੈਕਰਿਯਾਥਸਿਧੈਰੋਗਾਯੋ॥ ਜਰਬੋਸਾਥਨਾਥਕੋਚਰਿਯੋ॥ ੬॥
 ਦੇਹਠਾ॥ ॥ਸਪਤਨਾਥਨਿਜਕਰਿਹਨਿਕੀਯੋਸਤੀਕੋਕੁਸਾ॥ ਉਚਨੀਚਦੇਖਤਤਨਿਪਦਕ

ਇਹਚਰਿਤ੍ਰਅਥਲਾਹਿਮਾਰਿਯੋ॥ ਛੁਲਕੇਅਪਨੇਪਾਮਉਥਾਰਿਯੋ॥
 ਇਕੋਸੈਸਤਾਸੀਚਰਿਤ੍ਰਸਮਾਪਤਮਸਤਸੁਕੁਮਸਤੁ॥ ੧੮੭॥ ੩੫

ਨਿਜਨੈਨਇਹਚਰਿਤ੍ਰਨਿਹਾਰਾ ॥ ੨ ॥ ਯੋਕਹਿਕੈਸੁਭਭੇਸਬਨਯੋ ॥ ਦੇਵਅਦੇਵਕੈਬਿਗਮਯੋ ॥ ੨੩੫ ॥
 ਚਰਿਤ੍ਰਾਧਿਪਰਾਜਾਜਬਅਯੋ ॥ ਸੁਨਿਏਬਚਨਚੰਚਲਾਪਯੋ ॥ ੩ ॥ ਬੈਠਕ੍ਰੋਧਾਦਈਦਿਖਾ
 ਈ ॥ ਰਾਜਗਹੇਰੂਪਉਰਝਾਈ ॥ ਏਕਬਾਹਾਇਕੋਜਬਪਾਉ ॥ ਜਨਮਸਰਸ੍ਰਲਗੇਬਲਿਜਾ
 ਉ ॥ ੪ ॥ ਪਠੈਸਹਿਚਰੀਲਈਬੁਲਾਈ ॥ ਪ੍ਰੀਤਸਹਿਤਰਸਹੀਤਉਪਜਾਈ ॥ ਅਬਲਾਤਬਮੁ
 ਰਛਤਿਕੈਗਈ ॥ ਪਾਨਿਪਾਨਿਉਚਰਤਮੁਖਭੁਈ ॥ ੫ ॥ ਉਠਿਕਰਿਆਪੁਰਾਵਤਬਗਯੋ ॥ ਤਾ
 ਕਪਾਨਪਿਆਵਤਭਯੋ ॥ ਪਾਨਪਿਯੇਬਹੁਰੈਸੁਪਿਭੁਈ ॥ ਰਾਜੈਫਿਰਿਚੁਬਨਤਿਹਲਈ ॥ ੬ ॥
 ਜਬਸੁਪਮੇਅਬਲਾਕਛੁਆਈ ॥ ਬਹੁਰਿਕਾਮਕੀਕੇਲਮਚਾਈ ॥ ਦੇਉਤਰੁਨਕੈਉਹਾਰੈ ॥
 ਯੈਰਾਜਾਤਿਹਸਾਬਥਿਯਾਰੈ ॥ ੭ ॥ ਬਹੁਰਿਬਾਲਾਇਹਭਾਤਿਉਚਾਰੀ ॥ ਸੁਨੇਰਾਵਤਮਬਚਨਹ
 ਮਾਰੀ ॥ ਤਿਯਕੀਝਾਂਟਨਮੂੰਡੀਜਾਈ ॥ ਬੇਟਪੁਰਨਨਮੈਸੁਨਿਪਾਈ ॥ ੮ ॥ ਹਸਿਕਰਿਰਾਵਬ
 ਚਨਯੈਠਾਨਿਯੋ ॥ ਮੇਅਪਨੇਜੀਯਸਾਚਨਜਾਨਿਯੋ ॥ ਤੇਤਿਯਹਮੈਤੂਠਉਚਾਰੀ ॥ ਹਮਮੂੰਡੇਗੇ
 ਝਾਂਟਭਿਯਾਰੀ ॥ ੯ ॥ ਤੇਜਅਸਤੁਰਏਕਮੰਗਯੋ ॥ ਨਿਜਕਰਿਗਹਿਕੈਰਾਵਚਲਾਯੋ ॥ ਤਾਕੀਪ੍ਰ
 ਭੁਝਾਂਟਸਬਭਾਰੀ ॥ ਦੈਕੈਹਸੀਚੰਚਲਾਭਾਰੀ ॥ ੧੦ ॥ ਪਾਨਭੁਰਯੋਰਾਵਤੇਨਿਜਕ
 ਰਿਝਾਂਟਮੂੰਡਾਇ ॥ ਹੋਤੂਜੀਤਲੇਤੀਭੁਈਤਿਨਅਬਲਾਨਦਿਖਾਇ ॥ ੧੧ ॥ ੧੧ ॥
 ੧੨ ॥ ਪਾਨਭੁਰਯੋਰਾਵਤੇਨਿਜਕ
 ਸਤੁ ॥ ੧੬ ॥ ੩੫੬੮ ॥ ॥ ਅਫਜੂ ॥ ॥ ਚੋਪਈ ॥ ॥ ਏਲੋਹਰਛੁਭਜਾਹਯੋ ॥
 ਹਾਇਪੁਬੀਨਤਾਹਿਜਗਕਯੋ ॥ ਅਪਮਾਨਤਿਹਪ੍ਰਭਾਬਿਰਾਜੈ ॥ ਦੇਵਜਨਨਕੇਲਖਿਮਨੁਲਾ
 ਜੈ ॥ ੧੭ ॥ ਦੇਹਰਾ ॥ ॥ ਏਕਮੁਗਲਤਿਹਨਤਕੈਰੀ ॥ ਝਿਯੋਅੰਗਸਿਹਾਰਾ ॥ ਗਿਰਿਯੋਮੁਰਛਨਯੋ
 ਪਰਨਿਬਿਛਾਤਨਰਯੋਮਾਰੀ ॥ ੧੮ ॥ ਚੋਪਈ ॥ ॥ ਧਾਂਅਮਾਨਿਉਕਸਖੀਬੁਲਾਈ ॥ ਬਾਤ
 ਸਬੈਤਿਹਤੀਰਜਤਾਈ ॥ ਜੈਮੈਕੈਤੂਤਾਹਿਮਿਲਵੈ ॥ ਅਪਨੇਮੁਖਮਾਰੈਸੋਪਵੈ ॥ ੧੯ ॥ ਤਬਸੋ
 ਸਖੀਧਾਂਅਤਿਹਗਈ ॥ ਮੇਸੋਬਚਨਬਖਨਤਭੁਈ ॥ ਮਾਰੂਤੋਰਿਬੁਲਾਵਤਤੇਕੋ ॥ ਤਾਤੇਪਠੈ
 ਦਯੋਇਆਮੈਕੋ ॥ ੨੦ ॥ ਯੈਜਬਬਚਨਤਾਹਿਤਿਹਕਹਿਯੋ ॥ ਮਿਲਬਸੁਰਾਮਤਾਮੈਚਰਿਯੋ ॥

ਤੁਹੀ ਬਿਖੇਤਾ ਹਿਥੋਂ ਰਹਿਯੋ ॥ ਵਰਾ ਪਰਵਨ ਦਿਤ੍ਰੇ ਓਂ ਸਵਾਰਿਯੋ ॥ ੫ ॥ ਤਾਂ ਕੇ ਦਿਸ ਰਿਕ ਛੂਨ
 ਹਾਮਾ ਵੈ ਕੁਟਨੀ ਚਹੇ ਤਹਾ ਲੈ ਜਾਵੈ ॥ ਮਾਤ ਨਾਮ ਲੇਤਾ ਹਿਸਿ ਪਾਈ ॥ ਲੈ ਕੇ ਪਾਮ ਮੁਗਲ ਕੇ
 ਆਈ ॥ ੬ ॥ ਪਰਦਾ ਤਹਾ ਉਪਾਯਾ ਜਾਈ ॥ ਤਾਸ ਬੇਗ ਜਹਾਂ ਸੇਜ ਸੁਹਾਈ ॥ ਬਹਿਨਾ ਆ
 ਨ ਮੁਗਲ ਤਬ ਗਹੀ ॥ ਸਚਿ ਤੇ ਮੇਰ ਕ੍ਰਿਤ ਚੰਚਲਾ ਹਈ ॥ ੭ ॥ ਮੇਰੇ ਪਰਮ ਲੇਖ ਅਬ ਛਯੋ ॥ ਤੁ
 ਕ ਅੰਗ ਸੇ ਅੰਗ ਛਿਟਯੋ ॥ ਤਾ ਤੇ ਕਛੂ ਚਰਿਤ ਬਨਾਉ ॥ ਜਾ ਤੇ ਛੂਟ ਮੁਗਲ ਤੇ ਜਾਉ ॥ ੮ ॥ ਅ
 ਬ ਆਇ ਸਤੁ ਮੇਰੇ ਜਬ ਪਾਉ ॥ ਸਤੁ ਸੁੰਦਰ ਸਿੰਗਾਰ ਬਨਾਉ ॥ ਬਹੁ ਰਿਆਇ ਤੁਮ ਸਾਥ ਬਿ
 ਹਾਰੈ ॥ ਤੁਮ ਰੋਚਿ ਤੁਕੋ ਸੇਕ ਨਿਵਾਰਹੁ ॥ ੯ ॥ ਹਰ ਸਿੰਗਾਰ ਬਨਾਇ ਕੋ ਕੇਲ ਕਰੇਤ
 ਵਸੀਗਾ ॥ ਬਹੁ ਰਿਤਿ ਹਰੇ ਗਿਹ ਬਸੈ ਪ੍ਰੇਤੁ ਮਰਿਯਾ ਅਰਪਿਗਾ ॥ ੧੦ ॥ ਚੋਪਈ ॥ ॥ ਯੈ ਕਹਿ ਬ
 ਚਨਤ ਹਾਤੇ ਗਈ ॥ ਗਿਯੋ ਕੇ ਆਗਿ ਲਗਾ ਵਤਭਈ ॥ ਕੁਟਨੀ ਸਹਿਤ ਮੁਗਲ ਕੇ ਜਾ ਰਿਯੋ ॥ ਬ
 ਲਾ ਆਪੋ ਨੇ ਪਰਮ ਉਥਾ ਰਿਯੋ ॥ ੧੧ ॥ ॥ ਤੁਹਿ ਭੀ ਸੇਵਾ ਕੀ ॥ ਮੁਗਲ ॥ ॥ ਤੁਹਿ ਭੀ ਸੇਵਾ ਕੀ ॥ ਮੁਗਲ ॥
 ਕੋ ਸੀ ਇਕ ਖਾਨ ਦੇ ਚਰਿਤ੍ਰ ਸਮਾਪਤ ਮਸਤੁ ਸੁਭ ਮਸਤੁ ॥ ੧੯੧ ॥ ੩੬੦੯ ॥
 ਅਫਜੂ ॥ ॥ ਦੋਹਰਾ ॥ ॥ ਤੇਜ ਸਿੰਘ ਰਾਜਾ ਬਡੇ ਅਪ੍ਰਮਾਨ ਤਿਹ ਰੂਪਾ ॥ ਗਾਨ ਕਲਾਤਾ
 ਕੀ ਸਖੀ ਰਤਿ ਕੇ ਰਹੇ ਸਰੂਪਾ ॥ ੧ ॥ ਚੋਪਈ ॥ ॥ ਰਾਜਾ ਕੇ ਤੋਸੇ ਹਿਤ ਭਾਰੇ ॥ ਵਾਸੀ ਤੇ ਗਨੀਕ
 ਰਿਤੁ ਰੇ ॥ ਜੇ ਸੇ ਕਰੇ ਰਸਾਇਨ ਕੇਈ ॥ ਤਾਂ ਬੇਸੇ ਨਾ ਸੋਹਈ ॥ ੨ ॥ ਅਰ੍ਜੁਨ ॥ ॥ ਰੋਨਿਦਿ
 ਨਾ ਤਿਹ ਪਾਮਰਾ ਵਜੁ ਆਵਈ ॥ ਕਾਮ ਕੇ ਲਨਿ ਸੁਦਿਨੁ ਤਿਹ ਸੰਗ ਕਮਾਵਈ ॥ ਵਾਸੇ ਕਪ
 ਰੇ ਸੇ ਵਾਸੀ ਅਟਕਤ ਭਈ ॥ ਹੋਪਤਿ ਕੀ ਪੀਤ ਬਿਸਾਹਤ ਬੈ ਚਿਤ ਤੇ ਵਈ ॥ ੩ ॥ ਤਿਲ ਚੁਗ
 ਨ ਪਰਗਾਨ ਕਲਾ ਅਟਕਤ ਭਈ ॥ ਨਿਪਕੀ ਪੀਤ ਬਿਸਾਹਤ ਰਤ ਚਿਤ ਤੇ ਵਈ ॥ ਜੇ ਵਾਸੀ
 ਸੇ ਪੇਮ ਪੁਰਖ ਕੇ ਭੈ ਨਾਈ ॥ ਹੋ ਰਿਹਾ ਪਿਰਾਤ ਕੇ ਸਭ ਪੀਲੇ ਗਬ ਖਾਨਈ ॥ ੪ ॥ ਸੰਗ ਵਾਸੀ
 ਕੇ ਵਾਸ ਕਹਿਯੋ ਮੁਸਕਾਇ ਕੋ ॥ ਸੰਗ ਹਮਾਰੇ ਚਲੇ ਪੀਤ ਉਪਜਾਇ ਕੋ ॥ ਕਾਮ ਕੇ ਲਕ ਰਿਜੀ
 ਹੈ ਕਛੂ ਨ ਲੀਜਿਯੋ ॥ ਹੋਗਾ ਨ ਕਲਾਜੁ ਬਚਨ ਹਮਾਰੇ ਕੀਜੀਯੋ ॥ ੫ ॥ ਉਠਿ ਵਾਸੀ ਸੰਗ ਚਲੀ
 ਪੀਤ ਉਪਜਾਇ ਕੋ ॥ ਨਿਪਕੀ ਭਰ ਨਿਹਾਰਨ ਹੀ ਲਜਾਇ ਕੋ ॥ ਜੇ ਵਾਸੀ ਸੇ ਪੇਮ ਪੁਰਖ ਉਪ

ਜਵਾਈਆਂ ਤੇ ਸੁਨਕੀ ਮ੍ਰਿਤਮ ਰੇ ਪਛਤਾਵਈ ॥੬॥ ਚਾਹਿ ਪਹਿਰੇ ਚਾਹਕੇ ਸਮਾਗਿ ਚਲ ॥੪੩੬॥
 ਯੋ ਜੋ ਕੇ ਦੁਖ ਕੇ ਦੁਖ ਹੋਤੇ ਸਭ ਹੀ ਦਲ ਯੋ ॥ ਚਹੁ ਚਿਤ੍ਰ ਮਿਭ੍ਰਮਿ ਤੇ ਹੀ ਪੁਰਾ ਅਵਹੀ ॥ ਚੋਗਾਨ
 ਕਲਾਤਿਲ ਚੁਗਾਨ ਨ ਪੈਰੋ ਪਾਵਈ ॥ ੧ ॥ ਅਧਿਕ ਸਮਿਤ ਤੇ ਭਏ ਹਾਗਿ ਗਿਰ ਕੇ ਪਗੇ ॥ ਜਨੁ ਕ
 ਘਾਵ ਬਿਨੁ ਕਿਯੇ ਆਪ ਹੀ ਤੇ ਮਰੈ ॥ ਅਧਿਕ ਫੁਪਾਜ ਬਲ ਚੀ ਦੁਹਨ ਕੇ ਆਇ ਕੋ ॥ ਚੋਤ ਬਦ
 ਸਮਿੰਦਾ ਸਕਹਿ ਯੋ ਦੁਖ ਪਾਇ ਕੋ ॥ ੨ ॥ ਗਾਨ ਕਲਾ ਤੁਮ ਪਰੇ ਬੁਝੁਗਾਪ ਨੀ ਕੋਰੇ ॥ ਖਰਕੇ ਦੁ
 ਕਰਾਹਾ ਬਹਮ ਚੇ ਪੈਧੋ ॥ ਦਾਸ ਜਬੈ ਖੈ ਬੋਕੇ ਕਛੂ ਨ ਪਾਇਯੋ ॥ ਚੋ ਅਧਿਕ ਕੇ ਪਤ ਬਚਿਤ ਕੇ
 ਬਿਖੇ ਬਸਾਇਯੋ ॥ ੩ ॥ ਮਾਰਿ ਕੂਟ ਦਾਸੀ ਕੋ ਦਯੋ ਬਹਾਇ ਕੋ ॥ ਆਪੁ ਲਗਿਯੋ ਫਲ ਚੁਗ
 ਨ ਮਹਾ ਬਨ ਜਾਇ ਕੋ ॥ ਬੈਰੁ ਭੁਖ ਤੁਕੈ ਹਰਿ ਜਛੂ ਨਿਹਾਇਯੋ ॥ ਚੋ ਤਿਲ ਚੁਗਾਨ ਕੋ ਪਕਰਿ ਰੁਛੂ
 ਕਰਿਤੁ ਰਿਯੋ ॥ ੪ ॥ ਬਹਿਤ ਬਹਿਤ ਦਾਸੀ ਸਰਤਾ ਮਹਿਤ ਹਗਈ ॥ ਜਹਾ ਆਇ ਸ੍ਰਾਹੀ ਨਿਪ
 ਕੀ ਨਿਕਸਤ ਭਈ ॥ ਨਿਰਖ ਪਿਯਾਹਾ ਜਾਤਿ ਹਲਯੋ ਨਿਕਾਹ ਕੋ ॥ ਚੋ ਭੇਦ ਅਤੇ ਦਨ ਮੁਹਖ ਸਕਿ
 ਯੋ ਬਿਚਾਰਿ ਕੋ ॥ ੫ ॥ ॥ ਦਾਸੀ ਕਾ ਫਿਨ ਦੀ ਤੇ ਲਿਯੋ ਬੈਰਤੀ ਰੇ ਮੇ ਸੋ ਬਚ ਕਿਯੋ ॥
 ਕਿਹਨ ਮਿਤ ਕੋ ਰਿਖਾ ਤੇ ਆਈ ॥ ਸੋ ਕਹਿਯੋ ਮੋ ਰਿਪੁ ਗਟ ਜਤਾਈ ॥ ੬ ॥ ਜਬ ਤੁਮ ਅਖੇਟ
 ਕਹਿ ਸਿਧਾਏ ॥ ਬਹੁ ਚਿਰ ਭੁਯੋ ਗਿਹ ਕੋ ਨਹੀ ਆਏ ॥ ਤੁਮ ਬਿਨੁ ਮੇ ਅਤਿ ਹੀ ਅਕੁਲਾਈ ॥ ਤੁ
 ਤੇ ਬਲਗਾ ਰਿਹੋ ਮੇ ਆਈ ॥ ੭ ॥ ਜਬ ਮੇ ਅਧਿਕ ਝਿਖਾ ਤੁਰ ਭਈ ॥ ਪਾਨ ਪਿਵਸ ਸਰਤਾ ਫਿ
 ਗਾਈ ॥ ਫਿਸਯੋ ਪਾਵਨ ਦੀ ਮੇ ਪਹੀ ॥ ਅਧਿਕ ਕ੍ਰਿਪਾ ਕਰਿਤੁ ਮਹਿ ਨਿਕਰੀ ॥ ੮ ॥
 ॥ ਨੀਚ ਸਿੰਗ ਕੀ ਚੈ ਨਹੀ ਸੁਨਹੋ ਮੀਤ ਕੁਮਾਰਾ ॥ ਭੇਤੁ ਪੁਛੁਤਾ ਦੋਨ ਦੀ ਕੋਗ ਰਿਉ ਤਰਿਯੋ ਪਾਰਾ ॥
 ੧੫ ॥ ਪਾਨ ਉਦਰਿ ਤੇ ਭੇਤੁ ਰਿਯੋ ਦਾਸ ਨ ਦੀ ਗਯੋ ਰੂਹਿ ॥ ਬਿਨੁ ਪਾਨ ਨ ਅਬਲਾ ਭਈ ਸਕਿਯੋ ਨ ਨਿ
 ਪਬੀ ਚਾਹਿ ॥ ੧੬ ॥ ਫਲ ਭੁਛੁ ਨ ਜਛੂ ਨਗ ਰਿਯੋ ਨਾਸ ਦਾਸ ਕੋ ਕੀਨਾ ॥ ਦਾਸਿ ਨ ਕੋ ਸੀਗੇ ਦੇ ਸਤੀ
 ਮਾਰਿ ਕਰੁ ਮਤਿ ਹੀਨਾ ॥ ੧੭ ॥ ॥ ਦਾਸੀ ਕਾ ਫਿਨ ਦੀ ਤੇ ਲਿਯੋ ਬੈਰਤੀ ਰੇ ਮੇ ਸੋ ਬਚ ਕਿਯੋ ॥
 ॥ ਚੋਪਈ ॥ ॥ ਚੋਦਸ ਕਲਾਏ ਕਬ ਰਨਾਹੀ ॥ ਚੋਰ ਨਕੀ ਅਤਿ ਹੀ ਹਿਤ ਕਰੀ ॥ ਜਹ

Digitized by Panjab Digital Library | www.panjabdigilib.org

॥ १ ॥ ਜਨਕੁ ਚੀਰਦੀ ਦੁਆ ਨਿਕਾਰੀ ॥ ਬਿਤਨ ਪ੍ਰਭਾਵੁ ਜੀ ॥ ਤੇਹਰਾ ਨੀ ॥ ਜਾਸ ਮਲਖੀ ਨ ਕਿਨੁ ਬਖਾਨੀ ॥ ५੩੭ ॥
 ॥ ੧ ॥ ਕਾਬਲ ਦੋਰੀ ਦਜ ਬਭਯੋ ॥ ਲਿਖਿਐ ਸੇਖਾ ਮੀਰ ਪਛੋ ॥ ਆਵਰੰਗ ਬੋਲ ਜਸਵੰਤ ਹਿਲੀਨੋ ॥
 ਤਵਨੈ ਰੰਗੁ ਭੋਜ ਕੇ ਦੀਨੋ ॥ ੨ ॥ ਅਹਿਲਾ ॥ ਛੇਰ ਜਹਾਨਾ ਬਾਦ ਜਹਾਜ ਸਵੰਤ ਗਯੋ ॥ ਜੇਕੋ ਉਯਾ ਰਹਿਓ
 ਯੇਤਾ ਹਿੰਦੁ ਪਾਓ ਤਭਯੋ ॥ ਆਇ ਮਿਲਿਯੋ ਤਕੇ ਸੇ ॥ ਲਿਖਿਐ ਉਬਾਰਿਕੇ ॥ ਹੋਰੰਗੁ ਬੀਰਾ ਮਤਾਨ ਪਰਾਨ ਸੇ
 ਪਾਠ ਕੋ ॥ ੩ ॥ ਜੀਵ ਅਨਮਨੇ ਕਿਤ ਕਾਦਿਨ ਨ ਤਕੇ ਭਯੋ ॥ ਛਾਡੇ ਜਸਵੰਤ ਸਿੰਘ ਨਿਪਾਤਿ ਸੁਰ ਪੁਰ ਕੋ
 ਗਯੋ ॥ ਦੁਮਤ ਦਯਨ ਅਪ੍ਰਤ ਮਪ੍ਰਤ ਹੁਆਇ ਕੋ ॥ ਹੋਤ ਰੁਨਾ ਮਤਿ ਆ ॥ ਦਿਕਾ ਬਿਯਸ ਭਜਹੀ ਬਨਾਇ
 ਕੋ ॥ ੪ ॥ ਡੀਕ ਅਗ ਨਿਕੀ ਉਠੀ ਰਾਨਿ ਅਨਯੋ ਕੀਯੋ ॥ ਨਾਮ ਸਕਾਰਿ ਕਰਿ ਸਪਤ ਪ੍ਰਦਭਾ ਕੋ ਦਿਯੋ ॥
 ਕੁਟਿਕੁ ਦਿਕਾ ਰਿਪਹੀ ਨ ਰੇਰਾਨ ਚਾਇ ਕੋ ॥ ਹੋਜਨੁ ਕਰੀ ਗਕੇ ਮਾਏ ॥ ਅਪਛਰਾ ਆਇ ਕੋ ॥

॥ ਬਿਤਨ ਕਲਾਵੁ ਤਿਮਾਨ ਮਤਿ ਚਲੀ ਜਰਨ ਕੋ ਕਾਛਾ ॥ ਦੁਰਗਾ ਦਾਸ ਸੁਨਿ ਗਤਿ ਤਨੈ ਰਾਖਯੋ ਕੋ ਦਿ
 ਇਲਾਜ ॥ ੬ ॥ ਮੇਰੇ ਸਥਾਰੇ ਉਦਰਿ ਸੁਨਿ ਗਾਨੀ ਮਮ ਬੈਨਾ ॥ ਮੇਨ ਮਿਲੇ ਹਜਰਤ ਤਨੈ ਜਾਸਾ ਅਪਨੇ
 ਮੇਨਾ ॥ ੭ ॥ ਚੋਪਈ ॥ ॥ ਤਬ ਹਾਫੀ ਪਤਿ ਸੈਨ ਤਿਜਹੀ ॥ ਲਰਕ ਨਿਕੀ ਆਜਾਜ਼ਿ ਅਪਹੀ ॥ ਛੇਰਿ
 ਪਿਸੈ ਗਦਿ ਲੀਕੋ ਆਏ ॥ ਸਾਹਿਰ ਲਹੇਰ ਪੁਤ ਦੇ ਜਾਏ ॥ ੮ ॥ ਜਬ ਹਾਨੀ ਦਿਲੀ ਕੋ ਗਈ ॥ ਹਜਰਤ ਕੋ
 ਮੇਸੀ ਸੁਸਿਭਈ ॥ ਸੇ ਅਨਕ ਹਿਯੋ ਇਨੈ ਮੁਹਿ ਦੀਜੈ ॥ ੯ ॥ ਤਮ ਮਨ ਸਬ ਜਸਵੰਤ ਕੋ ਲੀਜੈ ॥ ੧੦ ॥ ਗਨਿ
 ਅਨਕੋ ਸੋ ਅਨ ਨਹਿ ਦਯੋ ॥ ਹਜਰਤ ਮੇਨ ਪਠਾਵਤ ਭਯੋ ॥ ਹਨ ਛੇਰੇ ਇਹ ਰਾਤਿ ਉਚਾਰੇ ॥ ਨਰਕੋ ਬੇਸ
 ਸਭੇ ਤਮ ਪਾਰੇ ॥ ੧੧ ॥ ਖਾਨ ਪੁਲਾਦ ਜਬੈ ਚੜ੍ਹਿਆਏ ॥ ਤਬ ਗਨਿਯਨੋ ਬਚਨ ਸੁਨਾਏ ॥ ਹਮੇਨ ਗ
 ਜਮੈ ਨਾਮੇ ਦੀਜੈ ॥ ਹਿੰਦੂ ਪਰਮਰਾ ਖਿਕ ਰਿਲੀਜੈ ॥ ੧੨ ॥ ਨਵਨ ਕੋ ਸੁਭ ਦੋਰੇ ਦਿਯੋ ॥ ਬਾਲਨ ਸਹਿਤ
 ਦੇਸਾ ਮਹਾਲਿਯੋ ॥ ਰਜ ਪੂਤਨ ਰੂਮਾ ਲਾਫਿਹਏ ॥ ਹਮ ਮਿਲੇ ਹਜਰਤ ਕੋ ਆਏ ॥ ੧੩ ॥ ਤਿਨ ਕੋ ਕਿਨ
 ਨ ਚੋਟ ਚਲਾਈ ॥ ਇਹ ਰਾਨੀ ਹਜਰਤ ਪਹਿ ਆਈ ॥ ਤੁਪਕਤ ਲੇਤੇ ਜਬੈ ਉਬਰੇ ॥ ਤਬ ਹੀ ਕਾਦਿਰੀ
 ਪਾਨੈ ਪਰੇ ॥ ੧੪ ॥ ਜੈਨੈ ਸੁਰ ਸੋਹੀ ਬਯੋ ॥ ਜੇਕੋ ਦਿਕੈ ਨ ਬਖਤ ਰਹੇ ॥ ਏਕੋ ਤੀਰਏ ਕਾਸਵਾਰਾ ॥
 ਏਕੋ ਪਾਇਏ ਕੋ ਗਜ ਕੁਾਰਾ ॥ ੧੫ ॥ ਜਾਪਰ ਪਰੇ ਖੜ੍ਹ ਗਕੀ ਪਾਰਾ ॥ ਜਾਨੁ ਕਬਹੋ ਬਿਰਛ ਪਰ ਆਰਾ ॥
 ਕਟਿਕਟਿ ਸੁਭਟ ਪਰ ਨਿਪਰ ਪਰਹੀ ॥ ਚਟਪਟ ਆਨਿ ਅਪਛਰਾ ਬਰਹੀ ॥ ੧੬ ॥ ਦੋਹਰਾ ॥ ਹਰਨ

ਰੂਪੁ ਨ ਥਾਪਿਐ ਪਕਿ ਨਿਕੋ ਪਾਪਾ ॥ ਸਾਹਜੁ ਰੇਖਾ ਕੇ ਤਰੇ ਬਾਹਤੁ ਭੁਭਿਅਤਾ ॥ ੧੦੦ ॥
 ॥ ਕਹੁੰਦੇ ਪਥਾ ਕੋ ਕਹੁੰਦਾ ਨ ਛੁਟੈ ॥ ਕਹੁੰਦੀ ਗਈ ਗਨ ਕੇ ਬੱਕੜੁ ਛੁਟੈ ॥ ਕਹੁੰਦਾ ਜਮਾ ਰੇ ਗਜਰਾਜ
 ਜੁਝੈ ॥ ਕਹੈ ਕੋਟਿ ਜੋ ਪਾਨੀ ਜਤੁ ਬੁਝੈ ॥ ੧੦੧ ॥ ਅਤਿਲਾ ॥ ॥ ਖਾਇ ਦਾ ਕਾਛੁ ਮੇਰਾ ਜਸੁ ਬੁਝਿ
 ਭੁਭੇ ॥ ਪੈਸਤੁ ਬਾਗ ਸਰਾਬ ਪਾਨ ਕਰਿ ਅਤਿਲਾ ॥ ਸਾਹਜੁ ਰੇਖਾ ਕੇ ਤਰੇ ਬਾਹਤੁ ਭੁਭਿਅਤਾ ॥ ੧੦੨ ॥
 ਨਵੇਰਾ ਸੁਰਲੇਕਾ ਗਏ ਸੁਖ ਪਾਇਕੋ ॥ ੧੦੩ ॥ ਰਨਵੇਰ ਹਿਰਪੁ ਨ ਥਾਨਿ ਰਖ ਕਰਿ ਰਿਸੁ ਭਰਿਯੋ ॥
 ਤਾਤੇ ਤੁਰੇ ਪਵਾਇ ਜਾਇ ਦਲ ਮੇ ਪਰਿਯੋ ॥ ਜਾ ਕੋ ਬਹੇ ਸੋਰੇ ਹੀਰ ਹੈ ਨ ਬਾਜ ਪਰਾ ॥ ਹੇ ਗਿਰੇ ਮੁਕੁ
 ਨਾਖਾਇ ਤੁਰਤ ਸੇਭੁ ਮਪਰਿ ॥ ੧੦੪ ॥ ਧੀਨਿ ਧੀਨਿ ਅਭਿਗਾ ਸਾਹਤਿ ਨੈਭਾ ਖਤ ਭੁਯੋ ॥ ਘੇਰਹੁ ਇ
 ਨ ਕੀਜਾਇ ਦਲ ਹਿਅਾਇ ਸੁਦਯੋ ॥ ਜੇ ਮੇ ਸੇਵੇ ਚਾਰੇ ॥ ਰਭੁਟ ਪਾਵਹੀ ॥ ਹੇ ਬੀਕਲੇ ਕਗੜੀ
 ਤੁਛਿ ਨ ਕੋ ਮੋਢਿ ਆਵਹੀ ॥ ੧੦੫ ॥ ਚਾਕਿਰਾ ਕਿ ਕਰਿ ਮਹਾ ਬੀਰ ਸੁਰਾਪਏ ॥ ਠਿਲਾ ਠਿਲੀ ਬਰ
 ਛੁਨਿ ਸੇਕਰਤ ਤਹ ਭੁਝੈ ॥ ਕੜਾ ਕੜੀ ਮੇਦਾ ਨ ਮਚਾਯੋ ॥ ਆਇ ਕਰਿ ਹੇਠਾਂ ਤਿਭਾਂ ਤਿਬਦਿਤਾ ॥
 ਨੇਕ ਬਜਾਇ ਕਰਿ ॥ ੧੦੬ ॥ ਚੈ ਪਈ ॥ ॥ ਤੁਮ ਬਜੁ ਪਮਚਤ ਤਹ ਭੁਯੋ ॥ ਲੋਹ ਪੁਨਾਥ ਸੇਨ ਸ
 ਮੁਹਯੋ ॥ ਭਾਂਤਿ ਭਾਂਤਿ ਸੇਬ ਜੇ ਨਗਾਰੋ ॥ ਖੇਤ ਮੰਤ੍ਰ ਸੁਰਮਾ ਯਕਾਰੋ ॥ ੧੦੭ ॥ ਗਹਿਗਹਿ ਸਮਰੁ
 ਰਮਾ ਪਾਇ ॥ ਦੇਵ ਅਦੇਵ ਬੋਲੇ ਕਨਾਇ ॥ ਜਾਪ ਰਿਦੇ ਇਕਰ ਪਰ ਪਰੋ ॥ ਏਕ ਸੁਭਟ ਤੇ ਦੇ
 ਦੇ ਕਰੋ ॥ ੧੦੮ ॥ ਜਾ ਕੇ ਅੰਗ ਸੋਰੇ ਹੀਰ ਹੀ ॥ ਤਾਕੀ ਗੀਵ ਸੰਗ ਨਹਿ ਰਹੀ ॥ ਜਾ ਕੇ ਲਾਗਿਯੋ ਕੁਹ
 ਕਤ ਬਾਨਾ ॥ ਪਲਕ ਇਕ ਮੈ ਤਜੇ ਪਰਾਨਾ ॥ ੧੦੯ ॥ ਆ ਕੇ ਪਾਇ ਗੁਰ ਜੋ ਕੇ ਲਾਗਿਯੋ ॥ ਤਾ ਕੇ ਪਾ
 ਨ ਦੇਹ ਤਜਿ ਭੁਗਿਯੋ ॥ ਹਾਹ ਕਾਰ ਪਖਿਰਿ ਆ ਕਰਹੀ ॥ ਚਾਢੈ ਰਨ ਕੇ ਪਾਲੇ ਪਰਹੀ ॥ ੧੧੦ ॥ ਮੈ
 ਵਯਾ ॥ ॥ ਅਧਿਕ ਰਿਸਨਾ ਰੇ ਰਚਹੀ ॥ ਦਿਸਤ ਕਰਿ ਆਯੁ ਪਲੀਨੇ ॥ ਬੀਰ ਕੋ ਰੇ ਰਨ ਕੇ ਸਿ
 ਰਤੇ ਰਸੁ ਹਾਥ ਨ ਕੇਹ ਬਕਹਾਨਿ ਦੀਨੇ ॥ ਏਤ੍ਰ ਪਰੇ ਕਹੁੰਦੁ ਤ੍ਰਿਪਾਨ ਕੇ ॥ ਤ੍ਰਿਪਾਨ ਕੇ ਜਾਤ ਨ ਚੀਨੇ ॥
 ਕੀਬਰ ਸੇਬੁ ਟੇਬਰ ਅੰਬਰ ਅੰਬਰ ਛੀਨ ਦਿਗੀਬਰ ਕੀਨੇ ॥ ੧੧੧ ॥ ਚੈ ਪਈ ॥ ॥ ਐਸੀ ਭਾਤਿ ਸੁ
 ਰੁਟ ਬਹੁ ਮਾਰੇ ॥ ਰਪੁ ਨ ਥਾ ਸੁਰਲੇਕਾ ਸਿਧਾਰੇ ॥ ਸ੍ਰਾਮ ਕਾਜ ਕੇ ਪਨਹਿ ਨਿਬਾਰਿਯੋ ॥ ਹਭਿ ਯਹਿ ਪੁ
 ਰੇ ਜੋ ਪਪਹੁ ਚਾਯੋ ॥ ੧੧੨ ॥ ਦੇਹਰਾ ॥ ॥ ਅਤਿ ਬਰ ਕੇ ਭਾਰੀ ਜੁਝਿਯੋ ਤਨ ਕਨ ਮੇਰਿਯੋ ॥ ਅੰਗਾ ਸੁ

Digitized by Panjab Digital Library | www.panjabdigilib.org

Digitized by Panjab Digital Library | www.panjabdigilib.org

Digitized by Panjab Digital Library | www.panjabdigilib.org

[illegible]

ਸਨਜੁਏਆਬਾਜਹਿ॥ ਗੋਮੁਖਸਿਖਨਿਸਾਨਾਪਰਾਛੋਲਮਿਦੰਗਮੁਚੰਗਨਗਾਰਾ॥੫॥
 ਤੁਹੀਨਦਨਫੀਗੀਬਾਜਹਿ॥ ਮੰਦਲਤੁਰਉਤੰਗਾਬਿਰਾਜਹਿ॥ ਮੁਰਲੀਤੰਤ੍ਰਕੋਰਨਕੁ
 ਰੀ॥ ਸੁਨਤਨਾਦਪੁਨਿਹਰੇਹੰਕਾਰੀ॥੬॥ ਸੁਗਨਦੇਤਾਪਿਕਹਰਖਾਨੇ॥ ਗੀਪਮਿਵਾਫਿਕ
 ਰਹਿਅਭਿਮਾਨੇ॥ ਭੂਤਪ੍ਰੇਤਨਾਚਹਿਅਹੁਗਾਵਹਿ॥ ਕਹੂੰਕੁਦਰੁਮਹੂਤਮਕਾਵਹਿ॥੭॥ ਅ
 ਚਿਆਚੇਰੁਹਰੁਕਾਨੀਰੁਹਕਹਿ॥ ਭੁਖਿਭੁਖਿਅਮਿਖਕਾਕਕਹੁਕਹਕਹਿ॥ ਜੀਬਕਰੀਪ
 ਮਾਸਲੇਜਾਹੀ॥ ਕਛੁਕਛੁਸਖਦਾਬਿਤਾਲਸੁਨਾਹੀ॥੮॥ ਮਕੈਕਹੂੰਅਸਨਕੀਧਾ
 ਰਾ॥ ਭੁੰਭਕਹਿਰੰਡਮੁੰਡਾਬਿਕਰਾਰਾ॥ ਪੁਕਿਪੁਕਿਪਰੇਪਰਨਭੁਟਭਾਰੇ॥ ਝੁੰਕਿਝੁੰਕਿਬਡੇ
 ਪਖਿਰਿਯਾਮਾਰੇ॥੯॥ ਠਿਲਾਠਿਲੀਬਰਛਨੋਸੀਮਾਚੀ॥ ਕਛਾਕਛੀਕਰਵਾਰਨਸਾਚੀ॥
 ਕਟਾਕਟੀਕਹੂੰਬੁਈਕਟਾਰੀ॥ ਧਰਨੀਅਰੁੰਭੇਸਭੁਹੀਸਾਰੀ॥੧੦॥ ਕਾਢੇਦੈਤਦਾਂਡਕਹੂੰ
 ਫਿਕੇ॥ ਬਰਿਬਰਿਕਹੂੰਬਰੰਗਨਬਰੇ॥ ਭੀਖਨਕੁਏਨਾਦਕਹੂੰਭਾਰੇ॥ ਭੋਰਵਾਂਦੇਛਾਬਿਲਖ
 ਨਾਸਿਧਾਰੇ॥੧੧॥ ਭੁਕਭੁਕਾਹਿਘਾਇਲਕਹੂੰਕਹਕੇ॥ ਅਮਿਤਮਸਾਂਨਾ॥ ਬਿ
 ਕਟਸੁਭਟਚਟਪਟਕਟੇਤਨਬਿਨਬਰੇ॥ ਕ੍ਰਿਪਾਨਾ॥੧੨॥ ਭੋਰਵਿਕਹੂੰਅਸਿ
 ਕਭੁਕਭੋਰੇ॥ ਕਹੂੰਮਸਾਨਕਿਲਕਟੀਮਾਰੇ॥ ਭਾਂਡਾਬਜੇਭੋਰਕਹੂੰਭੀਖਨਾ॥ ਤਨਿਪਨੁਤਜ
 ਹਿਸੁਭਟਸਰਤੀਖਨਾ॥੧੩॥ ਆਹਿਲਾ॥ ਚਾਬਿਚਾਬਿਕਰਿਉਸਠਦੁਬਹਿਯਾਧਾ
 ਵਹੀ॥ ਬਜਬਾਨਬਿਛੂਅਨਕੋਬਿਨਨਲਗਾਵਹੀ॥ ਟੁਕਟੁਕਏਗਿਰੇਨੋਮੇਰੇਨੈਕਮਨਾ॥
 ਤੇਤਨਿਕਤਨਿਕਲਗਾਜਾਹਿਅਸਨਿਕੀਧਾਰਤਨਾ॥੧੪॥ ਮੇਰਿਬਾਰਾਸਾਜਨਕੀਨੈਕਨਭੁ
 ਜਹੀ॥ ਖਰੇਖੇਤੋਮੇਮਾਂਤ੍ਰਿਸਿੰਘਜਿਯੋਗਾਜਹੀ॥ ਖੰਡਖੰਡਏਗਿਰੇਖੰਡਸਮਿਖੰਡਕਹਿ
 ਤੇਖੰਡੇਖੰਡਗਕੀਧਾਰਗਏਭਵਸਿੰਧਤਰਾ॥੧੫॥ ਭੁਕਿਭੁਕਿਭੁਕਾਇਘਾਇ
 ਲਕਹੂੰਰੰਡਮੁੰਡਾਬਿਕਰਾਰਾ॥ ਤਰਫੁਗਹਿਲਾਗੇਕਹੂੰਛੁੜੀਛੁੜਨਧਾਰਾ॥੧੬॥ ਚੈਪਣੀ॥
 ਹਾਕਿਹਾਕਿਭੁਟਤੁਰੇਪਵਾਵਹਿ॥ ਗਹਿਗਹਿਅਸਨਾਮਰੁਨਬਿਲਵਾਵਹਿ॥ ਚਟਪਟਸੁਭ
 ਟਾਬਿਕਟਕਟਿਮਗੇ॥ ਚੁਨਿਚੁਨਿਏਨਾਪਛਾਬਰੇ॥੧੭॥ ਆਹਿਲਾ॥ ਦੁਗਤਿਸਿੰਘ

ਕੇਸੁਰਸਕਲਕਾਜਤਕੁਏ ॥ ਨਿਪਤੁਏਰਨਮਾਂਤ੍ਰਮੰਦੇਸਾਅਮਦਏ ॥ ਸੁਨਿਬਿਸੁਨਥਪੁਤ੍ਰ ५੫
 ਚਿਤਰੀਤਰਿਚਕਗਈ ॥ ਹੇਸੀਉਤੁਗੀਦਪੁਤ੍ਰਾਜਰਬੇਕਹਉਦਿਤਕੁਈ ॥ ੧੫ ॥ ਜੇਪੁਤ੍ਰਾ
 ਕੇਹੁਤੇਸਾਦਿਯੋਭਟਾਇਕੋ ॥ ਚਲੀਜਰਨਕੇਕਾਮਿਦੰਗਬਜਾਇਕੋ ॥ ਪਾਨਨਥਾਜਿਤਗਏ
 ਤੁਹੀਮੰਜਾਇਹੋ ॥ ਹੇਜਿਯਤਨਮਵਡਧਾਮਮਰੇਤੇਪਾਇਹੋ ॥ ੧੬ ॥ ਸੀਬਿਸੁਨਥਪੁਤ੍ਰਾਜ
 ਰਬੇਤੇਡਰਿਗਈ ॥ ਮਰਿਯੋਨਿਪਤੁਸੁਨਿਕਾਨਾਪਿਕਪੀਟਤਕੁਈ ॥ ਤਬਕੋਅਰਿਨਿਬਿ
 ਦਾਗਯੋਨਿਪਾਅਇਕੋ ॥ ਹੇਹੇਰਿਸਤੀਕੀਭੀਰਗਹਿਯੋਬਿਸਮਾਇਕੋ ॥ ੨੦ ॥ ਜਬਉਤੁ
 ਗੀਦਪੁਤ੍ਰਾਕੀਸੁਪਿਕਾਨਨਪਰੀ ॥ ਬਿਰਹਿਤਿਹਾਰੇਬਾਲਅਗਨਿਮੇਜਗਮਰੀ ॥ ਤਬਪਿ
 ਯਤਬਹੀਤਹਾਪਹੁਚਿਯੋਆਇਕੋ ॥ ਹੇਤਰਲਤੁਰੰਗਨਮਾਏਤੁਰੰਗਾਧਵਾਇਕੋ ॥ ੨੧ ॥
 ॥ ਨਿਪਾਵਤੋਲੀਮੂਰਖਨਦੀਨੀ ॥ ਚਿਤਾਜਗਾਇ ॥ ਜਿਯਤਮਰੇਪਤਿਕੀਕਛੁਸੁ
 ਧਨਹਿਲਈਬਨਾਇ ॥ ੨੨ ॥ ਅਹਿਲਾ ॥ ॥ ਤਿਯਕੋਲੈਲੈਨਾਮਨਿਪਤਿਪੀਟਤਕੁਯੋ ॥ ਮੁ
 ਧਿਕਾਰਨਿਇਹਬਾਲਅਗਨਿਮਹਿਜਿਯਦਯੋ ॥ ਬਰਤਬਾਲਕੋਅਬਹੀਯੋ ॥ ਚਿਨਿਕਾਰਿ
 ਹੋ ॥ ਹੇਨਾਤਰਜਗਾਹੀਸੰਗਸ੍ਰਗਾਸਿਧਾਰਿਹੋ ॥ ੨੩ ॥ ॥ ਅਬਹੀਤੁਰੰਗਾਅ
 ਗਨਿਮੇਤੁਰੰਗਾ ॥ ਜਰਤਪ੍ਰਿਅਕੋਯੋ ॥ ਚਨਿਕਾਰੋ ॥ ਕੋਹਮਹੂਯਾਹੀ ॥ ਚਿਤਜਰਿਹੋ ॥ ਸੁਰਪੁਰੇ
 ਉਪਯਾਨੋਕਾਰਿਹੋ ॥ ੨੪ ॥ ਦੇਹਰਾ ॥ ॥ ਖਗਕਾਢਿਕਰਮੇਲਯੋਮੋਹਿਨਪਕਰਿਯੋਕੋ ॥
 ਕੋਕਾਢੁਇਹਕੋਜਰੋਕਰਤਾਕਰੇਸੁਹੋਇ ॥ ੨੫ ॥ ॥ ਖਗਕਾਢਿਕਰਿਮਾਤ੍ਰਪ
 ਵਾਵਤਹੋਕੁਯੋ ॥ ਜਰਤਜਹਾਤ੍ਰਿਯਹੁਤੀ ॥ ਚਿਤਮੇਪਤਿਗਯੋ ॥ ਪਕਰਿਕੁਜਾਤੇਯੋ ॥ ਚਿਤੁਨ
 ਤੁਨੀਲਯੋ ॥ ਹੇਰਾਜਸਿੰਘਾਸਨਪਾਵਬਹੁਰਿਅਪਨੋਦਿਯੋ ॥ ੨੬ ॥ ਦੇਹਰਾ ॥ ॥ ਨਿਰਖਰ
 ਵਸਕੁਕਹਿਉਠੇ ॥ ਪਨਿਪਨਿਮਭਸੁਗਾ ॥ ਮਰੇਸ੍ਰਗਾਬਾਸਾਤਿਨੈਜੀਵਤਬਾਚਾਪੁਰਿ ॥ ੨੭ ॥
 ਚੋਪਈ ॥ ॥ ਸਭਗਨਿਯਨਿਯੋ ॥ ਸੇਸੁਨਿਪਾਯੋ ॥ ਤਾਹਿਜਰਨਨਿਪਾਪੁਬਚੋਯੋ ॥ ਮਰ
 ਤੁਤੀਜੀਵਤਸੇਭਈ ॥ ਜੀਵਤਹੁਤੀ ॥ ਤੁਕੋਲੈਗਈ ॥ ੨੮ ॥ ਅਬਹਮੇਕੋਨਿਪਾਚਿਤ
 ਨਲਿਯੋਯੋ ॥ ਯਾਹੀਕੋਲੈਕੋਬਸਿਜੋਯੋ ॥ ਅਬਕਛੁਯੋ ॥ ਸਉਪਾਵਬਨਾਉ ॥ ਯਾਮੇਪਤਿਕੀਪੁ

ਤਿਮਿਟਾਉ॥੨੯॥ਵੇਖਹੁਇਹਰਵਹਿਕਿਆਕਹਿਯੋ॥ਮਨਮੇਸਮਝਮੇਨਿਪੈਰਹਿਯੋ॥
 ਜੇਠੇਮੁਰਤਿਜਾਰਕੀਜਰੀ॥ਤਾਕੇਹੇਤਇਤੀਇਨਕਰੀ॥੩੦॥ਯਹਿਲੈਮੁਰਤਿਜਚਕੀ
 ਜਰੀ॥ਏਹੈਅਰਧਜਰੀਹੁਪਰੀ॥ਜੇਤਕੇਇਹਰਵਨਿਹਾਰੈ॥ਅਬਹੀਯਾਕੇਜਿਯਤੇ
 ਮਾਰੇ॥੩੧॥ਯੇਜਬਬੇਲਵਸੁਨਿਪਾਯੋ॥ਹੇਰਨਤਵਨਚਿਤਾਕਹੁਆਯੋ॥ਅਰਧਜਰੀ
 ਪ੍ਰਤਿਮਾਬਯਦੀਨੀ॥ਪ੍ਰੀਤਜੁਬਫੁਹੀਹਤੀਤਜਿਦੀਨੀ॥੩੨॥ਤਬਬਾਨੀਨਭਤੇਇਹੇ
 ਈ॥ਉਡਗਪ੍ਰਭਾਮਹਿਦੇਸੁਨਕੇਈ॥ਬਿਸੁਸਿਪ੍ਰਭਾਯਹਿਚਰਿਤਬਨਯੋ॥ਤਾਤੇਚਿਤਤੁ
 ਮੇਰੁਹਕਾਯੋ॥੩੩॥ਜਿਹਰਿਅਤੁਮਤਨਜਰਿਯੋਨਗਯੋ॥ਤਵਨਬਾਯਅਸਚਰਿਤਬ
 ਨਿਯੋ॥ਜਿਨਿਨਿਪਕੀਯਾਸੇਭਚਿਬਾਢੈ॥ਜੀਯਤਹਮੈਫੇਰਿਕਕਿਛਾਢੈ॥੩੪॥ਜਬ
 ਰਜੈਮੇਸੇਸੁਨਿਪਾਈ॥ਸਾਚੀਹੀਸਾਚੀਠਹਰਾਈ॥ਉਡਗਪ੍ਰਭਾਤਨਾਤਿਹਿਤਕੀਨੇ
 ਵਾਸੇਤਿਆਗਨੇਹਸਭਦੀਨੇ॥੩੫॥ਦੇਹਰਾ॥॥ਸ੍ਰੀਉਡਗੀਦਪ੍ਰਭਾਬਏਰਾਜਕਹਿਯੋ
 ਸੁਖਮਾਨ॥ਬਿਸੁਸਪ੍ਰਭਾਸਿਗੋਦੇਸਤੀਦੀਨੀਤਿਆਗਨਿਦਾਨ॥੩੬॥ਏਹਿਸਾਗਿਤੁ
 ਮਾਖਿਯਾਨਾਤਿਹਰਾਚਰਿਤੁ॥ਏਹਿਉਡਗੀਦਪ੍ਰਭਾਬਏਰਾਜਕਹਿਯੋ॥੩੭॥ਮਸਤੁਸੁਭਮਸ
 ਤੁ॥੨੦੦॥੩੭੬੧॥॥ਅਫਜੂ॥॥ਦੇਹਰਾ॥॥ਹੁਮਸਹਿਰਕੇਸਾਹਕੀਉ
 ਤਾਜਲੀਖਾਨਾਮਾਕਿਧੈਕਾਮਕੀਕਾਮਨੀਕਿਧੈਆਪਹੀਕਾਮ॥੧॥ਅਤਿਜੇਬਨਤਕੇ
 ਦਿਪੇਸਭਅੰਗਨਕੇਸਾਥਾ॥ਵਿਨਾਅਸਿਕਦਿਨਪਤਿਰਹੈਨਿਸੁਆਸਕਨਿਸਨਾਥ॥੨॥
 ਸਹਸਨਸੇਭਾਂਭਨੈਲਿਖਤਸਹਸਭੁਜਜਾਹਿ॥ਤਾਦਿਪਜਲੀਪਾਂਕੀਪ੍ਰਭਾਬਰਨਨਾ
 ਵਤਤਾਹਿ॥੩॥ਮਿਸਰਸਾਹਕੇਪ੍ਰਤਭੁਨਿਜੈ॥ਯੂਸਫਖਾਂਤਿਯਨਾਮਕਹਿ
 ਜੈ॥ਜੇਅਬਲਾਤਿਹਨੈਕਨਿਹਚੈ॥ਚਟਦੈਲਾਜਬਸਤ੍ਰਕੇਫਰੈ॥੪॥ਦੇਹਰਾ॥॥ਤਾ
 ਕੇਤਨਮੇਅਤਿਪ੍ਰਭਾਮਾਪਿਕਰੀਕਰਤਾਗਾਪੇਹੀਬਰਾਅੰਬਰਤਿਮੈਕਯਰਸਬੁਧਿਬਿਚ
 ਰਿ॥੫॥ਏਪਈ॥॥ਤਾਕੇਭਾਤਸਕਲਰਿਸਧਾਰੈ॥ਹਮਕਿਯੋਹੁਯੂਸਫਕੇਮਾਰੈ॥੬॥
 ਮੇਰੁਪਕਰਿਯੋਪਦਕਰਤਾ॥ਯਾਕੇਹੁਪਦੁਖਨਕੇਹਰਤਾ॥੬॥ਤੁਕੈਲੈਅਖੇਟਕਉਗ

ਏ॥ ਬਹੁ ਬਿਧਿ ਮਿਗਨ ਸੰਘਾਰਤ ਕੁਏ॥ ਅਧਿਕ ਪਿਯਾਸ ਜਬ ਤਾ ਹਿ ਸੰਤਾਯੋ॥ ਏਕ ਕੂਪ ਭੂ
ਤਾਨਤ ਕਾਯੋ॥ ੧੦॥ ਤਹ ਮਜਾਇ ਪਾਨ ਸਭ ਪਾਯੋ॥ ਸੋਕ ਨਿਵਾਰੁ ਸੁਖਾਇ ਜੀਯੋ॥ ਯੂਸਫ ਬਾਤ ਨਾ
ਵਤ ਭਯੋ॥ ਜਹ ਵਹ ਕੂਪ ਹੁਤੇ ਤਹ ਗਯੋ॥ ੧੧॥ ਚਲਿ ਬਨੇ ਜਬ ਕੂਪ ਨਿਹਾ ਰਿਯੋ॥ ਗਾਹਿਭੈ ਯਨ ਤ
ਮੇਤਹ ਭਾਰਿਯੋ॥ ਪਾਰਿਯੋ ਆਨਿ ਸਦੈ ਸੇਵਯੋ॥ ਯੂਸਫ ਆਜੂ ਸਿੰਘ ਭੁਖ ਲਯੋ॥ ੧੨॥ ਖੋਜਿ ਸਕ
ਯੂਸਫ ਕੋ ਹਾਰੇ॥ ਅਸੁਖ ਭਏ ਸਭ ਸੁਖਾ ਬਿਸਾਰੇ॥ ਤਹ ਏਕ ਸੇਵਾ ਗਰਾਯੋ॥ ਕੂਪ ਬਿਖੇ
ਤੇਰਾ ਕਹਾਯੋ॥ ੧੩॥ ਤਾ ਕਹ ਸੰਗ ਅਪਨੇ ਕਰਿ ਲਯੋ॥ ਬੇਚਨ ਸਾਹੂ ਮਕੇ ਗਯੋ॥ ਅਧਿਕ ਮੇਲ
ਕੋਊ ਨਹਿ ਲੇਵੈ॥ ਗਿਹੋ ਕੋ ਕਾਫਿ ਸਕਲ ਪਨ ਦੇਵੈ॥ ੧੪॥ **੧੪੦੦** ॥ ਜਬੇ ਜਲੀਖਾ ਯੂਸਫ ਹਿ
ਕੂਪ ਬਿਲੇ ਕਿਯੋ ਜਾਇ॥ ਬਸੁ ਅਸੁ ਦੇਤੇ ਕੇਤਰ ਤਲਿਯੋ ਸੁਮੇਲ ਬਨਾਇ॥ ੧੫॥ **੧੪੦੦੦** ॥
ਮੁਖ ਮਾਥਿ ਯੇਤੇ ਕੋ ਪਨ ਦੇਯੋ॥ ਯੂਸਫ ਮੇਲਾ ਅਮੇਲ ਕਾ ਲਿਯੋ॥ ਭੁਤਿ ਭੁਤਿ ਸੇਤੀ ਬਿਹ ਪਾਰਿਯੋ॥
ਬੰਧੇ ਭਯੋ ਇੰਝਾ ਤਿਉ ਚਾਰਿਯੋ॥ ੧੬॥ ਚਿਤ ਸਾਰ ਤੇ ਕੋਲੈ ਗਈ॥ ਨਾਨਾ ਚਿਤ ਦਿਖਾਵਤ ਰੁਈ॥
ਅਧਿਕ ਯੂਸਫ ਹਿ ਜਬੇ ਰਿਝਾਯੋ॥ ਤਬ ਤਾ ਸੇਯੋ ਬਚਨ ਸੁਨਾਯੋ॥ ੧੭॥ ਹਮ ਤੁਮ ਆਵ ਕਰੇ ਰਤ
ਦੇਊ॥ ਹੋਨਹਿ ਯਾਠਾ ਦੇ ਜਨ ਕੋਊ॥ ਕਵਨ ਲਖੇ ਕਾ ਸੋਕੋਊ ਕਹੈ॥ ਗਿਯੋ ਕੋ ਆਨਿ ਰਮਤ ਹਮ ਗਾਹਿ
ਯੋ॥ ੧੮॥ **੧੪੦੦੦੦** ॥ ਮੇਤਰੁ ਨੀਤੁ ਮਊਤਰੁ ਨ ਦੁਹਾ ਅਨਰੂਪ ਅਪਾਰਾ॥ ਸੀਕਤਿ ਯਾ ਚਰਤਿ ਕੀਜਿ
ਯੋਕਤ ਜਕਿਰਹੇ ਕੁਮਾਰ॥ ੧੯॥ **੧੪੦੦੦੦੦** ॥ ਤੇਜੁ ਕਹਤ ਨਹਿ ਕੋਊ ਨਿਹਾਯੋ॥ ਆਪਗ ਜਿਉ ਤੈਬ
ਚਨ ਉਚਾਰੋ॥ ਸਾਖੀ ਸਾਤ ਸੰਗ ਕੋਲ ਹਿਯੋ॥ ਅਬ ਹੀ ਜਾਇ ਪਰਮਤ ਨ ਕਹਿਯੋ॥ ੨੦॥ **ਅਵਿਲਾ**
ਯਗ ਮਹਾਇਕੀ ਸਭਾ ਜਬੈ ਦੇਊ ਜਾਇਯੋ॥ ਕਾਬਰ ਨ ਲੈਤੇ ਸੇਊਤ ਬਿਦਿਯਾਇਯੋ॥ ਇਨ ਬਾ
ਤ ਨ ਕੋਤੈ ਤ੍ਰਿਯਕ ਹਾ ਬਿਚਾਰਈ॥ ਹੋਮ ਹਾਨ ਕਕੋ ਬੀਚਨ ਮੇਕੋ ਭਾਰੀ॥ ੨੧॥ ਸਾਲਗਾ ਮਪਰ
ਮੇਸਰ ਏਹੀ ਗਾਤਿ ਤੇਭਏ॥ ਵਸਹਾ ਵਨ ਕੇ ਸੀਸ ਏਹੀ ਬਾਤ ਨਾਏ॥ ਸਹਸਰੁ ਗਨ ਬਾਸਵ ਯਾਹੀ
ਤੇਪਾਯੋ॥ ਹੋਇਨ ਬਾਤ ਨ ਤੇ ਚੰਦ ਕਲੀ ਕਤ ਤਨ ਭਏ॥
ਸੁਭਾ ਅਸੁਭਾ ਅਸੁਰਿੰਦ ਸਦਨ ਜਮ ਕੇ ਗਏ॥ ਇਹੀ ਕਾਜ ਕੀ ਚਕ ਕੀ ਚਨ ਖਪਾਇਯੋ॥ ਹੋਧਗ ਮਰਾ
ਵਦਾ ਸੀਸੁ ਤਾ ਬਿਦਰ ਕਹਾਇਯੋ॥ ੨੨॥ ਸੁਨ ਸੁੰਦਰ ਤਵ ਸੰਗ ਭੁਗਮੇ ਤੇ ਨਹਿ ਹੋਈ॥ ਸਿਵ ਸਨਕਾ

ਵਿਕਕੇਟਿਕੋਮਿਓਕੇਸਕੁਕੇਈਯੋਕਰਿਕੋਕੁਜਿਚਲਿਯੋਬਾਘਠਾਂਢੀਲਹਿਯੋਗੋਗਾਹਿ
 ਰੇਕਰਸੈਯੋਚਿਤਾਹਿਦਾਮਨਗਾਹਿਯੋ॥ ੨੧॥ ਵੇਹਰਾ॥ ਯਕਰਦਾਮਨਪਕਰਿਯੋਰਹਿਯੋਗੋਜੇ
 ਸੁਯੁਸਫਠਾਜੋਕਾਮਕੇਲਤਾਸੈਨਾਭਯੋਹੀਚਿਲਾਲਾਜਾ॥ ੨੨॥ ਵੇਹਰਾ॥ ਯਅਦਰ
 ਕਥਾਜੋਕੁਈਕਹਾਏਕੁਥਾਖਿਯੋ॥ ਬਾਤਬੁਨਕੀਕਰਿਚਿਤਹੀਮਿਰਾਖਿਯੋ॥ ਤੁਨਕੁਯੋਯੁਸਫ
 ਅਬਲਾਥਿਪਤਕੁਈਯੋਚਿਤਕੋਚਿਤਤੇਪੀਤਰੀਤਕੀਨਹਿਗਈ॥ ੨੩॥ ਯਮਰਮਿਰਾਨਯੁਸਫ
 ਇਕਾਦਿਨਆਯੋ॥ ਪੂਛਨਕੇਮਿਸਤਕੋਹਾਥਲਗਾਯੋ॥ ਬਾਜਤਾਜਮੁਤਬਸਤੁਬਿਰਹਿਬਾਲ
 ਜਾਹਿਯੋ॥ ਹੋਸੈਅੰਤਰਿਬਸਿਰਹਿਯੋਜੁਯਾਤੇਉਥਰਿਯੋ॥ ੨੪॥ ਹੋਰਿਬਾਲਕੋਰੂਪਚਕਿਤਨੁ
 ਸਫਭਿਯੋਜੋਤਿਹਮਨੇਰਥਹੁਤੇਵੇਹੋਤਕੋਵੇਯੋ॥ ਬਸਤੁਬਾਜਕੋਜਾਹਿਜਲਖਿਯੋਤਿਹਛਰਿ
 ਯੋ॥ ਹੋਮਿਤਪੁਤ੍ਰਜਿਯੋਪਚਤਬੈਤਕੋਥਰਿਯੋ॥ ੨੫॥ ਵੇਹਰਾ॥ ਯਜਿਹਪਛੇਬਾਲਾਪਰੇਬਚ
 ਨਨਤਕੋਕੋਇ॥ ਸਭਫਲਸੈਤਕੋਛਲੇਸਿਵਸੁਰਪਤਿਕੋਉਹੋਇ॥ ੨੬॥ ਵੇਹਰਾ॥ ਯਕਿਰ
 ਰੂਪਯੋਜੋ॥ ਯਕਾਗਏ॥ ਮਿਰੀਯੁਪਸੈਯੋਵੇਹੋਇ॥ ਇਕਚਰਿਤਸਾਮਾਪਤਮਸਤਸੁਭਮਸ
 ਤੁ॥ ੨੭॥ ੩੭੮੭॥ ਯਅਫਜੂ॥ ਯਵੇਹਰਾ॥ ਯਉਗਾਥਿਘਰਜਾਕਾਮਿਕਾਰਕੋ
 ਨਾਥਾ॥ ਅਮਿਤਦਰਬਤਕੋਸਦਨਅਮਿਤਚਰਤਦਲਸਾਥਾ॥ ਯਚਪਲਕਲਤਕੀਸੁਤਾਸਥ
 ਸੁੰਦਰਤਿਹਅੰਗਾ॥ ਕੋਅਨੰਗਕੀਆਤਮਜਕੋਆਪੋਆਨੰਗਾ॥ ੨੮॥ ਸੁੰਦਰਿਕੋਭੀਥਿਘਲਖਿ
 ਭਬਹੀਲਯੋਬੁਲਾਇ॥ ਕਾਮਕੇਲਾਚਿਰਲੇਕਿਯੋਵਿਦੈਹਰਖਉਪਜਾਇ॥ ਵੇਹਰੇਪਈ॥ ਯਨਿ
 ਤਪਤਿਤਾਸੈਕੇਲਕਮਾਵੇ॥ ਛੇਲਾਹਿਛੇਲਨਛੇਰਿਯੋਜਾਵੇ॥ ਏਕੋਸਦਨਮਾਤ੍ਰਤਿਹਰਾਖਿਯੋ॥ ਕਾ
 ਰੂਸਾਥਤੇਦਨਹਿਭਾਖਿਯੋ॥ ੨੯॥ ਕੇਤਕਾਦਿਨਨਬਿਆਹਿਤਿਹਭੁਯੋ॥ ਤੁਕੋਨਾਥਲੇਨਤਿਹਾਯੋ॥
 ਕਾਮਕੇਲਤਾਸੈਉਪਜਾਯੋ॥ ਸੋਇਰਹਿਯੋਅਤਹੀਸੁਖਪਾਯੋ॥ ੩੦॥ ਇਯੋਕੋਰਿਪਤਿਨਤਾਤੇ
 ਭਈ॥ ਛੇਰਿਸਿੰਦੂਕਜਾਹਪੇਗਈ॥ ਯਾਪਿਕਮਿਤੁਤਬਤਾਹਿਰਿਝਯੋ॥ ਕਾਮਕੇਲਾਚਿਰਲਗੇ
 ਕਮਾਯੋ॥ ੩੧॥ ਵੇਹਰਾ॥ ਯਕਾਭੁਯੋਬਲਵੰਤਭਯੋਭੁਗਨਚਿਰਲੇਕੀਨਾ॥ ਯਪਨਕਛੁਸੁਖ
 ਪਾਇਯੋਕਛੁਨਤੁਨਿਸੁਖਦੀਨਾ॥ ਯਵੇਹਰਾ॥ ਯਸੇਤਹੁਨੀਕੋਪੁਰਖਰਿਝਵੇ॥ ਬਹੁਤਚਿ

੬੮

ਰੁਲਹੋਤਿਗਕਮਾਵੇ॥ ਤੁਕੋਮੋਚਆਪਸੁਖਭੋਵੇ॥ ਆਪਨਸੁਖਅਬਲਕੋਦੇਵੇ॥ ੧੭੭੭ ਸੋਬ
 ਲੀਕੋਸਕੋਊਹੋਈ॥ ਤਾਪਗਰਿਯਨਗੀਤੁਕੋਈ॥ ਸੋਚਿਗਚਿਮਟਿਕਲੇਲਕਮਾਵੇ॥ ਵੇਰੋਤੁਗਨਿ
 ਕੋਚਿਤੁਗਵੇ॥ ੧੭੭੮ ਹਰਾ॥ ॥ ਚਿਮਟਿਚਿਮਟਿਤਿਹਮੀਤੁਸੋਗਵੇਗਈਲਪਟਾਇ॥ ਸ੍ਰ
 ਵਨਚਟਕੋਸਥਸੁਨਿਜਾਗਿਯੋਨੀਦਗਵਾਇ॥ ੧੭੭੯ ॥ ॥ ਜਥਰਿਯਜਾਹਸਹਿਤ
 ਸ੍ਰੋਗਈ॥ ਪਰੇਪਰੇਤਿਹਨਾਥਤਕਈ॥ ਪਕਰੇਕੋਸਫੁਲਹਿਲਯੋ॥ ਜਾਨੁਕਸਰਪਗਾਚੁਰਹੋ
 ੧੮੦੦ ਹਰਾ॥ ॥ ਅੰਗਰੇਜੀਗਾਹਿਕੋਫੁਰੀਤਾਕੀਗੀਵਤਕਾਇ॥ ਤਨਕਦਬਾਈਇਹਦਿ
 ਸਾਉਹਦਿਸਨਿਕਸੀਜਾਇ॥ ੧੮੦੧ ॥ ॥ ਫੁਰਕੀਭਏਜਾਕੋਘਾਯੋ॥ ਨਿਜਨਗੀ
 ਤਨਕਫੁਨਜਤਾਯੋ॥ ਤਕੋਤਪਤਰੁਪਰਜਬਲਾਗੋਯੋ॥ ਤਬਹੀਕੋਪਨਾਹਕੋਜਾਗਿਯੋ॥ ੧੮੦੨
 ਫੁਰਕੀਵੇਹੋਥਮੇਲਈ॥ ਪਤਿਕੋਪਕਰਿਕੋਠੋਦਈ॥ ਅਜਾਜੇਯੋਤਾਹਿਜਥੇਕਬਿਭਾਹਿ
 ਯੋ॥ ਬਾਬਦੁਹਨਇਹਭਾਂਤਪੁਕਾਰਿਯੋ॥ ੧੮੦੩ ਹਰਾ॥ ॥ ਮੇਰੇਨਾਥਬਿਰਕਤਹੁਇਬਨੇਕੋਕਿ
 ਯੋਪਯਾਨਾ॥ ਬਾਰਸਕਲਪਾਰਿਉਤਿਗਏਸੀਕਾਛਾਡਿਨਿਦਾਨ॥ ੧੮੦੪ ਚੋਪਈ॥ ॥ ਤਾਤੇ
 ਕਫੁਊਪਾਇਬਨੇਯੋ॥ ਥੋਜਨਾਥਬਨਤੇਗਿਹਲਿਯੋਯੋ॥ ਤਕੋਹੋਰਿਪਾਨੋਮੇਪੀਵੈ॥ ਬਿਨੁਦੇ
 ਥੋਨੇਨਦੇਊਸੀਵੈ॥ ੧੮੦੫ ॥ ॥ ਥੋਜਿਥੋਜਿਬਲੇਗਸਭੋਆਵਤਭਏ॥ ਕਹੈਤ੍ਰਿਯ
 ਤਦਸਥਨਹਾਥਕੁਊਆਵਤਭਏ॥ ਆਇਨਿਕਰਿਤਕੋਸਰੁਹੀਸਮਝਾਵਹੀ॥ ਹੋਭੂਲੇਲੋਕ
 ਅਜਾਨਮਰਮਨਹਿਪਵਹੀ॥ ੧੮੦੬ ॥ ॥ ਰਿਤਸਮਾਪਤਮਸਤਸੁਕੁਮਸਤੁ॥ ੨੦੨॥ ੩੯੦੫ ॥ ॥ ਅ
 ਫਜਾ॥ ॥ ਹੋਰਾ॥ ॥ ਨਰਕਾਸੁਰਾਜਾਬੰਧੁਗੁਆਹਟੀਕੋਰਾਇ॥ ਜੀਥਿਜੀਤਿਗਜਾਨਕੀ
 ਦੁਖਿਤਲੇਤਾਫਿਨਾਇ॥ ੧੮੦੭ ਚੋਪਈ॥ ॥ ਤਿਨਇਕਾਬਵਤਜਗੋਕੀਨੋ॥ ਵੇਕਲਫਰਾਜਾ
 ਗਹਿਲੀਨੋ॥ ਜੋਇਕੋਐਰਥਦਨਿਪਪਰੋ॥ ਤਿਨਨਿਪਮੇਪਜਗਾਕਰਿਬਰੋ॥ ੨੦੨੫ ਥਮਕੋ
 ਟਲੇਹਾਕੋਰਾਯੋ॥ ਦੁਤਿਯਤਾਂਬਕੋਦੁਰਗਾਬਿਰਾਯੋ॥ ਤੀਜੇਅਸਟਪਾਂਤਗਰੁਸੇਯੋ॥ ਚੌਥਸਿਕ
 ਕੋਕਿਲੋਕੋਰਾਯੋ॥ ੩੦੩ ਬਹੁਰਿਫਰਕੋਕੋਦਿਬਨਾਯੋ॥ ਜਿਯਲਖਦੁਦਾਚਲਸਿਰਨਮਾਯੋ॥ ੪੦੩

੫੪੩

ਲਾਪਲਪਦਅਤਿਗਤਿਕਰੀਸੀਸੀਕਿਰੇਨਕੋਈ॥
 ਸਮੁਕਏਤਰਸੀਤਰਨਰੋਤਾਹੀਸੀਭਿ॥

੨੫੨੨ਗੁਰੁਕਮਕੋਸੋਯੋਜਨਕੇਤੀਰਬੁਧਮਪੁਰਕੋਯੋ॥੪॥ਸਪਤਮਗੁਰੁਸੋਨਕੋਰਜੋਜਨਕੋ
 ਲਿਕਥੀਕਲਖਿਭਾਜੋਭਾਕੋਮਸਿਆਪੁਨਿਪਰਯੋਆਨਨਮਾਨੈਜਤਿਹਰਯੋ॥੫॥ਜੋਨਿਪ
 ਐਰਹਾਥਤਿਹਆਵੈ॥ਤਬਵਹੁਸਭਰਾਜਕਹਘਾਵੈ॥ਸੋਰਹਸਪਤਰਾਨਿਯਨਬਹੋ॥ਨਰਮੇ
 ਪਨਿਪੁਪੁਰਨਕੋ॥੬॥ਇਕਰਾਨੀਯੋਬਚਨਉਚਥਾ॥ਦੁਰਾਵਤਿਉਗੋਸੁਜਿਯਾਰਾਜੇਤੁ
 ਤਾਰਿਜੀਤਕੋਲਿਆਵੈ॥ਤਬਯਾਰਿਚੇਨਜਗਾਨਿਪਾਵੈ॥੭॥ਦੇਹਰਾ॥ਯੋਕਹਿਕੋਰ
 ਜਾਭੁਏਪਤਿਯਾਲਿਖੀਬਨਾਇ॥ਜਹਾਕ੍ਰਿਸਨਬੈਠੇਹਤੇਦੀਨੀਤਰਾਪਠਾਇ॥੮॥
 ॥ਬੈਠੇਜਹਾਕ੍ਰਿਸਨਬਡੁਭਾਗੀ॥ਤੁਮਸੋਡੀਠਹਮਚੀਲਾਗੀ॥ਇਹਨਿਪਘਾਇਨਿਪਾ
 ਨਛੁਰੇਯੋ॥ਹਮਸਭਹਿਨਬਹਘਰਿਲੇਜੇਯੋ॥੯॥ਯੋਜਬਬੈਠਕ੍ਰਿਸਨਸੁਨਿਪਯੋਗਾ
 ਰੁਚਰੇਗੁਰੁਦੁਆਯੋ॥ਪ੍ਰਥਮਕੋਟਿਲੇਹਕੋਤੋਰਿਯੋ॥ਸਮੁਹਿਭੁਯੋਤਕੋਸਿਰਫੇ
 ਰਿਯੋ॥੧੦॥ਬਹੁਰੇਦੁਗਤਾਬੈਲੀਨੋ॥ਅਸਟਧਾਂਤਪੁਨਿਗੁਰੁਬਸਿਕੀਨੋ॥ਬਹੁਰਿਸਿ
 ਕਾਕੋਕੋਟਿਛਿਨਾਯੋ॥ਬਹੁਰਿਫਟਕਕੋਕਿਲੇਗਿਰਾਯੋ॥੧੧॥ਜਬਹੀਗੁਰੁਮਕੋਟਿਕੋਲਾ
 ਰਿਯੋ॥ਤਬਨਿਪਸਕਲਸਸਰਗਹਿਜਾਗਿਯੋ॥ਸਕਲਸੋਨਲੀਨਿਸੀਰਾਅਯੋ॥ਮਹ
 ਕੋਪਕਰਿਨਾਦਬਜਾਯੋ॥੧੨॥ਗੁਰੁਦੁਆ॥ਕਾਛਿਕਾਛਿਕਰਿਖਰੁਰਾਪਖਰਿਯਾਪਾਵ
 ਹੀ॥ਮਹਾਖੇਤੋਮੇਖਈਖਿਗਨਚਾਵਹੀ॥ਖੰਡਖੰਡਏਗਿਰੇਖਗਸਿਕੋਸਰਲਗੋ॥ਹੋਰ
 ਲੇਖੇਤੋਕੋਛਾਡਿਕੋਧਅਤਿਹੀਜਗੋ॥੧੩॥ਗੁਰੁਦੁਆ॥ਮਡਿਅਨਿਮਾਨੀਮਹਕੋ
 ਪਏਕੋ॥ਕਿਤੇਬਾਛਵਾਹੀਨਕੋਬਾਧਿਕੋਕੋ॥ਕਿਤੇਪਾਨਮਾਰੀਕਿਤੇਮਾਰਕੂਕੋ॥ਕਿਤੇਚਾ
 ਰਿਓਗਨਤੇਅਗਨਛੁਕੋ॥੧੪॥ਕਿਤੇਸਸਰਾਅਸਰਨਲੇਕੋਪਧਾਰੇ॥ਕਿਤੇਬਾਛਵਾਹੀ
 ਕ੍ਰਿਤੇਬਾਨਮਾਰੀ॥ਕਿਤੇਹਾਕਿਕੂਕੋਕਿਤੇਹੁਹਛੁਕੋ॥ਕਿਤੇਛਿਪੁਛਰੀਨਕੋਛਰੁਤੇਗੋ॥੧੫॥
 ਕੁਏਨਾਦਭਾਰੇਮਹਕੋਪਏਕੋ॥ਕਿਤੇਬਾਛਵਾਹੀਨਕੋਬਾਛਵਾਏਕੋ॥ਹਛਿਯੋਕ੍ਰਿਸਨਕੋਪਾਭਟ
 ਬਿਟਤਘਾਯੋ॥ਕੁਜੈਸੁਰਮਾਰੁਕਮਕੋਟੈਗਿਰਾਯੋ॥੧੬॥ਦੇਹਰਾ॥ਗੁਰੁਮਕੋਟਿਕੋਜ
 ਤਿਕੋਤਰਾਪਹੁਚਿਯੋਜਾਇ॥ਜਹਾਦੁਰਗਕਲਪੈਤਕੋਰਾਖਿਯੋਦੁਗਤਬਨਾਇ॥੧੭॥

ਰਾਇਆ ਅਧਿਕਾਰਿ ਰਾਜੀ ਮਾਰ ਕੋਲੀ ਨਿਮਲ ਛਿਨਾਇ ॥ ੬੦ ॥ ਚੋਪਈ ॥ ॥ ਮੇਸੇ ਸਬ ਹਜਰ
 ਸੁਨਿ ਪਾਈ ॥ ਦੋਨੈ ਅਤਿ ਹੀਤ ਪਾਠਾਈ ॥ ਉਮਰਿ ਅਨੀ ਚਲਿ ਆਵੈ ਕਹਾ ਰਾਜਤ ਕੁਵਨਕ
 ਮਾਂਛਿ ਆਜਹਾ ॥ ੧੦ ॥ ਅਰਿਲਾ ॥ ॥ ਤਬ ਲੋਧਿ ਘੁੰਬੀ ਰਲੋ ਕਦਿ ਵੇਗਾ ਯੋ ਸਾਨੀ ਦਯੋ
 ਨਰਾਇਨ ਲੋਗ ਸਭਾ ਖਿਯੋ ॥ ਕਹਿਯੋ ਅਨਮੋਲਾ ਵਕਛੁ ਕਦਿ ਨ ਦੁਰਹਿਯੋ ॥ ਚੋਰਾ ਜਸਾ ਜਲੇ
 ਹਾਥਾ ਪੁਆ ਸਿਕੋ ਗਹਿਯੋ ॥ ੧੧ ॥ ਜਬ ਲਗਿ ਰਾਜਾ ਨਾਇਤ ਬਲਗਾ ਜਾਇ ॥ ਇਨ ਬੇਕਿਨ
 ਕੋ ਸਿਰ ਪਰਖੜ ਗਬ ਜਾਇ ॥ ਸਕਲ ਬੈਰਿਯਨ ਘਾਇ ਪਲਟ ਘਾਇ ॥ ਆਇਕੋ ॥ ਹੋ ਕਰਿ
 ਜਾਇ ਪਨਾ ਮਪਤ ਹਿ ਮੁਸਕਾਇਕੋ ॥ ੧੨ ॥ ਸੁਨਿ ਮੇਸੇ ਬਚ ਸੁਰਸਭੈ ਹਰ ਪਤਭਏ ॥ ਭਾਂਤਿ ਭਾਂਤਿ
 ਕੇ ਸਸੜ ਸਭਨ ਹਾਥ ਨ ਲਾਇ ॥ ਕਛੁ ਭਟ ਦਲਹਿ ਦਿਖਾਇ ॥ ਲਿਆਏ ਲਾਇਕੋ ॥ ਹੋ ਬਡੁ ਫਿਜ
 ਮਾਰਿਆ ਨਿਦਏ ਸਭੁ ਘਾਇਕੋ ॥ ੧੩ ॥ ਦਸ ਸਰੋ ਸੁਨਿ ਸਿਕੋਲੀ ਯਥੇ ਲਮੰਗਾਇਕੋ ॥ ਦੁਏ
 ਸੀਗਨ ਬਧੀ ਮਸਾਲ ਜਰਾਇਕੋ ॥ ਇਹਿ ਦਿਸ ਦਲਹਿ ਦਿਖਾਇ ॥ ਆਇ ਭਹੁ ਦਿਸਿ ਪਰੀ
 ਰੇ ਬਡੇ ਬਡੇ ਨਿਪ ਘਾਇ ਮਾਰਿ ਕੀਚ ਕਕਰੀ ॥ ੧੪ ॥ ਜਬ ਹੀ ਦੂਜੇ ਦਿਸ ਵਪਹੁ ਰਿਯੋ ਆਇਕੋ
 ਭੁਗਿ ਗੋਨੈ ਪਨਿ ਯਨ ਕੀਦਈ ਚਲਾਇਕੋ ॥ ਲੋਗਾ ਬਜਾਨੇ ਜਾਨਿ ਦੂਰਿ ਤਾਪੇ ਪਰੇ ॥ ਹੋ ਭਹੁ ਦਿਸ
 ਤੇ ਉਨ ਬਾਲ ਨਿਪਤ ਪਨ ਜੁਤ ਹੋ ॥ ੧੫ ॥ ਦਿਨ ਦੂਜੇ ਗਯੋ ਦਿਵਸ ਤੀਸਰੇ ਆਇਕੋ ॥ ਤਬ ਹੀ
 ਰਾਨੀ ਦੁਵਭਾਇ ਕੋਲੋ ਰਬ ਜਾਇਕੋ ॥ ਲੋਗਾ ਦਿਰ ਬਲੇ ਭਜੇ ਚੁਤਿ ਹਮਰਾ ਆਇਕੋ ॥ ਹੋ ਭਹੁ ਦਿਸ
 ਨੀ ਸਭੁ ਲੀਏ ਨ ਜਾਨਿ ਕਪਾਯੋ ॥ ੧੬ ॥ ਦਿਵਸ ਚੜ੍ਹਵੇ ਦੀ ਨੀ ਆਗਿ ਲਗਾਇਕੋ ॥ ਆਪਏ ਕ
 ਠਾ ਬਿਰਤੁ ਈ ਦਲਹਿ ਦੁਰਾਇਕੋ ॥ ਸਭੁ ਰਾਜਨ ਕੋਲੋ ਗਬੁ ਝਾਵਨ ਲਗਾਏ ॥ ਹੋ ਜੇ ਪਾਏ ਨਿਪਰ
 ਹੇ ਮਾਰਿ ਅਬਲਾ ਲਾਏ ॥ ੧੭ ॥ ਦਿਵਸ ਪਾਂਚਵੇ ਆਪਨੀ ਅਨੀ ਸੁਪਾਰਿਕੋ ॥ ਅੰਧਿ ਮੈਨ ਕੇ ਪਰੀ
 ਮਸਾਲੈ ਜਾਰ ਕੋ ॥ ਮਾਰਿ ਕੂਟ ਨਿਪ ਮੈਨ ਨਿਕਸ ਆਪੁ ਨ ਗਈ ॥ ਹੋ ਪਿਤਾ ਪੂਤ ਸਿਰ ਤੇ ਗਪੁਤਾ ਪ
 ਤੁਕੇ ਦਈ ॥ ੧੮ ॥ ॥ ਹੋ ਨਸ ਮੇਤਿ ਨਹੀ ਬਿਖੋ ਮਾਰ ਚੋਯੋ ਲੋਹਾ ਪਾਗ ॥ ਕੂਟ ਜੂਝੇ ਪਿ
 ਤਪੁਤ ਹਨਿ ਪੂਤ ਪਿਤਾ ਕੋ ਮਾਰਿ ॥ ੧੯ ॥ ਹੋ ਨਸ ਮੇਤਿ ਵਨੈ ਕਟ ਕਲੋਹ ਪਾਠਿਯੋ ਬਿਕਗਾਰਾ ॥ ਉਚ
 ਨੀ ਚਰਾਜਾ ਪਜਾ ਘਾਇ ਲਭੁ ਏ ਸੁਮਾਰਾ ॥ ੨੦ ॥ ਚੋਪਈ ॥ ॥ ਅਪਿ ਤੁਲੈ ਖੜਗ ਪੂਤ ਕੋ ਮਾਰਿ

484

ਤਹਾਬਤੁਗੀ। ਤਾਤਨਦਿਸੁਦਿਕੁਅਰਕੀਲਾਗੀ॥੧॥ਅਰਿਕਾ॥ ਮਰੇਨਪਤੀਤਕੇ
 ਵਿਯਲਯੋਬੁਲਾਇਕੋ॥ ਰਤਿਮਾਨੀਚਿਰਲੇਅਤਿਉਚਉਪਜਾਇਕੋ॥ ਲਪਦਿਲਪਦਿ
 ਉਰਜਾਇਨਛੇਰਿਯੋਭਾਵਈ॥ ਚੇਤੁਤਿਭਾਤਿਕੋਆਸਨਕਰਤਸੁਹਾਵਈ॥੨॥ਦੇਹਰਾ
 ਰਾਨੀਮੀਤਹਿਸੰਗਲੇਬਾਗਹਿਗਈਭਵਾਇ॥ ਕਾਮਰੋਗਤਾਮੈਕਰਿਯੋਹਿਦੇਹਰਖਉ
 ਪਜਾਇ॥੩॥ਜਹਾਬਾਗਮੈਜਾਹੈਰਾਨੀਰਮਤਬਨਾਇ॥ ਤਾਕੇਨਿਪਕੈਤਕਨੀਮਿਤੁਹਾਨਿ
 ਕਸਿਯੋਆਇ॥੪॥ ~~ਭਾਗਵਤ~~॥ ਲਖਿਰਜਾਰਾਨੀਨੂਰਪਾਨੀ॥ ਮਿਤੁਭਯੋਉਹਭਾਤਿਬ
 ਖਾਨੀ॥ ਮੇਰੀਕੀਚਿਤਮੈਪਰਿਯਹਾ॥ ਮੂਰਾਵਤੋਨੈਕਨਤੁਹਿਯਹਾ॥੫॥ਅਰਿਕਾ॥
 ਇਕਗਡੁਹਾਮੈਦਯੋਜਾਹੈਕੁਰਾਹਿਕੋ॥ ਤਖਤਾਪਰਬਾਘੰਬਰਤੁਹਿਸੁਧਾਰਿਕੋ॥ ਆਪੁਜੇ
 ਰਾਕੇਰੁਸਬਹਿਠੀਧਾਰਿਧਾਰਿ॥ ਹੇਰਾਵਰਲਿਯੋਦਿਯਜਾਨਨਾਅਯਿਯੋਦਿਸਟਤਗ॥੬॥
 ਰਾਇਨਿਖਤਿਹਰੂਪਚੋਕਿਤਚਿਤਮੈਭਯੋ॥ ਕਵਨਦੇਸਕੇਏਸਭਯੋਜੋਗਕਹਿਯੋ॥ ਯਕੋਦੇ
 ਨਪਾਇਨਪਰਿਯੋਜਾਇਕੋ॥ ਹੇਆਇਸਕਲੀਜੀਯੋਚਿਤਬਰਮਾਇਕੋ॥ ~~ਭਾਗਵਤ~~
 ਜਬਰਾਜਤਾਕੋਢੁਗਆਯੋਜੋਗੀਉਠਿਯੋਨਬੈਨਸੁਨਾਯੋ॥ ਇਹਿਹਿਦਿਸਤੇਉਹਦਿਸਿ
 ਪਰਗਯੋ॥ ਤਬਰਾਜੋਜੋਰਸੁਕਰਿਲਯੋ॥੮॥ਨਮਸਕਾਰਜਬਤਿਹਨਿਪਕਿਯੋ॥ ਬੁਥ
 ਜੋਗੀਮੁਖਫੇਰਿਸੁਭਯੋ॥ ਜਿਹਿਜਿਹਿਦਿਸਰਾਜਾਚਲਿਅਵੈ॥ ਤਹਤਹਤੇਰਿਯਾਅੰ
 ਖਿਚੁਰਾਵੈ॥੯॥ਯਹਿਗਤਿਦੇਖਿਨਿਪਤਿਚਕਿਰਹਿਯੋ॥ ਧੀਨਿਧੀਨਿਮਨਮੈਤਿਹਕਹਿ
 ਯੋ॥ ਯਹਿਮੇਰੀਪਰਵਾਹਿਨਗਯੋ॥ ਤਾਤੋਮੋਹਿਨਮੁਖਤੇਭਯੋ॥੧੦॥ਅਨਿਕਜਤਨਰਾ
 ਜਾਕਰਿਹਾਰਿਯੋ॥ ਕਿਯੋਭੁਨਰਾਨੀਯਹਿਨਿਹਾਰਿਯੋ॥ ਕਰਤਕਰਤਇਕਬਰਨਬਖਯੋ॥
 ਮੂਰਖਰਾਵਨਬੋਲਪਛੋਨੇ॥੧੧॥ਬਾਤੋਸੇਨਪਸੈਕੋਊਕਰੋ॥ ਜੋਇਛਾਪਨਕੀਮਨਯੋ॥
 ਰਾਵਰਕਹਮਕਛੁਨਜਨੈ॥ ਏਕੈਹਰਿਕੋਨਾਮਪਛੋਨੈ॥੧੨॥ਬਾਤੋਕਰਤਨਿਸਾਪਰਗਈ॥
 ਨਿਪਸਭਮੈਨਬਿਦਾਕਰਿਦਈ॥ ਏਕੈਕਲਰਹਿਯੋਤਿਹਸੇਈ॥ ਚਿਤਾਕਰਤਅਰਪਾਨੈ
 ਮੋਖਈ॥੧੩॥ਅਰਿਕਾ॥ ਮਸੋਇਨਿਪਤਗਯੋਲਹਿਰਿਯਹਿਮੀਤਹਿਉਚਰਿਯੋ॥ ਕ

[illegible]

ਕੁੰਤਿ ਬਿਚਾਰਿ ਰਾਗੀ ਨੀ ਮਰਤ ਮੀਤ ਕੇ ਮਾਰੀ ਨੀ ਮਰੀ ਰਾਜ ਮਹਿ ਜੋ ਹੈ ॥ ਮਰੇ ਕਹਾ ਧਾ ॥ ੫੪੭ ॥
 ਪਨੇ ਮੇਰੇ ॥ ੧੮ ॥ ਅਤਿ ਹੀਨੇ ਹੁਕਮ ਕੀਯੋ ॥ ਰਾਜਾ ਸੀਰਾ ਬੇਦ ਨਹਿ ਦੇਖੋ ॥ ਸਹਿਤ ਜਾ ਰਾ-
 ਨਿਯ ਹਿਨ ਮਾਰਿਯੋ ॥ ਧਰਮ ਕੋ ਬੁਝਾ ਭੇਦ ਟਾਰਿਯੋ ॥ ੧੯ ॥ ਪਤ ਮਸਤ ਸੁਕੁ ਮਸਤੁ ॥ ੨੦ ॥ ੩੮੮ ॥
 ॥ ਅਫਸੂ ॥ ॥ ਵੇਹਰਾ ॥ ॥ ਰਾਜਾ ਕੋ ਚਰਿਤ ਰੋਕੀ ਗੰਦਤ ਭਿਨਾਮ ॥ ਅਮਿਤ ਦ-
 ਰ ਬਤ ਕੇ ਰੋ ਬਸਤ ਇੰਦੁ ਪੁਰਗਾਮ ॥ ੧ ॥ ਚੋਪਈ ॥ ॥ ਮੁਸਕ ਮਤੀ ਤਾ ਕੀ ਬਰਨਾਰੀ ॥ ਜਨੁ ਰ-
 ਤਿ ਪਤਿ ਤੇ ਕੁਈ ਕੁਮਾਰੀ ॥ ਕਾਮ ਕਲਾ ਵਹਿਤਾ ਤਿਹ ਸੋਧੋ ॥ ਦੇਵ ਅਦੇਵ ਕੇ ਮਨ ਮੇਰੇ ॥ ੨ ॥ ਜੋ ਪੁ-
 ਰ ਚੋਪੈ ਤਿਸੀ ਕੋ ਮਾਰੇ ॥ ਅਕਬਰ ਕੀ ਕਛੁ ਕਾਨ ਨ ਪਾਏ ॥ ਦੇਸਤ ਲਹਟੀ ਬਸਨ ਨ ਦੇਵਹਿ ॥ ਬੂਟ ਕੂਟ-
 ਸੀ ਦਾਗਰ ਨ ਲੇਵਹਿ ॥ ੩ ॥ ਅਕਬਰ ਸਹਿ ਕੋ ਪਾਤਿ ਮਾਯੋ ॥ ਤਿਨ ਪੈ ਬੈਰਨ ਚਪ ਪਠਾਯੋ ॥
 ਜੇ ਰਿਸੈ ਨ ਸੁਰਾਸ ਖਾਏ ॥ ਪਹਿਰੇ ਕੋ ਚੰਦੁ ਬੀਬ ਜਾਏ ॥ ੪ ॥ ॥ ਜਬ ਹੀ ਕੋ ਚਰਿ-
 ਹਾਰ ਕੇ ਨਿਕਟ ਪਹੁੰਚੇ ॥ ਲਿਖਿ ਪਤਿਯਾ ਮੇਸੇ ਪਠੀਰ ਨ ਦੇਵੁ ਬੀਬ ਜਾਇ ॥ ੫ ॥ ਕੋ ਹਮੇ ਕੋ-
 ਮਿਲਿਆ ਇਕੋ ਪਤਿਯਾ ਲਿਖੀ ਸੁਧਾਰਿ ॥ ਕੋ ਪਹੁੰਚੇ ਪਤਿ ਅਨਤ ਰੁਕੇ ਲਹੁ ਸਸਤੁ ਸੀਕੁਰਾ ॥ ੬ ॥
 ਚੋਪਈ ॥ ॥ ਜਬ ਨਿਪਕੇ ਸਵਨ ਨ ਸੁਨਿ ਪਾਰਿਯੋ ॥ ਕੁਜ ਚਲਤ ਕੁਯੋ ਧੀਰ ਨ ਪਾਰਿਯੋ ॥ ਮੁਸਕ ਮਤ-
 ਜਬ ਹੀ ਸੁਨਿ ਪਾਈ ॥ ਚਾਂਧ ਨਿਪਹਿੰਦੁ ਬੀਬ ਜਾਈ ॥ ੭ ॥ ਕੁੰਤਿ ਕੁੰਤਿ ਤੇ ਮੈਨ ਸੀ ਪਾਰੀ ॥ ਮਾਰੇ-
 ਸੁਰਝੀ ਰਹਿ ਕਾਤੀ ॥ ਰਾਜਾ ਕਿਤੇ ਬਾਂਧਿ ਕਰ ਲੀਨੇ ॥ ਜਾਇ ਕੁਵਾਨੀ ਕੇ ਬਾਲਿ ਦੀਨੇ ॥ ੮ ॥
 ॥ ਵਲਦ ਭਾਇ ਕਤ ਕਾਇਕੋ ਦਯੋ ਦਮੋ ਜਾਇ ॥ ਸੁਨਤ ਨਾਦ ਸੁਰਾਸ ਭੈਤੁ ਹੀ ਪਰੇ ਅਰਾਇ ॥
 ੯ ॥ ਚੋਪਈ ॥ ॥ ਜੋ ਪਾਏ ਫਸਿਫ ਸਿਤੇ ਗਏ ॥ ਗਹਿਰਾ ਹਿਰੁ ਨਿਰਤ ਤੇ ਲਏ ॥ ਸਕਲ ਕਾ-
 ਲਿਕਾ ਕੀ ਬਲਿ ਦੀਨੇ ॥ ਬਾਜਤਾ ਜਸੁ ਹਿਨ ਕੇ ਛੀਨੇ ॥ ੧੦ ॥ ॥ ਇਕ ਬ੍ਰਿਤ ਚਿਤੀਤ
 ਰਿਪ ਨਿਯੋ ਬਨਾਇ ਕੋ ॥ ਰਾਸੇ ਚਿਤ ਕੀ ਬਾਤ ਕੀ ਸਮਝਾਇ ਕੋ ॥ ਮਹਾਗਹਿਰ ਬਨ ਭੀਗ ਰਿਤਿ
 ਨਤੁ ਮਲਿਆਇਯੋ ॥ ਰੋਸੇ ਨਿਰਖ ਪਰਤ ਬਤੁ ਮੇਰੇ ਵਿਜਤਾਇਯੋ ॥ ੧੧ ॥ ਸੁਨਤ ਮਨੁ ਪਾਇਹ

Digitized by Panjab Digital Library | www.panjabdigilib.org

Digitized by Panjab Digital Library | www.panjabdigilib.org

ਨਾ ਬਿਅਪਸੀ ਬਾਸ ਬਾਹਰ ਬੀਰੀ ॥ ਕਾਕਸੀ ਕੋ ਕਿਲਕੂਕ ਕੁ ਰਾਖ ਮਿਲ ਲਕਿ ਬਿਅਲ ॥ ੫੪੬ ॥
 ਪਗੀ ਕਿਛੁ ਗੀਰੀ ॥ ਕੁਰਸੀ ਭੋਨ ਕੁਯਾਨ ਕੁਯੁ ਖਨੇ ਨ ਕੀਜੁ ॥ ਲੋਧੇ ਜਤਨ ਭੀਰੀ ॥ ਬਾਨਸੀ ਬਾ
 ਨ ਬਿਨ ਉਪਿਬਾਲ ਬਸੰਤ ਕੇ ਅੰਤ ਕਿਅੰਤ ਸਖੀਰੀ ॥ ੧੩ ॥ ਬੋਹੀ ਸੀ ਬਿਅ ਰਬਿਲ ਪਸੇ ਬੋ
 ਲ ਬਾਨਸੀ ਬੀਨ ਬਜੀਤ ਬਿਬਾਰੇ ॥ ਜੀਗਸੇ ਜੋਗ ਮੁਚੇ ਗਵਧੰਗ ਅਨੰਗ ਕਿਅੰਕ ਬੁਅੰਕਿਰਿ
 ਆਰੇ ॥ ਚਾਦਨੀ ਚ ਦਚਿਤ ਚ ਪੁੰਝਿ ਮੁਕੇ ਕਿਲਕੂਕਿ ਕਿਛੁ ਕਸੀ ਮਾਰੇ ॥ ਕੁਨਸੇ ਭੋਨ ਕੁਯਾਨ ਕ
 ਕੁਯੁ ਖਨੇ ਨ ਕੁਯੁ ਲਫਨੀ ਫਨਿਅਰੇ ॥ ੧੩ ॥ ॥ ੧੪ ॥ ॥ ਚੋਹ ਠਿਗ ਬਥਿ ਧੋਰਾ ਪਰਿਹੋ ॥
 ਪਿੰਗਲ ਰੇਤ ਅਗਨਿ ਮਹਿ ਜਰਿਹੋ ॥ ਜੋਇਹ ਆਜੁ ਚੰਚਲ ਜੀਵੈ ॥ ਭੋਰ ਬਰੀ ਪਨ ਕੋ ਪੀ
 ਵੈ ॥ ੧੪ ॥ ॥ ੧੫ ॥ ॥ ਤਬ ਤਹ ਗੋਰਖ ਨਾਥ ਪਹੁ ਚਿਯੋ ਆਇ ਕੋ ॥ ਨਿਪ ਪਤਿਕ ਹਿਯੋ ਅ
 ਦੇਸ ਸੁਨਾਦ ਬਜਾਇ ਕੋ ॥ ਰਾਨੀ ਦਈ ਜਿਵਾਇ ਸਭੁ ਪਾਮਨੇ ਕਪਰਿ ॥ ਜੇ ਸੁਨੇ ਕੁਰਬਾਰ ਰਵ
 ਲੇ ਚੁਗਾਇ ਕਕਰਾ ॥ ੧੫ ॥ ॥ ੧੬ ॥ ॥ ਕਹਾਹੋ ਕੋ ਨੈਤ ਜੋ ਚਿਤ ਮੇਕ
 ਹੋ ਬਿਬੇਕਾ ॥ ਸਭੋ ਪਿੰਗਲਾ ਕੀ ਪਕੁ ਰਾਨੀ ਬਈ ਅਨੇਕਾ ॥ ੧੬ ॥ ਅਰਿਲਾ ॥ ॥ ਯੋਕ ਹਿਰੇ ਸ
 ਖਨਾ ਬਤਹ ਤੇ ਜਤ ਬਯੋ ॥ ਕੁਨ ਮਤੀ ਕੋ ਚਿਤ ਚੰਡਾ ਲਾਇ ਕਹਿ ਲਿਯੋ ॥ ਤਾਦਿਨ ਤੇਰਾ ਜੋਕ
 ਦਿਯੋ ਭੁਲਾਇ ਕੋ ॥ ਹੋਰਾਨੀ ਨੀਚ ਕੇ ਰੂਪ ਰਹੀ ਉਰਝਾਇ ਕੋ ॥ ੧੭ ॥ ॥ ਦੇਹਰਾ ॥ ॥ ਗੁਣ ਮਤੀ
 ਰਾਸੀ ਭਤੀਤ ਬਹੀਲਈ ਬੁਲਾਇ ॥ ਪਠੇ ਦੇਤ ਕੁਈ ਨੀਚ ਸੋ ਪਰਮ ਪੀਤ ਉਪਜਾਇ ॥ ੧੮ ॥
 ਚੋਪਈ ॥ ॥ ਜਬ ਦੁਤੀਤ ਹਤੇ ਫਿਰਿਆਈ ॥ ਯੋ ਪੁਛੋ ਰੁਨੀ ਰਿਹ ਜਾਈ ॥ ਕਹੁ ਅਲਿਮੀਤ
 ਕਥੈ ਹਿਅ ਅਯੋ ॥ ਹਮਰੇ ਚਿਤ ਕੋਤਾ ਪਮਿਦੈ ॥ ੧੯ ॥ ॥ ੨੦ ॥ ॥ ਕਹੁ ਨਸਾਹਿ ਚਹੀ ਸਾਚੁ
 ਸਜਨ ਕੁ ਬਾਇਯੋ ॥ ਜੇਰੈ ਨੇਸੈ ਨੈਨ ਕਥੈ ਮੁਸਕਾਇਯੋ ॥ ਲਪਟਿਲ ਪਟਿਕ ਰਿਜਾ ਉਲਾਹ
 ਸੇ ਤੋ ਨਾਛਿ ਨਾਹੇ ਕੋ ਸਖੀ ਮੁਹਿ ਮੀਤ ਕਥੈ ਧੋਕ ਵਨ ਦਿਨਾ ॥ ੨੦ ॥ ਬਾਰ ਬਾਰ ਗਾਜੇ ਤੀਯਨ
 ਹੋਰ ਬਨਾਇ ਕੋ ॥ ਅਪਨੇ ਲਲਾਛਾ ਛਿਨ ਮੇਲਿਯੋ ਰਿਝਾਇ ਕੋ ॥ ਧੁਕ ਧੁਕ ਨਹੇ ਇਨ ਮੇਰੈ
 ਕਮਨਾਹੇ ਕਾਂਸੀ ਹੁੰ ਕਰਵਤ ਲਿਯੋ ਪੀਯ ਕੀ ਪੀਤਤਨਾ ॥ ੨੧ ॥ ॥ ਬਿਹਸ ਬਿਹਸ ਕਬਰ ਗਰੇਹਮਾ
 ਰੇ ਲਾਗੀ ॥ ਤਬ ਸਬਹੀ ਸੋਕ ਹਮ ਚੋਰਾਗੇ ॥ ਚਟਕ ਚਟਕ ਦੇ ਬਾਝੇ ਹਮੇ ਬਤਾਇਯੋ ॥ ਹੋਤਾ ਵ

ਨਸਖੀਸਹਿਤਹਮਬਲਿਬਲਿਜਾਇਕੋ॥੨੨॥ਜੇਐਸੇਤਰਾਂਮਲੇਸਜਨਸਖਮਾਇ
 ਕੋ॥ਐਮਨੇਕੋਤਬਹੀਏਜਾਇਚੁਰਾਇਕੋ॥ਛਾਂਤਿਭਾਂਤਿਰਤਕਰੇਨਛੋਰੇਏਕਛਿਨਾਰੇਖੀ
 ਤੈਮਾਸਪਚਾਸਨਜਾਨੇਏਕਾਇਨਾ॥੨੩॥ਮਚਕਿਮਚਕਿਕਬਕਰਹੈਬਚਨਬਨਾਇ
 ਕਰਿ॥ਲਚਕਿਲਚਕਿਉਰਸਾਧਾਰਿਮਟਿਹੈਆਇਕਰਿ॥ਲਪਾਰਿਲਪਟਿਮੇਜਾਉਪਿਯਾ
 ਕੇਅੰਗਤਨਾਰੇਮੇਲਮੇਲਕਰਿਗਏਭੀਤਹਿਤਾਹਿਮਨਾ॥੨੪॥ਭੀਜਨਉ
 ਨਬਾਦੇਕਰਿਕੋਕਰਿਕੋਜਲਰੰਗਕਰਕਰਿਰੂਰੇ॥ਚਾਰੁਚੋਕਰਨਾਮਨੇਹਿਦੈਪਰਉਰੁ
 ਖੀਨਹੁਕੇਤ੍ਰਤ੍ਰਕਾਰੇ॥ਮੇਨਗਹਿਯੋਮੁਗਛਾਇਪ੍ਰਭਾਲਖਸਾਗਮਭੇਸਭਦਾਸਬਿਚਾਰੇ॥
 ਅੰਤਕੋਸੇਚਨਪੀਰਜੋਮੇਚਲਲਾਲਚੀਲੇਚਲਲਾਲਤਿਹਾਰੇ॥੨੫॥ਸੁ
 ਨਤਸਹਿਚਰੀਬਚਨਤਹਾਤੇਤਹਗਈ॥ਚਾਰੁਤਰਤਾਬਹੁਤਾਤਿਸਿਖਾਵਤਤਿਹਭਈ॥
 ਬਸਤ੍ਰਮਲੀਨਉਤਾਰਭੁਲੇਪਹਿਰਾਇਕੋ॥ਚੇਤਹਲਿਆਵਤਤਹਭਈਸੁਬੇਸਬਨਾਇ
 ਕੋ॥੨੬॥ਮਨਭਾਵਤਜਬਾਮੀਤਤੁਨਿਤਿਸਪਾਯੋ॥ਛਾਂਤਿਭਾਂਤਿਤਾਕੇਗਹਿਗਰੇਲ
 ਗਾਇਯੋ॥ਆਸਨਉਬਨਕਰੇਹਰਪਉਪਜਾਇਕੋ॥ਹਿਤਵਨਸਖੀਕਿਦਾਰਿਦਸਕਲ
 ਮਿਟਾਇਕੋ॥੨੭॥ਦਿਜਿਕਦੁਗਾਕੀਪੂਜਕਰਿਗੀਤਾਇਯੋ॥ਤਾਕੇਕਰਤੇਏਕਅਮਰ
 ਫਲਪਾਇਯੋ॥ਤਿਨਿਲੋਕੇਭਰਥਰਗਜਾਜੂਕੋਦਿਯੋ॥ਹੇਜਬਲੇਪ੍ਰਿਥੀਅਕਾਸਨਿਪ
 ਤਤਬਲੈਜਿਯੋ॥੨੮॥ਦੁਰਗਦਿਤਫਲਾਅਮਰਜਥੋਨ੍ਰੇਪਕਰਿਯਾਇਯੋ॥ਭੂਨਮਤ੍ਰ
 ਕੇਦੇਵੀ॥ਉਹੋਚਤਮੋਕੋਯੋ॥ਤ੍ਰਿਖਕਿਯਮਨਹਿਬਿਚਾਰਕਿਮਿਤ੍ਰਹਿਦੀਜਯੋ॥ਹੇਸਦ
 ਤਰੁਨਸੇਰਹੈਕੇਲਅਤਿਕੀਜੀਯੋ॥੨੯॥ਮਨਭਾਵਤਾਮੀਤਜਾਦਿਨਸਖਿਪਾਇਯੋ॥
 ਤਨਮਭੁਪਨੁਸਭਵਾਰਬਹਰਿਬਲਜਾਇਯੋ॥ਐਮਨਲੋਯੋਚੁਰਾਇਪੀਤਮਹਿਆਜੁ
 ਸਭਾਹੋਰਹੈਤਰੁਨਚੇਰੁਜੀਯੋਦਿਯੋਫਲਤਾਹਿਲਭਾ॥੩੦॥ਨਿਪਕੋਚਿਤ
 ਰਾਨੀਹਰਿਲਯੋ॥ਅਬਲਾਮਨਤਕੇਕਰਦੇਯੋ॥ਵਹੁਅਦਕਤਬੇਸਾਪਰਭੁਯੋ॥ਫਲਕੋਕ
 ਤਾਕੇਕਰਦੇਯੋ॥੩੧॥ਅਵਿਲਾ॥॥ਰਹੀਤਰੁਨਿਸੇਰੀਇਅੰਗਨਿਪਕੇਨਿਰਖਾਚਾਰੁ

ਕੀਉਚਖਰਹੈਸਰੂਪਅਮੋਲਭਾ॥ ਫੁਲਸੇਈਲੋਹਾਬਹਾਚਿਤਹਚਿਸੈਦਿਯੋਹਿਜ
ਬਲਗਮਿਥੀਅਕਾਸਨਿਪਤਤਬਲੈਜਿਯੋ॥ ੩੨॥ ਲੋਥੇਸ੍ਰਫਲਾਇਯੋਨਿਪਤਕੋਆ
ਨਿਕੋਰੂਪਹੇਰਿਬਾਸਿਭਈਪੀਤਅਤਿਠਾਨਿਕੋਲੋਰਾਜੇਤਿਹਰਾਥਾਚਿਤਚਿਤਮੇਕਿ
ਯੋਹੋਯਹਿਸੇਈਦੁਮਜਾਹਿਜੁਮੇਕਿਯਕੋਇਯੋ॥ ੩੩॥ ਸਾਧਿਕੁਲਾ॥ ਕੁੰਤਿਕੁੰਤਿ
ਤਿਹਲੀਨੇਜੇਧਬਨਾਇਕੋ॥ ਤਿਹਬੇਸ੍ਰਕੋਪਾਵਿਯੋਨਿਕਦਿਬੁਲਾਇਕੋ॥ ਸਾਚੁਕੋਹੇਮੁਹਿ
ਯਹਫਲਤੈਕਹਤੇਲਹਿਯੋ॥ ਹੇਹਾਥੇਜੇਰਿਤਿਲਖਚਨਨਿਪਤਿਸੈਯੋਕਹਿਯੋ॥ ੩੪॥ ਤੁ
ਮਅਪਨੇਚਿਤਜਿਹਾਨੀਕੋਕਹਿਦਿਯੋ॥ ਤੋਕੋਏਕਚੰਡਰਾਮੇਹਿਕਰਿਮਨਲਿਯੋ॥ ਤਵਨ
ਨੀਚਮੁਹਿਉਪਰਿਰਹਿਯੋਬਿਕਾਇਕੋ॥ ਹੇਤਵਤਿਯਤਿਹਦਿਯਭਨਮੁਹਿਦਯੋਬਨਾਇ
ਕੋ॥ ੩੫॥ ਮੇਤੁਮਰੇਲਖਿਰੂਪਰਹੀਉਰਝਾਇਕੋ॥ ਹਰਿਅਰਿਬਸਿਭਈਸੁਗਈਬਿਕਾ
ਇਕੋ॥ ਸਦਾਤਰਨਤੋਕੋਫਲਹਮਤੇਲੀਜੀਯੋ॥ ਹੇਕਾਅਕੇਲਮੁਹਿਸਾਥਯਰਖਸੈਕੀਜੀ
ਯੋ॥ ੩੬॥ ਤੁਮਤਿਹਤਿਯਜੁਦਯੋਫਲਅਤਿਰਚਮਨਕੋ॥ ਤਿਨਲੇਦਯੋਚੰਡਰਾਹਿਅਤਿ
ਹਿਤਠਾਨਿਕੋ॥ ਉਨਮੁਹਿਮੇਤੁਹਿਦਿਯੋਸੁਬਿਰਹਕੀਦਹੀ॥ ਹੇਨਿਰਖਤਿਹਹੀਪੁਰਾਵਿਦ
ਨੀਉਰਹੀ॥ ੩੭॥ ਹੇਤਵਪੁਰਾਬਿਲੋਕਰਹੀਉਰਝਾਇਕੋ॥ ਗਿਹਸਗਰੇਕੀਸਿਗਿਆਦ
ਈਕੁਯਾਇਕੋ॥ ਅਮਰਅਜਰਫਲਤੁਮਕੋਦੀਨਿਆਨਿਕਹਿਹੇਤਤੇਮਵਨਸੰਤਾਪਨਿ
ਪਤਹਮਰੇਪੁਰਹਿ॥ ੩੮॥ ਧੀਨਯਧੀਨਯਤੋਕੋਤਬਨਿਪਤਿਉਚਾਰਿਯੋ॥ ਕੁੰਤਿਕੁੰਤਿਸੇ
ਤਕੇਸੰਗਾਬਿਹਾਰਿਯੋ॥ ਲਪਟਿਲਪਟਿਉਬੇਸ੍ਰਚਾਈਬਨਾਇਕੋ॥ ਹੇਅਪਮਾਨਵਤਿਹੇ
ਰਿਹੀਉਰਝਾਇਕਰਿ॥ ੩੯॥ ਮਨਕੁਵੰਤੋਮੀਤਜਾਦਿਨਤਿਨਪਾਇਯੋ॥ ਤਵਨਪਰੀਕੇ
ਪਲਪਲਬਲਿਬਲਿਜਾਇਯੋ॥ ਲਪਟਿਲਪਟਿਕਰਿਤੋਸੈਆਪਿਕਾਬਿਹਾਰਿਯੋ॥ ਹੇਤੁ
ਤਛਿਨਦਪਕੰਦਪਕੋਸਕਲਨਿਵਾਰਿਯੋ॥ ੪੦॥ ਸਾਧਿਕੁਲਾ॥ ਸਾਥਕੋਰੂਪਾਬਿਲੋਕਕੋ
ਲਾਲਕਛੂਹਸਿਕੋਅਬਬੈਨਉਚਾਰੇ॥ ਸੁੰਦਰਕੀਸੁਨਿਉਰਗੇਪਰਮੇਸਨਸੁੰਦਰਿਅ
ਗਾਹਮਾਗੇ॥ ਜੀਬੋਘਨੇਸਿਗਰੇਜਗਚਾਹਤੋਸੇਨਹਾਚਿਯੋ॥ ਚਿਤਮਾਝਤਿਹਾਰੇ॥ ਆਨਿਜ

ਰਾਹਿਦਯੋਗਮਕੋਫਲਦਾਸਭਏਹਮਆਖੁਤਿਹਾਰੇ॥ ੪੩॥ ਭੁਗਤਿਹਾਰੇ॥
 ਨੈਨਲਗੇਤਬਤੇਤਮਸੇਤਬਤੇਤਵਹੇਰਿਪੁਭਾਬਾਥਿਜਾਉ॥ ਭੁਨਭੰਡਾਰਸੁਹਾਤਨਮੇਕਰਸੇ
 ਵਤਹੁਬਿਝਕੈਬਹਰਾਉ॥ ਜੇਤਕਆਪਨੀਆਰਬਲਾਸਭਮੀਤਕੋਉਪਰਿਵਾਰਿਬਹਾਉ॥
 ਕੇਤਕਬਾਤਜਰਾਹਿਸੁਨੇਫਲਪਾਨਦੇਮੇਲਪਿਯਾਕਹਾਇਆਉ॥ ੪੪॥ ਤੇਜੁਦਿਖੋਤਿ
 ਯਕੋਫਲਥੋਦਿਜਤੇਕਰਿਕੋਇਉਪਾਇਲਿਖੋਸੇਉਲੇਕਰਿਜਾਰਕੋਦੇਤਭਈਤਿਨਰੀਝ
 ਕੋਮੇਪਰਿਮੇਹਿਦਿਖੋ॥ ਅਨੁਪਰੇਅਰਕੀਤਵਹੇਰਿਪੁਭਾਤਨਿਕੋਤਨਕੋਨਹਿਤਾਪਕਿਯੋ॥ ਤਿ
 ਹਖਾਹੁਮੇਸੁਖਦੇਹਾਦਿਖੋਨਿਪਰਾਜਕਰੇਜੁਗਚਾਰਾਜਿਯੋ॥ ੪੫॥ ਭੁਗਤਿਹਾਰੇ॥
 ॥ ੪੬॥ ॥ ਆਪਿਗੁਮਾਹਿਕੋਜੁਮੇਫਲਦਿਯਹਿਦੇਰੁ॥ ਰਿਖੋ॥ ਆਪਿਗੁਤਿਹਾਰਿਯਚੰਡਾਰਜੁਪ
 ਰਮਨਬਿਚਾਰਿਯੋ॥ ਆਪਿਗੁਤਾਕੋਤਿਨਤਿਯਰਾਨੀਸੀਪਾਇਕੋ॥ ਹੋਦਯੋਬੇਸੁਹਿਪਰਮਮੀ
 ਤਉਪਜਾਇਕੋ॥ ੪੭॥ ਸਦੈਯਾ॥ ॥ ਆਪਕਾਪਪੁਖਿਖੋਨਿਪਲੇਫਲਆਪਿਕਰੁਪ
 ਮਤੀਕਹਦੀਨਾ॥ ਜਾਰਕੇਵਕਹਜਾਰਕੋਗਹਿਨਾਰਿਭਿਰਯਾਰਤਿਨੈਬਪਕੀਨੇ॥ ਭੁਨਭੰਡਾਰ
 ਬਿਸਾਰਸਭੇਕਛੁਰਾਮਕੋਨਾਮਪਿਦੋਦ੍ਰਿਚੀਨੇ॥ ਜਾਇਬਸਿਯੋਤਬਹੀਬਨਮੇਨਿਪਭੇਸ
 ਕੋਤਿਯਾਗਜੁਗੇਸਕੋਈਨੇ॥ ੪੮॥ ਭੁਗਤਿਹਾਰੇ॥ ॥ ਬਨਭੀਤਰਿਭੇਦਾਬੁਈਗੋਰਖਸੀਗ
 ਸੁਧਾਰਾ॥ ਰਾਜਤਿਯਾਗਅੰਮ੍ਰਿਤਲਯੋਕੁਰਥਰਾਜਕੁਮਾਰ॥ ੪੯॥ ਸਦੈਯਾ॥ ॥ ਰੇ
 ਵਤਹੈਸੁਕਹੁਪੁਰਕੋਜਨਬੋਰੇਸੇਡੋਲਤਜਯੋਮਤਵਾਰੇ॥ ਫਾਰਤਚੀਰਸੁਬੀਰਗਿਰੇਕ
 ਹੂਜੁਝੈਚੈਖੇਤਮੇਨਜਾਇਯਾਰੇ॥ ਰੇਵਤਨਾਰਿਅਪਾਰਕਹੁਬਿਸੀਤਾਰਭਈਕਰਿਨੈਨਤ
 ਰੇ॥ ਤਿਯਾਗਕੋਰਾਜਸਮਾਜਸਭੇਮਹਰਾਜਸਖੀਬਨਾਜੁਪਧਾਰੇ॥ ੫੦॥ ਨਿਜੁਨਾਰਿ
 ਨਿਹਾਰਿਕੋਭਰਥਕੁਮਾਰਬਿਸਨਾ॥ ਰਸਿਭਾਭਛਕੀਮਨਮੇ॥ ਕਹੁਹਾਰਗਿਰੇਕਹੁਬਾਰਲਮੇ
 ਕਛੁਨੈਕੁਪੁਕਾਨਹੀਤਨਮੇ॥ ਸੁਖਕੇਤਕੇਬਾਨਪੀਤਤਭੀਮਨਜਾਇਗਹਿਯੋਮਨਮੇਰ
 ਨਮੇ॥ ਮਨੇਦੀਪਕੋਭੇਦਸੁਨੇਸੁਰਨਦਮਿਹੀਗਨਜਾਇਬਿਧੀਬਨਮੇ॥ ੫੧॥ ਦੋਹਰਾ॥ ॥
 ਅਨਿਕਜਤਨਕਰਿਕਾਰਿਦਿਯਾਹਾਰਤਭਈਅਨੇਕ॥ ਬਨਹੀਕੈਨਿਪਜਤਭਯੋਮਾਨਿਯੋ॥ ੫੨॥

ਬਚਨਨਏਕਾ ॥ ੪੬ ॥ ਜਬਗਾਜਾਬਨਮੇਗਏਗੋਰਪਹੁਪੁਲਾਇ ॥ ਬਹੁਤੁਤਾਂਤਿਸਿਫਿਯਾ
 ਦਈਤਾਹਿਸਿਖਿਯਨਹਿਰਾਇ ॥ ੪੭ ॥ ॥ ਵੇਹਰਾ ॥ ॥ ਕਵਨਮਰੇਮਰੇਕ
 ਵਨਕਹਤਸੁਨਤਕਹੁਕੋਇ ॥ ਕੋਰੇਵੈਕਵਨੇਹਮੈਕਵਨਜਗਾਜਿਤਹੋਇ ॥ ੪੮ ॥ ॥ ਵੇਹਰਾ ॥
 ਹਸਿਗੋਰਖਇਮਬਚਨਉਚਾਰੇ ॥ ਸੁਨਿਭਰਥਹਿਹਰਿਰਾਜਮਾਰੇ ॥ ਸੰਤਤੁਮੁਛਹਿਕਾਰਾ
 ਕਬਹੂੰਮਰਤਨਬੋਲਨਹਾਰਾ ॥ ੪੯ ॥ ਵੇਹਰਾ ॥ ॥ ਕਾਲਮਾਰੇਕਾਮਾਰੇਕਾਕੈਕਰਤਉਚਾਰਾ
 ਜੀਠੈਗੁਨਨਬਖਿਯਾਨਹੀਸਵਨਨਸੁਨਤਸੁਧਾਰਾ ॥ ੫੦ ॥ ਚੋਪਈ ॥ ॥ ਕਾਲਨੇਨਪ੍ਰੇਸ
 ਤੁਨਿਨਿਹਰਈ ॥ ਕਾਲਬਕਰੇਪ੍ਰੇਸਕਉਚਰਈ ॥ ਕਾਲੇਮਰਤਕਾਲਹੀਮਾਰੇ ॥ ਭੂਲਾਕੈ
 ਗਭਰਮਬੀਚਾਰੇ ॥ ੫੧ ॥ ਵੇਹਰਾ ॥ ॥ ਕਾਲਹਸਤਕਾਲੇਰੋਵਤਕਰਤਜਗਾਜਿਤਸੇਇ ॥
 ਕਾਲਪਾਇਉਪਜਤਸਭੈਕਾਲਪਾਇਬਧੋਇ ॥ ੫੨ ॥ ਚੋਪਈ ॥ ॥ ਕਾਲੇਮਰਤਕਾ
 ਲਹੀਮਾਰੇ ॥ ਕ੍ਰਮਿਕ੍ਰਮਿਪਿੰਡਾਵਾਰਾਪਾਰੇ ॥ ਕਾਮਕ੍ਰਮਪ੍ਰਫਿਰਕਾਰਾਇਕਨਮਰਿਯੋਸੁ
 ਬੋਲਨਹਾਰਾ ॥ ੫੩ ॥ ਆਸਕਰਤਸਕਲਜਗਮਰਈ ॥ ਕੋਨਪੁਰਖੁਆਸਾਪਰਹਰਈ ॥
 ਜੇਨਰਕੋਉਆਸਕੋਤਿਆਗੋ ॥ ਸੋਹਰਿਕੇਪਾਇਨਸੇਲਚੋ ॥ ੫੪ ॥ ਵੇਹਰਾ ॥ ॥ ਆਸਾ
 ਕੀਆਸਾਪੁਰਖਜੋਕੋਉਤਜਤਬਨਾਇ ॥ ਪਾਪਪੁੰਨਿਅੰਸਰਤ ॥ ਤੁਰਤਪਰਮਪੁਰੀਕਹਜਾ
 ਇ ॥ ੫੫ ॥ ਜਯੋਸਮੁੰਦਹਿਰੀਗਾਮਿਲਤਸਹੀਸ੍ਰਪਾਰਿਕੈਸਾਜਾ ॥ ਤਿਯੋਗੋਰਖਰਿਖਰਾਜ
 ਸਿਯੋਆਜੁਮਿਲਿਯੋਨਿਪਰਾਜ ॥ ੫੬ ॥ ਚੋਪਈ ॥ ॥ ਯਾਤੋਮੇਥਿਸਥਾਂਰਨਕੋਰੀ ॥ ਗਿ
 ਥਬਢਨਤੇਅਤਿਚਿਤੁਰੋ ॥ ਤਾਤੇਕਥਾਨਾਪਿਕਬਢਾਈ ॥ ਭੂਲਪਰੀਤਹਲੇਹੁਬਨ
 ਈ ॥ ੫੭ ॥ ਗੋਰਖਸੋਗੋਸਾਦਿਜਬਭਈ ॥ ਰਾਜਕੀਦੁਰਮਤਿਸਭਗਈ ॥ ਸੀਖਤਗਿ
 ਯਾਨਭਈਬਿਧਭਯੋ ॥ ਜਲਮੇਜਲਦੇਜਿਯੋਮਿਲਗਯੋ ॥ ੫੮ ॥ ਵੇਹਰਾ ॥ ॥ ਏਕਮੁ
 ਰੁਭਰਥਰਪ੍ਰਿਤਚਅਤਨਿਹਾਰਿਯੋ ॥ ਹਸਿਹਸਿਤਾਸੋਬਚਨਇਹਗੁੰਤਉਚਾਰਿਯੋ ॥
 ਜਿਨੋਕੋਲਗੋਕਟਾਛਰਾਜਤੇਖੋਵਹੀ ॥ ਹੇਤੁਹਿਕਰਲਾਗੋਤੈਕਿਯੋਮੁਢਨੋਰੋਵਹੀ ॥ ੫੯ ॥
 ਚੋਪਈ ॥ ॥ ਬੀਤਤਬਰਖਜਬਭਈ ॥ ਭਰਥਰਦੇਸਆਪਨੇਗਇ ॥ ਚਲਿਤਏਕਚਰ

ਲਾਭੁਈ॥ ਨਿਕਟਿਰਾਨਿਯਨਕੋਚਭਿਗਈ॥ ੬੩॥ ਦੋਹਰਾ॥ ॥ ਸੁਨਿਰਾਨਿਯਨਕੋਚਭਿਗਈ॥
 ਨਰਾਜਾਯੋਬੁਝਾਇ॥ ਭਾਂਤਭਾਂਤਰੇਦਨਕਰਤਹੀਚਰਨਲਪਟਾਇ॥ ੬੪॥ ਦੋਹਰਾ॥
 ਮਾਸਾਰਯੋਨਮਾਸਰਕਰੰਚਤਨਨਾਰਯੋ॥ ਸ੍ਰਾਸਨਉਤ੍ਰਿਯੋਉਸਾਸਮਾਸਤਿਹਰੇ
 ਮਿਲਨਕੀ॥ ੬੫॥ ਚੌਪਈ॥ ॥ ਜੇਗਾਕਿਯੋਪੁਰਨਭਯੋਨਿਪਬਰਾਅਬਤੁਮਰਾਜਕੋਰੇ
 ਸੁਖਸੋਘਰਿਯੋਸਭਹਿਨਹਮਧਿਥਮਸਿਘਾਰੇ॥ ਤਾਪਾਛੇਬਨਭਰਸਿਧਾਰੇ॥ ੬੬॥ ਚੌਪਈ॥
 ॥ ਜੇਗਾਨੀਜੇਬਨਭੁਗੀਅਪਿਕਤਬੈਗਰਬਾਹੀ॥ ਤੇਅਬਰੁਪਹਿ
 ਤਭੀਰਹਿਯੋਗਰਬੁਕਿਛੁਨਾਹੀ॥ ੬੭॥ ਚੌਪਈ॥ ॥ ਅਬਲਾਹੁਤੀਤੁਰਨਤੇਭੁਈ॥ ਤੁ
 ਰਨਜੁਹੁਤੀਬਿਧੁਦੈਗਈ॥ ੬੮॥ ਚੌਪਈ॥ ॥ ਧਿਰਪਨਤੇਕੋਭੁਲਹੀਨਜਾਵੈ॥ ਚਿਤਕੀਇਹੈਆਸਚਰਜ
 ਆਵੈ॥ ੬੯॥ ਜੇਗਾਨੀਜੇਬਨਮਤਿਭੁਗੀ॥ ਤੇਅਬਰੁਈਜਰਾਕੀਪਹੀ॥ ਜੇਅਬਲਾ
 ਸੁੰਦਰਗਰਬਾਹੀ॥ ਤਿਨਕੋਰਹਿਯੋਗਰਬੁਕਿਛੁਨਾਹੀ॥ ੭੦॥ ਦੋਹਰਾ॥ ਜੇਮਨਮੇਗਰ
 ਬਤਤਬੈਅਪਿਕਚੰਚਲਾਨਾਹਿ॥ ਤੇਅਬਜੀਤਜਰਾਲਈਸਕਤਨਦੇਹਿਸੰਭੁਗਿ॥ ੭੧॥
 ਜੇਜੇਤ੍ਰਿਯਾਤਬੈਗਰਬਾਹੀ॥ ਤਿਨਕੋਰਹਿਯੋਗਰਬੁਕਿਛੁਨਾਹੀ॥ ਤੁਰੁ
 ਨੀਹੁਤੀਬਿਧਤੇਭੁਈ॥ ਠੇਠੇਰੇਐਐਦੈਗਈ॥ ੭੨॥ ਚੌਪਈ॥ ॥ ਕਿਸਨਖਭੁਜਾਤਨਹਿਕਹੀ॥
 ਜਨੁਕਜਰਨਜਾਨਵੀਬਹੀ॥ ਕੋਧੈਸਕਲਦੁਗਧੋਸੋਧੈ॥ ਤਾਤੇਸੇਤਬਰਨਕਚੋਧੈ॥
 ੭੩॥ ਚੌਪਈ॥ ॥ ਮੁਕਤਨਹੀਰਨਕੋਬਹੁਤਇਨਪਰਕਾ॥ ਯੇਸਿੰਗਾਗਾਤਾਤੇਤਿਨਕੀਛ
 ਥਿਛਏਤੁਰੁਨਿਤਿਹਾਰੇਬਾਹ॥ ੭੪॥ ਜੇਤਬਅਤਿਸੇਭੁਤਪਤੇਤੁਰਨਤਿਹਾਰੇਕੇਸਾਨੀ
 ਲਮਨੀਕੀਛੁਥਿਧਤੇਭੁਏਰੁਕਮਕੋਭੇਸ॥ ੭੫॥ ਚੌਪਈ॥ ॥ ਕੋਧੈਸਕਲਪੁਰਪਹਾਹਿ
 ਰੂਹੇ॥ ਤਾਤੇਕਚਸਿਤਭੁਏਤਿਹਾਰੇ॥ ਸਮਿਕੀਜੇਨਿਅਪਿਕਜੋਪਹੀ॥ ਤਾਤੇਸਕਲਸਿ
 ਯਾਮਰਾਹੀ॥ ੭੬॥ ਅਛਿਲਾ॥ ॥ ਇਕਰਾਨੀਤਬਕਾਹਿਯੋਨਿਪਹਿਸਮਝਾਇਕੋ॥ ਮੁ
 ਹਿੰਗੇਰਖਕਹਿਗਏਸੁਪਨਮੇਆਇਕੋ॥ ਜਬਲੋਤ੍ਰਿਯਏਜੀਯਤਰਾਜਤਬਲੋਕੋ॥
 ਹੇਜਬਸਭਏਮਰਿਜੈਚੈਤਬਪਗਮਗਧੋਰੇ॥ ੭੭॥ ਸੁਨਿਰਾਨਿਯਨਕੋਬਚਨਨਿਪਹਿਕ

ਵਰਾਹੁਈ। ਗਤਿਨਕੋਰੀ ਤਹਿ ਬੁਧਕਛਕਾ ਅਪਨੀ ਵਈ। ਜੋ ਕਿਹੁ ਪਿਰਾਲ ਕਹਿਯੋ ਮਨਿ ਸੇ
 ਈ ਲਿਖੋ। ਹੋਰ ਜੋਗਾ ਪਰਿਥੈ ਨੇਰੇ ਊ ਅਪਨੇ ਕਿਯੋ। ੧੭। ਹੋਰ ਰਾਗ। ਮਾਨਿਰ ਨਿਯਨ
 ਕੋ ਬਚਨ ਰਾਜ ਕਹਿਯੋ ਸੁਖ ਮਾਨਾ ਬਹੁ ਰਿਪਿਰਾਲ ਕੋ ਮਰੇ ਬਨੇ ਕੋ ਕਿਯੋ ਪਯਾਨਾ। ੧੮।
 ਮਸਤ ਸੁਭ ਮਸਤੁ। ੨੦੯। ੪੦੧੦। ਮਗਪ ਦੇ ਸਕੇ
 ਰਾਵ ਇਕ ਸਰਸਾ ਸਿੰਘ ਬਡ ਭਾਗਾ ਜਾ ਕੇ ਤਾ ਮੈ ਸੁਰ ਸਭ ਰਹੈ ਚਰਨ ਸੈਲਾਗਾ। ੧੯। ਚੋਪ
 ਈ। ਚੰਚਲ ਕੁਮਰਤ ਵਨ ਕੀ ਨਗੀ। ਆਪੁ ਹਾਥ ਜਗਾ ਦੀ ਸਸਵਾਰੀ। ਆਪਾਨ ਤਿਹ
 ਪਛਾਥਿ ਰਜੈ। ਜਨੁ ਰਤਿ ਪਤਿ ਕੀ ਪਿਯਾ ਸੁਰਜੈ। ੨੦। ਅਹਿਲਾ। ਇਕ ਰਾਵ ਕੋ ਭ੍ਰਿਤ
 ਅਧਿਕ ਸੁੰਦਰ ਹੁੰਤੈ। ਇਕ ਦਿਨ ਤੁਹਿ ਬਿਲੇ ਕਗਾਈਰਾ ਨੀ ਸੁਤੈ। ਤੁਹਿ ਦਿਨ ਤੇ ਸੁਕ ਮਾਰਿਤ
 ਹੀ ਉਰਤਾ। ਇਕੋ। ਹੋਰੋਰ ਜਤਨ ਕਰਿਤ ਕੋ ਲਿਖੋ ਬੁਲਾਇ ਕੋ। ੨੧। ਜਥੈ ਕੁਮਰ ਤਿਨ ਲ
 ਖਿਯੋ ਸਜਨ ਪਰਿਆਯੋ। ਚੰਚਲ ਕੁਮਰ ਬਚਨ ਇਹ ਭਾਤਿ ਸੁਨਾਯੋ। ਕਮ ਮਛੇਗਾ ਮੁਹਿ
 ਸਾਥ ਕੋਰੇ ਤੁਮ ਆਇਕ ਗਿਹੋ। ਚਿਤ ਕੋ ਸਭ ਹੀ ਦੀਜੈ ਸੋਕ ਮਿਟਾਇਕ ਗਿ। ੨੨। ਚੋਪ
 ਈ। ਤਵਨ ਪੁਰਖ ਇਹ ਭਾਤ ਬਿਚਾਰੀ। ਰਾਮ ਯੋ ਚਹਤ ਮੈ ਸੈ ਨਿਪਨ ਚੀ। ਕਮ ਮਛੇਗ
 ਯਾ ਸੇ ਮੈ ਕਹਿੰਦੈ। ਕੁੰਭੀ ਨਰ ਕਈ ਚਤ ਬਪ ਰਿਹੈ। ੨੩। ਨਾਹਿਨਾ ਹਿਤਿਨ ਪੁਰਖ ਬਖਾਨੀ
 ਤੁਮ ਸੋਗ ਮਤ ਮੈ ਨਹੀਰਾ ਨੀ। ਐਸੇ ਖਿਯਾ ਲੁਥਾ ਲਨ ਹਿਪ ਰਿਯੋ। ਬੇਗਾ ਬਿਦਾਹਿਯਾ
 ਤੇਹ ਮਕ ਰਿਯੋ। ੨੪। ਨਹੀਨ ਹੀ ਪਿਯਾ ਰਾਜੇ ਯੋ ਕਹੈ। ਤਿਯੋ ਤਿਯੋ ਚਰਨ ਚੰਚਲਾ ਪਰੈ।
 ਮੇਤੁ ਮਗੀ ਲਖ ਪੁਛਾ ਬਿਕਾਨੀ। ਮਦਨ ਤਾਪ ਤੇ ਭੁਈ ਦਿਵਾਨੀ। ੨੫। ਮੇਰਾ ਨੀ
 ਤਹਿ ਰੀਕ ਕੇ ਚਰਨ ਰਹੀ ਲਪਟਾਇ। ਕਮ ਕੇ ਲੋਮੇ ਸੇਤੁ ਨ ਕਿਯੋ ਨਹਿ ਕਰਤ ਬਨਾਇ।
 ੨੬। ਅਹਿਲਾ। ਅਧਿਕ ਮੇਲ ਕੋਰਤ ਨੇਜੋ ਕਿਯੋ ਪੁਪਾਇਯੋ। ਅਨਿਕ ਜਤਨ ਭੋਗਾ ਖਿ
 ਨ ਬਿਥਾਗ ਵਾਇਯੋ। ਤਾਹਿ ਗਰੇ ਸੈਲਾਇ ਭੁਭੀ ਬਿਧਿਯੀ ਜੀਯੋ। ਹੋਰਿ ਆਵਤ ਨਿਪ

ਨਵੇਕਿਵਰਨਦੀਜੀਏ॥ ੮॥ ਤੁਮਰੀਪ੍ਰਭਾਬਿਲੋਕਦਿਵਾਨੀਮੇਰੀ॥ ਤਾਭੇਸਕਲਬਿਸਾ
 ਰਸਦਨਕੀਸੁਪਿਵਈ॥ ਜੇਹਿਭਾਬਿਰਨਿਯਾਇਰਹੀਤਵਪਾਇਖਗਾਹੇਕਾਮਕੇਲੁ
 ਮੁਹਿਸਾਥਕਰੇਲਪਟਾਇਕਾ॥ ੧੦॥ ਚੋਪਈ॥ ॥ ਮੂਰਖਕਛੂਬਤਨਹਿਜਾਨੀ॥ ਪਾਉ
 ਨਸੇਰਨੀਲਪਟਾਨੀ॥ ਮਾਨਹੇਤਬਚਮਾਨਲਯੋ॥ ਆਧਿਕਕੋਪਅਬਲਾਕੇਭਯੋ॥ ੧੧॥
 ਅਕੂਲਾ॥ ॥ ਜੁਨਿਮੂਰਖਮੇਤਮਕੋਪਥਮਸੀਘਰਹੈ॥ ਤਾਪਛੇਨਿਜੁਪੇਟਕਟਾਰੀਮਾਰਿਏ॥
 ਇਹੈਕੂਪਤਵਕਾਲਜਾਨਿਜੀਅਲੀਜੀਯੋ॥ ਹੇਨਾਤਰਹਮਸੀਅਨਿਅਬੋਗਤਿਕੀਜੀਯੋ॥
 ॥ ੧੨॥ ਚੋਪਈ॥ ॥ ਤਾਕੀਕਹੀਨਮੂਰਖਮਾਨੀ॥ ਤਬਰਾਨੀਅਭਿਰਿਦੈਰਿਸਾਨੀ॥ ਫਾਸਤੁ
 ਰਿਤਾਕੋਬਧਕਿਯੋ॥ ਬਹੁਰੇਰੁਗਰਿਕੂਪਮਹਿਦਿਯੋ॥ ੧੩॥ ਹਾਇਹਾਇਕਰਿਰਵਬੁਲਾ
 ਯੋ॥ ਪਕਿਯੋਕੂਪਤਿਹਤਾਹਿਦਿਖਾਯੋ॥ ਬਬੈਨਿਪਤਾਸਬਚਨਉਚਾਰੋ॥ ਸੁਮੇਕਹਤਹੋਯੁ
 ਨਦੁਪਿਯਾਰੋ॥ ੧੪॥ ਦੇਹਰਾ॥ ॥ ਯਾਕੀਇਤਨੀਅਚਬਲਾਬਿਪਨਾਲਿਖੀਬਨਾਇ॥
 ਤਾਤੇਪਰਕੂਏਮਰਿਯੋਕਿਆਕੋਊਕਰੇਉਪਾਇ॥ ੧੫॥ ॥ ਸਮਾਪਤਮਸਤੁਸਤੁਮਸਤੁ॥
 ੨੧੦॥ ੧੬੦੫੫॥ ॥ ਨੈਪਾਲੀਕੋਦੇਸਮੇਰੁਦਸਿੰਘਸਿੰਘ
 ਰਾਜਾਸੂਰਬੀਰਜਾਕੋਪਨੇਸਦਨਭਰੇਸਭਸਾਜਾ॥ ੧॥ ਚੋਪਈ॥ ॥ ਤਿਹਅਧਿਕਤਮਪ੍ਰ
 ਭਾਤਿਅਰਹੈ॥ ਅਤਿਸੁੰਦਰਤਾਕੋਜਗਕਹੈ॥ ਸੀਤਕ੍ਰਿਤਾਕ੍ਰਿਤਪ੍ਰਭਾਦਹਿਤਾਤਿਹਾ॥ ਜੀਤ
 ਲਈਸਾਸਿਅੰਸਕਲਾਜਿਹਾ॥ ਲਰਕਾਪਨਤਾਕੋਜਬਰਾਯੋ॥ ਅੰਗਅੰਗਜੋਬਨਝਮਕਾਯੋ॥
 ਆਨੀਮੇਨਤਿਯੋਜਥੈਸੀਤਾਵੈ॥ ਅਤਿਮਿਲਨਕੇਸਮੇਨਪਾਵੈ॥ ੩॥ ਅਕੂਲਾ॥ ॥ ਕੰਜਮ
 ਤੀਇਕਸਹਿਚਰਲਈਬੁਲਾਇਕੈ॥ ਤਾਸੈਚਿਤਕੀਬਾਤਕਹੀਸਮਝਾਇਕੈ॥ ਛੇਲਕੁ
 ਅਰਕੋਤੈਮੁਹਿਆਨਿਮਿਲਾਇਕੈ॥ ਹੇਜਵਨਬਾਤਤੁਹਿਰਚੈਸੁਮੇਸੀਆਇਕੈ॥ ੪॥ ਦੇਹ
 ਰਾ॥ ॥ ਕੰਜਮਤੀਤਿਹਕੁਅਰਕੈਅਤਿਅਤੁਰਸੁਨਿਖੈਨਾ॥ ਛੇਲਕੁਅਰਕੋਗਿਹਗਈਤਿ

ਤਿਹਤਿਆਗਿਨਿਜੇਮੇਨ॥੫॥ਅਹਿਲਾ॥ ॥ਛੈਲਕੁਆਰਿਕੋਦਿਯੋਤਰਤਾਹੈ॥ਤਿਹਆਨ
ਕੈ॥ਰਮੀਕੁਆਰਿਤਿਹਸਾਥਾਪਿਕਰਚਮਾਨਕੈ॥ਛੈਲਛੈਲਨੀਛਕੇਨਛੈਗਰਿਏਕਛਿਨ॥
ਤੇਜਨਕਨਵੇਨਿਪਰਾਂਕਸੁਪਾਈਆਜੁਇਨ॥੬॥ਗਾਹਿਗਹਿਤਾਕੇਗਰੇਗਾਈਲਪਟਾਇ
ਕੈ॥ਆਸਨਚੈਬਨਬਹੁਬਿਧਿਕਿਏਬਨਾਇਕੈ॥ਟੂਟਪਾਟਬਹੁਗਾਈਨਛੈਰਿਯੋਮੀਤਕੈ॥
ਹੇਤਿਹਕਰਿਏਯੋਉਠਾਇਸੁਅਪਨੇਚੀਤਕੈ॥੭॥ਕੈਲਕਰਤਤਰਨੀਅਤ
ਰਸੀ॥ਜਨੁਕਰਿਪ੍ਰੇਮਛਾਂਸਜਿਯੋਫਸੀ॥ਅਨਮੇਕਰਿਯੋਇਸੀਕੋਬਰਿਯੋ॥ਨਾਤਰਿਮਾਰਿ
ਕਟਾਰੀਮਰਿਯੋ॥੮॥ਅਹਿਲਾ॥ ॥ਅਪਿਕਰੇਗਕਰਿਪ੍ਰੀਤਮਾਦਿਯੋਉਠਾਇਕੈ॥ਆਪ
ਸੇਇਆਂਗਨਰਾਹੀਖਾਟਤੁਸਾਇਕੈ॥ਚਮਕਿਠਾਢੁਢੁਛੁਪਿਤਾਯੋਜਾਨਕਹਿਯੋਅ
ਪਿਕਰੇਇਗਿਰਪਰੀਤੈਨਹੀਖਾਟਤਰਿ॥੯॥ਕੈਲਕਰਤਤਰਨੀਅਤ॥ ॥ਤਾਰਿਤਬੈਪੁ
ਛਿਯੋਨਿਪਜਾਈ॥ਕਿਯੋਰੋਵਤਦਹਿਤਾਸੁਖਦਈ॥ਜੇਆਗਿਆਮੁਹਿਦੇਹਸੁਕਰਿਯੋ॥
ਤੋਕੇਪੀਜਿਹਪਰਤਿਹਨੇਹੈ॥੧੦॥ਕੈਲਕਰਤਤਰਨੀਅਤ॥ ॥ਸੇਵਤਦੁਤੀਸੁਪਨਮੁਹਿਕੁਯੋਜਾ
ਨੁਕਰਵਰਾਂਕੋਕੇਦਯੋ॥ਹੈਨਹਿਜੇਗਦੁਤੀਪਿਤੁਤਾਕੈ॥ਤੋਗਿਹਦਯੋਸੁਪਨਮੇਜਾਕੈ॥੧੧॥
ਦੋਹਰਾ॥ ॥ਜਾਨੁਕਆਗਿਜਰਾਇਕੈਲਈਭਵਰੈਸਾਤਾ॥ਬਾਹਪਕਰਿਪਿਤੁਤਿਹਦਈਸੁ
ਤਾਦਾਨਕਰਿਮਾਤਾ॥੧੨॥ਸੇਰਨਾ॥ ॥ਮੇਤਿਹਦੁਤੀਨਜੇਗਜਾਕੈ॥ਮੁਹਿਰਜੈਦਿਯੋ॥ਤਾਤੇ
ਕੁਈਸਸੇਗਰੇਵਤਹੈਭਰਜਲਚਖਨਾ॥੧੩॥ਚੈਪਈ॥ ॥ਅਬਮੇਰੇਪਰਮੇਸੁਰਿਓ॥ਭੁ
ਲਾਬੁਰਭੁਖੇਜਨਕੇਉ॥ਪ੍ਰਾਨਲਗਤਤਵਨਕੋਬਰੋ॥ਨਾਤਰਿਮਾਰਿਕਟਾਰੀਮਰਿਯੋ॥੧੪॥
॥ਸੁਪਨਕਿਖੀਮਾਤਾਪਿਤਾਜਿਹਮੁਹਿਦਯੋਸੁਧਾਗਾ॥ਮਨਬਚਕਮਕਰਿਕੈਭਈ
ਮੇਤਾਹੀਕੀਨਾਹਿ॥੧੫॥ਅਹਿਲਾ॥ ॥ਕੈਮਰਿਯੋਬਿਖੁਖਾਇਕਿਵਾਹੀਕੈਬਰੋ॥ਬਿਨਦੇਖੇ
ਮੁਖਨਾਬਕਟਾਰੀਹਨਿਮੇਰੋ॥ਕੈਮੇਕੇਵਹਈਜੈ॥ਬੈਬੁਝਾਇਕੈ॥ਹੈਨਾਤਰਹਮਰੀਆਸਤਜਹੁ
ਬਨਾਇਕੈ॥੧੬॥ਕਰਿਕਹਿਯੋਸੇਬਚਨਮੂਰਛਨਾਧੈਗਿਰੀ॥ਜਨੁਪਹਾਰਜਮਧਰਕੇਕਿਏਬਿ

ਨਾਹੀ ਮਰੀ ਮਾਨ ਨਿਪਿਤਾ ਤਿਹਲਯੋ ਗਏ ਸੋਲਾਇਕੋ ਹੋਕੁ ਮਰਿਕ ਮਰਿਕ ਹਿਧਾਇ ਪਈਦ
 ਖਪਾਇਕੋ ॥ ੧੭ ॥ ਜੋ ਸੁਪਨੇ ਤੈਬ ਸਿਧੇ ਸੁਹੇ ਸੇਬ ਤਾਇਯੋ ਕਰੀ ਮੇਵਹੈ ਉਪਾਇ ਮਨੇ ਸੁਖਪਾ
 ਇਯੋ ਬਹੁ ਚਿਰ ਦਿਗਲਪ ਸਾਰਿ ਪਤਕੀ ਚਿਰਚਹਿ ॥ ਕਛੁਕ ਹਿਥੈ ਕੋਭਟੀ ਗਈ ਨਹਿਤਾ
 ਹਿਕਹਿ ॥ ੧੮ ॥ ਕਰਤਕਰਤ ਬਹੁ ਚਿਰ ਬੈਥਾ ਨ ਸੁਨਾਇਯੋ ॥ ਛੇਲਕੁ ਅਰਕੇ ਸਰਹਿ ਨਾ
 ਮ ਸੁਨਾਇਯੋ ॥ ਸੁਪਨਾ ਬਿਖੇ ਪਿਤਾ ਤਸੁ ਮੁਹਿ ਜਾਕੇ ਦੋਯੋ ॥ ਹੋਵਹੈ ਆਪਨੇ ਨਾਥ ਮਨਕੇ
 ਮੇਲਿਯੋ ॥ ੧੯ ॥ ॥ ਧੰਨ ਧੰਨ ਧੰਨ ਤਬ ਰਾਵ ਉਚਾਰਿਯੋ ॥ ਇਹ ਪਤਿਬਤਾ ਸੁ
 ਤਾਈ ਚਾਰਿਯੋ ॥ ਜੋ ਇਹ ਚਹੈ ਵਹੈ ਇਹ ਦੀਜੈ ॥ ਤਿਹ ਕਰਿ ਰਾਵ ਹੀ ਕਤੇਲੀਜੈ ॥ ੨੦ ॥ ਨਿਪ
 ਬਰ ਬੋਲਤ ਵਨਕੇ ਲਿਯੋ ॥ ਛੇ ਰਿਭੰਡਾ ਰਾਮ ਮਿਤਪਨਾ ਦਿਯੋ ॥ ਰੰਕੁ ਤੇਗ ਜਾਏ ਗਯੋ ॥ ਲੇਤੁ ਸੁ
 ਤਰਾਜ ਕੀਰੁਯੋ ॥ ੨੧ ॥ ॥ ਛੇਲਕੁ ਅਰਕੇ ਨਿਪ ਬਰ ਲਿਯੋ ਬੁਲਾਇਕੋ ॥ ਬੇਦ ਬਿ
 ਪਨ ਸੇਦੁ ਹਿਤਾ ਦਈ ਬਨਾਇਕੋ ॥ ਛੇਲਕੁ ਲਲੀ ਇਹ ਛਲ ਲਯੋ ਸੁਧਾਰਕਹਿ ॥ ਹੋਭੇ ਦੁਨਕਿ
 ਨਤੁ ਮੁਰਖ ਸਮਾਇਯੋ ਚਿਤਪਰਿ ॥ ੨੨ ॥ ਵੇਹਰਾ ॥ ॥ ਇਹ ਛਲ ਸੇ ਤਿਹ ਛੇਲ ਨੀ ਛੇਲ ਬਰਿ
 ਯੋ ਸੁਖਪਾਇ ॥ ਮੁਖ ਬਾਏ ਸਰਕੇ ਰਹਿਯੋ ਲਾਹਿਯੋ ਨਤੁ ਦਬਨਾਇ ॥ ੨੩ ॥ ॥ ਛੇਲਕੁ ਅਰਕੇ
 ਕੁਮਸਤੁ ॥ ੨੪ ॥ ੪੦੪ ॥ ॥ ਅਛੁਕੁ ॥ ॥ ਵੇਹਰਾ ॥ ॥ ਸਹਿਰ ਬੁਖਾਰ ਮੇਰਹੈ
 ਕਰਾਵ ਮੁਚਕੇ ॥ ਸੁਰਤਿ ਕੋਭੀ ਤਹਿਗਾ ਰੁਯੋ ਜਨ ਦੁਜੇ ਬਿਧ ਚੀਦਾ ॥ ੧ ॥ ਵੇਹਰਾ ॥ ॥ ਹੁਸਨ
 ਜਗਤ ਕੀ ਡਿਯਾ ਜਾਕੇ ਰੂਪ ਅਪਾਰਾ ॥ ਸੀ ਸੁਕੁ ਮਾਰ ਮਤੀ ਰਹੈ ਦੁਹਿਤਾ ਤਿਹ ਸੁਕੁ ਕਾਰਾ ॥ ੨ ॥ ਇਕ
 ਪੁਛਤ ਕੋਭੁਯੋ ਸੀ ਸੁਕੁ ਕਰਨ ਸੁਜਾਨਾ ॥ ਸੁਰ ਬੀਰ ਸੀ ਦਰਸਰ ਸਜਾਨਤ ਸਕਲ ਜਹਾਨਾ ॥ ੩ ॥ ਚ
 ਲਨ ਚਾਤੁਰੀ ਕੋ ਬਿਖੇ ਚੰਚਲ ਚਾਰੁ ਪਈਨਾ ॥ ਜਨੁ ਕਾਚਿਤ ਕੀ ਪੁਕਾਰ ਗੁਰ ਬਿਧਿ ਐਰਨ ਕੀਨਾ ॥
 ੪ ॥ ਵੇਹਰਾ ॥ ॥ ਤਰਨ ਕੁਤ ਕੁਗਾਨੀ ਭੁਏ ਦੇਉ ॥ ਰਾਜ ਕਰਤ ਨਿਪ ਮਰਿਗਿਯੋ ਸੇਉ ॥ ਹੁਸਨ
 ਜਗਾ ਬਿਧ ਵਾਰਿਗਈ ॥ ਪਤਿ ਬਿਨੁ ਆਧਿਕ ਦੁਖਾਤ ਰਹੁਈ ॥ ੫ ॥ ਮਿਲ ਸਾਉ ਨ ਇਹ ਭਾ

Digitized by Panjab Digital Library | www.panjabdigilib.org

ਤੇ ਮੀਤ ਭਾਗ ਅਰਜ ਬਾਧੇ ॥ ਦ੍ਰਿੜਗ ਹਿਗ ਹਿਕਰਤ ਕੋਰ ਰੇਲਗਾਇਯੋ ॥ ਅਪਰ ਨ ਕੋਕਰਿ ਪਾ ५੫੫
 ਨਸੁਆਸ ਨ ਬਹੁ ਕਿਯੋ ॥ ਤੇਜ ਨ ਮਜ ਨ ਮਕੋ ਸੋਕ ॥ ਸਿਸਾ ਰਸ ਭੁੰਦੀਏ ॥ ੧ ॥ ਸਿਵ ਮੰਦ ਗਿੰਮੇਜ ०
 ਇਭੋਗਤਾ ਸੋਕਰੈ ॥ ਅਹਰੁ ਦ੍ਰਵੀ ਕਾਨ ਨ ਕਛੁ ਚਿਤ ਮੇਧਰੈ ॥ ਜਿਯੋ ਜਿਯੋ ਜੁਰ ਕੈ ਪਾਟ ਸੁਜੀ
 ਪਾਬ ਜਾਵਈ ॥ ਰੋਪੂਰਤ ਵਨ ਭੁਨਿਰਹੈ ਨ ਜੜ ਕਿਛੁ ਪਾਵਈ ॥ ੨ ॥ ਏਕ ਦਿਵਸ ਸਿਵ ਪੁ
 ਜਨ ਨਿਪਗਯੋ ॥ ਏਕੈ ਸੁਤਾ ਸਹਿ ਚਰੀ ਪਿਤੁ ਪਾਤਿ ਦਈ ਪਠਾਇਕੈ ॥ ਜਾਇ ਰਵ ਕੇਤੀ
 ਰਸ ਖੀਤ ਮਯੋ ਕਰੈ ॥ ਰੋਹ ਮਪੁਜਾ ਹਿਯਾ ਕਰਤ ਪਾਗੀਤੁ ਮਦੈ ਰਹੈ ॥ ੩ ॥ ਸ੍ਰੀ
 ਸਿਵ ਕੀ ਪੂਜਾ ਕਰਤ ਹਮਰੀ ਸੁਤਾ ਬਨਾਇ ॥ ਪਾਗੀ ਦੈ ਕਹ ਮਥੈ ਠਹਿਯਾ ਬਹੁ ਰਿਪੁ ਜਰੈ
 ਜਾਇ ॥ ੧੦ ॥ ਚੋਪਈ ॥ ॥ ਉਤੈ ਮੀਤ ਤਿਨ ਲਿਯੋ ਬੁਝਾਈ ॥ ਕਾਮਰੀਤ ਕਰਿ ਪੀਤ ਪਜ ०
 ਈ ॥ ਕਰਿ ਕਰਿ ਕੁਅਰ ਸੇਜ ਚਰਕਾਵੈ ॥ ਏਕ ਹਾਥ ਤਨ ਪਾਟ ਬਜਾਵੈ ॥ ੧੧ ॥ ਭੁਤਿ ਭਾਤਿ
 ਤਾ ਸੋਗ ਤਿਕੀਨੀ ॥ ਨਿਮਜੜੁ ਪੁਨਿ ਪੰਟ ਕੀ ਚੀਨੀ ॥ ਭੇਦ ਅਭੇਦ ਕਛੁ ਨ ਹਿਯੋ ॥ ਇਹ
 ਦੁਹਤਾ ਕਸਕਰ ਮਕਮਯੋ ॥ ੧੨ ॥ ਤਾ ਸੋਭੇ ਗਬੁਤ ਬਿਧਿ ਕੀਨੋ ॥ ਲਪਟਿ ਲਪਟਿ ਅਸਨ
 ਕਹਦੀਨੋ ॥ ਚੁਬਨਾ ਆਲਿੰਗਨ ਕੀਨੋ ਤਿਨਾ ॥ ਭੇਦ ਨ ਲਾਹਿਯੋ ਮੂੜਾ ਜੈ ਇਨਾ ॥ ੧੩ ॥ ਕਾਮ ਕੇਲ
 ਤਾ ਸੋਬਹੁ ਕਿਯੋ ॥ ਬਹੁ ਰੋਛਿ ਦ੍ਰਕ ਹਰਦਯੋ ॥ ਪਠੈ ਸਹ ਚਰੀ ਪਿਤਾ ਬੁਝਾਯੋ ॥ ਮਨ ਮੇ ਆਧਿਕਾਰ
 ਦੁਖ ਪਾਯੋ ॥ ੧੪ ॥ ਯਾ ਕੋ ਪਿਤਾ ਮੋਹਿ ਗਹਿਲੈ ॥ ਬਹੁ ਰਹੈ ਜਮ ਪੁਰੀ ਪਠੈ ॥ ਚਿਤ ਤੁਰ ਬਰਹਰ
 ਕੰਪਾਵੈ ॥ ਜਿਯੋ ਕਵਲੀ ਕਹ ਬਾਤ ਭੁਲਾਵੈ ॥ ੧੫ ॥ ॥ ਜਾਹ ਬਾਚਾ ॥ ॥ ਮੇਰੇ
 ਪਾਨ ਰਾਖਿ ਅਬ ਭੀਜੋ ॥ ਨਾਹ ਕਿ ਮੁਹਿਨਾ ਅਜਾਇ ਕੀਜੋ ॥ ਮੇਰੇ ਮੂੰਡਿ ਕਾਇਨਿ ਪਦੈ ॥
 ਕਾਪਰ ਦੀ ਕੇ ਕੰਠ ਚੜ੍ਹੈ ॥ ੧੬ ॥ ॥ ਤਿਨ ਕਹਿਯੋ ਤਰਨ ਨ
 ਚਿਤ ਕੋਰੈ ॥ ਪੀਰ ਜਾਚਿਤਾ ਅਪਨੇ ਧਰੈ ॥ ਤੇਰੇ ਅਥ ਮੇ ਪਾਨ ਉਬਰਿਹੈ ॥ ਪਿਤ ਹੋਰ ਤਤ ਕੇ
 ਤਿਕਰਿਹੈ ॥ ੧੭ ॥ ॥ ਆਪ ਪਿਤਾ ਤਨ ਜਾਇ ਉਚਾਰੀ ॥ ਮੇ ਪਰਿ ਕ੍ਰਿਪਾ ਅਧਿਕ ਸਿਵ ਕਰੀ
 ਨਿਜੁ ਕਰਿ ਪਕਰਿ ਮੋਹਿ ਪਤਿ ਦੀਨੋ ॥ ਹਮ ਪਰਾ ਅਧਿਕ ਅਨੁਗ੍ਰਹ ਕੀਨੋ ॥ ੧੮ ॥ ਚਲਹੁ ਪਿ

ਪਿਤਾਤੁਹਤਾਹਿਦਿਖਾਉਗਾਤਸੇਬਹੁਹਿਖਿਅਹਕਰਾਉ। ਬਾਂਹਪਕਰਿਹਾਜੋਕਲਿਆਈ॥
 ਅਨਿਜਾਰਕੋਦਿਯੋਦੇਖਾਈ॥੧੯॥ ਥੀਨਅਧੀਨਪਤਕੋਪਤੁਕਹਿਯੋ। ਕਰਮੇਕਰਦੁ
 ਤੋਕੋਗਹਿਯੋ। ਕ੍ਰਿਪਾਕਟਾਛਾਪਿਕਸਿਵਕੀਨੋ। ਤਾਤੇਬਹੁਉਤਮਤੁਹਿਦੀਨੋ॥੨੦॥ ਤੁ
 ਮਪਰਕ੍ਰਿਪਾਜਾਸਿਵਜੁਕੀਨੀ। ਹਮਹੂੰਆਜੁਤਾਹਿਤੁਹਿਦੀਨੀ। ਬੋਲਦਿਜਨਕਹਾਬਿ
 ਯਾਹਕਰਾਯੋ। ਬੇਦਅਭੇਦਮੂੜਨਹਿਪਾਯੋ॥੨੧॥ ਦੋਹਰਾ॥ ॥ਇਹਚਰਿਤ੍ਰਤਿਹਚੰਚਲ
 ਬਿਯਾਹਜਾਰੇਸੀਕੀਨਾ। ਪਿਤਹੂੰਲੋਤਕੋਦਈਸਾਕਿਯੋਨਜੜਛਲਚੀਨਾ॥੨੨॥ ॥੨੩॥
 ॥੧॥ ॥੨॥ ॥੩॥ ॥੪॥ ॥੫॥ ॥੬॥ ॥੭॥ ॥੮॥ ॥੯॥ ॥੧੦॥ ॥੧੧॥ ॥੧੨॥ ॥੧੩॥ ॥੧੪॥ ॥੧੫॥ ॥੧੬॥ ॥੧੭॥ ॥੧੮॥ ॥੧੯॥ ॥੨੦॥ ॥੨੧॥ ॥੨੨॥ ॥੨੩॥ ॥੨੪॥ ॥੨੫॥ ॥੨੬॥ ॥੨੭॥ ॥੨੮॥ ॥੨੯॥ ॥੩੦॥ ॥੩੧॥ ॥੩੨॥ ॥੩੩॥ ॥੩੪॥ ॥੩੫॥ ॥੩੬॥ ॥੩੭॥ ॥੩੮॥ ॥੩੯॥ ॥੪੦॥ ॥੪੧॥ ॥੪੨॥ ॥੪੩॥ ॥੪੪॥ ॥੪੫॥ ॥੪੬॥ ॥੪੭॥ ॥੪੮॥ ॥੪੯॥ ॥੫੦॥ ॥੫੧॥ ॥੫੨॥ ॥੫੩॥ ॥੫੪॥ ॥੫੫॥ ॥੫੬॥ ॥੫੭॥ ॥੫੮॥ ॥੫੯॥ ॥੬੦॥ ॥੬੧॥ ॥੬੨॥ ॥੬੩॥ ॥੬੪॥ ॥੬੫॥ ॥੬੬॥ ॥੬੭॥ ॥੬੮॥ ॥੬੯॥ ॥੭੦॥ ॥੭੧॥ ॥੭੨॥ ॥੭੩॥ ॥੭੪॥ ॥੭੫॥ ॥੭੬॥ ॥੭੭॥ ॥੭੮॥ ॥੭੯॥ ॥੮੦॥ ॥੮੧॥ ॥੮੨॥ ॥੮੩॥ ॥੮੪॥ ॥੮੫॥ ॥੮੬॥ ॥੮੭॥ ॥੮੮॥ ॥੮੯॥ ॥੯੦॥ ॥੯੧॥ ॥੯੨॥ ॥੯੩॥ ॥੯੪॥ ॥੯੫॥ ॥੯੬॥ ॥੯੭॥ ॥੯੮॥ ॥੯੯॥ ॥੧੦੦॥
 ਪਤਮਸਤੁਸੁਖਮਸਤੁ॥੨੧੩॥ ॥੨੧੪॥ ॥੨੧੫॥ ॥੨੧੬॥ ॥੨੧੭॥ ॥੨੧੮॥ ॥੨੧੯॥ ॥੨੨੦॥ ॥੨੨੧॥ ॥੨੨੨॥ ॥੨੨੩॥ ॥੨੨੪॥ ॥੨੨੫॥ ॥੨੨੬॥ ॥੨੨੭॥ ॥੨੨੮॥ ॥੨੨੯॥ ॥੨੩੦॥ ॥੨੩੧॥ ॥੨੩੨॥ ॥੨੩੩॥ ॥੨੩੪॥ ॥੨੩੫॥ ॥੨੩੬॥ ॥੨੩੭॥ ॥੨੩੮॥ ॥੨੩੯॥ ॥੨੪੦॥ ॥੨੪੧॥ ॥੨੪੨॥ ॥੨੪੩॥ ॥੨੪੪॥ ॥੨੪੫॥ ॥੨੪੬॥ ॥੨੪੭॥ ॥੨੪੮॥ ॥੨੪੯॥ ॥੨੫੦॥ ॥੨੫੧॥ ॥੨੫੨॥ ॥੨੫੩॥ ॥੨੫੪॥ ॥੨੫੫॥ ॥੨੫੬॥ ॥੨੫੭॥ ॥੨੫੮॥ ॥੨੫੯॥ ॥੨੬੦॥ ॥੨੬੧॥ ॥੨੬੨॥ ॥੨੬੩॥ ॥੨੬੪॥ ॥੨੬੫॥ ॥੨੬੬॥ ॥੨੬੭॥ ॥੨੬੮॥ ॥੨੬੯॥ ॥੨੭੦॥ ॥੨੭੧॥ ॥੨੭੨॥ ॥੨੭੩॥ ॥੨੭੪॥ ॥੨੭੫॥ ॥੨੭੬॥ ॥੨੭੭॥ ॥੨੭੮॥ ॥੨੭੯॥ ॥੨੮੦॥ ॥੨੮੧॥ ॥੨੮੨॥ ॥੨੮੩॥ ॥੨੮੪॥ ॥੨੮੫॥ ॥੨੮੬॥ ॥੨੮੭॥ ॥੨੮੮॥ ॥੨੮੯॥ ॥੨੯੦॥ ॥੨੯੧॥ ॥੨੯੨॥ ॥੨੯੩॥ ॥੨੯੪॥ ॥੨੯੫॥ ॥੨੯੬॥ ॥੨੯੭॥ ॥੨੯੮॥ ॥੨੯੯॥ ॥੩੦੦॥
 ਦਾਸਹਿਰਬਸਤਜਹਭਾਰੋ। ਪਰਨੀਤਲਮਾਰਿਅਤਿਉਜਿ ਆਗੇ। ਬਿਸੁਕੇਤਰਾਜਤ
 ਹਰਹਿਣੀ॥ ਕਰਮਧਰਮਸੁਚਿਯਤਜਗਕਹਣੀ॥੧॥ ਸੀਬੀਦੇਲਮਤੀਤਕੀਕ੍ਰਿਯਾ॥
 ਜਾਮੇਬਸਤਨਿਪਤਕੋਜਿਯਾ। ਸੀਗੁਲਜਾਰਮਤੀਦੁਹਿਤਾਤਿਹਾ। ਕਹੂੰਨਤਰੁਨਜਗਤ
 ਮੇਸਮਾਜੇਯਾ॥੨॥ ਦੋਹਰਾ॥ ॥ਤਿਨਇਕਤਰੁਨਿਬਿਲੇਕਿਯੋਅਮਿਤਰੂਪਕੀਖਾਨਾ।
 ਲੀਨਿਸਦਨਬੁਲਾਇਕੋਰਮਤਭਈਗੁਚਿਮਾਨਾ॥੩॥ ਦੋਹਰਾ॥ ॥ਤਸੇਲਪਟਕਰਤ
 ਰਸਭਈ॥ ਗ੍ਰਿਹਕੀਸੁਪਿਸਭਹੂੰਤਜਿਦਈ॥ ਨਿਸਾਦਿਨਤਸੇਭੋਗਕਮਾਵੇ॥ ਲਪਟਿ
 ਲਪਟਿਤਕੋਉਰਜਾਵੇ॥੪॥ ਦੋਹਰਾ॥ ॥ਤਰੁਨਪੁਰਖਤਰਨੀਤਰੁਨਬਾਢੀਪੀਤਾਪ
 ਰਿ॥ ਲਪਟਿਲਪਟਿਆਸਨਕਰੈਹੇਰਿਹੇਰਿਮੁਖਯਾਰਿ॥ ॥੫॥ ॥੬॥ ॥੭॥ ॥੮॥ ॥੯॥ ॥੧੦॥ ॥੧੧॥ ॥੧੨॥ ॥੧੩॥ ॥੧੪॥ ॥੧੫॥ ॥੧੬॥ ॥੧੭॥ ॥੧੮॥ ॥੧੯॥ ॥੨੦॥ ॥੨੧॥ ॥੨੨॥ ॥੨੩॥ ॥੨੪॥ ॥੨੫॥ ॥੨੬॥ ॥੨੭॥ ॥੨੮॥ ॥੨੯॥ ॥੩੦॥ ॥੩੧॥ ॥੩੨॥ ॥੩੩॥ ॥੩੪॥ ॥੩੫॥ ॥੩੬॥ ॥੩੭॥ ॥੩੮॥ ॥੩੯॥ ॥੪੦॥ ॥੪੧॥ ॥੪੨॥ ॥੪੩॥ ॥੪੪॥ ॥੪੫॥ ॥੪੬॥ ॥੪੭॥ ॥੪੮॥ ॥੪੯॥ ॥੫੦॥ ॥੫੧॥ ॥੫੨॥ ॥੫੩॥ ॥੫੪॥ ॥੫੫॥ ॥੫੬॥ ॥੫੭॥ ॥੫੮॥ ॥੫੯॥ ॥੬੦॥ ॥੬੧॥ ॥੬੨॥ ॥੬੩॥ ॥੬੪॥ ॥੬੫॥ ॥੬੬॥ ॥੬੭॥ ॥੬੮॥ ॥੬੯॥ ॥੭੦॥ ॥੭੧॥ ॥੭੨॥ ॥੭੩॥ ॥੭੪॥ ॥੭੫॥ ॥੭੬॥ ॥੭੭॥ ॥੭੮॥ ॥੭੯॥ ॥੮੦॥ ॥੮੧॥ ॥੮੨॥ ॥੮੩॥ ॥੮੪॥ ॥੮੫॥ ॥੮੬॥ ॥੮੭॥ ॥੮੮॥ ॥੮੯॥ ॥੯੦॥ ॥੯੧॥ ॥੯੨॥ ॥੯੩॥ ॥੯੪॥ ॥੯੫॥ ॥੯੬॥ ॥੯੭॥ ॥੯੮॥ ॥੯੯॥ ॥੧੦੦॥
 ਸਤਸੰਗਤਿਕਰੇ। ਮਾਤਪਿਤਾਤੇਚਿਤਮੇਡਰੇ। ਪਿਯਮੁਹਿਕਹਿਯੋਸੀਗਕਰਿਲੀਜੇ॥
 ਅਵਰੈਦੇਸਪਯੋਨੇਕੀਜੇ॥੬॥ ਦੋਹਰਾ॥ ॥ਬਾਜਨਾਮੂੜਤਯੋਯੋ। ਪਿਤਕੋਸਕਲਖਜਾਨੇਲੇ
 ਯੋ। ਮਨਭਾਵਤਤੇਸੇਰਤਿਕਰਿਯੋ। ਸਕਲਦਪਕੰਦਪਕੇਹਰਿਯੋ॥ ॥੭॥ ਭੁਲੀਭੁਲੀਤ
 ਬਤਾਹਿਬਖਾਨਿਯੋ। ਤਾਕੋਬਚਨਸਤਿਯਕਰਿਮਾਨਿਯੋ। ਪਿਤਕੋਲੇਤਖਜਾਨਭਈ॥

445

ਫੁਕਰਿਯੋ॥ ਧਰਮਰਾਖਿ ਮੁਰਖਕਹਿ ਮਰਿਯੋ॥ ਨਾਹਿ ਨਾਮੁ ਪਾਈ ਤੁਨਿ ਲੋਹੈ॥ ਖਾਟੁ ਉਠਾਇ
 ਗਾਇ ਪੈਠੈ॥ ੬॥ ਤਬ ਤਿਨ ਕਹਿਯੋ ਬਚਨ ਸਹਿ ਚਰਸੁ ਨਾ॥ ਪੂਜਨ ਕਾਲਜਾ ਉਗਾ ਮੇਲਨਿ॥
 ਤਹੀਆ ਪੁਨਿ ਪਤਤੁ ਮਯੇ ਯਹੁ॥ ਕਾਮਭੋਗ ਮੁਹਿ ਸਾਥ ਕਮੇਯਹੁ॥ ੭॥ ਭੁਰਭੁਯੇ ਪੂਜਨ ਸਿਵ
 ਗਈ॥ ਨਿਪਉਤਹ ਬੁਲਾਵਤ ਕੁਈ॥ ਉਤੈ ਦਸ ਮਨ ਵੂਤ ਪਠਾਯੋ॥ ਸੀਭੁ ਹਿਮਿਤ ਸੁਨ ਕੀ
 ਘਾਯੋ॥ ੮॥ ਜਬ ਹਫਿਜ ਸਤ੍ਰਕੀ ਪਈ॥ ਅਬਲਾ ਸਹਿਤ ਨਿਪਤ ਗਹਿਲਈ॥ ਨਿਰਖਰੂਪ
 ਤਾਕੇ ਲਲਚਾਯੋ॥ ਭੋਗ ਕਰਨ ਤਾ ਸੈ ਚਿਤ ਭੁਯੋ॥ ੯॥ ਤੁਨ ਕਲਾਤਰੁ ਨੀਤ
 ਬੈਆਪਿ ਕਕਟਾਛੁ ਦਿਖਾਇ॥ ਮੂਰੁ ਮੁਗਲ ਕੋ ਆਤਮਾ ਛਿਨੇ ਮੇਲਯੋ ਚਰਾਇ॥ ੧੦॥ ਚੁ
 ਪਈ॥ ੧੧॥ ਅਪਿ ਕਕੈਛਤ ਬਤਾਹਿ ਪਿਵਾਈ॥ ਬਹੁ ਬਿਧਿਤਾ ਹਿਗਰੇ ਲਪਟਾਈ॥ ਦੇ
 ਉਏ ਕਖਾਟ ਪਰਸੇਏ॥ ਮਨ ਕੋ ਮੁਗਲ ਸਭੈ ਦੁਖ ਖੋਏ॥ ੧੨॥ ਨਿਰਖ ਮੁਗਲ ਸੇਯੋ ਪਰਿ
 ਯੋਕਾ ਫਿਲਈ ਕਰਵਾਗਾ॥ ਕਾਰਿ ਕੰਠਿ ਤਾ ਕੋ ਗਈ॥ ਅਪਨੇ ਧਰਮ ਉਥਾਹਿ॥ ੧੩॥ ਚੰਚਲ
 ਨਕੇ ਚਰਿਤ੍ਰ ਕੋ ਚੀਨ ਸਕਤ ਨਹਿ ਕੋਇ॥ ਸ੍ਰਗ ਮਥਿ ਸਨਹੁ ਦਿਸੁ ਭੁਮੁਰੁ ਸੁਰਪਤਿ ਕਹੁੰ
 ਏ॥ ੧੪॥ ੧੫॥ ੧੬॥ ੧੭॥ ੧੮॥ ੧੯॥ ੨੦॥ ੨੧॥ ੨੨॥ ੨੩॥ ੨੪॥ ੨੫॥ ੨੬॥ ੨੭॥ ੨੮॥ ੨੯॥ ੩੦॥
 ੩੧॥ ੩੨॥ ੩੩॥ ੩੪॥ ੩੫॥ ੩੬॥ ੩੭॥ ੩੮॥ ੩੯॥ ੪੦॥ ੪੧॥ ੪੨॥ ੪੩॥ ੪੪॥ ੪੫॥ ੪੬॥ ੪੭॥ ੪੮॥ ੪੯॥ ੫੦॥
 ੫੧॥ ੫੨॥ ੫੩॥ ੫੪॥ ੫੫॥ ੫੬॥ ੫੭॥ ੫੮॥ ੫੯॥ ੬੦॥ ੬੧॥ ੬੨॥ ੬੩॥ ੬੪॥ ੬੫॥ ੬੬॥ ੬੭॥ ੬੮॥ ੬੯॥ ੭੦॥
 ੭੧॥ ੭੨॥ ੭੩॥ ੭੪॥ ੭੫॥ ੭੬॥ ੭੭॥ ੭੮॥ ੭੯॥ ੮੦॥ ੮੧॥ ੮੨॥ ੮੩॥ ੮੪॥ ੮੫॥ ੮੬॥ ੮੭॥ ੮੮॥ ੮੯॥ ੯੦॥
 ੯੧॥ ੯੨॥ ੯੩॥ ੯੪॥ ੯੫॥ ੯੬॥ ੯੭॥ ੯੮॥ ੯੯॥ ੧੦੦॥

ਲਕੀਬਹੁਤਸਮਿਰੀਲਈ॥ਅਰਧਰਾਤ੍ਰਿਜੇਗਪਹਿਗਈ॥੫॥ਬੁੱਢੁਭੋਜਤਿਹਪ੍ਰਥਮਖ
 ਵਾਯੋ॥ਅਧਿਕਮਦਿਖਲੈਬਹੁਰਿਪਿਵਾਯੋ॥ਬਹੁਰਿਆਪਸਿਬਚਨਉਚਾਰੇ॥ਹੋਆਈਰਿ
 ਤਤਜਨਤਿਹਾਰੇ॥੬॥ਜਿਹਥਿਸਿਤੁੱਢੁਤਪੁਰਖਸੇਮੁਹਿਪ੍ਰਥਮਬਤਾਇ॥ਬਹੁ
 ਰਿਅਧਿਕਗੁਚੇਮਾਨਕਹਿਭੋਗਕਰਹੁਲਪਟਾਇ॥੭॥ਜਬਜੇਗਮਿਸੇਸੁਮਿਯੋਫੁਲਗ
 ਯੋਮਨਮਾਰਿ॥ਆਜੁਬਰਾਬਰਸੁਖਕਹੁਪ੍ਰਿਥਵੀਰਲੋਮੇਨਾਹਿ॥੮॥ਬੁਰਤ
 ਰਾਇਰਾਛਾਉਠਿਭੁਯੋ॥ਸਾਤਰਾਵਰਨਤਾਪਰਲੋਯੋ॥ਰਾਨੀਪਕਰਿਤਹਿਤਿਹਤਾਰਿਯੋ॥ਜੀ
 ਵਤਹੁਤੋਭੂਜਕਰਿਮਾਰਿਯੋ॥੯॥ਦੋਹਰਾ॥॥ਅਪਨੇਆਪਬਚਾਇਕੋਭੂਜਜੋਗਿਅਹਿਦੀਨ
 ਲੀਨੀਪੁਜਾਉਬਾਹਿਕੋਚਹਿਤਚੰਚਲਾਕੀਨ॥੧੦॥੧॥ਜੀਵੇਗੁਗਾ॥੨॥ਪੁਰਖਾਜਾਇਹਰਾ
 ੩॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ॥ਅਫਸੁ॥੧॥ਦੋਹਰਾ॥੧॥ਫੈਲਕੂਸਪਤਿਸਹਕੇਸੂਰਸਿਕੰਦਰਪੂਤਾ॥ਸਿਬਰ
 ਰਿਲਾਜਤਨਿਰਖਸੀਗਤਿਸੂਰਤਸਰੂਪ॥੧॥ਦੋਪਣੀ॥॥ਰਾਜਸਾਜਜਬਹੀਤਿਨਧਰਿਯੋ॥
 ਪ੍ਰਥਮਜੀਗਜੀਗਨਿਸੀਗਕਰਿਯੋ॥ਤਕੇਦੇਸਛੀਨਕਰਿਲੀਨੋ॥ਨਾਮੁਸਿਕੰਦਰਸਾਹਿਕੋਕੀਨੋ॥
 ੨॥ਬਹੁਰਿਸਾਹਦਾਰਕੋਮਾਰਿਯੋ॥ਹਿੰਦੁਸਤਾਨਕੋਬਹੁਰਿਪਗਧਾਰਿਯੋ॥ਕਨਕਬੰਨਾਏਸੂ
 ਰਗਕੋਜਿਨਿਯੋ॥ਸਾਮੁਹਿਭੁਯੋਤਹਿਤਿਹਫਿਨਿਯੋ॥੩॥ਦੋਹਰਾ॥॥ਪ੍ਰਥਮਸੁਤਾਗੁਮੀਨਕੀ
 ਕਿਯੋ॥ਬਿਵਾਹਿਬਨਾਇ॥ਬਹੁਰਿਕੋਨੋਜਿਸਕੀਸੁਤਾਬਰੇਮ੍ਰਿਦੰਗਬਜਾਇ॥੪॥ਅਤ੍ਰਿਲਾ॥
 ਬਹੁਰਿਦੇਸਨੋਪਲੈਪਯੋਨੋਤਿਨਕਿਯੋ॥ਕਸਤੂਰੀਕੋਮ੍ਰਿਗਨਬਹੁਬਿਧਿਗਹਿਲਿਯੋ॥ਬਹੁਰ
 ਬੰਗਾਲੇਕੀਦਿਸਆਪੁਪਧਾਰਿਯੋ॥ਹੋਆਨਿਮ੍ਰਿਲਿਯੋਸੁਬਾਚਿਯੋ॥ਅਰਿਯੋਤਿਹਮਾਰਿਯੋ॥
 ੫॥ਜੀਤਈਗਾਲਾਛਾਜਕਰਨਪਰਿਧਾਇਯੋ॥ਤਿਨੈਜੀਤਨਗਨਪਰਿਅਧਿਕੁਭੀਸਯੋ॥
 ਏਕਪਾਦਬਹੁਹਨੇਸੂਰਸਾਵਤਬਨੋ॥ਹੋਜੀਤਪੁਰਬਹਿਕਿਯੋਪਯੋਨੋਦਛਨੋ॥੬॥ਜੀਤਪੁਰ
 ਬਹਿਕਿਯੋਪਯੋਨੋਦਛਨੋ॥੭॥ਜੀਤਪੁਰਬਹਿਕਿਯੋਪਯੋਨੋਦਛਨੋ॥੮॥ਜੀਤਪੁਰਬਹਿਕਿਯੋਪਯੋਨੋਦਛਨੋ॥੯॥ਜੀਤਪੁਰਬਹਿਕਿਯੋਪਯੋਨੋਦਛਨੋ॥੧੦॥ਜੀਤਪੁਰਬਹਿਕਿਯੋਪਯੋਨੋਦਛਨੋ॥੧੧॥ਜੀਤਪੁਰਬਹਿਕਿਯੋਪਯੋਨੋਦਛਨੋ॥੧੨॥ਜੀਤਪੁਰਬਹਿਕਿਯੋਪਯੋਨੋਦਛਨੋ॥੧੩॥ਜੀਤਪੁਰਬਹਿਕਿਯੋਪਯੋਨੋਦਛਨੋ॥੧੪॥ਜੀਤਪੁਰਬਹਿਕਿਯੋਪਯੋਨੋਦਛਨੋ॥੧੫॥ਜੀਤਪੁਰਬਹਿਕਿਯੋਪਯੋਨੋਦਛਨੋ॥੧੬॥ਜੀਤਪੁਰਬਹਿਕਿਯੋਪਯੋਨੋਦਛਨੋ॥੧੭॥ਜੀਤਪੁਰਬਹਿਕਿਯੋਪਯੋਨੋਦਛਨੋ॥੧੮॥ਜੀਤਪੁਰਬਹਿਕਿਯੋਪਯੋਨੋਦਛਨੋ॥੧੯॥ਜੀਤਪੁਰਬਹਿਕਿਯੋਪਯੋਨੋਦਛਨੋ॥੨੦॥ਜੀਤਪੁਰਬਹਿਕਿਯੋਪਯੋਨੋਦਛਨੋ॥੨੧॥ਜੀਤਪੁਰਬਹਿਕਿਯੋਪਯੋਨੋਦਛਨੋ॥੨੨॥ਜੀਤਪੁਰਬਹਿਕਿਯੋਪਯੋਨੋਦਛਨੋ॥੨੩॥ਜੀਤਪੁਰਬਹਿਕਿਯੋਪਯੋਨੋਦਛਨੋ॥੨੪॥ਜੀਤਪੁਰਬਹਿਕਿਯੋਪਯੋਨੋਦਛਨੋ॥੨੫॥ਜੀਤਪੁਰਬਹਿਕਿਯੋਪਯੋਨੋਦਛਨੋ॥੨੬॥ਜੀਤਪੁਰਬਹਿਕਿਯੋਪਯੋਨੋਦਛਨੋ॥੨੭॥ਜੀਤਪੁਰਬਹਿਕਿਯੋਪਯੋਨੋਦਛਨੋ॥੨੮॥ਜੀਤਪੁਰਬਹਿਕਿਯੋਪਯੋਨੋਦਛਨੋ॥੨੯॥ਜੀਤਪੁਰਬਹਿਕਿਯੋਪਯੋਨੋਦਛਨੋ॥੩੦॥ਜੀਤਪੁਰਬਹਿਕਿਯੋਪਯੋਨੋਦਛਨੋ॥੩੧॥ਜੀਤਪੁਰਬਹਿਕਿਯੋਪਯੋਨੋਦਛਨੋ॥੩੨॥ਜੀਤਪੁਰਬਹਿਕਿਯੋਪਯੋਨੋਦਛਨੋ॥੩੩॥ਜੀਤਪੁਰਬਹਿਕਿਯੋਪਯੋਨੋਦਛਨੋ॥੩੪॥ਜੀਤਪੁਰਬਹਿਕਿਯੋਪਯੋਨੋਦਛਨੋ॥੩੫॥ਜੀਤਪੁਰਬਹਿਕਿਯੋਪਯੋਨੋਦਛਨੋ॥੩੬॥ਜੀਤਪੁਰਬਹਿਕਿਯੋਪਯੋਨੋਦਛਨੋ॥੩੭॥ਜੀਤਪੁਰਬਹਿਕਿਯੋਪਯੋਨੋਦਛਨੋ॥੩੮॥ਜੀਤਪੁਰਬਹਿਕਿਯੋਪਯੋਨੋਦਛਨੋ॥੩੯॥ਜੀਤਪੁਰਬਹਿਕਿਯੋਪਯੋਨੋਦਛਨੋ॥੪੦॥ਜੀਤਪੁਰਬਹਿਕਿਯੋਪਯੋਨੋਦਛਨੋ॥੪੧॥ਜੀਤਪੁਰਬਹਿਕਿਯੋਪਯੋਨੋਦਛਨੋ॥੪੨॥ਜੀਤਪੁਰਬਹਿਕਿਯੋਪਯੋਨੋਦਛਨੋ॥੪੩॥ਜੀਤਪੁਰਬਹਿਕਿਯੋਪਯੋਨੋਦਛਨੋ॥੪੪॥ਜੀਤਪੁਰਬਹਿਕਿਯੋਪਯੋਨੋਦਛਨੋ॥੪੫॥ਜੀਤਪੁਰਬਹਿਕਿਯੋਪਯੋਨੋਦਛਨੋ॥੪੬॥ਜੀਤਪੁਰਬਹਿਕਿਯੋਪਯੋਨੋਦਛਨੋ॥੪੭॥ਜੀਤਪੁਰਬਹਿਕਿਯੋਪਯੋਨੋਦਛਨੋ॥੪੮॥ਜੀਤਪੁਰਬਹਿਕਿਯੋਪਯੋਨੋਦਛਨੋ॥੪੯॥ਜੀਤਪੁਰਬਹਿਕਿਯੋਪਯੋਨੋਦਛਨੋ॥੫੦॥ਜੀਤਪੁਰਬਹਿਕਿਯੋਪਯੋਨੋਦਛਨੋ॥੫੧॥ਜੀਤਪੁਰਬਹਿਕਿਯੋਪਯੋਨੋਦਛਨੋ॥੫੨॥ਜੀਤਪੁਰਬਹਿਕਿਯੋਪਯੋਨੋਦਛਨੋ॥੫੩॥ਜੀਤਪੁਰਬਹਿਕਿਯੋਪਯੋਨੋਦਛਨੋ॥੫੪॥ਜੀਤਪੁਰਬਹਿਕਿਯੋਪਯੋਨੋਦਛਨੋ॥੫੫॥ਜੀਤਪੁਰਬਹਿਕਿਯੋਪਯੋਨੋਦਛਨੋ॥੫੬॥ਜੀਤਪੁਰਬਹਿਕਿਯੋਪਯੋਨੋਦਛਨੋ॥੫੭॥ਜੀਤਪੁਰਬਹਿਕਿਯੋਪਯੋਨੋਦਛਨੋ॥੫੮॥ਜੀਤਪੁਰਬਹਿਕਿਯੋਪਯੋਨੋਦਛਨੋ॥੫੯॥ਜੀਤਪੁਰਬਹਿਕਿਯੋਪਯੋਨੋਦਛਨੋ॥੬੦॥ਜੀਤਪੁਰਬਹਿਕਿਯੋਪਯੋਨੋਦਛਨੋ॥੬੧॥ਜੀਤਪੁਰਬਹਿਕਿਯੋਪਯੋਨੋਦਛਨੋ॥੬੨॥ਜੀਤਪੁਰਬਹਿਕਿਯੋਪਯੋਨੋਦਛਨੋ॥੬੩॥ਜੀਤਪੁਰਬਹਿਕਿਯੋਪਯੋਨੋਦਛਨੋ॥੬੪॥ਜੀਤਪੁਰਬਹਿਕਿਯੋਪਯੋਨੋਦਛਨੋ॥੬੫॥ਜੀਤਪੁਰਬਹਿਕਿਯੋਪਯੋਨੋਦਛਨੋ॥੬੬॥ਜੀਤਪੁਰਬਹਿਕਿਯੋਪਯੋਨੋਦਛਨੋ॥੬੭॥ਜੀਤਪੁਰਬਹਿਕਿਯੋਪਯੋਨੋਦਛਨੋ॥੬੮॥ਜੀਤਪੁਰਬਹਿਕਿਯੋਪਯੋਨੋਦਛਨੋ॥੬੯॥ਜੀਤਪੁਰਬਹਿਕਿਯੋਪਯੋਨੋਦਛਨੋ॥੭੦॥ਜੀਤਪੁਰਬਹਿਕਿਯੋਪਯੋਨੋਦਛਨੋ॥੭੧॥ਜੀਤਪੁਰਬਹਿਕਿਯੋਪਯੋਨੋਦਛਨੋ॥੭੨॥ਜੀਤਪੁਰਬਹਿਕਿਯੋਪਯੋਨੋਦਛਨੋ॥੭੩॥ਜੀਤਪੁਰਬਹਿਕਿਯੋਪਯੋਨੋਦਛਨੋ॥੭੪॥ਜੀਤਪੁਰਬਹਿਕਿਯੋਪਯੋਨੋਦਛਨੋ॥੭੫॥ਜੀਤਪੁਰਬਹਿਕਿਯੋਪਯੋਨੋਦਛਨੋ॥੭੬॥ਜੀਤਪੁਰਬਹਿਕਿਯੋਪਯੋਨੋਦਛਨੋ॥੭੭॥ਜੀਤਪੁਰਬਹਿਕਿਯੋਪਯੋਨੋਦਛਨੋ॥੭੮॥ਜੀਤਪੁਰਬਹਿਕਿਯੋਪਯੋਨੋਦਛਨੋ॥੭੯॥ਜੀਤਪੁਰਬਹਿਕਿਯੋਪਯੋਨੋਦਛਨੋ॥੮੦॥ਜੀਤਪੁਰਬਹਿਕਿਯੋਪਯੋਨੋਦਛਨੋ॥੮੧॥ਜੀਤਪੁਰਬਹਿਕਿਯੋਪਯੋਨੋਦਛਨੋ॥੮੨॥ਜੀਤਪੁਰਬਹਿਕਿਯੋਪਯੋਨੋਦਛਨੋ॥੮੩॥ਜੀਤਪੁਰਬਹਿਕਿਯੋਪਯੋਨੋਦਛਨੋ॥੮੪॥ਜੀਤਪੁਰਬਹਿਕਿਯੋਪਯੋਨੋਦਛਨੋ॥੮੫॥ਜੀਤਪੁਰਬਹਿਕਿਯੋਪਯੋਨੋਦਛਨੋ॥੮੬॥ਜੀਤਪੁਰਬਹਿਕਿਯੋਪਯੋਨੋਦਛਨੋ॥੮੭॥ਜੀਤਪੁਰਬਹਿਕਿਯੋਪਯੋਨੋਦਛਨੋ॥੮੮॥ਜੀਤਪੁਰਬਹਿਕਿਯੋਪਯੋਨੋਦਛਨੋ॥੮੯॥ਜੀਤਪੁਰਬਹਿਕਿਯੋਪਯੋਨੋਦਛਨੋ॥੯੦॥ਜੀਤਪੁਰਬਹਿਕਿਯੋਪਯੋਨੋਦਛਨੋ॥੯੧॥ਜੀਤਪੁਰਬਹਿਕਿਯੋਪਯੋਨੋਦਛਨੋ॥੯੨॥ਜੀਤਪੁਰਬਹਿਕਿਯੋਪਯੋਨੋਦਛਨੋ॥੯੩॥ਜੀਤਪੁਰਬਹਿਕਿਯੋਪਯੋਨੋਦਛਨੋ॥੯੪॥ਜੀਤਪੁਰਬਹਿਕਿਯੋਪਯੋਨੋਦਛਨੋ॥੯੫॥ਜੀਤਪੁਰਬਹਿਕਿਯੋਪਯੋਨੋਦਛਨੋ॥੯੬॥ਜੀਤਪੁਰਬਹਿਕਿਯੋਪਯੋਨੋਦਛਨੋ॥੯੭॥ਜੀਤਪੁਰਬਹਿਕਿਯੋਪਯੋਨੋਦਛਨੋ॥੯੮॥ਜੀਤਪੁਰਬਹਿਕਿਯੋਪਯੋਨੋਦਛਨੋ॥੯੯॥ਜੀਤਪੁਰਬਹਿਕਿਯੋਪਯੋਨੋਦਛਨੋ॥੧੦੦॥

ਰਾਮਕ੍ਰਿਸ਼ਨਾਧਿਕਾਰਿਯੋ॥ਕਾਹਿਬਲਿਯੋਮਨੋਮਿਯੋ॥
 ਰਾਮਕ੍ਰਿਸ਼ਨਾਧਿਕਾਰਿਯੋ॥ਕਾਹਿਬਲਿਯੋਮਨੋਮਿਯੋ॥

ਤਿਲਤਿਲਕਰਿਖੀਤ੍ਰਿਯੋ ॥ ਨਿਪਸੁਰਬੀਰਉਂਦਰਸਰਸਮਹੀਦਈਮਹਿਏਸਨਗਾਗਿ। ਦਫ
 ਨਹਿਜੀਤਪਟਨਉਪਟਸੁਕਿਯਪਯਨਪੁਨੇਪਸਚਮਥਿ। ॥ ੧੦ ॥ ਅਹਿਲਾ ॥ ॥ ਬਰਬਰੀਕੋਜ
 ਤਬਾਹੁਸਾਈਨਾਬਿਹਾਰਿਯੋ ॥ ਗਰਬਮਰਬਕੇਦਾਹਸਰਬਦਰਬਨਕੋਤ੍ਰਿਯੋ ॥ ੧੧ ॥ ਗਰਬਪਰਬ
 ਰਿਪਚਰਬਜਗਬਿਏਕਾਛਿਨੋਮੇਮਾਰੋ ॥ ਹਿੰਗੁਲਾਜਹਸਬੀਰੋਵਹਲਬੀਹਨਿਤ੍ਰਿਯੋ ॥ ੧੨ ॥ ਮ
 ਗਰਬੀਕੋਜੀਤਿਸਰਬਗਛਨਕੋਮਾਰਿਯੋ ॥ ਸਰਬਚਰਬਿਯਨਚਰਬਗਰਬਗਜਨੀਕੋਗ
 ਰਿਯੋ ॥ ੧੩ ॥ ਅਲਨੇਗਮੁਲਤਾਨਮਾਲਵਬਸਿਕਿਨੇਹੋਏਦਭਿਜੀਤਪੁੰਚੀਦਿਸਕੋਜੈਕਿਯੋ ॥
 ੧੪ ॥ ॥ ਤੀਨਦਿਸਾਕੋਜੀਤਿਕੋਉਤਹਿਕਿਯੋਪਯਾਨ ॥ ਸਭਦੇਸੀਰਾਜਾਨਥੇਦੇਕੋ
 ਜੀਤਨਿਸਾਨ ॥ ੧੫ ॥ ॥ ਚੜ੍ਹੇਉਤਰਾਪੀਥਕੋਬੀਰਭਾਗੇ ॥ ਥਜੇਘੋਰਿਬਾਦਿਤ੍ਰ
 ਭੇਗੀਨਗਾਰੋ ॥ ਪ੍ਰਿਥੀਚਾਲਕੀਨੇਦੇਸੇਨਾਗਭਾਗੇ ॥ ਪਹਿਯੋਸੇਰਭਾਰੇਮਧਾਦੁਜਗੇ ॥ ੧੬ ॥
 ਚੋਪਣੀ ॥ ॥ ਪ੍ਰਿਥਮਹਿਜਾਇਬਲਖੰਕੇਮਾਰਿਯੋ ॥ ਸਹਿਰਬੁਪਾਥਾਬਹੁਰਿਉਜਾਗਿਯੋ ॥
 ਤਿਬਤਿਜਾਇਤਬਲਕੋਦੀਨੇ ॥ ਜੀਤਿਦੇਸਾਪਨੇਬਸਿਕੀਨੇ ॥ ੧੭ ॥ ਅਹਿਲਾ ॥ ॥ ਕਾਸ
 ਮੀਰਕਸਿਕਾਰਕਬਜਕਾਬਲਕੋਕੀਨੇ ॥ ਕਸਟਵਾਰਕੁਲਕੁਲਕੋਕਲਕੋਲੀਨੇ ॥ ਕਾਬੇਜ
 ਕਿਲਮਾਕਕਠਿਨਪਲਮੇਕਟਿਰੂਹੇ ॥ ਹੋਕੋਟਿਚੀਨਕੋਕਟਕਹਨੇਕਹਿਕੋਪਕਰਹੇ ॥ ੧੮ ॥
 ॥ ਬਹੁਰਿਚੀਨਮਾਚੀਨਕੀਦਿਸੋਕੋਕਿਯੋਪਯਾਨ ॥ ਲੋਲੇਡੀਰਾਜਾਮਿਲਿਯੋਸਾਹ
 ਸਿਕੰਦਰਆਨਿ ॥ ੧੯ ॥ ॥ ਜੀਤਚੀਨਮਾਚੀਨਕੋਬਸਿਕੀਨੀਦਿਸਿਚਾਗ ॥ ਬਹੁਰਿਸਮੁੰਦ
 ਮਾਪਨਨਮਿਤਿਮਨਮੋਕਿਯੋਬਿਚਾਗ ॥ ੨੦ ॥ ਅਹਿਲਾ ॥ ॥ ਵੁਲੀਦੋਜਿਯਨਜੀਤਅੰਗਰੇ
 ਜਯਕੋਮਾਰਿਯੋ ॥ ਮਛਲੀਬੀਰਗਮਾਰਿਬਹੁਰਿਗਲਿਯਹਿਉਜਾਗਿਯੋ ॥ ਕੋਕਬੀਦਕੋਜੀਤਿ
 ਗੁਆਬੀਦਗੁਲੀਨੇ ॥ ਹੋਹਿਜਲੀਬੀਰਜਾਇਕਿਯੋਏਦਭਿਕਹਦੀਨੇ ॥ ੨੧ ॥ ਸਾਤਸਮੁੰ
 ਦਨਮਾਪਪ੍ਰਿਥੀਤਲਕੋਗਯੋ ॥ ਜੀਤਿਗਸਾਤਲਪਾਤਸੁਰਗੋਕੇਮਗ ॥ ਲਿਯੋ ॥ ੨੨ ॥ ਸਾਥਹੁੰ
 ਲਾਰਿਯੋਅਪਿਕਰਿਸਠਨਕੋ ॥ ਹੋਬਹੁਰਿਪ੍ਰਿਥੀਤਲਮਾਤ੍ਰਪ੍ਰਗਟਯੋਆਨਿਕੋ ॥ ੨੩ ॥ ਦੇ
 ਰਗਾ ॥ ॥ ਲੋਕਿਚਉਦਹੁੰਬਾਸਿਕਿਯੋਜੀਤਪ੍ਰਿਥੀਸਭਲੀਨਾ ॥ ਬਹੁਰਿਗਮਕੋਦੇਸਕੀਓ

ਰਪਯੋਕੇਕੀਨ॥੧੮॥ਚੋਪਈ॥ ॥ਬੀਰਜਸੈਨਰੂਮਕੋਰਾਜ॥ਜਾਤੇਮਹਾਰੂਦਸੇਤਾਜਾਜਬ
ਤਿਨਸੁਨਿਯੋਸਿਕੰਦਰਾਮਯੋ॥ਅਗਨਿਅਗਮਨੈਜੁਪਮਚਯੋ॥੨੦॥ਤਹਾਜੁਪਗਾਏਅਤਿਮਾ
ਚਿਯੋ॥ਬਿਨੁਬਿਦਏਕਸੁਰੁਨਹਿਬਾਚਯੋ॥ਹਾਹਪਰੇਇਕਜਤਨਬਸਯੋ॥ਦੈਤਹੁਤੇਇਕ
ਨਿਕਟਿਬੁਝਾਯੋ॥੨੧॥ ॥ਕੁਹਨਪੇਸਤੀਤਨਪਰੇਆਵਤਭਯੋਕਜੰਗਾਜਨੁਕ
ਲਹਰਿਦਰਿਯਾਵਤੇਨਿਕਸਿਯੋਬਡੇਨਿਤੰਗਾ॥੨੨॥ਚੋਪਈ॥ ॥ਜੇਕਥਈਹਰਿਕੇਬਲੁਕ
ਹੋ॥ਹਾਥੁਰਏਹੀਰਾਮਾਲਿਡੁਰੇ॥ਜਹਾਕੂਦਕਰਿਕੋਪਾਦਿਖਾਵੈ॥ਤੁਨੈਰੋਗੁਪਪਰਿਜਾਵੈ॥੨੩॥
॥ਏਕਗਦਾਕਰਮੇਧਰੈਅੰਗਨਛਾਂਸੀਪਾਸਾ॥ਪਾਂਚਸਹਿਸ੍ਰਸੁਰਤੇਮਾਰਤਤੋਕ੨
ਸ॥੨੪॥ਚੋਪਈ॥ ॥ਕਾਹੁਮੋਚਿਗਦਾਕੀਮਾਰੇ॥ਕੁਕੋਮੁੰਡੇਹੀਰਾਹੋ॥ਰਿਸਿਭ
ਰਿਪਵਨਬੇਗਜਿਯੋਧਾਵੈ॥ਪੰਡਨਜਿਯੋਛੁੜਨਭੁਜਵੈ॥੨੫॥ਭੁੰਤਿਭੁੰਤਿਤਿਨਬੀਰਖਪ
ਈ॥ਮੇਪਰਿਤੇਨਹਿਜਾਤਗਨਾਈ॥ਜੇਤਿਨਕੋਨਾਮਨਹਿਯੋਪਰਿਯੋ॥ਏਕਗਿਥਇਨਹੀਕ
ਰਹਿਯੋ॥੨੬॥ਅਤਕਠੀਤਾਕੇਪਰਡਾਰਿਯੋ॥ਸੇਤਿਨਐਚਿਗਦਾਸੋਮਾਰਿਯੋ॥ਜੇਕੋਊਸੁ
ਰੁਤਵਨਪਰਧਾਵੈ॥ਏਕਚੇਟਜਮਲੋਕਪਠਾਵੈ॥੨੭॥ਅਨਤੇਏਕਪੈਗਨਹਿਭਾਜੋ॥ਠਾਂ
ਢੇਬੀਰਖੇਤੇਮੇਗਾਜੋ॥ਅਪਿਕਰਾਵਰਾਜਨਕੋਮਾਰਿਯੋ॥ਕਾਂਪਸਿਕੰਦਰਮੰਡਾਬਿਚਾਰਿ
ਯੋ॥ ॥ਸ੍ਰੀਦਿਨਨਾਥਮਤੀਤਰਨਿਸਾਹਚੀਨਕੇਦੀਨਾ॥ਸੇਤਾਪਰਧਾਵਤ
ਭਈਭਿਸਪੁਰਖਕੋਕੀਨ॥੨੮॥ਚੋਪਈ॥ ॥ਪਹਿਲੇਤੀਰਤਵਨਕੋਮਥੈ॥ਬਹੁਬਹੁ
ਕੋਪਤਨਝਾਹੈ॥ਤਮਕਿਤੇਗਕੋਪਾਵਪੁਰਾਰਿਯੋ॥ਹੀਰਿਯੋਕੁਮਜਾਨਿਕਹਨਿਡੁਰਿਯੋ॥
੩੦॥ਭੂਪਰਿਗਿਰਿਯੋਠਾਂਢਉਠਿਭਯੋ॥ਤਾਕੋਪਕਰਿਕੰਡਤੇਲਿਯੋ॥ਸੁੰਦਰਬਦਨਅੰਧਿਕ
ਤਿਹਚੀਨੇ॥ਮਾਰਨਦਈਰਾਖਿਤਿਯੋਨੀ॥੩੧॥ਤਾਕਹਪਕਰਿਹੁਸਿਯਨਦਯੋ॥ਆਪੁ
ਉਦਿਤਰਨਕੋਪੁਨਿਭਯੋ॥ਭੁੰਤਿਭੁੰਤਿਅਰਿਅਮਿਤਸੀਪਾਰੇ॥ਜਨੁਕਦੁਮਪਵਨਪਚ
ਤਉਖਰੇ॥੩੨॥ ॥ਕਾਤੀਕ੍ਰਿਪਾਨਕਟੇਕਸਿਮੇਕੁਟਭਾਰੀਭੁਜਨਕੋਭਾਰਪਰੇਈ॥
ਭੁਤਭਵਿਖਭਵਾਨਸਦਾਕਥਉਹਨਮੰਡਲਤੇਨਟਰੇਈ॥ਭੂਹਪਰੇਨਹਿਭੀਰਭੇਭੂਪਤਿਲੋਭੀ

ਕੁਲੀਤਾਂਤਿਅਰੇਏ। ਤੇ ਇਨਬੀਗਮਹਚਨਪੀਰਸੁਧਾਂਕਿਹਜਰਅਨੇਕਹਰੇਏ॥੩੩॥ ਚੈਪ
 ਈ॥ ॥ਤਬਹੀਸਾਹਸਿਕੰਦਰਿਤੁਰਿਯੋਬੇਲਾਅਰਸਤੁਮੰਤ੍ਰਿਬਿਚਰਿਯੋ। ਬਲੀਨਾਸਕੋਬੇ
 ਲਪਠਾਯੋ। ਰਿਤਮੇਅਧਿਕਤ੍ਰਾਸਉਪਜਾਯੋ॥੩੪॥ ਚੈਪਈ॥ ॥ਜੇਤੁਮਹਮਕੋਕਹੋਰਿ
 ਯਾਤੇਕੁਜਿਯੋ। ਸੁਮਸਹਿਰਕੋਢੀਤਰਜਾਇਬਿਰਾਜਿਯੋ। ਗੋਲਬਖਾਬਾਨੀਸਕਹੀਕੋਮਾਤਿ
 ਯੋ। ਹੋਕਾਟਿਕਾਟਿਮੂੰਡਨਕੋਕੋਟਿਉਸਾਰਿਯੋ॥੩੫॥ ਚੈਪਈ॥ ॥ਬਲੀਨਾਸਜੋਤਿਕਬਿਖੇ
 ਅਧਿਕਉਤੇਪਰਬੀਨਾ। ਪੀਰਜਦਿਯਾਸਿਕੰਦਰਹਿਬਿਜੇਆਪਨੀਚੀਨ॥੩੬॥ ਚੈਪਈ॥
 ॥ਬਲੀਨਾਸਹਜਰਤਹਿਉਚੋਰੋ। ਤੁਮਹੂੰਆਪਕਮੰਦਹਿਤੁਰੋ। ਤੁਮਰੇਬਿਨਾਜੀਤਨਹੀ
 ਤੇਈ॥ ਅਮਿਤਸੁਭਟਧਾਵਹਿਮਿਲਿਕੋਈ॥੩੭॥ ਚੈਪਈ॥ ॥ਸੁਨਤਸਿਕੰਦਰਏਬਚ
 ਨਕਰਿਯੋਤੇ। ਸੋਈਕਾਮਾਕਮੰਦਰਾਰਿਤਾਕੋਗਰੇਬਾਧਿਲਿਯੋਯੋਧਾਮ॥੩੮॥ ਚੈਪਈ॥
 ॥ਭੁਜਨਆਨਿਕੁਲੀ। ਬਿਧਿਤਾਹਿਖਵਾਯੋ। ਬਿਧਨਤਾਕੋਕਾਟਿਕੁਲੇਬੈਰਯੋ। ਛੁਰਤ
 ਬਿਧਨਕੁਜਿਯੋਤਹਾਹੀਕੋਗਯੋ। ਹੋਆਨਿਲੋਡਿਧਹਿਬਹੁਰਿਸਿਕੰਦਰਕੋਦਯੋ॥੩੯॥ ਚੈਪ
 ਈ॥ ॥ਤੁਕੋਰੂਪਬਿਲੋਕਕੋਹਜਰਤੁਰਹਿਯੋ। ਲੁਭਾਇ। ਲੋਅਪਨੀਇਸਤੀਕਹੀਛੋਲਮਿਦ
 ਗਬਜਾਇ॥੪੦॥ ਬਹੁਰਿਜਹਾਮੰਮਿਤਸੁਨਿਯੋਗਯੋਤਵਨਹੀਓਰਿ। ਕਹਿਇਸਤੀਚੇਰੀ
 ਲਈਐਰਬੇਗਮਨਛੋਰਿ॥੪੧॥ ਚੈਪਈ॥ ॥ਜੇਤ੍ਰਿਯਹੋਨਕੋਸੇਜਸੁਹਾਵੈ। ਧਿਵਸਬੇਰਿ
 ਯਨਖੜਗਬਜਾਵੈ। ਐਸੀਤਰੁਨਿਕਰਨਜੇਪਰਈ॥ ਤਿਹਤਜਿਐਰਕਵਨਚਿਤਕਰਈ॥
 ੪੨ ਕੁਾਂਤਿਕੁਾਂਤਿਤਾਸੇਗਤਿਨਾਨੀ। ਚੇਰੀਤੇਬੇਗਮਕਰਿਜਾਨੀ। ਤੁਕੋਸੀਗਆਪਨੇਲਯੋ। ਆਬ
 ਹਯਾਤਸੁਨਿਯੋਤਹਗਯੋ॥੪੩॥ ਚੈਪਈ॥ ॥ਜਹਤਾਕੋਚਸਮਾਹੁਤੇਤਹਾਪਹੁਚਿਯੋਜਾਇ।
 ਮਕਰਕੰਦਰਜਹਤਾਰਿਯੋਮਛੁਲੀਹੋਤਬਨਾਇ॥੪੪॥ ਚੈਪਈ॥ ॥ਇਦੇਵਤਬਮੰਤ੍ਰਿਬ
 ਤਾਯੋ। ਅੰਮ੍ਰਿਤਸਾਹਸਿਕੰਦਰਪਾਯੋ। ਅਜਰਅਮਰਮਨੁਖਯਜੇਪੁੰਯੋ। ਜੀਤਸੁਲੋਕਚੇਦ
 ਤੁਲੇਯੋ॥੪੫॥ ਚੈਪਈ॥ ॥ਤਏਯਾਕੋਕੀਜੀਯੋਕਛੁਉਪਚਾਰਬਨਾਇ। ਜਿਤਿਯੋਜਗਤ
 ਨਜਰੁਰਹੈਅੰਮ੍ਰਿਤਪਿਯੋਨਜਾਇ॥੪੬॥ ਚੈਪਈ॥ ॥ਰੰਭਾਨਮਅਪਸਰਾਦਈਪਠਾਇ॥

ਕਸਤਾ ਤਾ ਕੇ ਰੂਪ ਦੇ ਜੋ ਬਿਸਨਾ ਅਤਿ ਇਹ ਦ੍ਰਿਸ਼ਾ ਤਾ ਹਿ ਬਿਲੋ ਕਿਯੋ ਜਬ ਹੀ ॥ ਲਾਗੀ ਲਾਗ
 ਨ ਨੇਹ ਕੀਤ ਬਹੀ ॥ ੩ ॥ ਏਕ ਸਖੀ ਤਿਨ ਤੀਰ ਬੁਲਾਈ ॥ ਜਾਨਿ ਹੋਤ ਕੀ ਕੈਸਾ ਮਝਾਈ ॥ ਐਰੀਕ
 ਹੀ ਮੀਤ ਸੈ ਕਹੀ ਅਹਾ ॥ ਹਮਰੀ ਚਿਨਿਹ ਚਤੁਰ ਹੀਯੋ ॥ ੪ ॥ ਸਮਿ ਸਹਾ ਬਕਿ
 ਫੂਲ ਗੁਲਾ ਬਸੰਤ ਕਿਯੋ ਪਦ ਰਖੇ ਸੇ ਪਿਯਾਰੇ ॥ ਬਾਨ ਨ ਸੇ ਮਿਗ ਬਾਰਨ ਸੇ ਤਰਵਾਰ ਨ ਕੋ ਕਿਥਿ
 ਖੀ ਬਿਖਵਾਰੇ ॥ ਨਾਰਨ ਕੇ ਕਜਰਾ ਨ ਕੇ ਦੁਖਟਾ ਨ ਹੋ ਕਿਯੋ ਨੀ ਦਨਿ ਦਾਰੇ ॥ ਨੇਹ ਜਗੇ ਕਿਰੀ ਗੋਰ
 ਗਾ ਕਾਹੂ ਕੇ ਮੀਤ ਕੋ ਨੈਨ ਸਖੀ ਗਯਿਯਾਰੇ ॥ ੫ ॥ ਅਹਿਲਾ ॥ ਆਰੰਦ ਚਾਂਦ ਨੀਰਾ ਤਿਸ ਜਨ ਜੇ ਪਾ
 ਇਯੋ ॥ ਗਹਿਗਹਿਤ ਕੇ ਅੰਗ ਗਰੇ ਲਪਟਾਇਯੋ ॥ ਪਲਪਲ ਬਲਿਬਲਿਜਾ ਉਨ ਛੋਰੇ ਏਕ
 ਛਿਨਾ ਹੋ ਬੀਤਤ ਬਰਸ ਪਚਾਸ ਨ ਜਾਏ ਏਕਾ ਦਿਨ ॥ ੬ ॥ ਪਲਪਲ ਬਲਿਬਲਿਜਾ ਉਪਿਯਾ
 ਕੋ ਪਾਇਕੋ ॥ ਨਿਰਖ ਨਿਰਖ ਦੇ ਉਨੈ ਨ ਰਹੈ ਉਰ ਝਾਇਕੋ ॥ ਕਰਿ ਅਧਰਨ ਕੋ ਪਾਨ ਅਜ ਕਏ ਜਗਰ
 ਹੋ ॥ ਹੋ ਅਪਨੇ ਚਿਤ ਕੀ ਬਾਤ ਨ ਕਾਹੂ ਸੋ ਕਹੀ ॥ ੭ ॥ ਮਰਿ ਕੋ ਹੋਇ ਚੁਰੇ ਲਕਲਾ ਕੋ ਲਾਗਿ ਹੋ ॥
 ਟੂਕ ਟੂਕ ਤਨ ਹੋਇ ਨ ਤਿਹ ਤ ਮਿਥਾ ਗੋਹੀ ॥ ਬਿਰਹ ਸਜਨ ਕੇ ਬਿਧੀ ਦਿਵਾਨੀ ਏ ਮੋਹੀ ॥ ਹੋ ਪੀਯਾ
 ਪੀਯਾ ਪੀਯਾ ਪਰੀ ਕਬਰ ਕੇ ਬੀਚ ਸਦਾ ਕੋਹੀ ॥ ੮ ॥ ਕਾਜੀ ਜਾ ਅਲਹੁ ਏ ਨਿਆਉ ਚੁਕਾਇਯੋ ॥
 ਸਭੁ ਹੁਨ ਕੋ ਅਪਨੇ ਨਿਕਟਿ ਬੁਲਾਇਯੋ ॥ ਤੁਹਾ ਠਾਂਢੀ ਏ ਜੁ ਬ ਨਿਰੁਹੈ ਮੋਕਹੋ ਹੋਇ ਸਕਤਿ
 ਹਾਰੇ ਪਗੀ ਨ ਕਾਨਿਕ ਛੁਪੈ ॥ ੯ ॥ ਨਿਰਖ ਲਲਾ ਕੋ ਰੂਪ ਦਿਵਾਨੇ ਹਮ ਬੁਝੈ ॥ ਬਿਨੁ ਦਾਮ ਨ ਕੇਦ
 ਏ ਸਖੀ ॥ ਬਿਕ ਕੋ ਗਇ ॥ ਕਰਿਯੋ ਵਹੈ ਏ ਪਾਇ ਜੁ ਮਿਲਿਯੋ ਜਾਇ ਕੋ ॥ ਹੋ ਸਭ ਸਾਖਿ ਤੋਰੇ ਦਾਰਿ
 ਦੇ ਦੇ ਉਬਹਾਇਕੋ ॥ ੧੦ ॥ ਲਖਿ ਤੋ ਕੋ ਆਤਰ ਸਖੀ ਚਲੀ ਤਹਾ ਤੇ ਪਾਇ ॥ ਮਨ
 ਭਾਵੈ ਤਾ ਮਾਨ ਨੀਵੀਨੋ ਮੀਤ ਮਿਲਾਇ ॥ ੧੧ ॥ ਅਹਿਲਾ ॥ ਮਨ ਭਾਵੈ ਤਾ ਮੀਤ ਕਵਰ ਜਬ ਪਾ
 ਯੋ ॥ ਸਕਲ ਚਿਤ ਕੇ ਮੇਦਰ ਸੇ ਕਮਿਟਾਇਯੋ ॥ ਤਾ ਕੋ ਭੋਗ ਸਿਭ ਗੀਤ ਭਨਿਤਾ ਕੀਭਾਈ ॥ ਹੋ ਆਸ
 ਫੁਖਾਂ ਨ ਬਿਸਾਰਿ ਚਿੰਦੇ ਤੇ ਦੇਤ ਭੀ ॥ ੧੨ ॥ ਕਿਯਾ ਬਿਚਾਰ ਚਿਤ ਕਿਹ ਬਿਧਿ ਪੀਯੋ ਕੋ ਪਾਇਯੋ ॥
 ਆਸ ਫੁਖਾਂ ਕੇ ਪਰ ਤੇ ਕਿਹ ਬਿਧਿ ਜਾਇਯੋ ॥ ਭਾਖਿ ਭੇਦ ਤੋ ਕੋ ਗਿਹ ਦੇਯੋ ਪਰਾਇਕੋ ॥ ਹੋ ਸੁਰ
 ਸੁਰ ਕਰਿ ਗਿਰੀ ਭੁਮ ਮੂਰਛਾਇਕੋ ॥ ੧੩ ॥ ਸੁਰ ਸੁਰਿ ਕਰਿ ਗਿਰੀ ਜਨੁ ਕਮਰਿ ਕੋ ਗਈ ॥ ਭਾਗ

ਹਰਿਭਾਖਿਯੋ ਤਾਕੀ ਪ੍ਰਭਾਸਮਾਨ ਕੋਹ ਰਾਖਿਯੋ ਅਪਮਾਨ ਤਿਹ ਪ੍ਰਭਾਜਗਤ ਮੇਜਾ ਨਿਯੋ ॥੫੬॥
 ਹੇ ਅਸੁਰੇਸਾ ਦਿਨ ਨਾਥ ਕਿਸ ਸਿਕਰਿ ਮਾਨਿਯੋ ॥੫੭॥ ॥ ਭੁਗਮਤੀ ਨਿਰਖਤਤ ਹਭਈ ॥
 ਮਨ ਬਰਕਮ ਕਰਿ ਬਸਿਯੋ ਗਈ ॥ ਚਿਤ ਕੋ ਬਿਖੈ ਬਿਚਾਰਿ ਬਿਚਾਰਿਯੋ ॥ ਏਕ ਹਿਤੁ ਤਨ ਪ੍ਰਗਟੁ ॥
 ਰਾਹਿਯੋ ॥੫੮॥ ॥ ਦੇਹਣਾ ॥ ॥ ਸੁਨੇ ਸਖੀ ਗੁਲ ਮਿਹ ਰਿਕੇ ਦੀਜੈ ਮੋਹਿ ਮਿਲਾਇ ॥ ਜਨਮ ਜਨਮ ਦੁ
 ਰਿਵਤ ਵਰੋਹੈ ਸਕਕ ਮਿਟਾਇ ॥੫੯॥ ॥ ਚੋਪਈ ॥ ॥ ਐਸੇ ਬਚਨ ਸੁਨਤ ਸਖਿਭਈ ॥ ਤਤਾਛਿਨੇ ॥
 ਰਿਤਹਾ ਹੀ ਗਈ ॥ ਭੁਭਾਂਤਿ ਭਾਂਤਿ ਤੋ ਕੇ ਸਮਝਾਯੋ ॥ ਆਨਿ ਹਿਤੁ ਕਹਿ ਮੀਤ ਮਿਲਾਯੋ ॥੬੦॥
 ॥ ਮਨ ਭਵੰਤਾ ਮੀਤ ਸੁਭਤੁ ਨ ਤਨੁ ਨਿਕੋ ਪਾਇ ॥ ਰਸਤਾ ਕੋ ਰਸਤੀ ਭਈ ਅਕਬਰ ਦਯੋ ਭੁਲਾ
 ਇ ॥੬੧॥ ॥ ਭਿਯਾਓ ਤਾ ਚਿਤ ਮੇ ਕਰੀ ਹੋ ਮੀਤ ਕੇ ਸਾਥਾ ॥ ਅਕਬਰ ਘਰ ਤੇ ਨਿਕ ਸਿਯੋ ਕਛੁ ਚਰਿਤੁ
 ਕੇ ਸਾਥ ॥੬੨॥ ॥ ॥ ਕਹਿਯੋ ਮੀਤ ਮੇਨ ਚਿਤ ਵਨ ਸਮਝਾਇ ਕਹਿ ॥ ਪ੍ਰਗਟਿ ਕਹਿਯੋ
 ਪਿਯਸਾ ਬਚਰਿਤੁ ਦਿਖਾਇ ਕਹਿ ॥ ਆਪਨੇ ਮੈਂ ਏਕ ਦੁਮ ਮਾਂਤ ਗਤਾਇ ਹੋ ॥ ਚੇਤਨ ਤੇ ਨਿਕ ਸਮ
 ਜਨਤੁ ਮਗੇਗਿਯਾਇ ਹੋ ॥੬੩॥ ॥ ਚੋਪਈ ॥ ॥ ਮੀਤ ਬਿਹਸੇ ਯੋ ਬਚਨ ਉਚਾਰੇ ॥ ਤੁਮ ਮੇ ਹੋ ਕਹ
 ਭਾਤਿਹ ਮਾਰੇ ॥ ਤਨ ਕੁਭ ਨ ਕ ਅਕਬਰ ਸੁਨਿ ਲੈਯੋ ॥ ਮੁਹਿਤੁ ਹੋ ਕੇ ਜਮ ਲੋਕ ਪਠੈਯੋ ॥੬੪॥
 ॥ ਅਕਬਰ ਬਪੁਰ ਕਹ ਛੁਲਹਿ ਛੁਲਤਾ ਰਿਹੈ ॥ ਭੁਦਪਾਇ ਨਿਕ ਸੇਗੀ ਤੁਮੇ ਬਿਹਾਰਿਯੋ ॥
 ਮੂਰਖ ਕੇ ਸੀਸ ਭੂਤਿਯ ਨ ਝਾਰਿ ਕੋ ॥ ਹੋ ਮਿਲੇ ਹੋਤੁ ਹਿ ਪਿਯਾ ਆਇ ਚਰਿਤੁ ਦਿਖਾਇ ਕਹਿ ॥੬੫॥
 ਜਾਨ ਕੁਬਭੋ ਚਿਨਾਰਤ ਰੇ ਸੇਵਤ ਭਈ ॥ ਲਾਖਿ ਅਕਬਰ ਕੇ ਜਾਗਿ ਨਟਰਿ ਆਗੇ ਗਈ ॥ ਯਾਦੁ ਮ
 ਕੀ ਮੁਹਿਛਾ ਹਿ ਮਤਿ ਨੀਕੀ ਲਗੀ ॥ ਹੋ ਪੈਦ ਰਹੀ ਸੁਖ ਪਾਇ ਨਤਾਜਿ ਨਿਦਾਜਗੀ ॥੬੬॥
 ॥ ਆਪੋ ਅਕਬਰ ਬਾਰਿਗਾਹਿ ਜੋ ਮੁਹਿ ਆਇ ਜਗਾਇ ॥ ਹੋਇ ਹੀ ਸੇਈ ਹੋਇ ਪਨਿਹ ਨਿਤਾ
 ਰਿਲਗਾਇ ॥੬੭॥ ॥ ਚੋਪਈ ॥ ॥ ਐਸੀ ਬਾਤ ਸਾਹ ਸੁਨਿ ਪਾਈ ॥ ਲੈ ਪਨਹੀ ਤਿਹ ਚਿਰਿ ਲਯਾਈ ॥
 ਜੂਤੀ ਵੇਹੋ ਹਾਥ ਤਿਨ ਲਈ ॥ ਬੀਸ ਕਝਾ ਰਿਅਕਬਰ ਹਿ ਗਈ ॥੬੮॥ ॥ ਹਜਰ ਤਿਕੋ ਪਾਮਾ ਪਿਕਤ
 ਬਭੁਗਿਯੋ ॥ ਵਹੈ ਬ੍ਰਿਛ ਮਹਿਗਾ ਰੁਹਾ ਕਰਿਯੋ ॥ ਤੁਮੇ ਮੇ ਚਿਤ ਕੁੰਦਿ ਭਾਰੀ ॥ ਮੂਰਖ ਬਾਤ ਨ ਕਛੁ
 ਬਿਚਾਰੀ ॥੬੯॥ ॥ ਅਰੁ ਲਾ ॥ ॥ ਤਾਰਿ ਬ੍ਰਿਛ ਮਹਿਤੁ ਰਿਆ ਪੁਦੀ ਗਯੋ ॥ ਆਨਿ ਉਕਰਿਦੁ

Digitized by Panjab Digital Library | www.panjabdigilib.org

ਪਾਮਹਮਰੇਅਈਯਹਾਭੇਰਕਿਸੂਸੋਰਹਿਨਹਿਕਹਿਨਹਾਭੇਰਸਮੇਤਿਯੋਕੇਕੁਯੇਲਹਿਯਹਾ॥
 ੧੧॥ਦੇਹਰਾ॥ ॥ਤੁਰਤਅਨਿਮੋਕੋਕੁਜਹੁਸੁਨਿਗਯਾਸੁਖਪਾਮ॥ਪਲਿਯੋਪਲੋਸੋਰੇਇਸੁਰ
 ਮੇਹਨਰਾਖਿਯੋਨਾਮ॥੧੨॥ਯੋਕਹਿਕੋਨਿਪਸੋਬਚਨਾਗਿਹਤੇਦਿਯੋਉਗਾਇ॥ਪਠੈਸਹਿਚਰੀ
 ਜਾਰੋਕੋਲੀਨੈਨਿਕਦਿਬੁਲਾਇ॥੧੩॥ ॥ਕਾਮਭੇਗਪੀਤਮਸੋਕਿਯੋ॥ਦਿਕੁਕਰਿ
 ਬਹੁਤਦਮਾਮੇਦਿਯੋ॥ਕੁਕਿਕੁਕਿਪੁਰਸਕਲਸੁਨਾਇਸਾ॥ਭੇਗਸਮੇਰਾਨੀਕੋਆਇਸਾ॥੧੪॥
 ਬਚਨਸੁਨਤਗਜਾਉਠਿਯੋਯੋਭੇਗਸਮੇਰਾਨੀਕੋਭੁਯੋ॥ਜੇਸਿਵਬਚਨਕਹਿਯੋਸੋਧੈਯੋ॥ਪਲਿ
 ਯੋਪਲੋਸੋਸੁਤਗਿਹਦੈਯੋ॥੧੫॥ਆਵਤਨਿਪਤਜਾਰਰੁਪਯੋ॥ਚਾਨੀਸੋਯੋਬਚਨਬਖਯੋ॥
 ਨਿਰਪਰਾਧਮੋਕੋਤੈਮਾਰਿਯੋ॥ਮੇਤਿਯਕਛੁਨਤੇਨਿਬਿਰਾਗਿਯੋ॥੧੬॥ਸਿਵਬਚਸਿਮ
 ਰਿਤਹਾਨਿਪਰਾਇ॥ਭੇਗਕਰਤਨਿਜੁਤਿਯੋਸੋਭਯੋ॥ਪੀਠਿਯੋਰਿਕਿਹੋਕੋਜਬਪਯੋ॥ਤੁਬ
 ਤਿਯਅਪਨੇਜਾਰਬੁਲਾਯੋ॥੧੭॥ਦੇਹਰਾ॥ ॥ਕਰਾਜਾਤੁਨਿਪਯੋਕਹਿਯੋਸਿਵਸੁਤਦੀ
 ਨੇਪਾਮਾਪਲੋਪਲੋਸੋਲੀ॥ਜਿਯੋਮੇਹਨਰਾਖਿਯੋਨਾਮ॥੧੮॥ਚੋਪਈ॥ ॥ਧਰਮਜਾਕਿੰ
 ਬੋਲਪਠਾਯੋ॥ਦੇਦੰਦਭੁਪੁਨਿਰਾਵਬੁਲਾਯੋ॥ਬਹੁਕਿਕਕੋਪੁਰਹਿਸੁਨਾਇਸਾ॥ਮਿਤਵਾ
 ਕੋਸੁਤਕੋਠਹਿਰਾਇਸਾ॥੧੯॥ਦੇਹਰਾ॥ ॥ਨਿਸਿਦਿਨਰਾਖਤਜਾਰਕੋਸੁਤਸੁਤਕਹਿਕਿ
 ਪਾਮ॥ਸਿਵਬਚਲਹਿਨਿਪਚਪਹਿਯੋਇਹਛੁਲਛੁਲਿਯੋਸੁਬਾਮ॥ ॥ਰਿਤਸਮਾਪਤਮ
 ਸਤਸੁਭਮਸੁਤ॥੨੨੪॥੪੨੭੨॥ ॥ਅਫਜੂ॥ ॥ਚੋਪਈ॥ ॥ਬਾਰਦਸੀਨ
 ਗਰਇਕਬਿਰਾਜੈ॥ਜਾਕੇਲਖੇਪਾਪਸੁਭਾਜੈ॥ਬੀਮਲਸੈਨਰਾਜਾਤਿਹਰਹਿਯੀ॥ਸ
 ਭਦੁਜਨਕੇਦਲਕੋਦਹਈ॥੧॥ਸੁਨਤੁਕਅਰਨਿਪਕੋਇਕਸੁਤਬਰਾ॥ਅਮਿਤਰਬ
 ਤਕੋਪਰਭੀਤਗਿ॥ਜੇਅਬਲਾਤਿਹਰੁਪਨਿਹਰੈ॥ਸੁਭਹੀਅਪਨੇਦਰਬੁਆਪਨੇਵਾਰੈ
 ੨॥ਦੇਹਰਾ॥ ॥ਸ਼ੀਚਖਚਾਰਮਤੀਰਹੈਨਿਪਕੀਸੁਤਾਅਪਚਾਕੋਰਤਿਪਤਿਕੀਪੁਤਕਾ

ਕੋਗਤਿਕੋ ਅਵਤਾਰ ॥੧॥ ਅਰਿਲਾ ॥ ਜਬ ਚ ਖਚਾਰ ਮਤੀ ਤਿਹੁ ਪਾਨਿ ਹਾਰਿਯੋ ਯਹੋ ਆਪ
 ਨਚਿਤ ਕੋ ਬਿਖੀ ਬਿਚਾਰਿਯੋ ॥ ਕਿਯੋ ਹੁਐ ਸੋਝੈ ਲਜੁ ਇਕ ਛਿਨ ਪਾਇਯੋ ॥ ਜੋ ਕਰੈ ਨਨਿ ਯਹੋ ਨੈ
 ਕੁ ਸਦਾ ਬਾਰਿ ਜਾਇਯੋ ॥ ੨॥ ॥ ਸਹਿ ਚਰਣੈ ਕੁਲਾਇ ਕੈ ਤਕੈ ਦਈ ਪਠਾਇ ॥
 ਮੋਕੈ ਪੀਤਮ ਮਿਲਾਇਯੋ ਕਰਿ ਕੋ ਕੋਇ ਉਪਾਇ ॥ ੪॥ ਅਰਿਲਾ ॥ ॥ ਦੀਜੈ ਸਜਨ ਮਿਲਾਇ
 ਸਖੀ ਮੁਹਿ ਚਾਹਿਯੋ ॥ ਜਾ ਕੋ ਬਿਰਹ ਬਿਸੇਖ ਭੁਏ ਹਿਯੋ ਦਾਹਿਯੋ ॥ ਜੀਯਾ ਅਵਤਉ ਤਿਹਿ ਰਿਝੈ
 ਸੀਕੋ ਕੋਛੋ ਰਿਕਰਿ ॥ ਜੋ ਲੋਕ ਲਾਜ ਕੁਲ ਕਾਨਿ ਕਰੈ ਰਿਕਉ ਰਕੈ ॥ ੬॥ ॥ ਸਿਯਾਨੀ ਸਖੀ ਬਿਸੇਖ ਭੁਏ
 ਵਤ ਪਾਇਕੋ ॥ ਅਨਿਪਿਯਾ ਕਹਿ ਪੀਤਮ ਦਯੋ ਮਿਲਾਇਕੋ ॥ ਨਿਰਖ ਕੁ ਅਗਤਿ ਹਾ ਅਗਦਿ
 ਵਾਨੀ ਸੀਭਈ ॥ ਹੋ ਬਿਰਹਿ ਸਮੁੰਦ ਕੇ ਮਾਂਝ ਮਗਨੁ ਘੋਰੈ ਕੈ ਗਈ ॥ ੮॥ ॥ ਪੀਤਮ ਸੋ
 ਯੋ ਪਿਯਾ ਹਿਸਨਾਯੋ ॥ ਤੇ ਮੇਰੈ ਮਨ ਆਜੁ ਚੁਰਾਯੋ ॥ ਹੋ ਹੁਐ ਸਜਨ ਕੁ ਛੁਕਰਿਯੋ ॥ ਸਭ ਹਿਨੁ
 ਰਿਤੇ ਰਿਕਉ ਬਾਰਿਯੋ ॥ ੧੦॥ ॥ ਜੇਤੁ ਰਿਕੋ ਹੋ ਮਿਤ੍ਰ ਸੇਕ ਰਿਯਹਾ ॥ ਮੇਰੇ ਪਿਤਾ ਤੇ ਨੈਕ ਨ ਡੁਰਿਯਹਾ ॥
 ਸੂਰਜ ਨਾਮ ਆਪਨੇ ਪਰਿਯਹਾ ॥ ਮੇਰੇ ਬਿਯਾਹਿ ਲੇਧਾ ਮਸਿਧ ਰਿਯਹਾ ॥ ੧੧॥ ॥ ਤਬ ਅਬ ਲਾ
 ਨਿਜ ਪਿਤਾ ਬੁਲਾਯੋ ॥ ਪਕਰਿ ਬਾਹਿ ਤੇ ਮਿਤ੍ਰ ਦਿਖਾਯੋ ॥ ਸੁਨ ਰਾਜਾ ਸੂਰਜ ਇਹ ਆਈ ॥ ਚਾ
 ਹਤ ਹੋਤੁ ਹਿਸਤ ਬਿਆਹੀ ॥ ੧੨॥ ॥ ॥ ਪਿਥਮ ਪਤਿਗਿਯਾਣੀ ਜੀਯੋ ਯਾ ਕੀ ਅ
 ਬੈਬਨਾਇ ॥ ਪੁਨਿ ਮੋਕੈ ਯਹਿ ਦੀਜੀਯੋ ਸੁਨਿ ਰਾਜਨ ਕੇ ਰਾਇ ॥ ੧੩॥ ॥ ਜਬ ਲੋਇਹ ਇਹ ਪਰ
 ਹੋਏ ਚੜ੍ਹੇ ਨ ਸੂਰਜ ਅਕਾਸਾ ॥ ਜਬ ਇਹ ਜਾਤਤ ਹਾ ਚੜ੍ਹੇ ਜਗਮੋ ਹੋਇ ਪ੍ਰਕਾਸਾ ॥ ੧੪॥ ॥ ਚੌਪਈ
 ॥ ਸਤਿਬਾਬਰਾਜੈ ਇਹ ਜਾਨੀ ॥ ਬੇਦਲ ਬਿਖੇ ਕਛੁ ਅਗਿਯਾਨੀ ॥ ਰਾਜ ਕੁਮਾਰ ਮੰਤ੍ਰ ਇਕ
 ਪਾਇਯੋ ॥ ਦੇਵਿ ਨਲਗੋ ਸੂਰਜ ਨਹਿ ਚੜ੍ਹਿਯੋ ॥ ੧੫॥ ॥ ਦੇਹਰਾ ॥ ॥ ਮੰਤ੍ਰ ਨੈ ਅਭਿਮੰਤ੍ਰ ਕਰਿ
 ਬਗਿਯਾ ਵਈ ਉਡਾਇ ॥ ਨਿਸਨਾਇ ਕੇ ਜਾਨਿਯੋ ਗਗਨ ਰਹਿਯੋ ਬਾਰਿਯਾਇ ॥ ੧੬॥ ॥ ਚੌਪ
 ਈ ॥ ॥ ਜਬ ਰਾਜੈ ਇਹ ਭਾਤਿ ਨਿਹਾਰਿਯੋ ॥ ਸਤਿ ਸੂਰਜ ਕਰਿ ਤਾਹਿ ਬਿਚਾਰਿਯੋ ॥ ਤੁਰਤ
 ਬਿਯਾਹਿ ਦੁਹਿਤਾ ਤਿਹਿ ਦੀਨੀ ॥ ਬੇਦ ਅਭੇਦ ਕੀ ਬਾਤ ਨ ਚੀਨੀ ॥ ੧੭॥ ॥ ॥ ਇਤਿ ਸ੍ਰੀ ਚ

Digitized by Panjab Digital Library | www.panjabdigilib.org

ਇਹ ਛੁਲ੍ਹੇ ਲੀਛੈ ਲਛੁਲਪ ਨਿਕੋ ਗਈ ॥ ਰੁਕ ਬਿਸਿਖ ਮਾਇ ਕਥਾ ਤਥੈ ਪੁਨਰੁ ਗਈ ॥ ੧੧ ॥
 ੧ ॥ ਇਹ ਸੀ ਤੇਰੀ ਮਾਇ ਕਥਾ ਤਥੈ ਪੁਨਰੁ ਗਈ ॥ ਚਰਿਤ੍ਰ ਸ
 ਮਾਪਤ ਮਸਤ ਸੁਭ ਮਸਤੁ ॥ ੨੨ ॥ ੪੨੧੧ ॥ ॥ ਅਛੁਤੁ ॥ ਜੋ ਚੈ ਪਈ ॥ ॥ ਉਤਰਿ ਦੇਸ
 ਨਿਪਤਿ ਇਕਰਹਈ ॥ ਥਿਸ ਸੋਨ ਜੋ ਕੋ ਜਗ ਕਹਈ ॥ ਬਾਰਿ ਮਤੀ ਤਵ ਨ ਬਰਨਾਰੀ ॥ ਜਨੁ ਕੁ
 ਮਚੈ ਕੀ ਪਿਆਰੀ ॥ ੧ ॥ ਅਧਿਕ ਕੁਝ ਕੋਰੁ ਪਥਿ ਰਾਜੈ ॥ ਰਤਿ ਪਤਿ ਕੀਰਤਿ ਕੀਛੁ ਬਿਲਾ
 ਜੈ ਜੋ ਅਬ ਲਾਤ ਕੋ ਲਖਿ ਜਾਈ ॥ ਲਾਜ ਸਾਜਤ ਜਿਹ ਰਤ ਬਿਕਾਈ ॥ ੨ ॥ ਦੋਹਰਾ ॥ ॥ ਏ
 ਸਾਹ ਕੀ ਪੁਤ੍ਰ ਕਾ ਜੋ ਕੋਰੁ ਪਾਪਾਗੁ ॥ ਨਿਬਖ ਮਦਨ ਜੋ ਕੋਰੁ ਪੈਸਿਖਾਇ ਚਲਤ ਸਿਰੁ ਗਿ ॥
 ੨ ॥ ੧ ॥ ॥ ਏਕ ਦਿਵਸ ਦੁਹਾਇ ਅਖੈ ਸਿਧਯੋ ॥ ਉਚੈ ਧੋਲ ਗਰਿਠਾ ਦਿਕੁ ਅਰਿ
 ਥਪਾਇਯੋ ॥ ਭਰਨ ਸਾਹੁ ਕੀ ਸੁਤਾ ਰੁਝੀ ਉਰੁ ॥ ਇਕੋ ਰੋਹੇ ਰਿਨਿ ਪਤਕੀ ਪ੍ਰਭਾ ਮੁਗਈ ਬਿ
 ਕਾਇਕੋ ॥ ੪ ॥ ਚੈ ਪਈ ॥ ॥ ਭਗਤਾ ਦਿ ਇਕ ਚਰਿਤ੍ਰ ਬਨਾਇ ਸਾ ॥ ਭੋਰ ਬਡੀ ਕੀ ਗੁਡੀ ਚਿ
 ਇਸਾ ॥ ਭਾਮੇ ਇਹੋ ਸਦੇ ਸਪਨਾ ਵਾ ॥ ਭੇਦ ਚਿਤ ਕੋ ਨਿਪਹਿ ਜਤਾ ਵਾ ॥ ੧ ॥ ॥ ਭਾਮੇ ॥
 ਕ੍ਰਿਤੁ ਗਇਕੋ ਅਸਾਡੀ ॥ ਚਿਰਿ ਰਹੈ ਪੈਣਾ ਜਾ ਬਿਮਜਵ ਲਟਹਾ ਨੈ ਨਾਨੁ ਨ ਚਾਵਣਾ ॥ ਅਜਨ ਦਿ
 ਇਸਾ ॥ ਬਿਸਿਖ ਚੜ੍ਹਾਇਕੋ ਖੁਸਾਲੀ ਨੁਬਤੁ ॥ ਇਨ ਲਕੋਟ ਨੁ ਚੜ੍ਹਾਵਣਾ ॥ ਬਦਨ ਦਿਖਾਵ
 ਸਾਨੁ ਛਾਤੀ ਨਾ ਬਿਲਾਵਾ ॥ ਅਤੇ ਨੈਣਾ ਨ ਲੈਣੇ ਜੇ ਰੁਵੇ ਹਨੇ ਹੁਲਾਵਣਾ ॥ ਬਾਚੇ ਪੜਾਵਾ ॥
 ਹੀ ਮੇਲੋ ਬਿਖਾਨ ਜਾਣਾ ਸਾਈ ॥ ਜੋ ਚੈ ਜੀਅ ਸਾਡੇ ਪਾਸਿ ਆਵਣਾ ਹੀ ਆਵਣਾ ॥ ੧ ॥ ॥
 ॥ ਗੁਰਿ ਆ ॥ ਬਿਖੈ ਸੇਵੇ ਸਾਭਿ ਖਿਦੀ ਨੇਕੁ ਅਰਿ ਪਠਾਇ ॥ ਤਨਿ ਕਬਾਰੁ ਲਾਗਿ ਨੀਨਿ
 ਪਹਿ ਪਹੁਚੀ ਜਾਇ ॥ ੧ ॥ ਚੈ ਪਈ ॥ ॥ ਪਤਿ ਯਾਛੈ ਰਿਲਖੀ ਪਿਯਕਹਾ ॥ ਇਹ ਪਤਿ ਯੋਤ
 ਰਨੀ ਲਖ ਭਿਯਾ ॥ ਗੁਰਿ ਯਾ ਪਰ ਬੈਠਹੁ ਪਈ ॥ ਚਿਤ ਨਕ ਹੁ ਰਿਤੋ ਮੇਰਾਈ ॥ ੧ ॥ ॥ ਕੋਰੁ
 ਰੂਆਉ ਪਰਿ ਚਰਿ ਆਵਹਾ ॥ ਨਤੁ ਰਟਾਂ ਗਤ ਰੋਕ ਰਿਜਾਵਹਾ ॥ ਜੇਤੁ ਹਿਗਿਰਨ ਪਰਨ ਪਰਿ ਦੇ
 ਊ ॥ ਸੂਰਗ ਸਾਚ ਕਰਿ ਬਾਸ ਨ ਲੇਊ ॥ ੬ ॥ ਦੋਹਰਾ ॥ ॥ ਆਪਣੁ ਸਤ ਸਪਤਿ ਪਿਤੁ ਪਰੈ ਨਰ
 ਕ ਕੁਲ ਦੇਇ ॥ ਜੇ ਗੁਰਿ ਆਤੇ ਰੂਪ ਪਰਿ ਪਤਨ ਤਿਹਾਰੈ ਹੋਇ ॥ ੧ ॥ ਚੈ ਪਈ ॥ ॥ ਭੁਮਯਕ

ਰਧਤਾਅਇਸਾਤਬਤਿਨਏਕਚਰਿਤ੍ਰਬਨਾਇਸਾ॥ ੧॥ ਏਸੇਮਿਦੂਕਜੂਤਿਯਨਭੁਰੇ॥ ਮੁਹੰਨਿਕੇ
 ਕੁਲਸੁਨਤਉਚਰੇ॥ ਪੁਰਪਉਤ੍ਰਗਦਿਨਤੋਤਕੇ॥ ਉਦਭਭਏਸੇਵਾਕਹਵਾ॥ ੨॥ ਜੇਕਿ
 ਛੁਕੇਏਤ੍ਰਿਖਮਨਯੀਸੇਵਾਕਰਹਿਬਨਾਇ॥ ਆਇਸੇਮੇਸਭੁਹੀਚਲੇਦਰਬੁਏਤਲਲਚਾਇ॥
 ੩॥ ਆਗਿਆਤ੍ਰਿਯਕਰੇਸੁਮਾਨੈ॥ ਜੂਤਿਨਸੇਮੁਹਰੇਪਹਿਚਾਨੈ॥ ਆਜੁਕਲ
 ਬਾਢਿਯਮਹਿਜੇਏ॥ ਸਕੁਹੀਦਰਬੁਹਮਰੇਏਏ॥ ੪॥ ਜਬਤਿਹਨਿਕਟਿਕੁਟਿਬਜਭਾਵੇ॥
 ਤਬਬਾਢਿਯਯੋਬਚਨਸੁਨਾਵੇ॥ ਜਿਯਤਲਗੇਇਹਦਰਬਹਮਰੇ॥ ਬਹੁਗਿਲਿਜਿਯਹੁਪੁਤ
 ਤਿਯਰੇ॥ ੫॥ ਜਬਦੁਹਤ੍ਰਿਯਰੇਗਨੀਭੁਈ॥ ਕਾਜੀਕੁਟਵਾਰਨਕਹਿਗਈ॥ ਕਰਮਪਰਮ
 ਜੇਪ੍ਰਿਥਮਕਰੇਏ॥ ਸੇਸੁਤਬਹੁਰਿਖਜਾਨੇਲੇਏ॥ ੬॥ ਏਹਗਾ॥ ॥ ਕਰਮਪਰਮਸੁਤਜਬਲਕੇ
 ਕਰੇਨਪ੍ਰਥਮਬਨਾਇ॥ ਤਬਲੇਸੁਤਨਨਦੀਜੀਯਹੁਹਮਰੇਦਰਬਬੁਲਾਇ॥ ੭॥ ਏਪਈ॥
 ਕਿਤਕਦਿਨਲਬਾਢਿਯਮਹਿਗਈ॥ ਤਿਨਕੇਰ੍ਹਿਦੇਖੁਸਾਲੀਭਈ॥ ਕਰਮਪਰਮਜੇਪ੍ਰਿ
 ਥਮਕਰੇਏ॥ ਪੁਨਿਇਹਬਾਟਿਖਜਾਨੇਲੇਏ॥ ੮॥ ਏਹਗਾ॥ ॥ ਕਰਮਪਰਮਤਯੇਕਰੇਅਤ
 ਧਨਸੁਤਨਲਗਾਇ॥ ਬਹੁਰਿਸੇਦੂਕਪਨੀਨਕੀਛੋਰਤਭੇਮਿਲਿਆਇ॥ ੯॥ ਏਪਈ॥ ॥
 ਇਹਚਰਿਤ੍ਰਤ੍ਰਿਯਸੇਵਕਰਾਈ॥ ਸੁਤਨਦਰਬਕੇਲੇਭੁਦਿਖਾਈ॥ ਤਿਨਕੇਅੰਤਨਕਛੁਕਹਿ
 ਆਯੋ॥ ਛੁਲਬਲਾਪਨਾਮ੍ਹੰਡਮ੍ਹੰਡਾਏ॥ ੧੦॥ ਏਹਗਾ॥ ॥ ਮਿਲੇਏਏ॥ ॥
 ੧੧॥ ਏਹਗਾ॥ ॥ ਉਨਤੀਸੇਵੇਚਰਿਤ੍ਰਸਮਾਪਤਮਸਤੁਸੁਭਮਸਤੁ॥ ੧੨੨੯॥
 ੪੩੪੨॥ ॥ ਅਫਜੂ॥ ॥ ਏਹਗਾ॥ ॥ ਮਾਲਨੇਰਕੇਦੇਸੇਮੇਮਰਗਜਪੁਰਇਕਕਾ
 ਉ॥ ਸਾਹਏਕਤਿਹਠਾਬਸਤੁਮਦਨਸਾਹਤਿਹਨਉ॥ ੧॥ ਮਦਨਮੰਤੀਤਾਕੀਤ੍ਰਿਯਾਜਾਕੇਰੁ
 ਪਾਪਾਗਾ॥ ਪੁਮਦਨਠਠਕੇਰੇਏਤਿਹਗਤਿਰੂਪਾਬਿਚਾਯਾ॥ ੨॥ ਚੇਲਾਗਾਮਤਗਏਏਕ
 ਸਾਹਕੇਪੂਤਾ॥ ਸਕਲਗੁਨਨਭੀਤਹਿਚਤੁਹਸੀਦਰਮਦਨਸਰੂਪਾ॥ ੩॥ ਏਪਈ॥ ॥ ਚੇਲਾ
 ਗਾਮਜਥੇਤ੍ਰਿਯਲਾਯੋ॥ ਤਾਕੇਤਥੇਮਦਨਤਨਗਹਿਯੋ॥ ਤਰੁਨਤਾਦਿਨਤੇਰਹੀਲੁਭਾਇ॥
 ਨਿਰਖਸਜਨਵਾਬਿਰਹੀਬਿਕਾਇ॥ ੪॥ ਅਫ਼ਿਲਾ॥ ॥ ਦੂਤੀਪਠੇਤਾਹਿਗਿਯੋਏਏਪਠਾਇ

ਪੰਨਾ ੧੦
ਯੋਗਮੰਤਰ ਗੁਣ ਪ੍ਰਸੰਨਹਿ ਭਵਤੀ ਕ੍ਰਿਪਾਇਯੋ ਸੇ ਇਸਾਹ ਜਬਜਾ ਤਿਉ ਬਤਾ ਦਿਖਲਾਵਹੀ ॥ ੫ ॥
ਚੇਤਾ ਹਿਉ ਏਹ ਸਦੀ ਤਿਪੀਤ ਉਪਜਾਵਹੀ ॥ ੫ ॥ ਚੈਪਈ ॥ ਅਤੁਨੀ ਉਂਠਤ ਸਾਹੁੰ ਜਾਗਿਯੋ ॥
ਪੂਛ ਨਤਾਹਿ ਆਪੁਯੋ ਲਾਗਿਯੋ ॥ ਜਾਤੁਤੀ ਕਹਤੁਨ ਬਤਾਵਹੀ ॥ ਮਰੇ ਚਿਤਕੇ ਭਗਮਮਿ
ਟਾਵਹੀ ॥ ੬ ॥ ਸੁਨਹੁ ਸਾਹੁੰ ਬਚਨ ਉਚਾਰੇ ॥ ਤੁਮਹੇ ਚਿਤਕੇ ਭਗਮ ਉਚਾਰੇ ॥ ਮੇਹੂ ਵਟਿਕੇ ਫਜ
ਬਗਈ ॥ ਲੇਤੁਤ ਬੈਪਸਵਾਰਨ ਭਈ ॥ ੭ ॥ ਦੇਹਰਾ ॥ ॥ ਮੇਸਿਨਿਸੰਕਰਿ ਸਾਹਕੀ ਦੀਨੇ ਬਹੁ
ਰਿਸੁਵਾਇ ॥ ਤੁਰਤ ਮੀਤ ਪੈਰਾਡਿਗਈ ਯਾਰ ਭੁਜੀਲ ਪਟਾਇ ॥ ੮ ॥ ॥ ੧੫ ॥ ॥ ੧੬ ॥ ॥ ੧੭ ॥ ॥ ੧੮ ॥ ॥ ੧੯ ॥ ॥ ੨੦ ॥ ॥ ੨੧ ॥ ॥ ੨੨ ॥ ॥ ੨੩ ॥ ॥ ੨੪ ॥ ॥ ੨੫ ॥ ॥ ੨੬ ॥ ॥ ੨੭ ॥ ॥ ੨੮ ॥ ॥ ੨੯ ॥ ॥ ੩੦ ॥ ॥ ੩੧ ॥ ॥ ੩੨ ॥ ॥ ੩੩ ॥ ॥ ੩੪ ॥ ॥ ੩੫ ॥ ॥ ੩੬ ॥ ॥ ੩੭ ॥ ॥ ੩੮ ॥ ॥ ੩੯ ॥ ॥ ੪੦ ॥ ॥ ੪੧ ॥ ॥ ੪੨ ॥ ॥ ੪੩ ॥ ॥ ੪੪ ॥ ॥ ੪੫ ॥ ॥ ੪੬ ॥ ॥ ੪੭ ॥ ॥ ੪੮ ॥ ॥ ੪੯ ॥ ॥ ੫੦ ॥ ॥ ੫੧ ॥ ॥ ੫੨ ॥ ॥ ੫੩ ॥ ॥ ੫੪ ॥ ॥ ੫੫ ॥ ॥ ੫੬ ॥ ॥ ੫੭ ॥ ॥ ੫੮ ॥ ॥ ੫੯ ॥ ॥ ੬੦ ॥ ॥ ੬੧ ॥ ॥ ੬੨ ॥ ॥ ੬੩ ॥ ॥ ੬੪ ॥ ॥ ੬੫ ॥ ॥ ੬੬ ॥ ॥ ੬੭ ॥ ॥ ੬੮ ॥ ॥ ੬੯ ॥ ॥ ੭੦ ॥ ॥ ੭੧ ॥ ॥ ੭੨ ॥ ॥ ੭੩ ॥ ॥ ੭੪ ॥ ॥ ੭੫ ॥ ॥ ੭੬ ॥ ॥ ੭੭ ॥ ॥ ੭੮ ॥ ॥ ੭੯ ॥ ॥ ੮੦ ॥ ॥ ੮੧ ॥ ॥ ੮੨ ॥ ॥ ੮੩ ॥ ॥ ੮੪ ॥ ॥ ੮੫ ॥ ॥ ੮੬ ॥ ॥ ੮੭ ॥ ॥ ੮੮ ॥ ॥ ੮੯ ॥ ॥ ੯੦ ॥ ॥ ੯੧ ॥ ॥ ੯੨ ॥ ॥ ੯੩ ॥ ॥ ੯੪ ॥ ॥ ੯੫ ॥ ॥ ੯੬ ॥ ॥ ੯੭ ॥ ॥ ੯੮ ॥ ॥ ੯੯ ॥ ॥ ੧੦੦ ॥

ਵੁੰਨਾਥਦਿਕੁਬਦਨਪਰਤਭੀਜਾਇਕੈ। ਬਾਇਫੁਈਮੁਰਾਯੋਦਈਉਕਾਇਕੈ। ਮੁੰਦਮੁੰਦਮੁ
 ਖਰਾਖਤਕਹਾਉਕਰਤੈ। ਹੋਦੇਖਉਲੋਕਸਭਾਇਪਿਯਾਮੁਹਿਮਭਰੈ। ॥ ੧੦੯੫੫ ॥ ॥ ਜ
 ਯੇਛਹਰਤਾਕਿਹਾਇਪੁਕਾਰੈ। ਮੇਰਾਅਕਿਉਪੁਨਉਬਰੈ। ਅਤਿਯੋਰਿਯਮੁੰਦਮੁੰਦਮੁਖਲੋਈ।
 ਨਿਕਸਨਿਸੁਮਨਬਾਹਰਿਦੇਈ। ॥ ੧੦੯੫੬ ॥ ॥ ਸੁਸਾਕੁਲਧੈਰੁਮਮੁਰੰਨੁਧੈਰਿਗਿਰਿਯੋ।
 ਗੁੰਮਬਾਸਯਨਾਨਿਪਤਿਯੋਆਖਿਨਿਹਰਿਯੋ। ਜਿਯਤਕਛੁਕਿਯਨਾਨਿਗਈਲਪਟਾਇ
 ਕੈ। ਹੋਮਲਵਲਚੂੜਨਸੈਪਿਯਦਯੋਖਪਾਇਕੈ। ॥ ੧੧ ॥ ॥ ਅਰਧਦੁਪਹਿਰੀਨਿਜਕਰਿਪਿਯ
 ਰਿਸੈਪਾਤਿਯੋ। ਗੁੰਮਬਾਸਿਯਨਠਾਢੇਚਰਿਤ੍ਰਨਿਹਾਰਿਯੋ। ਮੁੰਦਮੁੰਦਮੁਖਨਕਿਹਹਾਕਰਿ
 ਕੈਰਹੀ। ਹੋਬਾਤੋਗਪਤਿਮਿਨਬੈਦੀ। ਲਿਯੋਦਈ। ॥ ੧੨ ॥ ॥ ੧੦੯੫੭ ॥ ॥ ਸਤਹਿਨਦੇਖਤ
 ਪਤਿਕੋਮਾਰਿਯੋ। ਗੁੰਮਬਾਸਿਯਨਕਛੁਨਬਿਚਾਰਿਯੋ। ਪਤਿਕੋਬਿਯੋਗਸਦਨਤਾਜਿਯਈ।
 ਤਾਕੈਰਹਿਤਜਾਇਗਿਹਭਈ। ॥ ੧੩ ॥ ॥ ੧੦੯੫੮ ॥ ॥ ਤਮਸਤਸੁਭਮਸਤ। ॥ ੨੩੧ ॥ ॥ ੪੩੬੩ ॥
 ॥ ੧੦੯੫੯ ॥ ॥ ਇਕਰਾਜਾਮੁਲਤਾਨਕੋਬਿਰਧਛਤ੍ਰਤਿਹਨਾਮ। ਬਿਰ
 ਧਦੇਹਤਕੋਰਪੈਜਨਤਮਿਗੋਰੇਗਾਮ। ॥ ੧੦੯੬੦ ॥ ॥ ੧੦੯੬੧ ॥ ॥ ਭਾਕੋਧਮਪੁੜਨਹਿਕੁਯੋ। ਰਾਜ
 ਅਸਪਿਕਬਿਰਧਧੈਗਯੋ। ਏਕਨਾਰਿਤਬਾਐਰਬਿਅਹੀ। ਅਪਿਕਰੁਪਜਾਕੇਤਨਆਹੀ। ॥ ੨
 ॥ ਸੀਬਡੁਡਿਯਾਛਮਤੀਜਗਕਹੈ। ਜਿਹਲਖਮਦਨਥਕਿਤਧੈਰਪੈ। ਸੇਰਾਨੀਤਰੁਨੀਜਬਭ
 ਈ। ਮਦਨਕੁਮਾਰਨਿਖਕਰਿਛਾਈ। ਤਾਦਿਨਤੇਹਰਿਅਰਿਬਸਿਭਈ। ਗਹਿਕੀਭੁਲ
 ਸਕਲਸੁਪਿਗਾਈ। ਪਠੈਸਹਿਚਰੀਤਾਹਿਭੁਲਾਯੋ। ਕਾਮਭੋਗਚੁਚਮਨਕਮਯੋ। ॥ ੪ ॥
 ਅਕਿਲ। ॥ ੧੦੯੬੨ ॥ ॥ ਤਰੁਨਪੁਰਖਕੇਤਰੁਨਜਾਦਿਨਾਝਿਯਪਾਵਹੀ। ਤਨਕਛੇਰਿਯੋਚਹਤਗਰੇਛਪਟਾ
 ਵਹੀ। ਨਿਰਖਮਗਨਧੈਰਹਿਤਸੰਜਨਕੇਰੁਪਮੈ। ਹੋਜਨੁਧਨਚਾਢਿਯੋਹਰਾਇਜਾਅਰੀਜੁਪ
 ਮੈ। ॥ ੫ ॥ ॥ ਬਿਰਧਛਤ੍ਰਤਬਲਗੋਪਹੁਚਿਯੋਆਨਿਕਹਿ। ਰਾਨੀਛਯੋਦੁਗਾਇਮਿਤ੍ਰਹਿਤਮ
 ਨਕਹਿ। ਤਰੇਖਾਟਕੋਬਾਪਿਤਾਹਿਦ੍ਰਿੜਗਾਖਿਯੋ। ਹੋਟਰਿਆਗੋਨਿਜਪਤਿਕੋਇਹਿਬਿ

ਚਿਕਾਖਿਯੋ ॥੬॥ ਚੋਪਈ ॥ ॥ ਜਾਨਿਯਤਰਵਥਿਰਪਤੁਮਭਈ ॥ ਖੇਲਤਾਮਪਿਟਹੁਤੇਰਹਿਗ
ਏ ॥ ਤੁਮਕੋਅਨਿਜਰਗਹਿਲੀਨੋ ॥ ਤਾਤੇਤੁਮਸਭਕਛੁਤਜਿਦੀਨੋ ॥ ॥ ਸੁਨਿਤ੍ਰਿਯਮੇਨਬਿਰਧ
ਏਗਯੋ ॥ ਜਰਨਅਨਿਬਿਯਾਪਕਭਯੋ ॥ ਕਹੈਤੁਅਬਹੀਜਾਉਸਿਕਾਰਾ ॥ ਮਾਰੈਰੇਤ੍ਰਹੀਛੁਤੰਖ
ਰਾ ॥ ॥ ਯੋਕਹਿਬਚਨਅਖੇਟਕਯੋ ॥ ਚਾਨੀਟਾਰਿਜਰੋਕੇਦਯੋ ॥ ਨਿਸਕੁਖੇਲਅਖੇਟਕਅ
ਇਯੋ ॥ ਭੇਦਅਭੇਦਜਕਛੁਨਪਯੋ ॥੮॥ ॥ ਸਰਵਰਕੁਪਜਹਾਂਦੂਲਵਾਰੀ ॥ ਥਾਂਇ
ਜੁ ॥ ॥ ਦੋਹਰਾ ॥ ॥ ਸਹਿਰਬਿਚਛੁਨਪੁਰਬਿਖੇਸਿੰਘਬਿਚਛੁਨਗਇ ॥ ਮਤੀਬਿਚਛੁ
ਨਕਾਰਜਾਗਹਿਬਿਚਛੁਨਕਾਇ ॥੧॥ ਚੋਪਈ ॥ ॥ ਸਰਵਰਕੁਪਜਹਾਂਦੂਲਵਾਰੀ ॥ ਥਾਂਇ
ਬਿਸਾਲਭਲੀਹਿਤਕਾਰੀ ॥ ਸਹਿਤਾਨਿਕਟਿਨਰਬਦਾਬਹੀ ॥ ਲਪਿਛੁਬਿਇੰਦੁਥਕਤਿਉਰਹੈ
੨ ॥ ਸ੍ਰੋਯਾ ॥ ॥ ਬਾਲਹੁਤੀਬਿਖਛਾਨਕਲਾਇਕਰੂਪਲਸੇਜਿਹੋਕੇਜਗਤਾਰੀ ॥ ਖੇਲਅਖੇਟ
ਕਆਵਤਤੂੰਇਨਗਇਕਉਂਦਹਨਹਿਨਿਹਾਰੀ ॥ ਐਚਥਰਿਯੋਗਬਿਕੋਬਹਿਯਾਂਤਿਨਬਤ
ਸੁਨੀਇਕਰਾਜਦੁਲਾਰੀ ॥ ਕੋਪਕੁਰੀਬਿਨੁਆਗਿਜਗੀਮੁਖਨਿਯਾਇਰਹੀਨਉਚਾਵਤਨਾਰੀ ॥
੩ ॥ ਦੋਹਰਾ ॥ ॥ ਭੋਧੇਬਿਅਹਿਨਿਪਤਜਬਕਿਯੋ ॥ ਚਾਤਿਛਾਂਤਿਤਾਕੋਰਸਲਿਯੋ ॥ ਰੇਨਿਦਿ
ਵਸਤ੍ਰਿਯਯਾਮਬਿਹਾਰੈ ॥ ਐਰਨਾਨਿਯਨਕੋਨਨਿਹਾਰੈ ॥੪॥ ਦੋਹਰਾ ॥ ॥ ਭਬਰਾਨੀਬਿਚਛੁ
ਨਮਤੀਕੋਪਕੁਰੀਮਨਮਾਹਿ ॥ ਪੀਡਬਰਨਤਮਕੋਛੁਯੋਪਨਚਬਾਵਤਨਾਰੀ ॥
ਰਾਜਸਹਿਤਾਮਜੁਹਨਿਤਰਿਤੋ ॥ ਨਾਬਜਾਨਿਜਿਯਨੈਕਟਰਿਤੋ ॥ ਇਨਦੁਹੀਮਹਿਪੁਤਨਿਪਕੋ
ਹੋ ॥ ਪਾਨੀਪਨਤਖੈਮੁਖਦੈਹੋ ॥੬॥ ਆਰਿਛਾ ॥ ॥ ਰਾਬਿਖਾਤਿਤਹਗਈਗੁਡਾਨਬਨਾਇਕੋ ॥
ਨਿਜਨਾਥਹਿਭੋਜਨਮੇਮਕਰੀਖੁਇਕੋ ॥ ਗੀਤ੍ਰਿਹੀਵਿਵਹਮਰਿਯੋਤਖੈਵਿਯਯੋਕਿਯੋ ॥ ਯੋਜ
ਰਬਾਰਕਰਿਨਾਥਸਵਤਕਯਗਹਿਲਯੋ ॥ ॥ ਇਨਰਾਜਕੇਗੁਡਿਯਨਕਿਯਾਬਨਾਇਕੋ ॥ ਭਾਤੇ
ਮੁਰਪਤਿਮਰਿਯੋਅਪਿਕਦੁਖਪਾਇਕੋ ॥ ਯਾਕੁਤਿਯਾਕੀਕ੍ਰਿਆਅਬੋਏਘਰਿਤੋ ॥ ਯੋਪ੍ਰਿਥ
ਮੁੰਡਕੋਮੁੰਡਬਹੁਹਿਇਹਮਾਰਿਤੋ ॥੮॥ ਲਏਪੁਜਸਭਸੰਗਤਬਹੀਆਵਤਭੁਈ ॥ ਜਹਾਖਾ

Digitized by Panjab Digital Library | www.panjabdigilib.org

ਕੋਤੀਰਥਾਪਿਠਫੋਕਿਯੋ॥ਸੁਨਤਸੋਰਥਿਯਉਠੀਨੀਦਤੇਜਾਗਿਕੈ॥ਏਰਾਜਾਤੇਰੁਥਿਪਇਮਿਰੁ
 ਚਿਤਤਿਆਗਕੈ॥੧੦॥੧੦੧॥੧੦੨॥੧੦੩॥੧੦੪॥੧੦੫॥੧੦੬॥੧੦੭॥੧੦੮॥੧੦੯॥੧੧੦॥
 ਇਹਚੇਰਿ॥ਅਬਹੀਯਕੈ॥ਮਾਗੀਯੈ॥ਚੇਨਨਦੀਜੈ॥ਭੋਗ॥੧੧॥੧੧੧॥੧੧੨॥੧੧੩॥੧੧੪॥੧੧੫॥੧੧੬॥੧੧੭॥੧੧੮॥੧੧੯॥੧੨੦॥
 ਚੇਰਸੁਨਿਪਯੋ॥ਨਿਪਤਿਭੁਏਕਹਿਸਾਚਸੁਨਯੋ॥ਯਹਿਰਾਨੀਮੇਰੇਸੰਗਰਹਿਯੀ॥ਅਬਮੇ
 ਕੋਤਸਕਹਿਕਹਿਕਹੀ॥੧੨॥੧੨੧॥੧੨੨॥੧੨੩॥੧੨੪॥੧੨੫॥੧੨੬॥੧੨੭॥੧੨੮॥੧੨੯॥੧੩੦॥
 ਲੇਭਤੇਬਕਤਸਭਨਪਰਿਜਾਨਿਯੋ॥ਇਨਕੇਕੋਨਕੇਪਕਿਸੁਪਰਿਕੀਜੀਯੋ॥ਏਰਾਵਬਚਨਯ
 ਹਿਸਾਚਜਾਨਿਜਿਯਲੀਜੀਯੋ॥੧੩॥੧੩੧॥੧੩੨॥੧੩੩॥੧੩੪॥੧੩੫॥੧੩੬॥੧੩੭॥੧੩੮॥੧੩੯॥੧੪੦॥
 ਭੁਤੇਨਾਮਾਡਿਯਕੈ॥ਇਨਲਯੋ॥ਤਾਤੇਯਾਤਸਕਹਿਕਹਿਅਬਹੀਮਾਗਿਯੋ॥ਚੇਇਯੀਭੋਹਰਾਭੀ
 ਤਹਿਗਹਿਕੈ॥ਰੁਥਿਯੋ॥੧੪॥੧੪੧॥੧੪੨॥੧੪੩॥੧੪੪॥੧੪੫॥੧੪੬॥੧੪੭॥੧੪੮॥੧੪੯॥੧੫੦॥
 ਪਤਕੇਆਇਯੋ॥ਜਿਯਲਜਕੇ॥ਤਾਸਚੇਰਾਤਿਹਰਾਧਿਯੋ॥ਚੇਪੀਤਪਛਾਨੀਚਿਤਨਮਾਹਿਮਾ
 ਹਿਤਿਹਰਾਧਿਯੋ॥੧੫॥੧੫੧॥੧੫੨॥੧੫੩॥੧੫੪॥੧੫੫॥੧੫੬॥੧੫੭॥੧੫੮॥੧੫੯॥੧੬੦॥
 ਸਮਾਪਤਮਸਤਸੁਭਮਤੁ॥੨੩੪॥੪੩੯॥॥ਅਫਜੁ॥
 ॥ਵੇਯਾ॥ ॥ਕਰਮਸਿੰਘਰਾਜਾਹੁਤੇਕਸਰਵਾਰਕੇਦੇਸਾਅਛਲਮਤੀਰਾਨੀਤੁਹਾ
 ਸੰਦਰਸ਼ਕੇਕੇਸਾ॥੧॥ਬਜਕੇਤੁਸਾਹੁਕੇਪੁਤਹੁਤੇਸੁਕਮਾਗਾਨੋਬਿਆਕਰਨਖਵਸਾਸਰਜਿਨ
 ਦਿਰੂਪਕੇਸੁਧਾਗਾ॥੨॥ਏਕਵਿਵਸਸੁਤਤਵਨਕੋਨਿਗਧਿਯੋਅਛਲਕੁਮਾਰਾਅਬਹੀਰ
 ਤਿਯੋਸਿਕਰੋਯੋਕਹਿਭਈਸੁਮਾਰਾ॥੩॥ਅਫਿਲਾ॥ ॥ਏਕਸਖੀਤਹਚਤੁਰਪਹੁਚੀਆਇ
 ਕੋ॥ਅਛਲਮਤੀਕੋਲਯੋਗਾਰੇਸੋਲਾਇਕੋ॥ਸੀਚਿਸੀਚਕੇਬਾਰਜਗਾਵਤਜਬਭਈ॥
 ਹੇਸਕਲਾਚਿਤਕੀਥਾਤਕੁਅਰਿਕੀਲਹਿਲਈ॥੪॥ਕੁਅਰਾਚਿਤਕੀਥਾਤਸਕਲਮੁਹਿਭਾ
 ਧਿਯੋ॥ਪੀਪਿਪਾਕੀਭੂਤਨਮਸੀਰਾਖਯੋ॥ ॥ਜੇਤਮਰੇਜਿਯਰਚੈਸੁਮੇਹਿਕਹੀਜੀ
 ਯੋ॥ਚੇਬਿਰਹਬਿਕਲਯੋ॥ਪਾਨਤਿਤੁਜਿਨਿਦੀਜੀਯੋ॥੫॥ਕਹਾਕਹੇਸਖਿਤੇਹਿਕਹਿਨਨਹਿ
 ਆਵਈ॥ਚੇਗਿਮੀਤਕੋਰੁਪਹਿਯਾਬਲਚਾਵਈ॥ਕੋਵੋਕੋਮੁਹਿਅਬਹੀਆਨਿਮਿਲਾ

ਇਏਨਾਚੇਨਾਤਰਮੇਰਜਿਅਨਕੀਆਸਚੁਕਾਇਏ॥੬॥ਜੇਕਛੁਕਹੈਮੇਹਿਵੇਕਾਰਜਕੋ॥੭॥
 ਨਲੇਤਤਵਹੋਤਨਹਿਯਮੇਮੇਰੋਗੇਜੇਤਾਰਿਚਿਤਚੁਭੈਸੁਯਮੇਬਤਾਇਏ॥੮॥ਜੇਗੇਇਰੋਇਕਾਰਿਨੀ
 ਰਨਥਿਥਾਗਵਾਇਏ॥੯॥ਸੁਨਹੁਮਿਤ੍ਰਨੀਆਜੁਜਗਨਿਮੇਰੋਇਏਰੋਤਸਜਨਕੇਪਾਨਆ
 ਪਨੇਪੁਇਏ॥ਪਿਯਦਰਸਨਕੀਭੀਖਮਾਗਿਕਰਿਲਿਖਾਇਏ॥੧੦॥ਰੋਸਿਰਖਲਲਾਕੇਰੂਪਸਖੀ
 ਬਲਿਜਾਇਏ॥੧੧॥ਬਸਤ੍ਰਭੋਹੇਆਜੁਸਭੰਗਨਮੇਕੋਰੋ॥ਆਖਨਕੀਚੇਪਿਯਆਪਨੇ
 ਕਰੋਮੇਪਰੋ॥ਬਿਰਹਸੁਮੁੰਦਕਾਕਾਨਨਦੁਹੁਸੁਹਾਇਏ॥੧੨॥ਪਿਯਦਰਸਨਕੀਭਿਛਿਅਮਾਂਗਿ
 ਅਘਾਇਏ॥੧੩॥ਸੁਨਤਸਹਿਚਗੀਬਚਨਚਕ੍ਰਿਤਮਨਮੇਭੁਈ॥ਆਪਿਕਕੁਅਰਿਕੋਲੇਹ
 ਜਾਨਿਕਰਿਕੋਗਈ॥ਚਲਤਤਹਤੇਭਈਤਵਨਪਹਿਆਇਕੋ॥ਰੋਕਹਿਯੇਕੁਅਰਿਸੈਜਾਹਿ
 ਕਹਿਏਸਮਝਾਇਕੋ॥੧੪॥ਦੇਹਕੁ॥॥ਤਹਿਭੇਦਸਮਝਾਇਕੋਲੇਗਈਤਹਾਲਵਾਇ
 ਜਹਾਕੁਅਰਠਾਂਦੀਹੁਤੀਭੁਖਨਬਸਤ੍ਰਬਨਾਇ॥੧੫॥ਅਰਿਲਾ॥ਛੈਲਕੁਵਰੋਕੇਜਬੈਕੁ
 ਅਰਪਾਵਤਭੁਈ॥ਜਨੁਕਨੇਵੇਨਿਧਿਮਹਾਨਿਪਨਕੇਪਰਗਈ॥ਨਿਰਖਤਰੁਨਿਕੋਤਰੁਨਿਰ
 ਹੀਉਰਝਾਇਕੋ॥ਜੇਭਾਂਡਿਭਾਂਡਿਤਿਹਸਾਥਰਹੀਲਪਟਾਇਕੋ॥੧੬॥ਏਕਕੁਅਰਤਬਜਾਇ
 ਨਿਪਤਸੈਯੋਕਹੀ॥ਲਪਟਿਤਿਹਾਗੀਨਹਿਏਕਨਰੋਸਿਗਈ॥ਕਰਮਸਿੰਘਕਰਿਤਹਾਚਥਿ
 ਆਇਏ॥ਰੋਅਛਲਮਤੀਯਹਿਭੇਦਸਕਲਸੁਨਿਪਾਏ॥੧੭॥ਪਕਰਿਨਿਪਤਕੀਪਗਿਯ
 ਦਈਚਲਾਇਕੋ॥ਕਹਿਏਸਖੀਬਵਗੀਭੁਈਗਹੀਵਹੁਧਾਇਕੋ॥ਲੁਰਕਨਕੀਸੀਖੇਲ
 ਕਰਤਤਿਯਤਭੁਈ॥ਜੇਦਰਿਯਸਖੀਲੈਪਾਗਚਲਾਇਬਹੁਰੇਦਈ॥੧੮॥ਜਬਵਹਿਦਿ
 ਸਨਿਪਜਾਇਤੋਵਹਿਦਿਸਿਤ੍ਰਾਰਹੀ॥ਲੁਰਕਨਕੋਰੀਦੁਆਗਜੇਮਾਗਉਛੁਹਾਹੀ॥ਧੁਰਿਆ
 ਪਨੇਸੀਸਨਾਥਕੇਝਾਗਿਕੋ॥ਜੇਲਾਹਿਹਾਲਤਿਨਮਿਤ੍ਰਹਿਦੇਯੋਨਿਕਾਰਿਕੋ॥੧੯॥ਜਬਲਗਾ
 ਪਾਗਿਯਾਭੇਨਰਾਇਚਲਿਆਇਏ॥ਤਬਲਗਿਨਾਗੀਮਿਤ੍ਰਸਦਨਪਹਚਾਇਏ॥ਮਤਵ
 ਹੀਉਨਭਾਖਿਆਪਿਕਮਾਰਤਭਈ॥ਰੋਨਿਪਕੀਚਿਤਾਟਾਰਿਸਕਲਾਚਿਤਕੀਦਈ॥੨੦॥
 ਜਬਰਾਜੇਗਹਿਕੋਝਿਯਕੋਰਾਖਿਯੋ॥ਆਪਬਚਨਤੋਕੇਐਸੀਬਿਧਿਭੁਖਿਯੋ॥ਮਤ

[illegible]

Digitized by Panjab Digital Library | www.panjabdigilib.org

ਮਨਬਰਕੁ ਮਸਾ ਸਿਕਰਿ ਰਾਖਿ ਯੋ ਪੀਯਾ ॥ ੧ ॥ ਇਕਾ ਵੇਦ ਸਤਿ ਪਚਿ ਜੋ ਯੋ ਅਖਿ ਵਧਾ ॥ ਸੀਰਾ ਲਈ ੫੦੦
 ਸਹਿ ਚਰੀ ਅਮਿਤ ਕਰਿ ॥ ਜਬ ਬਨਗਾ ਹਿਰ ਬਿਖੈ ਪ੍ਰਭ ਆਯੋ ॥ ਸ੍ਰਾਨ ਨ ਤੇ ਬਹੁ ਮਿਗਨ ਗਹਾਯੋ ॥
 ੨ ॥ ਕਹਿਯੋ ਕਿ ਜੇਹਾ ਆਗੇ ਮਿਗਾ ਅਵੈ ॥ ਵਹਿ ਆਪਨੇ ਤਰੇ ਪਵਾਵੈ ॥ ਪਹਾਚੇ ਸੁਤਨ ਤਿਹ ਕੋ ਬਿ
 ਟਕਰਈ ॥ ਗਿਰਨ ਪਰਨ ਤੇ ਕਛੂ ਨ ਝੁਕਈ ॥ ੩ ॥ ॥ ਨਿਪਾ ਰਿਖ ਆਗੇ ਇਕ ਨਿਕਾ ਸਿ ਮਿਗ
 ਯੋ ਆਇ ਕੋ ॥ ਚਾਨੀ ਪਾਛੇ ਪਰ ਚੁਰੀ ਗਾਧਵਾਇ ਕੋ ॥ ਭੁਜ ਤ ਭੁਜ ਤ ਹਰ ਪ੍ਰਤਿ ਬਹੁ ਕੇ ਸਨ ਗਯੋ ॥
 ਹੋਇ ਕਾਨਿ ਪਤ ਸੁਤਲ ਹਿਤ ਕੋ ਪਾਵਤ ਭਯੋ ॥ ੪ ॥ ਤੁਝ ਜਿਹ ਤਿ ਜਨ ਮਾਰਿ ਪਹੁ ਚੇ ਯਾ ਜਾਇ ਕੋ ॥
 ਏਕਾ ਬਿਸਖ ਯੀ ਮਾਰਿਯੋ ਮਿਗਾ ਹਿ ਬਨਾਇ ਕੋ ॥ ਨਿਰਖ ਤੁਰਨਾਇ ਹਰਿ ਤਰਹੀ ਓਰ ਝਾਇ ਕੋ ॥
 ਹੋ ਬਿਗਹਿ ਬਨ ਤਨ ਬਿਧੀ ਭਈ ਭੂਮ ਪਰਿ ॥ ੫ ॥ ਬਹੁ ਰਿਸੁ ਭੁਟ ਜਿ ਮਚੇ ਤਿਉ ਠਿਠਾ ਫੁਕਈ ॥
 ਪ੍ਰਮਤ ਪਾਇਲ ਨਿਯਾਇ ਸਜਨ ਤਰਿ ਚਾਹਿ ਗਈ ॥ ਉਤਰਿ ਹਯਨ ਤੇ ਤਹ ਦੇ ਉਰ ਮੇ ਬਨਾਇ ਕੋ ॥
 ਹੋਤ ਬੋਝੇ ਤਿਹ ਠਾਂ ਸਿੰਘ ਨਿਕਾ ਸਿਯੋ ਆਇ ਕੋ ॥ ੬ ॥ ਨਿਰਖ ਸਿੰਘ ਕੋ ਰੂਪ ਤਰ ਨਿਰਾਸ ਤਿਭਈ ॥
 ਲਪਟਿ ਲਲਕੇ ਕੀ ਠਿਠੁ ਏ ਅਬਲਾ ਗਈ ॥ ਫੁਟਿ ਕੁ ਅਰਧ ਨਤਨ ਤਿਯੋ ਨਤਨੁ ਕਾ ਮਨ ਝੁਰਿਯੋ ॥
 ਹੋਹਿ ਯੋ ਸਿੰਘ ਤਿਹ ਟੋਰ ਬਿਸਿਖ ਬਾਕੋ ਲਗਿਯੋ ॥ ੭ ॥ ਮਾਰਿ ਸਿੰਘ ਰਾਖਿਯੋ ਤਿਹ ਭਾਜਿਯੋ ਬ
 ਨਾਇ ਕੋ ॥ ਆਸਨ ਚੰਬਨ ਕਰੇ ਤਿਯ ਹਿਲ ਪਟਾਇ ਕੋ ॥ ਭੁਗਤਿ ਭਾਤਿ ਤਿਹ ਰਮਿਯੋ ਤਰਨ ਸੁਖ ਪਾ
 ਇਕ ਗਾਹੋ ਬਿਨੁ ਦਾਮਨੁ ਅਬਲਾ ਰਹੀ ਬਿਕਾਇ ਕਰਿ ॥ ੮ ॥ ਚਿਤ ਚਿਤਾ ਤਿਯਾ ਕਰੀ ਇਸੀ ਸ
 ਗਜਾਇ ਰੋ ॥ ਨਿਜੁ ਨਾਇ ਕੋ ਕੋ ਦਰਸੁ ਨ ਬਹੁ ਰਿਦਿਖਾਇ ਰੋ ॥ ਤਾਤੇ ਕਛੂ ਚਰਿਤੁ ਸੁਐ ਸੇ ਕੀ ਜੀਯੋ ॥
 ਹੋ ਜਾਤੇ ਜਸ ਭੂਰਹੇ ਅਪ ਜਸਨ ਸੁਨੀ ਜੀਯੋ ॥ ੯ ॥ ਏਕ ਸਖੀ ਪਤਿ ਕਹਿਯੋ ਭੇਦ ਸਮਝਾਇ ਕੋ ॥
 ਹਰਿ ਨਾਮ ਤਤਿ ਖਰੂ ਬੀਕਾ ਹਿਯ ਹੁਜਾ ਜਾਇ ਕੋ ॥ ਬੋਨ ਸੁਨਤ ਸਹਿ ਚਰੀ ਜਾਤ ਤਿਤ ਕੋ ਭਈ ॥ ਹੋ
 ਜੇ ਕਛੂ ਕੁ ਅਰ ਤਿਹ ਕਹਿਯੋ ਖਬਰ ਸੁਨਿ ਪਵਈ ॥ ੧੦ ॥ ਆਪੁ ਕੁ ਅਰਿ ਕੇ ਸਾਥ ਗਈ ਸੁਖ ਪਾ
 ਇਕੋ ॥ ਨਿਪਾ ਸੁਨਿ ਬੂਝੀ ਨ ਰਿਗਹਿਯੋ ਸਿਰ ਨਿਯਾਇ ਕੋ ॥ ਚੰਚਲਾਨ ਕੋ ਚਰਿਤੁ ਨ ਰੋਕੋ ਭੂਤ ਹੋ ॥
 ਹੋ ਸਾਸਤ੍ਰ ਸਿਮਿਤਿ ਅਰੁ ਬੇਦ ਭੇਦ ਐ ਸੇ ਕੋ ॥ ੧੧ ॥ ਏ ਪਈ ॥ ॥ ਤਾਕੇ ਤਰਨ ਸੀਰਾ ਲਈ ਗਈ ॥
 ਭੁਗਤਿ ਭਾਤਿ ਕੋ ਭੋਗ ਤਭਯੋ ॥ ਇਨ ਜਕ ਕਛੂ ਨ ਬਾਤ ਲਹਿ ਲਈ ॥ ਜਾਨੀ ਭੂਖ ਚੰਚਲਾ ਗਈ ॥

[illegible]

ਹਿਯੋ॥ ਬਿਰਹ ਬਾਨਕ ਸਿੰਘ ਗਤ ਵਨ ਕੇ ਮਾਰਿਯੋ॥ ਬਿਰਹ ਬਿਲਕੁੰਦ ਬਾਲਾ ਗਿਰਤ ਭੀ ਭੂਮ ਪਾਰਿਯੋ॥
 ਜਨਕ ਸੁਤ ਰਾਮ ਮਾਰਿ ਪ੍ਰਹਾਰਿਯੋ ਬਾਨਕ ਹਿ॥ ੨॥ ਪਾਰਿਕ ਬੀਤੀ ਪਰੀ ਬਹੁ ਰਿਜਾ ਬਤ ਕੁਈ॥
 ਨੈਨ ਸੈਨ ਬੁਲਾਇ ਸਹਿ ਚਰੀ ਫਿਗਲਈ॥ ਤਾਕਹਿ ਚਿਤ ਕੀ ਬਾਤ ਕਹੀ ਸਮਝਾਇ ਕੋ॥ ਹੋਤਿ
 ਆਗਹੁ ਮਰੀ ਆਸ ਕਿ ਮੀਤ ਮਿਲਾਇਏ॥ ੪॥ ਜੇਕੁ ਛੁਕਾ ਅਰਿਤਿ ਹਕ ਪਿਯੋ ਸਕਲ ਸਾਖਿ
 ਜਾਨਿਯੋ॥ ਤੁਹ ਤੇ ਕਿਆ ਪਯਾਨਤ ਹਾਪ ਗੁਨਾਨਿਯੋ॥ ਏਥੇ ਠਿਯੋ ਜਹਾ ਪਿਯਰ ਵਾਸੇ ਜਰੂਮਾਇ ਕੋ॥
 ਤੇਇ ਸਕਮ ਜਗੀਤ ਹੀ ਪਹੁੰਚੀ ਜਾਇ ਕੋ॥ ੫॥ ਏਥੇ ਠਿਯੋ ਕਹਾ ਕੁਆਰੁ ਮੁਅਥੈ ਪਗੁ ਪਾਰਿਯੋ॥ ਛੁਟਿ
 ਤਰੁਨਿ ਮਨੁ ਲੀਨਿ ਕਹਾਨਿ ਰਹਿਯੋ॥ ਕਾਮ ਤੁਪਤ ਤਕੈ ਚਲਿ ਸਕਲ ਮਿਟਾਇਯੋ॥ ਹੋਕਹਿ ਯੋ ਮਾਨ
 ਜਿਨਿ ਜੇਬ ਨ ਬਿਥਾ ਬਤਾਇਯੋ॥ ੬॥ ਬੇਗ ਚਲੇ ਉਠਿਤਾ ਨ ਰਹੇ ਬਜਾਇ ਕੋ॥ ਬਿਰਹ ਤੁਪਤ
 ਕੀ ਕਹ ਦੇਹ ਬੁਝਾਇ ਕੋ॥ ਰੂਪ ਭੁਯੋ ਤੇ ਕਹਾਏ ਨ ਪ੍ਰਮਾਨਿਯੋ॥ ਹੋਧਨ ਜੇਬ ਨ ਦਿਨ ਚਾਰ ਪਹੁੰਚੈ
 ਨਿਯੋ॥ ੭॥ ਯਾ ਜੇਬ ਨ ਕੋ ਪਾਇ ਅਧਿਕ ਅਬਲ ਨ ਕੋ ਭੁਜਿਯੋ॥ ਯਾ ਜੇਬ ਨ ਕੋ ਪਾਇ ਜਗਤ ਕੇ ਸੁ
 ਖਨ ਨਤ ਜਿਯੋ॥ ਜਬਾ ਪਿਯਰੁ ਹੋ ਬਿਰਧ ਕਹਾਤੁ ਮਲੇਹੁ ਗੋ॥ ਹੋ ਬਿਰਹ ਉਸਾਸ ਨ ਸਾਖ ਸੁਜਨ ਨਿ
 ਯ ਦੇਹੁ ਗੋ॥ ੮॥ ਯਾ ਜੇਬ ਨ ਕੋ ਪਾਇ ਜਗਤ ਸੁਖਿ ਮਾਨਿਯੋ॥ ਯਾ ਜੇਬ ਨ ਕੋ ਪਾਇ ਪਰਮ ਰਸਿ ਠਾਨਿ
 ਯੋ॥ ਯਾ ਜੇਬ ਨ ਕਹਾਰਿ॥ ਇਨੇ ਜਗ ਕੀ ਜੀਯੋ॥ ਹੋਨਾਹਿਕ ਜਗ ਕੇ ਮਾਂਝਿ ਨ ਜਿਯਾ ਦੀ ਜੀਯੋ॥
 ੯॥ ਨੇਹ ਬਿਨਾ ਸਿਪੁ ਏਹੈ ਗਏ ਬਖਾਨਿਯੋ॥ ਖੜਗ ਦਾਨ ਬਿਨੁ ਕਿਯੋ ਨ ਜਗ ਮੇਜਾਨਿਯੋ॥ ਨੇਹ ਕ੍ਰਿਸ਼
 ਨ ਕ੍ਰਿਯੋ ਆਜੁ ਲੋਗਾਇਯੋ॥ ਹੋ ਨਿਰਖ ਜਗਤ ਕੇ ਨਾਥ ਨਾਹਿਨਿ ਹੁਰਾਇਯੋ॥ ੧੦॥
 ਮਸੁਰੀ ਮੂਰਤਿ ਮਿਤ ਕੀ ਬਸੀ ਚਿਤ ਮੇਰੀ ਨਾ ਬਹੁ ਰਿਨਿਕਾ ਸੇਜਾਹਿ ਨਹਿਨੈ ਨ ਭੁਏਰੀ ਨ॥ ੧
 ੧॥ ਮਨ ਭਾਵਨ ਕੈ ਨੈਨ ਦੇ ਉਚੁ ਭੋਚਿਤ ਕੇ ਮਾਰਿ॥ ਸੇਲ ਨ ਜਿਯੋ ਸਰਕੈ ਪਰੇਨਾਹਿ ਨਿਕਾਸੇ ਜਾਹਿ॥
 ੧੨॥ ਨੈਨ ਪਿਯਾ ਕੇ ਪਾਰਧੀ ਮਨ ਮੇਰਿ ਯਾਨਿ ਵਾਸਾ॥ ਕਾਫਿ ਕਰੇ ਜਲੇ ਹਿਜਿ ਨਿਯਾਤੇ ਅਧਿਕ
 ਬਿਸਵਾਸ॥ ੧੩॥ ਨੈਨ ਪਿਯਾ ਕੇ ਪਾਲਨੈ ਕਹਿਰਾਖੇ ਕਰਤ ਯਾਜਿ ਨਾਮ ਹਿਜਨ ਬੂਲਾਹਿ ਘਨੇਹ
 ਮਸੇ ਬੈਠਾ ਜਾਹ॥ ੧੪॥ ਨੈਨ ਰਸੀ ਲੋਹ ਸਭੁ ਰੇਖ ਕਰ ਸਨਕੀ ਦੇਹਾ॥ ਚੰਚਲਾਨ ਕੋ ਚਿਤ ਕੈ ਚਮ
 ਕਿ ਚੁਰਾਏ ਲੋਹਿ॥ ੧੫॥ ਯੋ ਮਨਾ॥ ਭੁਯੋ ਸਕਲ ਤਨ ਪੀਰ ਗਹੀ ਸੀਭਾ ਰਿਨ ਚੀਰ ਕੀ॥ ਬਹਿ

ਯੇਕਕਤੋਈਨੀਰਪੋਮਪਿਯਾਕੀਪੀਰਤੇ॥ ੬॥ ॥ਪਰਦੇਸਨਸੈਪੀਤਕਹੀਕਤੂਨਹੀਕ ੫੭੨
 ਰਨੀ॥ਪਰਦੇਸਨਕੋਸਾਥਿਕਹੀਨਾਹਿਥਾਤਉਚਰਨੀ॥ਪਰਦੇਸਨਹਿਯਸਾਖਕਹੋਕਿਯਾਨੇਹੁਲਹੋ
 ਯੋਚੋਟੁਟਿਤਕਕਦੇਜਾਤਬਹੁਰਿਆਪਨਪਛੁਤੋਯੋ॥੧੭॥ਪਰਦੇਸਨਸੈਪੀਤਕਹੀਏਕੋਪਲ
 ਨੀਕੀ॥ਪਰਦੇਸੀਸੈਬੈਨਕੁਲੀਭਾਖੀਹਸਿਨੀਕੀ॥ਪਰਦੇਸੀਕੋਸਾਥਕੁਲੇਪਯਨੇਹੁਲਗਾਯੋ॥
 ਰੇਪਰਮਪੀਤਉਪਜਾਇਥਿਥਾਜੇਬਨਬਤਾਯੋ॥੧੮॥ਹਮਸਾਹਨਕੇਪੁਤਦੇਸਪਰਦੇਸਥਿ
 ਹਾਏ॥ਉਚਨੀਚਕੋਉਰੋਇਸਕਲਾਅਖਿਯਨਨਨਿਯੋਏ॥ਕੋਰੇਕੁਅਰਹਮਸਾਥਨੇਹਕਹਿਕੋਕ
 ਸਿਕਰਿਓਹੋਹਮਜੇਰੋਉਡਿਕਹੀਬਿਹਰਬਾਂਪੀਤੁਹਿਜਰਿਓ॥੧੯॥ਹਮਨ
 ਤਸੈਪੀਯਤੁਮੋਕੋਟਿਜਤਨਨਜੇਕਰਿਓ॥ਹਮਿਹਸਿਥਾਤਅਨੇਕਕਛੂਕੀਕਛੂਉਚਰਿਓ॥ਹਮ
 ਗਾਚੀਤਵਹੁਪਰੀਤਮਨਮੇਰਹੀਹੋਪਿਯਤਿਹਾਏਇਸਕਤਿਹਰੇਜਹੀਜਗਿਨਪੁੱਧੈਕਹੀ॥੨੦॥
 ਕਸਿਕਰਿਹੋਹਮਾਨਬੇਗਉਡਿਕੋਚੋਯੋ॥ਹਮਸਿਗਾਹਬਨਾਇਕੁਖਸਜਿਕੋਤੁਯੋ॥ਜਾਨਤਰੋ
 ਸਾਖਿਆਜੁਪਿਯਹਿਨਹਿਪਾਇਓਹੋਬੀਸਥਿਸੇਵਹੁਤਰਨਤਰਫਮਰਿਜਾਇਓ॥੨੧॥
 ਸੁਨਤਕੁਅਰਕੋਬਚਨਤਰਨਮੋਹਿਤਯੋ॥ਸਖੀਜਿਤੋਲੈਗਈਚਲਿਯੋਤਿਤੋਕੋਗਯੋ॥ਬਿਰ
 ਹਮਜਹੀਜਹਈਸਾਜਸੁਧਾਰਿਕੋਹੋਨਿਜਹਾਥਨਿਸੇਜਿਯਾਫੁਲਨਫੁਹਰਾਰਿਕੋ॥੨੨॥ਲਏਕੁ
 ਫਿਰਕਹਾਥਕੁਅਰਿਆਵਤਯੋ॥ਭਾਂਡਭਾਂਡਹਾਨੀਸੋਤੋਗਕਮਾਤਯੋ॥ਚੋਰਾਸੀਆਸਨਹਿ
 ਕੁਕਰੇਬਨਾਇਕਭਿਯੋਕਾਮਕਲਾਕੀਪੀਤਸੁਆਧਿਕਰਚਾਇਕਰਿ॥੨੩॥ਤਬਲਗਤਕੋ
 ਨ੍ਰਿਪਤਨਿਕਸਿਯੋਆਇਕਰਿ॥ਕਰਿਯੋਗਦੋਕੇਘਾਇਨਕੁਅਰਿਰਿਸਾਇਕਰਿ॥ਏਕੋਚੋਟਕੋ
 ਮਾਰਿਜਥੈਗਾਜਾਏਯੋ॥ਹੋਤਬਅਬਲਾਤਿਨਚਰਿਕੋਹੋਜੇਹਬਿਧਿਕਿਯੋ॥੨੪॥ਗਿਰੇਮਹ
 ਲਕੇਤਰੇਨ੍ਰਿਪਤਿਕਹਰਾਰਿਕੋ॥ਉਠੀਉਚਸੁਰਤਏਕੁਕਕਹਮਾਰਿਕੋ॥ਕਰਿਕਰਿਰੇਦਨਆਧਿ
 ਕਧਰਨਿਗਿਰਗਿਰਪਰੀਹੋਮਰਿਯੋਹਾਹੋਰਾਜਦੈਵਗਤਿਕਰਾਕਹੀ॥੨੫॥ਮਰਿਯੋਨ੍ਰਿਪ
 ਨਿਯੋਗਪਹੁਚੇਆਇਕੋ॥ਖੇਦਮਹਲਤੋਦੇਖੇਕਹਾਉਚਾਇਕੋ॥ਟੁਟਿਟਾਟਿਸਿਰਗਾਯੋਨਾਇ
 ਕਾਅਸਤੁਬਰਿਯੋਹੋਦੇਹੁਲਰਿਚਰਿਕਰਾਇਹਠਾਂਕਰਿਯੋ॥੨੬॥ਧਾਂਮਤਰੇਦਾਖਿਮਰਿਯੋ

Digitized by Panjab Digital Library | www.panjabdigilib.org

493

ਬੁਝੀ ਸੋਚ ਸਹੀ ਮੇਰੀ ਪਰਾਟ ਨ ਕੁਧੇ ਬੈਠਾ ॥ ੪੦ ॥ ਚੋਖਣੀ ॥ ॥ ਜਾਂ ਸੇ ਪੀਤ ਨਿਪਤਿ ਕੀ ਜਾਨੀ ॥ ਪੁਤ੍ਰ
 ਰਹਿਤੋ ਸੇ ਉਪਰਿ ਚਾਨੀ ॥ ਤੁਝੋ ਸੇ ਅਪਿਕ ਪੀਤ ਉਪਜਾਣੀ ॥ ਰਿਤੁ ਜਾਨਿਕ ਰਿਕਰੀ ਬਡਾਣੀ ॥ ੪੧ ॥
 ਜਬ ਵਹਾ ਜਕੁ ਅਗਹਿ ਹਾਵੈ ॥ ਬਿਖੜੇ ਜਲ ਲੈਤਾ ਹਿਖਵਾਵੈ ॥ ਜਿਯ ਤੋਖੇ ਇਤ ਵਲ ਕੋਡਾ ਕਿਯੋ
 ਆਪੁ ਨਿਪਤ ਸੋ ਜਾਇ ਉਚਾਰਿਯੋ ॥ ੪੨ ॥ ਚੋਖਣੀ ॥ ॥ ਗਾਵੈ ਅਮਲੀ ਨਹੁ ਤੇਗਾ ਕਰਹੇ ਹਠ ਵਲਾ
 ਸੋਫੀ ਥੋੜਿ ਯਕੁ ਤੇਲੀ ਪਲ ਮੇਰੇ ਪਰਾਨਾ ॥ ਚੋਖਣੀ ॥ ॥ ਰਿਯ ਚਿਤ ਅਪਿਕ ਸੇਕ ਕਰਿ
 ਰੇ ॥ ਉਨਤ ਗਿਰਤ ਪਤਿ ਕੁਏ ਉਚਾਰੇ ॥ ਥਰ ਥਰ ਕਰਤ ਕਹੈ ਨਹਿ ਆਵੈ ॥ ਤਉ ਬਚਨ ਤੁਤਰਾਤੁ
 ਨਵੈ ॥ ੪੩ ॥ ਕਹੇ ਤੁਨਿ ਪਇਕ ਬੈਨ ਸੁਨਾਉ ॥ ਰਾਜਨ ਸਰਤੋ ਅਪਿਕ ਰੁਹਾਉ ॥ ਭਾਨ ਛਟਾਤ ਵਸਤ
 ਬਿਖਿਰਿ ਘਾਈ ॥ ਤਾਤੇ ਮੇਧ ਵਤ ਹਿਯਾ ਆਈ ॥ ੪੪ ॥ ਮੇਰੇ ਨਾਮ ਨਤਿ ਕਹਿ ਦੀਜੈ ॥ ਨਿਜ ਸੁਤ ਕ
 ਰ ਛਾਉ ਕੀਜੈ ॥ ਜੋ ਸੁਨਿ ਭਾਨ ਛਟਾਇ ਹਜਾਵੈ ॥ ਚਿਤ ਕੋ ਬਿਤ ਹਮੇ ਸੇ ਬਿਸਰਾਵੈ ॥ ੪੫ ॥ ਸੁਨਤ ਬਚ
 ਨ ਉਠਿ ਨਿਪਤ ਸਿਧਾਰਾ ॥ ਮਿਤ ਕਪੂਤ ਛਿਤ ਪਰਿਯੋ ਨਿਹਾਰਾ ॥ ਰਵੈ ਲਾਗਿ ਅਪਿਕ ਦੁਖ ਪਾਇ
 ਸਾਵੈ ਦੈ ਪਗ ਪਗ ਨਿਪਟ ਕਾਇਸਾ ॥ ੪੬ ॥ ਚੋਖਣੀ ॥ ॥ ਸੂਰਨ ਬਕੈ ਫੀਨ ਬੇ ਸਿਯਤ ਰਹੈ ਮੇਰੇ
 ਇ ॥ ਰੁਖ ਤਸੁ ਮਸੋਫੀ ਮਹਿਯੋ ਬਿਖ ਹਿਸ ਕਿਯੋ ਪੁਚਾਇ ॥ ੪੭ ॥ ਤਬ ਰਾਜਾ ਹਿਕੇ ਸਤੇਰਾ
 ਨੀਲਾਈ ਮੰਗਾਇ ॥ ਸਾਚੁ ਤੁਨ ਸਮਝਿਯੋ ਨਕ ਛੁਜਾ ਮਪੁਰਿ ਦਈ ਪਠਾਇ ॥ ੪੮ ॥ ਸੁਤ ਮਾ
 ਰਿਯੋ ਸਵਤੋ ਸਹਿਤ ਨਿਪ ਸੇ ਕਿਯਾ ਪਯਾਗਾ ॥ ਬ੍ਰਹਮਾ ਬਿਸਨ ਲਹਿਨਾ ਸਕੈ ਰਿਯਾ ਚਰਿਤ ਅਪ
 ਰਾ ॥ ੪੯ ॥ ਚੋਖਣੀ ॥ ॥ ਰਾਜਨ ਸਰਤੋ ਮੇਰੇ ਸੁਨਿ ਮੇਰੇ ਪੁਰਹੁਤਾ ॥ ਕਹਾ ਭਯੋ ਜੇ ਸਵਤੋ ਕੋਤ
 ਉਤਿਹਾਰੇ ਪੁਤਾ ॥ ੫੦ ॥ ਚੋਖਣੀ ॥ ॥ ਜਬ ਇਹ ਭਾਤਿ ਗਵਸੁ ਨਿਪਾਵਾ ॥ ਤੁਕੈ ਸਤ ਵੰਤੀ ਠਹਿਰਾ
 ਵਾ ॥ ਤੁਝੋ ਸੇ ਅਪਿਕ ਪੀਤ ਉਪਜਾਇ ਸਿ ॥ ਐਰਿਯ ਹਿਸ ਭੁਕੈ ਬਿਸਰਾਇਸਾ ॥ ੫੧ ॥
 ॥ ੫੨ ॥ ॥ ੫੩ ॥ ॥ ੫੪ ॥ ॥ ੫੫ ॥ ॥ ੫੬ ॥ ॥ ੫੭ ॥ ॥ ੫੮ ॥ ॥ ੫੯ ॥ ॥ ੬੦ ॥ ॥
 ਸਚ ਰਿਤੁ ਸਾਪਤ
 ਮਸਤ ਸੁਭ ਮਸਤਾ ॥ ੨੪੩ ॥ ੪੫੩੩ ॥ ॥ ਅਛੁਤਾ ॥ ਚੋਖਣੀ ॥ ॥ ਪਦਮ ਸਿੰਘ
 ਰਾਜਾ ਇਕ ਸੁਭ ਮਤਾ ॥ ਦੁਰਜਨਾਤ ਦੁਖ ਹਰਨਾ ਬਿਕਟ ਅਭਿ ॥ ਬਿਕੁ ਮਕੁ ਅਰਿਤ ਵਲ ਕੀਨਾਗੀ ॥

ਬਿਧਿਯੁਨੁਸਾਰਿ ਚੇਨੁ ਫੁਲੀ ॥ ੧ ॥ ਸੁਭਕਰਨਤੋਂ ਚੇ ਸੁਤ ਅਤਿ ਬਲਾ ਅਰਿ ਅਨੇਕ ਜੀਤਿ ਜਿਨੁ ਲ ॥ ੫੭੪ ॥
 ਮਲਾ ਅਪਮਾਨਤਿ ਹੁਪਕਤ ਜਗ ॥ ਨਿਰਖਨਾ ਰਿਹੈ ਹਿਤ ਬਕਤ ਮਾਰਿ ॥ ੨ ॥ ਜਾਤਿ ਜਿਤੈ ਰਿਤੁ
 ਪਾਤਿ ਜਿ ਮਭਯੋ ਯੇਉ ਜਾਰਿ ਪਾਛੈ ਬਨਾਯੋ ॥ ਪੁਰਜਨ ਚਲਾਹਿ ਸੰਗ ਉਰਿ ਸਭੁ ਹੀ ॥ ਜਾਨਤੁ ਨਾ
 ਰਿਬ ਸੇ ਪੁਰਕ ਬਹੀ ॥ ੩ ॥ ਜਿਤ ਜਿਤ ਜਾਤ ਕੁ ਅਰ ਮਗਭਯੋ ॥ ਜਾਨ ਕੁ ਬਰਖਿ ਕ੍ਰਿਪਾ ਬੁੰਦ ਗਯੋ
 ਲੋਗ ਨੈਨ ਲਗੇ ਤਿਹ ਬਾਏ ॥ ਜਾਨ ਕਾ ਬਿਸਿਖਾ ਅੰਮ੍ਰਿਤ ਕਰ ਚਾਏ ॥ ੪ ॥ ਯੇਹੁ ॥ ਜਾਨਿਹ ਜਿਹ
 ਮਾਰਗ ਕੋ ਬਿਖੇ ਜਾਤ ਕੁ ਅਰਿ ਚਲਿ ਸੇਇ ॥ ਨੈਨ ਰੰਗੀ ਲੇ ਸਭੁ ਨ ਕੇ ਭੂਮ ਛੁਲੀ ਬੀਹੇਇ ॥ ੫ ॥ ਯੇ
 ਪਈ ॥ ॥ ਬ੍ਰਿਖ ਪੁਜ ਸਾਹਨ ਗਰ ਇਕਤ ਕੋ ॥ ਨਾਗਰ ਕੁ ਅਰ ਨਾਹਿ ਰਿਹ ਜਾ ਕੋ ॥ ਨਾਗਰ ਮਤੀ
 ਸੁਤਾ ਤਿਹ ਸੇਧੀ ॥ ਨਾਗਰ ਨ ਕੋ ਨਾਗਰ ਨ ਕਯੋ ਮੇਹੀ ॥ ੬ ॥ ਤਿਨ ਦੁਹ ਕੁ ਅਗ ਦਿਗ ਨ ਲਹਿ ਪਾਵਾ ॥ ਛੋਰਿ
 ਲਾਜ ਕਹੇ ਹੁਲ ਗਾਵਾ ॥ ਮਨ ਮੇ ਅਧਿਕ ਮਤ ਲੈ ਝੂਲੀ ॥ ਮਾਤ ਪਿਤਾ ਕੀ ਸਭੁ ਸੁਪਿਭੁ ਲੀ ॥ ੭ ॥ ਜ
 ਵਨ ਮਾਰਗਿ ਨਿਪ ਸੁਤ ਚਲਿ ਆਵੈ ॥ ਝਹੀ ਕੁ ਅਰਿ ਸਖਿਯਨ ਜੁਤ ਜਾਵੈ ॥ ਚਾਰਿ ਚਾਰਿ ਕਰੇ ਨੈਨ ਨਿ
 ਹਾਰੇ ॥ ਜੈਨ ਸੇਨ ਦੇ ਹਮੇ ਹਕਾਰੇ ॥ ੮ ॥ ਇਸ ਕੁ ਮੁਸਕਖਾਂ ਸੀ ਖੁਰਕ ਛਿਪਤ ਛੁਪਾਏ ਨ
 ਹਿ ॥ ਅੰਤ ਪ੍ਰਗਟਿ ਪ੍ਰੈ ਜਗ ਰਹੈ ਹਿ ਸਗਲਾ ਸਿਸਟਿ ਕੇ ਮਾਰਿ ॥ ੯ ॥ ਯੇ ਪਈ ॥ ॥ ਪੁਰ ਬਾਤ ਇ
 ਹੁ ਬਈ ਨਗਰ ਮੇ ॥ ਚਲਤ ਚਲਤ ਸੁਗਈ ਤਿਹ ਪਗੇ ॥ ਝਹ ਤੇਹ ਇਕ ਮਾਤ ਪਿਤਾ ਖੀ ॥ ਕਟ ਕਟ
 ਬਾਤ ਬਦਨ ਤੇ ਭਾਖੀ ॥ ੧੦ ॥ ਰਾਖ ਹਿਹ ਟਕਿ ਜਾਨ ਨਹਿ ਦੇਹਾ ॥ ਭੁੰਤਿ ਭੁੰਤਿ ਸੇਰ ਛਕ ਰੇਹੀ ॥ ਤਾ
 ਤੇਤੁ ਨਾ ਅਧਿਕ ਦੁਖ ਪਾਵੈ ॥ ਚੇਵਤੁ ਹੀ ਦਿਨ ਰੇ ਨਗ ਵਾਵੈ ॥ ੧੧ ॥ ਅਰ ਬਰੀਯ ਹਿ
 ਪੀਤ ਨਿਸਟਿ ਨੇਹੇਤ ਖਰੀਖਰੀ ॥ ਜਲ ਸਫੁਰੀ ਕੀ ਗੀਤ ਪੀਯ ਪਾਨ ਬਿਛੁਰੇ ਮਰਤਾ ॥ ੧੨ ॥
 ॥ ਜੇ ਬਨਿਤਾ ਬਿਰਹ ਨਿਭਈ ਪੰਥ ਬਿਰਹਿ ਕੋ ਲੋਹਾ ॥ ਪਲਕਾ ਬਿਖੇ ਪਿਯ ਕੇ ਨ ਮਿਤ ਪਾਨ ਚਰਕ
 ਦੇ ਦੇਹਿ ॥ ੧੩ ॥ ॥ ॥ ਲਿਖੀ ਪੇਮ ਪੰਤੀ ਸਖੀ ਬੋਲ ਆਛੀ ॥ ਲਗੀ ਪੀਤ ਲਾਲਾ
 ਭੁਏਰਾ ਮਸਾਛੀ ॥ ਕਾਰਿਯੋ ਆਜੇ ਜੈ ਮੈਨ ਤੋ ਕੋ ਨਿਹਾਰਾ ॥ ਪਰੀਏ ਕੇ ਮੇਵਾ ਹਿ ਪਾਨ ਨ ਰਹੈ ॥ ੧੪ ॥
 ਕਰੇ ਬਾਲ ਬਿਲ ਬਨ ਆਜੁ ਅਈਯੋ ॥ ਇਹ ਤੇ ਮੁਏ ਕਾ ਦਿਲੈ ਸੰਗ ਜੈਯੋ ॥ ਕਥੈ ਮਾਨ ਮਾਨੀ ਕਹਾ
 ਨ ਕੀਜੈ ॥ ਮਹਾਰਾਜ ਪਾਨ ਨ ਕੋ ਦਾਨੁ ਦਿਜੈ ॥ ੧੫ ॥ ਰਚੀ ਬਾਲ ਲਾਲਾ ਸਭੈ ਰੂਪ ਤੇਰੇ ॥ ਮਿਲੈ ਆ

॥ ਜੇਕੋ ਸੁਨੇ ਪਾਨ ਮੇਰੇ ਕਹਾ ਮਾਨ ਮਾਤੋ ਫਿਰੇ ਮੇਰੇ ਮੇਰੇ ਚੇਰੇ ਮੇਰੇ ਕਹਾ ਚਿਤ ਬੈਠੇ ॥ ੧ ॥
 ॥ ਕੋਰੇ ਹਾਰ ਸਿੰਗਾਰ ਬਾਗੇ ਬਨਾਵੇ ॥ ਗਵਿਏ ਚਿਤ ਮੇਰੇ ਪਿਥੀਰੀ ਚਬਾਵੇ ॥ ਉਠੇ ਬੇਗ ਬੈਠੇ ਕਹਾ
 ਨ ਮੇਰੇ ਚਲੇ ਕੁਜ ਮੇਰੇ ਲਗੇ ਨੈਨ ਤੇਰੇ ॥ ੧੨ ॥ ਦੇਹਰਾ ॥ ॥ ਬਚਨ ਬਿਕਲੇ ਕੁਮਾਰਿ ਕੇ ਕਹੇ ਕੁਮਾਰ
 ਰ ਕੇ ਸੀਰਾ ॥ ਏਕ ਨ ਮਾਨੀ ਮੰਦ ਮਤ ਰਸ ਕੇ ਉਮਗਤ ਰੰਗਾ ॥ ੧੩ ॥ ਚੈ ਪਈ ॥ ॥ ਨਹਿ ਨਾਹਿ ਮਤ
 ਮੰਦ ਉਚਾਰੀ ॥ ਭੁਲੀ ਭੁਗੀ ਜਤ ਕਛੂ ਨ ਬਿਚਾਰੀ ॥ ਬਚਨ ਮਾਨਿ ਗਿਹਤਾ ਹਿਨ ਗਯੋ ॥ ਸਾਹ
 ਸੁਤਾ ਕਹੁ ਜਤਨ ਭੁਯੋ ॥ ੧੪ ॥ ਭੁਯੋ ਭੁਯੋ ॥ ॥ ਕਾਮਾਤੁਰ ਏ ਜੁਰਿ ਯਪੁਰ
 ਖਪਹਿ ਆਵਹੀ ॥ ਪੋਰ ਨਰਕ ਮਹਿ ਪਰੇ ਜੁਤਾ ਹਿਨ ਰਾਵਈ ॥ ਜੇ ਪਰਤਿ ਯਪੁਰ ਸੇ ਜਭ ਜਤ ਏ ਜ
 ਇਕ ਹਿ ॥ ਹੋ ਪਾਪ ਭੰਡ ਕੇ ਮਾਹਿ ਪਰਤ ਸੇ ਪਾਇਕਰਾ ॥ ੨੦ ॥ ਨਾਹਿ ਨਾਹਿ ਕੁਮਾਰਿ ਮੇਰੇ ਚਰਤ
 ਭੁਯੋ ॥ ਬਨਿਤ ਨਿਸਜਿਨ ਸਿੰਗਾਰ ਤੁਨ ਕੇ ਗਿਹ ਗਯੋ ॥ ਬਾਲਾ ਅਪਿਕ ਰਿਸਿ ਭੁਗੀ ਚਰਿਤ ਬਿ
 ਚਾਰਿਯੋ ॥ ਹੋ ਮਾਤ ਪਿਤਾ ਕੇ ਸਹਿਤ ਮਿਤ੍ਰ ਹਨਿ ਭੁਗਿਯੋ ॥ ੨੧ ॥ ਭੁਯੋ ਭੁਯੋ ॥ ॥ ਕੋਰੇ ਹਾਰ
 ਕਾਮਾਤੁਰ ਏ ਜੇਤੁ ਨਿਮ੍ਹ ਭਿਭੁ ਜਕਹੇ ਬਨਾਇ ॥ ਤਾਹਿ ਭੁਜੈ ਜੇ ਨਾਹਿ ਜਤਨ ਨਰਕ ਪਰੇ ਪੁਨਿ ਜਾਇ
 ॥ ੨੨ ॥ ਅਰਿਲਾ ॥ ॥ ਕੁਮਾਰਿ ਕਟਾਰੀ ਕਾ ਫਿਸਕਰ ਭੀਤ ਹਿਲਈ ॥ ਪਿਤ ਕੇ ਉਰਿ ਹਨਿ ਕਾ ਫਿਸ
 ਤ ਕੇ ਉਰਿ ਵਈ ॥ ਖੰਡ ਖੰਡ ਨਿਜੁ ਪਾਨ ਪਿਤਾ ਕੇ ਕੋਰਿ ਕਰਿ ॥ ਹੋ ਭੀਤ ਕੁਮਾਰ ਕੇ ਤੀਰ ਜਾਤ ਭੀ ਗਾਧੁ
 ਕਰਿ ॥ ੨੩ ॥ ਪਹਿਰ ਬੁਝੇ ਹੋ ਬਸਤ ਜਾਤ ਨਿਪੇ ਭਈ ॥ ਸੁਤ ਕੀਇ ਹਿ ਬਿਧਿ ਭਾਖਿ ਬਾਤ ਪਿਤ
 ਤੇ ਵਈ ॥ ਗਾਇ ਪੁਤਤ ਵੇ ਮੇਰਿ ਨਿਰਖ ਛੁਬਿ ਛੁਬਿ ਪਿਯੋ ॥ ਹੋਤਾ ਤੇ ਮੇਰੇ ਤਾਤ ਬਾਪਿਕ ਰਿਬ ਪਕਿ
 ਯੋ ॥ ੨੪ ॥ ਖੰਡ ਖੰਡ ਕਾਤਿ ਗਾਧੁ ਭੀਤਿ ਤਗਾ ਖਿਯੋ ॥ ਬਚਨ ਅਚਾਨਕ ਇਹਿ ਬਿਧਿ ਨਿਪ ਸੇਭਾ
 ਖਿਯੋ ॥ ਗਾਇ ਨਿਆਇ ਕਰਿ ਚਲਿ ਕੈ ਆਪਿ ਨਿਹਾਰਿਯੋ ॥ ਹੋ ਨਿਕਸੇ ਹਨਿ ਚੈ ਜਾਹਿ ਨ ਮੇਰੇ ਸੀਯ
 ਰਿਯੋ ॥ ੨੫ ॥ ਦੇਹਰਾ ॥ ॥ ਪਤਿ ਮਾਰੇ ਕੀਜ ਬਸੁਨੀ ਮੇਰਾ ਮਾਤ ਪੁਨਿ ਕਾਨਾ ਮਾਰਿ ਮਰੀ ਜਮ ਪਰਤ
 ਬੈਸੁਰ ਪੁਰ ਕਿਏ ਪਯਾਨਾ ॥ ੨੬ ॥ ਸੁਨਿ ਗਾਜਾ ਮੇਰੇ ਬਚਨ ਬਿਯਾ ਕੁਲ ਉਠਿਯੋ ਰਿਸਾਇ ॥ ਭੀਤ
 ਤਰੇ ਤੇ ਸਾਹੁ ਕੈ ਮਿਤ ਕਨਿਕਾ ਸਿਯੋ ਜਾਇ ॥ ੨੭ ॥ ਚੈ ਪਈ ॥ ॥ ਟੂਕ ਬਿਲੋਕ ਚਕੁਤੁ ਹਇਗ ਹਿ
 ਯੋ ॥ ਸਾਚੁ ਭਯੋ ॥ ਜੇ ਮੁਹਿ ਇਨਕ ਹਿਯੋ ॥ ਭੇਦ ਅਭੇਦ ਨਕਛੁ ਬਿਚਾਰਿਯੋ ॥ ਸੁਤ ਕੈ ਪਕਰਿ

ਕਾਟਿਸਿਰਿਭਾਕਿਯੋ॥੨੮॥ਅਭਿਲਾ॥ ॥ਪ੍ਰਿਥਮਮਾਤਪਿਤਮਾਰਿਬਹੁਰਿਨਿਜਮੀਤਸੰ
 ਪਾਰਿਯੋ॥੬॥ਭਿਯੋਮੁਕੁਮਤਿਹਾਇਜਵਨਨਹਿਨਿਯਾਇਬਿਚਾਰਿਯੋ॥ਸੁਨੀਨਯੋਸੀਕਾ
 ਨਕਉਅਗੇਨਹਿਰੇਈ॥ਚੇਰਿਯਚਰਿਤ੍ਰਕੀਥਾਤਜਗਤਜਾਨਤਨਹਿਕੋਈ॥੨੯॥੧॥੧੧੧੧
 ਤਿਸ੍ਰੀਚਰਿਤ੍ਰਮੁਖਿਯਨਾਭਿਯੋ॥੬॥ਮੰਤ੍ਰਿਤ੍ਰਪਸੰਦਾਦੇ॥੬॥ਚੁਸਾ॥੬॥ਚਰਿਤ੍ਰਮੁਖਿ
 ਪਤਮਸਤ੍ਰਸੁਭਮਸਤ੍ਰ॥੨੪੪॥੪੫੬੨॥ ॥ਅਭਿਲਾ॥ ॥੬॥੪੫੬੨॥ ॥ਪ੍ਰਾਚੀਦਿ
 ਸਪ੍ਰਗਟਿਇਕਨਗਰੀ॥ਅੰਕੁਵਤਸੁਭਜਗਤਉਜਗਰੀ॥ਗੁਪਸੈਨਰਾਜਾਤਿਹਕੋਰਾ॥ਜਾਕੇ
 ਵਸਟੁਲਥਾਚਯੋਰਾ॥੧॥ਅਦਨਮੰਜਰੀਲਾਰਿਤਵਨਕੀ॥ਸਸਿਕੀਸੀਛੁਬਿਲਗਤਜਵਨਕੀ
 ਮਿਗਕੋਨੈਨਦਉਹਰਿਲੀਨੇ॥ਸੁਕਨਾਸਾਕੋਕਿਲਥਚਥਚਦੀਨੇ॥ਕਾਰਜਪਿਯਤਅਮ
 ਲਸਤੁਭਾਰੀ॥ਭੁਤਿਭੁਤਿਸੰਭੋਗਤਿਨਗੀ॥ਪੋਸਤਭੁਗਾਅਛੀਮਚੜਵੈ॥ਪਿਯਾਥੇਪੀਪ
 ਚਾਸਕਜਾਵੈ॥੩॥ਅਭਿਲਾ॥ ॥ਭੁਤਿਭੁਤਿਰਨਿਯਨਸੰਭੋਗਕਮਾਵਈ॥ਆਸਨਉਥਨਕ
 ਰਤਨਗਨਨਾਵਈ॥ਚਾਰਿਪਹਿਰਤਿਕਰੈ॥ਅਧਿਕਸੁਖਪਾਇਕੋ॥ਚੇਜੇਗਨੀਤਿਹਰੇ
 ਰੇਉਰਣਾਇਕੋ॥੪॥ਸੀਰਸਤਿਲਕਮੰਜਰੀਤ੍ਰਿਯਿਕਥਖਾਨਿਯੋ॥ਅਧਿਕਜਗਤਕੋਮੰਤ੍ਰ
 ਪਨਵਤੀਜਾਨਿਯੋ॥ਜਾਵਿਤ੍ਰੀਜਾਇਫਲਰਨਸਾਹੁਚਥਾਵਈ॥ਹੋਸੇਫੀਸੁਮਨਭੂਲਿਭੁ
 ਗਕੋਖਵਈ॥੫॥ਸਾਹੁਆਪਕੋਸਿਯੋਨੈਅਧਿਕਕਹਾਵਈ॥ਭੂਲਿਭੁਗਾਸੁਪਨੇਹੰਨਪ
 ਟਿਚੜਾਵਈ॥ਪਿਯੋਜੁਗਨੀਭੁਗਾਅਧਿਕਤਾਸੈਲਰੇ॥ਹੋਕੋਡੀਕਰਤੇਦਾਨਨਸੇਕਾਤ
 ਰਕਰੇ॥੬॥੪੫੬੨॥ ॥ਪਿਯਤਭੁਗਾਕਾਹੁਜੇਹੋਰੇ॥ਨਾਢੋਰੇਤਨਤਕੋਨੇਰੇ॥ਭੁਯੋਸਦ
 ਨਤਿਹਕਪੇਉਜਾਰਾ॥ਜਾਕੇਕੁੰਡਾਬਜੈਦਮਾਰਾ॥॥ਤੁਕੋਰੇਤਉਜਾਹਕਰੈਪਾਰਿ॥ਭੁਗ
 ਅਛੀਮਭੁਖਤਪੋਜੇਨਗਸੇਫੀਸਕਲਬੁਧਬਲਰੇ॥ਸਮਾਲਿਨਕੋਕਛੁਕੋਨਹਿਕੋਯੋ
 ੧॥ਯਹਰਸਤਿਲਕਮੰਜਰੀਸੁਨੀ॥ਗਈਪਾਸਿਹਸਿਮੁਤ੍ਰਾਪੁਨੀ॥ਕਹਾਬਕਤਪੈਪਰਿ
 ਯੋਮੰਦਮਤਾ॥ਬਾਹਨਸੁਫੀਸੀਤਲਾਕੀਗਤਿ॥੬॥੪੫੬੨॥ ॥ਅਮਲਪੀਅਰਿ
 ਨਿਯਾਜਅਧਿਕਇਸਤ੍ਰਨਬਿਹਾਰੇ॥ਅਮਲਸੁਰਮਾਪਿਯਹਿਦੁਰਜਨਸਿਰਖੜਗ

ਪ੍ਰਕਾਰੇ ਅਮਲ ਕੁਖ ਵਿਜੇਗੀਸਾਧਿਆਨ ਜਤੁ ਪਤਿ ਕੋ ਪਰਣੀ। ਆਖਿਤ ਵਨ ਕੋ ਸੁ ਦਸੁ
 ਮਸੇ ਫੀਕਿਯਾ ਕਰਣੀ॥੧੦॥ **ਸਾਹੁ ਬਾਚਾ॥** ਅਮਲ ਪਿਯਤ ਜੇ ਪੁਰਖ ਪਰੇ ਦਿਨ ਰੋਨ
 ਉਪਾਵਤਾ ਅਮਲ ਜੁਪਾਗੀਨ ਪਿਯਤਿਤ ਪਤਿਨ ਕੋ ਵਿਚਕਿ ਆਵਤਾ ਅਮਲ ਜੁਪੁਰਖ
 ਪਿਯਤਿ ਕਿਸੁ ਕਾਰਜ ਕੇ ਨਹੀ॥ ਅਮਲ ਪਾਇ ਜਤੁ ਰੋਧੇ ਜਤੁ ਮਿਤ ਕੁਧੈ ਕੈ ਘਰ ਮਾਹੀ॥੧੧॥
ਵਿਯੋ ਬਾਚਾ॥ ਸਿਧਾਨੇ ਸੋਚਿਤ ਰੋਧੇ ਰਾਜ ਕੋ ਫੀਕੇ ਮਾਵੇ। ਸੁਮ ਸੀਚਿਯ ਨਰੋ ਪੁਰਦਿ
 ਨਏ ਕਲੁਟਾਵੇ॥ ਅਮਲ ਪਿਏ ਜਸੋਇ ਇਦਾਨ ਖੰਡੇ ਨਹਿਯੋਨੇ॥ ਅੰਤ ਗੁਦਾ ਕੋ ਪੇਡੁ ਸੁਮ ਸੇ
 ਫੀਕਿਯਾ ਦੀਨੇ॥੧੨॥ ਭਾਂਗ ਪੁਰਖ ਵਹੁ ਪਿਯਤਿ ਭਗਤਿ ਹਰਿ ਕੀ ਜੇ ਕਰਹੀ॥ ਭਾਂਗ ਕੁਖਤ
 ਵਹਿ ਪੁਰਖ ਕਿਸੁ ਕੀ ਆਸ ਨ ਪਰਹੀ॥ ਅਮਲ ਪਿਯਤ ਤੇ ਬੀਰ ਬਰਤ ਜਿਨ ਤਿਨ ਮਸਤ ਕ
 ਪਗ। ਤੇ ਕਿਆ ਪੀਵਹਿ ਭਾਂਗ ਰੋਧੇ ਜਿਨ ਕੇ ਤਕਰੀ ਕਰਾ॥੧੩॥ ਅਹਿਲਾ॥ ਸਦਾ ਸੋਰੇ
 ਹੀ ਉਪਰਿ ਕਰਿ ਜਿਨ ਕੋ ਰੋਧੇ॥ ਸਿਰ ਮੇਖਾ ਹਿਕਿ ਪਾਨ ਜੁਤਿ ਹਕਟ ਬਚ ਕਹੈ॥ ਨਿਬੁ ਅਟਕ
 ਕਰਿ ਰੋਧੇ ਮੁਛੇ ਮੇਸੇ ਕਿਯੋ॥ ਰੋਨ ਰਪੀਵਹਿ ਭਾਂਗ ਕਾ ਪਸੁ ਤੁਝ ਪਿਏ॥੧੪॥ ਅਗੀ ਜਨ
 ਜੇਗੀ ਜਤ ਸਦਾ ਨਗ। ਸਤਤ ਪਤੁਟ ਜਾਹਿ ਨਿਰਖ ਜਿਹ ਖੜਗ ਕਰਿ॥ ਤੇ ਪੀਵਤੋ ਭਾਂਗ
 ਅਧਿਕ ਜਿਨ ਜਸ ਲਏ॥ ਹੋਵਨ ਖੰਡੇ ਕੈ ਪਥ ਮਬਹੁ ਰਿਜਾਗਿ ਤੇਗਏ॥੧੫॥ ਦੇਹ ਰਾ॥
 ਤੇ ਨਰ ਕੇ ਫੀਕੇ ਪਿਯਤ ਤੇ ਕਿਆ ਪੀਅਹਿ ਅਜਾਨਾ॥ ਕਰਤ ਕਰੀ ਪਕਰਤ ਰੋਧੇ ਕ ਸਕਿ ਮਰ
 ਕ੍ਰਿਪਾਨ॥੧੬॥ ਚੋਪਣੀ॥ ਗਯੋ ਸੁਨਿ ਬੋਨ ਸਾਹੁ ਰਿਸੁ ਰਿਯੋ॥ ਨਿਜੁ ਰਿਯ ਕਹਿਕਟ ਬ
 ਚਨ ਉਚਰਿਯੋ॥ ਲਾਭ ਮੁਸਟ ਭੇਕਿਯੋ ਪ੍ਰਕਾਰਾ॥ ਤੇ ਕਿਆ ਮੇਸੀ ਭਾਤਿ ਉਚਾਰਾ॥੧੭॥
ਵਿਯੋ ਬਾਚਾ॥ ਅਕਹੈ ਸਾਹੁ ਤੇ ਸਾਹੁ ਉਚਰਉ॥ ਤੁਮ ਤੇ ਤਉ ਅਧਿਕ ਜੀਯ ਭੁਗਉ॥ ਜੇ ਕੁਲ
 ਗੀਤ ਬਧਿਯਾਨ ਚਲਿ ਆਈ॥ ਸੋ ਮੰਤ੍ਰਿ ਪਤਿ ਕਰਤ ਸੁਨਈ॥੧੮॥ ਛਪੇ ਛੰਦਾ॥ ਵਿ
 ਜਨ ਦਾਨ ਦੀਬੇ ਦਰਜਨ ਸਿਰਖੜਗ ਬਜੇ ਬੀ॥ ਮਹਾ ਦੁਸਟ ਕਹੈ ਦੁਦਾਰਿ ਵਦੀਨ ਨਗ
 ਵੇਬੇ॥ ਨਿਜਨਾ ਰਿਨ ਕੇ ਸਾਥ ਕੇ ਲਾਚਿਰ ਲੇ ਮਾਚਿ ਮੰਤ੍ਰ ਬਾ॥ ਖੰਡੁ ਖੰਡੁ ਸਨਖੇ ਤਪਲਨ
 ਖੰਡੁ ਨ ਸੇਖੰਡ ਬਾ॥ ਅਮਲ ਪੀਏ ਤੀਕਰੇ ਕੇਯੋ॥ ਅਯੋ ਮਹਲੇ ਕਮਾਹਿ॥ ਸੁਰਾ ਅਸੁਰ ਜ

ਛੁਗੀਧਬਸਬੈਤਿਹਨਰੋਕੇਸਿਹਸਿਕਹਹਿ॥੧੬॥੧੭॥੧੮॥ ॥ਸੇਨਰਪਿਯਤਨਫਾਂਗਰੁਏ੬ ੫੭੬
 ਤੁਮੀਜਿਹਹਿਤਾਸੇਨਰਅਮਲਨਪਿਯੈਦਾਨਭੋਨਹਿਜੋਕੇਚਿਤਾਸਿਯਾਨੇਅਪਿਕਕਹਾਇਕ
 ਕਕੀਉਪਮਾਪਾਵਹਿ॥ਅੰਤਸੁਨਜਿਯੋਮੈਦੀਨਵਨੀਯਾਪਛੁਤਾਵਹਿ॥੨੦॥ਦੇਹਰਾ॥
 ਅਤਕਾਕਕੀਮ੍ਰਿਤਮਰੈਮਨਭੀਤਰਿਪਛੁਤਾਹਿ॥ਖੰਡਾਗਹਿਯੋਨਜਸੁਲਯੋਕਛੁਜਗਤਕੇ
 ਮਾਹਿ॥੨੧॥੧੨੧੭੧੮॥ ॥ਚੋਪਈ॥ ॥ਸੁਨਿਸਾਹੁਨਿਤੋਕਛੁਨਜਾਨਤਾਸੇਫਿਨੇਸੇਅ
 ਮਲਨਕਹਠਾਨਤਾਸੇਫੀਰੋਕਦਰਬਉਪਜਾਵੈ॥ਅਮਲੀਨਿਪਉਪਮਾਸੁਟਾਵੈ॥੨੨॥੧੨੨੭
 ੧੨੩੭॥ ॥ਜੇਅਮਲਨਕਹਖਾਇਖਤਾਕਬਉਨਹਿਖਾਵੈ॥ਮ੍ਰਿਤੁਅਵਰਿਨਹਿ
 ਜਾਹਿਆਪਕਬਉਨਮ੍ਰਿਤੁਵੈ॥ਚੰਚਲਾਨਕੋਚਿਤੋਚਰਿਛਿਨਇਕਮਹਿਭੋਹੀ॥ਬ੍ਰਾਂਤਿਭਾਂਤਿ
 ਭਾਮਨਨਿਭੋਗਭਾਵਤਮਨਦੇਹੀ॥੨੩॥੧੨੩੭੧੨੪੭॥ ॥ਭੁਜਰਿਬਾਂਮਕੋਫਿਯੋਕੇਲਜੁਗਜਾਮ
 ਮਚਾਵਹਿ॥ਹਰਿਣਾਜਿਮਉਛੁਲਹਿਨਾਰਿਨਾਗਰਨਹਿੜਾਵਹਿ॥ਸੇਫੀਚੜਤਹਿਕਾਂਪਿਧਰ
 ਨਉਪਰਿਪਰੈ॥ਚੋਬੀਰਜਖਲਤਪ੍ਰੈਜਾਇਕਹਾਜੜਰਤਿਕਰੈ॥੨੪॥੧੨੪੭੧੨੫੭॥ ॥ਬੀਰਜਭੂਮਾਰਿਪਰੈ
 ਤਕੈਮੁਖਬਾਇਕੈ॥ਨਿਰਖਨਾਰਿਕੀਓਰਿਰੈਸਿਹਨਿਆਇਕੈ॥ਸਰਮਨਾਕਥੈਵਿਦੈਬਚਨ
 ਹਸਿਹਸਿਕਰੈ॥ਚੋਕਾਮਕੇਲਕੀਸੋਮੇਨਪਸੁਕੈਤੁਲਯੋ॥੨੫॥੧੨੫੭੧੨੬੭॥ ॥ਭਮਕਿਸਾਂਗਸੀਗਹਹਿਤੁਰੈ
 ਪਰਦਲਹਿਨਚਾਵੈ॥ਟੁਕਟੁਕਥੈਗਿਰਹਿਤਉਸਾਮੁਹਿਹਤਿਧਾਵੈ॥ਅਸਿਪਾਰਨਲਗਿਜ
 ਹਿਨਾਰਿਤੁਲਾਵਈ॥ਚੋਨਰਬਰਤਬਰੀਗੰਸੁਰਪੁਰਪਾਵਹੀ॥੨੬॥੧੨੬੭੧੨੭੭॥ ॥ਸੁਕਤਸੁਪੁਰਜਿਨਾਅਇ
 ਜਗਤਮੇਜਸਕੇਪਾਯੋ॥ਬਹੁਰਿਖਲਨਕਹਖੰਡਖੇਤਸੈਸਬਦਕਹਯੋ॥ਅਮਲਪਾਨਸੁਭੰਪਨ ੫੭੭
 ਧਿਰਸਜਿਨਲਯੋ॥ਚੋਸੇਨਰਜੀਵਤਪੁਕਤਜਗਤਭੀਤਰਭਯੋ॥੨੭॥੧੨੭੭੧੨੮੭॥ ॥ਕਬਉਨਖਾਏਪਾਨਅਮਲ
 ਕਬਉਨਹਿਪੀਯੋ॥ਕਬਉਨਖੇਲਅਖੇਟਨਿਸੁਖਸੁਹਿਧਨਕਹਈਯੋ॥ਕਬਉਨਸੇਪਾਲਾਇ
 ਰਾਗਮਨਭਯੋ॥ਚੋਕਰਿਯੋਨਭਾਮਨਭੋਗਜਗਤਕਿਯੋਆਯੋ॥੨੮॥੧੨੮੭੧੨੯੭॥ ॥ਗੰਧਸੁਭਾਇਸ
 ਤਨੰਨਰਸਭਿਏ॥ਅਮਲਪਾਨਅਖੇਟਵ੍ਰਜਨਦੁਖਿਤਕਿਏ॥ਸਾਪੂਸੇਵਸੁਭਸੀਗਭਜਤਹ
 ਰਿਜੁਭੁਏ॥ਚੋਤੇਦੈਜਸਦੈਰਭੀਜਗਤਯਾਤੇਗਏ॥੨੯॥੧੨੯੭੧੩੦੭॥ ॥ਚਤੁਰਿਬਭੁਤਿਰਹੀਸਮਝਾਤ
 ਨਰ

ਕਰਿ ਮੂਰਖ ਨਾਹਿ ਨਹਿ ਸਮਝਿਐ ਉਠਿਐ ਰਿਸਾਇਕ ਰਿਗਾਹਿ ਕੇਤਰੁ ਨਤੁਰਿ ਗਤਰੁ ਲਤੁਸਾ
 ਨਮਾਹਿਐ ਹੋਰੁ ਬਡਿਯਤਾ ਦੇਰੁ ਰਿਤੁ ਹੀਇਹਾ ਬਿਪਿਕ੍ਰਿਐ ॥੩੦॥ ਛਿਤਪਰਖਾਇ ਪਛ
 ਰਪਰੀ ਮੂਰਛਾਇਕ ਰਿਗਾਹਿ ਰਿਕ ਰਿਲਈ ਉਰਲਾਇਕ ਰਿਲਾਖਲਹੇਤੁ ਮਬਚੇਕ
 ਤੇਕਿਯਾਕੀਜੀਯੋ ਹੋਕ ਰਿਯੋ ਨਿਪਸਹਿਤੁ ^{ਸਹੁ} ਭੋਜਨ ਸਤੁਕਹ ਦੀਜੀਯੋ ॥੩੧॥ ^{ਦੋਹਰਾ} ॥ ਸ
 ਹੁਤਬੈਰੁ ਜਨਕਰਾਨਾ ਨਾਬਿਪਨ ਬਨਾਇ ਉਚਨੀਚਰਾਜਾ ਪ੍ਰਜਾ ਸਭੁ ਹੀਲਏ ਬੁਲਾਇ ॥
 ੩੨॥ ^{ਦੋਹਰਾ} ਪਈ ॥ ਪਾਂਤਿਪਾਂਤਿ ਲੋਗਨ ਬੈਰਾਯੋ ਭਾਂਤਿ ਭਾਂਤਿ ਭੋਜਨ ਹਿਖਵਾਯੋ ਗਇਤੋ
 ਪਤਿ ਮੈਨੇ ਹਲਗਾਇ ਸਾਥਾ ਤਨ ਮੈ ਤਾਕੇ ਉਰਤਾਇ ਸਾ ॥੩੩॥ ^{ਦੋਹਰਾ} ॥ ਭੋਜਨ ਤਿਨੈ
 ਖਵਾਇਯੋ ਭਾਂਗ ਭੋਜ ਮੇਪਾਇ ਰਾਜਾ ਕੋ ਪਤਿ ਕੇਸ ਸਿਤਛੁਲੇ ਸੈਗਈ ਸੁਾਇ ॥੩੪॥ ਭੁਗ
 ਖਾਇ ਰਾਜਾ ਜਾਗਿਯੋ ਸੋਫੀ ਭਯੋ ਅਚੇਤਾ ਮਿਤੁ ਭਏ ਤਿਹਨਾ ਰਿਕੇਤ ਬਹੀ ਬਨਿਯੋ ਮਕੇਤਾ ॥੩
 ੫॥ ^{ਦੋਹਰਾ} ਪਈ ॥ ਲੋਗਾ ਜਿਵਾਇ ਬਰਨ ਇਮਰੁ ਖਾਸਿ ਗੋਰੇ ਦੇਵ ਸਰਾਇ ਹਮਰਾਖਾ ॥
 ਸਾਝੁ ਪਰੇ ਰਾਜਾ ਘਰੇ ਮੇਰੈ ਤੁਮਹੁ ਤਬੈ ਬੁਲਾਇ ਪਠੈ ॥੩੬॥ ^{ਦੋਹਰਾ} ॥ ਮਿਲਿ
 ਯੋਜਨ ਪਿਆਰ ਲਗੇ ਨੈਨੇ ਮੇਸਾ ਮਨੇ ਛਪਛਪੇ ਮਿਰਗੀਰਾ ਦੇਸੇ ਸੋਲਯੋ ਮੇਰਿ ਰਾਜਾ ਮਨੇ
 ਮੇਲਲੀਨੇ ਤੁਹੀ ਭਾਵੇਤੁ ਭਾਮਨੀ ਭੋਗ ਕੀਨੇ ॥੩੭॥ ਰਹਿਯੋ ਸਾਹਤੁ ਰਿਯੋ ਕਛੁ ਨਾ ਬਿਚਾਰਿਯੋ
 ਮਨੇ ਲਾਤ ਕੇਸਾਥ ਮੈਤਾ ਨਮਾਰਿਯੋ ਘਸੁਹਾਨ ਭਾਏ ਉਠੈ ਨ ਉਘਾਵੈ ਗਇਤੈ ਨਾ ਰਿਕੇਰਾ ਜਬਾ
 ਕੇਬਜਾਵੈ ॥੩੮॥ ^{ਦੋਹਰਾ} ॥ ਸਾਹੁ ਪਾਲਕੀ ਕੇਤਰੇ ਬਾਂਧਿ ਭਾਚਿਕ ਰਿਦੀਨਾ ਜੇਕਛੁ ਪਾਮੇ
 ਧਨੁ ਤੇਘਾ ਲਿਤਿ ਸੀਮਾ ਹਿਲੀਨਾ ॥੩੯॥ ਮਾਹਿਲਾ ॥ ਆਪੁ ਦੇਰਿਤਾ ਹੀ ਪਰਿਚਰੀ ਬਨਾ
 ਇਕੋ ਚਮੀ ਨਿਪਤਿ ਤਿਯ ਸਾਥਾ ਪਿਕਸੁ ਖਪਾਇਕੋ ਲੇਨਾ ਰੀਕਹਰਾਇ ਆਪਨੇ ਪਰਿਗ
 ਯੋ ਹੋਸੁ ਮੇਸਾ ਫਿਯਾ ਬਾਪਿ ਪਾਲਕੀ ਤਗਲਿਯੋ ॥੪੦॥ ਜਬ ਪਹੁਚੇ ਦੇਉ ਜਾਇ ਸੁਖੀ ਗਿਹ
 ਹਨਾ ਰਿਨਾ ਕਹਿਯੋ ਕਿਦੇਹੁ ਪਠਾਇ ਪਾਲਕੀ ਸਾਹੁ ਪਰਿਯਾਪੇ ਸਾਹੁ ਬਿਹਤਰੇ ਤਹੀ ਆਵੁ
 ਤੁਭਏ ਹੋਜਹਰਾ ਜਾਧਨ ਸਹਿਤ ਬਾਲਹਾਰਿ ਲੇਗਏ ॥੪੧॥ ^{ਦੋਹਰਾ} ॥ ਬੀਤੀ ਹੈ ਨਿਭ
 ਯੋ ਉਜਿਯਾ ਰਾਤ ਬੈਸਾਹੁ ਦੁਹਿੰਦਿ ਗਨ ਉਘਾਗਾ ਮੇਰਿ ਪਾਲਕੀ ਤਰ ਕਿਹਰਾ ਖਾਬਚਨ

[illegible]

ਬਨਵਾ ਕਰਮੇ ਪਰਤ ਬੁਹਾਰੀ ਬੁਣੀ ॥ ਸੇਰ ਸਾਹਕੇ ਮਹਲ ਨਗਾਣੀ ॥ ੧੬ ॥ ਦੇਹਰਾ ॥ ਅਰਜ
 ਰਤਿ ਕੇ ਅਰਮੇ ਪਸੀਐ ਸੇਰੁ ਪਥਨਾਇ ॥ ਰਾਹੁ ਸੁਰਾਹੁ ਨਹਾਹੁ ਤੇਤਹਾ ਪਹੁਚਿ ਜਾਇ ॥ ੧੭ ॥
 ਅਤਿਲਾ ॥ ਥੀਏ ਹੁਤੇ ਜਹਦੈ ਰੈ ਰੋਖ ਕੇਤਰੈ ॥ ਜਹਾਨ ਚੀਟੀ ਪਹੁਚੈ ਪਵਨ ਨ ਸੰਚਰੈ ॥ ਰੁ
 ਹੀਤ ਰੁਨਇ ਹੁਤੇ ਸਪਹੁਚੀ ਜਾਇ ਕੋ ॥ ਰੋਅਰ ਪਰਾਤਿ ਭੋਛੋਰਾ ਬਾਜ ਬਨਾਇ ਕੋ ॥ ੧੮ ॥ ਚੈ
 ਪਈ ॥ ਜਛੇਰਿ ਅਗਾਰ ਪਛਾਤੈ ਤਾਰੀ ॥ ਆਨ ਨ ਬਿਖੇਲ ਗਾਮੀ ਤਾਰੀ ॥ ਏਸ
 ਦਰਚਾ ਬੁਕਿ ਕਮਾਰਿ ਸਾ ॥ ਸਾਹੁ ਰੋਖਾ ਭਏ ਨਿਕਾਰ ਸਾ ॥ ੧੯ ॥ ਦੇਹਰਾ ॥ ਸਾਹੁ ਰੋਖਾ
 ਕੇ ਕੁਏ ਪਰੀ ਤੁਰੰਗ ਕੁਦਾਇ ॥ ਸੀਕਾ ਕਰੀ ਨਿਜਾਨ ਕੀ ਪਰੀ ਨਦੀ ਮੇਜਾਇ ॥ ੨੦ ॥ ਚੈ ਪਈ ॥
 ॥ ਝਰਨਾ ਮਹਿ ਤੇ ਬਾਜ ਨਿਕਾਰ ਸਿੰਗਾਰਿ ਹੀ ਨਦੀ ॥ ਬਿਖੇਲੈ ਰੂਹ ਸਿੰਗਾਰਿ ਜਿਯਾ ਅਪਨੇ
 ਕਾਲੇ ਕੁਨਕਰਾ ॥ ਇਹ ਛਲ ਗਹਿ ਅਸੁ ਕਹਹਰਾ ॥ ੨੧ ॥ ਜਬ ਬਾਜੀ ਹਜਰ ਕੋ ਗਯੋ ॥ ਸੁ
 ਹਿਨ ਕੋ ਬਿਸਮੇ ॥ ਜਿਯ ਭੁਯੋ ॥ ਜਹਾ ਸਕਤ ਪਵੇ ਸਪਵਨ ਕਰੀ ॥ ਤਹ ਤੇ ਲਯੋ ਤੁਰੰਗ ਮਕਿ
 ਨਹਰੀ ॥ ੨੨ ॥ ਪਾਤ ਬਚਨ ਹਜਰ ਤੁਇ ਮਕਿਯੋ ॥ ਅਭੈ ਦਾਨ ਚੇਰਿਯੋ ਮੇਦਯੋ ॥ ਜੇਹ
 ਮੇਕ ਹਬਦ ਨ ਦਿਖਾਵੈ ॥ ਥੀ ਸਸਰੀ ਸੁਅਸਰ ਫੀ ਪਾਵੈ ॥ ੨੩ ॥ ਅਭੈ ਦਾਨ ਤਾ ਕੋ ਮੇਦਿਯਾ
 ਯੋ ॥ ਖਾਣੀ ਸਪਤ ਕੁਰਨ ਉਚਾਯੋ ॥ ਤਬ ਤ੍ਰਿਯਭੇ ਸਪੁਰਖ ਕੇ ਪਰਾ ॥ ਸੇਰ ਸਾਹ ਕਹ ਸਿਜ
 ਦਾ ਕਰਾ ॥ ੨੪ ॥ ਦੇਹਰਾ ॥ ਪੁਰਖ ਭੁਖ ਕਰਿ ਪਹਿਰ ਤ੍ਰਿਯਭੁਖ ਨ ਸਜੇ ॥ ਸੁਰੰਗਾ ਸੇਰ
 ਸਾਹ ਕੋ ਇਮ ਕਹਾ ਮੇਤਵਹਰ ਤੁਰੰਗਾ ॥ ੨੫ ॥ ਚੈ ਪਈ ॥ ਤਬ ਹਜਰ ਤਿਤਾ ਕੋ ਲਖਿ
 ਲਯੋ ॥ ਹਰਖ ਤੁਭਯੋ ਕੋ ਪਮਿਟ ਗਯੋ ॥ ਨਿਰਖ ਪ੍ਰਭਾਉ ਪਮਾ ਬਹੁ ਕੀਨੀ ॥ ਥੀ ਸਸਰੀ ਸੁ
 ਅਸਰ ਫੀ ਦੀਨੀ ॥ ੨੬ ॥ ਦੇਹਰਾ ॥ ਹਸਿ ਹਜਰ ਤੇ ਮੇਕਹਾ ਸੁਨਿਤ ਸਕਰ ਸੁੰਦਰੀ
 ਗਾ ॥ ਸੇ ਬਿਧਿ ਕੋ ਬਨਾਇ ਮੁਹਿ ਕਿਹ ਬਿਧਿ ਹਰਾ ਤੁਰੰਗਾ ॥ ੨੭ ॥ ਚੈ ਪਈ ॥ ਜਬ
 ਅਬਲਾ ॥ ਆਇ ਸਇਮ ਪਾਵਾ ॥ ਮੁਹਰਿ ਰਾਖ ਮੇਖਨ ਲੋਆਵਾ ॥ ਸਰਤ ਮੇਰਿ ਦੁਹਲ
 ਬਹਾਇ ਸਾ ॥ ਹਛ ਪਾਲਤਾ ਕਹ ਰੂਹ ਕਾਇਸਾ ॥ ੨੮ ॥ ਦੇਹਰਾ ॥ ਬਹੁਰਿ ਨਦੀ ਬੀ
 ਤਰ ਪਰੀ ਜਾਤ ਭਈ ਤਰ ਪਾਗਿ ॥ ਸਾਹੁ ਰੋਖਾ ਕੇ ਤਰੇ ਲਾਗਤ ਭਈ ਸੁਧਾਰਿ ॥ ੨੯ ॥

42x

ਕਹਹਿ ਤੇ ਅਧਿਕਾ ਦਿਜਨ ਕਹਿ ਦਾਨ ਕਹਹਿ ਵੇ ॥ ਜਾਚਕ ਸਭੈ ਰੂਪ ਧੈਰੇ ਗਇ ॥ ਜਾਚਤ ਬਹੁ
 ਰਿਨ ਕਾ ਭੁਭੁਏ ॥ ੯ ॥ ਚੈ ਪਈ ॥ ॥ ਸਕਲ ਚੀਤ ਕਰਿ ਬਿਖਾਹ ਕੀਚ ਕ੍ਰੇਜਨੇ ਤਬ ਨਾਇ ॥
 ਭੁਗਤਿ ਭੁਗਤਿ ਸੈਕੁ ਅਰਿ ਬਨ ਪੁਤ੍ਰ ਨ ਬਰਨੀ ਜਾਇ ॥ ੧੦ ॥ ਚੈ ਪਈ ॥ ॥ ਕਾਸ ਮੀਰ ਬੀਤ ਰਿ
 ਪੁਰੇ ਜਬਾ ਬਾਜਨ ਲਗੇ ਬਾਦਿ ਅਮਿਤ ਤਬ ॥ ਨਾਚਤ ਪਾਤ੍ਰ ਅਪਾਰ ਅਨੂਪਾ ॥ ਕੰਚਨ
 ਹਰਨ ਨਿਰੂਪ ਸਰੂਪਾ ॥ ੧੧ ॥ ਹਰ ਪਾਟ ਸਰਬ ਸਤ੍ਰੁ ਛਾਏ ॥ ਅਗਰ ਚੰਦਨ ਭੇਮ ਗਾਢਿ ਰਕ
 ਏ ॥ ਸਭੁ ਪਾਰਿ ਬਾਧੀ ਬੰਦਨ ਵਾਗੇ ॥ ਗਾਵਤ ਗਉ ਸੁਹਾਵਤ ਨਾਗੇ ॥ ੧੨ ॥ ਅਗੁਆ ਲੇਨਾ
 ਗਾਉ ਆਏ ॥ ਆਦਰ ਸੈਕੁ ਅਗਰਿ ਹਲਿ ਆਏ ॥ ਭੁਗਤਿ ਭੁਗਤਿ ਤੇ ਕਰੇ ਬਢਾਈ ॥ ਜਾਨੁ ਕੁ
 ਰਾਂਕ ਨਿਪ ਨਿਨਿਪ ਪਾਈ ॥ ੧੩ ॥ ਚੈ ਪਈ ॥ ॥ ਤਬ ਜਸਤਿ ਲਕ ਮੰਜਰੀ ਲਈ ਬੁਲਾਇ
 ਕੈ ॥ ਬਿਖਾਹ ਵਈ ਨਿਪ ਸੁਤ ਕੇ ਸਾਥ ਬਨਾਇ ਕੈ ॥ ਦਾਜ ਅਮਿਤ ਧਨ ਦਿਯੋ ਬਿਦਾ ਕਰਿ ਕੈ
 ਦਏ ॥ ਹੋ ਬਿਜਵਤੀ ਨਗਰੀ ਪੁਤਿ ਤੇ ਆਵਤ ਭੁਏ ॥ ੧੪ ॥ ਚੈ ਪਈ ॥ ॥ ਏਕ ਸਾਹ ਕੇ ਸ
 ਦਨ ਉਤਾਰੇ ॥ ਗਿਹ ਜੈ ਪੈਲਾ ਖੈ ਜਬ ਤਾਰੇ ॥ ਕੁਅਰ ਸਾਹ ਕੇ ਪੁਤ ਨਿਹਾਰਾ ॥ ਤਿਹ ਤਨ ਤਾਨਿ
 ਮਦਨ ਸਰ ਮਾਗਾ ॥ ੧੫ ॥ ਚੈ ਪਈ ॥ ॥ ਨਿਰਖਤ ਹੀ ਲੁਭਾਇ ਛੁ ਬਿਮਨ ਮੇ ਕਿਯਾ ਬਿਚ
 ਰਾ ॥ ਨਿਪ ਸੁਤ ਸੀਗਨ ਜਾਇ ਹੋਇ ਪੈ ਹਮ ਫੇਜਾ ॥ ੧੬ ॥ ਚੈ ਪਈ ॥ ॥ ਬੋਲਿ ਲਿਆਇ
 ਤੋ ਕੈ ਅਪਨੇ ਪਗਿ ॥ ਗਤਿ ਮਾਨਿ ਤੇ ਸੋਹ ਸਿਹ ਸਿਕਰਿ ॥ ਅਲਿਗਨ ਉਬਨ ਬਹੁ ਲਿਏ
 ਬਿਬਿਧ ਬਿਧਨ ਸੇ ਆਸਨ ਦਏ ॥ ੧੭ ॥ ਚੈ ਪਈ ॥ ॥ ਬਿਹਸਿ ਬਿਹਸਿ ਦੇਉ ਕੁਆਰਿ
 ਕਲੇਲ ਨੇ ਕੇ ਕਰੇ ॥ ਬਿਬਿਧ ਬਿਧਨ ਕੇ ਕੇ ਮਤ ਕੈ ਉਚਰੇ ॥ ਭੁਗਤਿ ਭੁਗਤਿ ਕੇ ਆਸਨ ਕਰੇ
 ਬਨਾਇ ਕੈ ॥ ਹੋਲ ਪਟਿਲ ਪਟਿ ਦੇਉ ਜਾ ਰਿਪਰ ਮੁਖ ਪਾਇ ਕੈ ॥ ੧੮ ॥ ਕੇਲ ਕਰਤ ਸ੍ਰੈ
 ਜਾ ਰਿਬਹੁ ਰਿਉ ਨਿਗਤਿ ਕਰੇ ॥ ਭੁਗਤਿ ਭੁਗਤਿ ਚਾਤੁਰਤਾ ਮੁਖ ਤੇ ਉਚਰੇ ॥ ਤਰਨਿ ਤਰਨਿ ਜਬ
 ਮਿਲੇ ਨੇ ਕੇ ਉਹਾਰੀ ॥ ਹੋ ਬੇਦ ਸਾਸਤ੍ਰ ਸਿਮ੍ਰਤਿ ਇਹ ਭਾਤਿ ਉਚਰੀ ॥ ੧੯ ॥ ਚੈ ਪਈ ॥ ॥
 ॥ ਮੇਨਿ ਪਕੇ ਸੁਤ ਸੀਗਨ ਜੇਹ ਉ ॥ ਬਿਨੁ ਦਾਮਨ ਇਹ ਗਥ ਬਿਕੈ ਹਈ ॥
 ਪਾਇ ਸੁਤਾਤ ਬਕੁ ਅਗਹ ਕਾਰੀ ॥ ਤਵਨ ਪਾਲ ਕੀ ਭੀਤ ਰਿਹਾ ਹੀ ॥ ੨੦ ॥ ਚੈ ਪਈ ॥

Digitized by Panjab Digital Library | www.panjabdigilib.org

ਏਕਸਾਹਕੇਪੁਤਤਹਾਉਦਰਾਪਨੇਜਨਸੀਤਾਰਖਦਨਕੇਯਾਜਗਮੇਬਨੇਬਿਤਨਕੇ
ਤਤਿਹਨਮਕਅਰਕੇਜਾਨਿਯੋਹੋਜਾਸਮਉਦਰਾਖਦਰਨਕਤਉਬਖਾਨਿਯੋ॥੩॥ਨੇਨ
ਹਰਨਕੇਹਰੇਬੈਨਪਿਕਕੇਹਰੇ॥ਜਨੁਕਮਾਨਮਰਬਿਸਖਦੇਉਬਾਦੁਨਪਰੇ॥ਬਿਨਾਪਹਾ
ਰੇਲਗਤਨਕਾਦੇਜਾਤਹੋ॥ਰੇਖਟਕਤਹਿਯੋਕੇਮਾਹਿਸਦਾਪਿਯਗਤਹੋ॥੪॥ਦੇਖਿਭਵ
ਨਕੇਰੂਪਤਰਨੇਮੇਹਤੁਤਈ॥ਲੋਕਲਾਜਿਕੁਲਕਾਨਤਿਆਗਸਭਹੀਦਈ॥ਆਸਿਕਕੀਰਿ
ਯਤੁਤਿਰਹੀਉਰਝਾਇਕੋ॥ਹੋਸਕਿਯੋਨਪੀਰਜਬਾਪਿਸੁਲਿਯੋਬੁਲਾਇਕੋ॥੫॥
ਮਭੇਦਪਾਇਰਿਯਤਹਿਬੁਲਾਇਸਿ॥ਤੁਤਿਤੁਤਿਭੋਜਨਖਵਾਇਸਿ॥ਕੇਲਕਰਨਤਾਮੇ
ਚਿਤਚਹਾ॥ਲਾਜਾਬਿਸਾਰਪਗਰਤਿਨਕਾ॥੬॥ਬਿਤਨਕੇਤਜਬਯੋਸੁਨਿਪਾਯੋ॥ਭੋਗ
ਨਕਿਯੋਨਕਾਮੇਠਾਇਯੋ॥ਸੁਨਿਅਬਲਾਮੇਤੁਹਿਨਭਜਿਯੋ॥ਨਾਰਿਆਪਨੀਕੋਨਹਿਤੁ
ਜਿਯੋ॥੭॥ਦੇਹਰਾ॥ਜੇਉਪਾਇਕੋਟਕਰਹੁਲਛਕਕਰਿਅਹੁਇਲਾਜਾਪਰ
ਮਾਪਨੇਛਾਉਤੁਹਿਤਉਨਭਜੋਆਜਾ॥੮॥ਚੋਪਈ॥ਗਾਨੀਕੋਟਿਜਤਨ
ਕਰਿਤਹੀ॥ਏਕੋਨਾਹਿਮੂੜਾਤਿਹਗਾਹੀ॥ਕੋਪਭਯੋਰਿਯਕੋਜਿਯਕੁਰੇ॥ਤਾਕੇਬਾਧਭੁ
ਹਰੇਤਾਰੇ॥੯॥ਤਾਕੇਬਾਧਭੋਹਰਾਤਾਰਾ॥ਮੁਆਸਾਹੁਸਤਜਗਤਉਚਾਰਾ॥ਪੈਦਾ
ਕਾਜਕਾਇਯੋਕਉਗਯੋ॥ਚੋਰਨਮਾਰਿਭੂਟਧਨਲਯੋ॥੧੦॥ਭੇਸਮਨੁਪਤਰਨਤਿਨਪ
ਰਾ॥ਅਰੁਰਨਅੰਗਅੰਗਮੇਕਰਾ॥ਬਿਤਨਕੇਤਕੋਢਿਗਚਲਿਗਈ॥ਭੁਗਤਿਅਨੇਕਨ
ਹੋਰਤਭਈ॥੧੧॥ਅਤਿਲਾ॥ਗੀਵਅੰਚਰਾਤਾਰਿਰਹੀਸਿਰਨਿਯਾਇਕੋ॥ਪਕ
ਰਕਅਰਕੇਪਾਇਰਹੀਲਪਟਾਇਕੋ॥ਏਕਬਾਰਭੂਭਿਰਾਗਿ॥ਨਿਪਿਯਗਤਿਕੋਰੇ॥ਹੋ
ਸਕਲਕਾਮਕੋਤਾਮਰਾਮਾਰੇਅਬਹਰੇ॥੧੨॥ਚੋਪਈ॥ਮਾਰਿਮਰਿਕੋਟਿਜਨਮਤੁ
ਮਧੋਰੇ॥ਬਾਰਹਜਾਰਪਾਇਕਨਪਰੇ॥ਤੇਕੋਤਉਨਭਜੋਨਿਲਜਤਬਾਕਹਿਦੈਹੋਤਵਪਾਤਿ
ਪਤਿਬਿਧਿਸਬਾ॥੧੩॥ਆਪਿਕਜਤਨਰਾਖਿਰਿਹਾਹੀ॥ਪਾਇਪਰੀਲਾਤਨਜਤੁ
ਮਾਰੀ॥ਚਲੁਕੁਰਹੀਨਿਲਜਮੂੜਮਤਾ॥ਕਾਮਭੋਗਚਹਤਮੇਸੋਕਤਾ॥੧੪॥ਕੁਬਚਸੁ

ਨਾ ਬਿਮਨਾ ਤਿਯ ਭਈ ਬਿਮਨ ਮਨਾ ਅਮਿਤ ਕੇ ਪਜਾਗਾ ਤਾ ਕੇ ਤਨਾ ਜਿਹ ਪਤਿ ਕੇ ਮਹਿ
 ਸਾਦਿਖਾਏ ਤੇ ਮੇਰੇ ਭਈ ਤੁਹਿ ਮਏ ॥ ੧੫ ॥ ਯੀ ਕਹਿ ਕੈ ਤੇ ਪਕ ਰਿਨਿ ਕਾਰਿਯੋ ॥ ਪਏ ਸ
 ਰਿਚਰੀ ਨ ਬਹਕਾਯੋ ॥ ਭੁਤ ਭੁਖਿ ਤਿਹਾ ਦੇਯੋ ਦਿਖਾਈ ॥ ਨਿਪਕੇ ਅਤਿ ਚਿਤ ਚਿਤ
 ਪਜਾਈ ॥ ੧੬ ॥ ਦੇਹਰਾ ॥ ਸੁਨਿ ਰਾਜ ਜੇਤ ਸਕਰਨ ਹਨਿਯੋ ਸਾਹ ਕੇ ਪੁਤਾ ॥ ਸੇ ਮੇਰੇ
 ਹਪਗਾ ਦਿਯੋ ਹੋਰ ਪ੍ਰੇ ਕਰ ਭੁਤਾ ॥ ੧੭ ॥ ਚੋਪਈ ॥ ਨਿਪਤ ਬਕਹੀ ਗਾਊ ਇਹ ਭਾਏ ॥
 ਯਾਹਿ ਰਾਖੁ ਭੁਤ ਸੀ ਘੋਰਾ ॥ ਪਾਵ ਕਭੁ ਪਲੀਤਾ ਜਰਿਯਾਹਿ ॥ ਸਾਹ ਪੁਤ੍ਰ ਕੇ ਸਿਰ ਪ
 ਰਿਭਾ ਰਿਯਾਹਿ ॥ ੧੮ ॥ ਹਾਸ ਬਦ ਬਹੁਤ ਕਰਿ ਰਹਿਯੋ ॥ ਭੁਦਾ ਅਭੁਦ ਨਿਪ ਮੂੜ ਨ ਲਾਹਿ
 ਯੋ ॥ ਨਿਰਖ ਪੁਕਾਰਿ ਯਚ ਰਿਤੁ ਸੁਧਾਰੇ ॥ ਸਾਹ ਪੁਤ੍ਰ ਕਰਿ ਭੁਤ ਸੀ ਘੋਰਾ ॥ ਤੁਨਿ ਨ ਕਰਿ
 ਯੋਰੇ ਨਹਿ ਦੀਜੈ ॥ ਤਿਨ ਕੇ ਚੇਰ ਸਦਾ ਚਿਤ ਲੀਜੈ ॥ ਰਿਯੋ ਕੇ ਕਭੁ ਬਿਸਾਸ ਨ ਕਰਿਯੋ ॥ ਸੁ
 ਯਚ ਰਿਤੁ ਤੇ ਜੀਅ ਅਤਿ ਭੁਰਿਯੋ ॥ ੨੦ ॥ ਚੋਪਈ ॥ ਰਾਖਿ ਯਾਨੇ ਰਿਯਾ ਚਰਿਤ੍ਰੇ
 ਮੰਤ੍ਰੀ ਪਸਿ ਬਾਦੇ ਦੇਇ ਸੇ ਉਨਚਾ ਸਦੇ ਚਰਿਤ੍ਰ ਸਮਾਪਤ ਮਸਤੁ ਸੁਭ ਮਸਤੁ ॥ ੨੧ ॥
 ੨੨ ॥ ੨੩ ॥ ੨੪ ॥ ੨੫ ॥ ੨੬ ॥ ਚੋਪਈ ॥ ਅਜਿਤਾ ਵਡੀ ਨਗਹ ਇਕ ਸੋਏ ॥
 ਅਜਿਤ ਸਿੰਘ ਰਾਜਾ ਤਿਹ ਕੈ ॥ ਅਜਿਤ ਮੰਗੀ ਕਹਿ ਜਾ ਕੇ ਰਿਯਾ ॥ ਅਨਕੁ ਮਥ ਚਜਿਨ
 ਬਸਿਕਿਯ ਪਿਯਾ ॥ ੧ ॥ ਭੁਜੀ ਗਮਤੀ ਤਾ ਕੀ ਦੁਹਿਤਾ ਇਕਾ ॥ ਪ੍ਰੀਤਿ ਕਹਿ ਯਾ ਕਰਨ ਸਾਸ
 ਤੁਨਿ ਕਾ ਭਾਗ ਵਸ ਪ੍ਰੀਤ ਰਿਅਤਿ ਗੁਨੀ ॥ ਜਾਮਲ ਖੀਨ ਕਾਨਨ ਸੁਨੀ ॥ ੨ ॥ ਸਾਹ ਪੁਤ੍ਰ
 ਬਿਖਭੁ ਪੁਜਾਇ ਕਤਹਾ ॥ ਰੁਪ ਸੀਲ ਸੁਰਿ ਬਤਤਾ ਜਾਮਹਿ ॥ ਤਿਜ ਮਾਨ ਬਲਵਾਨ ਬਿਕਰ
 ਮਤਿ ॥ ਅਲਖ ਕਰਮ ਬਖਿਰਿ ਸਿਯੋ ਤਾਹਿ ਰਤਿ ॥ ੩ ॥ ਵਹੇ ਕੁਆਰਿ ਨਿਪ ਸੁਤਾ ਨਿਹਾ
 ਸੁਰਬੀਰ ਬਲਵਾਨ ਬਿਚਾਰਾ ॥ ਹਿਤੁ ਸਹਿ ਚਰਿਕ ਨਿਕਰਿ ਬੁਲਾਇ ਸਿਯੋ ॥ ਭੁਦਾ ਭੁਖਿ
 ਤਿਹਤੀ ਰਪਤਾਇ ਸਿਯੋ ॥ ੪ ॥ ਅਤਿਲਾ ॥ ਪਵਨ ਭੇਸ ਕਰਿ ਸਖੀ ਤਹਤ ਮਜਾਇ ਯਹੁ ॥
 ਭਾਂਤਿ ਭਾਂਤਿ ਕਰਿ ਬਿਨਤੀ ਤਾਹਿ ਰਿਤਾਇ ਯਹੁ ॥ ਕੋਮ ਬਹੀ ਭੇਹ ਮਰੀ ॥ ਸਨਕੀ ਜਿ
 ਯੋ ਹੋਨ ਤਰੇ ਰਿਮਿਲਾਇ ਸਨਕੇ ਦੀਜਿਯੋ ॥ ੫ ॥ ਪਵਨ ਭੇਸ ਕਰਿ ਸਖੀ ਤਹਤ ਮਜਾਇ ਯਹੁ

ਗਈ॥ ਭਾਂਤਿ ਅਨੇਕ ਪ੍ਰਬੰਧ ਕਰਤ ਕੇ ਕੁਈ॥ ਉਤ ਮਿਥੇ ਸੁਧਾਰਿ ਲਿਖਾਈ ਤਿਹਤਰਾ
 ॥ ਹੋਰੁ ਜੰਗਮਤੀ ਨਿਪਕੀ ਸੁਤਾ ਬਾਹਿਠੀ ਥੀ ਜਹਾ॥ ੬॥ ਉਤਿ ਸੁਕ ਅਰਿ ਤਿਨਲੀ ਨਗਰੇ ਸੇ
 ਲਾਇ ਕਰਿ॥ ਅਲਿਗਨ ਕਰਿ ਚੁੰਬਨ ਹਰਖ ਉਪਜਾਇ ਕਰਿ॥ ਭਾਂਤਿ ਭਾਂਤਿ ਤਿਹਤਰਾ
 ਪਰਮਹੰਸ ਮਾਨਕੋ॥ ਹੋ ਪਾਨ ਨਤੇ ਪਿਯਾਰੇ ਸਾਜਨ ਪਹਿਚਾਨਕੋ॥ ੭॥ ਹੋਰੁ ॥ ॥ ਭਾਂ
 ਤਿ ਭਾਂਤਿ ਤਰਨੀ ਤਰਨ ਭੁਜਿਯੋ ਪਰਮ ਸੁਖ ਪਾਇ॥ ਇਹੈ ਬਿਖੇ ਤੋ ਕੋ ਪਿਤਾ ਤਹੀ ਨਿਕ
 ਸਿਯੋ॥ ੮॥ ਹੋਰੁ ਪਈ॥ ॥ ਪਿਤੁ ਆਵਤ ਅੰਚਰਾ ਮੁਖ ਰਹਾ॥ ਲਾਗਿ ਗਰੇ ਰੋ ਦਨ ਬਹੁ ਕਰਾ
 ਕਹਿਯੋ ਦਰਸ ਬਹਾਵਿਨ ਸੇ ਪਯੋ॥ ਤਾ ਤੋ ਮੇਰ ਹਿਯੋ ਉ ਮਗਯੋ॥ ੯॥ ਜਬ ਤੇ ਮੇ ਸੁਰਾ ਸਿ
 ਧਾਈ॥ ਤਹ ਤੇ ਜਾਇ ਬਹੁ ਰਿਘ ਰਿਆਈ॥ ਜਬ ਤੇ ਮੇ ਅਬ ਭਾਤ ਨਿਹਾਰਾ॥ ਤਾ ਤੇ ਉਪਜਾ
 ਮੇਰਾ ਪਾਰਾ॥ ੧੦॥ ਅਜਿਤ ਸਿੰਘ ਜਬ ਯੋ ਸੁਨਿ ਲੇਯੋ॥ ਰੋ ਦਨ ਕਰਤ ਰਹੇ ਮਿਲ ਕੁਯੋ॥
 ਤਬ ਤਿਨ ਘਾਤ ਕੁਲੀ ਕਰਿ ਆਈ॥ ਸੁਖੀ ਦੇਯੋ ਗਿਹ ਮੀਤ ਪਠਾਈ॥ ੧੧॥ ਹੋਰੁ ॥ ॥
 ਪਿਤੁ ਕੇ ਅੰਚ ਰਿਤੁ ਰਿਸਿ ਰਿਆਖੇ ਲਈ ਦੁਹਾਇ॥ ਮੇਰਿ ਤਕੁਯੋ ਰੋ ਵਤਰ ਹਿਯੋ ਮੀਤ ਦਿ
 ਯਾਪੁ ਚਾਇ॥ ੧੨॥ ॥ ਹੋਰੁ ॥ ॥ ਅਭਿਯੰਤਰੀ ਗਾਥਾ॥ ੧॥ ਹੋਰੁ ॥ ॥
 ਹੋਰੁ ॥ ॥ ਪਤ ਮਸਤ ਸੁਕੁ ਮਸਤੁ॥ ੧੩॥ ਹੋਰੁ ॥ ॥
 ॥ ਹੋਰੁ ਪਈ॥ ॥ ਇਕ ਦਕਰਨ ਇਕ ਹੁਤੇ ਨਿਪਤ ਬਰਾਜਨੁ ਕਪਿਥੀ ਤਲ ਦੁਤਿ
 ਯਾਦਿ ਵਾਕਗਾ ਸੀ ਮਕਰਾ ਛਕੁ ਅਰਿ ਬਨਿਤਾ ਤਿਹਾ॥ ਪ੍ਰਗਟ ਚੰਦ੍ਰ ਸੀ ਪ੍ਰਕਾਸ ਗਤ ਜਿਹਾ॥
 ੧॥ ਹੋਰੁ ॥ ॥ ਸ੍ਰੀ ਜਲ ਜਾਛੁ ਸੁਤਾ ਤਵਨ ਜਾ ਕੇ ਰੂਪ ਅਪਾਰਾ॥ ਗਾਤਿ ਕੀਤ ਰਨੀ ਬਹੁ
 ਰਿਗ ਕ੍ਰਨ ਸਕ ਕਰਤਾਰਾ॥ ੨॥ ਹੋਰੁ ਪਈ॥ ॥ ਕਲਪਾਥਿ ਛੁਪੁ ਜਤਹਾ ਇਕ ਨਿਪ ਬਰਾ॥
 ਪ੍ਰਗਟਿ ਭਯੋ ਜਨੁ ਦੁਤਿ ਯਾ ਕਿਰਨ ਪਰਿਆ॥ ਅਧਿਕ ਰੂਪ ਜਨਿ ਯਤ ਜਾ ਕੇ ਜਗਾ॥ ਥਕ ਤਿਹ ਹਿ
 ਤ ਜਿਹ ਨਿਰਖਤ ਰੁਨਿ ਮਹਾ॥ ੩॥ ਹੋਰੁ ॥ ॥ ਰਾਜ ਕੁਲ ਅਰਿ ਨਿਰਖ ਨਿਉਪ ਬਨ ਇਕ
 ਦਿਨ ਚਲੀ॥ ਲੀਨਿ ਬੀਸ ਪਰਾਸ ਸਹਿ ਚਰੀ ਸੀ ਗਭੁਲੀ॥ ਉਠਤ ਕਨੁਕਾ ਪੁਰਿ ਉਠਾਏ ਪਾ
 ਇਤਨਾ ਹੋ ਜਨੁ ਕਚ ਲੇਏ ਸੀ ਗਪ ਜਾ ਕੇ ਸਕਲ ਮਨਿ॥ ੪॥ ਹੋਰੁ ॥ ॥ ਕਲਪਾਥਿ

ਛੁਪੁਜਕੁ ਅਰਿਕੋ ਨਿਗਮਾਈ ਲਲਚਾਇ ॥ ਠਗਾਨਾ ਇਕ ਸੇਨੈ ਨਦੇ ਨਗਾਜਿ ਉਰੀ ਲਗਾ
 ਇ॥ ੫॥ ਅਰਿਕਾ ॥ ॥ ਰਾਜ ਸੁਤਾ ਤਿਹ ਰੂਪ ਅਲੋਕ ਬਿਲੋਕ ਬਗਾ ਅਗਾ ਅਨਿਗਤ ਬਹੀ
 ਗੋਯੋ ਬਿਸਿਖ ਪ੍ਰਗਤਿ ਕਰਿ ॥ ਕਾਰਿ ਕਾਰਿ ਕਰਿ ਖਾਇ ਬਸਾਇ ਨਕਛੁ ਤਿਹਾ ਹੋ ਪੰਖਨ
 ਬਿਧਨਾ ਦਏ ਮਿਲੇ ਉਡਿ ਜਾਹਿ ਜਿਹਾ ॥ ੬॥ ਯੋ ਬਿਖਿਏ ਕਸੇ ਸੇ ਸਾਤਾ ਹਿਧਾਇਯੋ ॥ ਭੁੰ
 ਤਿਰਾ ਤਿਕਰਿ ਤੇ ਦਤਿ ਸੇ ਲਲਚਾਇਯੋ ॥ ਭੁੰ ਰਿਲਾ ਭੁੰ ਗਾਮਾ ਹਿਕਿ ਨੁਨਾ ਕਛੁ ਲਾਹਿਯੋ ॥
 ਰੇ ਪਰੀ ਲੋਗਾਈ ਤਾ ਹਿਸਤ ਹਿਤਿ ਤਤ੍ਰਿਯ ਕਹਿਯੋ ॥ ੭॥ ਚੋਪਈ ॥ ॥ ਰੇ ਪੀਟ ਤੋ ਕੋਪਿ
 ਤਹਾਰਾ ॥ ਕਿਨੁ ਨ ਤੋ ਕੋਸੇ ਪਉਚਾਰਾ ॥ ਤਾ ਕੀ ਬਧੁ ਨਿਪਤ ਪਹਿਗਈ ॥ ਪਰੀ ਹਰਤ ਪਤਿ
 ਮੁਹਿਕ ਹਿਭਈ ॥ ੮॥ ਦਿਪ ਭਾਖੀ ਤਿਹ ਸੇ ਪਕਰੀ ਜੈ ॥ ਸਾਹ ਪੂਤ ਕਹ ਜਾਨ ਨਦੀ ਜੈ ॥ ਖੇਜ
 ਥਕੇ ਨਗਰ ਨਦੀ ਮੇਂ ॥ ੯॥ ਦਤਿਯ ਕਾਨ ਨ ਕਿਨੁ ਸੁਨਾਨਗਾ ॥ ਏਕ ਬਰਖਾ ਖਾਤਾ ਕੋ ਘਰ
 ॥ ਭੁੰ ਤਿਭਾ ਤਿਕੋ ਭੋਗ ਨ ਕੁਰੀ ॥ ਬਿਬਿਧ ਬਿਧਨ ਤਨ ਕ੍ਰੀੜਾ ਕਰੀ ॥ ੧੦॥ ਅਰਿਕਾ ॥
 ॥ ਨਦਾ ਅਸਨ ਕਰਿ ਪ੍ਰਿਥਮ ਬਹੁ ਰਿਲਲਤਾ ਸਨ ਲੇਈ ॥ ਬਹੁ ਰਿਗੀਤ ਬਿਪਰੀਤਿ ਕਰੇ ਬ
 ਹਾ ਬਿਪਿਸੁਖ ਦੇਈ ॥ ਲਲਸਾਸ ਨਿਕੋ ਕਰਤ ਮਦਨ ਕੋ ਮਦ ਹਿਰਾ ਹਿਰਾ ਮਿਯੋ ਕਰਤ ਦਿਨੈ
 ਨਿਤ ਮਨ ਰੰਚਨ ਕਰਹਿ ॥ ੧੧॥ ਚੋਪਈ ॥ ॥ ਭੁੰ ਤਿਅ ਨਿਕਭਾ ਮਾਛੁ ਜਤ ਪਾਯੋ ॥ ਪਿਕਾ ਅਰਾ
 ਮਾ ॥ ਛਿਨ ਛਿਨ ਛੁਤਿਯੋ ਸੇ ਲਗੇ ਤਜਤ ਨਾ ਏ ਜਾਮ ॥ ੧੨॥ ਅਰਿਕਾ ॥ ॥ ਬਿਕਰ ਕਰ
 ਨ ਇਕ ਦਿਵਸ ਤਹਾ ਚਲਿਯੋ ॥ ਗਾਇ ਬਹਿਯਾ ਤਿਹ ਪੀਯ ਪਿਤ ਹਿਦਿਖਾਯੋ ॥ ਜੇਰਿ
 ਹਾ ਬਸਿਰ ਨਿਯਾਇ ਕਹਿਯੋ ਮੁਸਕਾਇ ਕਰਿ ॥ ਰੇ ਪਰੀ ਤਾਰਿ ਇਹ ਗਈ ਹਮਾਰੇ ਆਜੁ ਪ
 ਰਿ ॥ ੧੩॥ ਚੋਪਈ ॥ ॥ ਸਤਿਸਤਿ ਤਿਹ ਤਤ੍ਰਿਚਾਰਾ ॥ ਸੇਨ ਸੁਨਾ ਸੇਨੈ ਨ ਨਿਹਾਰਾ ॥ ਮਨੁ
 ਖਸਿ ਗਏ ਗ੍ਰਿਹ ਪੁਚਾਯੋ ॥ ਭੇਦ ਅਭੇਦ ਜੜਕਛੁ ਨ ਪਾਯੋ ॥ ੧੪॥ ਚੋਪਈ ॥ ॥ ਇਹ ਗਈ
 ਸਤ ਸੁਭ ਮਸਤ ॥ ੨੫੧॥ ੪੭੨੧॥ ॥ ਅਫਜੂ ॥ ॥ ਚੋਪਈ ॥ ॥ ਹੰਸ ਪੁਜਾ
 ਰਾਜਾ ਇਕ ਮਾਤਿ ਬਲਾ ਅਰਿ ॥ ਨੇਕ ਜੀਤੋ ਜਿਨ ਦਲ ਮਲਾ ॥ ਸੁਗਾਮ ਮਤੀ ਤਕੀ

ਰਾਨੀ ਇਕਾ ਜਾ ਕੀ ਪੁਰਾ ਕਹਤ ਬੁਝਿਤਾ ਕਿ ਕਹ ॥ ੧ ॥ ਤਾ ਕੀ ਸੁਤਾ ਸੁਖ ਮਤੀ ਸੁਨੀ ॥ ਜਾ ਸਮਝੈ ॥ ੫੮੨ ॥
 ਰਨ ਅਬਲਾ ਗੁਨੀ ॥ ਜੇ ਬੁਝਾ ਭਿਝਵਨ ਕੇ ਰਾਜਤਾ ॥ ਜਿਹ ਮੁਖ ਨਿਰਖ ਚੰਦ ਮਾਲਾ ਜਤਾ ॥ ੨ ॥
 ਨਾਗਰ ਕੁ ਅਰਨ ਗਾਰੇ ਕੇ ਰਾਜਾ ॥ ਜਾ ਸਮਝੈ ਤਿਯ ਨ ਬਿਧ ਨਾ ਸਾਜਾ ॥ ਕਰਤ ਸਿਕਾਰ ਕੈ ਸਿਉ
 ਆਯੋ ॥ ਸਿਪਦੁ ਹਿਤਾ ਗਿਹਤ ਰਹੈ ਧਯੋ ॥ ੩ ॥ ਰਾਜ ਕੁ ਅਰਿ ਨਿਰਖਤ ਤਾ ਕੀ ਛਾਥਿ ॥ ਮਦਕ
 ਰਿਮਤ ਹੀ ਛਾਥਿ ਤਰਦ ਬਿ ॥ ਪਾਨ ਪੀਕਤਾ ਕੇ ਪਰਿ ਡਾਰੀ ॥ ਮੇ ਸੈ ਕਰੈ ਕੈ ਸਿਉ ਯਾਰੀ ॥ ੪ ॥ ਨਾ
 ਗਰ ਕੁ ਅਰਪਲਾਟਿ ਤਿਹ ਲਹਾ ॥ ਤਾਹਿ ਬਿਲੋਕ ਉਹ ਡਿਕਰਿ ਰਹਾ ॥ ਨੈਨ ਨੈਨ ਮਿਲੇ ਦੁਹੂ ਅਨ
 ਕੇ ॥ ਸੇਕ ਸੰਤਾਪ ਮਿਟੇ ਤਿਹ ਅਨ ਕੇ ॥ ੫ ॥ ਰੇ ਸਮਰ ਸੀਤਾ ਰਿਤ ਰਿਦੀ ਨੀ ॥ ਪੀਕੀ ਬਾਧਿ ਰਵਨ
 ਸੋਲੀ ਨੀ ॥ ਐ ਚਿਤਾ ਹਿ ਨਿਜ ਪਾਮ ਚਲਾਯੋ ॥ ਅਨ ਬਾਛੁ ਤਪੀਤ ਮਕਹਿ ਪਾਯੋ ॥ ੬ ॥
 ੭ ॥ ॥ ਪਿਯ ਪਾਮ ਚੜ੍ਹਾਇ ਲਯੋ ਜਬ ਹੀ ॥ ਮਨ ਬਾਵਤ ਭੁਗ ਕਿਯਾ ਤਬ ਹੀ ॥ ਦੁਤਿਰੀ ਤ੍ਰਿਰ
 ਹੀ ਅਵਲੋ ਕਿਤ ਯੋ ॥ ਤ੍ਰਿਯ ਜੇ ਰਿਹੀ ਰਗ ਕੀ ਲਗਾ ਜਿਯੋ ॥ ੮ ॥ ॥ ਪੁਨਿ ਪੈ ਢਰਹੈ ਉਠਿ ਕੇਲ ਕਰੈ
 ਬਹੁਤਾ ॥ ਤਿਅਨਿ ਗੋ ਕੁਤਾ ਪਹਰੈ ॥ ਉਰਲਾਇ ਰਹੀ ਪਿਯੋ ਕੈ ਤ੍ਰਿਯੋ ॥ ਜਨੁ ਰਾਬਲ ਗੋ ਨਿਧਨੀ
 ਧਨ ਜਿਯੋ ॥ ੯ ॥ ॥ ਮਦਨੇ ਦਿਤਾ ਅਸ ਕੋ ਕਾਰਿ ਕੈ ॥ ਸਭੁ ਤਾਪ ਅਨੰਗ ਹਿ ਕੇ ਹਰਿ ਕੈ ॥ ਲਲਤਾ ਸਨ
 ਬਾਰ ਅਨੇਕ ਪਰੈ ॥ ਦੇਉ ਕੋ ਕਰੀ ਗੀਤ ਸੇ ਪ੍ਰੀਤ ਕਰੈ ॥ ੧੦ ॥ ਦੇਹ ਰਾ ॥ ॥ ਭੁਗਤਿ ਭੁਗਤਿ ਅਸਨ ਕ
 ਰੈ ਉਬਨ ਕਰਤ ਅਪਾਰਾ ॥ ਛੈਲ ਛੈਲ ਨੀਰਸ ਪਗੇ ਰਹੀ ਨਕਛੁ ਸਿਭੁ ਰਾ ॥ ੧੧ ॥ ਚੈ ਪਈ ॥ ॥ ਹ
 ਸਿਹ ਸਿਕੇਲ ਦੇਉ ਮਿਲ ਕਰੈ ॥ ਲਪਟਿ ਲਪਟਿ ॥ ਪਿਯੋ ਕੈ ਤ੍ਰਿਯ ਪਰੈ ॥ ਹੇਰਿ ਰੂਪ ਤਾ ਕੋ ਬਾਧਿ
 ਜਾਣੀ ॥ ਛੈਲ ਨਿਛੈਲ ਨਤ ਜਿਯੋ ਸੁਝੀ ॥ ੧੨ ॥ ਤਬ ਤਹਤਾਹਿ ਪਿਤਾ ਵਤ ਭੁਯੋ ॥ ਰਾਜ ਸੁਤ
 ਜਿਯੋ ਮੇ ਦੁਖ ਪਯੋ ॥ ਚਿਤ ਮੇ ਕਹੀ ਕਵਨ ਬਿਧਿ ਕੀਜੈ ॥ ਜਾ ਤੇ ਪਤਿ ਪਿਤ ਤੇ ਇਕਲੀਜੈ ॥ ੧੩ ॥
 ਪਾਪਿਤ ਕੇ ਆਗੂ ਗਈ ॥ ਇਹ ਬਿਧਿ ਬਚਨ ਬਖਾਨਤ ਭੁਯੋ ॥ ਬਿਜਿਅ ਏਕ ਸਿਖਤ ਬਹੁ ਪਈ ॥
 ਤਾ ਤੇ ਬੁਧਤਾ ਕੀ ਸਭੁ ਗਈ ॥ ੧੪ ॥ ॥ ਬਿਜਿਯਾ ਬਿਯੋ ਤੇ ਤਿਸੈ ਰਹੀ ਨਕਛੁ ਸਿਭੁ ਰਾ ॥
 ਅਨਿਮਾਰੇ ਗਿਹ ਪਸਾ ਅਭੋ ਸਾ ਅਬਿਚਾਰਾ ॥ ੧੫ ॥ ਚੈ ਪਈ ॥ ॥ ਤਬ ਮੇ ਹੇਰਿ ਤਿਸੈ ਗਹਿ
 ਲੀਨਾ ॥ ਕਛੁ ਭੁਜ ਸੇ ਬੋਕ ਹਈ ਨਾ ॥ ਅਬ ਸੁਕਰੇ ਤੁਮ ਭੁਮੇ ਹਿ ਉਰਾਥੇ ॥ ਜਿਯ ਤਤ ਜੈ ਕੈ ਜਿਯ ਤੇ

ਮਾਰੇ ॥ ੧੫ ॥ ਜੇ ਚਾਲੇ ਗਿਹਦ ਸਮਨੁ ਆਵੈ ॥ ਜੇ ਕੋ ਰਾਹਿ ਕੋ ਨਿਪ ਪਾਵੈ ॥ ਨਰਕਿ ਬਿ
 ਖੇਤ ਕੋ ਜਮ ਰਹੈ ॥ ਭਲਾ ਨਤਾ ਕਹਿ ਜਗਤ ਉਚਰੈ ॥ ੧੬ ॥ ਦੋਹਰਾ ॥ ਜੇ ਆਵੈ ਨਿਜ ਪ
 ਮਚ ਬਿਧਗ ਮਭੁਤ ਤਿਹ ਜਾਨੈ ॥ ਕਿਛੁ ਕਹੈ ਸੁਕੀ ਜੀਯੈ ॥ ਭਲਿ ਨ ਕਹਿਯੈ ਯਾਨਿ ॥ ੧੭ ॥
 ਚੌਪਈ ॥ ਤਬ ਨਿਪਤ ਕੋ ਬੋਲ ਪਠਾਯੋ ॥ ਨਿਕਟਿ ਆਪਨੇ ਤਿਹ ਬੈਠਾਯੋ ॥ ਦੁਹਿਤਾ ਵਹੈ
 ਤਵ ਨ ਕਹਦੀ ਨੀ ॥ ਜਾ ਸੇਰਤਿ ਆਗੇ ਜਿਨ ਕੀ ਨੀ ॥ ੧੮ ॥ ਦੋਹਰਾ ॥ ਲੈ ਦੁਹਿਤਾ ਤੁਕੈ
 ਦਈ ਚਿਤ ਮੇਰੁ ਯੋ ਅਸੇਗਾ ॥ ਦੁਹਿਤਾ ਕੋ ਨਾਲ ਹਾਹੁ ਰੁਕਾ ਗੁਰੁ ਪਯੋਗਾ ॥ ੧੯ ॥ ਚੌਪਈ ॥
 ॥ ਮਨ ਭਾਵਤ ਪਾਵਤ ਪਤਿ ਭਈ ॥ ਇਹ ਛਲ ਸੇ ਪਿਤ ਕਹ ਛਲ ਗਈ ॥ ਭੇਦ ਅਭੇਦ ਕਿ
 ਨੁ ਨ ਹਿਪਾਯੋ ॥ ਲੇਨ ਗਗਨਿ ਯਧਾ ਮਸਿ ਪਾਯੋ ॥ ੨੦ ॥ ॥ ਇਤਿ ਸ੍ਰੀ ਚਰਿਤ੍ਰ ॥ ੫ ॥ ਖਜਨੇ ਕੀ
 ਚਰਿਤ੍ਰ ਮੰਗੀ ਰੂਪ ਸੇਵਾ ਵੇਦਾਏ ਸੇਵਾ ਵੇਨੇ ॥ ਹੇਤੁ ਸਮਾਪਤ ॥ ਸਤ ਸੁਭ ਮਸਤੁ ॥ ੨੫੨ ॥
 ੪੭੪੧ ॥ ॥ ਅਫਸੂ ॥ ਚੌਪਈ ॥ ਛਤ੍ਰਾਨੀ ਇਸਤ੍ਰੀ ਇਕਹੈ ॥ ਜੀਯੋ ਨਾਮ
 ਤਾ ਹਿਜਗ ਕਹੈ ॥ ਮਾਨ ਕਚੈ ਦਤ ਵਨ ਕਹ ਬਰਾ ॥ ਭੁਗਤਿ ਭਾਂਤਿ ਕੋਭੇ ਗਨ ਭਰਾ ॥ ੧ ॥ ਦਹਜੜ
 ਏਕ ਜਾਨੀ ਸੇਰਤਿ ॥ ਕਛੁ ਨ ਜਾਨਤ ਮੂਰੁ ਮਹਾ ਮਤਿ ॥ ਲੰਬੇ ਦਰਪ ਸੁਕੋ ਅਵਤਾਰਾ ॥ ਗਰ
 ਧਬ ਜੇ ਨਿਰੁਗ ਕਰਤਾਰਾ ॥ ੨ ॥ ਲੇਗਨ ਤੇ ਅਤਿ ਤਵ ਨ ਜਾਵੈ ॥ ਤਾ ਤੇ ਧਾਮ ਨਤ ਕੋ ਲਿਖਾ
 ਵੈ ॥ ਤਾ ਤੇ ਔਰ ਗਵਰਿ ਘਰਾਖੀ ॥ ਸਸਿ ਸੂਰਜ ਤਾ ਕੇ ਸਭੁ ਸਾਖੀ ॥ ੩ ॥ ਬਾਜ ਅਹੁੜਤ ਹਾ
 ਥੈ ਜਾਵੈ ॥ ਕਾਧੁ ਕੀਲਾ ਜੇ ਨ ਲਖਾਵੈ ॥ ਜੀਯੋ ਜਿਯ ਭੀ ਤਰਿ ਅਤਿ ਜਰੈ ॥ ਬਾਢੀ ਏਕ ਸਾਥਿ
 ਰਤਿ ਕਰੈ ॥ ੪ ॥ ਦੋਹਰਾ ॥ ਤਬ ਵਹੁ ਅਸੁ ਅਹੁੜੁ ਧੈਰਾ ॥ ਵਤ ਵਨੋ ਜਾਤਾ ਜੀਯੋ ਮਤੀ
 ਤਿਹ ਬਾਢੀਯੋ ਅਪਨੇ ਧਾਮ ਬੁਲਾਤਾ ॥ ੫ ॥ ਚੌਪਈ ॥ ਅਤਿ ਹਰਿ ਯਹੋ ਨ ਨ ਦੇਸੇ ਪਰੀ ॥ ਬਿ
 ਹਸਤ ਬਤ ਇਹ ਭਾਂਤਿ ਉਚਰੀ ॥ ਸੁਮੇ ਕਹਤੋ ਧੰਤੀ ਰਤਿ ਹਰੈ ॥ ਸੁਨਹੁ ਸਵਨ ਪਰਿ ਕਥਾ ਪਿ
 ਯਾਗੇ ॥ ੬ ॥ ਪਤਿ ਦੇਖਤ ਕਹਿਯੋ ਭੋਗ ਕਮੇ ॥ ਯਹੁ ਬਹਮੁ ਭੁਜਤ ਤੇ ਕਰਿ ਵੈ ॥ ਜੀਯੋ ਮ
 ਤੀ ਤਬ ਧੰਤੁ ਮਜਨੀ ਯਹੁ ਮੇਰੀ ਕਹੀ ॥ ਸਾਚੁ ਮਮਨੀ ਯਹੁ ॥ ੭ ॥ ਯੋ ਕਹਿ ਬਚਨ ਨ
 ਬਹੁ ਰਿਉ ਚਾਰਾ ॥ ਪਤਿ ਗਯੋ ਅਬ ਧੀ ਅਨਤ ਨਿਹਾਰਾ ॥ ਤਬ ਬਾਢੀ ਤਿਹ ਬੋਲ ਪ

ਭਯੋ॥ ਕਾਮਭੋਗ ਤਿਹ ਸੰਗ ਕਮਾਯੋ॥ ੨॥ ਜਾਟਿ ਨਭੋਗ ਜਬੈ ਜਨਮ ਆਯੋ॥ ਆਨਰ ਮਤ ਚਿਹਾਇ ॥
 ਯਾਹਿ ਰਿਸਾਯੋ॥ ਕਾਢਿ ਕ੍ਰਿਪਾ ਲਮਹਾ ਪਸੁ ਪਯੋ॥ ਕਰਤੇ ਪਕਰਿ ਸਚਿ ਚਰੀ ਲਯੋ॥ ੩॥ ਜਾਰੇ
 ਕਉ ਠਿਲਾਤ ਪਹਾਰੀ॥ ਗਿਲਤ ਭੁਯੋ ਪਸੁ ਪ੍ਰਿਥੀ ਮੰਤ੍ਰਾਰੀ॥ ਦੇਹਿ ਛੀਨ ਤੇਉ ਠਿਨ ਸਕਤ ਭੁਯੋ॥ ਜ
 ਰਪਤ ਰਿਯੋ ਭਾਜ ਜਾਤ ਭੁਯੋ॥ ੪॥ ਉਠਤ ਭੁਯੋ ਮੁਰਖ ਬਦੁ ਕਾਲਾ ਪਾਇਨਾ॥ ਇਲਰੀਤ
 ਬਬਾਲਾ ਜੋ ਪਿਯ ਮੁਰਾ ਅਪਹਾਧ ਬਿਚੋਰੇ॥ ਕਾਢਿ ਕ੍ਰਿਪਾ ਨ ਮਾਰਹੀ ਡੋਰੇ॥ ੫॥ ਜੇਨ ਨਿ
 ਭੇਤੁ ਹਿਠਾਤ ਪਹਾਰੀ॥ ਵਹਿਅ ਥੋਮੈ ਕਵਨ ਬਿਚਾਰੀ॥ ਭੁਮ ਭੁਮ ਅਗਿਰੇ ਜਵਨ ਕੇ ਮਾਰੇ॥ ਯ
 ਇਲੇਟ ਨੀਕ ਛੁਨ ਸਿਭਾਰੇ॥ ੬॥ ਦੇਹਾ॥ ॥ ਜੇਨ ਰੁਤ ਮਤੇ ਨ ਡਰਾ ਲਾਤ ਨ ਕਿਯਾ ਪਹਾਰ
 ਤਾ ਕੇ ਅਗੇ ਰੇ ਰਿਮੈ ਕਹਾ ਬਿਚਾਰੀ ਨਾਰੀ॥ ੭॥ ਜਬ ਮੋਰੇ ਤਿਨ ਰੂਪ ਨਿਹਾ
 ਰਾ॥ ਸਰਾ ਅਨਿਗਤ ਬਹੀ ਤਿਹ ਮਾਰਾ॥ ਜੇਰਾ ਵਰੀ ਮੇਹਿ ਗਹਿਲੀਨਾ॥ ਬਲੇ ਸੇਵਾ ਬਿਰਾਨਿਤ
 ਰਵੀਨਾ॥ ੮॥ ਮੋਰ ਧਰਮ ਪੁਰਾ ਅਪ ਬਚਾਯੋ॥ ਜਾਤੇ ਦਰਸੁ ਤਿਹ ਰੇ ਪਾਯੋ॥ ਜੇਤੂੰ ਅਬ
 ਇਹੋ ਟੋਰਨ ਆਤੋ॥ ਜੇਰਾ ਵਰੀ ਜਾਤ ਭਜ ਜਾਤੋ॥ ੯॥ ਅਬ ਮੁਰਿ ਇਕ ਪਰੀਛਾਲੀ ਜੇ॥
 ਜਾਤੇ ਚਿਤ ਭੁਮ ਦੁਰਿ ਕਰੀ ਜੇ॥ ਮੂੜ ਜਰਤ ਜੇ ਦਿਯਾ ਨਿਹਾਰੇ॥ ਤਬ ਹਸਿਹ ਸਿਮੁਹਿ ਸਾਬ ਬਿ
 ਹਾਰੇ॥ ੧੦॥ ਪਾੜੇ ਕਤ ਟਮੂੜਿ ਯੋ ਜਾਈ॥ ਜਾਮੇਰਾ ਖਿਡੇ ਲੁਕੈ ਆਈ॥ ਪਿਯ ਮੁਰਿ ਚਿਤੋ
 ਸੀ ਅਤਿ ਡੁਰਾ॥ ਤਾਤੇ ਲਪਾ ਅਤਿ ਹੀ ਮੇਕਰਾ॥ ੧੧॥ ਲਪਕੇ ਕਰੇ ਪਾੜ ਸਭੁ ਕੁਰਾ॥ ਬਾਕੀ ਬਚ
 ਤ ਮੂੜੁ ਪਰਾ॥ ਤੁਮਰੇ ਰਾਸ ਅਪਿਕ ਬਲਵਾਨਾ॥ ਜਾਤੇ ਡੁਰਤ ਹਮਰੇ ਪਾਨਾ॥ ੧੨॥ ਵਹੀਤੇ
 ਲਭੇ ਦੀਪ ਜਗਾਯੋ॥ ਪਾਤਿ ਦੇਖਤ ਜਿਹ ਲਪਾਠ ਹਿਰਾਯੋ॥ ਭੇਦ ਅਭੇਦ ਜੜਕ ਛੁਨ ਜਾਨਾ॥
 ਸੀਲ ਵੰਤ ਇਸਤ੍ਰੀ ਕਹਮਾਨਾ॥ ੧੩॥ ਹੀ ਇਬ ਚਨ ਇਹੁ ਭਾਤਿ ਉਚੋਰੇ॥ ਮੇਤੋਰੇ ਸਤੁ ਸਾ
 ਚ ਨਿਹਾਰੇ॥ ਅਬ ਚੋਰੇ ਮੇਭੁਯੋ ਤਿਹਾਰਾ॥ ਕਹੇ ਸੁਕਰੇ ਕਾਜ ਬਹੁ ਹਾਰਾ॥ ੧੪॥ ਮੂੜੁ ਭਏ ਤੋਰੀ
 ਪਜਗਾਯੋ॥ ਚਮਤ ਕਾਰ ਇਹੋ ਮੇਦਿ ਖਾਯੋ॥ ਪਵਕਾ ਡੁਰਿ ਗੀਵ ਪਰਾਪਰਾ॥ ਪਰੀਚਾਰ
 ਲਾਗਿ ਨ ਕਰਗਾਰਾ॥ ੧੫॥ ਇਕ ਰਿਸਾਲੁ ਨਿਰਖਿਯੋ॥ ਅੰਖਿ ਨ ਮੇਸ ਚਰਿਤਾ॥
 ਕੋਹ ਮਾਜਾ ਬਿਲੋਕਿਯੋ ਸਾਦੁ ਕਰਤ ਰਿਯ ਮਿਤਾ॥ ੧੬॥ ਚੋਪਈ॥ ॥ ਅਬ ਤੁੰ ਕਹੈ ਜੁਮੈ

Digitized by Panjab Digital Library | www.panjabdigilib.org

[illegible]

Digitized by Panjab Digital Library | www.panjabdigilib.org

ਤਜਨਿਰਖੇਜਹਾ॥੧੦॥ਦੇਹਰਾ॥ ਦੇਵਦਾਨਵਨਕੀਸੁਤਾਜਿਹਬਨਸੇਵਤਨਿਤੁਪਾਸਦਾਬਸਾਯੇ ॥੪੫॥
 ਰਾਖਹੀਤਾਹਿਚਿਤਾਜਿਯੋਮਿਤ॥੧੧॥੧੦॥੧੦॥ ॥ਜਛਕੀਪ੍ਰਬੀਆਤਿਜਿਹਮਦਾ॥ਸੇਵਤਹੋਤਿ
 ਨੇਕੇਬਨਸਦਾ॥ਨਗੀਨਾਗਨੀਕੋਚਿਤਲਿਖਾਵੈ॥ਨਟੀਨਿਤਕਾਕੋਨਗਨਾਵੈ॥੧੨॥੧੦॥੧੦॥ ॥ਤਿ
 ਨਕੀਦੁਤਿਤਿਨਹੀਬਨੀਕਿਕਾਬਿਸਕਤਬਤਾਇ॥ਲਖੇਲਗਨਲਾਗੀਰਹੈਪਲਕਜ਼ੋਰੀਜਾਇ॥
 ੧੩॥੧੦॥੧੦॥ ॥ਰਾਜਕੁਅਰਤਿਨੇਕੇਜਬਲਾ॥ਮਨਮਾਹਿਬਿਸਮਯੋਰਹਾ॥ਚਿਤਰਹਿਚੋਪ
 ਤੀਨਇਮਜੋਰੀ॥ਜਨੁਕੁਚੰਦਕੇਸਾਥਚੋਕੋਰੀ॥੧੪॥੧੦॥੧੦॥ ॥ਯਾਗਾਜਕੋਰੁਪਲਖਅਟਕੀ
 ਰਹੀਵੈਬਲਾ॥ਲਲਨਕੋਲੋਇਨਿਰਖਸਭਹੀਭਈਗੁਲਾਲ॥੧੫॥੧੦॥੧੦॥ ॥ਅਟਕ
 ਤਤੁਈਲਾਲਖਿਬਾਲਾ॥ਜੈਸੇਮਨਿਲਾਲਨਕੀਮਾਲਾ॥ਕਹਿਯੇਚਹਤਕਛੂਤੁਲਜਾਵੈ॥
 ਚਲਿਚਲਿਤਿਰਕੁਅਰਕੋਆਵੈ॥੧੬॥੧੦॥੧੦॥ ॥ਕੋਕੁਰਬਲਲਾਮਨਤੋਰੈ॥ਕੂਖਨਚੀਰਪਟੰਬਰ
 ਵਾਹੈਦੁਲਪਾਨਕੋਉਲੋਆਵੈ॥ਗੁੰਤਿਗੁੰਤਿਸੋਰੀਤਨਗਾਵੈ॥੧੭॥੧੦॥੧੦॥ ॥ਨਿਰਖਦਿਪਤ
 ਕੀਅਤਿਪ੍ਰਗਾਹੀਝਰਹੀਸਭਨਾਗੀ॥ਕੂਖਨਚੀਰਪਟੰਬਰਸਭਦਏਛਿਨਕਮਹਿਵਾਰਾ॥੧੮॥੧੦॥੧੦॥
 ਕੁਰੰਗਨਾਦਪਨਿਗੀਝਰਹੀਸੁਨਿਕਾਨਾ॥ਤਿਉਅਬਲਾਬੇਧੀਸਕਲਬਧੀਬਿਰਹਕੇਬਾਨ॥੧੯॥੧੦॥੧੦॥
 ਸਭਹੀਝੀਲਖਗਾਇਛਾਬਿਦਿਤਿਯਾਦਿਤਯਕੁਮਾਰਾ॥ਕਿੰਨਰਜਛੁਜੇਗਜਾਮੇਹਿਰਹੀਸਭਨਾ
 ਗਿ॥੨੦॥੧੦॥੧੦॥ ॥ਸਭਅਬਲਾਇਹਗੁਤਿਬਿਚਾਰੈ॥ਜੋਰਤੀਰਨਿਪਭਿਰਨਿਹਾਰੈ॥ਕੋਹਮ
 ਆਜਇਸੀਕਹਬਹਿਰੈ॥ਨਾਤਰਇਹੀਛੇਤੁਪਰਿਮਰਿਹੈ॥੨੧॥੧੦॥੧੦॥ ॥ਕਹਤਦੈਤਜਹਮਹੀਬਹਿਰੈ॥
 ਦੇਵਸੁਤਭਾਖੇਹਮਕਹਿਰੈ॥ਜਛਕਿੰਨਰਜਾਕਹਤਹਮਲੈਰੈ॥ਨਾਤਰਪਿਯਕਾਰਨਜਿਯਦੈਰੈ॥੨੨॥੧੦॥੧੦॥
 ॥ਜਛਕੀਪ੍ਰਬੀਕਿੰਨਰਨੀਲਖਛਾਬਿਗਈਬਿਕਾਇ॥ਸੁਰੀਆਸੁਰੀਨਾਗਨੀਨੈਨਰਹੀ
 ਲਗਾਇ॥੨੩॥੧੦॥੧੦॥ ॥ਇਕਤਿਯਰੁਪਾਬਿਸਨਕੋਪਰਾ॥ਇਕਨਰੁਪਥੁਹਮਕੋਕਰਾ॥ਇਕ
 ਤਿਯਭੇਸੁਦਕੇਧਰਾ॥ਇਕਨਪਰਮਕੋਰੁਪਸੁਧਾਰਾ॥੨੪॥੧੦॥੧੦॥ ॥ਇਕੋਭੇਸਇਦ੍ਰੋਕੀਯਾ॥ਇਕੋਰੁਪਸੁ
 ਰਜੋਕੋਲਿਯਾ॥ਇਕਨਭੇਸਚੰਦਕੇਧਾਰਿਯੋ॥ਮਨਹੁਮਦਨਕੋਮਨਉਤਾਰਿਯੋ॥੨੫॥੧੦॥੧੦॥

ਸਾਤਕੁਮਾਰੀਚਲੀਭਿ ਸਾਇਹਧਾਰਿਕੈ ਵਾਰਜਕਹਦਰਸਨਦਿਖਾਸੁਧਾਰਿਕੈ ॥ ਸਾਤਸੁਤਾਰਜਾ
 ਹਮਰੀਇਬਹੁਅਥੈ ॥ ਹੋਰਜਪਾਟਪੁਨਿਕਹਹੁਜੀਤਖਲਦਲਸਥੈ ॥ ੨੦ ॥ ਭੋਗੁ ॥ ॥ ਜਬ
 ਰਜੈਉਨਿਰੁਪਨਿਹਾਰਾ ॥ ਸਟਪਟਾਇਪਾਇਨਪਰਪਰਾ ॥ ਪਕਪਕਅਪਿਕਹਿਦੈਭਿਹਭਈ ॥ ਚਟ
 ਪਟਬਿਸਰਿਸਕਲਸੁਪਿਗਈ ॥ ੨੧ ॥ ਧੀਰਜਪਰਾਜਬੈਸੁਪਿਆਈ ॥ ਪੁਨਿਪਾਇਨਲਪਟਾਨ
 ਧਾਈ ॥ ਧੀਨਿਧੀਨਿਭਾਹਮਾਰੇਭਏ ॥ ਸਬਦੇਵਨਦਰਸਨਮੁਹਿਦਏ ॥ ੨੨ ॥ ਭੋਗੁ ॥ ॥ ਪਾਪ
 ਤੇਪਰਮੀਭੁਯੋਚਰਨਤਿਹਾਰੇਲਾਗੇ ॥ ਰੰਕਹੁਤੇਰਾਜਭੁਯੋਧੀਨਿਹਮਾਰੇਭਾਗੇ ॥ ੨੩ ॥ ਭੋਪਈ ॥
 ॥ ਮੇਸੁਈਕਰੇਜੁਤਮਮੁਹਿਭੋਧੈ ॥ ਚਰਨਨਪਿਯਾਨੁਹਾਰੇਭੋਧੈ ॥ ਨਾਥਸਨਾਥਅਨਾਥਹਿਕਿਯਾ ॥
 ਕ੍ਰਿਪਾਕਰੀਦਰਸਨਮੁਹਿਦਿਯਾ ॥ ੨੪ ॥ ਯੈਬਚਸੁਨਿਲੋਪਤਤੇਭਈ ॥ ਪ੍ਰੈਕਰਿਸਾਤਕੁਮਾਰੀਗਈ ॥
 ਚਲਿਕਰਿਤੀਰਨਿਪਾਤਿਕੇਆਈ ॥ ਕਹਿਯੋਆਜੁਮੁਹਿਬਰੇਇਹੀ ॥ ੨੫ ॥ ਭੋਗੁ ॥ ॥ ਯੈ
 ਤਬਤਿਨਉਚਰੇਬਚਨਕਛੁਨਲਹਾਅਗਿਆਨ ॥ ਤਿਨਕੋਰਤਬਰਤਭਯੋਬਚਕਰਿਸੁਰਨਪ੍ਰਮਾ
 ਨ ॥ ੨੬ ॥ ॥ ਤਬਤਿਹੋਰਬਧਾਈਬਾਜੀ ॥ ਸੁਰੀਆਸੁਰੀਜਹਾਬਿਰਾਜੀ ॥ ਜ
 ਛਕਿਨਰਜਾਜਹਾਸੁਹਾਵੈ ॥ ਉਰਗਰੀਧੁਖੀਗੀਤਨਗਾਵੈ ॥ ੨੭ ॥ ॥ ਇਹਛਲੇਸੇਰਾ
 ਜਾਛਲਾਸਪਤਕੁਅਗਤਿਹੋਰੇ ॥ ਯਹਿਪਸੰਗਪੂਰਨਭੁਯੋਚਲੀਕਥਾਤਬਅਉਗ ॥ ੨੮ ॥ ਕੁ
 ਰਿਭਾਂਤਿਤਿਹੁੰਦਰੀਨਿਪਕਹਿਭੁਜਿਯੋਸੁਧਾਗ ॥ ਭਾਂਤਕੁਤਕੀਤਤਈਕਿਕਬਿਚਾਰਬਿਚਾ
 ਰ ॥ ੨੯ ॥ ਭੋਗੁ ॥ ॥ ਸਮਾਪਤਮਸਤੁਸੁਭਮਸਤੁ ॥ ੨੫੬ ॥ ॥ ਅਛੁਜੁ ॥ ੪੮੨੬ ॥ ॥
 ॥ ਭੋਪਈ ॥ ॥ ਨੀਲਕੇਤਰਾਜਾਇਕਭਾਗੇ ॥ ਪੁਰਪਵਤੀਸਿਹਨਗ
 ਰੁਜਿਯੋਗੇ ॥ ਮੀਜਿਬਚਿਤਵਨਕੀਦਾਰਾ ॥ ਰਤਿਪਤਿਕੀਤਿਯੋਕੇਅਵਤਾਰਾ ॥ ਸੀਆਲਿ
 ਹੋਜਮਤੀ

ਦੁਹਿਤਾਤਿਹਾ ਛੁਬਿਜੀਤੀਸਸਿਪੁੰਜਨਕੀਜਿਹਾ ਤੇਜਾਪਾਰਕਰਾਨਹੀਜਾਈਆਪਹ
ਬਜਨਕੀਸਬਨਾਈ॥੨॥ਸ੍ਰੀਮਨਿਤਿਲਕਕੁਅਰਾਇਕਰਾਜਾ॥ਰਾਜਪਦਵਾਹੀਕਰਛਾ
ਜਾਅਪ੍ਰਮਾਨਦੁਤਿਕਹੀਨਜਾਈ॥ਲਖਿਛੁਬਿਭਾਨਰਹਿਤਉਰਝਾਈ॥੩॥
੦॥ਸ੍ਰੀਅਲਿੰਗਜਮਤੀਸਖਿਪੁੰਜਲਏਇਕਕੁੰਜਬਿਹਾਰਨਾਈ॥ਰੂਪਅਲੋਕਾਇ
ਲੋਕਮਹੀਪਕੋਸੋਕਨਿਵਾਰਿਹੀਉਰਝਾਈ॥ਦੇਖਿਪੁਰਾਸਕੁਚੈਜਿਯਮੇਤਉਜੋਰਿਹੀ
ਵਿਗਬਾਧਿਛੁਠਾਈ॥ਧਾਮਗਈਮਨਆਹੀਰਹਿਯੋਜਨਜੁਪਹਰਾਇਜੁਅਚੀਕੀਨਿਆ
ਈ॥੪॥ਧਾਮਨਜਾਇਸਖੀਇਕਸੁੰਦਰਿਨੈਨਕੀਮੈਨਨਤੀਰਬੁਲਾਈ॥ਕਾਢਿਦਯੋਆਤਿ
ਹੀਧਨਵਾਕਹਭਾਂਤਿਅਨੇਕਨਸੈਸਮੁਝਾਈ॥ਪਾਇਪਰੀਮਨੁਹਾਰਿਕਰੀਬੁਜਹਾਬਧਰੀਬ
ਹੁਰੀਪਿਪਿਆਈ॥ਮੀਤਮਿਲਾਇਕੋਮੋਹਨਪਾਇਹੈਜਿਯਜੁਹਤੀਕਹਿਤੇਹਿਸੁਨਈ॥
ਪਾਯੋਗਿਨਲੈਬਸਿਹੈਬਨੋਮੇਸਖਿਭੂਖਨਛੋਰਿਬਿਭੂਤਚੜ੍ਹੈਹੈ॥ਅੰਗਨਮੇਸਜਿਹੈਭੁਗ
ਵੇਪਟਹਾਬਨੋਮੇਗਰੁਅਗਹਿਲੈਹੈ॥ਨੈਨਨਕੀਪੁਤਹੀਨਕੋਪੜ੍ਹਸਾਂਕੀਬਿਲੋਕਨਮਾਗਿਆ
ਘੋਹੈ॥ਦੇਹੁਛੁਟੋਕਿਯੋਨਆਯੁਪਦੇਪਿਯਯਮੇਸੀਪਟਨਮੇਜਾਨਨਦੈਹੈ॥੫॥ਏਕਤੁਬੋਲਤ
ਮੇਰਕੋਰਨਦੁਸਰੋਕੋਕਿਲਕਾਕੁਹਕਾਰੈ॥ਦਾਦਰਦਾਹਤਹੈਰਿਯਕੋਅਰੁਨਾਨੀਪਰੈਛਿਤ
ਮੇਘਛੁਹਾਰੈ॥ਝੰਗਕਰੈਝਰਨਾਉਰਮਾਝਾਝਿਪਾਨਕਾਬਿਵੁਲਤਾਚਮਕਾਰੈ॥ਪਾਨਬਚੇ
ਇਹਕਰਨਤੇਪਿਯਆਸਲਗੇਨਹਿਆਜੁਪਧਾਰੈ॥੬॥ਅਤਿਬਿਅ
ਕੁਲਜਬਕੁਅਰਸੁਪਰਿਸਹਿਚਰਲਹੀ॥ਕਾਨਲਾਗਿਕੋਬਾਤਬਿਹਸਿਐਸੇਕਹੀ॥
ਚਤੁਰਦੁਤਕਾਤਹਾਇਕਾਅਖੈਪਠਾਇਯੋ॥ਹੋਸ੍ਰੀਮਨਤਿਲਕਕੁਅਰਕੋਭੇਦਮੰਗਾਇ
ਕੈ॥੭॥ਸੁਨਤਮਨੋਹਰਿਬਾਤਿਆਧਿਕਮੀਠੀਲਗੀ॥ਬਿਰਹਿਅਗਨਿਕੀਜੁਲਕੁਅ
ਰਿਕੇਜੀਯਜਗੀ॥ਚਤੁਰਸਖੀਇਕੋਬੋਲਪਠਾਈ॥ਮੀਤਤਨਿਹੋਜਿਯਜਾਨੀਮੁਹਿਰਾ
ਖਿਜਾਨਪਿਆਪਾਨਧਨ॥੮॥ਦੋਹਰਾ॥੧॥ਸੁਨਤਬਚਨਸਹਿਚਰਚਤੁਰਿਤਹਾਪਹੁਚ
ਆਇ॥ਜਹਾਮਨਿਤਿਲਕਨਿਪਤਿਚੜ੍ਹਾਅਖੇਟਕਹਿਬਨਾਇ॥੧੦॥ਦੋਪਈ॥੧੧

ਰਿਚਰਤਹਾਪਹੁਚਤਰੁਈਅਨਿਪਆਗਮਨਜਹਾਸੁਨਿਲਈਅੰਗਅੰਗਸੁਕੁਸਜੇਸਿੰਗ
 ਰਾਜਨੁਨਿਸਪਤਿਸੋਭਿਤਚੁਤਤਾਰਾਸੀਸਫੁਲਸਿਰਪਰਿਤ੍ਰਿਯਧਾਰਾਕਰਨਫੁਲਦੁ
 ਹੂਕਰਨਸੁਧਾਰਾਮੋਤਿਨਕੀਮਾਲਕੋਧਰਾਮੋਤਿਨਹੀਥੋਮਾਗਹਿਭਰਾ॥੧੨॥ਸਕੁਕੁ
 ਖਨਮੋਤਿਨਕੋਧਾਰੇਅਜਿਨਮਹਿਬਜਲਲਗਾਹਿਭਰੇਅਨਿਲਹਰਿਤਮਨਪ੍ਰਈਭੁਲੀ॥
 ਜਨਤੇਹਸਿਉਭਗਨਕਹਚਲੀ॥੧੩॥ਜਬਰਾਜੈਵਹਤ੍ਰਿਯਕੋਲਹਾਮਨਮੇਅਪਿਕਚ
 ਕੁਤਏਰਹਾਦੇਵਅਦੇਵਜਛਹੀਧੁਬਜਾਨਰੀਨਾਗਨੀਸੁਰੀਪਰੀਜਾ॥੧੪॥
 ਨਿਪਾਰਿਤਿਯੋਇਹਪ੍ਰਾਛਿਯੋਕਿਯੋਆਈਇਹਦੇਸਾਸੂਰਸੁਤਾਕੇਚੰਦਜਕੇ
 ਦੁਰਿਤਾਅਲਕੇਸਾ॥੧੫॥ਚਾਭਿਯੋਚਲਿਯੋਤਾਕੇਤਰਗਯੋਲਖਿਦੁ
 ਤ੍ਰਿਤਿਹਾਅਤਿਗੀਤੁਤਭਯੋਰੂਪਨਿਰਖਗਹਿਯੋਊਰਝਾਈ॥ਕਵਨਦੇਵਦਾਨੋਇਹਜਾ
 ਈ॥੧੬॥ਮੋਤਿਨਮਾਲਬਾਲਾਤਿਨਲਈਅਜਿਹਤੀਤ੍ਰਿਪਤਿਯਾਰਾਹਿਗਈਯ
 ਹਿਯੋਕਿਜੇਸੀਮੁਝੈਨਿਹਾਰਹਾਤੇਸਿਯੋਤਿਹਨਿਪਸਹਸਾਬਿਚਾਰਹਾ॥੧੭॥
 ਨਿਪਬਰਬਾਲਾਬਿਲੋਕਛਾਬਿਮੋਰਿਹਾਸਰਬੀਗਾਸੁਪਿਯੋਯਕੀਬਿਸਰੀਸਭੈਚਲਤ
 ਭੁਯੋਤਿਹਸੀਗਾ॥੧੮॥ਚੈਪਈ॥ਅਲਾਲਮਾਲਕੋਬਹੁਰਿਨਿਹਾਰਾਪਤਿਯਾਛੋਰਿਬ
 ਚਾਸਿਰਝਾਰਾਜੇਸਰੂਪਵੀਯੋਬਿਧਿਯਾਕੇਭੈਸੇਸੁਨੀਸਾਤਸਤਵਾਕੇ॥੧੯॥ਕਿਹ
 ਬਿਧਿਵਾਕੋਰੂਪਨਿਹਾਰੇਸਫਲਜਨਮਕਰਿਤਾਦਿਨਬਿਚਾਰੇਜੈਐਸੀਭੋਟਨਕਦ
 ਪਾਊਅਇਨਰਾਨਿਨਫਿਰਿਮੁਖਨਾਦਿਖਾਊ॥੨੦॥ਵਹੀਬਾਦਤੇਊਹੀਸਿਧਯੋਭਵ
 ਨਤਰੁਨਕਹਰਥਹਿਚਕ੍ਰਯੋਚਲਤਚਲਤਆਵਤਭੁਯੋਤਹਾਅਬਲਾਮਗਹਿਨਿਹਾ
 ਰਤਜਹਾ॥੨੧॥ਰਾਜਸਾਜਸਭਾਤਿਯਾਗਕਰਿਭੇਖਾਅਥਿਤਬਨਾਇਤ
 ਵਨਝੋਰਖਕੇਤਰੈਥੈਰੋਪੁਆਲਗਾਇ॥੨੨॥ਚੈਪਈ॥ਰਾਜਸੁਤਾਭਿਛਾਲੇਅਵੈ
 ਤਾਕਹਾਅਪਨੇਹਾਥਾਜਿਵਾਵੈਅਨਿਸਿਕਹਲੋਗਸਥੈਸ੍ਰੀਜਾਹੀਲਖਪਦਿਲਪਦਿਦੇਊਭੋ
 ਕਮਾਹੀ॥੨੩॥ਇਹਿਬਿਧਿਭੁਅਰਾਅਪਿਕਸੁਖਲਿਯੋਸਭੁਹੀਲੋਗਬਿਸਾਸੁਤ

[illegible]

ਤੇ ਸੇਜ ਸਵਾਰਿ ਤਵ ਨ ਕੇ ਮਿਤ੍ਰ ਜਿਹਾ ॥ ੬ ॥ ਚੋਪਈ ॥ ਅਜਿਯੋ ਤਿਯੋ ਕਰਿ ਤੋ ਕੋਤਹ ਲਿਆਈ ॥ ਬਾ
 ਤੀ ਮਲ ਨ ਕੀਤਿ ਹਨ ਜਤਾਈ ॥ ਜਬ ਦੁਹਾ ਮਕੁ ਅਰੁ ਆਯੋ ॥ ਚਾਜ ਸੁਤਾ ਨਿਰਖਤ ਸੁਖ ਪਾਯੋ ॥ ੭ ॥
 ਤਾ ਕੋ ਕਹੀ ਆਨਿ ਮੋ ਕੋ ਕੁਝ ਆਲਾਜ ਸਾਜ ਸੁਤਹੀ ਅਥਹੀ ਤਜਾ ॥ ਮਥ ਲੇ ਦਜ ਬਮੀਤ ਪਛਾਨਾ ਧਰ
 ਮ ਛੁਟ ਨ ਤੇ ਅਧਿਕ ਡਰਾਨਾ ॥ ੮ ॥ ਚੋਪਈ ॥ ਸੁਦਰਿ ਅਧਿਕ ਕਹਾਇ ਜਨ ਮਰਾਜ ਗਿਹ ਪਾਇ ॥
 ਫੀਠਹੀ ਮਧੋ ਮੈ ਸੋਚੈ ਅਜਹੁ ਨ ਲਿਲ ਜਲ ਜਾਇ ॥ ੯ ॥ ਚੋਪਈ ॥ ਜਬ ਤਹਿ ਮੈ ਨਿਰਖਤ
 ਛੁ ਬਿਕੁਣੀ ਲੋਕ ਲਾਜਿ ਤਬ ਹੀਤ ਜੇਦਈ ॥ ਧਰਮ ਕਰਮ ਮੇ ਕਛੁ ਨ ਜਾਨਾ ॥ ਤਵ ਦੁਤਿਲ ਖਿ
 ਮੁਰਜੀ ਅਬਿਕਾਨਾ ॥ ੧੦ ॥ ਸੁਦਿ ਕੁਣੀ ਮੈ ਤੋ ਹਿਨ ਭੁਜੇ ॥ ਧਰਮ ਆਪਨੇ ਕਛੁ ਨ ਤੇਜੇ ॥ ਜਬ ਤੇ
 ਕ੍ਰਿਪਾ ਨ ਦੇ ਮੇ ਜਯੋ ॥ ਇਹੈ ਮਿਸ੍ਰ ਉਪਦੇਸ ਬਤਾਯੋ ॥ ੧੧ ॥ ਚੋਪਈ ॥ ਪਰਨਾਰੀ ਕੀ ਸੇਜ ਪਰ
 ਭੂਲ ਨ ਦੀਜਹੁ ਪਾਇ ॥ ਕਾਮ ਭੋਗ ਨ ਹਿਕੀ ਜੀ ਅਹੁਤਾ ਸੋ ਭੁਚ ਉਪਜਾਇ ॥ ੧੨ ॥ ਚੋਪਈ ॥ ਅ
 ਬਤ ਮਰੈ ਮੇ ਕਰਮ ਨਿਹਾਰੇ ॥ ਕਹਿ ਹੈ ਰਾਜਾ ਪਾਸ ਸਵਾਰੇ ॥ ਤੇ ਹਿਸ ਦਨ ਤੇ ਪਕਰਿ ਮਗੈ ਹੋ ॥ ਅਨਿਕ
 ਭਾਂਤਿ ਸਾਸਨਾ ਵਿਵੈ ਹੋ ॥ ੧੩ ॥ ਚੋਪਈ ॥ ਪਰਦਾ ਭੁਮਰੇ ਫਾਰਿ ਹੈ ॥ ਭੁਮਰੇ ਪਿਤਾ ਹਜੂ ਗਿ ॥ ਤੇ ਕ
 ਹ ਦੇ ਸਨਿਕਾ ਰਿਹੈ ਕੂਕਰ ਨੀ ਜਿਯੋ ਕੂਰਾ ॥ ੧੪ ॥ ਚੋਪਈ ॥ ਜਰਬ ਰਿਗਣੀ ਨ ਮਕੁ ਤਿਆਸੁ
 ਨਿਕੋ ਪਕਿਆ ਅਤਿ ਹੀ ਮਾਥੇ ਪੁਨਿ ॥ ਪਥ ਮਇ ਸੀਕਹ ਅਥੈ ਸੀਘਰੇ ॥ ਬਹੁ ਰਿਮਿ ਸੁਯਾ ਕੇ
 ਕਹੁ ਮਾਰੇ ॥ ੧੫ ॥ ਜਿਨ ਤੁਹਿ ਯਹਿ ਉਪਦੇਸ ਦਿਕਾਯੋ ॥ ਤਾ ਤੇ ਨ ਮੈ ਭੋਗ ਕਮਾਯੋ ॥ ਕੇਜਰੁ ਆਨਿ
 ਅਥੈ ਮੁਹਿ ਭੋਜੇ ਨਾ ਤਰਿਆ ਸਪ੍ਰਨ ਕੀਤੇ ਜੇ ॥ ੧੬ ॥ ਮੂਰਖ ਤਿਹ ਰਤਿ ਦਾਨ ਨ ਦੀਆ ॥ ਗਿਹ ਅ
 ਪਨੇ ਕਾ ਮਰਗਾਣੀ ਆਅ ਅਨਿਕ ਭਾਤਿ ਤਿਹ ਕੀ ਆਧਿਕਾਰ ॥ ਪਾਇ ਨ ਪਰੀਲਾ ਤੇ ਸੀ ਮਾਰਾ ॥ ੧੭ ॥
 ਰਾਜ ਸੁਤਾ ਕੂਪਤਾ ਅਤਿ ਭੁਈ ॥ ਇਹ ਜਗੁ ਮੁਹਿ ਰਤਿ ਦਾਨ ਨ ਦੀਈ ॥ ਪਕਰਿ ਪ੍ਰਥਮ ਕਰਿ ਜਾਹਿ
 ਸੀਘਰੇ ॥ ਬਹੁ ਰਿਮਿ ਸੁਯਾ ਕੇ ਕਹੁ ਮਾਰੇ ॥ ੧੮ ॥ ਚੋਪਈ ॥ ਭੁਮਰੇ ਤੇ ਗਕੀ ਤਬ ਤਿਹ ਪਾਇ
 ਪੁਰਾਰਿਯੋ ॥ ਤਾ ਤਿ ਪੁਰਖ ਕਹਿ ਮਾਰਿਏ ਰੁਹੀ ਤਾਰਿਯੋ ॥ ਲੇ ਚਿਤ ਵਨ ਕੀ ਲੇਖ ਦੀਤ ਰਿਕਾਰਿ
 ਕੇ ॥ ਜੇ ਤਾ ਪਰਿਹਰੀ ਬੈਠ ਕਰਿਆ ਸਨ ਮਾਰਿ ਕੇ ॥ ੧੯ ॥ ਚੋਪਈ ॥ ਜਪ ਮਾਲਾ ਕਰਮ ਰਿਗ
 ਹੀ ਬੈਠੀ ਆਸਨ ਮਾਰਿ ॥ ਪਠੈ ਸਹਿਚਰੀ ਪਿਤਾ ਪਤਿਲੀ ਨਾ ਨਿਕਟਿ ਹਕਾਰਾ ॥ ੨੦ ॥ ਚੋਪਈ ॥

ਪ੍ਰਥਮ ਪੁਤ੍ਰ ਪਤਿਕੋ ਬਧਕੀਨਾ ਬਹੁਤਿਹਾ ਜਲਹੁ ਸੁਤ ਕਹੁ ਦੀਨਾ ਬਹੁਤਿਹਾ ਅਥਿਤ ਕੋ ਪਾਰੀ ॥
 ੧੧ ॥ ਬਹੁਤਿਹਾ ਗਿਰਿ ਸਿਧਾਰੀ ॥ ੧੧ ॥ ਵੇਹਰਾ ॥ ੧੧ ॥ ਤਹਾ ਜਾਇਤ ਪਸਕਰੀ ਸਿਵਕੀ ਬਿਬਿਧ
 ਪਕਾਰਾ ਬੂਤ ਗਾਇਤ੍ਰੀ ਤਭਾਏ ਨਿਰਖਨਿ ਭੁਰਤਾਨਾਗਿ ॥ ੧੨ ॥ ~~ਵੇਹਰਾ~~ ॥ ੧੨ ॥ ਬਰਬਖੁ ਪੁਤ੍ਰੀ
 ਕੈ ਕਹਾ ਜੋਤ ਵਧਿ ਆਪਿ ਦੇ ਮਹਿਰਹਾ ॥ ਵੇਹਤ ਪਿਤਾਇ ਪੈ ਬਰਪਾਉ ॥ ਬਿਰਧਾ ਤੇ ਤੁਨੀ ਕੈ
 ਜਾਉ ॥ ੧੩ ॥ ਵੇਹਰਾ ॥ ੧੩ ॥ ਬਿਰਧਾ ਤੇ ਤੁਨੀ ਭਈ ਬਰਦੀਨਾ ਤ੍ਰਿਪੁਰਾਗਿ ॥ ਤੁਰਾ ਪੁਰਾਤਨ ਛਾਡਿ
 ਕਰਿ ਜੋਯੋ ਅਧਿਕ ਚੁਰੀ ਰੂਗਿ ॥ ੧੪ ॥ ~~ਵੇਹਰਾ~~ ॥ ੧੪ ॥ ਬਿਰਧਾ ਤੇ ਤੁਨੀ ਜਬ ਭਈ ॥ ਬਚਲਾਤਿ
 ਸੀਨ ਗਰਕਹ ਗਈ ॥ ਜਹ ਖੇਲਤ ਸੁਤ ਚਰਾ ਸਿਕਾਰਾ ॥ ਮਾਰੇ ਗਏ ਫੁਰੇ ਫੁਰੇ ਕਾਰਾ ॥ ੧੫ ॥ ਏਕੀ
 ਗੀਕ ਭੇਸ ਪਰਾ ਤੇ ਖਾ ॥ ਤਨ ਕੇ ਬਸ ਰੰਛੇ ਭੀ ਸੁੰਦਰ ਸਥਾ ॥ ਖੇਲਤ ਹੁਤੇ ਅਖਿਟ ਸੁਤ ਜਹਾ ॥ ਹਰਨੀ
 ਪ੍ਰੇਨਿਕ ਸਤ ਭੀਤਹਾ ॥ ੧੬ ॥ ਤਾਪਾ ਛੇਤਿਹ ਸੁਤ ਹੋ ਰੂਗਾ ॥ ਸੀਗੀ ਕਿਸੁ ਨ ਭਰਨਿਹਾਰਾ ॥ ਏਕਲੁ ਜਾ
 ਤੁਰਿ ਭੀਤਹਾ ॥ ਬੇਬਸ ਪੈਰ ਭੁਖਾਨ ਕਜਹਾ ॥ ੧੭ ॥ ਸਾਲਤ ਮਾਲ ਜਹਾ ਦੁਮ ਭੀਰੇ ॥ ਨਿਬੁਕਦੀ
 ਬਬਦਿ ਜਾਇਯਾਰੇ ॥ ਸੀ ਬਰਤਾਰ ਖਜੁਰ ਹੋ ਰੂਗੀ ॥ ਨਿਜੁਹਾ ਖਨ ਜਨਈ ਸਸਵਾਰੀ ॥ ੧੮ ॥ ਸ੍ਰੀ
 ਗੀਜਾਇਤ ਹਗਈ ਭੁਲਾਈ ॥ ਉਤਮਾਗਨ ਭੇਸ ਬਨਾਈ ॥ ਆਨਿ ਆਪਨ ਤਿਨ ਰੂਪਾ ਦਿਖਾਰਾ ॥
 ਰਾਜਕੁ ਅਰਿ ਮੇਹਤ ਕਰਿ ਰੂਗਾ ॥ ੧੯ ॥ ਅਰਿਲਾ ॥ ੧੯ ॥ ਸੁਰੀਆ ਸੁਰੀ ਕਿਨ ਨਿਕਵਨਾ ਬਿਚਾਰਿ
 ਯੋ ॥ ਨਗੀਨਾਗਨੀਨਾਗਨੀ ਕੋ ਜਿਯ ਪਾਰੀਯੋ ॥ ਗੀਪਰਬੀ ਅਪਸਰਾ ਕਵਨ ਇਹ ਜਾਨਿਯੋ ॥ ਹੋਰਵੀ
 ਸਸੀਬਾ ਸਵੀ ਪਾਰਬਤੀ ਮਾਨਿਯੋ ॥ ੨੦ ॥ ਰਾਜਕੁ ਮਾਰਹਾ ਤਿਹ ਨਿਰਖਲੁ ਭਾਇਕੋ ॥ ਪੁਛਤੁ
 ਯੇ ਚਲਤਾਰਿ ਤੀਰਤਿਹ ਜਾਇਕੋ ॥ ਨਗੀਨਾਗਨੀਨਾਗਨੀ ਇਨ ਤੇ ਕਵਨ ਤੁਆ ॥ ਹੋ ਕਵਨ ਸਾਚਕ
 ਬਿਕਰਿਯੋ ਸੁਤ ਭੇਏ ਸੁਭਾ ॥ ੨੧ ॥ ਵੇਹਰਾ ॥ ੨੧ ॥ ਮਨ ਬਚਕੁ ਮੇਰੇ ਰਿਛਾ ਬਿਨਿਰਖਤ ਗਯੋ
 ਚੁਰਾਇ ॥ ਅਬਹੀ ਪ੍ਰੇਅਪਨੀ ਬਸੈ ਪਾਮਹ ਮਾਰੇ ਆਇ ॥ ੨੨ ॥ ਅਰਿ ॥ ੨੨ ॥ ਏਕ ਆਪਿ ਬਿਰਨ
 ਹਿਨਾਇ ਤਿਨ ਭਾਖਿਯੋ ॥ ਲਗੀ ਨਿਗੋਰੀ ਲਗਨ ਜਾਤਨ ਹਿਭਾਖਿਯੋ ॥ ਅੰਤਕੁ ਅਰਿ ਜੋ ਕਹਾ
 ਮਾਨਿਯੋ ॥ ਏਕੋ ਹੋ ਪਤਿ ਸੁਤ ਪ੍ਰਿਥਮ ਸੰਘਾਰ ਲਹੁ ਸੁਤ ਛਲ ਪਿਯਕਿਯੋ ॥ ੨੩ ॥ ~~ਵੇਹਰਾ~~
 ॥ ੨੩ ॥ ਭੂਪ ਸੰਥਾ ਵੇਦੋਏ ਸੋਏ ਨਿਸਤਿ ਚਰਿਤ ਸਾਮਾਪ

Digitized by Panjab Digital Library | www.panjabdigilib.org

ਕਪਰੀਪਛੇਪਾਤਿਜਾਗਾਅਸਿਗਧਿਕਰਿਪਾਛੇਤ੍ਰਿਯਲਾਗਾ॥੫॥ਸਖੀਹੁਤੀਇਕਤਹਾਸਿ
ਆਨੀ॥ਤਿਨਇਹਬਾਤਸਕਲਜਿਯਜਾਨੀ॥ਜੇਤੋਕੋਪਤਿਮੇਸਲਹੋਹੈ॥ਤੋਹਿਹਜਮਕੇਦੁਹੁਪ
ਠੇਠੇ॥੬॥ਆਗੁਆਪਿਤਹਾਉਠਿਗਈ॥ਗਾਨੀਜਹਾਮਿਲਤਤਿਹਤਈ॥ਐਐਚੀਅੰਗਤਿਹ
ਤਬੈਜਗਾਯਾ॥ਸਭਥਿਤਾਤਕਹਿਤਾਹਿਸੁਨਾਯਾ॥੭॥~~ਅਭਿਮੁਖੀ~~॥੮॥ਸਸਮੁੰਦਕੋਬਿਖੇ
ਬੁਢਿਤਰਨੀਗਈ॥ਗਾਰੇਪਗਿਯਾਭਾਰਿਤਿਸੇਮਾਹਤਭਈ॥ਇਕਬਡੇਦੁਮਸੰਗਦੋਲਦ
ਕਾਇਕੋ॥ਹੋਬਸਤੁਤਾਰਿਤਰਨਾਤਭਈਤਹਜਾਇਕੋ॥੯॥ਐਪਈ॥੧੦॥ਅਹਿਧੁਜਰਾਜਤ
ਹਾਤਬਾਯੋ॥ਨਾਤਮਿਤਕਤਰਤ੍ਰਿਯਲਾਖਿਪਾਯੋ॥ਪੁਛੁਤਪਕਰਿਤਬੋਤਿਹਬੋਯੋ॥ਜਰਬ
ਰਾਅਭਟਕਏਗਯੋ॥੧੧॥~~ਅਭਿਮੁਖੀ~~॥੧੨॥ਨਿਜੁਧਾਮਨਕਹੋਛੇਰਿਕੋਕਿਯੋਆਈਇਹੋਰਾ
ਸਾਦੁਕਹੈਤੋਛਾਡਿਹੈਚਨੈਕਹੈਕਛੁਐਗਾ॥੧੩॥ਐਪਈ॥੧੪॥ਤਬਕਿਯਜੇਰਿਦੁਕਰਿ
ਭਿਯਾ॥ਪਤਿਪਾਇਨਪਰਮਸਤਕਿਦਿਯਾ॥ਪਥਮਸੁਨਹੁਪਿਯਬੈਨਹਮਾਰੇ॥ਬਹੁਰਿਕੋਰੋ
ਜੁਹਿਦੈਤਿਹਾਰੇ॥੧੫॥ਐਰੇਬਛੀਅਧਿਕਾਰਿਤਾਰਿਤਾ॥ਧਿਯਲਧਰੇਸ਼ੀਪਤਿਕੋਨਿਤ
ਪਤਿ॥ਪੂਤਦੇਹੁਪੁਰਧਾਮਹਮਾਰੇ॥ਪਲਪਲਬਲਿਬਲਿਜਾਉਤਿਹਾਰੇ॥੧੬॥~~ਅਭਿਮੁਖੀ~~
ਪੁਤ੍ਰਹੇਤਮੇਰਿਯਾਤਸਕਰਤਰਾਇਕੋ॥ਅੰਜਨਕਿਯਾਬਨਾਇਅਧਿਕਸੁਖਪਾਇਕੋ॥ਸਾ
ਚਕਹਤਪਿਯਤੇਹਿਜਾਨਿਜਿਯਲੀਜੀਯੋ॥ਹੋਅਵਰਨਜਾਤੇਬਾਤਜੁਜਾਨਸੁਕੀਜੀਯੋ॥੧੭॥
ਦੇਹਗਾ॥੧੮॥ਸੁਨਿਗਾਜਾਐਸੋਬਚਨਜਿਯਮੇਭਯੋਪਸੀਨਿਯਾ॥ਜਿਨਤ੍ਰਿਯਏਅਸਿਹਠਿਕਿ
ਯਾਸੁਧਰਨੀਤਲਮਹਿਧੀਨਿਯਾ॥੧੯॥ਐਪਈ॥੨੦॥ਜੇਤ੍ਰਿਯਮੇਪੇਕਹਾਬਿਚਾਰੀ॥ਸਾ
ਚੁਵਹੈਮੈਨਨਿਹਾਰੀ॥ਅਸਚਾਰਿਤਸੁਤਹਿਤਾਜਿਨਕਿਯਾ॥ਧੀਨਿਧੀਨਕੁਅਹਿਤੁਹਾਰੇਰਿ
ਯਾ॥੨੧॥ਐਹਗਾ॥੨੨॥ਨਿਰਸੰਦੇਸਤੁਮਰੇਸਦਨਏਹੈਪੂਤਾਪਰਾਹਠੀਜਪੀਤਪਸੀਸ
ਤੀਸੁਰਬੀਰਸੁਕਮਾਗਾ॥੨੩॥ਅਹਿਲਾ॥੨੪॥ਤਾਰਿਤੋਗਫਾਂਸੀਸੋਬਹੁਰਿਸੀਪਾਰਿਯੋ॥ਕ
ਰਿਕੋਨਿਪਾਰਿਚਾਰਿਤ੍ਰਿਯਭਾਂਬਿਦਿਖਰਿਯੋ॥ਪੂਰ੍ਵਪੁਰ੍ਵਲਤਭਯੋਨਕਛੁਤਾਕੋਕਹਾਹੋਧੀ
ਨਿਧੀਨਿਕਹਿਨਾਰਿਮਗਨਏਮਨਰਹਾ॥੨੫॥~~ਅਭਿਮੁਖੀ~~

॥ ३३ ॥ ॥ ३४ ॥ ॥ ३५ ॥ ॥ ३६ ॥ ॥ ३७ ॥ ॥ ३८ ॥ ॥ ३९ ॥ ॥ ४० ॥ ॥ ४१ ॥ ॥ ४२ ॥ ॥ ४३ ॥ ॥ ४४ ॥ ॥ ४५ ॥ ॥ ४६ ॥ ॥ ४७ ॥ ॥ ४८ ॥ ॥ ४९ ॥ ॥ ५० ॥ ॥ ५१ ॥ ॥ ५२ ॥ ॥ ५३ ॥ ॥ ५४ ॥ ॥ ५५ ॥ ॥ ५६ ॥ ॥ ५७ ॥ ॥ ५८ ॥ ॥ ५९ ॥ ॥ ६० ॥ ॥ ६१ ॥ ॥ ६२ ॥ ॥ ६३ ॥ ॥ ६४ ॥ ॥ ६५ ॥ ॥ ६६ ॥ ॥ ६७ ॥ ॥ ६८ ॥ ॥ ६९ ॥ ॥ ७० ॥ ॥ ७१ ॥ ॥ ७२ ॥ ॥ ७३ ॥ ॥ ७४ ॥ ॥ ७५ ॥ ॥ ७६ ॥ ॥ ७७ ॥ ॥ ७८ ॥ ॥ ७९ ॥ ॥ ८० ॥ ॥ ८१ ॥ ॥ ८२ ॥ ॥ ८३ ॥ ॥ ८४ ॥ ॥ ८५ ॥ ॥ ८६ ॥ ॥ ८७ ॥ ॥ ८८ ॥ ॥ ८९ ॥ ॥ ९० ॥ ॥ ९१ ॥ ॥ ९२ ॥ ॥ ९३ ॥ ॥ ९४ ॥ ॥ ९५ ॥ ॥ ९६ ॥ ॥ ९७ ॥ ॥ ९८ ॥ ॥ ९९ ॥ ॥ १०० ॥

ਕਾਜਕਰਤਸੇਈਕੁਯੋਕੁਅਸੋਤਿਹਕਹਿਯੋਹੋਇਹਛਲਸੇਤੀਛਲਾਸਦਾਤਾਕੇਹਹਿਯੋ ॥੧॥
 ਅਪਨੇਧਾਮਥਿਸਾਰਕੁਅਹਦਿਤਤੇਯੋ ॥ਬਹੁਤਕਾਲਸੁਖਪਾਇਕਹਿਤਤਿਹਾਹਿਯੋ ॥੧॥
 ਕੁਯੋ ॥ਬੇਵਨਵਜੇਕਾਨਕਿਨੁਨਰਜਾਨਿਯੋ ॥ਸਾਹੁਪੁਰਸੇਅਪਿਕਕੁਅਰਿਸਠਾਨਿਯੋ ॥੧॥
 ॥ਸੋਇਹੀਚਤਿਤਪਖਿਨਾਨਕਿਨਾਚਕਿਨੇਮੇ ॥ਤੁਪਖਿਨਾਦੇਦੇਇਸੇਭਾਸਾਨਚਕਿ
 ॥੨੬੨॥ ॥੪੬੫੦॥ ॥੧੧੧੧੧੧॥ ॥੧੧੧੧੧੧॥ ॥੧੧੧੧੧੧॥ ॥੧੧੧੧੧੧॥ ॥੧੧੧੧੧੧॥
 ਅਜੇਚੰਦਪੁਰਬਕੀਦਿਸਿਨਿਪਾਅਨਿਕਭਾਤਿਜੀਤਿ ॥ਜਿਨਬਹੁਹਿਪਾਕੁੰਟਚਾਹੁਇ
 ਚਾਬਿਖਿਯਾਤਾ ॥ ॥ਰੂਪਵਨਵਤਿਮਾਨਛਟਾਬਰਾ ॥੧॥ ॥ਜੁਪਕਰਨਰਾਜਕੋਭੁਤਾ ॥ਕੁੰ
 ਟਚਾਹੁਇਬਿਚਾਬਿਖਿਯਾਤਾ ॥ਅਤਿਹੀਰੂਪਤਵਨਕੋਰਾਜਤਾ ॥ਜਾਨੁਦਿਵਾਕਹਿਦੁਤਿਯਾਤਿ
 ਰਾਜਤਾ ॥੨॥ ॥ਦੋਹਰਾ ॥ ॥ਅਬਲਾਤਾਕੋਰੂਪਲਖਿਅਟਕਰਹੀਮਨਮਾਹਿ ॥ਪੁਤਿਕਹਿਦਿ
 ਯਾਬਿਸਾਰਿਕਰਿਕਛੂ ॥ਰਹੀਸੁਧਨਾਹਿ ॥੩॥ ॥੧੧੧੧੧੧॥ ॥੧੧੧੧੧੧॥ ॥੧੧੧੧੧੧॥ ॥੧੧੧੧੧੧॥
 ਨੀ ॥ਤਿਨਯਹਿਥਾਤਸਕਲਪਹਿਚਾਨੀ ॥ਗਨਿਯਹਿਭੁਖਿਤਹਾਚਲਿਗਈ ॥ਸਭਤਿਹਬਾ
 ਤਬਤਾਵਤਭੁਈ ॥੪॥ ॥ਜੁਪਕਰਨਇਹਬਤਨਜਾਨੀ ॥ਨਾਗਮਤੀਤਬਭਈਖਿਸਾਨੀ ॥ਜਾ
 ਮਹਿਮੇਅਪਨਾਮਨਦਿਯਾ ॥ਚਿਹਜਰਹਮੇਚਿਤਨਕਿਯਾ ॥੫॥ ॥ਦੋਹਰਾ ॥ ॥ਜੋਇਹਹ
 ਮਹੀਸਭਥਿਥਾਕਹਿਹੋਕਾਹੁਪਸਾ ॥ਅਜੇਚੰਦਰਾਜਾਅਬੈਹਮਤੇਹੋਇਓਵਾਸਾ ॥੬॥ ॥੧੧੧੧੧੧॥
 ॥੧੧੧੧੧੧॥ ॥੧੧੧੧੧੧॥ ॥੧੧੧੧੧੧॥ ॥੧੧੧੧੧੧॥ ॥੧੧੧੧੧੧॥ ॥੧੧੧੧੧੧॥ ॥੧੧੧੧੧੧॥
 ਕਾਕਰਿਹੋ ॥ਬਿਹਰਾਬੀਪਵਕਮੇਬਰਿਹੋ ॥੭॥ ॥ਦੋਹਰਾ ॥ ॥ਤਾਤੇਕੋਚਰਿਤਕਛੂਮਹਿਯੋ
 ਯਾਕਹਿਆਜਾ ॥ਸਾਮਤਾਡਿਯਾਕੋਇਸੇਹਨੇਨਜਾਨਹਿਯਾਜਾ ॥੮॥ ॥੧੧੧੧੧੧॥ ॥੧੧੧੧੧੧॥
 ਕਾਕੋਸਮਝਾਯੋ ॥ਅਪਿਕਦਰਬੁਦੈਪਤਯੋ ॥ਜਬਾਵਤਨਿਪਕਹਿਲਖਿਲੀਜੋ ॥ਤਬ
 ਮਦਪੀਗਾਰੀਤਿਹਦੀਥੋ ॥੯॥ ॥ਅਜੇਚੰਦਤਿਹਰਾਜਬਾਯੋ ॥ਆਪਹਿਤਿਯਬੈਰੀਠਹਿ
 ਰਾਯੋ ॥ਭਾਂਤਿਅਨਿਕਗਾਭਨਿਤਿਹਦਿਯੋ ॥ਕੋਪਮਾਨਰਾਜਾਕਹਕਿਯੋ ॥੧੦॥ ॥ਨਿਪਇਹਕ
 ਹਾਅਬੈਗਹਿਲੇਊ ॥ਡਾਹਿਇਸੀਧੋਲਭਤੇਦੇਊ ॥ਤਬਜਖਿਭਾਜਜਾਤਭੀਤਹਾ ॥ਸੁਪ

ਨਾਮਤੀਨੀਤੀਰੇਪਾ

ਕਰਨਕੋਗਿਹੋਏਜਹਾ॥੧੧॥ਅਪਿਕਕੋਪਰਨੀਤਬਭਈ॥ਸੈਨਕੋਆਗਿਆਇਮਦਈ॥
 ਜਿਨਨਿਖਚੇਰਿਤੁਗਿਗਿਹਾਖੀ॥ਤਕੋਹੋਨਆਜੁਇਹੁਭਾਖੀ॥੧੨॥ਦੇਹਰਾ॥ਯੇਨਿ
 ਪਉਆਗਿਆਵਈਅਤਿਚਿਤਕੋਪਬਢਾਇ॥ਸਖੀਸਹਿਤਵਹਿਮੂੜਕੋਅਬਹੀਦੇ
 ਹੁਉਤੁਇ॥੧੩॥ਚੋਪਈ॥ਅਯਾਇਸਾਦਿਆਤੋਪਖਨਕੋ॥ਇਹਘਰਪਰਛਾਡੁਥਾ
 ਨਕੋ॥ਅਬਹੀਯਾਕਹਦੇਉਤੁਈ॥ਪੁਨਿਮੁਖਹਮਹਦਿਖਾਵਣਾਈ॥੧੪॥ਦੇਹ
 ਰਾ॥ਸੁਨਿਨਿਪਕੋਚਾਕਰਬਚਨਤਹਾਪਹੁਚੇਜਾਇ॥ਇਯਾਚਰਿਤਨਬੁਝਿਯੋਭਾ
 ਤਾਦਿਯੋਉਤੁਇ॥੧੫॥ਚੋਪਈ॥ਇਯਚਰਿਤਕਿਨਹੁੰਨਹਿਜਾਨਾ॥ਬਿਪਨਾਸਿਰ
 ਜਿਬਹੁਰਿਪਛੁਤਾਨਾ॥ਸਿਵਘਰਿਤਜਿਕਾਨਨਹਿਸਿਧਯੋ॥ਤਉਤਰਨਕੋਅੰਤੁਨਪਯੋ॥
 ੧੬॥ਦੇਹਰਾ॥ਇਹਛੁਲੋਸੈਰਾਜਾਛੁਲਾਜੁਪਕਰਨਕੋਘਾਇ॥ਇਯਚਰਿਤਕੋਮੂੜ
 ਕਛੁਭੇਵਸਕਾਨਹਿਪਾਇ॥੧੭॥੧॥ਇਤੋਸੀਚਰਿਤੁਪਾਧਿਯਾਨੇਹਿਯਾਚਰਿਤੋਖੀ
 ਰੂਪਸਿਧਾਦੇ॥ਇਸੀਤਿਹਸਾਨੇ॥ਤੁਸਮਾਪਤਮਸਤਸੁਭਮਸਤੁ॥੨੬੩॥੪੯੬॥
 ੧ਅਫਜੂ॥ਦੇਹਰਾ॥ਨਿਪਤਿਬਿਚਛਨਸੈਨਕੋਮਤੀਸੁਭਛਨਨਾਗਿ॥
 ਵਛਨਕੋਰਾਜਾਰੈਧਨਕਰਿਭਰੇਭੰਡਾਗਿ॥੧॥ਚੋਪਈ॥ਬਿਰਹਕੁਅਰਤਭੇਵਹਿ
 ਤਾਇਕਾ॥ਪੜੀਬਿਆਕਰਨਕੋਕਸਾਸਤ੍ਰਨਿਕਾ॥ਨਨਾਬਿਧਿਕੀਬਿਦਿਆਧਰੋ॥ਬਹੁ
 ਪੀਰਿਤਉਸਤਤਿਜਿਹਕੋ॥੨॥ਦੇਹਰਾ॥ਅਪਿਕਰੂਪਤਿਹਛੁਅਹੋਕੇਥੁਹਮਬਨਾ
 ਯੋਆਪੁ॥ਤਾਸਮਸੁੰਦਰਥਾਪਿਕਹਿਸਕਾਨਦੂਸਰਥਾ॥੩॥ਪਰੀਪਦਮਨੀਪੀਨਗੀ
 ਤਾਸਮਾਐਰਨਕੋਇ॥ਨਰੀਨਿਤਕਾਹੀਨਦੀਵੁਤਿਯਨਵੇਸੀਹੋਇ॥੪॥ਹਿੰਦੁਨਭਰਕਾ
 ਨੀਜਿਤੀਸੁਰੀਆਸੁਰੀਬਾਗਿ॥ਥੇਜਤਜਗਤਨਯਾਯਤਦੁੰਰਿਵੇਸੀਨਾਗਿ॥੫॥ਇਵੁ
 ਛਕਕੀਅਪਛੁਰਾਤਾਹਿਬਿਲੋਕਨਜਾਤਾ॥ਨਿਰਖਰੂਪਅਘਾਤਨਹਿਪਥਕਨਭੂਲਯਗ
 ਤਾ॥੬॥ਚੋਪਈ॥ਹੇਰਿਅਪਛੁਰਾਤਿਹਮੁਸਕਾਨੀ॥ਸਖਿਯਨਮਾਝਿਇਹੁਭਾਤਿਥ
 ਖਾਨੀ॥ਜੇਸੀਯਹਿਸੁੰਦਰਜਗਮਾਹੀ॥ਐਸੀਅਵਰੁਕਅਰਿਕਹੁੰਨਾਹੀ॥੭॥ਸਹ

੫੬੨ ॥ ੧੦੧ ॥ ॥ ਅਕਿਲ ॥ ॥ ਜੈਸੀ ਯਹਿ ਸੁੰਦਰ ਨ ਸੁੰਦਰ ਕਹੂੰ ॥ ਥਕਤਿ ਰਹਿਤ ਜਿਹ ਰੂਪ
 ਚਰਾਚਰ ਹੋਇ ॥ ਯਾਸ ਮਰੂਪ ਕੁ ਅਰਕੋ ਕੰਤੁ ਪਾਇਯੋ ॥ ਹੋ ਕਰਿ ਕੋ ਕੋਰੁ ਉਪਾਇ ਸੁਯਾ
 ਹਿਰਿ ਭਾਇਯੋ ॥ ੧੦੨ ॥ ॥ ॥ ॥ ੧੦੩ ॥ ॥ ਪਰਿ ਸੁਨਤੈ ਸੇ ਬਚਨ ਸਭ ਲਕਾ ਸਿਰਿ ਨਿਯਾ
 ਇ ॥ ਯਾਸ ਮਰੂਪ ਰੁਖ ਇਹ ਦੇਖੈ ਖੋਜਿ ਮਿਲਾਇ ॥ ੧੦੪ ॥ ॥ ਅਕਿਲ ॥ ॥ ਪਰਿ
 ਰਾਜ ਕੀ ਪਰਿ ਸਬ ਆਗਿਯਾ ਪਾਇ ਕੋ ॥ ਚਲਤ ਭੁਈ ਸਾਖਿ ਸਹਿਜ ਸਿੰਗਾਰ ਬਨਾਇ
 ਕੋ ॥ ਖੋਜਾ ਫਿਰਿ ਸਬ ਦੇਸ ਨ ਸੁੰਦਰਿ ਪਾਇਯੋ ॥ ਹੋਇ ਕਹੂੰ ਰਿਖਿ ਤਹ ਤਿਨਿ ਕੇ ਦਬ
 ਤਾਇਯੋ ॥ ੧੦੫ ॥ ॥ ॥ ॥ ੧੦੬ ॥ ॥ ਇਕ ਰਿਖ ਬੇਕਾਨ ਨ ਇਕ ਭੀ ਤਹਿ ॥ ਭਾਸ ਮਤ ਪੀਨ ਬੇ
 ਅਵਨੀ ਪਗਾਤਿ ਨਿਕਾ ਅਪਛਰਾਤ ਹਾਨਿ ਹਾਰੀ ॥ ਕਿ ਪਾਜਾਨ ਇਥਾ ਤਿਉ ਚਾਰੀ ॥ ੧੦੭ ॥
 ੧੦੮ ॥ ॥ ਕੋ ਪੈਰੇ ਤੁਕ ਚਲੀ ਕਿਯੋ ਆਈ ਦੇਸਾ ॥ ਕੇਤੁ ਇਸਤੀ ਇਕ ਕੀ ਕੋ ਅਬਲਾ
 ਅਲਕੇਸਾ ॥ ੧੦੯ ॥ ॥ ਚੋਪਈ ॥ ॥ ਕਿਹ ਕਾਰਨ ਤੇਤੁ ਹਿਯਾਈ ॥ ਅਕਹੁ ਕਵਨੈ ਕਿਹ ਕਾਜ
 ਪਠਾਈ ॥ ਸਾਚ ਕਹੈ ਬਿਨ ਜਾਨਨ ਦੇਖੈ ॥ ਨਾਤ ਰਸਾਪ ਅਬੈ ਤਹਿ ਕੋਹੈ ॥ ੧੧੦ ॥ ॥ ਅਕਿਲ
 ॥ ॥ ਏਕ ਦਿਵਸ ਮੁਨਿ ਚਲੀ ਅਪਛਰਾ ਪਾਇ ਕੋ ॥ ਨਿਗਖ ਕੁ ਅਰਿ ਕੋ ਰੂਪ ਰਹੀ ਉਰ
 ਭਾਇ ਕੋ ॥ ਚਿਤ ਮਹਿ ਕਿਆ ਬਿਚਾਰ ਕੁ ਅਰਕਹੂੰ ਪਾਇਯੋ ॥ ਹੋ ਅਸੇ ਸੁੰਦਰਿ ਬੇਸਿ ਸੁ
 ਯਾਹਿ ਮਿਲਾਇਯੋ ॥ ੧੧੧ ॥ ॥ ਚੋਪਈ ॥ ॥ ਹਮਾ ਸੀ ਸਖੀ ਸਹਿ ਸੁਨ ਸੁੰਦਰਿ ॥ ਪਠੈ ਦਈ ਦਸੁਹੰ
 ਵਿਸ ਮੁਨਿ ਬਗਾਏ ਜਿਥ ਕੀ ਪੀਤ ਮਨ ਹਿ ਪਾਯੋ ॥ ਦੇਸ ਦੇਸ ਸਭੁ ਹੋਰਿ ਗਵਾਯੋ ॥ ੧੧੨ ॥
 ੧੧੩ ॥ ॥ ਖੋਜਿ ਦੇਸਿ ਬਿਅਕੁਲ ਭਈ ਆਈ ਤੁਮਰੇ ਪਾਸਿ ॥ ਵੀਜੈ ਸੁਪਰ ਬਤਾਇ
 ਕਹੂੰ ਕਾਰਜ ਆਵੈ ਰਾਸਿ ॥ ੧੧੪ ॥ ॥ ਚੋਪਈ ॥ ॥ ਬਯਮਾ ਏਕ ਖੁਰਖ ਉਪਜਾਯੋ ॥ ਨਿਪਕੇ
 ਯਾਮ ਜਨਮ ਤਿਨ ਪਾਯੋ ॥ ਸਾਤ ਸਮੁੰਦ ਪਾਰ ਬਸਤ ਸੋ ॥ ਕੋਪਹੁ ਚੈ ਬਿਹਲਿ ਯਾਇ ਸਕਤ ਸੋ ॥
 ੧੧੫ ॥ ॥ ੧੧੬ ॥ ॥ ਰਿਖਿ ਕੇ ਇਹਿ ਬਿਧਿ ਬਚਨ ਸੁਨਿ ਚਲਤ ਭਈ ਸੁਕਮਾ ਰਿਸ ਪਤ
 ਸਿ ਪਕੇ ਛੁਨਿਕ ਮਹਿ ਜਾਤ ਭਈ ਉਹਿ ਪਾਰਿ ॥ ੧੧੭ ॥ ॥ ਚੋਪਈ ॥ ॥ ਸੁੰਦਰ ਸਦਨ ਏਤੈ ਜ
 ਯਨਿ ਪਬਗਾ ਜਾਤ ਭਈ ਸੁੰਦਰਿ ਤਹੀ ਪਗਾ ॥ ਜਹਨਿ ਪਸੁਤ ਆਸੁ ਮਸੁਨਿ ਲਿਖਾ ॥

ਗਈ ਤਹਾ ਤਿਨਾ ਬਿਲਾਮਨ ਕਿਯਾ ॥ ੧ ॥ ਲੋਕਾ ਅੰਜਨ ਭਾਰਤ ਚ ਪੁਰਾਣੀ ॥ ਪੁਰਾਣ ਹਰਿ ਕਿ ਪੁਰੇ
 ਗਈ ॥ ਯਹਿ ਸਭੁ ਹੀ ਕੋ ਰੂਪ ਨਿਹਾਰੇ ॥ ਯਹੋ ਕੋ ਕੋਊ ਨ ਪੁਰਖ ਬਿਚਾਰੇ ॥ ੨੦ ॥ ਅਵਿਲਾ ॥ ਅਸਿ
 ਪਾਵਿਲੀ ਪੁਰਖਾਰਿ ਬਸਤ੍ਰ ਬੈਠੇ ਜਹਾ ॥ ਲੋਕ ਜਨਾ ਦਿਗਭਾ ॥ ਰਿਜਾ ਤਭੀ ਦਿਯਤਹਾ ॥ ਹੇ ਰਿਤਵ
 ਨ ਕੀ ਪੁਰਾਣ ਹੀ ਉਰਝਾ ਇਕ ਰਿਹਾ ॥ ਹੇ ਸੁਪਿਯਾ ਕੀ ਗੀ ਭੂਲ ਭਾਈ ਲਲਚਾ ਇਕ ਰਿਹਾ ॥ ੨੧ ॥
 ਚੇਪਈ ॥ ॥ ਯਹਿ ਸੁਪਿਭੂਲਾ ਬਿਸਰਿਕ ॥ ਰਿਗਈ ॥ ਤਿਹ ਪੁਰਖ ਸਤ ਬਰਖ ਬੁਝਈ ॥
 ਕਿਤ ਕਿਵਿਨ ਨ ਵਾਕੀ ਸੁਪਿਆਈ ॥ ਮਨ ਮਹਿਤਰੁ ਨੀਆ ਪਿਕਲ ਜਾਈ ॥ ੨੨ ॥ ਜੇ ਯਹਿ
 ਬਾਤ ਪਰੀ ਸੁਨਿਖੇ ॥ ਹੋ ਮੇਕ ਹਕਾਵਿ ਸੂਰਗ ਤੇ ਵੈਧੇ ॥ ਤਾਤੇ ਯਾ ਕੋ ਕੋਊ ਪਾਈ ॥ ਜਾਤੇ ਇਹ
 ਉਹਿ ਦੇਹ ਮਿਲਾਈ ॥ ੨੩ ॥ ਆਲਾਯ ਹੁਤੇ ਕੁ ਅਰਕੇ ਜਹਾ ॥ ਵਾਕੇ ਚਿਤ੍ਰ ਲਿਖਤ ਭੀਤਹਾ ॥
 ਚਿਤ੍ਰ ਬੈਠਿਨ ਕੁ ਅਰਨਿਹਾਰਾ ॥ ਰਾਜ ਪਾਟ ਸਭੁ ਹੀ ਤਜਿ ਭਾਰਾ ॥ ੨੪ ॥ ਅਵਿਲਾ ॥ ਮਨ
 ਮੇਭੁਯੇ ਉਦਾਸ ਰਾਜ ਕੇ ॥ ਤਿਸਾ ਗਕੋਰੇ ਨਿਦਿ ਵਸਤ ਹਥੇ ਫਿਰਹਿ ਤ ਅਨੁਗਕੋਰੇ ॥ ਹੇ ਇਹੋ
 ਇਦਿ ਗਨੈਨ ਨ ਰੁਧ ਰਬ ਹਵਈ ॥ ਹੋ ਕੋਟਿਨ ਕੋਰੇ ਬਿਚਾਰਨ ਤਾ ਕੋ ਪਾਵਹੀ ॥ ੨੫ ॥ ਨਟੀ ਨਟ
 ਕੀ ਨਿਪਟੀ ਨਿਤ ਟਿਬਖਾ ਨਿਯੋ ॥ ਨਗੀ ਨਾਗਨੀ ਨਗਨੀ ਨਿਜਾ ਤਿਯ ਜਾਨਿਯੋ ॥ ਸਿਵੀ ਬਾਸ
 ਵੀ ਸਸੀ ਕਿਰਾਵਿਤ ਨ ਜੂਜਈ ॥ ਹੇ ਚੇਟਕ ਚਿਤ੍ਰ ਵਿਖਾਇ ਚਤੁਰ ਚਿਤ੍ਰ ਲੋਗਈ ॥ ੨੬ ॥ ਅਸਿ
 ਖਿਯੋ ਚਿਤ੍ਰ ਇਹੋ ਰਬ ਹੁਰਿ ਉਹ ਠਾਗਈ ॥ ਚਿਤ੍ਰ ਚਤੁਰ ਕੇ ਭਵਨ ਬਿਖੇ ਲਿਖਤੀ ਰਈ ॥ ਪੁ
 ਤਕੁ ਅਰਕੇ ਜਬ ਤਿਨ ਚਿਤ੍ਰ ਨਿਹਾਰਿਯੋ ॥ ਹੇ ਰਾਜ ਪਾਟ ਸਭੁ ਸਾਜਤ ਬੈਤ ਜਿਭਾਰਿਯੋ ॥ ੨੭ ॥
 ਨਿਰਖ ਕੁ ਅਰਕੋ ਚਿਤ੍ਰ ਕੁ ਅਰਿ ਅਟਕਤ ਭਈ ॥ ਰਾਜ ਪਾਟ ਕੀ ਪਨ ਕੀ ਸੁਪਿਸਭੁ ਜਿਯਤੇ
 ਗਈ ॥ ਬਦੀ ਪੋਮ ਕੀ ਪੀਰ ਬਤਾਵੈ ਕੋਰੇ ਕਿਹਾ ॥ ਹੋ ਜੋ ਤਿਹ ਸੋਕ ਨਿਵਾਰਿ ਮਿਲਾਵੈ ਆਨਿ
 ਤਿਹਾ ॥ ੨੮ ॥ ਮਭਵਾਰੇ ਕੀ ਭਾਂਤਿ ਕੁ ਅਰ ਬਵਰੀ ਭਈ ॥ ਖਾਨ ਪਾਨ ਕੀ ਸੁਪਿਤ ਬਹੀਤ ਜਿ
 ਕਰਿਦਈ ॥ ਹਸਿਹਾ ਸਿਕੁ ਬਹੁ ਉਰੈ ਕੋਰੇ ਗਨਗਾ ਵਹੀ ॥ ਹੋ ਕਬਹੂੰ ਰੋਵਤ ਦਿਨ ਅਰੁ ਰੋਨਿ ਬਿ
 ਤਾਵਈ ॥ ੨੯ ॥ ॥ ਦਿਨਾ ਦਿਨ ਪੀਅਰੀ ਹੋਤ ਕੁ ਅਰਤ ਨ ਜਾਵਹੀ ॥ ਅੰਤਿ ਰਿਪਿਯ ਕੀ ਪੀਤ
 ਨ ਪੁਗਟ ਜਤਾਵਹੀ ॥ ਸਾਡ ਸਮੁਦਨ ਪਾਰਿ ਪਿਆਤਾ ਕੋਰੇ ਹੋ ॥ ਹੋ ਆਨਿ ਮਿਲਾਵੈ ਤਾਹਿ ਇ

ਤੇਵਖਕਿਹਕਹੈ॥੩੭॥ਅਬਕਹੈਬਿਥਕੁਅਰਿਕੀਕਛੁਸੁਨਿਲੀਜੀਯੋ॥ਸੁਨਹੁਸੁਪਗਿਚਿ ੫੯੩
 ਤੁਲਾਇਸਵਣਇਤਦੀਜੀਯੋ॥ਰੋਤੋਰੋਤਨਿਸਾਦਿਨਸਭਸਜਨਾਬਿਤਾਵਈ॥ਹੋਪਰੇਨਤਾਕੇ
 ਹਾਥਚਿਤ੍ਰਉਰਲਾਵਈ॥੩੧॥੨੦੭੭॥॥ਇਤੋਚਾਰਿਉਨਕੀਲਗੀਉਨਕੋਇਨਕੀਚਾਹਿ॥
 ਕਹੋਕੋਨੈਛੁਲਪਾਇਯੋਕਰਤਾਕਹੈਨਿਥਾਹਿ॥੩੨॥ਅਰਿਛੁ॥॥ਅਥਿਤਭੇਸਧਰਿਪਗੀ
 ਕੁਅਰਿਕੋਫਿਗਗਈ॥ਗਾਜਸੁਤਾਕੀਬਾਤਬਤਾਵਤਤਿਹਭਈ॥ਤੁਮਕੋਉਨਕੀਚਾਹਿਉ
 ਨੈਤੁਮਗੀਲਗੀ॥ਹੋਨਿਸਾਦਿਨਜਪਤਬਿਹੰਗਾਜੋਯੋਪੀਤਤੋਸੇਜਗੀ॥੩੩॥ਸਾਤਸਮੁੰਦ
 ਨਪਾਰਿਕੁਅਰਿਵਹੁਜਾਨਿਯੋ॥ਨੇਹਲਗਿਯੋਤੁਮਸੋਤਿਹਅਧਿਕਪਮਾਨਿਯੋ॥ਕਰਿਕਰਿਕੋ
 ਨਉਪਾਇਕੋਹੋਤਿਹਲਿਖਾਇਯੋ॥ਹੋਗਜਕੁਅਰਿਸੁਕੁਮਾਰਿਸੁਕਿਹਬਿਧਿਪਾਇਯੋ॥੩੪॥
 ਮਹਿਸਰਦਾਰਪਗੀਕੀਸੁਰਿਧਬਖਾਨਿਯੋ॥ਗਵਿਸਮਿਕੀਸਮਜਾਕੋਰੂਪਪਮਾਨਿਯੋ॥ਜਬ
 ਵਹੁਗਜਕੁਅਰਿਚਿਤ੍ਰਨਿਰਖਤਭਈ॥ਹੋਤਬਹੋਤੁਮਰੇਤੀਰਪਠਾਇਤਰਤਦਈ॥੩੫॥੨੦੮੦॥
 ੨੩॥॥ਤੀਨਭਵਨਮੇਕੁਮਿਫਿਰੀਤਾਸਮਕਊਨਨਾਰਿ॥ਤਾਕੇਬਰਬੋਜੋਗੋਤੁਮਹੀਰ
 ਜਕੁਮਾਰਾ॥੩੬॥ਅਰਿਛੁ॥॥ਹੋਸਰਦਾਰਪਗੀਪਹਿਅਥਿਉਫਿਜਾਇਯੋ॥ਕੁਅਰਿਜੋ
 ਗਬਰਲਹਿਤੁਹਿਤਾਹਿਬਤਾਇਯੋ॥ਜਬਤੁਮਤਾਕਹਿਜਾਇਸਜਨਬਰਲੇਹਗੋ॥ਹੋਕਹਾ
 ਬਖਾਨੋਮੋਹਿਤਬੋਜਸੁਦੇਹਗੋ॥੩੭॥੨੦੮੧॥॥ਯੋਕਹਿਤਕੋਪਗੀਉਡਾਨੀ॥ਸਿਵੀਬਾ
 ਸਵੀਰਵੀਪਛਾਨੀ॥ਚਲਿਸਰਦਾਰਪਗੀਪਹਿਅਈ॥ਸਕਲਾਬਿਥਾਕਹਿਤਾਹਿਸੁਨਾ
 ਈ॥੩੮॥੨੦੮੨॥॥ਤੀਨਿਲੋਕਮੇਖੋਜਿਕਰਿਸੁਪਰਲਖਾਇਕੋਠੋਗਾ॥ਚਲਿਕਰਿ
 ਆਪਨਿਹਾਰਿਯੋਜਾਸਮਾਐਰਨਾਐਗਾ॥੩੯॥ਚੋਪਈ॥॥ਸੁਨਤਬਚਨਸਭਪਗੀਉ
 ਡਾਨੀ॥ਸਾਤਸਮੁੰਦਨਿਪਰਨਿਜਕਾਨੀ॥ਜਬਾਦਿਲੀਪਸਿੰਘਨੇਨਹਿਗਰਾ॥ਚੇਤਕੋਸੇਕ
 ਦੂਰੇਕਰਿਡਾਰਾ॥੪੦॥੨੦੮੩॥॥ਅਪਮਾਨਦੁਤਿਕੁਅਰਿਕੀਅਟਕੀਪਗੀਨਿਹਾਰਿ॥
 ਯਹਿਉਦਰਿਗਮਹੀਬਰੈਡਾਰੀਕੁਅਰਿਬਿਸਾਰਿ॥੪੧॥ਚੋਪਈ॥॥ਹਾਇਹਾਇਵਹੁ
 ਪਗੀਉਚਾਰੈ॥ਵੇਦੈਮੂੰਡਧਗਨਿਸੇਮਾਰੈ॥ਜੇਹਨਮਿਤਹਮਅਸਸਮਕਿਯਾਸੋਬਿਧਿਤ

ਹਿਨੁ ਭੇਟ ਨ ਦਿਯਾ ॥ ੪੨ ॥ ਵੇਹਰਾ ॥ ॥ ਅਬ ਸਰਦਾਰ ਪਰੀ ਕਰੈ ਹੋਈ ਬਰਿ ਹੋਯਾ ਹਿ ॥ ੪੩ ॥
 ਰਕੁ ਅਰਿ ਕੀਨਾ ਕਰੇ ਲਾਜ ਨ ਆਵਤ ਤਾਹਿ ॥ ੪੩ ॥ ਸੁਨੁ ਸਰਦਾਰ ਪਰੀ ਜੁਹ ਮਜਿ ਹਰਿ ਤਮ
 ਤਿਸ ਮਕੀਨਾ ॥ ਅਬ ਤੈ ਯਾਹਿ ਬਰਿ ਯੋਚਹਤ ਮਿਲ ਨ ਨਜਾ ਕਹਿ ਦੀਨਾ ॥ ੪੪ ॥
 ਸਖਿ ਸਰਦਾਰ ਪਰੀ ਕ੍ਰਿਪਾ ਕਰੈ ॥ ਬਿਰਹ ਤਾਪ ਤਨ ਛੁਡਿ ਜਾਯੈ ॥ ਜਬ ਮੇਯਾ ਕੋ ਰੂਪ ਨਿ
 ਰਿਯੋ ॥ ਸੁਰਗ ਬਿਖੈ ਕੋ ਬਾਸ ਬਿਸਾਹਿਯੋ ॥ ੪੫ ॥ ਵੇਹਰਾ ॥ ॥ ਕਹਾ ਕਰੈ ਮੇਜਾ ਤਕਿਤ
 ਲਗੇ ਨਿਗੋਰੈ ਨਾ ॥ ਬਿਨੁ ਹੋਰੇ ਕਲ ਨ ਪਰੈ ਨਿਰਖ ਤਲਾਗਤ ਚੈਨਾ ॥ ਬਿਨੁ ਦੇਖੇ ਮਹਬੂਬ ਕੇ ਪ
 ਲ ਕਲ ਲਾਗ ਹਿਜਾਮਾ ॥ ਤਬ ਸਰਦਾਰ ਪਰੀ ਹੁਤੀ ਅਬ ਇਹ ਭੁਈ ਗੁਲਾਮਾ ॥ ੪੬ ॥ ਕਹਾ
 ਕਰੈ ਕਾਸੈ ਕਹੈ ਕਹੈ ਨਾ ॥ ਵਤ ਬੈਨਾ ਬਿਨੁ ਦੇਖੇ ਮਹਬੂਬ ਕੇ ਭਏ ਜਹਮ ਤੀਨੈਨਾ ॥ ੪੭ ॥ ਅ
 ਭਿਰਾ ॥ ॥ ਪਲਕਨਾਇਤ ਉਤ ਜਾਇ ਨੈਨਾ ਮੇਸੇ ਲਗੇ ॥ ਪਿਯ ਦੇਖ ਨ ਕੇ ਪ੍ਰੇਮ ਦੇ ਭ੍ਰਿਇ ਹਿ
 ਬਿਧਿ ਪਗੇ ॥ ਲਗਨ ਲਾਗਿ ਮੁਰਗਾਈ ਨਿਗੋਰੀ ਨ ਛੂਟਈ ॥ ਹੋਨੈ ਕੁਨਿਹਾਰੇ ਬਿਨੁ ਸਖਿ
 ਪ੍ਰਾਨ ਨਿਖੁਟਈ ॥ ੪੮ ॥ ਛੂਟ ਛੂਟ ਏਨਾ ਹਿ ਨਿਗੋਰੇ ਜਹਲਗੇ ॥ ਪਲਕਨਾਇਤ ਉਤ
 ਰੇਹਿ ਪ੍ਰੇਮ ਪਿਯ ਕੇ ਪਗੇ ॥ ਜਹਾਲਗੇ ਏਨੈ ਨਤ ਹੀ ਕੇ ਧ੍ਰੋਹਗੇ ॥ ਹੋਛਿ ਰਿਆਵ ਨ ਕੇਨਾ ਹਿਕ
 ਬਨਾ ਮੇਸੇ ਕਰੇ ॥ ੪੯ ॥ ॥ ਥਰਹਰਾਹਿ ਬਿਰੁਨ ਰਹਹਿ ਪਲਕਨਾ ਹਿ ਰਹਰਾਹਿ ॥
 ਜਹਾਲਗੇ ਏਲੇ ਇਨਾ ਛਿਰਿਆਵ ਨ ਕੇਨਾ ਹਿ ॥ ੫੦ ॥ ਨਿਰਖ ਨੈਨ ਮਹਬੂਬ ਕੇ ਨੈਨ ਗਏ
 ਤਿਨ ਮਾਹਿ ॥ ਉਡੇ ਆਪਾਨੈ ਬਾਜਾ ਜਿਉ ਛਿਰਿਆਵ ਨ ਕੇਨਾ ਹਿ ॥ ੫੧ ॥ ਜਹਾਲਗੇ ਏਲੇ
 ਇਨ ਤਹਾਹਿ ਕੇ ਸੁਰੁਏ ॥ ਬਹਿਰੀ ਜਿਯੋ ਕਹਿਰੀ ਦੇਊ ਗੇ ਸੁਗਏ ਗਏ ॥ ੫੨ ॥
 ॥ ਜਿਤ ਲਾਗੇ ਏਨੈ ਸੁਤਿਤ ਹੀ ਕੇ ਭਏ ॥ ਕਹਿਹਾਰੀ ਹੋ ਜਤਨ ਨ ਭੂਲਿ ਏਤੈ ਅਏ ॥ ਛੁ
 ਟੀ ਬਾਤ ਮੁਰਕਰ ਤੇ ਕਹੈ ਕਹਾ ਕਰੈ ॥ ਹੋਮਦਨ ਤਾਪ ਤਨ ਤਈ ਸਦਾ ਜਿਯੋ ਮੇਜੈ ॥ ੫੩ ॥
 ਚੋਪਈ ॥ ॥ ਕੋਟਿ ਜਤਨ ਕਹਿਹਾਰੀ ਸਖੀ ਸਬਾ ਲਗਨ ਨਿਗੋਰੀ ਲਾਗਿ ਗਈ ਜਬਾ ॥
 ਤਬ ਤਿਨ ਪਰੀ ਉਪਾਇ ਬਿਚਾਰੇ ॥ ਰਾਜ ਪੁਤ੍ਰ ਸੇਜਾਇ ਉਚਾਰੇ ॥ ੫੪ ॥ ਰਾਜ ਕੁਅਰਿ ਤੈਜਿ
 ਹਬਰ ਲਾਇਕਾ ਜਾਕੀ ਪਰੀ ਲਗਹਿ ਸਬ ਪਾਇਕਾ ॥ ਅਬ ਤੁਹਿ ਬਰਿਯੋ ਚਹਤ ਹਮਰੀ ਪ

ਰਿਕਾਹਤਿਹਰੇਆਵਤਹੈਮਾਤਿ॥੫੬॥ਰਾਜਕੁਆਰਿਉਹਤਾਤਿਉਨਜਬਾਬਚਨਪਰੀ ੫੬੪
 ਸੈਕਾਬਿਹਸਤਬਾਮੇਸਰਦਾਰਪਰੀਯਹਿਨਹਿਬਰਿਹੈ॥ਲਾਗਿਬਿਰਹਕੁਅਰਕੇਮ
 ਰਿਹੈ॥੫੭॥ਦੇਹਰਾ॥ ॥ਲਾਗਿਕੁਅਰਿਕੇਬਿਰਹਤਨਬਰਿਹੈਦਿਨਅਰੁਹੈਨਿਕਾਕੁ
 ਯੇਜੋਇਹਪਰੀਨੈਕੁਨਲਗਾਹਿਨੈਨ॥੫੮॥੫੮॥੫੮॥ ॥ਕਹਾਪਰੀਇਕਮੋਰਕਹਾਕਹਿ
 ਰਾਜਕੁਆਰਿਤੈਰਾਜਪਰੀਬਾ॥ਰਾਜਕੁਆਰਿਕਹੁਬਰਿਕਸਕਰਿਹੈ॥੫੯॥ਮਨਿਛਾਤਿ
 ਹਸਤਨੀਬਰਿਹੈ॥੫੯॥੫੯॥੫੯॥ ॥ਜੋਸੈਹਮਹਾਤਿਤਲਗਾਵਹੈਹਮਾਰੀਨਾਰਿ॥ਸੁ
 ਰੀਆਸੁਰੀਪਦਮਿਨੀਪਰੀਨਬਰੇਹਜਾਗ॥੬੦॥੬੦॥੬੦॥ ॥ਪਰੀਜਤਨਕਰਿਕਰਿ
 ਬਹੁਹਾਰੀ॥ਇਕਬਾਤਤਬਾਮੇਰਾਬਿਚਾਰੀ॥ਜੋਇਹਕਹਤਵਹੈਹੈਕਰਿਹੈ॥ਬਹੁਰੇਛਾਉ
 ਯਾਹੀਕਹਬਰਿਹੈ॥੬੧॥੬੧॥੬੧॥ ॥ਪ੍ਰਥਮਪਰੀਜੇਤਹਾਪਠਾਈ॥ਵਹੈਆਪਨੇਤੀਰਬੁਲਾਈ॥
 ਤਾਹਿਕਹਾਜੁਕਹਾਮੁਰਿਕਰਿਹੈ॥ਤੁਬਤਵਦੈਵਾਮਧਨਭਰਿਹੈ॥੬੨॥੬੨॥੬੨॥ ॥ਯਾਹਿਕੁਅਰਿ
 ਮੁਹਿਦੇਹਮਿਲਾਈ॥ਹੈਯਾਪਰਿਜਿਯਤੇਉਰਝਾਈ॥ਕਹਾਹਮਾਰਕਰੇਪਿਯਾਰੀ॥ਤੁ
 ਸਾਹਿਬਮੇਵਾਸਤਿਹਾਰੀ॥੬੩॥੬੩॥੬੩॥ ॥ਸੁਨਤਬਚਨਇਹਪਰੀਫੁਲਮਨਮੇ
 ਗਈ॥ਸੁਪਰਕੁਅਰਕੇਪਾਸਜਾਤਤਬਹੀਭਈ॥ਪਰਿਪਾਇਨਕਰਿਜੋਰਿਕਹਾਮੁਸ
 ਕਾਇਕੈ॥ਹੋਕਰੋਬਿਨਤਜੋਕੋਕੋਕਛੁਸਕੁਚਾਇਕੈ॥੬੪॥੬੪॥੬੪॥ ॥ਪ੍ਰਥਮਪਰੀਸੈਕੁਆਰਿਤੁ
 ਮੇਸਉਚਾਰਿਯੋ॥ਗਾਹਿਬਰਿਯਾਸਿਹਜਾਪਰਤਿਹਬੈਠਾਰਿਯੋ॥ਰਮਿਯੋਚਹੈਤੁਮਸੈਤ
 ਬਤੁਮਯੋਭਾਖਿਯਹਾਹੋਘਰੀਚਾਰਪਾਂਚਕਲਗਿ॥ਦ੍ਰਿੜਚਿਤਰਾਖਿਯਹਾ॥੬੫॥੬੫॥੬੫॥ ॥ਪ੍ਰਥ
 ਮਾਬਿਯਾਹਤਾਸੈਜੋਮੋਰਿਕਹਾਇਹੈ॥ਬਰਿਯੋਚਹੈਜੋਮੋਰਿਤੋਤਬਹੀਪਾਇਹੈ॥ਤਾਹਿ
 ਬਰੇਬਿਨਮੇਨਤੇਹਿਕਹਿਯੋਫੁੰਬਰੋ॥ਹੋਨਾਤਰਮਾਰਿਕਦਰੀਉਰਅਬਹੀਮਰੋ॥੬੬॥੬੬॥੬੬॥ ॥ਇ
 ਹਬਿਧਿਭੁੰਦਕੁਅਰਿਵੈਤਾਕੋਫਿਗਾਗਈ॥ਸ੍ਰਿਹਤਿਹਸਾਹਿਚਰਜਾਨਿਪਠੈਇਹਪੈਦਈ॥
 ਮੇਕਰਿਜਤਨਅਨੇਕਕੁਅਰਾਹਿਰਿਝਾਯੋ॥ਹੋਤੁਮਸੈਕਰਨਕਲੇਲਕਬੁਲਕਰਾਇਯੋ॥
 ੬੭॥੬੭॥੬੭॥ ॥ਸਾਹਪਰੀਕਹਲੇਤਹਾਈ॥ਜਹਾਕੁਅਰਿਕੀਸੇਜਸੁਹਾਈ॥ਤੁ

ਹਾਕਮੁਰਾਅਰਗਜਮੁਰਕੋਥਾਥਾਧੀਸੁਜਾਪਮਪਰਲਯੋ॥੬੮॥ਇਹਿਥਿਥਿਦੀਨਕੁਅ
 ਰਮਿਲਾਈ॥ਬੈਠੇਵੇਊਸੇਜਪਰਜਾਈ॥ਤਹਤੇਜਬੈਸਖੀਰਕਿਗਈ॥ਕਾਮਕਰਤਕੇ
 ਤਨਕੁਈ॥੬੯॥ਕਾਮਪਰੀਕਰਜਬੈਸਤਾਇਯੋ॥ਥਾਥਕੁਅਰਿਕੀਰਿਚਲਾਇਯੋ॥
 ਬਿਹਸਕੁਅਰਿਇਹਬਾਤਉਚਾਰੀ॥ਕੋਧੋਬਾਤਤੁਹਿਸੁਨਹੁਪਿਆਰੀ॥੭੦॥ਪ੍ਰਥਮੇ
 ਹਿਤੁਮਤਾਹਿਮਿਲਾਵਹੁ॥ਬਹੁਰਿਭੋਗਮੁਹਿਸੀਗਕਮਾਵਹੁ॥ਪਹਿਲੇਬੈਠੇਵੇਥਰਨ
 ਰੀ॥ਵਹਇਸਤੀਤੈਯਾਰਹਮਾਰੀ॥੭੧॥ਕਰਿਹਾਰੀਬਹੁਜਤਨਤਿਹ
 ਰਤਿਵਹਿਦਈ॥ਜੇਕਛੁਬਖਾਨੀਕੁਅਰਿਵਹੈਮਾਨਤਭਈ॥ਪਛਨਪਰਬੈਠਾਇਤਾ
 ਰਿਲੈਗਈਤਹਾਹੋਪਿਯਪਿਯਕਟਤਾਬਿਰਗਜਯੋਕੁਅਰਿਪਰੀਜਯਾ॥੭੨॥ਚਿਤ੍ਰ
 ਜਵਨਕੋਹੋਰਿਮੁਹਬਤਿਲਗਤਭੀ॥ਤਾਕੇਦਰਸਪ੍ਰਤਛਿਜਬੈਪਾਵਤਭਈ॥ਕੁਅਰਿ
 ਚਹਤੇਜੇਹਤੀ॥ਬਿਧਾਤੈਸੋਕਰੀ॥ਹੋਬਨਬਸੀਤਕੀਭਾਂਤਸੁਝਰਿਝਰਿਕੁਹੀ॥੭੩॥
 ਰੰਧਈ॥ਜਬਦਰਸਨਤ੍ਰਿਯਕਾਪਿਯਕਰਾ॥ਖਾਨਪਾਨਆਗੇਲੈਧਰਾ॥ਬਿਥਿਥਿ
 ਬਿਧਨਕੇਅਮਲਮੰਗਾਏ॥ਬੈਠਕੁਅਰਿਕੇਤੀਰਚੜਾਏ॥੭੪॥ਤਾਹੁਕੋਲੈਕੋਛਪਿ
 ਵਾਈ॥ਬਹੁਰੋਲਯੋਗਰੋਸੋਲਾਈ॥ਆਸਨਚੁਬਨਬਹੁਚਿਧਿਕਿਏ॥ਚਿਤਕੇਤਾਪ
 ਬਿਦਾਕਰਿਦਿਏ॥੭੫॥ਕੁਅਮਰਸਜਨਸੋਰਤਿਕਰਤਭੀਝਰੀਮਨਮਾ
 ਹਿ॥ਵਹਿਦਿਨਪੂਜਾਰੁਦਕੀਕੂਲਕਰੀਤਿਨਨਾਹਿ॥੭੬॥ਚੁਪਈ॥ਕੁਅਰਿਕੁ
 ਅਰਿਕੇਸੀਗਸਿਧਾਈ॥ਏਕਬੈਵਤਮਨਮਾਹਿਪਕਾਈ॥ਇਕਦਰਬਲਤ੍ਰਿਯਨਿ
 ਕਰਿਬੁਲਾਈ॥ਕਾਨਲਾਗਿਤਿਹਮਝਸਿਖਾਈ॥੭੭॥ਅਪਨੀਠੋਰਤਾਹਿਬੈਠਾ
 ਯੋ॥ਤਾਹਿਭੁਲੀ॥ਬਿਧਿਚਰਿਤ੍ਰਸਿਖਾਯੋ॥ਸਭਸਖਿਯਨਜਬਤਾਹਿਨਿਹਾਰਾ॥ਤਿ
 ਨਤ੍ਰਿਯਤਬਇਹਕੁੰਤਿਉਚਾਰਾ॥੭੮॥ਸੇਸਿਵਪੂਜਨਿਕਾਲਨਗਈ॥ਤਾਤੇਸਾਪ
 ਰੁਦਮੁਹਿਦਈ॥ਯਾਤੇਅਵਰਿਬਰਨਪੈਗਯੋ॥ਗੋਰਬਰਨਤੇਸਾਵਰਕੁਯੋ॥੭੯॥ਸ
 ਭੁਸਖਿਯਨਇਹਕੁੰਤਿਸੁਨਾਜਬਾਮਿਥਿਰਾਜਾਪਹਿਜਾਤਕੁਈਤਬਾਸਭਾਥਿਤ

ਤਕਹਿਤਾਹਿਸੁਨਾਯੋ॥੨੮॥ਹਿਤਹਿਤਾਤਬਿਲੇਕੁਨਾਯੋ॥੨੯॥ਅਨਤਬਰਨਰਾਜੈਜਬਲ ੫੯੫
 ੩੦॥ਇਹਿਥਿਥਿਸੈਰਾਨੀਤਨਕਾ॥ਕਹਾਭਯੋਇਹਰਾਜਦੁਲਾਰੀ॥ਗੋਰੀਹਤੀਧ੍ਰੋਗਈ
 ਕਾਰੀ॥੨੧॥ਦੇਹਰਾ॥॥ਬਿਰਪਤੁਨਿਤੋਧ੍ਰੋਗਈਭੁਈਗੋਰਤੇਸਿਖਾਮਾਸਤਿਸਾਪ
 ਸਿਵੇਮੈਸੋਈਜਪੇਸਕਲਸਭਜਾਮਾ॥੨੨॥ਚੋਪਈ॥॥ਮੂਰਖਰਾਜਬਾਤਨਹਿਜਾਨੀ॥
 ਐਰਨਰਿਵਹਿਤਾਪਹਿਚਾਨੀ॥ਬਿਰਹਮਤੀਮਿਤਵਾਸੀਗਾਗਈ॥ਬਹੁਬਿਧਿਕੋਗਕਮ
 ਵਤਭਈ॥੨੩॥ਅਕੁਲਾ॥॥ਇਕਾਦਿਨਪਾਮਪਰੀਕੇਦੇਭਪਠਾਇਕੋ॥ਇਕਿਦਿਨਾ
 ਪਕੋਲੇਲਕਰਤਸਮਝਾਇਕੋ॥ਅਰਧਾਅਰਧਬਜਾਵੈਤਾਸੈਰੈਨਦਿਨਾਹੋਮੂਰਖਬਾਤ
 ਨਪਾਈਰਾਜੈਕਛੁਇਨਾ॥੨੪॥੧॥ਅਭੈਸਾਭਾਚੰਦ੍ਰਮਕੁਲਾਨੰਦੁਰਾਤਰਿਤੇਮੈਰੈ
 ਮਾਯੇਲਾਗੈ॥੨੫॥ਸਮਾਪਤਮਸਤਸੁਭਮਸਤੁ॥੨੬॥੫੦੫੧॥
 ੧੦੫੨॥॥ਪੂਰਬਾਦਿਸਿਰਥਾਚਿਤਨਰਾਧਪਿ॥ਸਕਲਪ੍ਰਿਥੀਤਲ
 ਹੁਤੇਨਿਰਾਪਾਧਪਿ॥ਪ੍ਰਕ੍ਰਿਤਮਤੀਤਾਕੀਪਟਰਾਨੀ॥ਨਰੀਸੁਰੀਜਿਹਨਿਰਖਲੁਭਾਨੀ॥੧॥
 ਦੇਹਰਾ॥॥ਚਿਤ੍ਰਕੋਚਾਇਕਨਿਪਹੁਤੇਛਾਖਾਸਹਰਮੰਦ੍ਰਾਰਿ॥ਜਾਸਮਸੁਦਨਹੋਇ
 ਗੋਭਯੋਨਰਾਜਕੁਮਾਰਾ॥੨॥ਜਾਤੀਰਥਕੀਨਮਿਤਗਯੋਤਹਰਾਜਕੁਮਾਰਾ॥ਜਾਨਕਚਲਾ
 ਸਿੰਗਾਰਿਯਹਿਨੈਸਤਸਾਜਸਿੰਗਾਰਾ॥੩॥ਅਕੁਲਾ॥॥ਜਹਾਤ੍ਰੇਖਾਰਾਖਾਨਿਪਤਸੁਧ
 ਰਿਕਛਿ॥ਸਤਿਹਮਗਨਿਕਸਾਨਿਪਤਨੈਸਤਸਿੰਗਾਰਕਰਿ॥ਨਿਰਖਪ੍ਰਭਾਤਿਹਰੁਨਿਅਪਿਕ
 ਬੋਰੀਭੁਈ॥ਹੋਘਰਿਬਾਹਰਿਕੀਸੁਪਿਛੂਟਿਕਰਿਸਿੰਗਾਰੀਗਈ॥੪॥ਨਿਕਸਿਠਾਢਿਭੀਨੈਸਤ
 ਕੁਆਰਿਸਿੰਗਾਰਕਰਿ॥ਜੋਰਿਰਹੀਚਖੁਚਾਰਿਸੁਲਾਜਾਬਿਸਾਰਿਕਰਿ॥ਨਿਖਨਿਪਤਿਚਕ
 ਰਹਾਤੁਰਨਿਕੋਤੇਜਤਨਾਹੋਨਰੀਨਾਗਨੀਨਗੀ॥ਬਿਚਾਰੀਕੋਨਮਨਾ॥੫॥ਚਾਰਾਚਿਤਨੀਚਿਤ੍ਰ
 ਕਿਪੁਤਮਾਜਾਨਿਯੋ॥ਪਰੀਪਦੁਮਿਨੀਪ੍ਰਕ੍ਰਿਤਪਾਰਬਤੀਮਾਨਿਯੋ॥ਇਕਬਾਰਜੇਮੈਸੀਭੇ
 ਟਨਪਾਇਯੋ॥ਹੋਆਡਿਜਨਮਲਾਗਿਪਲਪਲਬਲਿਬਲਿਜਾਇਯੋ॥੬॥ਚੋਪਈ॥॥
 ਉਤੈਕੁਅਰਕਾਰਿਚਾਹਿਭੁਈਇਹਾ॥ਇਹੋਕੋਬਾਛਾਭੁਈਅਪਿਕਤਿਹਾ॥ਪ੍ਰਗਟਰਾਂਢਿਧ੍ਰੋ

ਲਈ ਸਿਸੀ ਸਕਲਾ ਜਿਹਾ ਨਿਰਖਤਾ ਨਿਹ ਪ੍ਰਭਾਹਿਤ ਦਬਿ ਸੁਰੀਆ ਸੁਰਨਕੀ ਨਹਿ ਸਮ ੫੬
 ਛੁਬਿ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥
 ਤਭਯੇ ਦਿਵਦਿਯੋ ਅਨੇਗਾ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥
 ਸਤਿਨਾਮਾ ਤੇਜਵਾਨ ਦੁਤਿਵਾਨ ਅਤੁਲ ਬਲਾ ਅਰਿ ਅਨੇਕ ਜੀਤਿ ਜਿਨ ਦਲ ਮਲਿ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥
 ਦੁਲਹ ਜਨਾਹਰ ਪੁਜਤਾ ॥ ਸਿੰਘ ਕੇਤਹ ਰਿਕੇਤ ਮਹਾ ਮਨਾ ॥ ਚੋਰੇ ਸੁਰਬੀਰ ਬਲਵਾਨਾ ॥ ਮਨਤ
 ਸਤ ਸਕਲ ਜਿਹਾ ਨਾਮ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥
 ਖਿਆਰਿ ਕਬਿਖਾ ਕਰਨ ਪੜੇ ਜਿਨਾ ਨੀਗਾਹ ਨ ਸਭ ਕਿਯ ਪੁਰਾਨ ਤਿਨਾ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥
 ਬਰਤਿਹਾਵਿਨਾ ॥ ਬਿਬਿਧਿ ਬਿਧਿ ਨ ਕਰਿ ਕਿਯਾ ॥ ਸੁਤਾ ਸਹਿਤ ਸੁਤ ਸਿਪੇਤਿਹਾ ਪਰਿ ॥ ਕਛੁ ਬਿ
 ਵਿਖਾਵਿ ਜਦੋਹਾ ਕ੍ਰਿਪਾ ਕਰਿ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥
 ਵਹਿ ਜੋ ਸਿਖਿਆ ਦਿਜਦੇਤੁ ਲੇਹੀ ॥ ਅਮਿਤ ਦਰਬ ਪ੍ਰੀਤ ਕਹਦੇਹੀ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥
 ਅਗਮ ਨੇਗਣੀ ॥ ਦਿਜਕਹ ਸੀਸਤੁ ਕਵਤੁ ਭਈ ॥ ਸਾਲਿਗਾ ਮਪੂਜਤ ਥਾ ਦਿਜ ਬਗਾ ॥ ਭਾਂਤਿ
 ਰਿਤਿਹ ਸੀਸ ਨਿਖਾਇ ਕਰਿ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥
 ਨੀ ॥ ਤਾਹਿਕਾ ਪੂਜਤ ਕਿਹਾ ਨਿਮਿਤਹਾ ॥ ਸਿਰਿ ਨਿਖਾਵਤ ਕਰਿ ਜੋ ਰਿਕਾਜਾ ਜਿਹਾ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥
 ॥ ਸਾਲਿਗਾ ਮਠ ਕੁਰਏ ਬਾਲਾ ॥ ਪੂਜਤ ਬਰੋ ਜੈ ਨੈਨ ਰਪਾਲਾ ॥ ਤੈਅਗਿਆਨ ਇਹ ਕ
 ਹਾਪਛੁਨੈ ॥ ਪਰਮੇਸਰ ਕਹਾਹਨ ਜਾਨੈ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥
 ਨਤਹੈ ਨਮਾਜ ਕਰ ਜਾਕੇ ਪਤਾ ਪਤਿਹੁ ਪੁਰਮਾਹੀ ॥ ਪੂਜਤਹੈ ਪ੍ਰਭੁ ਕੈ ਤਿਹੈ ਕੈ ਜਿਨ ਕੇ ਪਰਮੇ ਪਰੇ ਲੋਕ ਪ
 ਰਾਹੀ ॥ ਪਾਪ ਕੋਰੇ ਪਰਮਾਤਮਾ ਕੋ ਜਿਹਾ ਪਾਪ ਨਤੇ ਅਤਿ ਪਾਪ ਲਜਾਹੀ ॥ ਪਾਇ ਪਰੇ ਪਰਮੇਸਰ ਕੇ ਪਸ
 ਪਾਹਨੇ ॥ ਪਰਮੇਸਰ ਨਾਹੀ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥
 ਭੂਪਨਾਮਾਹੀ ॥ ਸੁਰਜ ਮੇਸ ਸਿਮੇਨ ਭੂਮੇ ਜਹਾਹੈ ਰੋਤਹਾ ਚਿਤਲਾਇਤਹਾਹੀ ॥ ਪਾਵਕ ਮੇਅਰੁ ਪੈਨਹੁ
 ਮੇਪਿਥਵੀ ਤਲ ਮੇਸੁਕਾ ਜਹਨਾਹੀ ॥ ਬਿਖਾਕੇ ਸਭਾ ਕਿਥੇ ਕਛੁ ਪਾਹਨੇ ॥ ਪਰਮੇਸਰ ਨਾਹੀ ॥
 ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥ ੨੨੨੨੨੨ ॥

ਲਿਖ ਬੇਦੁ ਕੇ ਲੇਖ ਨ ਕਾਜ ਬਨੈ ਯੋ ॥ ਸਾਰ ਸੁਤੀ ਬਕਤ ਕ ਸਿਕੋ ਸਭ ਜੀਵਨ ਤੇ ਜੁਗ ਸਾਹਿ ਲਿਖੇ ਯੋ ॥ ਜੇ
 ਪ੍ਰਭ ਪਾਯੁ ਤੁਹੈ ਨਾਹਿ ਕੈ ਸੇਹੁ ਸੇਜ ਰੁਪਾਹਨ ਮੇਠ ਹਿਰੈ ਯੋ ॥ ੧੪ ॥ ਭੋਲੇ ॥ ॥ ਏ ਜਨ ਭੇਦ ਨ ਹਰਿ ਕੇ ਪ
 ਵੇ ॥ ਪਾਹਨ ਮੇਹ ਰਿਕੋ ਠਹਿਰਾਵੈ ॥ ਜਿਹ ਕਿਹਾ ਬਿਧਿ ਲੋਗਨ ਭੁਗਮਾਹੀ ॥ ਗਿਹ ਕੇ ਵਰ ਬੁਝਾਇ ਲੋਜ
 ਹੀ ॥ ੧੫ ॥ ਏਹ ਰਾਗ ॥ ॥ ਜਗ ਮੇਆ ਪੁਕਾਰ ਵੀਖਿ ਡਿਭ ਸੁਘਰ ਸੁਚੇਤਾ ॥ ਪਾਹਨ ਕੀ ਪੁਜਾ ਕਰੈ ਯਾਤ੍ਰੇ
 ਲਗਤ ਅਚੇਤਾ ॥ ੧੬ ॥ ਭੋਲੇ ॥ ॥ ॥ ਚਿਤ ਭੀਤ ਰਿਆਸਾ ਪਨੁ ਪਰੇ ॥ ਸਿਵ ਸਿਵ ਸਿਵ ਮੁਖ ਤੇ ਉ
 ਚਰੇ ॥ ਅਪਿਕ ਡਿਭ ਕਹਿ ਜਗ ਹਿਦਿਖਾਵੈ ॥ ਦੁਹ ਦੁਹ ਮਾਂਗਤ ਨ ਲਜਾਵੈ ॥ ੧੭ ॥ ਅਹਿਲਾ ॥ ॥
 ਨਾਕਿ ਮੂੰਦ ਕਰਿ ਚਾਰਿ ਘਰੀਠਾ ਢੇਰ ਪੈ ॥ ਸਿਵ ਸਿਵ ਸਿਵ ਭੈ ਏਕ ਚਰਨ ਇਸ ਬਿਤ ਕਯੋ ॥ ਜੋ ਕੇ ਉਪ
 ਸਾਏ ਕ ਦੇਤ ਕਰਿਆਇ ਕੋ ॥ ਹੋਵਾਂਤ ਨ ਲੇਤ ਉਠਾਇ ਸਿਵ ਹਿ ਬਿਸਰਾਇ ਕੋ ॥ ੧੮ ॥ ਭੋਲੇ ॥ ॥
 ਐਰਨ ਉਪ ਦੇਸ ਕਰੈ ਆਪੁ ਪਿਆਨੇ ਕੋ ਨ ਪਰੈ ਲੋਗਨ ਕੋ ਸਦਾ ਤਿਆਗ ਪਨ ਕੋ ਵਿੜਾਤ ਹੈ ॥ ਤੇਈ
 ਪਨ ਲੇਤ ਉਚ ਨੀਚ ਨ ਕੇ ਦੁਹ ਦੁਹ ਲਾਜ ਕੋ ਤਿਆਗ ਜੇਹੀ ਤੇਹੀ ਪੈ ਪਿਘ ਘਾਤ ਹੈ ॥ ਕਹਤ ਪਵਿਤ੍ਰ
 ਹਮਰ ਹਤ ਆਪ ਵਿਤ੍ਰਖ ਰੇ ਚਾਕਰੀ ਮਲੇ ਛੁਲਕੀ ਕੋ ਕੈ ਦੁਕ ਖਾਤ ਹੈ ॥ ਬਡੇ ਅਸੀਤੋ ਖੀਹੈ ਕਹਾਵਤ ਸੀਤੋ
 ਖੀਮਹਾ ਏਕ ਦੁਹ ਛੁਡਿ ਮਾਂਗ ਮਾਂਗ ਦੁਹ ਦੁਹ ਜਾਤ ਹੈ ॥ ੧੯ ॥ ਮਾਟੀ ਕੇ ਸਿਵ ਬਨ ਏ ਪੁਜ ਕੇ ਬਹਾ
 ਇਆ ਏ ਆਇ ਕੇ ਬਨਾਇ ਫੇਰਿ ਮਾਟੀ ਕੇ ਸੁਧਾਰਿ ਕੋ ॥ ਤਾ ਕੇ ਪਾਇ ਪਰਿਯੋ ਮਾਥ ਘਰੀ ਦੁਹ ਰੂਗ
 ਰਿਯੋ ਅਰੇਤਾ ਮੇਕ ਹਾਹੈ ਰੇ ਦੈ ਪੈ ਤੋਹਿ ਕੋ ਬਿਚਾਰ ਕੋ ॥ ਲਿਗ ਕੀਤੁ ਪੁਜਾ ਕਰੈ ਸਿਭੁ ਜਾਨਿ ਪਾਇ ਪਰੈ
 ਸੇਈ ਅੰਤ ਦੈ ਪੈ ਤੋਰੇ ਕਰਮੇ ਨਿਕਾਰ ਕੋ ॥ ਦੁਹਿ ਤੋਰੇ ਦੈ ਪੈ ਕੀਤੁ ਆਪਨ ਚਬੈ ਪੈ ਤੋਰੇ ਯੋਹੀ ਤੋਹਿ ਮਾ
 ਰਿਹੈ ਰੇ ਸਦਾ ਸਿਵ ਖੁਰਕੋ ॥ ੨੦ ॥ ਭੋਲੇ ॥ ॥ ॥ ਪਾਹਨ ਕੇ ਸਿਵ ਤੂੰ ਜੁਕੈ ਪਸੁ ਯਾਏ ਕਛੁ ਤੁਹਿ
 ਹਾਥ ਨ ਮੇਹੈ ॥ ਤੈ ਜਕਜੁ ਨਿਜੁ ਆਪੁ ਪਰਾਹ ਸਿਕੋ ਤੁਹਿ ਕੋ ਕਉ ਕਾ ਬਰ ਦੈ ॥ ਆਪਨ ਸੇਕ ਰਿਹੈ ਕਰ
 ਉਤੁਹਿ ਪਾਹਨ ਕੀ ਪਦ ਵੀਤ ਬਪੈ ॥ ਜਲੁ ਰੇ ਜਾਨ ਅਜਾਨ ਮਹਾ ਫਿਰਿ ਜਾਗ ਏਕ ਛੁਜਾਨ ਜੈ ॥
 ॥ ਬੈ ਜਗਾਈ ਲਰਕਾ ਪਨ ਮੇਤਰਨ ਪਨ ਮੇਨ ਹਿਨਾ ਮਲ ਯੋਗੇ ॥ ਐਰਨ ਦਾਨ ਕਰਤ ਰਹਾ ਕਰਾ
 ਪੁਠਿਠਾਇ ਨ ਦਾਨ ਦੇਯੋ ॥ ਪਾਹਨ ਕੋ ਸਿਰ ਨਿਆਤ ਨ ਤੈ ਪਰ ਮੇਸੁਰ ਕੋ ਸਿਰਿ ਨਿਆਤ ਭਯੋ ॥ ਕ
 ਮਾਹਿਕਾ ਮਫਸਾ ਘਰ ਕੇ ਜੜਕਾ ਲਹਿਕਾ ਲਕੈ ਕਾਲਗਾਯੋ ॥ ੨੧ ॥ ਦੁਹ ਪੁਰਾਨ ਕੋ ਪੜਕੈ ਤ

ਕੁਲਗਏ ਵਿਜਯਾ ਜਿਯਾ ਮਾਹੀ ॥ ਸੋਨ ਪੁਰਾਨ ਪੜ੍ਹਾ ਜਿਹ ਕੇ ਇਹੋ ਰੋ ਪੜ੍ਹੇ ਸਭ ਪਾਪ ਪਰਾਹੀ ॥ ਭੁੰਭ ਵਿਖਾ ॥ ੨੬ ॥
 ਇਕੋ ਰੋਤ ਪਸਾ ਦਿਨ ਰੋਨ ਬਸੇ ਜਿਯਾ ਪਨ ਮਾਹੀ ॥ ਮੂਰਖ ਲੇਗਾ ਪੁ ਮਨ ਕਰੇ ਇਨ ਬਾਤ ਨ ਕੋਹ ਮ ਮਾਨਤ
 ਨਾਹੀ ॥ ੨੭ ॥ ਕਾਹੇ ਕੇ ਕਾਸ ਕਰੇ ਇਤਨੀ ਭੁ ਮ ਪਾਹ ਨ ਕੀ ਕਿਹ ਕਾਜ ਪੁਜਾਵੈ ॥ ਕਾਹੇ ਕੀ ਭੁੰਭ ਕਰੇ ਇਤਨੇ
 ਇਹੋ ਲੇਗਾ ਯੋ ਪਰ ਲੇਕ ਗਵਾਵੈ ॥ ਭੁੰਭੇ ਨ ਮੰਤ੍ਰ ਨ ਉਪਦੇਸ ਕਰੇ ਜੇ ਉਚਾਹਤ ਹੋ ਪਨ ਲੇਹ ਰਖਾਵੈ ॥ ਰਾਜ
 ਕੁਮਾਰ ਨ ਮੰਤ੍ਰਾ ਦਿਯੋ ਸਾ ਦਿਯੋ ਬਹੁ ਰੋਹ ਮ ਕੋਨ ਸਿਖਾਵੈ ॥ ੨੮ ॥ ਭੁੰਭੇ ਪਸਾ ॥ ਭੁੰਭੇ ਪਸਾ ॥ ॥ ਕਹਾ
 ਬਿਪੁ ਸੁਨਿ ਰਾਜ ਦੁਲਾਰੀ ॥ ਤੇ ਸਿਵ ਕੀ ਮਹਾ ਮਨ ਬਿਚਾਰੀ ॥ ਬ੍ਰਹਮਾ ਬਿਸਨੁ ਦ੍ਰੁਜ ਦੇਵਾ ॥ ਇਨ ਕੀ
 ਸਦਾ ਕੀ ਜਾਯੋ ਸੇਵਾ ॥ ੨੯ ॥ ਤੇ ਯਾ ਕੇ ਭੇਵ ਹਿਨ ਪਛਾਨੈ ॥ ਮਹਾ ਮੂਰ੍ਹ ਇਹ ਭਾਂਤਿ ਬਖਾਨੈ ॥ ਇਨ ਕੋ ਪਰਮ
 ਪੁਰਾਤਨ ਜਾਨਹਾ ॥ ਪਰਮ ਪੁਰਖ ਮਨ ਮਹਿ ਪਹਿਚਾਨਹਾ ॥ ੩੦ ॥ ਹਮ ਰੇ ਕੁ ਅਰਿ ਬਿਪ ਬ੍ਰਤ ਪਾਰੀ ॥ ਉ
 ਚਨੀ ਚ ਸਕੁ ਕੇ ਹਿਤ ਕਾਰੀ ॥ ਜਿਸੀ ਕਿਸੀ ਕਹਾ ਮੰਤ੍ਰ ਸਿਖਾਵੈ ॥ ਮਹਾ ਕ੍ਰਿਪਨ ਤੇ ਦਾਨ ਕਰਾਵੈ ॥ ੩੧ ॥
 ਕੁਮਾਰ ॥ ॥ ਮੰਤ੍ਰ ਦੇਤ ਸਿਖਾ ਆਪਨ ਕਰਨ ਹਿਤਾ ॥ ਜਿਯੋ ਤਿਯੋ ਭੇਟ ਲੇਤ ਤਾ ਤੇ ਬਿਤਾ ॥ ਸੋ
 ਤਿਬਾਤ ਤਾ ਕਹਨ ਸਿਖਾਵਹਾ ॥ ਤਾਹਿ ਲੇਕ ਪਰ ਲੇਕ ਗਵਾਵਹਾ ॥ ੩੨ ॥ ਸੁਨਹੁ ਬਿਪ ਤੁ ਮ ਮੰਤ੍ਰ ਦੇਤ ਜਿ
 ਹਾ ਬੁਝਿ ਲੇਤ ਤਿਹ ਪਰਿ ਬਿਧਿ ਜਿਹ ਕਿਹਾ ॥ ਤਾ ਕਹਿ ਕਛੁ ਗਿਯਾ ਨ ਹਿਆਵੈ ॥ ਮੂਰਖ ਅਪਨਾ ਮੂ
 ਰ੍ਹ ਮੰਤ੍ਰਾਵੈ ॥ ੩੩ ॥ ਤਿਹ ਤੁ ਮ ਕਹਹੁ ਮੰਤ੍ਰ ਸਿਧਿ ਪੁੱਧੈ ॥ ਮਹਾ ਦੇਵ ਤੋ ਕੋ ਬਹੁ ਦੈ ਪੈ ॥ ਜਬ ਤਾ ਤੇ ਨ ਹਿਰੇ
 ਤ ਮੰਤ੍ਰ ਸਿਧਿ ॥ ਤਬ ਤੁ ਮ ਬਚਨ ਕਹਤੋ ਹੋ ਇਹਿ ਬਿਧਿ ॥ ੩੪ ॥ ਕਛੁ ਕ੍ਰਿਯਾ ਤੁ ਮ ਤੇ ਕੁਯੋ ॥ ਤਾ ਤੇ
 ਰਸੁਨ ਸਿਵ ਜੂ ਦਯੋ ॥ ਅਬ ਤੇ ਪੁਨ ਦਾਨ ਦਿਜ ਕਰਹੋ ॥ ਪੁਨਿ ਸਿਵ ਕੋ ਮੰਤ੍ਰ ਹਿਅਨੁ ਸਰਹੋ ॥ ੩੫ ॥ ਭਿ
 ਲੇਤੋ ਤੁ ਤਿਸਾ ਤੇ ਲੇਹੀ ॥ ਪੁਨਿ ਤਿਹ ਮੰਤ੍ਰ ਦ੍ਰੁਕੇ ਦੇਹੀ ॥ ਭਾਂਤਿ ਭਾਂਤਿ ਤਾ ਕੋ ਭਟਕਾਵੈ ॥ ਅਤਿ ਬ
 ਹਾਇ ਮਤ ਖਿਸਨਾਵੈ ॥ ੩੬ ॥ ਤੇ ਕਛੁ ਅਛੁ ਰਹਿ ਰਾਯੋ ॥ ਕੋ ਕਛੁ ਭਗ ਕ੍ਰਿਯਾ ਤੇ ਭਯੋ ॥ ਤਾ ਤੇ ਤੁ
 ਹਿ ਬਰਹੁ ਦ੍ਰੁਵੀਨਾ ॥ ਪੁਨਿ ਦਾਨ ਚਹਿਯਤ ਪੁਨਿ ਕੀਨਾ ॥ ੩੭ ॥ ਇਹ ਬਿਧਿ ਮੰਤ੍ਰ ਸਿਖਾਵਤ ਤਾ ਕੋ
 ਕੁਰਾਚਹਤ ਬਿਪ ਪਰ ਜਾ ਕੋ ॥ ਜਬ ਵਹੁ ਦਰਬਰ ਹਿਤ ਪੁੱਧਾਹੀ ॥ ਔਰ ਪਾ ਮਤ ਬਚਲ ਤਤ ਕਾਈ ॥
 ੩੮ ॥ ਦੇਹਰਾ ॥ ॥ ਮੰਤ੍ਰ ਜੀਤ ਅਰੁ ਤੰਤ੍ਰ ਸਿਧਿ ਜੇ ਇਨ ਮੇ ਕਛੁ ਹੋਇ ॥ ਹਜਰ ਤਿਕੈ ਆਪਨ ਰਹ
 ਹਿ ਮਾਗਤ ਫਿਰਤ ਨ ਕੋਇ ॥ ੩੯ ॥ ਦਿਜ ਬਾਚਾ ॥ ॥ ਭੇਪਈ ॥ ॥ ਬੁਨਿਏ ਬਚਨ ਮਿਸ੍ਰ ਰਿਸ

Digitized by Panjab Digital Library | www.panjabdigilib.org

ਕਹਿ ਜਾਇਗੁਹਿ ਜਿਨ ਦੇ ਸਨ ਆਇ ॥ ੪੨ ॥ ਭੀਖੁ ॥ ॥ ਏਹੀ ਪਨ ਲੇਖੁ ਤੇ ਪੜ੍ਹਤ ਬਿਖਾਕਰ ॥ ੪੩ ॥
 ਨ ਸਭੇ ਏਹੀ ਪਨ ਲੇਖੁ ਤੇ ਪੁਰਾਨਾ ਬਧ ਰੇ ॥ ੪੪ ॥ ਧਨ ਹੀ ਕੋ ਲੇਖੁ ਦੇ ਸਫਾ ॥ ਡਿਪਰ ਦੇ ਸਬ ਮੇਤਾਤਾ ॥
 ਰੁਮਾਤ ਕੇ ਦਰਸਨ ਹੀ ਨ ਪਾਏ ॥ ਉਚੇ ਦੂਮ ਸਾਲਤ ਹਾਲਾ ਬੇਬਤ ਤਾਲਜਾ ਤਿਨ ਮੇ ਸਿਧਾਤ ॥
 ਏਨ ਜੀ ਮੇ ਨੈ ਕੁਰੂ ਰੇ ॥ ਧਨ ਕੇ ਨੁਰਾਗੀ ॥ ਏਕ ਹਵਤ ਤਿਆਗੀ ॥ ਆਪਕਾਂ ਸੀਥੀ ਚਜਏ ਤੇ ਕਮ ॥
 ਉਜਾਇ ਮਰੇ ॥ ੪੫ ॥ ਭੀਖੁ ॥ ॥ ਲਾਲ ਚਏ ਲਗੇ ਪਨ ਕੇ ਸਿਹਮ ਪਿਜਟਾ ਲੇਜੂਟ ॥
 ਸਵਾਰੇ ॥ ਕਾਠ ਕੀ ਕੰਠਿ ਕੇ ਪਰ ਕੇ ॥ ਇਕ ਕਾਨ ਨ ਮੇ ॥ ਬਿਨੁ ਕਾਨ ਪਧਾਰੇ ॥ ਮੇਚਨ ਕੋ ਗਹਿ ਕੇ ॥ ਇਕ ॥
 ਹਾਥ ਨ ਸੀ ਸਹੂ ਕੇ ਸਭ ਕੇ ਸਉ ਪਾਏ ॥ ਡਿੱਭੁ ਕਰੈ ਜਗਤਾ ਨ ਕੋ ॥ ਇਹ ਲੇਕ ਗਯੇ ਪਰ ਲੇਕ ਬਿ ॥
 ਗਾਰੇ ॥ ੪੬ ॥ ਮਾਟੀ ਕੋ ਲਿਗ ਬਨਾਇ ਕੇ ॥ ਪੁਜਤ ਤਾ ਮੇ ਕੋ ॥ ਇਨ ਕਾ ਸਿਧਿ ਪਾਈ ॥ ਜੇ ਨਿਰਜੇ ॥
 ਤਭਯੇ ਜਗਾਨ ਤਤਾ ॥ ਹਿਕੇ ਆਗੇ ਲੈ ਜੇ ਤਿਜਰਾਈ ॥ ੪੭ ॥ ਏਹ ਪਰੇ ਪਰ ਮੇ ਸੁਰਜਾਨਿ ਅਜਾਨ ॥
 ਬਡੇ ਕਠਿ ਕੇ ਹਠਿ ਤਾਈ ॥ ਚੇਤਾ ਚੇਤੁ ਸੁਚੇਤ ਨ ਕੋ ॥ ਚੇਤ ਕੀਤ ਜਿ ਕੋ ਚਦ ਦੇ ਦੁਚਿਤਾਈ ॥ ੪੮ ॥
 ਕਾਂਸੀ ਕੇ ਬੀਚ ਪੜ੍ਹੇ ਬਹੁ ਕਾਲ ਭੁਟੰਤ ਮੇ ॥ ਅੰਤ ਮੇ ਪੁਨਿ ਜਾਈ ॥ ਤਾਤਰਾ ਅਰੁ ਮਾਤ ਕਹੂੰ ਬਖਿ ॥
 ਤਾ ਸੁਤ ਪੁਤ੍ਰ ਕਾ ਭਿਤ ਨ ਪਾਈ ॥ ਦੇਸ ਬਿਦੇਸ ਫਿਰੈ ਤਜਿ ਕੋ ॥ ਪਰਿਥੇਰੀ ਸੀਸੀ ਖਕੇ ਚਾਤਰਤਾ ॥
 ਈ ॥ ਲੇਖੁ ਕੀਲੀ ਕਲਾ ॥ ਪੀਕਿ ਸੁਨ ਰਲੇ ਭੁਰਾ ਸਭ ਲੇਗ ਲੁਭਾਈ ॥ ੪੯ ॥ ਭੀਖੁ ॥ ॥
 ਏਕ ਨ ਕੋ ॥ ਡੁਮ ਡੁ ਏਕ ਨ ਮੇ ॥ ਲੇਖਿ ਡੁ ਡੁ ਏਕ ਨ ਕੋ ॥ ਠੀਕ ਠੀਕ ਠੀਕ ਮੇ ॥ ਡੁਰਤ ਹੈ ॥ ਏਕ ਨਾ ਦੇ ਜਾਵੈ ॥
 ਮੰਤ੍ਰ ਏਕ ਨ ਲਿਖਾਵੈ ॥ ਜੰਤ੍ਰ ਏਕ ਨ ਕੋ ॥ ਤੰਤ੍ਰ ਨ ਪ੍ਰਬੋਧ ਯੋਈ ਕਰਤ ਹੈ ॥ ਏਕ ਨ ਕੋ ਬਿਦਿਆ ਕੋ ॥
 ਵਾਦ ਨ ਬਤਾਵੈ ॥ ਡਿੱਭੁ ਜਗ ਕੋ ॥ ਦਿਖਾਇ ਜਯੋ ॥ ਕਿਯੋ ਮਾਤ੍ਰ ਕੋ ਹਰਤ ਹੈ ॥ ਮੇਯਾ ਕੋ ਨ ਮੈ ਮਹਾ ॥
 ਕਲੈ ਨ ਮਨਾਵੈ ॥ ਮੂੜ ਮਾਟੀ ਕੋ ਮਾਨਤਾ ਤੇ ਮਾਗਤ ਮਰਤ ਹੈ ॥ ੫੦ ॥ ਭੀਖੁ ॥ ॥ ਚੇਤਾ ॥
 ਚੇਤੁ ਕਿਏ ਜਿਨ ਚੇਤਨਤਾ ॥ ਮੰਚੇਤ ਨ ਕੋ ਠਹਿਰਾਵੈ ॥ ਤਾ ਹਿਕ ਪਰ ਮੇ ਸੁਰਕੈ ਮਨ ਮਾਨਿਕ ॥
 ਕੇ ਪਟਿ ਮੇ ਲਾਭਿ ਕਾਵੈ ॥ ਜਾਨਤ ਹੈ ਨ ਮਜਾਨ ਬਡੇ ਸੁਇਤੇ ਪਰ ਪੀਡਿਤ ਆਪੁ ਕਹਾਵੈ ॥ ਲਾ ॥
 ਜਕੇ ਮਾਰੇ ਮਰੈ ਨ ਮਹਾ ਲਟ ਮੇ ਠਹਿਰੇ ॥ ਡਿਅ ਮੇ ਡਿਗਾਵਾਵੈ ॥ ੫੧ ॥ ਬਿਜੇ ਛੈਦਾ ॥ ॥ ਗਤ ॥
 ਮਾਨ ਕਹਾਵਤ ਗਾਤ ਸਭੇ ਕਛੁ ਜਾਨੈ ਨ ਬਾਤ ਗਤਾ ਗਤ ਹੈ ॥ ਦੁਤਿ ਮਾਨ ਪਨੇ ਬਲਵਾਨ ਬਡੇ ਹਮ ॥

ਜਾਨਤੋ ਜੇਗਾ ਮਧੇ ਜਤ ਹੈ ॥ ਪਾਹਨ ਕੇ ਕਰੈ ਬੀਚ ਸਹੀ ਸਿਵ ਜਾਨੈ ਨਮੁ ਹਮ ਹਮ ਭਯੋ ॥ ਤੁਮ ਹੂੰ ਨਿ
ਚਾਰ ਸੁਜਾਨ ਕਰੋ ਇਸੇ ਮੇ ਕਰਾ ਪਾਰ ਬਤੀ ਪਾਤਿ ਹੈ ॥ ੫੫ ॥ ਆਟਿ ਕੇ ਸੀਸ ਨਿਵ ਵਤ ਹੈ ਜਗੁ
ਤੇ ਕਰੋ ਤੁਹਿ ਕਾ ਸਿਧਿ ਮੇ ਹੈ ॥ ਜੋ ਨ ਰਿਝਾਇ ਲਯੋ ਜਗ ਕੇ ਤਵ ਚ ਵਰ ਡਾਰ ਤਰੀ ॥ ਇਨ ਜੋ ਹੈ
ਪੁਪ ਜਗਾਇ ਕੇ ਸਿਖ ਬਜਾਇ ਸੁਫਲ ਨ ਕੀ ਬਰਖਾ ਬਰਖੇ ਹੈ ॥ ਅੰਤ ਉਪਾਇ ਕੇ ਹਰੇ ਹੈ
ਪਸੁ ਪਾਹਨ ਮੇ ਪਰ ਮੇ ਸੁਰਨ ਪੇ ਹੈ ॥ ੫੬ ॥ ਏਕ ਨ ਜੀਤਾ ਸਿਖ ਵਤ ਹੈ ॥ ਦਿਜ ਏਕ ਨ ਮੰਤ੍ਰ ਪ੍ਰਯੋਗ
ਬਤਾਵੈ ॥ ਜੋ ਨ ਬਿਜੈ ਇਨ ਬਾਤ ਨ ਤੇ ਰਿਹ ਗੀਤ ਕਵਿਤਾ ਸਭੇ ਕਸੁ ਨ ਵੈ ॥ ਦਿਯੋ ਸਹਿ ਰੈ ਪ
ਨ ਲੋਗ ਨ ਕੇ ਗਿਹ ਚਰਚ ਕੈ ਠਾਗਿ ਦੇਖਿ ਲਜਾਵੈ ॥ ਕਾ ਨਿਕਰੈ ਨ ਹਿਕਾਜੀ ਕੁਦਵਾਰ ਕੀ ਮੁੰ
ਡ ਕੈ ਮੁੰਡ ਮੁਰੀ ਵਨ ਖਾਵੈ ॥ ੫੭ ॥ ਏਹ ਰਾ ॥ ਪਾਹਨ ਕੀ ਪੁਜਾ ਕਰੈ ਜੇ ਹੈ ॥ ਅਧਿਕ ਅਚੇਤਾ
ਭੁੰਗਾਨ ਏਤੇ ਪਰ ਭੁਖੇ ਜਾਨਤਾ ਆਪ ਸੁਚੇਤਾ ॥ ੫੮ ॥ ਏਹ ਰਾ ॥ ਧਨ ਕੇ ਲਗਿ ਲੇਭ
ਹੁੰ ਅਨਤੈ ॥ ਤਜਿ ਮਾਤ ਪਿਤਾ ਸੁਤ ਬਾਲ ਕਿਤੇ ॥ ਬਸਿ ਕੇ ਬਹੁ ਆਸਤ ਹਾਹੀ ਮਰੈ ॥ ਫਿਰ ਕੇ
ਗਿਹ ਕੇ ਨਹਿ ਪਿਥ ਪਰੈ ॥ ੫੯ ॥ ਏਹ ਰਾ ॥ ਧਨੀ ਲੋਗ ਹੈ ਪੁਹ ਪਸਮੁ ਹਨ ਜਨ ਲੋਗ ਬਿਚ
ਗਾਹੀ ਜਰਹਿ ਤਾਤਿ ਹਪਰ ਸਦਾ ਸਭੁ ਪਨ ਪਾਮਾ ਬਿਸਾਹ ॥ ੬੦ ॥ ਏਹ ਰਾ ॥ ਸਭੁ ਕੇ ਉ
ਤ ਕਾਲ ਬਸਿ ਭੁਯਾ ॥ ਧਨ ਕੀ ਆਸ ਨਿਕਰਿਤਾ ਜਿਗਾ ॥ ਆਸਾ ਕਰਤ ਰਾਖਾ ਸੀਸਾਰਾ ॥
ਇਹ ਆਸਾ ਕੇ ਵਾਰਨ ਪਾਰਾ ॥ ੬੧ ॥ ਏਕ ਨਿਰਾਸਵ ਹੈ ਕਰਤਾਰਾ ॥ ਜਿਹ ਕੀ ਨਾਇ ਹਸ ਕਲ
ਪਸਾਰਾ ॥ ਆਸਾਰ ਹਿਤ ਅਉਰ ਕੇ ਉਨਾਹੀ ॥ ਜਾਨਿ ਲੇਹਾ ਦਿਜ ਬਰਮਨ ਮਾਹੀ ॥ ੬੨ ॥ ਲੋ
ਭੁਲ ਗੋਧਨ ਕੇ ਏਦਿਜ ਬਰਮਾ ਮਾਗਤਾ ਫਿਰਤ ਸਭੁ ਨ ਕੇ ਘਰ ਘਰਾ ॥ ਯਾ ਜਗਾ ਮਹਿ ਕਰਿ ਰਿ
ਭੁ ਦਿਖਾਵਤਾ ਤੇ ਠਾਗਿ ਠਾਗਿ ਸਭੁ ਕਹ ਪਨ ਖਾਵਤਾ ॥ ੬੩ ॥ ਏਹ ਰਾ ॥ ਆਸਾ ਕੀ ਆਸ
ਲਗੇ ਸਭੁ ਹੀ ਗਯਾ ਜਹਾਨਾ ॥ ਆਸਾ ਜਗ ਜੀਵਤ ਬਚੀ ਲੀਜੇ ਸਮਾਇ ਸੁਜਾਨਾ ॥ ੬੪ ॥ ਏ
ਪਈ ॥ ਆਸਾ ਕਰਤ ਸਕਲ ਜਗ ਗਯਾ ॥ ਆਸਾ ਰਿਉ ਪਾਜਿ ਯਾ ਆਸਾ ਰਿਭੁ ਯਾ ॥
ਸਾ ਕਰਤ ਤਨੁ ਰਿਪ ਭੁਯਾ ॥ ਆਸਾ ਕਰਤ ਲੋਗ ਸਭੁ ਮੁਆ ॥ ੬੫ ॥ ਆਸਾ ਕਰਤ ਲੋਗ ਸ
ਭੁ ਭੁਏ ॥ ਬਾਲ ਕਹੁ ਤੇ ਬਿਪ ਕੇ ਗਏ ॥ ਜੀਤ ਕਿਤ ਪਨ ਆਸਾ ਕਰਿ ਰੇ ਲਾਹੀ ॥ ਦੇਸ ਬਿਦੇਸ ॥ ੭੪

ਪਨਾਸਕਲੋਲਾਹਿ ॥ ੬੬ ॥ ਪਾਹਨਕਹਪਨਾਸਸਿਰਨਿਆਵੈ ॥ ਚੇਤਾਚੇਤਨਕੋਠਹਿਗਵੈ ॥ ੬੬ ॥
 ਕਰਤਪ੍ਰਚਪੇਟਕੋਕਾਜਾ ॥ ਉਚਨੀਚਰਨਾਅਰੁਰਾਜਾ ॥ ੬੭ ॥ ਕਾਹੁਕੈਸਿਛਾਮੁਦ੍ਰਿਕਵੈ ॥ ਕ
 ਹੁਕੋਲੈਮੁੰਡਮੁੰਡਵੈ ॥ ਕਾਹੁਪਠੈਤੀਰਥਨਵੇਹੀ ॥ ਗਿਹਕੋਦਰਥਮਾਂਗਸਕੁਲੇਹੀ ॥ ੬੮ ॥ ਜਿ
 ਹਨਰਕੋਪਨਵਾਨਤਕਵੈ ॥ ਜੇਨਿਸਿਲਾਮਹਿਤਾਹਿਫਸਾਵੈ ॥ ਬਹੁਰਿਭੰਡਤਿਹਮੁੰਡਚੁਕਾਹੀ ॥ ਕ
 ਦ੍ਰਿਵੇਤਤਕੋਪੁਨਿਮਾਹੀ ॥ ੬੯ ॥ ਇਨਭੋਗਨਪਨਹੀਕੀਆਸਾ ॥ ਸ੍ਰੀਹਰਿਜੀਕੀਨਹਿਪਿਆਸਾ
 ਭਿੰ ॥ ਭਿਜਗਤਕਹਿਕਰਿਪਰਚਾਵੈ ॥ ਲਛਮੀਹਰਿਜਿਯੋਤਿਯੋਲੈਜਾਵੈ ॥ ੭੦ ॥ ਇਨਭੋਗਨ
 ਸੁਨਪੁਤ੍ਰੀਤੈਬਾਤਨਜਾਨੈ ॥ ਸਿਵਕਹਿਕਰਿਪਾਹਨਪਹਿਚਾਨੈ ॥ ਬਿਪ੍ਰਨਕੋਸਕੁਹੀਸਿਰਨਿਆਵੈ ॥
 ਚਰਨੇਦਕਲੈਮਾਥਚਰਾਵੈ ॥ ੭੧ ॥ ਪੂਜਾਕਰਤਸਗਲਜਨਇਨਕੀ ॥ ਨਿਦਿਆਕਰਤਮੁੰਡਤੈ
 ਜਿਨਕੀ ॥ ਏਹੈਪਰਮਪੁਰਾਤਨਦਿਜਬਗਾਸਦਾਸਰਹਤਇਨਕਹਿਨਿਪਬਗਾ ॥ ੭੨ ॥
 ੭੩ ॥ ॥ ਸੁਨਮੂਰਖਦਿਜਤੈਨਹੀਜਾਨੀ ॥ ਪਰਮਜੋਤਿਪਾਹਨਪਹਿਚਾਨੀ ॥ ਇਨਭੋਪਰਮਪੁ
 ਰਖਤੈਜਾਨਾ ॥ ਤਜਿਸਿਆਨਪ੍ਰੈਗਯੋਅਯਾਨਾ ॥ ੭੩ ॥ ਅਕ੍ਰਿਲਾ ॥ ਲੈਨੋਹੋਇਸੋਲੈਦਿਜਮੁ
 ਹਿਛੁਣਾਇਯੋ ॥ ਪਾਹਨਭੋਪਰਮੇਸ੍ਵਰਨਕੁਖਿਸੁਨਾਇਯੋ ॥ ਇਨਭੋਗਨਪਾਹਨਭੋ ॥ ਸਿਵਲਾ
 ਰਾਇਕੋ ॥ ਹੋਮੁੰਡਲੀਜਹੁਲੁਟਹਰਖਉਪਜਾਇਕੋ ॥ ੭੪ ॥ ਕਾਹੁਕੈਪਾਹਨਭੋਬ੍ਰਹਮਬਤਾ
 ਤਯੋ ॥ ਜਲਕੂਬਨਕਿਸਤ੍ਰੀਤੀਰਥਪਠਾਤਯੋ ॥ ਜੇਯੋਤਿਯੋਪਨਹਿਰਲੇਤਜਤਨਅਨਗਨਤਕਰਿ
 ਚੇਟਕਾਗਾਠਮਹਿਲਏਨਦੇਹੀਜਾਨਘਗਾ ॥ ੭੫ ॥ ਪਨੀਪੁਰਖਕਹਿਲਖਿਦਿਜਦੇਖਲਗਾਵਹੀ
 ਹੋਮਜਗਿਅਤੇ ॥ ਤੇਬਹੁਭਾਂਤਿਕਰਾਵਹੀ ॥ ਪਨੀਅਹਿਕਰਿਨਿਰਪਨੀਜਾਤਪਨਖਾਇਕੋ ॥ ਸੋਬ
 ਹੁਰਿਨਤਕੋਬਦਨਦਿਖਾਵਰਾਅਇਕੋ ॥ ੭੬ ॥ ॥ ਕਾਹੁਕੈਤੀਰਥਨਿਸਿਧਵੈ ॥
 ਕਾਹੁਅਫਲਪ੍ਰਯੋਗਬਤਾਵੈ ॥ ਕਾਨਨਜਿਯੋਮਿੰਡਰਾਤਪਨੁਪਰਾ ॥ ਜਿਯੋਕਿਯਕਾਮਛਰਿਪੈਦੁਪਰ
 ॥ ੭੭ ॥ ਜਿਯੋਦੈਸ੍ਰਾਨਏਕਰਭਿਯਾਰਪਗਾ ॥ ਸੁਤਮੇਨਥਾਦਬਿਦਿਆਪਗਾ ॥ ਬਾਹਰਿਕਰ
 ਤਬੇਦਕੀਚਰਚਾ ॥ ਤਨੁਅਰੁਮਨਪਨਹੀਕੀਅਰਚਾ ॥ ੭੮ ॥ ਏਹਗਾ ॥ ॥ ਪਨਕੀਆਸਾਮਨ
 ਹੋਬਾਹਰਪੂਜਤਦੇਵਾਨਾਹਰਿਮਿਲਾਨਪਨਭੁਯੋਬਿਥਾਕੁਈਸਤੁਸੇਵਾ ॥ ੭੯ ॥ ਅਕ੍ਰਿਲਾ ॥ ਏ

ਸਲਾਹੀਆਂਗਤ ਫਿਰਤ ਸਕੁਨਕੇ ਅਭੀਆਪਨੇ ਮਨ ਭੀਤਿ ਨ ਲਖਾਵਹੁ ॥ ਏਕਟ ਕਿਉਂਹਰਿ ੬੦੦
 ਧਿਆਨ ਲਾਵਹੁ ॥ ੧੭੩ ॥ ਤਥਾ ਵਿਜੇ ਬੇਲਾ ਤੇ ਕਿਆ ਜਨੈ ॥ ਮਿਥੂ ਕੋ ਪਾਹਨ ਕ
 ਰਿਆਨੈ ॥ ਜੇ ਇਨ ਕੋ ਕਰਿਆ ਨਿਬਖਾਨੈ ॥ ਤਾ ਕੇ ਬਹੁ ਮਾਪਤ ਕੀ ਜਾਨੈ ॥ ੧੭੪ ॥ ਜੇ ਇਨ ਕੋ ਕਟ ਬਚ
 ਨ ਉਚਰੈ ॥ ਤਾ ਕੋ ਮਹਾਨ ਰਕਥੈ ਨੂਹੈ ॥ ਇਨ ਕੀ ਸਦਾ ਕੀ ਜੀਯੈ ਸੇਵਾ ॥ ਏਹੋ ਪਰਮ ਪੁਰਾਤਨ ਦੇਵਾ ॥
 ੧੭੫ ॥ ਏਕੋ ਮਹਾ ਕਲੋਕੈ ਮਾਨੈ ॥ ਮਹਾ ਰੁਦ ਕੋ ਕਛੂ ਨ ਜਾਨੈ ॥ ਬਹੁ ਮਾਥਿ ਸਨਕੀ
 ਸੇਵ ਕਰਹੀ ॥ ਰਿਸਤੇ ਮਕਥੁੰ ਨਹੀ ਰੂਹਹੀ ॥ ੧੭੬ ॥ ਬਹੁ ਮਾਥਿ ਸਨ ਜਿਨ ਪੁਰਖ ਚਿੰਤਾਰਿਯੋ ॥ ਤਾ ਕੋ
 ਮਿਤ੍ਰ ਜਾਨ ਕੋ ਮਾਰਿਯੋ ॥ ਜਿਨ ਨਰਕਾਲ ਪੁਰਖ ਕੋ ਧਿਆਯੋ ॥ ਤਾ ਕੇ ਨਿਕਟਿ ਕਾਲ ਨਹਿ ਆਯੋ ॥ ੧੭੭ ॥
 ਜੇ ਸਨਕਾਲ ਪੁਰਖ ਕੋ ਧਿਆਵੈ ॥ ਤੇ ਨਰਕਾਲ ਫਾਸ ਨਹਿ ਜਾਵੈ ॥ ਤਿਨ ਕੋ ਰਿਧ ਸਿਧ ਸਤੁ ਪਰਮੇ ॥
 ਕੋ ਬਿਦਸਤੁ ਹੀਰਾ ਹੁਤੁ ਨਹੀ ॥ ੧੭੮ ॥ ਕਾਲ ਪੁਰਖ ਇਕ ਦਾ ਜਿਨ ਕਹਾ ॥ ਤਾ ਕੋ ਰਿਧਿ ਸਿਧਿ ਪ੍ਰੈ ਰਹਾ ॥
 ਕੁੰਤਿ ਕੁੰਤਿ ਤਿਨ ਕੁੰਤਿ ਤੁਹਾ ॥ ਜਿਨ ਕਾ ਆਵਤ ਵਰਨ ਪਾਹੁ ॥ ੧੭੯ ॥ ਜਿਨ ਨਰਕਾਲ ਪੁਰਖ ਕੋ ਧਿ
 ਆਯੋ ॥ ਸੇ ਨਰਕ ਲਖੈ ਕਥੁੰ ਨ ਆਯੋ ॥ ਯਾ ਜਗਮੇ ਤੇ ਅਤਿ ਸੁਖ ਪਾਵੈ ॥ ਭੁਗ ਕਰੈ ਬੈਰਨ ਕਹਾਵੈ ॥
 ੧੮੦ ॥ ਜਬ ਤੋ ਕੇ ਦਿਜ ਕਾਲ ਸਤੈ ॥ ਤਬ ਤੋ ਕੋ ਪੁਸਤਕ ਕਰਿ ਲੈ ॥ ਭੁਗਵੈ ਪ੍ਰੇ ਕਿਰੀਤਾ ਕਹਿ
 ਹੋ ॥ ਰਾਮ ਹਿ ਪਕਰਿ ਕਿ ਸਿਵ ਕਹਾਹਿ ॥ ੧੮੧ ॥ ਜੇ ਤੁਮ ਪਰਮ ਪੁਰਖ ਨਹਿ ਆਯੋ ॥ ਤੇ ਸਭ ਤੁੰਤੁ
 ਕਾਲ ਕੋ ਪਾਏ ॥ ਕਾਲ ਤੁੰਤੁ ਬਿਨ ਬਚਾਨ ਕੋਈ ॥ ਸਿਵ ਬਿਰਚਾ ਬਿਸਨਿ ਦਸ ਸੇਈ ॥ ੧੮੨ ॥ ਜੇ
 ਸਿਜੁ ਨਿਭਿ ਕਦੈ ਤਬ ਖਿਨਿ ਯਤਾ ॥ ਤਿਯੋ ਇਕ ਜੁਨਿ ਦੇਵਤਾ ਜਨਿ ਯਤਿ ॥ ਜੇ ਸੇਹਿ ਦੂਆਨ ਤੁਰਕਾਨਾ ॥
 ਸਭ ਹਿਨ ਸੀ ਸਕਾਲ ਜਰਵਾਨਾ ॥ ੧੮੩ ॥ ਕਥੁੰਦੈ ਤਦੇਵਤਾ ਮਾਰੈ ॥ ਕਥੁੰਦੈ ਤਦੇਵ ਸਿਧਾ ਰੈ ॥
 ਦੇਵ ਦੇਵਤ ਜਿਨ ਦੇਹਿ ਸੀ ਪਾਰਾ ॥ ਵਹੈ ਪੁਰਖ ਪੁਤ ਪਾਲਹਾ ਮਾਰਾ ॥ ੧੮੪ ॥ ਇਦ੍ਰਿ
 ਪਿੰਦਾ ਦਿਨਿ ਦ੍ਰਿਸਿ ਜੋ ਸੀ ਪਾਰਿਯੋ ॥ ਚੰਦ ਕੁਬੇਰ ਜਲਿ ਦ੍ਰਿਸਿ ਮਾਰਿਯੋ ॥ ਪੁਰੀਚੈ ਦ੍ਰਿਚ ਕ੍ਰਿਸ਼ਨ
 ਸੁਨਿਤੀ ਜੀਯੋ ॥ ਹੋਨ ਮਸਕਾਰਤਾ ਹੀ ਕੋ ਗੁਰ ਕਰਿ ਕੀਜੀਯੋ ॥ ੧੮੫ ॥ ਏਹੋ ਪਈ ॥
 ਬਹੁ ਬਿਧਿ ਬਿਪ੍ਰਿਕੋਸ ਮਝਾਯੋ ॥ ਪੁਨਿ ਮਿਸ੍ਰਿਹਿ ਅਸਭਾ ਧਿ ਸੁਨਾਯੋ ॥ ਜੇ ਪਾਹਨ ਕੀ ਪੁਜਾ ਕਰਿ
 ਯੋ ॥ ਤਾ ਕੋ ਪਾਪ ਸਕਲ ਸਿਵ ਹਰਿਯੋ ॥ ੧੮੬ ॥ ਜੇ ਨਰ ਸਾਲਗਾਮ ਕਹੈ ਸੁਯੋ ॥ ਤਾ ਕੋ ਸਕਲ ਪਾਪ ਕ

Digitized by Panjab Digital Library | www.panjabdigilib.org

[illegible]

ਅਬਮੁਹਿਸੀਗਕਰੇਮਨਕੁਯੋ॥ ੧॥ ਤਬਸਿਰਨਿਖਨਿਪਤਿਤਿਹਲਕੋ॥ ਅਨਕੋਬਿਖਅਪਿਕਤੁ
 ਰਪਯੋ॥ ਪਤਿਮਾਰਤਜਿਹਲਗੀਨਬਾਰਾ॥ ਕਉਪਤਿਤਿਹਅਗਾਬਿਚਾਰਾ॥ ੨॥ ਅਪਿਕਪਿਕ
 ਬਚਨਤਿਹਤਿਯਹਿਉਚਾਰਾ॥ ਫੇਗਕਰਬਮੇਤਜਾਤਿਹਾਰਾ॥ ਤਿਯਪਾਪਨਤੋਕੁਰਤਾਪਯੋ॥ ਤੁ
 ਤੇਮੋਹਿਅਪਿਕਤੁਰਾਯੋ॥ ੬॥ ਅਬਤੇਜਾਹਿਪਾਪਨੀਤਹੀ॥ ਨਿਜੁਕਰਨਾਬਸੀਘਰਜਹੀ॥
 ਅਬਤੇਰੋਸਤਹੀ॥ ਧਿਗਸਾਜਾ॥ ਅਬਹੀਲਾਗਿਜੀਵਤਨਿਰਲਾਜਾ॥ ੧੦॥ ਭਵੇਤਤਾ॥ ਅਰਿ
 ਤਮੇਰੇਜਿਨਪਤਿਹਨਕੀਨਬਡਾਕੁਕਾਜਾ॥ ਜਮਪਗਮਾਰਿਨਮਰਤਹੈ॥ ਅਬਲੇਜਿਯਤਨਿਲਾਜਾ॥
੧੧॥ ਭਵੇਤਤਾ॥ ॥ ਸੁਨਤਬਚਨਏਨਾਗਿਰਿਸਾਈ॥ ਲੰਜਤੁਭਈਘਰਿਕੋਫਿਰਿਸਾਈ॥
 ਪਤਿਕੋਮੁੰਡਿਤਿਸੀਘਰਨਾਰਾ॥ ਅਇਯਮਇਹਭਾਂਤਿਪੁਕਾਰਾ॥ ੧੧॥ ਪਾਤਭਏਸਭਲੋਕ
 ਬੁਝਾਏ॥ ਸਭਹਿਨਿਕਾਜੀਮਿਤਦਿਖਾਏ॥ ਸੇਨਤਧਾਰਪਰਤਜਿਤੁਗਈ॥ ਸੇਮਗੁਪ੍ਰੇਕਰਿਏ
 ਜਤੁਭਈ॥ ੧੩॥ ਜਹੇਜਹਜਾਇਸੇਨਕੀਧਾਰਾ॥ ਤਿਹਹੇਤਜਨਚਲੇਅਪਾਰਾ॥ ਤੁਹਸਭ
 ਭੁਲੇਠਾਫੇਕੀਨਾ॥ ਜਹਨਿਲਹਾਥਡਾਹਿਸਿਰਿਦੀਨਾ॥ ੧੪॥ ਮੁੰਡਕਟਿਯੋਸਭਹਨਿਲਖਿਪਾ
 ਯੋ॥ ਇਹਕਾਜੀਯਾਹੀਨਿਪਘਯੋ॥ ਤਾਕਹਬਾਂਪਲੈਗਏਤਹਾ॥ ਜਹਗੀਰਖੇਠਾਥੇਜਹਾ॥
 ੧੫॥ ਸਭਬਿਤਾਤਕਹਪਿਥਮਸੁਨਯੋ॥ ਇਹਕਾਜੀਰਜੈਇਨਘਯੋ॥ ਹਜਰਤਿਬਾਂਪਿਤ੍ਰਿਯਹਿ
 ਕਹਦੀਨਾ॥ ਭੁਦਕਛੂਜਿਯਮਾਇਨਚੀਨਾ॥ ੧੬॥ ਮਾਰਨਕੇਲੇਤਹਾਸਿਧਾਈ॥ ਆਖਨਮ
 ਰਿਨਿਪਤਹਜਤਾਈ॥ ਮੁਰਿਜਿਯਰਾਖੁਕਹੈਸੋਕਰਿਹੈ॥ ਲੇਘਦਿਸੀਸਪਾਨਿਕੋਭੁਰਿਹੈ॥ ੧੭॥
 ॥ ਤਬਸੁੰਦਰਿਇਧਿਤਾਤਿਬਿਚਾਰੋ॥ ਅਬਮਾਨਾਨਿਪਕਹਾਹਮਾਰੋ॥ ਤਾਕੇਛਾਡਿਯਾਥਤੇਦੀਨਾ॥
 ਖੁਨਬਖਸਿਯੋਮੋਇਕੀਨਾ॥ ੧੮॥ ਪੁਥਮਹਿਛਾਡਿਮਿਤਕਹਦੀਨਾ॥ ਪੁਨਿਇਹਭਾਤਿਉ
 ਚਾਰਨਕੀਨਾ॥ ਅਬਮੇਸੇਰਮਕਾਕੇਜੈਹੈ॥ ਮਗੀਤਗਈਜੀਯਤਫਿਰਿਮੇਹੈ॥ ੧੯॥ ਲੋਗ
 ਨਸੈਕੁਢਵਾਰੇਦਯੋ॥ ਆਪੁਪੇਤੁਤਿਹਗਿਹਕੇਲਯੋ॥ ਤਾਹਿਨਿਰਖਰਾਜਾਡੁਰਪਨਾ॥ ਕਾਂਮਭੇ
 ਗਤਿਹਸੀਗਕਮਾਨਾ॥ ੨੦॥ ਲੋਗਕਹੈਮਕਾਕਹਗਈ॥ ਹੁਆਕੀਸੁਧਿਕਿਨਹੀਨਹਲਾ
 ॥ ਕਹਾਬਾਲਾਇਨਚਰਿਤਦਿਖਾਯੋ॥ ਇਹਛਲੇਸੀਕਾਜੀਕਹਘਯੋ॥ ੨੧॥ ਇਹਛ

For

Digitized by Panjab Digital Library | www.panjabdigilib.org

ਉਧਰਿਗਈਮਨਥਿਖੈਨਅਨੀਅਪਿਕੋਸੇਕਮਨਅਰਿਖਢਾਯੋਪ੍ਰਜਾਸਾਹਿਤਕਛੁਭੇਦਨਪ ੬੦੨
ਯੋ॥੧੩॥ਥੀਨਿਧੀਨਿਇਹਨੀਕੋਧਮਾਜਿਨਿਅਸਿਕੀਨਵਖਕਰਕਰਮਾਲਜਨਿਮਿਤਿ
ਪ੍ਰਾਨਦੈਰਾਜਾਜਰਿਕਰਿਮਰੀਨਿਰੋਧਿਨਪਾਰਾ॥੧੪॥੧੫॥ਭੇਦਿਸੀਭਰਿਤ੍ਰੁਪਿਭਾਯੋਗੁਗਾਯ
ਸੰਤ੍ਰਿਪ੍ਰਿਤ੍ਰੁਪਿਭਾਯੋਗੁਗਾਯਸੰਤ੍ਰਿਪ੍ਰਿਤ੍ਰੁਪਿਭਾਯੋਗੁਗਾਯਪਤਮਸਤ੍ਰੁਪਿਭਾਯੋਗੁਗਾਯ॥੨੬੯॥੫੨
੪੩॥ਅਛਜੁ॥ਯੋਧੇਪਈ॥ਯੋਧੇਰਗਾਦਿਸਇਕਰਹਿਤ੍ਰਿਪਿਭਾਯੋਗੁਗਾਯਜਾਕੇਦਿਪ
ਤਿਤੇਜਕੀਜੁਲਾਪੁਰਬਦੇਤਿਹਨਰਿਭੁਦਿਜੋਕੋਅਬਲਾਪਟਤਰਤਿਹਦਿਜੋ॥੧॥ਪੁਰ
ਬਸੈਨਪਿਤਕੋਨਾਮਾਜਿਨਿਜੀਤੋਅਨਗਨਸੰਗਮਾਜਾਕੋਚੜਤਅਮਿਤਵਲਸੰਗਾ॥
ਪੈਗੋਰਸੁਪੈਦਲਚਤੁਰੰਗਾ॥੨॥ਤੁਹਦਿਕਾਅਯੋਸਾਹਅਪਾਰਾਜਾਕੋਸੰਗਾਇਕਪੁਰਪਿ
ਯਾਰਾਜਾਕੋਰੂਪਕਰੈਨਹੀਅਵੇ॥ਉਧਾਲਿਖਤਲੇਖਨਪੈਜਾਵੇ॥੩॥ਪੁਰਬਦੇਤਿਹਉਪਰਿ
ਅਟਕੀ॥ਭੂਲਿਗਈਸਭਹੀਸੁਥਿਘਟਕੀ॥ਲਗਯੋਕੁਅਰਸੈਨੇਹਅਪਾਰਾਜਿਹਥਿ
ਰੁਚੈਲੋਜਨਬਾਰਾ॥੪॥ਏਕਦਿਵਸਤਿਹਬੇਲਪਠਾਯੋਕਾਮਕੇਲਰਾਚਿਮਾਨਕਮਾਯੋ॥
ਦੁਹਾਅਨਾਮੇਸੋਬਧਸੋਨੇਹਾਜਿਨੋਕੋਭਾਖਿਨਾਵਡਨੇਹਾ॥੫॥ਸਾਹੁਪੁਤ੍ਰਤਬਸਾਹੁਬਿਸਾਹਿ
ਯੋ॥ਤਾਕੇਸਦਾਗਹਿਥਜਿਘਾਧਾਯੋਯੋਪਿਤਾਸੰਗਕਛੁਕਲਾਹਿਬਢਾਯੋ॥ਚਰਿਘੋਰਾਪ
ਰਦੇਸਸਿਧਾਯੋ॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥

Digitized by Panjab Digital Library | www.panjabdigilib.org

Fog

कुवावेसालवसधियनश्री॥
भक्तवत्सलनाथे॥ (श्री॥)

Digitized by Panjab Digital Library | www.panjabdigilib.org

੧੧॥ ਜਿਹਸਾਮਿਸਿਖਾਮਬਰਨਕਉਨਾਹੀ॥ ਨਾਮਾਫਿਕਸੀਖਿਯਾਤਿਹਰੇਹੈ॥ ਅਨੁਪਜੈਨਿਕਵਨ
 ਤਿਹਕਹੈ॥ ੨॥ ਚੇਰੀਏਕਹਤੀਤਾਸੈਗਤਿ॥ ਜਾਕੇਹਤੀਨਕਛੁਪਟਮਹਿਮਤਿ॥ ਨਾਮਾਫਿਕਤਿ
 ਹਨਰਿਬੁਲਾਯੋ॥ ਕਾਮਭੋਗਮਨਿਖੋਲਮਚਾਯੋ॥ ੩॥ ਤਬਲਗਾਮਾਇਨਿਪਤਗਯੋਤਹਾ॥
 ਚੇਰੀਹਮਤਦਾਸਸੀਗਿਜਗਾ॥ ਲੁਟਪਟਾਇਦਾਸੀਤਬਗਈ॥ ਚੰਟਪੰਟਜਾਤਿਸਕਲਸੁ
 ਧਿਭੰਈ॥ ੪॥ ਜਤਨਮਵਰਕਛੁਪਾਖਨਾਯੋ॥ ਮਾਰਿਦਾਸਉਲਟੇਲਟਕਾਯੋ॥ ਹਰੇਹਰੇ
 ਤਰਆਗਿਜਗਾਈ॥ ਕਾਦੁਤਹੋਜਨੁਕਰਿਮਿਮਿ॥ ਆਈ॥ ੫॥ ਨਿਪਤਿਮਿਰਤਕਜਬਦਾਸ
 ਨਿਹਾਰਾ॥ ਅਤਿਬੁਤਏਇਹਤਾਤਿਉਚਾਰਾ॥ ਕਿਯੋਇਹਹਨਿਤੋਦਿਆਲਟਕਾਈ॥ ਕਿਹਕ
 ਰਨਿਤਰਆਗਿਜਗਾਈ॥ ੬॥ ਚੰਦਾਨੀ॥ ੭॥ ਆਲਿਯੋਬੈਦਮਹਿਏਕਨਿਪਾਰਾ॥ ਕ੍ਰਿ
 ਆਦਈਤਿਨਮੋਹਿਸੁਧਾਗਾਯੋ॥ ਇਹਕਰੀਚਿਕਾਤਸਾਤਭੋ॥ ਲੀਜੈਸਕਲਾਬਿਥਾਸੁਨਿ
 ਯਾਤੋ॥ ੮॥ ਖਈਰੋਗਇਹਕਹਿਯੋਰਾਜਮਹਿ॥ ਤੁਤੇਮਾਰਿਦਾਸਤੂੰਇਹਕਹਾਕਰਿਮਿਮਿ
 ਆਈਨਿਪਹਿਖਵਾਵੈ॥ ਤਬਤਿਹਦੇਖਦੂਰਿਏਜਾਵੈ॥ ੯॥ ਅਤਿਹਨਿਮਿਤਯੋਕਮੇਘਾਯੋ॥
 ਮਿ॥ ਆਈਕੋਬਿਵਤਬਲਾਯੋ॥ ਜੇਤਮਭਛੁਨਕਰਹਤਕਜਿ॥ ਨਾਤਰਛਾਡਿਯਾਜੁਹੀਦਾ
 ਜੋ॥ ੧੦॥ ਜਬਇਹਕਹਾਤਿਨਿਪਤਿਸੁਨਿਪਾਯੋ॥ ਤਮਹਿਬੈਦਨੀਕਰਿਠਹਿਰਾਯੋ॥ ਅਨਮਾਰਿ
 ਕਧਿਯੋਭੁਲੀਬਿਧਿਕੀਨੀ॥ ਅਰਿਨਾਰਿਰੋਗਾਦੀਨੀ॥ ੧੧॥ ਧਿਨਿਧੀਨਿਕਹਿਤਾਹਿਬ
 ਖਾਨਾ॥ ਤੇਰੋਗਨਹਮਅਜੁਪਛਨਾ॥ ਪਛਮਾਦਿਸਿਹਮਭੁਨੀਬਨੈਯਤਾਹਮਰੇਦੇਸਨਦੂ
 ਫੀਪਯਤਾ॥ ੧੨॥ ਤੁਹਿਜਾਨਤਮੁਹਿਕਹਤਬਤਾਈ॥ ਮਿਮਯਾਈਇਹਦੇਸਬਨਾਈ॥ ਕ
 ਹਾਭਯੋਇਕਦਾਸਸੰਘਾਰਾ॥ ਹਮਰੋਰੋਗਬਭੋਤੈਟਾਰਾ॥ ੧੩॥ ਚੰਦਾਨੀ॥ ੧੪॥ ਚੰਦਾਨੀ॥
 ੧੫॥ ਚੰਦਾਨੀ॥ ੧੬॥ ਚੰਦਾਨੀ॥ ੧੭॥ ਚੰਦਾਨੀ॥ ੧੮॥ ਚੰਦਾਨੀ॥ ੧੯॥ ਚੰਦਾਨੀ॥ ੨੦॥ ਚੰਦਾਨੀ॥
 ੨੧॥ ਚੰਦਾਨੀ॥ ੨੨॥ ਚੰਦਾਨੀ॥ ੨੩॥ ਚੰਦਾਨੀ॥ ੨੪॥ ਚੰਦਾਨੀ॥ ੨੫॥ ਚੰਦਾਨੀ॥ ੨੬॥ ਚੰਦਾਨੀ॥
 ੨੭॥ ਚੰਦਾਨੀ॥ ੨੮॥ ਚੰਦਾਨੀ॥ ੨੯॥ ਚੰਦਾਨੀ॥ ੩੦॥ ਚੰਦਾਨੀ॥ ੩੧॥ ਚੰਦਾਨੀ॥ ੩੨॥ ਚੰਦਾਨੀ॥
 ੩੩॥ ਚੰਦਾਨੀ॥ ੩੪॥ ਚੰਦਾਨੀ॥ ੩੫॥ ਚੰਦਾਨੀ॥ ੩੬॥ ਚੰਦਾਨੀ॥ ੩੭॥ ਚੰਦਾਨੀ॥ ੩੮॥ ਚੰਦਾਨੀ॥
 ੩੯॥ ਚੰਦਾਨੀ॥ ੪੦॥ ਚੰਦਾਨੀ॥ ੪੧॥ ਚੰਦਾਨੀ॥ ੪੨॥ ਚੰਦਾਨੀ॥ ੪੩॥ ਚੰਦਾਨੀ॥ ੪੪॥ ਚੰਦਾਨੀ॥
 ੪੫॥ ਚੰਦਾਨੀ॥ ੪੬॥ ਚੰਦਾਨੀ॥ ੪੭॥ ਚੰਦਾਨੀ॥ ੪੮॥ ਚੰਦਾਨੀ॥ ੪੯॥ ਚੰਦਾਨੀ॥ ੫੦॥ ਚੰਦਾਨੀ॥
 ੫੧॥ ਚੰਦਾਨੀ॥ ੫੨॥ ਚੰਦਾਨੀ॥ ੫੩॥ ਚੰਦਾਨੀ॥ ੫੪॥ ਚੰਦਾਨੀ॥ ੫੫॥ ਚੰਦਾਨੀ॥ ੫੬॥ ਚੰਦਾਨੀ॥
 ੫੭॥ ਚੰਦਾਨੀ॥ ੫੮॥ ਚੰਦਾਨੀ॥ ੫੯॥ ਚੰਦਾਨੀ॥ ੬੦॥ ਚੰਦਾਨੀ॥ ੬੧॥ ਚੰਦਾਨੀ॥ ੬੨॥ ਚੰਦਾਨੀ॥
 ੬੩॥ ਚੰਦਾਨੀ॥ ੬੪॥ ਚੰਦਾਨੀ॥ ੬੫॥ ਚੰਦਾਨੀ॥ ੬੬॥ ਚੰਦਾਨੀ॥ ੬੭॥ ਚੰਦਾਨੀ॥ ੬੮॥ ਚੰਦਾਨੀ॥
 ੬੯॥ ਚੰਦਾਨੀ॥ ੭੦॥ ਚੰਦਾਨੀ॥ ੭੧॥ ਚੰਦਾਨੀ॥ ੭੨॥ ਚੰਦਾਨੀ॥ ੭੩॥ ਚੰਦਾਨੀ॥ ੭੪॥ ਚੰਦਾਨੀ॥
 ੭੫॥ ਚੰਦਾਨੀ॥ ੭੬॥ ਚੰਦਾਨੀ॥ ੭੭॥ ਚੰਦਾਨੀ॥ ੭੮॥ ਚੰਦਾਨੀ॥ ੭੯॥ ਚੰਦਾਨੀ॥ ੮੦॥ ਚੰਦਾਨੀ॥
 ੮੧॥ ਚੰਦਾਨੀ॥ ੮੨॥ ਚੰਦਾਨੀ॥ ੮੩॥ ਚੰਦਾਨੀ॥ ੮੪॥ ਚੰਦਾਨੀ॥ ੮੫॥ ਚੰਦਾਨੀ॥ ੮੬॥ ਚੰਦਾਨੀ॥
 ੮੭॥ ਚੰਦਾਨੀ॥ ੮੮॥ ਚੰਦਾਨੀ॥ ੮੯॥ ਚੰਦਾਨੀ॥ ੯੦॥ ਚੰਦਾਨੀ॥ ੯੧॥ ਚੰਦਾਨੀ॥ ੯੨॥ ਚੰਦਾਨੀ॥
 ੯੩॥ ਚੰਦਾਨੀ॥ ੯੪॥ ਚੰਦਾਨੀ॥ ੯੫॥ ਚੰਦਾਨੀ॥ ੯੬॥ ਚੰਦਾਨੀ॥ ੯੭॥ ਚੰਦਾਨੀ॥ ੯੮॥ ਚੰਦਾਨੀ॥
 ੯੯॥ ਚੰਦਾਨੀ॥ ੧੦੦॥ ਚੰਦਾਨੀ॥

ਤਾਹਿਨਿਰਖਉਰਤਾਨਾਮਿਗਹਿਬਿਕਲਹੋਗਈਦਿਵਨੀ॥੩॥ਗਨੀਜਨਮਨਿਕਲ
 ਨਾਏ॥ਛਲਬਲਸੈਭਿਧਮਿਤ੍ਰਬੁਲਾਏ॥ਕਾਮਭੋਗਤਿਹਸੀਗਕਮਨਾ॥ਅਸਨਉਬਨ
 ਕਿਏਪ੍ਰਮਾਨਾ॥੪॥ਅਨਿਕਭਾਤਿਭੁਜਿਮਿਤ੍ਰਕਹਰੇਰਹੀਭਪਟਾਇ॥ਜਾ
 ਨਨਿਰਪਨੀਪਾਇਪਨਗਹਿਯੋਹਿਏਸੋਲਾਇ॥੫॥ਚੈਪਈ॥੬॥ਤਬਰਾਜਤਕੋਗਿਹ
 ਆਯੋ॥ਨਿਰਖਸੇਜਪਰਿਤਾਹਿਰਿਖਾਯੋ॥ਅਸਿਗਹਿਧਯੋਹਾਥਗਹਿਨਾਹੀ॥ਇਹਬਿ
 ਪਿਸੈਹਸਿਥਾਤਉਚਾਰੀ॥੭॥ਤੈਰਜਾਇਓਤੋਦਨਜਾਨਾ॥ਬਿਨੁਬੁਝੈਅਸਿਕੋਪਪ੍ਰਮ
 ਨਾ॥ਪ੍ਰਥਮਹਿਥਾਤਜਾਨਿਯੋਯਾਕੀ॥ਬਹੁਰੋਸੁਪਿਲੀਜੇਕਛੁਤਕੀ॥੮॥ਇਹੋਮਿਤ੍ਰ
 ਮਾਛਿਦਰਾਜਾ॥ਅਯੋਨਿਅਇਲਹਨਤਵਕਾਜਾ॥ਤਪਸਿਯਾਬਲਾਯੋਇਹੋਰੋ
 ਹੇਸਭੁਤਪਸਿਯਨਕੋਸਿਗੋਰਾ॥੯॥ਯਸੀਗਮਿਤ੍ਰਚਾਰਕਰੀਜੈ॥ਭੁਗਤਿਭੁਗਤਿਬ
 ਹੁਬਿਪਿਇਹਦੀਜੈ॥ਭੁਲੀਭੁਲੀਭੁਹਿਕ੍ਰਿਆਸਿਖੈ॥ਰਾਜਜੋਗਬੈਰੋਗਿਹਪੈ॥੧੦॥
 ਨਿਖਏਬਚਨਸੁਨਤਪਗਪਰਾ॥ਮਿਤ੍ਰਚਾਰਤਵਨਸੀਗਕਰਾ॥ਭਾਹਿਮਾਛਿਦਨਾਥਪਛਾ
 ਨਿਯੋ॥ਮੂਰਖਭੇਵਾਭੇਵਨਜਾਨਿਯੋ॥੧੧॥ਬਹੁਬਿਪਿਤਨਪ੍ਰਜਾਤਿਹਕਰੈ॥ਥਾਰੰਥਾਰ
 ਪਾਇਪਸੁਪਰੈ॥ਤਾਰਿਸਹੀਗਿਖਿਰਾਜਪਛਾਨਾ॥ਸੰਤਬਚਨਡਿਯਕੋਕਰਿਜਾਨਾ॥੧੨॥
 ਤਾਹਿਮਾਛਿਦਕਰਿਠਹਿਰਾਯੋ॥ਡਿਯਕਹਿਸੋਪਿਤਾਹਿਓਰਿਅਯੋ॥ਵਹਤਸੈਨਿਤਭੇ
 ਗਭਮਵੈ॥ਮੂਰਖਬਾਤਨਰਾਜਾਪਵੈ॥੧੩॥ਇਹਛਲਸਾਥਜਾਰਭਾਜਿਗਯੋ॥ਅਤਿ
 ਬਿਸਮੇਰਾਜਾਕੋਭਯੋ॥ਤਬਰਾਨੀਗਾਯਾਦੇਗਾਏਈ॥ਜੇਹਿਰਾਥਅਸਿਬਿਨੋਚੁਨਈ॥
 ੧੪॥ਜਿਨਨਿਪਰਾਜਾਪਨਾਤਿਆਗਾ॥ਜੇਗਕਰਲਕੇਰਸਅਨੁਰਾਗਾ॥ਸੇਤੇਰੀਪਰ
 ਵਾਹਿਨਰਾਖੋ॥ਇਮਿਰਾਨੀਗਾਜਾਤਨਭਾਖੋ॥੧੫॥ਸੰਤਿਸਤਿਤਬਰਾਜਬਖਸਾ॥ਤੋਕੋ
 ਦਰਸਮਛਲਕਰਿਮਾਨਾ॥ਭੇਦਾਭੇਦਜਕਛੁਨਪਾਯੋ॥ਡਿਯਸੀਗਚੈਗਨੇਹਬਥਾ
 ਯੋ॥੧੬॥੧੭॥

ਨਕੋਰਾ ਜਾ ਜਾਸ ਮਦੁ ਤਿਯਨ ਬਿਧਨਾ ਸਾਜਾ ॥ ੧ ॥ ਸੀਕਰ ਦੇਤਾ ਕੀ ਬਰਨਾਰੀ ॥ ਜਨੁ ਕਾਪ
ਜਗਦੀਸ ਸਵਾਰੀ ॥ ਰੁਦ੍ਰ ਮਤੀ ਦੁਹਿਤਾ ਤਿਹੋ ਸੋਧੈ ॥ ਸੁਰਨਰਨਾਗ ਅਸੁਰ ਮਨ ਮੋਹੈ ॥ ੨ ॥ ਤ
ਹਾ ਛੁਬੀਲ ਦਾਸੋ ਛੋਛੁੜੀ ॥ ਰੂਪ ਮਾਨਛੁ ਬਿਮਾਨ ਭਾਅਤੀ ॥ ਤਾਪ ਰਿਅਟ ਕਰੁ ਅਰਿਕੀਭ
ਈ ॥ ਆਠ ਦੂਕ ਦਾਪਰੇ ਗਈ ॥ ੩ ॥ ॥ ਲਗਨਿ ਨਿਗੋੜੀ ਲਗਿ ਗਈ ਛੁਰਤ
ਛੁਟਾਈ ਨਾਹਿ ॥ ਮੰਤਰੁ ਈਜਨ ਮੰਦਪੀ ਮੋਹਿ ਰਹੀ ਮਨ ਮਾਹਿ ॥ ੪ ॥ ਚੋਪਈ ॥ ॥ ਏਕ ਸ
ਹਿਚਰੀਤ ਰਾਪਠਾਈ ॥ ਚਿਤ ਜੁਦਤੀ ਕਹਿਤਾ ਹਿਸੁ ਨਾਈ ॥ ਸੋਚ ਲਿਸਖੀ ਸਜਨ ਪਹਿਗ
ਈ ॥ ਬਹੁ ਬਿਧਿਤਾ ਹਿਪ੍ਰਬੋਧਤ ਭਈ ॥ ੫ ॥ ਅਕੁਲ ॥ ॥ ਤਥੈ ਛੁਬੀਲੋ ਛੁਲਤ ਹਾਚਰ
ਅਯੋ ॥ ਰਮਿਯੋ ਭਰਨਿ ਬਹੁ ਭਾਂਡਿ ਕੁਅਰਿ ਸੁਖ ਪਾਇਯੋ ॥ ਲਪਟਿ ਲਪਟਿ ਭਰਜਾਇ ਪਿ
ਅਰਵਾ ਹਿਭੁ ਜਨ ਭੁਗਿ ॥ ਹੋਵੈ ਭਾਸਨ ਦੇਰ ਹਿਯੋ ਨਇਤ ਉਤਜਾਇ ਰਹਿ ॥ ੬ ॥ ਚੋਪਈ ॥
ਏਕ ਸੁਘਰਵੁ ਜੇਤਹੁ ਨਿਭਿਤੀ ਏਸੁੰਦਰ ਮੀਤਾ ॥ ਬਾਸਿਯੋ ਰਹਿਤ ਨਿਸਾਦਿਨ ਸਦਾ ਪਲ ਪਲ ਚ
ਤਾ ਜਿਮਚੀਤਾ ॥ ਚੋਪਈ ॥ ॥ ਇਕਾਦਿਨ ਮਿਰਿ ਮਿਥ ਬਚਨ ਬਖਾਨਾ ॥ ਭਵ ਪਿਤ ਕੋਹੈ ਤਾਸ
ਤੁਸਾਨਾ ॥ ਜੇਤਹਿ ਭਜਤ ਨਿਪਤ ਮੁਹਿ ਪਾਵੈ ॥ ਪਕਰਿ ਕਾਲ ਕੋਧਾ ਮਪਠਾਵੈ ॥ ੭ ॥ ਬਿਗਸਿ
ਕੁਅਰਿ ਅਸਿਤਾ ਹਿਬਖਾਨਾ ॥ ਤੋਇ ਸਤਿਨ ਕੋਰ ਰਿਤਨ ਜਾਨਾ ॥ ਪੁਰਖ ਭੋਖਤ ਹਿਸ ਜੇਬੁ ਲ
ਊ ॥ ਤੋਮੇ ਭੁਮਚੀ ਯਾਰ ਕਹਾਉ ॥ ੮ ॥ ਰੋਮਨਾਸ ਨੀਤਾ ਹਿਲਗਾਈ ॥ ਸਕਲ ਰੋਮ ਤਿਹ ਦੂਰਿ ਕ
ਰਾਈ ॥ ਕਰਮ ਹਿਤਾ ਹਿਭੁ ਬਰਾਦਿਯਾ ॥ ਗਾਇਨ ਭੋਸ ਸਜਨ ਕੋਕਿਯਾ ॥ ੯ ॥ ਪਿਤਥੈ ਭੇਤਿਹ
ਬੋਲ ਪਠਾਯੋ ॥ ਭੁਭੇਭੁ ਲੋਗੀਤ ਨਗਵਾਯੋ ॥ ਸੁਨਿਪੁਨਿ ਨਾਵਰੀ ॥ ਸਿਪਗਯੋ ॥ ਭੁਭੀਭੁਲੀ
ਗਾਇਨ ਇਹ ਕਹਿਯੋ ॥ ੧੧ ॥ ਸੀਕਰ ਦੇਇਹ ਭਾਂਡਿ ਉਚਾਰੀ ॥ ਸੁਨਿਗਾਇਨ ਤੋਬਾਤ ਹਮ
ਰੀ ॥ ਪੁਰਖ ਭੋਸ ਪਰਿਤ ਮਨਿ ਤੇਯੋ ਯਹਾ ॥ ਇਹ ਠਾਂਹੀ ॥ ਤਮ ਪੁਰਪੁਨਿ ਗੋਯਹਾ ॥ ੧੨ ॥ ਯੋ
ਸੁਨਿਪੁਰਖ ਭੋਸ ਤਿਨ ਧਰਾ ॥ ਪਾਚੀ ਦਿਸਚਾਂਦ ਜਨੁ ਚਰਾ ॥ ਸਗਲ ਲੋਗਾਇ ਸਤੀਤਿ ਹਮ
ਨੈ ॥ ਤਿਯਾਚ ਰਿਤਨ ਮੂਰੁ ਪਛਾਨੈ ॥ ੧੩ ॥ ਅਕੁਲ ॥ ॥ ਮਿਤ ਪੁਰਖ ਕੋ ਭੋਸ ਪਰੇ ਨਿਤਾਵ

੨੧॥ ਅਨਿਕੁ ਅਰਿ ਸੋਕਾ ਮਕਲੋਲਕ ਮਾਵਣੀ ਕੋਇ ਨ ਭਾਕੋਰ ਕਤਗਾ ਇਨ ਜਾਨਕੈ ਰੇ
 ਤ੍ਰਿਯਚਰਿਤ੍ਰਕ ਹਮੁ ਨ ਸਕਹਿ ਪਛਾਨਕੈ॥ ੨੨॥ ॥ ਇਹ ਛਲ ਮੈ ਤਾ ਸੋ ਸਦਾ ਨਿਸ
 ਦਿਨ ਕਰਤਾ ਬਿਹਾਰਾ॥ ਦਿਨ ਦੇਖਤ ਸਭ ਕੋ ਛਲੈ ਕੋ ਉਨ ਸਕੈ ਬਿਚਾਰਾ॥ ੧੫॥ ਚੋਪਈ॥ ॥ ਸੀ
 ਕਰ ਦੇਵਨ ਤਾ ਹਿ ਪਛਾਨੈ॥ ਦੁਹਿਤਾ ਕੀ ਗਾਇਨ ਤਿਹ ਮਨੈ॥ ਅਤਿ ਸਿਖਾਨ ਪਤੇ ਕੋ ਛਲ ਖਾਵੈ॥
 ਮਹਾ ਮੂੜ ਨਿਤ ਮੂੜ ਮੂੜਾ ਵੈ॥ ਕਹਾ ਭਯੋ ਜੋ ਚਤੁਰ ਕਹਾਇ ਸਿ॥ ਚੁਲਾਭ ਗਭੈ ਦੁਨ ਚੜਾਇ ਸਾ॥
 ਅਮਲੀ ਭੋਲੇ ਖਤਾ ਜੁਨ ਖਾਵੈ॥ ਮੂੜ ਮੂੜੈ ਸੋ ਫਿਨ ਕੋ ਜਾਵੈ॥ ੧੬॥ ਸੀ ਕਰ ਮੈ ਨ ਨਿਪ ਚਿ
 ਸਛਲਾ॥ ਕਹਾ ਕਿਹ ਚਰਿਤ੍ਰ ਸੀ ਕਰਾ ਕਲਾ॥ ਤਿਹ ਰਾਇਨ ਦੁਹਿਤਾ ਕੀ ਗਾਇਨੈ॥ ਮੁਰਖ ਭੋ
 ਦ ਅਭੇਦ ਨ ਜਾਨਿਯੋ॥ ੧੭॥ ੧॥ ॥ ਮਸਤ ਸੁਭ ਮਸਤੁ॥ ੨੭॥ ੨॥ ੪੩੩੩॥ ਅਛੁਤਾ
 ॥ ੨੮॥ ॥ ਸਹਿ ਰਮੁ ਰਾਦਾ ਬਾਦ ਮੁਗਲ ਕੀ ਚੰਚਲਾ॥ ਹੀਨ ਕਰੀ ਜਿਹ ਰੂਪ
 ਚੰਦ ਮਾਕੀ ਕਲਾ॥ ਰੂਪ ਮਤੀ ਤਾ ਕੀ ਸਮੇਈ ਜਾਨਿਯੋ॥ ਹੋਤਿ ਹਸਾ ਮਾਨ ਤਿਹ ਲੋਕ ਨ ਆਹਿ
 ਪੁਮਾਨਿਯੋ॥ ੧॥ ਚੋਪਈ॥ ॥ ਦੂਸਰੇ ਕਤਿ ਸੀ ਕੀਨ ਚੀ॥ ਤਿਹ ਸਮੇਤ ਨਤਾ ਹਿ ਪਿ
 ਘਾਟੀ॥ ਤਿਨ ਇਹ ਜਾਨਿ ਰੇ ਸਾਜਿ ਘਾਟਨੈ॥ ਐਰ ਪੁਰਖ ਸੀ ਗਾ ਕਿਯਾ ਯਗਨੈ॥ ੨॥
 ॥ ਜੇ ਸੇਵਾ ਰਿਯ ਕੀ॥ ਹੁਤੀ ਸਵਤਨ ਕੀ ਅਨੁਹਾਰਾ॥ ਤੋ ਸੇਈ ਤਿਨ ਖੋਜ ਨ ਰਤਿ ਹਸੀ ਗਾ ਕਿ
 ਯਾ ਪਯਾਗਾ॥ ੩॥ ਚੋਪਈ॥ ॥ ਰਿਯ ਇਕਾ ਦਿਨ ਤਿਹ ਪਾਮ ਬੁਲਾਇ ਸਿ॥ ਕਾਮ ਕੇ ਲ
 ਤਿਹ ਸੀ ਗਕ ਮਾਇ ਸਿ॥ ਸਵਾਤਿਹ ਛਾਂ ਸਿਤਾ ਰਿਗ ਰਮਾ ਰਿਯੋ॥ ਜਾਇ ਮੁਗਲ ਤਲੇ ਸੇ
 ਉਚਾਰਿਯੋ॥ ੪॥ ॥ ਅਤਿ ਭੁਤ ਨ ਖਬਾਤ ਇਕ ਕੁਈ॥ ਤੁਮ ਗੀਨਾ ਰਿਪੁ ਰਖ ਫੈਗਈ॥
 ਐਸੀ ਬਾਤ ਸੁਨੀ ਨ ਹਰੇਰੀ॥ ਜੇਗਾ ਤਿਭਈ ਨਾ ਰਿਕੀ ਤੇਰੀ॥ ੫॥ ਸੁਨਿਏ ਬਚਨ ਚੜ੍ਹ
 ਤ ਜੜ੍ਹ ਭਯੋ॥ ਉਠਿ ਤਿਹ ਆਪ ਬਿਲੋਕ ਨ ਗਯੋ॥ ਤਾ ਕੋ ਲਿਗ ਛੋਰ ਜੇ ਲਹਾ॥ ਕਹਿਯੋ ਭ
 ਯੋ ਸੁਈ ਮਹਿਕੁ ਹਾ॥ ੬॥ ॥ ਅਤਿ ਚੰਤਾ ਭਰ ਚਿਤ ਮਹਿ ਭਯੋ॥ ਬੂਝੈ ਸੇਕ ਸਾਗ ਮਹਿ
 ਗਯੋ॥ ਏਇ ਲੋਹ ਤੇ ਇਹ ਕਸਕੀਨਾ॥ ਇਸ ਤ੍ਰੀਕੋ ਮਾਨ ਸਕਾ ਤੇ ਦੀਨਾ॥ ੭॥ ਯਾਹਿ ਮੇ

ਕ੍ਰਿਸ਼ੀਅਤਿਕਪਿਆਰੀਅਥਾਇਹਦੇਵਪੁਰਖਕਰਿਤਾਹੀ॥ ਦੂਸਰਾਨਹਿਇਸੈਦੈਤੁਭਾਭੇਦਨ ६੦੭
 ਦੂਸਰਿਪਾਸਿਉਚਰੂ॥੧॥ਨਿਸਰੈਬਾਤਇਹੋਠਹਿਰਾਣੀ॥ਪਹਿਲੀਨਾਭਿਭਿਸੈਭੇਦਣੀ॥ਭੇਦ
 ਅਭੇਦਜਕਛੁਨਪਯੋ॥ਇਹਛੁਣਾਪਨਾਮੁੰਮੁਭਾਯੋ॥੧॥ਦੋਹਰਾ॥ ਅਪੁਰਖਭੁਈਨਿਜੁਨਾਭਿ
 ਭਹਿਤਾਹਿਦਣੀ॥ਨਿਜੁਨਾਰੀਭੇਦਾਭੇਦਕੀਬਾਤਕੋਸਕਾਨਮੁਭਾਥਿਚਾਗਾ॥੧॥ਚੋਪਣੀ॥ ਅਇ
 ਸਰੀਪੁਰਖਭੁਈਠਹਰਾਣੀ॥ਇਸਰੀਤਾਕਹਦਣੀਬਨਾਣੀ॥ਵਤਿਯਨਪੁਰਖਹਿਭੇਦਜਤਾਯੋ॥
 ਇਹਛੁਣਾਪਨੇਮੁੰਮੁਭਾਯੋ॥੧੧॥੧॥ਅਭੇਦਤਾਮੁੰਮੁਭਾਯੋ॥੧੧॥੧॥ਅਭੇਦਤਾਮੁੰਮੁਭਾਯੋ॥੧੧॥੧॥
 ਸਿਧਾਦੇਵਤਿਸਿਧਾਗਰੁਮਿਧਾ॥੧੧॥੧॥ਸਮਾਪਤਮਸਤੁਸਤੁਮਸਤੁ॥੨੭੭॥੫੩੪੪॥ਅਭੇਦਜੁ
 ॥੧॥੧॥੧॥ਸਹਿਭਿਜਹਾਨਾਬਾਦਬਸਤੁਜਹਾ॥ਸਹਿਜਹਾਜੁਰਾਜਕਰਤਭਯਾਦੁਹਿ
 ਤਾਰਾਇਰੋਸਨਾਤਕੇ॥ਐਰਨਾਰਿਸਮਰੂਪਨਵਕੇ॥੧॥ਸਹਿਜਹਾਜਬਹੀਮਰਿਗਏ॥ਐਰ
 ਗਸਾਹਿਪਾਭਿਸਾਹਤਬਭਏ॥ਸੈਫਦੀਨਸੀਗਯਾਭੇਪਿਆਰਾ॥ਪੀਰਆਪਨਕਰਿਤਾਧਿਥਿਚਾਗਾ॥
 ੨॥ਤਾਕੇਸੀਗੋਰੋਸਨਾਗਈ॥ਬਿਬਿਧਿਬਿਧਨਿਤਨਪੀਤਉਪਜਾਣੀ॥ਕਾਮਭੇਗਤਿਹਸੀਗਕਮ
 ਯੋ॥ਤੁਹਿਪੀਰਆਪਨੇਠਹਿਰਾਯੋ॥੩॥ਐਰਗਸਾਹਿਭੇਦਨਹਿਜਸੈ॥ਵਹੈਮੁਰੀਦਭੁਈਤਿਹ
 ਮਾਨੈ॥ਪੀਯਾਸਮਾਝਿਤਿਭੇਗਕਮਾਵੈ॥ਪੀਰਕੁਖਿਸਭੁੰਨਮੁਨਾਵੈ॥੪॥ਇਕਦਿਨਪੀਰਗਯੋ
 ਅਪਨੇਪਰਿ॥ਤੁਹਿਬਿਨਾਤਿਹਪਰਤਨਾਛਿਨਕਰਾਭੇਗਨਤੁਨਾਪਨੇਠਹਿਰਾਣੀ॥ਵਾਪਹਿਥੈਰਿ
 ਸਾਦੁਨੀਆਈ॥੫॥ਤਾਕੇਰਹਿਤਬਹੁਤਦਿਨਭੁਈ॥ਬਹੁਰੋਸਹਿਗਦਿਲੀਮਹਿਗਈ॥ਭੁਈਅ
 ਰੇਗਨਿਭਾਂਖਿਅਨਾਈ॥ਬਾਤਭੇਦਕੀਕਿਨੁਨਪਾਈ॥੬॥ਭੁਤਭਏਇਹਭਾਂਤਿਭਿਚਾਰੀ॥ਰੋਗਬ
 ਭੁਪਭੁਹਰੀਹਮਾਰੀ॥ਭੇਦਨਾਅਵਿਕਾਇਨਾਮਦਿਲਾਯੋ॥ਭੇਦਾਭੇਦਨਾਐਰੀਗਿਨਪਾਯੋ॥੧੧੧॥
 ॥੧॥੧॥੧॥ਸਮਾਪਤਮਸਤੁਸਤੁਮਸਤੁ॥੨੭੭॥੫੩੪੫॥ਅਭੇਦਜੁ॥੧॥੧॥੧॥ਪੇਮਾਵਤ
 ਨਗਰਇਕਰਾਜਤਾਪੇਮਸੈਨਜਹਾਨਿਪਤਿਬਿਰਾਜਤਾ॥ਪੇਮਮੰਜਰੀਤਿਹਕਿਹਦਾਰਾ॥ਜਾਸਮਾਦਿ
 ਤਿਨਾਅਵਿਤਕਮਾਰਾ॥੧॥ਤਹਾਸਾਹੁਕੇਪੂਰਸੁਪਰਅਤਿ॥ਜਾਸਮਰਾਜਕਮਾਚਨਕਹੁਕਿਤਾਜਾ

ਕੇਤਪਠਾਯੋ॥੨॥ਦੇਹਰਾ॥ ॥ਕਾਮਭੋਗਤੋਸੀਕਿਯਾਹ੍ਰਿਦੈਹਰਖਉਪਜਾਇ॥ਪਕਰਿਤੂਜਨਾ
 ਸਨਤਰੇਜਾਤਭਈਲਪਟਾਇ॥੩॥ਚੋਪਈ॥ ॥ਬਹੁਬਿਭੋਗਤਾਹਿਤਿਨਕਿਯਾ॥ਮੋਹਿਹ੍ਰਿਦੈ
 ਰਾਨੀਕੋਲਿਯਾ॥ਤ੍ਰਿਯਤੋਸੇਅਤਿਹਿਤਉਪਜਾਯੋ॥ਰਾਜਾਕਹਚਿਤਤੋਬਿਸਰਯੋ॥੪॥ਤ੍ਰਿਯਐਸ
 ਬਿਪਿਚਿਤਹਿਬਿਚਾਰਾ॥ਇਹਰਾਜਾਕਹਿਚਹਿਯਤਮਾਰਾ॥ਲੈਇਹਰਾਜੇਜੋਗਿਯਹਿਦੀਜੋਕ
 ਛੁਰਗਿਤੋਸਬਿਪਿਕੀਜੋ॥੫॥ਸੇਵਤਸਮੇਸਿਪਤਿਕਹਮਾਰਿਯੋ॥ਗਾਡਿਤਾਹਿਇਹਭਾਂਤਿਉਚ
 ਰਿਯੋ॥ਰਾਜੇਰਾਜੇਗਯਹਿਦੀਨਾ॥ਆਪੁਨਤ੍ਰੇਸਜੋਗਕੋਲੀਨਾ॥੬॥ਜੋਗਭੇਸਧਚਤ੍ਰਨਿਪਭੁਏ॥
 ਦੇਇਹਰਾਜਬੋਏਠਿਰਏ॥ਹਮਹੁੰਰਾਜੇਗਯਹਿਦੈਯੋ॥ਨਾਥਗਏਜਿਤੁਤਹੀਸਿਧੈਯੋ॥੭॥ਸ
 ਤਿਸੰਤਿਸਭਪੁਜਾਬਖਾਨਿਯੋ॥ਜੇਸਿਪਕਰਿਯੋਵਹੈਗ॥ਮਾਨਿਯੋ॥ਸਭਹਿਨਰਾਜੇਗਯਹਿਦੀ
 ਨਾ॥ਭੇਦਾਭੇਦਮੂੜਨਹਿਚੀਨਾ॥੮॥ਦੇਹਰਾ॥ ॥ਮਾਰਿਨਿਪਤਿਕਹਚੈਚਲੈਕਿਯੋ॥ਆਪਨੋਕ
 ਜਾਸਕਲਪੁਜਾਤਾਹੀਪਗਨਦੈਜੋਗੀਕਹਰਾਜਾ॥੯॥ਚੋਪਈ॥ ॥ਇਹਬਿਪਿਰਾਜੇਜੋਗਿਯ
 ਹਿਦਿਯਾ॥ਇਹਛਲੈਸਿਪਤਿਕੋਬਖਾਨਿਯਾ॥ਮੂਰਖਅਖਲਗਭੇਦਨਪਾਵੈ॥ਅਬਤਕੁਆਇਸੁਰ
 ਜਕਮਾਵੈ॥੧੦॥ ॥ਮਸਤਸੁਭਮਸਤੁ॥੨੯੦॥੫੩੭੫॥ ॥ਮਸਤੁ॥
 ਈ॥ ॥ਬਿਜੇਨਗਰਇਕਰਾਇਬਖਾਨਿਯਤਾ॥ਜੋਕੋੜਾਸਦੇਸਿਸਭਮਨਿਯਤਾ॥ਬਿਜੇਸੈਨ
 ਜਿਹਨਮਨਿਪਤਬਰਾ॥ਬਿਜੇਮਤੀਰਾਨੀਤਾਕੇਘਰਿ॥੧॥ਅਜੇਮਤੀਦੂਸਰਿਭਿਹਰਾਨੀ॥ਜਾਕੇ
 ਕਰਿਸਿਪਦੇਹਾਬਿਕਾਨੀ॥ਬਿਜੇਮਤੀਕਿਸੁਤਇਕਧਾਮਾ॥ਸ੍ਰੀਸੁਲਤਾਨਸੈਨਤਿਹਨਾਮਾ॥੨॥ਬਿ
 ਜੇਮਤੀਕੋਰੂਪਾਪਾਰਾ॥ਜਾਸੰਗਨਹੀਸਿਪਤਿਕੋਪਿਯਾਰਾ॥ਅਜੇਮਤੀਕੀਸੁੰਦਰਾਯਾ॥ਜਿਨ
 ਰਾਜੋਕੋਚਿਤਲੁਭਾਯਾ॥੩॥ਭਾਕੇਰਹਿਤਰੈਨਦਿਨਪਰਾ॥ਜੇਸੀਭਾਂਤਿਗੋਰਮਹਿਮਰਾ॥ਵੁਤਿਯਨ
 ਰਿਕੇਧਾਮਨਜਾਵੈ॥ਤਾਤੇਤਰੁਨਿਅਪਿਕਭਰਾਵੈ॥੪॥ਆਗਿਯਾਚਲਤਤਵਨਕੀਦੇਸਾ॥ਰਾ
 ਨੀਭਈਸਿਪਤਿਕੋਭੇਸਾ॥ਯਹਿਰਿਸਿਨਾਰਿਤੁਤਿਯਜਿਯਰਾਖਾ॥ਬੋਲਿਕਬੈਦਪ੍ਰਗਦਿਅਸਿ
 ਰੁਖੀ॥੫॥ਯਾਰਾਜਾਕਹਜੁਤੋਖਪਾਵੈ॥ਮੁਖਮੰਗੋਮੋਭੇਸੇਪਾਵੈ॥ਤਬਚਲਿਬੈਦਨਿਪਤਿਪਹਿਗਯਾ॥

Digitized by Panjab Digital Library | www.panjabdigilib.org

[illegible]

ਤਜਿਦਯੋ ਅਦਰਾਅਧਿਕਨਿਪਤਕਹਿਪਿਪਾਯੋ ਰਾਜਸਿੰਘਾਸਨਿਜਾਰਬੰਧਯੋ ॥੬॥ ਮਤੁਭੁਏ
 ਨਿਪਸੋਧਨਪਾਯੋ ਬਾਧਿਮਿਕੁਕੇਧਾਮਪਠਾਯੋ ॥ ਤਕੋਪਜਨਿਪਤਿਕਰਿਮਾਨਾ ਰਾਜਕਰਚਕਰ
 ਪਹਿਚਾਨਾ ॥੧॥ ਦੁਹੁ ਅਨਕੀਇਕੋ ਅਨੁਹਾਰਾ ਰਵਰੋਕਨਹਿਜਤਬਿਚਾਰਾ ॥ ਤਕੋਕੋਗਨਿਪ
 ਤਿਕਰਿਮਨੈ ॥ ਲਜਤਬਚਨਨਿਪਤਿਬਖਨੈ ॥੮॥ ਦੋਹਰਾ ॥ ਤਕਰਾਜਨੈ ਸੇਕਰਾਦਿਯਾਰ
 ਕੋਕੋਰਾਜਾਏ ਅਤੀਤਪਤਿਬਨਗਯੋ ਤਜਿਕੋ ਸਕਲਸਮਾਜਾ ॥੯॥੧॥ ਇਤਿਹੀਚਹਿਦੁਪ
 ਥਾ ॥ ਨਿਭਿਯਾਜਾਏ ॥ ਭੁਭੁ ॥ ਸੋਭਾਵੇ ॥ ਇਸੇਚੋਰਾ ਸੀਚਾਰ ॥ ਧਮਪਤਿਮਨਕਲੁਮਸ
 ਤੁ ॥੨੮੪॥੫੪੧੧ ॥ ਅਫਜੁ ॥ ॥ ਭੁਜੰਗਪ੍ਰਯਾਤਛੰਦਾ ॥ ॥ ਹੁਤੋਏਕਰਾਜਾਪੁ
 ਜਾਸੈਨਨਾਮਾ ॥ ਪ੍ਰਜਾਪਾਲਨੀਧਾਮਤਾਕੇਸੁਬਾਮਾ ॥ ਪ੍ਰਜਾਕੋਰਾਜਾਕੀਸਬੈਆਨਿਮਨੈ ॥ ਤਿ
 ਸੇਦੁਸੋਰਾਜਾਨਿਰਾਜਾਪ੍ਰਮਾਨੈ ॥੧॥ ਸੁਧਾਸੈਨਨਾਮਾਰਹੋਭ੍ਰਿਤਤਕੋ ॥ ਰਹੋਰੀ ॥ ਇਬਲਾਲਖੇਨੈਨ
 ਵਾਕੋ ॥ ਨਏ ॥ ਨੈਨਾਬਿਧਾਤਾਬਨਾਯੋ ॥ ਨਰੀਨਗਨੀਗੰਧਕੀਕੇਨਜਾਯੋ ॥੨॥ ਦੋਪਈ ॥ ॥ ਬ
 ਨਿਕਏਕਪਨਵਾਨਰਹਿਤਤਿਹਾ ॥ ਪ੍ਰਜਾਸੈਨਨਿਪਰਾਜਕਰਤੁਜਿਹਾ ॥ ਸੁਮਤਿਮਤੀਤਾਕੀਇਕਕੀ
 ਨਿਯਾ ॥ ਧਰਨੀਤਲਕੇਭੀਤੁਰਿਧੀਨਿਯਾ ॥੩॥ ਸੁਧਾਸੈਨਤਿਨਜਬੈਨਿਹਾਰਾ ॥ ਹਰਿਅਰਿਸਰਤਾਕੇ
 ਤਨਮਾਰਾ ॥ ਪਠੈਸਹਿਚਰੀਤਾਹਿਬੁਲਾਯੋ ॥ ਸੋਨਰਧਾਮਨਵਾਕੇਆਯੋ ॥੪॥ ਨਹਿਨਹਿਜਿਮਿਜਿ
 ਮਿਵਹਕਰੈ ॥ ਤਿਮਿਤਿਮਹਤਿਇਸਤ੍ਰੀਕਰਿਗਯੋ ॥ ਆਧਿਕਦੁਤਕਾਤਪਠਾਵੈ ॥ ਕਿਯੋਹੁਧਾਮ
 ਮਿਤਨਹਿਆਵੈ ॥੫॥ ਜਿਯੋਜਿਯੋਮਿਤਨਅਵੈਧਾਮਾ ॥ ਤਿਯੋਤਿਯੋਅਧਿਕਬਿਆਕੁਲਕੈਬ
 ਮਾ ॥ ਬਹੁਦੁਤਿਯਨਤੇਧਾਮਭਟਾਵੈ ॥ ਪਲਪਲਪ੍ਰਤਿਤਿਧਾਮਪਠਾਵੈ ॥੬॥ ਸਾਹੁਸੁਤਾਬਹੁ
 ਬਿਧਿਕਰਿਹਾਰੀ ॥ ਸੁਧਾਸੈਨਸੋਭਈਨਯਾਰੀ ॥ ਤਬਅਬਲਾਇਹਮਤ੍ਰਪਕਾਯੋ ॥ ਇਕਦੁਤੀਕਹ
 ਤਹਾਪਠਾਯੋ ॥੧॥ ਚਲੀਚਲੀਸਹਿਚਰਤਹਾਈ ॥ ਜਿਹਰਿਹਸੁਸਿਮਿਤਵਾਕੀਭੁਈ ॥ ਪਕ
 ਰਭੁਜਾਤੇਸੋਜੁਗਾਯੋ ॥ ਚਲਹੁਅਬੈਨਿਪਤਿਯਹਿਬੁਲਾਯੋ ॥੮॥ ਮੂਰਖਕਛੁਬਾਰਨਹਿਪਾਈ
 ਸਹਚਰਿਤਹਾਸੀਗਕਰਿਲਿਆਈ ॥ ਬੈਠੀਸੁਤਾਸਾਹੁਕੀਜਹਾ ॥ ਲੋਆਈਮਿਤਵਾਕਹਤਹਾ
 ੯॥ ਵਹਿਮੂਰਖਾਏਸੇਜਿਯਜਾਨਾ ॥ ਸਾਹੁਸੁਤਾਕੇਛੁਲਨਪਛਾਨਾ ॥ ਰਾਨੀਅਟਕਸੁਮਹਿਪਰ

ਗਈ॥ ਤਾਰੇ ਹੋ ਮੇਰੇ ਬਲਾ ਵਡ ਭਈ॥ ੧੦॥ ਰਾਕੇ ਸਾਥ ਬੇਰੇ ਗੋਮੇ ਕਰਿ ਹੋ॥ ਭੁੰਤਿ ਭੁੰਤਿ ਕੇ ਆਸ ਨ ਪਰਿ
 ਹੋ॥ ਨਨਿ ਪਨ ਗੀ ਕਹਾ ਅਧਿਕ ਰਿਝੈ॥ ਜੇ ਮੁਖਿ ਮਾਰਿ ਹੋ ਸੇਈ ਪੈਰੋ॥ ੧੧॥ ਸਾਹੁ ਸੁਤਾ ਸੇ ਕੀ ਨਾ ਸੀ
 ਗਾ॥ ਲਖਤ ਭੁਯੋ ਨਿਪ ਕੀ ਅਰ ਪਗਾ॥ ਮੁਰਖ ਭੇਦ ਅਭੇਦ ਨ ਪਾਯੋ॥ ਸਿੰਘ ਲਾ ਅਪਨੇ ਮੂੰਹ ਮੂੰਹ
 ਯੋ॥ ੧੨॥ ਦੇਹ ਗਾ॥ ॥ ਸਾਹੁ ਸੁਤਾ ਕੀ ਨਿਪਾਇ ਜਾਨਤ ਯੋ ਮਨ ਮਾ॥ ॥ ਹਰਖ ਮਾਨਤਾ ਕੇ ਭੁਜਾ
 ਭੇਦ ਪਛਾਨ ਨਾਹਿ॥ ੧੩॥ ੧॥ ~~ਇਹੀ ਗੀਤ ਸ੍ਰੀ ਮਤਿ ਗੁਰੂ ਪ੍ਰਸਾਦਿ ॥ ਸ੍ਰੀ ਗੁਰੂ ਤੇਗ ਬਹਾਦਰ ਜੀ ॥~~
~~ਇਹੀ ਗੀਤ ਸ੍ਰੀ ਮਤਿ ਗੁਰੂ ਪ੍ਰਸਾਦਿ ॥ ਸ੍ਰੀ ਗੁਰੂ ਤੇਗ ਬਹਾਦਰ ਜੀ ॥~~ ਸੁਰਮ ਸੁਤਾ॥ ੨੮੫॥ ੫੪ ੨੪॥ ॥ ਅਛ ਜੁ॥ ॥
 ਕੁਜੰਗ ਪ੍ਰਯਾਤ ਛੰਦਾ॥ ॥ ਦਿਸਾ ਬਾਹੁ ਦੀ ਮੇਰੇ ਏਕ ਰਾਜਾ॥ ਸੁਦਾਤੁ ਲਵੁ ਜੇ ਬਿਧਾਤੁ ਨ ਸਾਜਾ॥
 ਬਿਖਿ ਯਾਨਾ ਮਰਾ ਕੀ ਸੁਤਾ ਏਕ ਸੇਯੋ॥ ਸੁਰਾ ਅਸੁਰੀ ਨਾਗ ਨੀਤੁ ਲਿਕੋ ਹੋ॥ ੧॥ ਪ੍ਰਭਾ ਸੇਨਾ ਮਾਰ
 ਹੇਤਾ ਹਿਤਾਤਾ॥ ਤਿਹੁ ਲੋਕ ਮੇਰੀ ਰਬ ਕੋ ਬਿਖਿ ਯਾਤਾ॥ ਤਹਾ ਏਕ ਅਯੋ ਬਡੇ ਛਤ ਪਾਰੀ॥ ਸਭੈ
 ਸਸਰ ਬੇਤਾ ਸੁਬਿਦਿ ਆਧਿਕਾਰੀ॥ ੨॥ ਪ੍ਰਭਾ ਸੇਨਾ ਅਯੋ ਜਹਾਂ ਬਾਗ ਨੀਕੋ॥ ਪ੍ਰਭਾ ਹੇਰਿ ਤੁਕੀ ਬ
 ਦਿਯੋ ਨੰਦ ਜੀ ਕੋ॥ ਤਹਾ ਬੇ ਬਿਸੁਰ ਹਿਰਥਾ ਹਿਰਾ ਫਿਕੀਨੋ॥ ਪਿਯਾ ਦੇ ਭੁਯੋ ਪੰਡਤਾ ਕੋ ਸੁਲੀਨੋ॥
 ੩॥ ਤਹਾ ਬਾਗ ਨੀਕੋ ਸੁਤੋ ਨੈ ਨਿਹਾਰਿਯੋ॥ ਸੁਹਿਯੋ ਅਪਨੇ ਚਿਤ ਮਾਹੀ ਬਿਚਾਰਿਯੋ॥ ਕਛੁ ਕਾਲ
 ਝੀਹਾ ਅਬੈ ਸੇਨਾ ਕੀ ਜੋ॥ ਘਰੀ ਦੁਕ ਕੋ ਗਾਮ ਕੋ ਪਥ ਲੀਜੋ॥ ੪॥ ਘਰੇ ਬਾਜ ਕੀ ਨਿਘਰੀ ਦੁਕ ਸੇ
 ਯੋ॥ ਸਥੈ ਅਪਨੇ ਚਿਤ ਕੋ ਸੇਕ ਬੋਯੋ॥ ਤਹਾ ਰਾਜ ਕੀ ਨਿਆ ਬਿਖਿ ਯਾਨਾ ਮਾਈ॥ ਬਿਲੋਕਿਯੋ
 ਤਿਸੇ ਸੁਧਿ ਤੋ ਨੈਨ ਪਾਈ॥ ੫॥ ਤਬੈ ਰਾਜ ਕੀ ਨਿਯਾ ਹਿੰਦੋਈ ਬਿਚਾਰਿਯੋ॥ ਪ੍ਰਭਾ ਸੇਨਾ ਕੋ ਸੇਵ ਤੋ ਸੇ ਨਿ
 ਹਾਰਿਯੋ॥ ਤਿਯਾ ਮੇਰੇ ਸੀ ਕੀ ਇਹੈ ਨਾਥ ਮੇਰੇ॥ ਬਰੇ ਗੀਤ ਸੇ ਮੇਰੇ ਝੀ ਆਜੁ ਚੇਰੇ॥ ੬॥ ਨਿਸੰਧੈ
 ਇਹੈ ਚਿਤ ਮੇਰਾ ਲਾਜਾਨੀ॥ ਇਸੀ ਕੋ ਬਰੇ ਕੈ ਤਜੈ ਰਾਜ ਪਾਨੀ॥ ਤਹਾ ਏਕ ਪ੍ਰੀਤੁ ਰਾਹੀ ਨਿਹਾਰੀ॥
 ਇਹੈ ਚਰਣਾ ਚਿਤ ਮਾਹੀ ਬਿਚਾਰੀ॥ ੭॥ ਚਹਯੋ ਪੜਕਾ ਕੇ ਸੁਬਾਹੇ ਉਘਾਰੇ॥ ਚੁਹੈ ਬੇਦ ਕੀ ਸਾਸ
 ਨਾ ਕੋ ਬਿਚਾਰੇ॥ ਪਗੀ ਪੜਕਾ ਕੇ ਜੁਕੇ ਉਹਿ ਗਯੋ॥ ਬਿਧਾਤਾ ਉਸੈ ਨਰ ਕੇ ਮਾਂਤੁ ਰਾਹੀ॥ ੮॥ ਸਰਹੀ
 ਸੇਕਿਲੀ ਨੀਤ ਉਹਾ ਬਪਾਤੀ॥ ਲਾਈ ਲਾਇ ਕੋ ਮਿਤ ਕੀ ਜਾਨਿਛਾਤੀ॥ ਕਬੈ ਹਾਥ ਮਾਹੀ ਛਿਪਾਵੇ
 ਉਘਾਰੇ॥ ਮਨੇ ਨਿਧਨੀ ਦੁਬਾਯੋ ਨਿਹਾਰੇ॥ ੯॥ ਤਬੈ ਚਰਣਾ ਚਿਤ ਮੇਰੇ ਬਿਚਾਰੀ॥ ਤਿਸੇ

ਜਨਕੋਨਥਪਾਤੀਉਘਾਗੀਜੇਉਨਾਥਕਿਜਨਪਾਤੀਉਘਾਗੇ।ਨਤਕੋਬਿਤਾਧਾਮਪਾਨਰਕੁ
ਭੇ॥ ੧੦॥ ਹੋਤੇਏਕਹਾਜਾਤਹਾਫੁਤਪਾਰੀ॥ ਪੁਰਾਸੈਨਕੋਪਾਨਕੋਪਤਕਾਰੀ॥ ਤਿਨਿਛਾਇ
ਹੋਚਿਤਕੋਮਾਂਝਕੀਨੀ॥ ਸੁਈਲਿਖਕੋਪਤਕੋਮਪਿਦੀਨੀ॥ ੧੧॥ ਬਿਖਿਆਨਾਮਜਦੀ
ਸੁਪੁਤੀਅਪਥਾ॥ ਤਿਸੀਓਗਿਲਿਖਿਪਤਕੋਮਾਂਝਡਾਫਾ॥ ਪੁਰਾਸੈਨਾਅਯੋਜਥੈਜਾਨਿਖੀ
ਜੇ॥ ਬਿਖਿਏਤਿਸੀਕਲਮੇਤਾਸੁਦੀਜੇ॥ ੧੨॥ ਰਹੀਪਤ੍ਰਿਕੋਬਾਚਕੋਚੋਕਚਿਤੋ॥ ਕੀਯੇ
ਮੰਤ੍ਰਇਕਮਿਤ੍ਰਕੀਰਛਹਿਤੋ॥ ਗਲਿਯੋਅਜਨੈਅੰਜਨੈਧਾਥਪਿਯਾਗੀ॥ ਬਿਖਿਆਬਿਖਿ
ਅਕੋਦੇਨਤਕੋਸੁਡਾਗੀ॥ ੧੩॥ ਰਹੀਜਤਥਾਤਥੈਰਾਜਜਾਗੋ॥ ਵਧੈਪਤ੍ਰਕਾਧਾਥਲੋਕੋ
ਅਨੁਗਾਗੋ॥ ਪਤਾਤੋਨਕੋਧਾਥਲੋਕੋਸੁਦੀਨੀ॥ ਸੁਨਿਯੋਮਿਤ੍ਰਕੋਨਾਮਲੋਕੁਪਚੀਨੀ॥ ੧੪॥
ਜਥੈਪਤ੍ਰਕਾਫੋਰਿਕੋਕੁਪਥਾਚੀ॥ ਇਹੋਬਾਤਰਜੈਲਿਖੀਮਿਤ੍ਰਸਾਚੀ॥ ਬਿਖਿਆਥਾ
ਚਪਤੀਉਸੀਕਾਥਦੀਜੇ॥ ਪਰੀਏਕਥੋਲਿਬਰਾਜਾਨਕੀਜੇ॥ ੧੫॥ ਬਿਖਿਆਰਾਜਕੀ
ਨਿਯਾਮਹਾਰਾਜਦੀਨੀ॥ ਕਹਾਚਿਚਲਾਚੇਸਟਾਚਾਕੀਨੀ॥ ਕਛੁਭੇਦਤਾਕੋਸੁਰਾਜੇਨਪ
ਯੋ॥ ਪੁਰਾਸੈਨਰਾਜਾਤਿਸੈਬਿਆਹਿਲਿਆਯੋ॥ ੧੬॥ ੧੦॥ ਤਿਨੀਗਰੰਧਪਾਥਾ
ਨਾਮਗਰੰਧੇਮੰਤ੍ਰੀਗੁਪਤਾਦੇਦੇਹਿਮੰਤ੍ਰੀਆਜੀਚਮਿਤ੍ਰਸਾਜਪਤਮਸਤਸੁਤਮਸਤੁ
੨੨੬॥ ੫੪੪੦॥ ॥ ਅਫਜੂ॥ ॥ ਦੇਹਰਾ॥ ॥ ਪਾਟਮਪੁਰਨਰਥੇਬਿਖੈਏਕਮੁਗ
ਥਕੀਥਾਥਾ॥ ਕ੍ਰਾਤਾਸਾਥਿਚਰਿਤ੍ਰਤਿਨਕਿਯੋਸੁਸੁਨਹੁਸਿਪਾਥਾ॥ ੧॥ ਚੋਪਈ॥ ॥ ਸੈਦਾ
ਨਮਿਤ੍ਰਿਭਾਤਤਿਹਿਗਯੋ॥ ਖਾਟਿਕਮਾਇਅਧਿਕਪਨਲਿਯੋ॥ ਨਿਸਕਹਧਾਮਭੁਗਨਕੇ
ਅਯੋ॥ ਕੰਡਿਲਾਗਿਤਿਨਮੋਹਜਤਾਯੋ॥ ੨॥ ਅਪਨੀਸਕਥਕਥਾਤਿਨਭਾਖੀ॥ ਜੇਜੇਬਿ
ਤਈਸੈਸੇਆਖੀ॥ ਜੇਧਨਹੁਤੇਥੀਗਾਥਾਟਿਕਮਾਯੋ॥ ਸੇਭੁਗਨੀਕਹਸਕਥਾਵਿਖਾਯੋ॥ ੩॥
ਮਰਿਯਮਬੇਗਮਤਕੋਨਾਮਾ॥ ਕ੍ਰਾਈਕਿਮਾਗਜਿਨਥਾਮਾ॥ ਸੁਰੁਹੀਦਰਥਛੁਲਿਕਚਿਥੀਨਾ॥
ਆਪੁਚਰਿਤ੍ਰਸੁਮੇਸੇਕੀਨਾ॥ ੪॥ ਦੇਹਰਾ॥ ॥ ਭੁਗਨੀਦਰਥਾਬਿਲੋਕਕੋਲੋਕੁਸਮੁੰਦਕੋਮ
ਹਿ॥ ਨਖਸਿਖਲੋਕੁਤਭਈਸੁਪਿਨਰਹੀਜਿਯਮਾਹਿ॥ ੫॥ ਚੋਪਈ॥ ॥ ਕ੍ਰਾਤਵਾਤ

ਭੁਗਤੀਨ ਬਿਚਾਰਾ ਫਾਸੀ ਭਾ ਰਿਕੀ ਮਹਿਮਾਰਾ ਲੀਨ ਲੂਟ ਸਕਲਤਿ ਹਧਨ ਕੀ ਕਰਿਯੋ ਅ
ਮੇਹਾ ਅਪਨੇ ਮਨ ਕੀ ॥੬॥ ਪਾਤਕ ਦੇਹੈ ਤਬ ਲਾਗੀ ਜਬ ਸਭ ਪੁਜਾਗੰਦ ਕੀ ਜਾਗੀ ਮ੍ਰਿਤਕ
ਬੀਪਤ ਬਸੁਨ ਦਿਖਾਯੋ ਮਰਿਯੋ ਆਜੁ ਇਹ ਸਾਪਚ ਬਾਯੋ ॥੧॥ ਭੁਲੀ ਭੁਤਿ ਤਤਾ ਹਿਰਾ
ਕੁਯੋ ਗੋਯੋ ਕਾਜੀ ਤਨ ਆਪੁ ਜਤਾਯੋ ਜਾ ਜਬਾਜ ਇਕ ਯੋਕੇ ਘੋਰੇ ॥੧॥ ਐਰ ਜੁ ਕਛੁ ਯਾਕੇ ਘਲੇ
ਰੋ ॥੧॥ ਸੋ ਇਹ ਤ੍ਰਿਯ ਹਿਪਠ ਵਨ ਕੀ ਜੋ ਫਾਰਬਤੀ ਹਮੇ ਕੋ ਲਿਖ ਦੀਜੈ ਕਬੁ ਜਲਿ ਖੋਕਾ ਅਤੇ
ਲਈ ਕਛੁ ਪਨ ਮ੍ਰਿਤਕ ਤ੍ਰਿਯ ਕਹਦਈ ॥੬॥ ਦੇਹਰਾ ॥ ਇਹ ਛੁਲਾ ਅਪਨੇ ਕੁਤਹ ਨਿਲੀਨੀ
ਕਬ ਜਲਿ ਖਾਇ ॥ ਨਿਸਾ ਕਰੀ ਤਿਹਨ ਰਿਕੀ ਸਭ ਪਨ ਗਈ ਪਚਾਇ ॥੧॥ ॥੧॥ ਇਹਿ ॥
ਗੀ ॥ ਜਾਨਾ ਨਾ ਕੋਯੋ ॥ ਕੁਛੁ ਪਸੰਦ ਨਾ ॥ ਨਿਸਾ ਕੀ ॥ ਸਮਾਪਤ ਮਸ
ਤਸੁ ਭਮਸਤੁ ॥੨੮॥ ॥੫੪੫॥ ॥ ਅਛੁ ॥ ॥ ਯਨਾ ਸਹਿਰੁ ਮੇਜ
ਹਾ ਦੇਵੁ ਰਾਜ ਇਕਤਹਾ ਛੇਲ ਦੇ ਇਹੁ ਹਿਤਾ ॥ ਤਕੇ ਇਕਾ ਪੜੀ ਬਿਖਾ ਕਰਨ ਕੋਕ
ਸਾਸਤ੍ਰਿਕਾ ॥੧॥ ਅਜਿਤ ਸੇਨ ਤਿਹਨਾ ਇਕ ਛੁੜੀ ॥ ਤੇਜਵਾਨ ਬਲਵਾਨ ਪਰੀ ॥ ਰੂਪਵਾਨ
ਬਲਵਾਨ ਆਪਾ ॥ ਪੂਰੇ ਪੁਰਖ ਜਗਤ ਉਜਿਯਚਾ ॥੨॥ ਤੇਜਵਾਨ ਦੁਬਿਵਾਨ ॥ ਤੁਲਬਲਾ
ਅਰਿ ਅਨੇਕ ਜੀਤੇ ਜਿਨਿ ਦਲ ਮਾਲਿ ॥ ਆਵਤਤਾ ਹਿ ਬਿਲੋਕਿਯੋ ਰਾਨੀ ॥ ਦੁਹਿਤਾ ਸੋ ਇਹੁ ਭਾ
ਤਿ ਬਖਾਨੀ ॥੩॥ ਜੋ ਇਹ ਪਾਮ ਨਿਪਤ ਕੋਹੋ ਤੋ ਤੇ ਤੁਮਰੇ ਬਰਲਾ ਇਕ ਬਰਕੋਥੋ ॥ ਅਥ ਮੇ ਅਸ
ਕਹ ਕੋਹਿ ਪਾਉ ॥ ਐਸੇ ਬਰਤੁ ਹਿ ਆਨਿ ਮਿਲਾਉ ॥੪॥ ਅਹਿਲਾ ॥ ਤੁਨ ਕਤੁ ਅਰਿ ਕੋ ਪੁਨਿ ਜ
ਬਾਸਿਕਾਨ ਪਰੀ ॥ ਦੇਖਿ ਰਹੀ ਤਿਹ ਰਿਮੈਨ ਅਰੁ ਮਦੁ ਰੀ ॥ ਮੇਹਿ ਰਹੀ ਮਨ ਮਾਹਿਨ ਪ੍ਰਗਟ
ਜਤਾਇਯੋ ॥ ਚੋਪਲ ਪਲ ਬਲਿ ਬਲਿ ਜਾਤੀ ॥ ਦਿਵਸ ਗਵਾਇਯੋ ॥੫॥ ॥੧॥ ॥ ਚੈ ਨਿਭ
ਏ ਸਹਿਚਰੀ ਬੁਲਾਈ ॥ ਚਿਤ ਬਿਥਾ ਤਿਹ ਸਕਲ ਸੁਨਾਈ ॥ ਜੋ ਰਿਹੈ ਬੁਲਾਇ ਮੁਹਿ ਪਿਖਾ
ਰੀ ॥ ਤੇਜਾਨੈ ਤ੍ਰਿਹਿਤੁ ਹਮਾਰੀ ॥੬॥ ਕਹਿਯੋ ਕੁਮਾਰਿ ਸਹ ਚਰੇ ਜਾਨਾ ॥ ਛੇਦਨ ਦੂਸਰ ਕਾਨ ਬਖਾ
ਨਾ ॥ ਰਤੁ ਛਿਨ ਦੇਰਤ ਵਨ ਪਹਿਗਈ ॥ ਬਹੁ ਬਿਧਿ ਤਾਹਿ ਪ੍ਰਬੋਧਤੁ ਭਈ ॥੭॥ ਬਹੁ ਬਿਧਿ ਤਾਹਿ
ਪ੍ਰਬੋਧਤਾਈ ॥ ਜੋਯੋ ਤੇਯੋ ਤਾਹਿ ਤਹ ਲੈ ਆਈ ॥ ਮਾਰਗ ਕੁਮਾਰਿ ਬਿਲੋਕਤ ਜਹਾ ਲੈਖ

ਹੁਚੀ ਮਿਤਵਾ ਕੋ ਤਹਾ ॥ ੮ ॥ ਲਖਿ ਤਿਹ ਕੁਆਰਿ ਪਦੁ ਬਤੁ ਹੁਈ ॥ ਜਾਨ ਕੁਰਾ ਕੋ ਨਵੇ ਸਿਧ ਪਈ ॥
 ਬਿਹਸਿ ਬਿਹਸਿ ਤਿਹ ਕੋ ਭਿਲਗਾਯੋ ॥ ਮਨ ਮਾਨਤ ਕੋ ਭੋਗ ਕਮਾਯੋ ॥ ੯ ॥ ਤੋ ਕੋ ਦੁਗਿਰ ਬਿਦੁਰਿ
 ਆਗਿ ॥ ਸੀਸ ਰਹੀ ਪਰ ਸਖੀ ਪਗ ਨ ਪਾਗਿ ॥ ਤਵ ਪ੍ਰਸਾਦਿ ਮੇ ਮਿਤ੍ਰ ਹਿਲ ਰਿਯੋ ॥ ਕਹ ਕਹੈ ਤਹਿ ਜ
 ਤਨ ਕਹਿਯੋ ॥ ੧੦ ॥ ਅਬ ਕਛੁ ਮੇ ਸਚ ਰਿਖੈ ਨੇਯੋ ॥ ਜਾ ਤੇ ਸਦਾ ਮਿਤ੍ਰ ਕਹੈ ਯੋ ॥ ਸੇ ਦੇ ਸਦਾ ਸ
 ਗਲੈ ਤੋ ਕੋ ॥ ਚੀਨਿ ਸਕੈ ਕੋ ਭੂਨਿ ਹੋਵਾ ਕੋ ॥ ੧੧ ॥ ਭਿਜ ਚਰਿਤ੍ਰ ॥ ਸਚਿਤਾ ਬਿਚਾਰੋ ॥ ਸੁਮੇ ਕਹਤੋ
 ਸੁਨਹੁ ਪਿਯਾਰੋ ॥ ਤਾਹਿ ਛੁਪਾਇ ਸਦਨੇ ਮੇ ਰਾਖਾ ॥ ਰਾਨੀ ਸੇ ਮੇ ਸੀ ਬਿਭਿਭਾਖਾ ॥ ੧੨ ॥ ਰਾਨੀ ਜੇ
 ਤੁਮ ਪੁਰਖ ਸਰਾਹਾ ॥ ਭਾਕਹ ਸੀ ਬਿਧਨ ਬਨ ਚਾਹਾ ॥ ਵੇਕੋ ਕਾਲਿ ਕਾਲੈ ਰੋਯੋ ॥ ਯਾ ਸਖਿ ਕੇ ਮੁ
 ਖ ਤੇ ਸੁਨਿਯੋ ॥ ੧੩ ॥ ਹਮ ਸਭ ਹਿਨੇ ਜੇਤਾ ਹਿ ਸਰਾਹਾ ॥ ਤਾ ਤੇ ਬਿਸੁ ਬਿਸੁ ਨ ਬਨ ਚਾਹਾ ॥ ਜਨਿਯ
 ਤਾ ਵਿਸਦਿ ਰਿਯ ਨ ਕੀਲਾਰੀ ॥ ਤਾ ਤੇ ਤਾਹਿ ਮਿਤ੍ਰ ਲੈ ਕੁਝੀ ॥ ੧੪ ॥ ਰਾਨੀ ਸੇ ਕਤ ਵਨ ਕੋ ਕਿਯੋ ॥
 ਤਾ ਵਿਨ ਅੰਨ ਪਾਨੀ ਪਿਯੋ ॥ ਸਾਚ ਮੁਖਿ ਜਾਨਿਯੋ ਜੀਪ ਤੋ ਕੋ ॥ ਭੇਦ ਅਭੇਦ ਨ ਪਯੋ ਯਾ ਕੋ ॥
 ੧੫ ਜਸ ਤੁਮ ਸੁੰਦਰਿਯਾ ਹਿ ਨਿਹਾਰਿਯੋ ॥ ਭੁਯਨ ਪੈ ਕੈ ਪੈਨ ਬਿਚਾਰਿਯੋ ॥ ਯਾ ਕੀ ਬਹਿਨੇ ਕਤਿ ਹਯ
 ਰੋਮੇ ॥ ਛੁਡਾ ਕੁਆਰੇ ਜਿਹ ਭਾਂਤਿ ਨਗਰੋ ॥ ੧੬ ॥ ਮੁਹਿਤੁ ਮਕੋਹੋ ਤੁਤਹ ਮੇ ਜਾਊ ॥ ਵਾਕੀਖੋ ਜਿ ਬਹਿ
 ਨ ਮੇ ਲਿਖਾਊ ॥ ਸੇ ਅਤਿ ਚਤੁਰ ਸਭ ਨਗਰਾ ॥ ਗਾਰਿ ॥ ਆਨਿ ਰਿਖਾਊ ਤਹਿ ਨਿਪ ਨਗਰਿ ॥ ੧੭ ॥
 ਕੁਲੀਭੁਲੀ ਸਭਾ ਰਿਯ ਨ ਬਖਾਨੀ ॥ ਭੇਦ ਅਭੇਦ ਗਤਿ ਕਿਨੁ ਨ ਜਾਨੀ ॥ ਖਰਚੀ ਅਧਿਕ ਤਵ ਨ ਕਹ
 ਦਈ ॥ ਤਗਾਛਿ ਨ ਕਰਿ ਕੈ ਬਿਦਾ ਪਠਈ ॥ ੧੮ ॥ ਭਾਵੈ ॥ ॥ ਬਿਦਾ ਭਈ ਬਹੁ ਦਰਬ ਲੈ ਗਈ ॥
 ਅਰਿਕੇ ਪਾਮਾ ॥ ਆਠ ਮਾਸ ਦੁਰਿਤ ਹਕੀਲ ਖੀਨ ਦੁਸਰ ਬਾਮਾ ॥ ੧੯ ॥ ਰੋਖਈ ॥ ॥ ਨਵ ਮੇ ਮ
 ਸਚ ਤੁਜ ਬਭੋਯੋ ॥ ਤਾ ਕਹੁ ਸਨਾ ਰਿਕੋ ਕਿਯੋ ॥ ਲੋਰਾਨੀ ਕਹਤਾ ਹਿਦਿਯਾਯੋ ॥ ਸਭ ਹਿਨ ਪੇਰਿ
 ਯੇਹੁ ਲਸਾਯੋ ॥ ੨੦ ॥ ਜੇ ਮੇ ਕੋਹੋ ਸੁਨਹੁ ਪਿਨਾਰੀ ॥ ਇਹੋ ਸੇ ਪਹੁਤੁ ਮਾਪ ਨਿਵਾਰੀ ॥ ਰਾਜਾ
 ਸਾਖਨ ਭੇਦ ਬਖਾਨੋ ॥ ਮੇਰੇ ਬਚਨ ਸਾਤਿ ਕਰਿਆਨੋ ॥ ੨੧ ॥ ਜੇ ਇਸ ਕੋ ਰਾਜਾ ਲਾਹਿਯੋ ॥ ਭੁਯ
 ਤਿਹਾਰੇ ਪਾਮਾ ਮੇਰੇ ॥ ਲੋਯਾ ਕੋ ਕਰਿਯੋ ਜਿ ਨਗਰੀ ॥ ਮੁਖ ਬਾਹੁ ਹੋਰਿ ਤੁਮ ਪਿਯਾਰੀ ॥ ੨੨ ॥
 ਕੁਲੀ ਕਹੀ ਤਹਿ ਤਾਹਿ ਬਖਾਨੀ ॥ ਰਿਯ ਚਰਿਤ੍ਰ ਗਤਿ ਕਿਨੁ ਨ ਜਾਨੀ ॥ ਤਿਹ ਕੋ ਭਵਨ ਸੁਤਾ ਕੋ

ਰਾਖਾ ਭੇਦਨ ਮੂਲ ਨਿਪਤਤ ਲਭਾਖਾ ॥ ੨੩ ॥ ਚਹਤ ਦੁਤੀ ਨਿਪਤਤ ਸੁਭਾਈ ॥ ਇਹ ਛਲ ਸੈ ਸਹਿ ॥ ੨੪ ॥
 ਰਛੁ ਲਿਗਈ ॥ ਭਾਕਹ ਪ੍ਰਗਟਿ ਧਾਮ ਮਹਾਰਾਖਾ ॥ ਨਿਪਤਤ ਭੇਦ ਕੋ ਉਝਿਯਾ ਹਿਨ ਭਾਖਾ ॥ ੨੫ ॥
 ॥ ਇਹ ਚਰਿਤ੍ਰ ਹਿਰਦੈ ਚਲਾ ਲਾਇਯੋ ॥ ਅਪੋਨੇ ਯਾਗਾ ਸਭੁ ਭਿਆਮੁ ਖਥਾਏ ਰਹੀ ਸਕਾਨ ਕੇ
 ਉਬਿਚਾਗਾ ॥ ੨੬ ॥ ਸੁਗਿਮੁ ਨਿਨ ਰਾਜੁ ਜੰਗ ਸਭ ਨਰ ਬੁਰੇ ਕਿਨ ਮਾਹਿ ॥ ਦੇਵ ਅਦੇਵ ਤ੍ਰਿਯਾਨ
 ਕੇ ਭੇਦ ਪਛਾਨਤ ਨਾਹਿ ॥ ੨੭ ॥ ॥ ਇਹ ਤੀਜੀ ਭਾਗ ॥ ਇਹ ਛਲ ਸੈ ਸਹਿ ॥ ੨੮ ॥ ॥ ਅਛੁ ॥ ॥ ਚਹਤ ॥
 ਸੁਨਾ ਸਹਿਰ ਬਗਾਦਾ ਦਕੈ ਦਛੁ ਨਿਮੈ ਨ ਨਰੇਸਾ ॥ ਦਛੁ ਨ ਦੇਤਾ ਕੇਤੁ ਨਿਰਹਤ ਸੁਰਤਿ ਕੇ ਭੇਸਾ ॥ ੧ ॥
 ਚੋਪਈ ॥ ॥ ਕਮਲ ਕੇਤ ਇਕੁ ਸਾਹੁ ਬਸਤਿ ਹਾਜਾ ਸਮਦੁ ਸਰਭੇ ਨ ਮਾਹਿ ਮਹਾ ॥ ਤੇਜਵਾਨ
 ਬਲਵਾਨ ਪਰਵੀ ॥ ਜਾਹਿਰ ਬਚਹੁ ਮਹਿ ਛੁਤੀ ॥ ੨ ॥ ਦੇਹਰਾ ॥ ॥ ਜਬਗਾਨੀ ਤਿਹ ਕੁ ਅਰਕ
 ਰੂਪ ਬਿਲੋਕ ਨੈਨਾ ਰਹੀ ਮਗਨੁ ਦੇ ਮੈਨ ਮਦ ਬਿਸਰਿ ਗਈ ਸੁਧਿ ਸੈਨ ॥ ੩ ॥ ਚੋਪਈ ॥ ॥ ਚ
 ਤੁਰ ਸਹਿ ਚਰੀ ਕੁ ਅਰਿਹ ਕਾਰੀ ॥ ਆਨਿਕੁ ਅਰਿਤ ॥ ਕੇਤੁ ਸੁਜੁ ਹਾਰੀ ॥ ਚਿਤ ਕੇ ਭੇਦ ਸਕਲ ਤਿ
 ਹਦਯੋ ॥ ਵਾਕੇਤੀ ਰਪਠਾ ਵਨ ਕਿਯੋ ॥ ੪ ॥ ਬਾਰਨ ਲਗੀ ਸਖੀ ਤਹ ਆਈ ॥ ਆਨਿਕੁ ਅਰਿਤ
 ਨ ਬਿਥਾਜਤਾਈ ॥ ਭੋਪਰ ਅਰਕਤ ਨਿਪਤਤ ਭਈ ॥ ਛੁਟਹੁ ਕਸੁ ਲਗਨ ਲਗਿ ਗਈ ॥ ੫ ॥
 ਅਬਦ ਹਧਾ ਅਭਿਤਾਰ ਥਕੀਯੋ ॥ ਯਿਯਾ ਤੇ ਚਲਿਵ ਹਿਰਿ ਹਪਗਾ ਦੀਜੋ ॥ ਉਠਹੁ ਕੁ ਅਰਿਜੁ ਬਿ
 ਲਮਨ ਲੇਯੋ ॥ ਰਾਜਤੁ ਨਿਕੇ ਸੇਜ ਸੁਹੇਯੋ ॥ ੬ ॥ ਜਿਹ ਤਿਹ ਬਿਧਿ ਤੋ ਕੋ ਮਨੁ ਲੀਨਾ ॥ ਆਨਿਕੁ
 ਲਾਇਕੁ ਅਰਿਕ ਹਦੀਨਾ ॥ ਛੁਤਿ ਛੁਤਿ ਤਿਨ ਤਾਹਿ ਰਿਝਾਯੋ ॥ ਚਾਰ ਪਹਿਰ ਨਿਮਿਭੇ ਗਕਮਾਯੋ ॥
 ॥ ਕੇਲਕਰਤ ਨਿਸਿ ਸਕਲਾ ਬਿਹਾਨੀ ॥ ਕਰਤਕਾ ਮਕੀ ਕਿਰਿਕ ਹਾਨੀ ॥ ਛੁਤਿ ਛੁਤਿ ਕੋ ਆਸਨ
 ਕਰਿਕੋ ॥ ਕਾਮਤ ਪਤ ਸਭੁ ਹੀ ਕਹਹ ਰਿਕੋ ॥ ੭ ॥ ਭੋਰ ਕੁ ਪੋਰ ਜਨੀ ਜਬਗਾਈ ॥ ਛੁਤਿ ਛੁਤਿ ਚਿ
 ਰਈ ਚੁਹ ਚਈ ॥ ਸਮਿਤ ਭੁਏ ਦੇਉ ਕੇਲਕਮਾਤੋ ॥ ਏਕ ਹਸੇ ਜਸੇ ਏਕ ਸਮਤੋ ॥ ੮ ॥ ਸੇਵਤ ਤਿਯਾ
 ਗਿਨੀ ਦਜ ਬਜਗੋ ॥ ਮਿਲਿਕ ਰਿਕੇਲ ਕਰਨ ਬਲਗੋ ॥ ਆਸਨ ਕਰਤ ਅਨੇਕ ਪ੍ਰਕਾਰਾ ॥ ਏਕ
 ਹੁਤੇ ਦਸਹੁ ਨ ਬਿਸਥਾਰਾ ॥ ੯ ॥ ਕੇਲਕਮਾਤਾ ਅਧਿਕ ਰਸਮਾਤੋ ॥ ਰੂਲਿ ਗਈ ਪਹਿਰੀ ਸੁਧਿ

ਸੁਖਿਸਾਭੇ ਅਚਿਤ ਅਪਨੇ ਅਸਕਿਯਾ ਬਿਚਰਾ ਪਗਟਿ ਮਿਕੋ ਸਾਥ ਚਿਰਾ ॥ ੧੧ ॥ ਸੁਨਹੁ ਬਾਤ
 ਪਿਯਾਰੇ ਤੁਮੇਰੀ ਦਾਸੀ ਭਈ ਆਜੁ ਮੇਰੇ ਭੀ ॥ ਮੇਰੇ ਤੋਰਿ ਦਰਬਾਰੀ ਨਹੀ ॥ ਹਮੁ ਮਾਅਵੁਕੁ
 ਹੁ ਸਿਧਾਹੀ ॥ ੧੨ ॥ ਐਸੇ ਜਤਨ ਮਿਕੁ ਕਰਿਯੋ ॥ ਅਪਨੇ ਲੋਮੁ ਹਿਸੀ ਗਾ ਸਿਧਾਹੀ ॥ ਅਤਿ
 ਥਭੇ ਜੇ ਦੇਉ ਪਾਇ ਲੋਹੀ ॥ ਇਕ ਠਾਥੀ ਡਿਪ ਜਨਾਖੋਹੀ ॥ ੧੩ ॥ ਜਾਗ ਕਹਿਯੋ ਅਬਲਾ ਸੇਐ ਸੇਐ
 ਤੁਹਿ ਨਿਕੋ ਸੇਐ ਕਰਿ ਸਿਰ ਕੇ ਸੇਐ ॥ ਠੰਢੇ ਈਹਾ ਅਨੀ ਕਰਖਦਾਰੇ ॥ ਨਭ ਕੇ ਜਾਤਿ ਪਖੇ ਕੁਆਮ
 ਰੇ ਚੋਪਈ ॥ ੧੪ ॥ ਜੇ ਤੁਹਿ ਮੁਹਿ ਕੋ ਨਿਪਤ ਮਿਧਾਹੀ ॥ ਦੁਹੀ ਅਨੰਤ ਰਮਾ ਰਿਕਰਿਭਾਹੀ ॥ ਤਤੋ ਤੁਮਾ ਅਸਿ
 ਕਰਹੁ ਉਪਵੈ ॥ ਮੁਰਤੁ ਰਭੇ ਦਨ ਦੁਸਰ ਪਵੈ ॥ ੧੫ ॥ ਸੂਰ ਸੂਰ ਕਰਿ ਗਿਰੀ ਪਰਨ ਪਰਿ ॥ ਜਾਨੁਕ
 ਗਈ ਸਾਰ ਦੇ ਕੈ ਮਹਿ ॥ ਹਾਇ ਹਾਇ ਕਹਿਨਾ ਖਉ ਚਾਈ ॥ ਬੈਦਲ ਏ ਸਭ ਨਿਕਟਿ ਬੁਲਾਈ ॥
 ੧੬ ॥ ਸਭ ਬੈਦਲ ਸੇ ਨਿਪਤ ਉਚਾਰਾ ॥ ਯੋਕ ਕਰੋ ਕਛੁ ਉਪਚਾਰਾ ॥ ਜਾਤੋ ਰਾਨੀ ਮਰੇ ਨਪਵੈ ॥ ਬ
 ਹੁ ਹਿਮਾਰੀ ਸੇਜ ਸੁਹਵੈ ॥ ੧੭ ॥ ਬੋਲਤ ਭਈ ਇਕ ਸਖੀ ਸਿਧਾਨੀ ॥ ਜਿਨ ਤ੍ਰਿਯ ਕੀ ਗਤਿ ਕ੍ਰਿ
 ਯਾ ਪਛਾਨੀ ॥ ਇਕ ਨਾ ਰਿਬੈ ਦਸੀ ਹਮਾਰੇ ॥ ਜਿਹਾ ਆਗੇ ਕਿਆ ਬੈਦਾ ਬਿਚਰੇ ॥ ੧੮ ॥ ਜੋ ਰਾਜਾ
 ਤੁਮਤਾ ਹਿ ਬੁਲਾਵੈ ॥ ਤਾਹੀ ਤੇ ਉਪਚਾਰ ਕਰਾਵੈ ॥ ਰਾਨੀ ਬਚੈ ਬਿਲ ਬਲਾਵੈ ॥ ਬਹੁ ਹਿਤਿ ਹ
 ਰੀ ਸੇਜ ਸੁਹਵੈ ॥ ੧੯ ॥ ਸੋਈ ਬਾਰਗ ਜੈ ਜਬ ਮਾਨੀ ॥ ਬੋਲਿ ਪਠਾਈ ਵਹੈ ਸਿਧਾਨੀ ॥ ਜੇ ਤਿ
 ਨ ਨਾਰਿ ਪੁਰਖ ਕਰਿ ਭਾਖਾ ॥ ਭਾਹੀ ਕੈ ਬੈਦ ਨਿਕਰਿ ਰਾਖਾ ॥ ੨੦ ॥ ਸਖੀ ਤੁਬੈ ਰਾਜਾ ਪਹਿਗਈ ॥
 ਤਾਹਿ ਤੁਹਿ ਨਿਕਰਿ ਲਿਖਾ ਵਤ ਭਈ ॥ ਜਬ ਤਿਨ ਤ੍ਰਿਯ ਕੀ ਨਾ ਰਿਨਿਹਾਰੀ ॥ ਰਾਜਾ ਸੇਇ ਹੁਤਾ ਤਿ
 ਉਚਾਰੀ ॥ ੨੧ ॥ ਰਾਜੇ ਰੇ ਗਰਾਨੀ ਕਹਿਯੋ ॥ ਜਾਤ ਸਿਤਾ ਬੀਦੁ ਰਿਨ ਕਰਿਯੋ ॥ ਆਠ ਬਰਸ
 ਲਾਗਿ ਰਹੈ ਜੁਕੇਈ ॥ ਯੋਕੇ ਦੁਹਿ ਦੁਖ ਤਬ ਹੋਈ ॥ ੨੨ ॥ ਸੋਈ ਸਤਿ ਨਿਪਤਿ ਕਰਿ ਮਾਨੀ ॥
 ਜਿਹ ਬਿਧਿ ਤੇ ਸੋ ਜਾਗ ਬਖਾਨੀ ॥ ਤਾਕਿ ਪਾਮ ਬੈਦ ਨੀਰਾਖੀ ॥ ਜੇ ਨਰਤੇ ਇਸਤ੍ਰੀ ਕਰਿ ਭੁਖ
 ੨੩ ॥ ਬੈਨਿ ਦਿਵਸ ਤਕੇ ਸੋ ਰਹੈ ॥ ਭੋਗ ਕਰੇ ਤਰਨੀ ਜਬ ਚਹੈ ॥ ਮੂਰਖ ਰਾਵਭੇ ਦਨ ਹਿਪਾਯੋ ॥
 ਆਠ ਬਰਸ ਲਾਗਿ ਮੁੰਡ ਮੁੰਡਾਯੋ ॥ ੨੪ ॥ ਦੁਹੀ ॥ ਇਹ ਚਰਿਤ੍ਰ ਤਿਨ ਚੰਦਨਾ ਨਿਪਕ
 ਹੁਲਾਸੁ ਪਾਹਿ ॥ ਆਠ ਬਰਸ ਮਿਤ੍ਰ ਹਿਭਾ ਜਿਯੋ ਸਾਕਿਯੋ ਨ ਮੁੜ ਬਿਚਾਰਿ ॥ ੨੫ ॥ ੧ ॥

ਇਸੇ ਨਵ ਸੀਚ ਰਿਤ ਸਮਾਪਤਮ ੬੧੩

ਪੂਰਬ ਸੈਨ ਨ ਮਜਗ ਕਹੈ ॥ ਪੂਰਬ ਦੇ ਤਾਕੇ ਪਰਨਾਹੀ ॥ ਜਾਸ ਮਲਗਤ ਨ ਦੇਵ ਕੁਮਾਰੀ ॥
੧ ॥ ਰੂਪ ਸੈਨ ਛੁੜੀ ਇਕਤਹਾ ॥ ਤਾਸ ਮੁੰਦ ਕੁੰਨ ਕਹਾ ॥ ਅਪਮਾਨ ਤਿਹ ਤੇਜ ਬਿਰਾਜੈ ॥ ਨਗਨ
ਗਨੀ ਕੋ ਮਨੁ ਲਾਜੈ ॥ ੨ ॥ ਰਾਜ ਤਰੁ ਨਿਜ ਬਤਾਹਿ ਨਿਹਾਰਾ ॥ ਮਨ ਬਚਕੁ ਮਇਹ ਭਾਤਿ ਉਚਾਰਾ ॥
ਕੈ ਸੇ ਕੈਲ ਸੁਯਾ ਸੰਗ ਕੋਰੀ ॥ ਨਾਤਰ ਮਾਧਿਕ ਟਾਰੀ ਮੋਰੀ ॥ ੩ ॥ ਮਿਤ੍ਰ ਜਾਨਿ ਇਕਹਿਤੁ ਹਕਾਰੀ ॥ ਤਾ
ਪ੍ਰਤਿ ਚਿਤ ਕੀ ਬਾਤ ਉਚਾਰੀ ॥ ਕੈ ਇਹ ਮੁਹਿ ਤੇ ਦੇਹੁ ਮਿਲਾਈ ॥ ਨਾਤਰ ਮੁਹਿ ਨ ਨਿਰਖ ਪੈ ਆਈ ॥
੪ ॥ ਦੇਹਰਾ ॥ ਕੈ ਸਜਨੀ ਮੁਹਿ ਮਿਤ੍ਰ ਕਹਿ ਅਬ ਹੀ ਦੇਹੁ ਮਿਲਾਇ ॥ ਨਾਤਰ ਰਾਨੀ ਮ੍ਰਿਤ ਕੋਰੀ
ਬਹੁ ਰਿਨਿਰਖਿ ਅਹੁ ਆਇ ॥ ੫ ॥ ॥ ਜਬ ਇਹ ਭਾਂਤਿ ਉਚਾਰੈ ਰਾਨੀ ॥ ਜਾਨਿ ਗਈ
ਤਬ ਸਖੀ ਸਿਯਾਨੀ ॥ ਯਾ ਕੀ ਲਗਨ ਮਿਤ੍ਰ ਸੇ ਲਾਗੀ ॥ ਤਾ ਤੇ ਨੀਦ ਕੁਖਿ ਸਤ ਭਾਗੀ ॥ ੬ ॥
ਅੜਿਲਾ ॥ ਤਨਿਕ ਨ ਲਗੀ ਅਵਰ ਸਜਨ ਕੇ ਪਰਗਈ ॥ ਬਹੁ ਬਿਧਿ ਤਾਹਿ ਪ੍ਰੇਮਿ
ਤਹ ਲਿਖਾਵਤ ਕੁਈ ॥ ਜਹ ਆਗੇ ਤਿਯ ਬੈਠੀ ਸੇਜ ਤੁਸਾਇ ਕੈ ॥ ਹੇਤਹੀ ਭਵਨ ਕਹਿਹਿ ਤੁਨਿ
ਕਾ ਸੋ ਲਿਖਾਇ ਕੈ ॥ ੭ ॥ ॥ ਉਤਿਕ ਰਿਕੁ ਅਰਿ ਅਲਿਗਨ ਕਿਯੋ ॥ ਭਾਂਤਿ ਭਾਂਤਿ ਉ
ਬਨ ਤਿਹ ਲਿਖੋ ॥ ਕਾਮ ਕੇ ਲਗਾਚੇ ਮਾਨ ਕਮਾਯੋ ॥ ਭਾਂਗਾ ਅਠੀ ਮਸਰ ਬਚਕੁ ਯੋ ॥ ੮ ॥ ਜਬ ਮਦ
ਕਰਿ ਮਤ ਵਰਾ ਕਿਯੋ ॥ ਭੁਜਤੇ ਪਕਰਿ ਸੇਜ ਤੇ ਯੋ ॥ ਅਪਿਕ ਮਾਨੁ ਹਰਿ ਗਰੇ ਲਗਾਯੋ ॥ ਉਛਰਿ
ਉਛਰਿ ਕਰਿ ਭੋਗ ਕਮਾਯੋ ॥ ੯ ॥ ਏਕ ਤਰੁ ਨਿਦੁ ਜੈ ਮਦ ਮਾਤੋ ॥ ਤੁਸਿ ਸੋਭੇ ਗਤਰੁ ਨਿਕੋਰਾਤੋ ॥
ਦੁਹੁ ਅਨਿਮਾਧਿ ਰਕੋ ਮਾਨੈ ॥ ਚਾਰੇ ਬੇਦ ਭੇਦ ਇਹ ਜਾਨੈ ॥ ੧੦ ॥ ਜਬ ਤਿਯ ਤਰੁ ਨ ਤਰੁ ਨਿਕ
ਹ ਪਾਵੈ ॥ ਛਿਨ ਛੁਤਿ ਯਾ ਤੇ ਛੋਰਿ ਨ ਭਾਵੈ ॥ ਗਹਿਗਹਿ ਤਾਕ ਰਿਗਰੇ ਲਗਾਵੈ ॥ ਚਾਰਿ ਪਾਰਿ
ਰਿਨਿ ਸੋਭੇ ਗਕਮਾਵੈ ॥ ੧੧ ॥ ਭੋਗ ਕਰਤ ਤਰੁ ਨੀਬ ਸਿਭਾਈ ॥ ਪਰਕੀਤੇ ਸੁਵਕੀ ਪ੍ਰੇਗਈ ॥
ਛਿਨ ਇਕ ਛੇਲ ਨ ਛੋਰਿ ਯੋ ਜਾਵੈ ॥ ਛੇਲਾਹਿ ਯਾ ਸਿਭਾ ਲਿਭਾਵੈ ॥ ੧੨ ॥ ਕੇਕ ਸਾਰ ਕੋ ਮਤਨ
ਉਚਾਰੈ ॥ ਅਮਲ ਪਾਨ ਕਰਿ ਦਿਤ੍ਰ ਗਤਿ ਪਾਰੈ ॥ ਅਨ ਪੁਰਖ ਕੀ ਕਲ ਨ ਕਰਹੀ ॥ ਭਾਂਤਿ ਭਾਂਤਿ ਕੇ

ਰੇਗਨਕੁਰੀ॥ ੧੩॥ ਪ੍ਰਸਤੁਤਾਗਛੀਮਮਗਾਵੈ॥ ਏਕਪਟਪਰਿਬੈਠਚੜ੍ਹਾਵੈ॥ ਰਾਸਿਯਸਿਕ
 ਰਿਦੁਜਾਪਲੇਈ॥ ਰਾਜਤਰਨਿਕੋਬਹੁਖਦੇਈ॥ ੧੪॥ ਰੇਗਕਰਤਨਿਸਿਸਕਲਬਿਤੁ
 ਏਜਾਇਰਚੇਉਠਿਕੇਲਕਮਾਵੈ॥ ਫਿਰਿਫਿਰਿਫਿਰਿਯਾਸਨਕਹਏਕੋ॥ ਬੁਝਤਿਭਾਂਤਿਕੇਉ
 ਬਨਕੇਕੋ॥ ੧੫॥ ਰੇਗਕਰਤਤਰਨਿਯਹਿਰਿਫਿਰਿਯਾ॥ ਭਾਂਤਿਅਨਿਕਤਿਨਕੇਲਮਚਯੋ॥ ਇ
 ਹਬਿਧਿਸੈਹਸਿਤਾਰਉਚਰੇ॥ ਕੋਏਜੁਤਮਸੈਸੁਨਹੁਪਿਯਾਰੇ॥ ੧੬॥ ਜਬਤਰਨੀਸਿਗਿ
 ਦ੍ਰਿੜ੍ਹਤਿਕਰੀ॥ ਭਾਂਤਿਭਾਂਤਿਕੇਰੇਗਨਕੁਰੀ॥ ਰੀੜ੍ਹਤਰਨਿਇਹਭਾਂਤਿਉਚਾਰੀ॥ ਮਿੜ੍ਹ
 ਕੁਈਮੇਦਾਸਤਿਹਾਰੀ॥ ੧੭॥ ਅਬਜੈਕਹੇਨੀਰਭਰਿਲਿਆਉ॥ ਬਾਰਅਨੇਕਬਜਾਰਬਿ
 ਕਾਉ॥ ਜੇਰੁਮਕਹਵੈਮੇਕਰਿਹੇ॥ ਐਰਕਿਸੂਤੈਨੈਕਨਰੁਰਿਹੇ॥ ੧੮॥ ਮਿੜ੍ਹਬਿਹਸਿਇਹ
 ਭਾਂਤਿਉਚਾਰਾ॥ ਅਬਮੇਭਯੋਗਲਾਮਤਿਹਾਰਾ॥ ਤੇਸੀਤਰਨਰੇਗਕਹਿਪਾਈ॥ ਪੂਰਨਭ
 ਈਮੇਰਭਗਤਾਈ॥ ੧੯॥ ਅਬ ਇਹਬਾਂਤਿਭੇਮੇਰੇ॥ ਸੋਮੇਕਰਤਯਾਰਸਿਗਤੇਰੇ॥
 ਅਬਕਛੁਏਸਉਪਾਵਬਨੈਯੋ॥ ਜਾਤੇਤੇਕਹਿਸਦਾਹਦੈਯੋ॥ ੨੦॥ ਅਬਤੁਮਏਸਚਰਿ
 ਤਬਨਵਹਾ॥ ਜਾਤੇਮੋਹਿਸਦਾਤੁਮਪਾਵਹਾ॥ ਭੁਦੁਦੁਸਰੇਪੁਰਖਨਪਾਵੈ॥ ਲਹੈਨਸੁਨਨਭੂਸ
 ਨਾਆਵੈ॥ ੨੧॥ ਰਾਨੀਸੁਨੀਬਾਤੇਏਸੀਜਬਾ॥ ਬਚਨਕਹਾਹਸਿਕਰਿਪਿਯਸੈਤਬਾਰੇਮ
 ਨਾਸਤੁਮਬਦਨਲਗਾਵਹਾ॥ ਸਕਲਨਾਰਿਕੋਭੇਸਬਨਾਵਹਾ॥ ੨੨॥ ਰੇਮਾਂਤਕਰਾਨਿਆਹਿਮ
 ਗਾਯੋ॥ ਤਾਕੇਬਦਨਸਾਥਲੇਲਾਯੋ॥ ਸਭਹਕੇਸਦੂਰਿਜਬਭਯੋ॥ ਤਾਕਹਿਬਸਨਾਰਿਕੇਦ
 ਯੋ॥ ੨੩॥ ਬੀਨਦਈਕੰਧਤਾਕੇਪਰਾ॥ ਸੁਨਿਨਿਨਮਿਤਰਾਖਿਯੋਤੇਕੋਘਰਾ॥ ਜਬਰਾਜਾਤਾਕੇ
 ਗਿਹਾਵੈ॥ ਤਬਤੰਤ੍ਰੀਕੋਬੈਠਬਜਾਵੈ॥ ੨੪॥ ਰਾਜਾਬੀਨਸੁਨਿਫਿਰਿਯਤਿਹਮਾਨੈ॥ ਪੁਰਖਵ
 ਹਿਇਸਤੀਪਹਿਚਾਨੈ॥ ਤਾਕੇਹੇਰਿਰੂਪਲਲਚਾਨਾ॥ ਪਾਰਿਬਾਹਰਿਤਜਿਭਯੋਦਿਵਾਨਾ॥
 ੨੫॥ ਇਕਦੂਤੀਤਬਰਾਇਭੁਲਾਈ॥ ਅਧਿਕਦਰਬਦੈਤਹਾਪਠਾਈ॥ ਜਬਰਾਨੀਏਸੇ
 ਸੁਨਿਪਾਈ॥ ਬਚਨਕਹਾਤੋਸੈਪੁਸਕਾਈ॥ ੨੬॥ ਜਿਨਿਤੋਕੋਰਾਜਾਯਹਿਬਰੇ॥ ਹਮਸੈਨੇ
 ਹੁਸਕਲਤਜਿਤੋਰੇ॥ ਮੇਅਪਨੇਸੀਗਲੈਤੁਰਿਸੈਰੇ॥ ਚਿਤਕੇਸਕਲਸੇਕਕਹੁਪੈਰੇ॥ ੨੭॥

੨੧॥ ਰਿਤਾਪਨੇਇਹਭਾਤਿ ਬਿਚਾਰੇ ਮੇਯਾਹਕਿਸੀਗਸਿਧਾਰੇ॥ ੧੧॥ ਜਪਾਟਮੇਰੇਕਿਹ
 ਕਯਾਮੇਕਹਨਹੀਸੁਹਾਵਤਰਾਜਾ॥ ਮੇਸਾਜਨਕੇਸਾਥਸਿਧੈਰੇ॥ ਭੁਲੀਭੁਲੀਸਿਗਮਾਝ
 ਸਰੋਰੇ॥ ੨॥ ਜਗਸਿੰਘਮਾਭਤਬਨਮਾਹੀ॥ ਸੁਨਦੇਹਰਾਇਕਭਹਾਰੀ॥ ਚੜ੍ਹਿਓਪਾਨਤਿਹ
 ਟੋਰਸਿਧਾਈ॥ ਮਿਤ੍ਰਹਿਤਹੀਸਹੇਟਬਤਾਈ॥ ੩॥ ਮਹਾਰਾਹਿਰਬਨਮੇਜਬਗਈ॥ ਲ
 ਘਾਇਛਾਕਹਿਉਤਰਤਿਭਈ॥ ਤਹਤੋਗਈਮਿਤ੍ਰਕੇਸੀਗਾ॥ ਛਿਤਮੇਰੂਗਿਸੇਨਕੇਰੰਗਾ॥
 ੧॥ ਜਬਤ੍ਰਿਯਸਾਥਸਜਨਕੇਗਈ॥ ਤਬਅਸਸਖੀਪੁਕਾਰਤਭਈ॥ ਲਏਸਿੰਘਰਾਨੀ
 ਕਹਜਾਈ॥ ਕੇਉਆਨਿਲੇਹੁਟਕਾਈ॥ ੧੧॥ ਸੂਰਨਸਿੰਘਨਾਮਸੁਨਿਪਾਯੋ॥ ਤਸਤਭ
 ਏਅਸਿਕਰਨਉਚਾਯੋ॥ ਜਾਇਭੇਦਰਾਜਾਤਨਦਯੋ॥ ਲੋਕਰਿਸਿੰਘਰਾਨਿਯਹਿਗਯੋ॥ ੧੨॥
 ॥ ਨਿਮਸੁਨਿਸੀਸਥਾਇਮੁਖਰਾਹਾ॥ ਹੇਨਹਾਰਭਯੋਰੇਤਸੁਕਹਾ॥ ਭੇਦਾਭੇਦਕਛੁਨਹਿਪਾ
 ਯੋ॥ ਲੋਰਾਨੀਕਹਜਾਰਸਿਧਾਯੋ॥ ੧੩॥ ॥ ਮਾਪਤਮਸਤਸੁਭਮਸਤੁ॥ ੨੯੧॥ ੫੫੪੮॥
 ॥ ਅਮਰੁ॥ ੩॥ ॥ ਏਪਈ॥ ॥ ਉਰਗਿਸਿੰਘਨਿਪਤਇਕਭਾਰੇ॥ ਉਰਗਿਦਿਸੇਕੇ
 ਰਹਿਤਨਿਪਾਰੇ॥ ਉਤਰਿਮਠੀਧਾਮਤਿਹਨਾਰੀ॥ ਜਾਸਮਕਾਨਨਸੁਨੀਨਿਹਾਰੀ॥ ੧॥ ਤਹ
 ਲੋਰੇਗੀਰਾਇਇਕਾਯੋ॥ ਰੂਪਵਾਨਸਭਗੁਨਨਸਵਾਯੋ॥ ਜਬਅਬਲਾਤਿਹਹੇਰਤਭ
 ਈ॥ ਤਭਛਿਨਸਭਸੁਧਿਬੁਧਿਤਜਿਦਈ॥ ੨॥ ਉਰਾਚਰਾਅਗਿਯਾਨਸੰਭਾਰੇ॥ ਬਹਬਕ
 ਛੁੜੈਕਛੁਉਚਾਰੇ॥ ਪਿਘਪਿਘਰਟਤਸਦਾਮੁਖਰਹੈ॥ ਨਿਸਿਦਿਨਿਜਲਅਖਿਯਤੇਬਹੈ॥
 ੩॥ ਪੂਛਨਭਾਹਿਰਾਇਜਬਾਵੈ॥ ਮੁਹੰਨਭਾਖਿਉਤਰਦੇਆਵੈ॥ ਸੂਮਿਤ੍ਰਮਿਤ੍ਰਦੇਛਿ
 ਤਝਰੇ॥ ਬਾਰਬਾਰਪਿਯਸਬਦਉਚਰੇ॥ ੪॥ ਅਰਭੁਤਹੇਰਿਰਾਇਝੋਰਹੈ॥ ਸਖਿਯਨਸੇਐ
 ਸੀ॥ ਬਿਧਿਕਯੋ॥ ਯਾਅਬਲਾਕੋਕਸਝੋਗਯੋ॥ ਜਾਤੇਹਾਲਐਸਾਇਹਭਯੋ॥ ੫॥ ਯਾਕੋਕੋਨ
 ਜਤਨਅਬਕਰੇ॥ ਜਾਤੇਯਹਿਰਾਨੀਨਾਹਿਮਰੇ॥ ਜੇਵਹਮਾਰੇਸੋਹਮਦੇਰੇ॥ ਰਾਨੀਨਮਿਤਕਰ
 ਵਤਹਿਲੋਰੇ॥ ੬॥ ਸਿਰਕਰਿਤਿਹਅਥੋਜਲਭਰੇ॥ ਬਾਰਬਾਰਤਾਕੇਪਗਪਰੇ॥ ਜੇਰਾਈ

ਕਰੋਗਾਮਿਟਵੈ॥ ਰਾਨੀਸਾਹਿਤਰਾਜਕਹਪਾਵੈ॥ ੧੦॥ ਭੋਗਨੀਕਰੋਗਾਮਿਟਵੈ॥ ਸੇਨਰਹਾਮਕ
ਹਬਹਾਰਿਜਿਯਾਵੈ॥ ਅਰਧਰਾਜਰਾਨੀਜੁਤਲੇਈ॥ ਏਕਰਾਤ੍ਰਹਮਕਹਿਤ੍ਰਿਯਦੇਈ॥ ੧੧॥ ਏ
ਕਦਿਵਸਵਹਰਾਜਕਮਾਵੈ॥ ਰਾਨੀਕੇਸੰਗਭੋਗਕਮਾਵੈ॥ ਦੂਸਰਿਦਿਨਹਮਰਾਜਕਮਾਵਹਿਲੇ
ਅਪਨੀਇਸਤ੍ਰੀਯਹਿਬਜਾਵਹਿ॥ ੧੨॥ ਜਬਬਹਾਰਿਧਿਨਿਪਯੋਸਉਚਰਾ॥ ਸਹਿਚਰਿਏ
ਕਜੇਰਿਵੈਉਕਰਾ॥ ਯੋਰਾਜਾਸੇਬਚਨਉਚਾਰੈ॥ ਸੁਮੇਕਹਤੋਸੁਨਹੁਪਿਆਰੇ॥ ੧੩॥ ਏਕਥੈਦਤ੍ਰ
ਮਤਾਹਿਬੁਲਾਵਹੁ॥ ਤਾਤੇਇਹਉਪਚਾਰਕਰਾਵਹੁ॥ ਸੋਛਿਨੇਮੇਯੋਕੇਦੁਖਹਰਿਯੈ॥ ਰੋਗਨਿਤੇਸੁ
ਅਰੋਗਨਿਕਰਿਯੈ॥ ੧੪॥ ਜਬਰਾਜੇਅੰਸੇਸੁਨਿਪਾਵਾ॥ ਤਤਾਛਿਨਤਕਹਿਬੋਲਪਠਾਵਾ॥ ਰਾਨੀ
ਕੀਨਾਟਿਕਾਦਿਖਾਈ॥ ਬੋਲਾਬੋਦਿਦੇਖਿਸੁਖਦਾਈ॥ ੧੫॥ ਦੁਖਜੈਨੈਇਹਤਰੁਨਿਦਖਾਈ॥
ਸੇਦੁਖਤੁਮਸੇਕਹਿਯੋਨਜਾਈ॥ ਜਾਂਨਮਾਫਹਮਰੀਜੈਕੀਜੈ॥ ਪਾਛੈਬਾਤਸਕਲਸੁਨਿਲੀਜੈ॥
੧੬॥ ਯਾਰਾਨੀਕਹਕਾਮਸੀਤਾਯੋ॥ ਤੁਮਨਹਿਇਹਸੰਗਭੋਗਕਮਾਯੋ॥ ਤਾਤੇਯਾਹਿਰੋਗਗਹਿਲ
ਨਾ॥ ਹਮਤੇਜਾਇਉਪਾਵਨਕੀਨਾ॥ ੧੭॥ ਯਹਿਮਦਮਤਮੇਨਤ੍ਰਿਭੁਗੀ॥ ਤੁਮਕੀੜਾਇਹਸਾਥਨ
ਕਰੀ॥ ਅਬਯਹਿਅਧਿਕਭੋਗਜਬਪਾਵੈ॥ ਯਾਕਰੋਗਦੂਰਿਯੈਜਾਵੈ॥ ੧੮॥ ਇਹਤਬਤੁਮਉ
ਪਚਾਰਕਰਾਵੈ॥ ਬਚਨਹਾਥਮੇਰੇਪਰਦਿਯਾਵੈ॥ ਜਬਇਹਦੁਖਮੇਦੂਰਿਕਰਾਉ॥ ਅਰਧਰਾਜ
ਰਾਨੀਜੁਤਪਾਉ॥ ੧੯॥ ਭੁਲੀਭੁਲੀਹਜੈਤਬਭਾਖੀ॥ ਹਮਹੂੰਇਹਹਿਰਦੈਮਥਿਰਾਖੀ॥ ਪ੍ਰਥਮ
ਰੋਗਤੁਮਯਾਹਿਮਿਟਾਵੈ॥ ਅਰਧਰਾਨੀਜੁਤਪਾਵੈ॥ ੨੦॥ ਪ੍ਰਥਮਹਿਬਚਨਨਿਪਤਤੋਲਿਆ॥
ਪੁਲਿਉਪਚਾਰਤੁਨਿਕੋਕਿਯਾ॥ ਭੋਗਕਿਯੋਰਿਯੋਰੋਗਮਿਟਾਯੋ॥ ਅਰਧਰਾਜਰਾਨੀਜੁਤਪਾਯੋ॥
੨੧॥ ਅਰਧਰਾਜਇਹਛਲਭਿਹਦਿਯੋ॥ ਰਾਨੀਭੋਗਮਿਤ੍ਰਸੰਗਕਿਯੋ॥ ਮੂਰਖਨਹਿਨਹਿਛਲ
ਪਾਯੋ॥ ਪ੍ਰਗਟਿਆਪਨੁਮੂਰ੍ਖਮੂਰ੍ਖਾਯੋ॥ ੨੨॥ ਇਹਛਲਰਾਨੀਨਿਪਛਲਾਰਾਮੀਮਿਤ੍ਰ
ਕੇਸਾਥਾ॥ ਅਰਧਰਾਜਤਾਕੋਦਿਯਾਭੇਦਨਪਾਯੋਨਾਥਾ॥ ੨੩॥ ਚੋਪਈ॥ ੨੪॥ ਇਹਬਿਧਿਅਰਧ
ਰਾਜਤਿਯਾਵਿਯੋ॥ ਮੂਰਖਪਤਿਕਹਿਅਸਿਛਲਭਿਯੋ॥ ਇਕਦਿਨਰਾਯਹਿਜਬਜਾਵੈ॥
ਅਰਧਰਾਜਤਿਹਆਪੁਕਮਾਵੈ॥ ੨੫॥ ਇਕਦਿਨਆਵੈਨਿਪਕੇਧਾਮਾ॥ ਇਕਦਿਨਰਜੇਯਬ

ਕੇਥਾਮਾਇਕਿਦਿਸਰਾਜਾਕਮਾਵੈ॥ ਜਾਰਛੁੜਦਿਨਦੁਤਿਯਦੁਰਾਵੈ॥ ੨੨॥ ਭਿਖੀਜੀਉ
 ੨੨॥ ੫੫੭੧॥ ੧੧ਅਛੁੜੁ॥ ੧੦ਚੋਪਣੀ॥ ੧੧ਰਾਜਪੁਰੀਨਗਰੀਹੋਜਹਾ॥ ਰਾਜਮੇ
 ਨਰਾਜਾਇਕਤਹਾ॥ ਰਾਜਦੇਇਤਕੇਕਿਹਨਾਹੀ॥ ਚੰਦਬਣੀਜਾਤੇਉਜਿਯਾਹੀ॥ ੧॥ ਸਿਪੋਸੀ
 ਤਿਹਿਯੋਕੋਚਿਤਰਹੈ॥ ਸੇਈਕਰਤਜੁਰਾਨੀਕਹੈ॥ ਐਰਨਾਕਿਕੇਪਾਮਨਜਾਵੈ॥ ਅਪਿਕਲਕਿਕੇੜ
 ਸੜਸਾਵੈ॥ ੨॥ ਰਾਨੀਕੀਆਗਿਯਾਸਥਾਮਨੈ॥ ਰਾਜਾਕੋਕਰਿਕਛੂਨਜਾਨੈ॥ ਆਕਿਯੋਚਹਤਨਰਿ
 ਤਿਹਮਾਰੈ॥ ਜਿਹਜਾਨੈਤਿਹਪਾਸਉਬਾਰੈ॥ ੩॥ ਬੇਸਾਏਕਟੋਰਤਿਹਆਈ॥ ਤਿਹਪਰਿਹਰੇਸਿਪ
 ਤਿਉਰਝਾਈ॥ ਚਹਿਤਚਿਤਮੇਤਾਹਿਬੁਲਾਵੈ॥ ਨਿਜਨਾਗੀਕੇੜਾਸੜਸਾਵੈ॥ ੪॥ ਅਬਰਾਨੀਐ
 ਸੇਸੁਨਿਪਾਈ॥ ਇਹੋਚਿਤਾਪਨੇਰਹਿਰਾਈ॥ ਜੇਮੇਸਾਮਜਾਰਕੇਜਾਉ॥ ਸਿਪਨਿਕਹੈਕਛੂਮ
 ਛਕਾਉ॥ ੫॥ ਹੋਨਿਸਮੇਜਬਤਹਸਿਪਆਵੈ॥ ਇਹਿਥਿਥਿਗਨੀਬਚਨਸੁਨਾਵੈ॥ ਮੇਤੇਤਾਨਿ
 ਸੁੰਦਰਿਤਿਯਾਨੈ॥ ਜਾਪੈਪ੍ਰੀਤਰਾਇਤੁਮਰਾਨੈ॥ ੬॥ ਤਾਤੇਅਪਿਕੇਰੇਖਮੁਹਿਭਯੋ॥ ਬੇਸਾਕੇਰਾ
 ਜਾਗਿਹਗਯੋ॥ ਇਹਾਪਨੀਛਗਨਿਯਹਿਨਛੋਜੋ॥ ਮੇਸੇਪ੍ਰੀਤਨਾਤਰਤਮਤਜੋ॥ ੭॥ ਜੇਤਮਬੇ
 ਸਾਕੇਕਿਹਜੈਹੋ॥ ਕਾਮਭੋਗਤਿਹਸਾਥਕਮੇਯਹਾ॥ ਤਬਮੇਧਾਮਜਾਰਕੇਜੈਹੋ॥ ਤੇਰੇਛੂਲਿਭੂਖਿ
 ਸਿਰਿਐਮੈ॥ ੮॥ ਪ੍ਰਥਮਬਾਤਮੁਹਿਯਾਹਿਲਿਖਿਦਯਾਵਹਾ॥ ਜਿਹਜਾਨਹਾਤਿਹਬਹੁਰਿਬੁਲਾ
 ਵਹਾ॥ ਜਿਹਜਾਨੈਤਿਹਚੋਬੁਲਾਵੈ॥ ਕਾਮਕੇਲਤਿਹਸੰਗਕਮਾਵੈਹਾ॥ ੯॥ ਜਬਇਹਭਾਤਿਸੁਨੇ
 ਪਬੈਨਾ॥ ਜੇਰਿਹਰਾਨੈਨਨਸੈਨੈਨਾ॥ ਚੁਪਚੈਰਹਾਕਛੂਨਹਿਕਾਰਿਯੋ॥ ਕਵਨਭੇਦਇਸਰੀਇਹ
 ਲਾਹਿਯੋ॥ ੧੦॥ ਮੇਰੀਲਗਨਉਤੈਲਗਿਗਈ॥ ਤਬਰਾਨੀਅਸਿਥਾਤਠਦਈ॥ ਤਕੋਕਰਿ
 ਯੋਕਵਨਉਪਾਈ॥ ਮੁਹਿਤੇਤਜੀਨਬੇਸਾਜਾਈ॥ ੧੧॥ ਅਬਯਹਿਬਾਤਰਾਸਿਯਹਿਗਹੀ॥
 ਮੇਰਿਪ੍ਰੀਤਿਬੇਸਾਸਿਯਲਹੀ॥ ਵਾਬਨੁਮੇਸੋਗਹਿਯੋਨਜਾਈ॥ ਤਾਹਿਭੁਜੇਤੇਤ੍ਰਿਯਹਿਗਵਾ
 ਈ॥ ੧੨॥ ਤਬਸਿਪਾਛਿਹਿਗਨੀਕੇਆਯੋ॥ ਤਬਰਾਨੀਇਹਭਾਤਿਸੁਨਾਯੋ॥ ਤੁਹਿਬੇਸਾਕੇਰਾ
 ਯੋਸੁਨਿਪੈਹੋ॥ ਤਬਮੇਭੋਗਜਾਰਸੈਕੋਹੋ॥ ੧੩॥ ਅਬਤੁਮਦੈਨ੍ਰਿਯਾਤਪਿਯਗਏ॥ ਤਾਭੇਉਤ

ਹੋਤਨਹੀਭਏ ਜਬਭਾਜੈ ਹੈ ਜੁਲੇਗਾਇ ਹਥਾਮਾ ਏਹੈ ਪੂਤਤਿ ਹਾਰੇਧਾਮਾ ॥ ੧੪ ॥ ਤਬਰਾਜੈ ੬੧੬
 ਯੋਰ੍ਹਿਏ ਬਿਚਾਰੀ ॥ ਭੁਲੀਥਾਤਰਾ ਨਿਯਾਹਿ ਉਚਾਰੀ ॥ ਤਾਕੋ ਭੋਗਮਾਫੁ ਲਿਖਵਿਯੋ ॥ ਆਪੁਗ
 ਵਨਬੇਸਾਕੇ ਕਿਯੋ ॥ ੧੫ ॥ ਜਬਰਾਜਾ ਬੇਸਾਕੇ ਜਾਵੈ ॥ ਜਿਹਚਾਹੈ ਤਿਹਨ ਰਿਬੁਲਾਵੈ ॥ ਕਾਮਭੋ
 ਗਤਸੇ ਦਿਕੁ ਕਰਣੀ ॥ ਰ੍ਹਿਏ ਨਿਪਤਿ ਕੀ ਸਿਕਨ ਪਰਣੀ ॥ ੧੬ ॥ ਰਾਨੀ ਬੇਸੁਹਿਆ ਪੁਬੁਲਾਯੋ ॥
 ਇਹਛਲਰਾਜਾ ਤੇ ਲਿਖਿਵਾਯੋ ॥ ਜਿਹਚਾਹੈ ਤਿਹ ਬੇਲਪਠਾਵੈ ॥ ਕਾਮਭੋਗ ਰੁਚਿ ਮਾਨਕਮਾਵੈ ॥
 ੧ ॥ ਮੂਰਖਭੇਦਨਰਾਜੇ ਪਾਯੋ ॥ ਇਹਛਲ ਅਪਨੇ ਮੂੰਹ ਮੂੰਹ ਯੋ ॥ ਅਬਲਾਏ ਸੋਚ ਰਿਬਨ ਯੋ ॥
 ਪਤਿਭੇਭੋਗਮਾਫੁ ਕਰਿਲਯੋ ॥ ੧੮ ॥ ॥ ਅਨਦਾਵਤੀ ਨਗਰ ਇਕ ਸੁਨਾ ॥ ਅਨਦਸੈ ਨਨਿਪਤਿ ਬਹੁਨਾ ॥
 ਅਨਦਾਵਤੀ ਸਦਨ ਤਿਥਾ ਲਾ ॥ ਜਗਤਭਯੋਤਾ ਤੇ ਉਜਿਯਾਲਾ ॥ ੧ ॥ ਅਪਿਕ ਰੂਪ ਬਿਪਨ
 ਤਿਹਕੀਨਾ ॥ ਜਾਸਮਰੂਪਨ ਦੂਸਰ ਦੀਨਾ ॥ ਅਯੋਏਕ ਪੁਰਖਤਬਥਨਾ ॥ ਰਾਨੀ ਬੇਸੁਹਿ ਚਰਿਥੇ ਪ
 ਨਾ ॥ ੨ ॥ ਜਬ ਅਬਲਾ ਤਿਹ ਰੂਪ ਨਿਹਾਰਾ ॥ ਮਦਨ ਬਾਨਤ ਕੇਤਨ ਮਾਯਾ ਰੀਤਰਹੀ ਸੁੰਦਰਿ ਮਨ
 ਮਾਹੀ ॥ ਪਰਬਾਹਰਿ ਕੀ ਕਛੁ ਸੁਪਿਨਾਹੀ ॥ ੩ ॥ ਪਰੈ ਹਿਤੁ ਇਕਤਾ ਹਿਬੁਲਾਵਾ ॥ ਕਾਮਭੋਗ ਤਿ
 ਹਸਾਥਕਮਾਵਾ ॥ ਮਨਮਾਨਤਾ ਸਨਤਿਹ ਦਏ ॥ ਚੁੰਬਨ ਐਰਾ ਅਲਿੰਗਨ ਲਏ ॥ ੪ ॥ ਅਪਿਕ
 ਮਿਤਰਾਨੀ ਕਹਭਾਯੋ ॥ ਇਹਿ ਬਿਬਿਰਾਹਿ ਪ੍ਰਬਧ ਜਨਾਯੋ ॥ ਕਹਾਉ ਜਾਰਿ ਜਹਾਂ ਬਡਾਹੀ ॥ ਆ
 ਸਨਲਾਇ ਬੈਠਿਯੋਤਹੀ ॥ ੫ ॥ ਸਕੁਹੀ ਅਗ ਬਿਭੂਤ ਚੜ੍ਹੈਯਹਾ ॥ ਦੁਮਤਰਬੈਠਿਯਾਨ ਲਗੇਯ
 ਹਾ ॥ ਰਾਜਾ ਸਹਤਤਹਾਹਾਏਹੈ ॥ ਤੁਮੇਧਾਮਾਜਿਯੋਤਿਯੋਲੈਜੈਹੈ ॥ ੬ ॥ ਮਾਨਜਾਹਸੇਈ ਬਚਲ
 ਯੋ ॥ ਚੁਖਅਥਿਤਕੋਧਾਰਤਭਯੋ ॥ ਆਸਨਏਕ ਬਿਰਛੁਤਰਮਾਰਾ ॥ ਯੋਰਾਜਾਸੈਨਾ ਰਿਉਚਾਰਾ
 ॥ ਸੇਵਤਹਤੀ ਸੁਪਨਮੇਪਾਯੋ ॥ ਮਹਾਰੂਦ੍ਰਮੇਰੇਗਿਹਾਏਯੋ ॥ ਪਵਸਾਥਤਿਨਮੇਹਿਜਗਾਏਯੋ
 ਅਪਿਕ ਕ੍ਰਿਪਾਕਰਿਬਚਨ ਸੁਨਾਯੋ ॥ ੮ ॥ ਤੁਮਰਾਜਾ ਜੂਸਾਥਉਚਰਿਯਹਾ ॥ ਏਕਬਾਤ ਚਿਤਭੀ
 ਤਰਿਧਰਿਯਹਾ ॥ ਏਕਰਖੀ ਸੁਰਬਨ ਮਾਹਿਸੁਨਾ ॥ ਤਾਸਮਭਯੋਨਹੈਕਹੀਮੁਨਾ ॥ ੯ ॥ ਰਾਜਾਸ

ਰਿਤਜਾਇਤਾਇਯੋਯਹੁ॥ ਦੂਵਸਬਰਖਸੰਗਲੈਯੋਯਹੁ॥ ਨਿਹਸੰਘਰਿਮੇਸੁਤਹੋਈ॥ ਯ
 ਮੇਬਾਤਨਦੁਜੀਕੋਈ॥ ੧੦॥ ਮਹਾਜਤੀਰਿਹਮੁਨਿਕੋਜਾਨਹੁ॥ ਕਹੂੰਨਬਿਨਸਾਤਾਹਿਪਛਾਨ
 ਹੁ॥ ਰੰਗਾਦਿਕਇਸਤ੍ਰੀਪਾਚਿਹਾਰੀ॥ ਬੁਤਤੇਟਰਾਨਰਿਖਿਥੁਤਿਧਾਰੀ॥ ੧੧॥ ਹਮਭੁਮਸਾਬ
 ਤਹਾਵੇਊਜਾਵੈ॥ ਜੋਯੋਤਿਯੋਮੁਨਰਿਪਾਇਨਪਰਿਲਿਖਾਵੈ॥ ਬਾਰਹਿਬਰਸਮੇਰਿਸੰਗਸੁਵਹੁ॥
 ਨਿਹਸੰਘਰਿਮੇਸੁਤਪਾਵਹੁ॥ ੧੨॥ ਸੁਨਿਬਚਨਿਪਉਠਿਠਾਫੋਕੁਯੋ॥ ਰਾਨੀਸਹਿਤਤਵਨਬ
 ਨਗਯੋ॥ ਜਯਥੈਥਿਛਗਗਨਤਨਗਹੋ॥ ਘੋਰਕੁਯਾਨਕਜਾਤਨਕਹੋ॥ ੧੩॥ ਰਾਨੀਸਹਿਤਹਾਵ
 ਤਹਗਯੋ॥ ਹੇਰਤਤਵਨਮੁਨੀਸਹਿਭੁਯੋ॥ ਨਾਰਿਸਹਿਤਪਾਇਤੁਪਰਿਯੋ॥ ਚਿਤਮੇਇਯੋਬਿਚ
 ਰਬਿਚਰਿਯੋ॥ ੧੪॥ ਜੋਸਿਵਸੁਪਨਸਮੇਕਹਗਯੋ॥ ਸੇਹਮਸਾਚਵਿਗਨਲਹਿਲਾਹਿਯੋ॥ ਜਿ
 ਯੋਤਿਯੋਕਰਿਇਹਗਿਹਲੇਜਾਊ॥ ਲੇਰਾਨੀਕੇਸੰਗਸੁਊ॥ ੧੫॥ ਜਿਯੋਜਿਯੋਦਿਖਪਾਇਨਪ
 ਯੋ॥ ਤਿਯੋਤਿਯੋਮੁਨਿਅੰਖੇਨਉਪਰੈ॥ ੧੬॥ ਤਿਯੋਰਾਜਾਸੀਸਹਿਨਿਹਰਾਵੈ॥ ਬਾਕਹਮਹਾਮੁਨੀਠਰਿ
 ਹਾਵੈ॥ ੧੭॥ ਜਬਸਿਪਅਨਿਕਬਾਰਪਗਪਗਾ॥ ਤਬਅਖੰਮੁਨਿਦੁਊਊਪਰਾ॥ ਤੁਸੰਕਹਾਕਿ
 ਹਨਮਿਤਾਯੋ॥ ਕਿਹਕਾਰਨਇਸਤ੍ਰੀਸੰਗਲਿਖਾਯੋ॥ ੧੮॥ ਹਮਹੈਮੁਨਿਕਾਨਕੇਬਾਸੀ॥
 ਏਕਨਾਮਜਾਨਤਾਥਿਨਾਸੀ॥ ਰਾਜਾਪੁਜਾਬਸਤਕਿਹਤੈਰਾ॥ ਹਮਪੁਭਕੇਰਾਚੇਰਸੰਬੰਗਾ॥ ੧
 ੯॥ ਯਦਿਸੰਪਤਹਮਰੇਕਿਹਕਾਜਾ॥ ਜੇਲੈਹਮੇਦਿਖਾਵਤਰਾਜਾ॥ ਹਮਨਹਿਪਾਮਕਿਸੁਕੇਜਾਹੀ॥
 ਬਨਹੀਮੇਹਰਿਪਿਯਾਨਲਗਾਹੀ॥ ੨੦॥ ਕ੍ਰਿਪਾਕਰਹੁਨਿਪਧਾਮਪਧਾਰਹੁ॥ ਹਮਰੇਬਡੇਅਘ
 ਨਕਹਟੋਰਾ॥ ਬਾਰਹਬਰਸਕ੍ਰਿਪਾਕਰਿਹਹਿਯੋ॥ ਬਹੁਰੇਮਗਬਨਹੀਕੋਗਹਿਯੋ॥ ੨੧॥ ਜਬ
 ਨਿਪਅਧਿਕਨਿਹੋਰਾਕਿਯੋ॥ ਤਬਇਹਿਥਿਵਿਰਿਖਿਊਤਰਿਦਿਯੋ॥ ਹਮਰੇਕਹਾਧਾਮਤਵਕਾ
 ਜਾ॥ ਬਾਰਬਾਰਪਗਪਕਰਤਰਾਜਾ॥ ੨੨॥ ਹਮਕਹਸਿਵਤੁਹਿਆਪੁਬਤਯੋ॥ ਸੇਵਤਇਹਾ
 ਜਗਾਇਪਠਾਯੋ॥ ਤਾਤੇਮਾਨਸਿਭਕੇਕੋਹਾ॥ ਬਾਰਹਿਬਰਖਹਮਾਰੇਰੋਹਾ॥ ੨੩॥ ਸਿਵਕੀਸੁਨਤ
 ਭਯੋਜਬਬਾਨੀ॥ ਤਬਮੁਨਿਸਾਬਚਲਨਕੀਮਾਨੀ॥ ਰਾਜਕੇਕੈਸੰਗਸਿਧਾਰਾ॥ ਰਾਨੀਸਹਿਤ
 ਸਦਨਪਗਪਾਗਾ॥ ੨੪॥ ਧਾਨਪਾਨਆਗੇਨਿਪਧਰਾ॥ ਤੁਹਿਨਿਰਖਿਰਿਖਿਯੋਸਉਚਰਾ॥ ਇ

[illegible]

Digitized by Panjab Digital Library | www.panjabdigilib.org

ਰਲਾਵੇਈਨਾਮਾਜਾਸਮਨਹੀਕਾਮਕੀਕਾਮਾ॥੨॥ਤੁਹਇਕਾਅਇਗਯੋਬਨਜਾਰਾਮੋਤ
 ਨਿਲਾਵੇਉਸਦਿਹਜਾਰਾਮੋਰਦਰਬਕੀਤੋਦਿਨਕੋਈ॥ਲਖੇਸੁਗਹਿਤਰੀੜਕਰਿਸੇਈ॥੩॥
 ॥ਜਬੇਮੰਗਲਾਵੇਸੁਸਾਹੁਨਿਹਾਰਿਯੋ॥ਇਹੈਆਪਨੇਚਿਤਮਹਿਚਤੁਰਬਿਚਾਰਿ
 ਯੋ॥ਕਰਤਭਈਮਿਜਾਮਾਨੀਸਦਨਬੁਲਾਇਕੋ॥ਹੋਕੁਤਤਵਨਭੈਆਯੋਦੇਯੋਉਡਾਇਕੋ॥
 ੪॥ਭਾਤਿਭਾਤਿਕੋਭੋਜਨਕਰੇਬਨਾਇਕੋ॥ਤੁਹਹਤੁਰਹਕੇਆਨੇਅਮਲਾਛਿਨਾਇਕੋ॥ਅਨਿਤ
 ਵਨਛਿਗਰਾਖੇਕੰਚਨਬਾਰਭਰਿ॥ਹੋਸਤਬਾਰਮਦੁਅਨਤੇਮਦਹਿਚੁਆਇਕਰਿ॥੫॥ਪ੍ਰਥ
 ਮਕਰਿਯੋਤਿਨੇਭੋਜਨਬਿਜੀਆਪਨਕਰਿ॥ਬਹੁਰਿਪਿਯੋਮਦਬਡੇਬਡੇਪਿਯਾਲਾਨਭਰਿ॥
 ਜਬਰਸਮਸਭਏਤਰੁਨਿਤਬੈਐਸੋਕਿਯੋ॥ਹੋਪਕਰਿਕੁਜਾਤੇਸਾਹੁਸੇਜਊਪਰਿਛਿਯੋ॥੬॥
 ਤਾਸੇਕਹਾਕੀਆਉਕਾਮਕੀੜਾਕਰੋ॥ਬਾਂਤਭਾਂਤਤਨਤਾਪਮਦਨਕੋਹਮਹਰੋ॥ਮੇਰਦੁਨੀਤੋਤਰੁਨ
 ਕਹਾਚਕਾਰਿਤਰਹਿਯੋ॥ਹੋਹਮਤੁਮਰਮਹਿਸੁਆਜੁਚੰਚਲਾਅਸਿਕਹਿਯੋ॥੭॥ਤੁਹਹਰੋ
 ਸਾਹੁਤਵਨਕੀਬਾਤਨਮਾਨੀ॥ਅਧਿਕਮੰਗਲਾਭਈਖਿਸਾਨੀ॥ਅਧਿਕਕੋਪਕਰਿਹੋਤਾਬਿ
 ਸਾਰਾ॥ਅਰਧਅਰਧਚੀਰਕਰਿਕਰਿਡਾਰਾ॥੮॥ਲੁਟਲਯੋਤੋਕੇਸਭੁਹੀਧਨਾਘੋਰਅਪ੍ਰ
 ਧਕੀਯੋਪਾਪੀ॥ਇਨਾਯਾਕਾਰਿਚੀਰਮਤਗਜਡਾਰਾ॥ਕਿਨਹੁਪੁਰਖਨਕਰੀਨਿਵਾਰਾ॥੯॥
 ਵਾਰਸਭਈਆਪਤਾਕੀਤ੍ਰਿਯਾ॥ਮਾਤਾਭਈਮਾਰਿਤੋਕੇਜਿਯਾ॥ਬੇਦਅਭੇਦਨਕਿਨੁਬਿਚਾ
 ਰਾਨ੍॥੧੦॥ਦੋਹਰਾ॥ਇਹਛਲਮਾਰਾਤਾਹਿਕੋਜੋਨਰਮਾਤਿਹਸੰਗਾ॥ਸੁਕਬਿਸਿਯਾਮ
 ਪੁਰਨਭਯੋਤਬਹੀਕਥਾਪਸੰਗਾ॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥

ਗੁਰਗਨਕਿਪਾਤੀਕੋਮਾਰਾ

ਨਨਾਇਕਾਇਵ ਸਵਰੁਗਯੋ ਸਿਕਰਾ ਜਾਤੁਤੀ ਕੇਹਰੀ ਬਥਾ ॥ ੩ ॥ ਤਹੀ ਵਿਲੀ ਸਾਪੁ
 ਚਲਿਗਯੋ ਜਗ ਸਿੰਘ ਨੀ ਚਿਤ ਵਤੁ ਭੁਯੋ ॥ ਸਿੰਘ ਪਾਲੈ ਅਪਨੇ ਸੀਰਾ ॥ ਐਰ ਲਏ ਅਨ
 ਗਨ ਚਤੁਰੰਗਾ ॥ ੪ ॥ ਤਾ ਪਰਿਕਰੀ ਵਿਕਾ ਵਤੁ ਭੁਯੋ ॥ ਕੇਹਰ ਸਮੇ ਜਨਮ ਤ ਬਲਯੋ ॥ ਅਰਧਰ
 ਹਤ ਨਮਾਤ ਕਖੁਤਗ ॥ ਅਰਹੁ ਨ ਕਰਗ ਜਮ ਸਤ ਕਪਰਾ ॥ ੫ ॥ ਤਹ ਇਕ ਭਾਟ ਕੋਤ ਕਾ ਸਿਲ
 ਹਾ ॥ ਹਜਰਤ ਸੁਨਤ ਦੇਹਰਾ ਕਹਾ ॥ ਸੇ ਮੇਕ ਹਤ ਹੋ ਸੁਨਹੁ ਪਿਆਰੇ ॥ ਜੋ ਤਿਨ ਸਾਹਨ ਚਿਤ ਤੇਰ
 ਹੇ ॥ ੬ ॥ ਏਹੁ ਗਾ ॥ ॥ ਸਿੰਘ ਸਾਪੁਰ ਸਪਦੁ ਪਦਮਿਨੀ ਇਨਕਾਇ ਹੋ ਸੁਭਾਉ ॥ ਜਿਯੋ ਜਿਯੋ ਦੁ
 ਖਰਾ ਕੂਪਰੈ ਤਿਯੋ ਤਿਯੋ ਅਗੋਪਉ ॥ ੭ ॥ ਚੋਪਈ ॥ ॥ ਗੁਟ ਜਬੈ ਇਹਿ ਭੁਗਤਿ ਉਚਾਰਾ ॥
 ਹਜਰਤ ਬਚਨ ਸੁਣਨ ਇਹ ਧਾਰਾ ॥ ਜਬ ਅਪਨੇ ਮਹਲ ਨ ਮਹਿ ਆਯੋ ॥ ਸਿੰਘ ਪਾਲ ਕਹੋ ਬੋਲ
 ਪਠਾਯੋ ॥ ੮ ॥ ਤਸੈ ਇਹਿ ਬਿਧਿ ਸਾਥ ਬਖਾਨਾ ॥ ਤੈ ਹੈ ਮੇਰ ਵਜੀਰ ਸਾਨਾ ॥ ਅਬ ਕਛ ਅਸਿ
 ਤੁਮ ਕਹਹੁ ਉਪਈ ॥ ਜਾਤੇ ਮਿਲੈ ਪਦਮਿਨੀ ਆਈ ॥ ੯ ॥ ਸਿੰਘ ਪਾਲ ਇਹੁ ਤੁਗਤਿ ਉਚਾਰਾ ॥
 ਸੁਨਹੁ ਜਰਤ ਜੁ ਬਚਨ ਧਾਰਾ ॥ ਸਭੁ ਅਪਨੀ ਤੁਮ ਸੈਨ ਬੁਲਾਵਹਾ ॥ ਮੇਰਿ ਸਿੰਘ ਲਾਦੀ ਪਪ
 ਠਾਵੈ ॥ ੧੦ ॥ ਜੋ ਤੁਮਰੀ ਆਗਿਆ ਕਹ ਪਾਉ ॥ ਅਮਿਤ ਮੈਨ ਲੈਤਹਾ ਸਿੰਘਾਉ ॥ ਖੜਗ ਸਿੰਘ
 ਲਾਦੀ ਪਮਚੈ ਹੋ ॥ ਜਿਯੋ ਤਿਯੋ ਕੈ ਪਦੁ ਮਨਿ ਲੈ ਆਏ ॥ ੧੧ ॥ ਯੈ ਕਹਿ ਗਯੋ ਪਾਮ ਜਬ ਰਾਜਾ ॥
 ਬਾਜਤ ਭੁਗਤਿ ਅਨੇਕ ਨ ਬਾਜਾ ॥ ਬੈਰੀ ਹੁਤੇ ਤੁਹਾ ਇਕ ਤੋਕੈ ॥ ਤੁੇ ਦਕਹਾ ਹਜਰਤਿ ਪੈਵੋ ਕੈ ॥ ੧੨
 ॥ ਇਕ ਧਾਮ ਦਹਿਤਾ ਪੈਯਾ ਕੋ ॥ ਪਰੀ ਪਦੁ ਮਿਨਿ ਤੁਲਨ ਤਾ ਕੋ ॥ ਪਠੈ ਮਨੁ ਛੁਤਿ ਹਰੇ ਰਿਮੀ ਗਾਵਹਾ
 ਤਿਯਾ ਛੇ ਪਦੁ ਮਿਨੀ ਖੁਜਾਵਹਾ ॥ ੧੩ ॥ ਹਜਰਤਿ ਸੁਨਤ ਜਬ ਆਏ ਬੋਲਏ ॥ ਤਤਾਛਿਨ ਦੂਰੀ ਤਹ
 ਪਠਏ ॥ ਚਤੁਰ ਚਿਤੇਰੀ ਰੂਪਉ ਜਿਯਾਰੀ ॥ ਬਿਸੁਕਰ ਮਾਕੀ ਜਲ ਕੁਮਾਰੀ ॥ ੧੪ ॥ ਇਕ ਚਤੁਰ
 ਅਰੁ ਤਿਯ ਚਿਤੇਰੀ ॥ ਪੁਤਮਾ ਦੁਤਿਯ ਮਦਨ ਜਨੁ ਕੇਰੀ ॥ ਗੋਰ ਬਰਨ ਅਰੁ ਖਾਏ ਪਾਨਾ ॥ ਜਨ ਕੁ
 ਚੜਾ ਚੰਦ ਅਸਮਨਾ ॥ ੧੫ ॥ ਤਾ ਕੋ ਪਾਮ ਚਿਤੇਰ ਨਿਗਣਾ ॥ ਲਿਖਿ ਆਵਤ ਪੁਤਮਾ ਤਿਹ ਭਈ ॥
 ॥ ਜਬ ਲੈਕ ਰਿਕਰ ਸਾਹ ਨਿਹਾਰੀ ॥ ਜਨ ਕੁ ਭਾਨਿਕਟਾਰੀ ਮਾਰੀ ॥ ਸੁਭ ਸੁਪਿਗਈ ਮਤ ਪੁੰਨੁ ਮਾ ॥ ੧੬ ॥ ਇ
 ਲਗੇ ਪਾਇਲ ਜਨ ਪੁਮਾ ॥ ਤੁਨ ਕੀਰੀ ਨਤਨ ਕਸੀ ਭਾਰਾ ॥ ਜਨੁ ਸਿਗਯੋ ਨਗੋ ਕੈ ਸ੍ਰਿਯਾਰਾ ॥ ੧੭

ਇਕਿਵਿਨਕਰੀਸਾਹਮਿਜਮਨੀਸਤੁਪੁਰਿਨਾਰਿਧਮਮਹਿਅਨੀਸਿੰਧਪਾਲਕੀਸੁਤਾਜਬਾ ੬੧੯
 ਈਸਕਲਵੀਪਜੋਸਤਾਸੁਹਾਈ॥੧੮॥ਛਿਵਈਚਕਸਿਤਾਹਿਨਿਹਾਰਾਹਜਰਤਕੁਯੋਤ
 ਬੈਮਤਵਾਰਾਮਨਤਰੁਨਕਿਰਪਾਬਿਕਾਨਿਯੋ॥ਸਿਤਕੋਸੇਤਨਰਹਿਯੋ॥੧੯॥ਹਜਰ
 ਤਸਕੈਪਠਨਬੁਲਾਏ॥ਸਿੰਧਪਾਲਕੋਧਮਪਠਾਏ॥ਕੋਅਪਨੀਵਹਿਤਾਮੁਹਿਦੀਜੋ॥ਨਤਰਮੀ
 ਰਮ੍ਹੰਤੁਪਹਿਲੀਜੋ॥੨੦॥ਸਕਲਪਠਨਤਵਨਕੋਗਏ॥ਹਜਰਤਕਹੀਸੁਤਾਖਤਕੁਏ॥ਸਿੰਧਪ
 ਲਪਸਿਤਾਰਾਤਿਹਾਰੇ॥ਗਿਹਅਵਹਿਗੇਸਾਹਸਬਾਰੇ॥੨੧॥ਸਿੰਧਪਾਲਜਬਾਐਸੇਸੁਨਾਅ
 ਧਿਕਦਖਤਏ॥ਥਾਪੁਨਾਵੇਵਕਵਨਗਤਿਕਰੀਹਮਾਰੀ॥ਗਿਹਅਸਿਉਪਜੀਸੁਤਾਦੁਖਾਰੀ॥
 ੨੨॥ਜੋਨਹਿਦੇਤੋਤੋਬਿਗਾਰਤਕਾਜਾ॥ਜਾਤਤਏਛੁਤਨਕੀਲਾਜਾ॥ਮੁਗਲਪਠਨਤਰਕਪਾਹ
 ਮਾਰੀ॥ਅਬਿਲਗਿਗੀਛੁਤਨੀਨਾਹੀ॥੨੩॥ਛੁਤਿਨਕੋਅਬਲਗੇਨਗੁਈ॥ਵਹਿਤਾਕਾਛਿ
 ਤੁਰਕਕਹਦਈ॥ਹਜਪੁਤਨਕੋਹੋਤਿਹਾਈ॥ਪੁਤੀਧਾਮਲੇਛੁਪਰਾਈ॥੨੪॥ਹਾਨੁਨਏਕਦੁ
 ਸਰਖਰੀ॥ਤੁਰਕਨਕਹਇਨਦਈਨਪੁਤੀ॥ਜੋਛੁਤੀਅਸਕਰਮਕਮਵੇ॥ਛੁਤੀਨਰਕਦੇਹਜਤ
 ਜਾਵੇ॥੨੫॥ਜੋਨਰਤੁਰਕਹਦੇਤਦੁਲਾਰੀ॥ਧਿਗਧਿਗਜਗਤਿਹਕਰਤਉਚਾਰੀ॥ਲੇਕਪਲੇਕ
 ਤਾਹਿਕੋਜੋਧੈ॥ਛੁਤੀਸੁਤਾਤੁਰਕਕਹਦੈਧੈ॥੨੬॥ਹਾਨੁਯਨਸੁਤਾਤੁਰਕਨਹਿਦਈ॥ਛੁਤਾਨੀਤੁ
 ਰਕਨੀਨਹਿਕੁਈ॥ਕਛੁਰਜਪੁਤਨਲਾਜਗਵਾਈ॥ਹਾਨੀਤੇਬੇਗਮਕਹਾਈ॥੨੭॥ਅਬਮੇ
 ਧੋਹੇਇਧੈਨਿਜੁਬਧਾ॥ਮੰਤ੍ਰੇਬਰਿਖੇਤਮੇਕੁਧਾ॥ਪਹਿਰਕਵਚਕਰਿਖੜਗਸੀਭਾਰੇ॥ਛੁਨਿਦੁਨਿ
 ਆਜੁਪਖਿਰਿਆਮਾਰੇ॥੨੮॥ਤਬਕੀਨਿਆਨਿਜਪਿਤਾਕਾਰਾ॥ਇਹਿਬਿਧਿਤਾਸੈਮੰਤ੍ਰਉਚ
 ਰਾ॥ਤਾਤਤਨਿਕਚਿਤਾਨਕਰੀਜੋ॥ਸਨਮੁਖਪਾਤਿਸਾਹੋਸਿਲਗੀਜੋ॥੨੯॥ਛੁਤੀ॥ਬੋਲਿ
 ਸਦਾਬਿਰੁਹੈਦਿਵਸਰੇਜਾਇਧੈ॥ਕਰੇਕਰਮਛੁਤਿਨਕੋਚਾਰਣਗਾਇਧੈ॥ਤਾਤਨਮੋਕੀਦੀਜੋ॥ਅ
 ਹਵਕੀਜੀਯੋ॥ਹੋਦਾਨਵਿਪਾਨਦੁਜਗਮੇਜਸੁਲੀਜੀਯੋ॥੩੦॥ਖੜਗਹਾਥਜਿਨਿਤਜਹੁਖੜ
 ਗਧਾਰਾਸੋਹੀ॥ਛੁਜਿਨਚਲੀਯਤਤਮੰਤ੍ਰਿਰਨਕੋਰੋਹੈ॥ਪਠੇਪਖਿਰਿਯਹਨਿਯਹੁਬਿਸਿਖ
 ਪਹਾਰਿਕਹਿ॥ਹੋਮਾਰਿਅਰਨਕੋਮਰਿਪਹੁਹਮਹਿਸੀਪਾਰਿਕਹਿ॥੩੧॥ਛੁਤੀ॥ਸੁਨਦ

ਪਿਤਾਇਕਕਰਹਉਪਾਈ॥ ਸਮਸਦੀਨਕਹਲੇਹੁਬੁਲਾਈ॥ ਜਬਆਵੈਤਬਪਕਰਿਸੰਘਰਿਯੁ॥
 ਬੁਰੇਨਿਕਸਜੁਪਕੈਕਰਿਯੁ॥ ੩੨॥ ਸਿੰਧਪਾਲਤਬਐਸਾਬਿਚਾਰੀ॥ ਬੁਲੀਬਾਤਇਨਸੁਤਾ
 ਉਚਾਰੀ॥ ਅਤਿਹੁਪੁਰਤੋਬਾਹਰਿਅਯੋ॥ ਬੋਲਪਠਾਨਨਐਸਜਤਾਯੋ॥ ੩੩॥ ਏਹੈਪ੍ਰਥਕੇਬੁ
 ਬਨਏ॥ ਹਮਤੁਸੇਇਨਲਾਗੇਪਾਏ॥ ਜੇਇਨਕਹਵੈਹੋਮਮਾਨਾ॥ ਸਿਰਪਰਹੁਕਮਸਾਹਕੇ
 ਆਨ॥ ੩੪॥ ਭਬਮਿਲਖਨਸਾਹਕੇਗਏ॥ ਅਤਿਹੀਰਿਵੈਅਨੰਦਿਤਭਏ॥ ਤੁਰਕਧਿਛੁੜ
 ਛੁੜਨਸੁਤਾਨਦਈ॥ ਹਸਿਰੈਇਨੈਬੁਲੀਨਹਿਭਈ॥ ੩੫॥ ਦੁਹਿਤਾਇਤੋਪਿਤਸਿਸਮੁਝਵੈ॥ ਛੁ
 ਰੀਜਨਮਫੇਰਿਨਹਿਆਵੈ॥ ਅਬਲੈਐਸੀਬਾਤਨਭਈ॥ ਤੁਰਕਨਕੇਛੁੜਾਨੀਗਈ॥ ੩੬॥
 ਤਾਤੋਮੇਹਿਨਦੀਜੇਤਾਤਾ॥ ਮੰਤ੍ਰਹੁਜੁਪਹੋਤਹੀਪਾਤਾ॥ ਚਲਿਐਕਥਾਸਦਾਜਗਮਾਹੀ॥ ਪਾਤ
 ਪਠਨਕਿਛੁੜੀਨਹੀ॥ ੩੭॥ ਪਹਿਰਹੁਕੋਚਬਜਾਇਨਗਾਰੋ॥ ਪੀਪੀਅਮਲਹੋਹੁਮਤਵਾਰੋ॥
 ਪਾਤਮਚਤੋਜੁਧਾਪਾਗਾ॥ ਏਹੈਅੰਧਉਧਾਬਿਕਰਾਰਾ॥ ੩੮॥ ਪਾਤਿਸਾਹਸੀਗਹੈਸੀਗਾਮਾ
 ਸਭਹੀਕਰਹੁਕੇਸਰੀਜਾਮਾ॥ ਟਾਂਕਾਦੂਐਤੁਰੈਨਚਾਵਹਾ॥ ਸਾਂਗਾਤਲਕਤੀਹਾਥਟਿਗਵੈ॥
 ੩੯॥ ਪ੍ਰਥਮਤਿਆਗਪਾਨਕੀਆਸਾ॥ ਬਾਹੁਪੜਗਾਸਕਲਤਜਿੜਾਸਾ॥ ਪੇਸਤਭਾਂਗਾ
 ਅਫੀਮਚੜਵੈ॥ ਚੇਤੀਮੰਤ੍ਰਚਰਿਤ੍ਰਦਿਖਾਵੈ॥ ੪੦॥ ਹਜਰਤਜੇਰਿਤਹਾਦਲਾਯੋ॥ ਸਕ
 ਲਬਿਆਹੋਸਾਜਬਨਯੋ॥ ਸਿੰਧਪਾਲਕੇਜਬਪਰਿਆਏ॥ ਪੁਨਿਕੀਨਿਆਅਸਿਬਚਨ
 ਸੁਨਏ॥ ੪੧॥ ਗਿਹਆਵੈਜੇਸਨਤਾਰਿਸਿੰਘਾਰਿਯੋ॥ ਧਾਮਗਏਇਹਮਾ
 ਰਹਮੰਤ੍ਰਬਿਚਾਰਿਯੋ॥ ਲਛਿਮਨਪੁੜਹਿਤਾਰਿਤੋਰਿਦਿਆਤ੍ਰਿਯਉਚਾਰਿ॥ ਹੋਸੀਗਸਤਮੈਖ
 ਤਰੇਰਾਗਯੋਤ੍ਰਿਯਭੋਸਧਰਿ॥ ੪੨॥ ਚੋਪਈ॥ ਜਬਤੇਧਾਮਜਾਰਤੇਭਏ॥ ਤਬਤਾਕੇਮੰ
 ਦਿਰੋਮੇਅਏ॥ ਲੁਭਧਮਲਕੈਗਾਬਚਲਾਯੋ॥ ਲਛਿਮਨਕਾਟਿਕਟਾਰੀਘਾਯੋ॥ ੪੩॥ ਤਾ
 ਕਹਿਐਸਕਟਾਰੀਮਾਰਾ॥ ਬਹੁਰਿਨਹਜਰਤਿਥੈਨਉਚਾਰਾ॥ ਭਾਕਹਮਾਰਿਭੋਸਨਰਧਾਰੋ॥ ਲੋ
 ਗਨਮਹਿਇਹਬੁਭਾਤਿਉਚਾਰੋ॥ ੪੪॥ ਮੋਹਿਅਬਲਾਕੈਕਜਪਠਾਵਾ॥ ਤੁਮਤਨਇਹਿਬਿਸਿ
 ਆਪਕਹਾਵਾ॥ ਧਾਮਆਵੈਨੇਕੋਈਨਾਵੈ॥ ਜੇਆਵੈਸੋਜਾਨਗਵਾਵੈ॥ ੪੫॥ ਇਹਛਲਿ

ਲਾਂਪਰੇਵਾਛਿਨਾਯੋਚੇਬਦਾਰਿਨਹਿਕਿਨੀਹਟਾਯੋ॥ਜਬਹੀਕੁਮਕਆਪਨੀਗਯੋ॥ਤਬਹੀ॥ ੪੨੦
 ਧਿਕੁਲਾਹਲਭਯੋ॥ ੪੬॥ ਬਾਜਿਨਲਗੇਤਹਾਸਦਿਆਨੋ॥ ਬਾਜਤਤਿਹੁੰਭਵਨਾਹਿਜਾਨੋ॥
 ਲਮਿਦੰਗਮੁਚੰਗਨਗਾਰੋ॥ ਅੰਦਲਤੂਰਉਪੰਗਾਮਪਾਰੋ॥ ੪੭॥ ॥ ਬਜੇਦਮਾਮਾਜਬ
 ਲਗੇਸੁਨਿਮਾਤੂਪੁਨਿਕਾਨਾ॥ ਖਨਖਵੀਨਜਿਤੇਹੁਤੇਟੁਟਿਪਰੇਤਿਹਾਨਾ॥ ੪੮॥ ॥ ਐ
 ਸੇਕੋਨਦੈਬਨੀਜਾਯੋ॥ ਜਿਨੈਜੁਝੈਆਇਹਬਜਾਯੋ॥ ਐਸਾਭੁਯੋਕਵਨਮਤਵਾਲਾ॥ ਜਿਹਮੂਰਖ
 ਹਿਨਸੁਤਕਾਲਾ॥ ੪੯॥ ॥ ਇਹਬਿਧਿਕੁਖਿਖਾਨਸਭਪਾਏ॥ ਬਾਧੇਚੁਗੋਚੈਪਤਨਾਏ॥
 ਸਮਸਦੀਨਲਾਛਿਮਨਜਿਹਘਾਯੋ॥ ਤਿਹਠਾਂਸਕਲਮੈਨਮਿਲਿਆਯੋ॥ ੫੦॥ ਲੇਦੀਸੁਰਨਿ
 ਯਾਜੀਚਲੋ॥ ਲੀਨੇਸੀਗਸੁਗਮਾਭਲੋ॥ ਦਾਓਜਈਰੁਹੇਲੇਅਏ॥ ਆਫੁਰੀਦਿਯਨਤੁਰੈਨਚ
 ਏ॥ ੫੧॥ ॥ ਬਵਨਖੇਲਪਠਾਨਤਹਿਸਭੈਪਰੇਅਰਿਹਾਇ॥ ਭੁਗਤਿਭੁਗਤਿਬਾਨਾਖਪੇਰ
 ਨਨਗਨੀਨਜਾਇ॥ ੫੨॥ ਚੈਪਈ॥ ॥ ਪਖਿਰਿਯਾਰੇਦੁਰਨਨਹਿਮਾਵੈ॥ ਜਹਾਂਤਹਾਕੁਟਤੁਰ
 ਗਨਚਾਵੈ॥ ਬਾਨਨਕੀਅੰਧੀਤਹਾਈ॥ ਰਾਖਪਸਾਰਲਖਾਨਜਾਈ॥ ੫੩॥ ਇਹਬਿਧਿਸੇ
 ਰਨਗਰੋਭਯੋ॥ ਜਨੁਰਵਉਲਟਿਪਲਟਿਏਗਯੋ॥ ਜੈਸੇਜਲਪਿਥਾਰਿਪਰਹਰੇ॥ ਉਛਰਿਉ
 ਛਹਿਛੁਰੀਜਿਯੋਮਰੇ॥ ੫੪॥ ਜਿਹਬਿਧਿਨਵਨਦੀਕੀਧਾਰਾ॥ ਬਹੀਜਾਤੋਕੋਉਨਹਿਰਖ
 ਵਾਰਾ॥ ਤੇਸੀਦਸਾਨਗਾਰਿਕੀਭਈ॥ ਜਨੁਬਿਨੁਸਕਸਚੀਏਗਈ॥ ੫੫॥ ॥ ॥ ਇਹ
 ਦਿਸਿਸਭਛੁੜੀਚੜ੍ਹੇਉਹਿਦਿਸਿਚੜ੍ਹੇਪਠਾਨਾ॥ ਸੁਨਹੁਸੀਤਚਿਤਦੈਸਭੈਜਿਹਿਬਿਧਿਭੁਯੋਨਿ
 ਦਾਨਾ॥ ੫੬॥ ॥ ਜਬੈਜੇਰਿਥਾਨਾਅਨੀਖਾਨਾਏ॥ ਇਤੋਛੋਭਛੁੜੀ
 ਸਭੈਬੀਰਪਾਏ॥ ਚਲੇਬਾਨੇ॥ ਸੇਦੁਹੁੰਭਭਾਰੇ॥ ਲਗੇਅੰਗਜਾਕੇਨਜਾਹੀਨਿਕਾਰੇ॥ ੫੭॥
 ਤਬੇਲਛਿਮਨਕੁਮਾਰਜੁਕੋਪਕੋਕੈ॥ ਹਨੇਖਾਨਬਾਨੀਸਭੈਸਸੜੇਲੇਕੈ॥ ਕਿਤੇਖੇਤਮਥੇਪਰੇਈ
 ਰੇਅਸੇ॥ ਬਿਰਾਜੈਕਟੇਇਦਕੇਕੇਤਜੈਸੇ॥ ੫੮॥ ॥ ਪਿਏਜਾਨਭੁਗੈ॥ ਲਗੇਪਰੇਪੈ॥ ਕਹੁਕੇਇਸੇ
 ਰੂਨਸੀਝੈਝਰੇ॥ ਕਹੁਉਸਟਿਮਾਰੇਸੁਲੇਭੁਮਿਤੇਪੈ॥ ਕਹੁਖੇਤਖਾਢੇਲਸੈਨਗਨਧੇਪੈ॥ ੫੯॥
 ਕਹੁਬਾਨਕਟੇਪਰੇਭੁਮਿਐਸੇ॥ ਬੁਐਕੋਕ੍ਰਿਸਾਨੈਕਢੇਈਖਜੈਸੇ॥ ਕਹੁਲਗਲਹੈਪੇਟੇਮੈਯੋਕਟਾ

ਗੀ॥ ਮਨ ਮਛ ਸੋਧੈ ਬਪੇਈ ਚ ਜਾਗੀ॥ ੬੦॥ ਕਿਤੇ ਪੇਟ ਫਟੇ ਪਰੇ ਖੇਤ ਬਾਜੀ॥ ਕਹੂੰ ਮਤ ਦੰਤੀ॥ ਫਿਰੇ
 ਛਤ ਜੀ॥ ਕਹੂੰ ਮੂੰਡ ਮਛੀ ਪੁਨੇ॥ ਮੂੰਡ ਮਾਲਾ॥ ਕਹੂੰ ਭੁਭੇ ਪੇਤ ਨ ਚੈ ਬਿਤਾਲਾ॥ ੬੧॥ ਕਹੂੰ ਦਤ ਕ
 ਫੇ ਫਿਰੇ ਦੰਤ ਭਾਰੇ॥ ਬਪੇ ਸੋਨ ਕੋਤੇ ਪਰੇ ਖੇਤ ਮਾਰੇ॥ ਕਹੂੰ ਤਾਜਿ ਭਾਰੇ॥ ਜਿਰ ਹਿਖੇਲ ਮੇਸੇ॥ ਬਗੇ ਬ
 ਯੇਤ ਭਾਰੇ ਸਮੇ ਸੀਤ ਜੈਸੇ॥ ੬੨॥ ਤਹਾ ਬਾਜਹਾ ਥੀ ਨ ਕੀਸੇ ਨ ਧਾਰੇ॥ ਪਰੇ ਜਿਯੇ ਫੁਹਾ ਰਾਨ ਪ੍ਰੀਤਿ
 ਹਾਰੇ॥ ਪਲੇ ਕਾਲ ਸੇਜਾ ਨ ਦੁਜੇ ਭਯੋ॥ ਜਹ ਕੋਟ ਸੁਰਾਸੁਰਾ ਪਯੋ॥ ੬੩॥ ਤਹਾ ਕੋਟਿ ਸੋਝੀ ਨ ਕੇ
 ਸਿਭ ਕਾਟੇ॥ ਕਹੂੰ ਬੀਰ ਮਾਰੇ ਗਿਰੇ ਪੇਟ ਫਟੇ॥ ਕਹੂੰ ਖੇਤ ਨ ਚੈ ਪਠੇ ਪਖਰਿ ਯਾਰੇ॥ ਕਹੂੰ ਮਾਝ ਬਜੇ ਉ
 ਠੈ ਨਾਦ ਭਾਰੇ॥ ੬੪॥ ਕਹੂੰ ਸਿਖ ਭੇਰੀਤ ਹਾਨ ਦਬਾਯੋ॥ ਹਮੇ ਗਰਜਿਠ ਕੇ ਭੁਜਾ ਭੂਪਗਾਯੋ॥ ਨਗਰੇ
 ਨ ਫੀਰੀ ਬਜੇ ਝੰਝ ਭਾਰੀ॥ ਹਠੇ ਸਕੇ ਕੋਤਾ ਛੁੜ ਪਾਰੀ॥ ੬੫॥ ਕਹੂੰ ਭੀ ਮਛੇਰੀ ਬਜੇ ਰਚਾ ਮਾਰੂ॥
 ਨ ਫੀਰੀ ਕਹੂੰ ਨਾਇਨਾ ਦੇ ਨਗਾਰੂ॥ ਕਹੂੰ ਬੋਲ ਮੇਥੀ ਨ ਬਾਜੇ ਸੁਰੰਗਾ॥ ਰੁਚੰਗਾ ਮਿੰਦੀ ਗਾਉ ਪੰਗਾ॥
 ਮੁਰੰਗਾ॥ ੬੬॥ ਝੋਰੇ ਖਾਤਰੇ ਜੇ ਮਚੀ ਮਾਰੇ॥ ਮੇਸੀ॥ ਭੁਈ ਦੇਵ ਦਾਸ ਵਨ ਕੀ ਪੈਨ ਤੇਸੀ॥ ਨਸੀਰਾ ਮ
 ਐਰਾ ਵੈਜੁ ਪਾਏ ਸੋ॥ ਕੀਯੋ ਭੀ ਮਮ ਹਥਾਰ ਥੇ ਮੇਸੁ ਤੇਸੋ॥ ੬੭॥ ਤਹਾ ਬੀਰ ਕੋਤੇ ਖਰੇ ਗਾਲ ਮਧੇ॥
 ਕਿਤੇ ਬਾਨ ਛੋਤੇ ਕਿਤੇ ਸਸੜ ਪਾਰੇ॥ ਕਿਤੇ ਨਾਰਿ ਕੋਭੇ ਸਕੋ ਸਾਜ ਲੋਕੇ॥ ਚਲੇ ਛੋਰਿ ਬਾਜੀ ਹਠੀ ਭਾ
 ਜ ਕੋਕੀ॥ ੬੮॥ ਕਿਤੇ ਖਾਨ ਦੇਖੇ ਕਿਤੇ ਖਾਨ ਮਧੇ॥ ਕਿਤੇ ਖੇਤ ਮੇਥੀ ਗਾਖ ਤੀਲਾਤਾਰੇ॥ ਜਹਾ ਬੀਰ
 ਬਾਕੇ ਹਠੀ ਪੂਤ ਘਾਏ॥ ਤਹੀ ਗੋਲ ਬਾਧੇ ਚਲੇ ਸਿੰਧ ਆਏ॥ ੬੯॥ ਜਬੋ ਸਿੰਧ ਪਾਲੇ ਪਠੇ ਨੇਲਿ
 ਰਾ॥ ਕਿਨੀ ਹਾਥ ਲੈ ਨਹ ਬਿਯਾਠੈ ਸੰਭਾਰਾ॥ ਕਿਤੇ ਭਾਜ ਚਾਲੇ ਕਿਤੇ ਖੇਤ ਮਾਰੇ॥ ਪੁਰਾਨੇ ਪਲਾਸੀ ਮ
 ਨੇ ਬਾਇਭਾਰੇ॥ ੭੦॥ ਹਠੇ ਜੇਜੁ ਝੇਸੇ ਸਭੇ ਖੇਤ ਮਾਰੇ॥ ਕਿਤੇ ਖੇਤ ਕੋਕੋਟਿ ਕੋ ਮਧਿ ਭਾਰੇ॥ ਕਿਤੇ ਬ
 ਧਿ ਲੋਕੇ ਕਿਤੇ ਛੋਰਿ ਦੀਨੇ॥ ਕਿਤੇ ਜਾਨ ਮਧੇ ਕਿਤੇ ਰਾਖਿ ਲੀਨੇ॥ ੭੧॥ ਤਿਸੀ ਕਿੰਨਾ ਖਗੇ ਜੇ
 ਉਚਾਯੋ॥ ਝੁਈ ਜੀਵ ਬਾਚਾ ਝੁਈ ਭਾਜੁ ਆਯੋ॥ ਕਹਾ ਲੋਗ ਨ ਉਭਯੋ ਜਪ ਭਾਰੀ॥ ਲਖੇ ਲੋਹ ਮਾਰ
 ਕੁ ਪੇਛੁੜ ਪਾਰੀ॥ ੭੨॥ ਕਿਤੇ ਨਾਦ ਨਾਦੇ ਕਿਤੇ ਨਾਦ ਪੂਰੇ॥ ਕਿਤੇ ਜੂਨ ਜੂਝੇ ਬਰੇ ਰੇ ਸਿਹੂਰੇ॥ ਕਿਤੇ ਆ
 ਨ ਕੋਕੇ ਕ੍ਰਿਪਾ ਨੈਚ ਲਾਵੇ॥ ਕਿਤੇ ਆਤਿ ਗਾਜੇ ਕਿਤੇ ਭਾਜਿ ਜਾਵੇ॥ ੭੩॥ ਜਬੋ ਸਿੰਧ ਪਾਲੇ ਸਭੇ ਖਾ
 ਨ ਮਾਰੇ॥ ਲਏ ਛੀਨ ਕੋਤਾ ਜਬਾਝੀ ਨਗਾਰੇ॥ ਯੁਤੇ ਵੁਰਿ ਬਾਸੀ ਤਿਤੇ ਖਲਾ ਆਏ॥ ਪਿਰਿ ਯੋਸਿ

ਧਮਲੈ ਕਹੀ ਮਤ ਨਿਯਾਏ ॥ ੭੪ ॥ ਜਿਤੇ ਖਾਨਭਾਜੇ ਤਿਤੇ ਟੋਰਿ ਢੁਕੇ ॥ ਚਉ ਓਰਗਾ ਜੈ ਹਰੀ ਸਿੰਘੁ ॥ ੭੫ ॥
 ਕੇ ॥ ਕਹਾ ਜਾਹੇ ਛੁੜ ਜਾਨੈ ਨ ਦੈ ॥ ਇਹੀ ਛੇਰੇ ਮੇਛਿ ਪਤੁ ਰਿਆ ਜੁਛੈ ॥ ੭੫ ॥ ਧੁਨੇ ਬੈਨੇ ਮੇਸੇ
 ਕੁਰਿ ਯੋਕੇ ਪਸੁਰੇ ॥ ਸਭੈ ਸਸਤੁ ਸੁਰੇ ਮਹਾ ਬਹੁਰੇ ॥ ਵਯੋ ਮੈਨੇ ਕੇ ਆਇ ਮੈ ਆਪੁ ਹੀਯੋ ॥ ਕਪਥਾ
 ਹਨੀ ਕੋ ਕਹਿ ਯੋਰਾ ਮਜੀਜੀ ॥ ੭੬ ॥ ਧੁਨੇ ਬੈਨੇ ਮੈਨਾ ਚਲੀ ਕੋ ਪਕੈ ਕੈ ॥ ਸਭੈ ਸਸਤੁ ਮਸਤੁ ਨ ਕੋ ਗਥ
 ਲੈ ਕੈ ॥ ਜਿਤੇ ਖਾਨ ਆਇ ਤਿਤੇ ਖੇਤ ਮਾਰੇ ॥ ਕਿਤੇ ਖੇਦਿ ਕੋ ਕੋਟਿ ਕੀ ਓਟਿ ਤੁਰੈ ॥ ੭੭ ॥ ਕਿਤੇ ਬੀਰ
 ਨੈਤ ਬਾਜੀ ਪਲੈ ॥ ਕਿਤੇ ਬੀਰ ਬਾਨੀ ਨ ਸੇ ਆਨਿ ਜੁਟੈ ॥ ਕਿਤੇ ਖਗਲੈ ਖਿਗਾ ਪੜੀ ਉਮੀਰੇ ॥ ਮ
 ਹਾ ਜੀਗੋ ਜੋ ਪਾਜਗੋ ਜੋਰ ਜੀਰੇ ॥ ੭੮ ॥ ਧੁਨੈ ਘੋਰਿ ਬਾਦਿ ਮਾਧੁਨ ਗਾਥੇ ॥ ਮਚੇ ਆਨਿ ਕੋ ਕੈ ਮਹਾ
 ਕੁਪਭਾਰੇ ॥ ਖੁਲੇ ਖਗਾ ਪੜੀ ਉਤੇ ਭਾਂਤਿ ਮੇਸੀ ॥ ਮਨੇ ਬਹਿ ਨਜੁਲਾ ਪੁਲੈ ਕਾਲ ਜੈ ਸੀ ॥ ੭੯ ॥ ਕ
 ੂੰ ਕੀਰਕ ਦੇ ਗਿਰੇ ਪਵੁਟੇ ॥ ਕੁੰਤਾ ਧਾਹੀ ਪਰੇ ਬਰਮਛੁਟੇ ॥ ਕੁੰਚਰਮ ਕਦੇ ਪਰੇ ਖੇਤ ਮੇਸੇ ॥
 ਕੁੰਚੋਰੇ ਮੇਸੇ ਮਨੇ ਰਸ ਜੈ ਸੇ ॥ ੮੦ ॥ ਕੁੰਕੇਤ ਕਾਟੇ ਲਾਸੇ ਕੂਮੇ ਮੇਸੇ ॥ ਮਨੇ ਬਾਘ ਤੇਰੇ ਮਹਾ ਬਿਛ
 ਜੈ ਸੇ ॥ ਕੁੰ ਅਰਪ ਕਾਟੇ ਤੁਰੀ ਸੁਰੇ ॥ ਕੁੰਟੂ ਕਟੂ ਕਲੈ ਮਤੀ ਪਰੇ ॥ ੮੧ ॥ ਕਿਤੇ ਰੋਬਤੁ ਬੇਰਿ
 ਰੇ ਪੁਮ ਪੁਮੇ ॥ ਗਾਜੇ ਬਾਜਗਾ ਜੀਹ ਨੈਛੁ ਮਿਸੁ ਮੇ ॥ ਕਿਤੇ ਉਠਿਭਾਜੇ ਦਰੇ ਬੂਟ ਮਾਹੀ ॥ ਲਾਗੇ ਪਾਵ
 ਪੀਠੈ ਕਦੇ ਮੂਡ ਨਹੀ ॥ ੮੨ ॥ ਕਿਤਿ ਯੋਕੇ ਸਫ ਮੈਦੁ ਮੇਜਾ ਤਜੇ ॥ ਹਰਾ ਮੇਰਿ ਛਾਡੇ ਕੈ ਸਤੁ ਭਰੇ ॥
 ਨਿਕਾਰੈ ਕ੍ਰਿਪਾ ਨੈਨ ਪਾਛੈ ਨਿਹਾਰੇ ॥ ਭਜੇ ਜਾਹਿ ਕਾਜੀ ਨ ਬਾਜੀ ਸਿਭਾਰੇ ॥ ੮੩ ॥ ਕਿਤੇ ਖਾਨ ਤੇਰੇ ਨ
 ਘੇਰੇ ਸਿਭਾਰੇ ॥ ਕਿਤੇ ਛੋਰ ਜੇਰੇ ਰਿਯਾਭੇ ਸਧਾਰੇ ॥ ਕਿਤੇ ਦੈ ਅਕਰੈ ਨਿਹਾਰੈ ਤਿਸੀ ਕੋ ॥ ਲਏ ਯਥ
 ਮੇਤੇ ਗਦੇ ਖੋਜੀ ਸੀਕੋ ॥ ੮੪ ॥ ਕਿਤੇ ਜੀਵ ਲੈ ਕੈ ਸਿਪਾਹੀ ਸਿਪਾਏ ॥ ਕਿਤੇ ਉਗਾਥਾ ਧੋਚ ਲੈ ਖੇਤ ਮ
 ਏ ॥ ਕਿਤਿ ਯੋ ਪਾਨ ਰੋਮੇ ਹਨ ਹਿਜੁਲ ਮਾਹੀ ॥ ਮਰੇ ਕੁਟੂ ਕਲੈ ਭਜੇ ਪੈਗ ਨਹੀ ॥ ੮੫ ॥ ਤੁਹ ਲੈ
 ਅਪਛਾਨ ਕੇਤੇ ਬਰੇ ॥ ਜਿਤੇ ਸਾਮੁ ਹਿਜੁ ਪਕੈ ਕੈ ਰੇ ॥ ਕਿਤੇ ਨਰਕ ਬਾਸੀ ਤਿਸੀ ਕਾਲ ਹੁਏ ॥
 ਜਿਤੇ ਸੁਮ ਸੇਫੀ ਭਜੇ ਜਾਤ ਮੁਏ ॥ ੮੬ ॥ ਕਿਤੇ ਭੀਰ ਜੋ ਪਾਨ ਮੇਬਾ ॥ ਕਿਤੇ ਰਾਸ ਕੈ ਕੈ ਬ
 ਨਾ ਬਨ ਭਾਰੇ ॥ ਕਿਤਿ ਯੋ ਅਗਮ ਨੈ ਆਨਿ ਕੈ ਪਾਨ ਦੀਨੇ ॥ ਕਿਤਿ ਯੋ ਦੇਵ ਕੇ ਲੋਕ ਕੇ ਪਿਥ ਲੀਨੇ ॥
 ੮੭ ॥ ਜਿਤੇ ਸੁਮ ਸੇਫੀ ਭਜੇ ਜਾਤ ਮਾਰੇ ॥ ਤਿਤੇ ਭੂਮਿ ਭੋਗੇ ਨਹੀ ਅਗ ਨਿਜਾਰੇ ॥ ਭੁਈ ਭੀਰ ਗਾਏ

ਕਿਯੋ

ਮਾਰਿਯੋ ਜੁਪਭੁੰਗੀ ॥ ਲਖੇ ਬਿਰਠਾ ਫੁਕ ਪੈ ਦੇ ਹਸਤੀ ॥ ੨੮ ॥ ਜਗ ਸਿਧ ਪਲੈ ਪਨੇ ਸੰਤ ਕੁਟੋ ॥ ਤੁ
ਹ ਦੇ ਬਿਜੇ ਪਾਸ ਕੋ ਕੋਟੁ ਫੁਟੋ ॥ ਚਲੇ ਤਾਜੇ ਕੋ ਕੋਟੁ ਨਹ ਬਿਯਾਏ ਸੰਤ ਕੁਟੋ ॥ ਲਖੇ ਸਾਮੰਦੀ ਨੈ ਪਰਿਯੋ
ਮਾਮਿਯੋ ॥ ੨੯ ॥ ਤਹਾ ਬੁਧਾ ਦਫਾ ਫਾਪ ਰੋਗਿ ਤਿਗਾਵੈ ॥ ਸੁਨਾਵੈ ਪੁੰਝੈ ਬੈਠੈ ਵੈਸਾਵੈ ॥ ਕਹੁ ਸ
ਦ ਬਾਜੈ ਨ ਫੀਰੀ ਨ ਗਾਰੈ ॥ ਹਸੈ ਗਰਜੈ ਫੇਕੈ ਭੁਜਾ ਭੂਪਭਾਏ ॥ ੩੦ ॥ ਜਬੈ ਪਾਸ ਜੁਝੈ ਸਭੈ ਪੈਤ ਮਾਹੀ
ਬਡੈ ਐਠਿ ਆਰੇ ਬਚਿਯੋ ਏਕ ਨਹੀ ॥ ਲਈ ਛੁਨਿ ਦਿਲੀ ਦਿਲੀ ਮੈ ਸੰਘਾਰਿਯੋ ॥ ਤੁਥੈ ਆਪਨੇ ਸ
ਜ ਪੇਛੁ ਤੁਧਾਰਿਯੋ ॥ ੩੧ ॥ ਜਬੈ ਸਿਧ ਪਲੈ ਪਨੇ ਛੁਟੀ ॥ ਬਚੈ ਪਨ ਲੈ ਕੋ ਚਹੁ ਚਰ ਫੁਟੀ ॥ ਲਈ ਪ
ਤਿਸਾਹੀ ਸਿਰੈ ਛੁਟੀ ਰਿਯੋ ॥ ਪਾਕਿਯੋ ਪਾਸੁ ਬਾਰਿਯੋ ਅਭਿਯੋ ਸਿਧ ॥ ੩੨ ॥ ਲਈ ਪਾਤਿਸਾਹੀ
ਰਿਵੈ ਫੈ ਬਿਚਾਰਿਯੋ ॥ ਕਰਿਯੋ ਕਾਜ ਨ ਕਿਨ ਸਾਰੈ ਸੰਘਾਰਿਯੋ ॥ ਜਭਿਯੋ ਰੈ ਨ ਸਾਹੀ ਪਰਿਯੋ ਪਿਯ
ਨ ਤਾਕੋ ॥ ਦਿਯੋ ਪਾਤਿਸਾਹੀ ਮਿਲੈ ਪ੍ਰਤ ਵਾਕੋ ॥ ੩੩ ॥ ਕਸਾਣੀ ਨ ਕੋ ਦਾਸ ਤਹ ਏਕ ਅਥੋ ॥ ਨਦੀ ਤ
ਰ ਬੇਠਿ ਰੀਲੈ ਸਿਧ ਯੋ ॥ ਗਾਇਯੋ ਜਾਤਿ ਤੇ ਦਈ ਪਾਤਿਸਾਹੀ ॥ ਪਰਿਯੋ ਨ ਆਲਾ ਵ ਦੀ ਨਾਮ
ਤਾਹੀ ॥ ੩੪ ॥ ਚੋ ਪਈ ॥ ॥ ਜਬਹੀ ਰਾਜ ਤਵ ਨ ਕੋ ਦਯੋ ॥ ਸੁਤ ਨ ਸਹਿਤ ਬਨ ਮਾਰਿ ਗਿਲਯੋ ॥ ਬ
ਵ ਕਾਸ ਮਹਿ ਕਿਯਾ ਪਵੇ ਸਾ ॥ ਦੁਹਿਤਾ ਸਹਿਤ ਅਥਿ ਤ ਕੋ ਕੇ ਸਾ ॥ ੩੫ ॥ ਚੋ ਪਈ ॥ ॥ ਜਬ ਬਹੁ
ਤਹ ਤਪਸਿਆ ਕਰੀ ਪਗ ਰਭੁਈ ਜਗ ਮਾਇ ॥ ਬਹੁ ਬੁਹਿਤ ਸੈਕ ਹਿਯੋ ਜੇ ਤੁਹਿ ਸੁਤਾ ਸੁਹਾਇ ॥ ੩੬
੩੭ ॥ ਚੋ ਪਈ ॥ ॥ ਮੇਯਾਇ ਪੈ ਦਾਨ ਮੁਹਿ ਦੀਜੈ ॥ ਰਛਾ ਆਪਹ ਮਾਹੀ ਕੀਜੈ ॥ ਛੁਤਾਨੀ ਬਿਹਤੁ ਰ
ਨ ਜਾਇ ॥ ਮੁਖਿ ਬਹੁ ਦੇਹੁ ਇਥੈ ਜਗ ਮਾਇ ॥ ੩੮ ॥ ਚਰਨ ਨ ਰਹੈ ਤਿਹ ਥੈ ਚਿਤਾ ॥ ਗਿਹ ਮਹਿ ਹੋਰਿ
ਅਨਗ ਨ ਬਿਤਾ ॥ ਸਤ ਨ ਜੀਤਿ ਹੋ ਕੀਤੀ ਜਾਇ ॥ ਤੁਮੇ ਮੋਰਹ ਹੋ ਮਨ ਮਾਇ ॥ ੩੯ ॥ ਜਗ ਮਾਤੈ ਐ
ਸਿਬਰ ਦਿਯੋ ॥ ਤਿਨ ਕਹਰਾਜ ਅਸਾ ਮਕੋ ਕਿਯੋ ॥ ਅਬਲ ਗਰਾਜ ਤਹ ਤੇ ਕੋਰੋ ॥ ਦਿਲੀ ਪਤਿ ਕੀ ਕਾਨ
ਨ ਪਰੋ ॥ ੪੦ ॥ ਜਿਨ ਕਹਰਾਜ ਭਵਾਨੀ ਦਿਯੋ ॥ ਤਿਨ ਤੇ ਛੁਨਿ ਨ ਕਿਨ ਹੋ ਲਯੋ ॥ ਅਬਲ ਗਕਰ ਤਤ
ਹ ਕੋਰਾ ਜਾ ॥ ਰਿਪਿ ਸਿਧਿ ਸਭ ਹੀ ਪਰਸਾ ਜਾ ॥ ੧੦੦ ॥ ਪਿਥ ਮਾਦਿਲੀ ਜੈ ਪਿਤਾ ਜੁਝਾਯੋ ॥ ਪੁਨਿ
ਦੇ ਬੀਤੇ ਅਸਿ ਬਹੁ ਪਾਯੋ ॥ ਅਗ ਦੇ ਸਕੇ ਬਣੇ ਪਿਥਾ ਆਇ ॥ ਛੁਨਿ ਅਬਲਾ ਪਰਮ ਉਬਾਰਾ ॥ ੧੦੧ ॥

ਪਤਮਸਤਸੁਤਮਸਤੁ ॥ ੨੬ ॥ ॥ ਅਫਜਾ ॥ ॥ ਚੈਪਈ ॥ ॥ ਸੁਨਿਯਤਏਕਸਾਹਕੀਦਾਰਾ ॥ ੨੨
 ਰੂਪਵਾਨਹੁਨਵਾਨਾਪਾਰਾ ॥ ॥ ਗ੍ਰਿਲਮਿਲਦੇਤਿਹਨਾਮਭੁਨਿਜੋ ॥ ॥ ਕੇਵੁਸਗਤਿਹਪਟਤਰਦਿਜੋ ॥
 ੧ ॥ ਰੂਪਕੋਰਗਜਾਇਕਤਹਾ ॥ ਰੂਪਵਾਨਅਰੁਸੁਰਾਮਹਾ ॥ ॥ ਬਹਰਕੀਪੈਸਤਜਾਕੇਰੁਗਾ ॥ ਪ੍ਰਗਟਿ
 ਭੁਯੋਜਨਦੁਤਿਯਨਿਸਾਕਗਾ ॥ ॥ ਏਕਸਪੁਤਪੁਤਤਿਯਜੋ ॥ ਜਾਮੋਐਰਨਜਗਾਮੇਕੁਯੋ ॥ ॥ ਗ੍ਰਿਲ
 ਮਿਲਦੇਤਾਕੇਲਾਖਿਗਈ ॥ ॥ ਤਬਤੀਤੇਬਵਰੀਸੀਭਈ ॥ ੨ ॥ ॥ ਯੋਸੈਬਾਧਾਅਧਿਕਸੇਨਹਾ ॥ ॥ ਏ
 ਤੇਕਰੀਏਕਜਨਦੇਹਾ ॥ ॥ ਐਰਉਪਾਉਨਚਲਿਯੋਚਲਾਯੋ ॥ ॥ ਤਬਅਬਲਾਨਰੁਤੇਸਬਨਯੋ ॥ ੪ ॥
 ੬੦੪ ॥ ॥ ਧਰਕਰਿਭੇਸਕਰੋਲਕੋਗਈਤਵਨਕੇਧਾਮਾ ॥ ॥ ਸਭਕੋਲਰਜਾਨੈਤਿਮੋਕੇਈਨਜਾਨੈਬਾ
 ਮਾ ॥ ॥ ਚੈਪਈ ॥ ॥ ਕੁਅਰਹਿਰੇਜਸਿਕਰਖਿਲਾਵੈ ॥ ॥ ਭਾਂਤਭਾਂਤਨਮ੍ਰਿਗਹਿਹਨਵੈ ॥ ॥ ਏਕ
 ਲੀਟਿਰੋਸਜਨਕੇਸੀਗਾ ॥ ॥ ਪਹਿਰੈਪੁਰਖਭੇਸਕਹਿਅੰਗਾ ॥ ੬ ॥ ॥ ਏਕਦਿਨਸਦਨੁਨਜਾਤਸੁਭਈ
 ॥ ॥ ਪਿਤਤਨਕਪੀਸੁਤਮਾਰਿਗਈ ॥ ॥ ਆਪਨੀਭਵਰਬਕਰੀਜਹਿਜਾਗਾ ॥ ॥ ਵੁਸਰਪੁਰਖਲੇਦਬਿਚ
 ਰਾ ॥ ॥ ॥ ਸਾਹਲਤਿਯੋਦੁਤਿਤਮਾਰਿਗਈ ॥ ॥ ਯੋਨਹਿਲਖਿਯੋਕੋਰੋਲਨਭਈ ॥ ॥ ਸੀਗਨਿਤਿਲੈਨਿ ॥ ੭ ॥
 ਤੁਕੋਜਾਵੈ ॥ ॥ ਤਬਉਪਬਨਭੀਤਰਿਭੂ ॥ ॥ ਆਵੈ ॥ ॥ ॥ ਬਹੁਤਕਾਲਇਹਭੁਤਿਬਿਤਾਯੋ ॥ ॥ ਰਾਜਕੁਅ
 ਰਿਕਧਬਹਿਰਮਾਯੋ ॥ ॥ ਸੇਤਾਕਹਨਹਿਨਾਹਿਅਛਾਨੈ ॥ ॥ ਭੁਯੋਕੋਰੋਲਤਾਹਿਕਰਿਮਾਨੈ ॥ ੧੦ ॥ ॥ ਏਕਦਿ
 ਨਗਏਗਹਿਰਬਨਦੇਉ ॥ ॥ ਸਾਥੀਦੁਤਿਯਨਪਹੁਚਕਉ ॥ ॥ ਅਥਿਯੋਦਿਵਸਗਜਨੀਹਇਆਈ ॥
 ॥ ਏਕਾਏਵਤਰਬਸੇਬਨਾਈ ॥ ੧੧ ॥ ॥ ਤਹਾਏਕਾਯੋਸਿਘਅਪਾਰਾ ॥ ॥ ਕਾਵੇਦਾਂਤਬਡੇਬਿਕਰਾ
 ਰਾ ॥ ॥ ਤਹਿਨਿਰਖਿਨਿਪਸੁਤਰੁਪਯੋ ॥ ॥ ਸਧਸੁਤਾਤਿਹਧੀਰਬੀਧਯੋ ॥ ੧੨ ॥ ॥ ਤਬਤਿਹਤਾਕਿ
 ਤੁਪਕੋਸੀਮਾਰਿਯੋ ॥ ॥ ਨਿਪਸੁਤਦੇਖਤਸਿਘਪਹਾਰਿਯੋ ॥ ॥ ਰਾਜਕੁਅਰਾਸਬਚਨਉਚਾਰੋ ॥ ॥ ਮਾਰਾ
 ਹੁਜੋਜਿਯਗੁਚੇਤਤਿਹਾਰੋ ॥ ੧੩ ॥ ॥ ਤਬਤਿਨਤਸੀਬਿਥਉਚਾਰੀ ॥ ॥ ਰਾਜਕੁਅਰੋਸਾਹਿਦੁਲਾਹ
 ਤੇਸੋਮੋਰਲਗਨਿਲਗਾਗਈ ॥ ॥ ਤਾਤੇਭੁਸਧਰਤਇਹਭਈ ॥ ੧੪ ॥ ॥ ਅਬਤੁਮਹਮਰੇਸਾਬਬਿਹਾ
 ਰੀ ॥ ॥ ਏਸਤੀਕਰਿਗਹਿਪੁਹਿਬਾਰੋ ॥ ॥ ਜਸਮੁਰਲਗਨਤੁਪੁਰਲਗਾ ॥ ॥ ਤਸਤੁਮਹਿਯੋਮੇਰਾਅਨੁਗ
 ਰੀ ॥ ੧੫ ॥ ॥ ਅਨੰਦਭੁਯੋਕੁਅਰਿਕੋਚੀਤਾ ॥ ॥ ਜਨੁਕਰਿਮਿਲੀਗਾਮਕਹਿਸੀਤਾ ॥ ॥ ਭੋਜਨਜਨਦੁਪਾ

ਤਰਪਾਈ॥ ਜਨਨਲਾਮੇ ਦੀ ਵਸਾਵਤਾ॥ ੧੬॥ ਉਹੀ ਬਿਰਛ ਤਰਤਾ ਕੇ ਕਜਾ ਭਾਂਤ ਭਾਂਤ
 ਆਸਨ ਕਹ ਸਜਾ॥ ਤਾਂ ਹੀ ਸਿੰਘ ਕੇ ਚਰਮ ਨਿਕਾਰੀ॥ ਭੋਗ ਕਰੇ ਤਾ ਪਰਿਨਹਾਰੀ॥ ੧੭॥ ਤੇ ਕੇ
 ਨਾਮ ਅਪਛਰਾ ਧਰਾ॥ ਕਹੀ ਕਿਰੀ॥ ਫਿਰੇ ਮੇਰੇ ਹਥਾ॥ ਇਹ ਛਲਤਾ ਹਿਨ ਰਿਕ ਰਿਲਿਆ॥
 ਰੂਪ ਕੇ ਤਪਿਤੁ ਪਰੁ ਨ ਪਾਏ॥ ੧੮॥ ਵੇਰਾ॥ ॥ ਇਹ ਛਲਤਾ ਕੋ ਬਿਆਹਿ ਕੇ ਲੈ ਆਏ ਨਿਜ ਪਾਸ॥
 ਭੇਰਾ ਅਪਛਰਾ ਤਿਹ ਲਖੇ ਕੋ ਉਨ ਜਾਨੈ ਬਾਸ॥ ੧੯॥ ਨਿਪ ਸੁਤ ਬਰ ਕਰੇ ਕਲੇ ਭਈ ਅਨਥ ਸਨ
 ਥਾ ਸਕੁ ਹੀ ਸਿਰਾ ਨੀਰੁ ਈ ਇਹ ਬਿਛਿਲ ਕੇ ਸਾਥ॥ ੨੦॥ ੧੧੫ ਇਹੀ ਸੀ ਬਿਰਾਜਿ ਭੀਰਾ
 ਸਮਾਪਤ ਮਸਤ ਮਸਤੁ॥ ੨੧॥
 ॥ ਅਛਰੁ॥ ॥ ਚੋਪਈ॥ ॥ ਚੰਦ੍ਰਚੁੜ ਇਕ ਰਹਿਤੁ ਅਲਾ॥ ਅਮਿਤ ਪੁਰਾ ਜ ਕੇ ਰਿ
 ਹ ਬਾਲਾ॥ ਤਾਸੀ ਦੂਸਰਿ ਜਗਮਹਿ ਨਾਰੀ॥ ਨਰੀ ਨਗਨੀ ਨਿਰਖਲ ਜਾਰੀ॥ ੧॥ ਸਾਹਿਕ ਹੁਤੇ ਪ
 ਨਵਾਨਾ॥ ਜਾਸ ਮਧਨੀ ਨਜਗੇ ਮੇਰਾ ਨਾਅਛਰਾ ਵੇਤਾ ਕੇ ਦੁਹਿਤਾ ਪਗਾਰਹਿਤ ਪੰਡਤਾ ਸਭ ਮ
 ਤਹ ਰਿਕਰਿ॥ ੨॥ ਚੰਦ੍ਰਚੁੜ ਕੇ ਹੁਤੇ ਪੁਰ ਇਕਾ॥ ਪੜਾ ਬਿਆ ਕਰਨ ਅਹੁ ਸਾਸਰ ਅਨਿਕਾ॥ ਤੇ ਕੇ
 ਨਾਮ ਨਕਹਿ ਬੇ ਆਵੈ॥ ਲਿਖਤ ਉਪਲਿਖਨ ਇੰਜਾ ਵੈ॥ ੩॥ ਕੁਅਰ ਅਖੇਰ ਕਗਯੋ
 ਸਾਹ ਸੁਤ ਕੇ ਨਿਖਤ ਭਯੋ॥ ਵਾਕੀ ਲਗੀ ਯਗਨ ਇਹ ਸੰਗਾ॥ ਮਗਨ ਭਈ ਤਨੁ ਸਰਬੰਗਾ॥ ੪॥
 ਚਤੁਰ ਦੁਤ ਇਕਤਾ ਪਠਾਈ॥ ਕਹੀ ਅਹੁ ਮੇਸਕੁ ਅਰਿਕ ਹਜਾਈ॥ ਇਕ ਦਿਵਸ ਮੇਰੇ ਪਰਿਆ
 ਵਹਾ ਸਾਥ ਮਾਰੇ ਭੋਗ ਮਚਾਵਹਾ॥ ੫॥ ਤਬ ਵਹੁ ਸਖੀ ਤੁਅਰ ਪਹਿ ਆਈ॥ ਕਹੀ ਕੁਅਰਿ ਸੈ
 ਤਾਹਿ ਸੁਨਾਈ॥ ਬਿਰਸ ਸਜਨ ਇਹ ਤਾ ਤਿਉ ਰਾਰੀ॥ ਕਹਹੁ ਜਾਇ ਮੇਸੀ ਤਮ ਪਿਆਰੀ॥ ੬॥ ਇਕ
 ਅਵਤੁਤ ਸੁਛਤ ਨਿਪਾਰਾ॥ ਸੁਨੀ ਘਤ ਬਸਤ ਸੁਰ ਕੇ ਪਚਾ॥ ਏ ਅਵਤੁਤ ਮਤੀ ਦੁਹਿਤਾ ਤਿਹਾ ਅ
 ਵਰਨ ਪੜੀ ਬਿਧਾਤਾ ਜਿਹ ਸਮਾ॥ ੭॥ ਪਿਥ ਮਤੁ ਤਿਸੈ ਮੇਰਿ ਮਿਥਾਵੈ॥ ਛਾਪਾ ਛੇ ਮੇਸੇ ਪਤਿ ਪਾਵੈ॥
 ਯੋਜੋ ਕੇ ਰਿਉ ਪਾਵ ਬਨੈ॥ ਤੇ ਮੇਸੇ ਨਹਿ ਭੋਗਨ ਪੈਯੋ॥ ੮॥ ਯੋਹੀ ਸਖੀ ਜਾਇ ਤਿਹ ਕਹੀ॥ ਅਨਥ ਚ
 ਕੁਅਰਿ ਚਕੁਤ ਭੋਰੀ॥ ਚਿਤ ਮੇਰਾ ਕਿਚਰ ਪਈ ਲਾਗੀ॥ ਤੇ ਨੀ ਦੁਖ ਸਭ ਭਾਗੀ॥ ੯॥ ਸਾਹਿ
 ਪਾਰਿ ਜਾਯੋ ਨੀ ਜਾਵੈ॥ ਤਉ ਕੁਅਰਿ ਕੋ ਸਾਂਤਿ ਨ ਆਵੈ॥ ਸਾਜਤ ਹਾਚਲ ਬੇਕਰਾ॥ ਤੀਰਥ ਜਾਤੋ ਪੈ

3 ਚਿਉਚਰਾ ॥ ੧੦ ॥ ਸਾਜ ਬਾਜਤ ਬਕਿਯਤੈ ਯਾਹਾ ॥ ਤਹ ਪੈ ਚਲੀ ਬਾਜਾ ਅਸਵਾਰਾ ॥ ਸੇਤ ਬੰਧਰਾ ਮੇਰੁ ॥ ੧੧ ॥
 ਰਗਈ ॥ ਇਹ ਬਿਧਿ ਦਿਖੈ ਬਿਚਾਰਤ ਭਈ ॥ ੧੨ ॥ ਤਹ ਪੈ ਬਾਜਾ ਅਸਵਾਰਾ ॥ ਗਈ ਸਿੰਘ ਛਾਈ
 ਪਮਦਾਰਾ ॥ ਜੇਹ ਤੇਹ ਸਨਾਰਾ ਜੋ ਕੇ ਪਾਮਾ ॥ ਜਾਤ ਭਈ ਤਹ ਹੀ ਕੋ ਬਾਮਾ ॥ ੧੩ ॥ ਤਹ ਗੀਤੇ ਸੁਪਰਖ ਕੋ
 ਡਿਕੈ ॥ ਭਾਂਤਿ ਭਾਂਤਿ ਕੋ ਭੁਖਨ ਪਾਰਿ ਕੈ ॥ ਜਬ ਅਵਤੂਤ ਮਤੀ ਤਿਹ ਹੋਰਾ ॥ ਰਾਜ ਕੁਆਰਿ ਜਾਨਿਯੋ ਕਹੁ ਕੋਰਾ ॥
 ੧੪ ॥ ਨਿਰਖਤ ਕੁਆਰਿ ਮਦਨ ਬਸਿ ਭਈ ॥ ਅੰਗ ਅੰਗ ਬਿਹਬਲ ਪੈ ਗਈ ॥ ਚਿਤ ਮਹਿ ਚਹਾਇ ਸ
 ਕੋ ਕਹਿਯੋ ॥ ਨਤ ਰਪਾਇ ਕਟਾਹੀ ਮਹਿਯੋ ॥ ੧੫ ॥ ਦੋਖ ਲਗੇ ਸੀਸ ਨਿਹ ਗਈ ॥ ਤਿਹ ਰਿਯ ਪਾਤੁਇ ਪੈ
 ਕਹਿ ਆਈ ॥ ਤੁਰੰਗ ਪਵਾਇ ਜਾਤ ਭਈ ॥ ਸਿੰਘ ਨਜਾਇ ਮਿਗੀ ਗਹਿਲਈ ॥ ੧੬ ॥ ਝਟਕ ਝੋਰੇ
 ਖਾਤੇ ਗਹਿਲਈ ॥ ਬਾਂਧਤ ਸਾਧੁ ਪਿਸਟ ਕੇ ਭਈ ॥ ਹਾਹ ਭਾਖ ਲੋਗ ਪਚਹਾਰੇ ॥ ਰਾਖ ਨ ਸਕੇ ਤਹਿ ਰਖ
 ਟਾਰੇ ॥ ੧੭ ॥ ਬਾਧ ਪਿਸਟਿ ਤਿਹ ਤੁਰੰਗ ਪਵਾਯੋ ॥ ਇਕੋ ਬਾਨ ਮਿਲਾਯੋ ਪਾਯੋ ॥ ਝਾਕਹਿ ਜੀਤ ਪਾਮ
 ਲੈ ਆਈ ॥ ਸਖੀ ਕੁਆਰਿ ਕੇ ਪਾਮ ਪਰਾਈ ॥ ੧੮ ॥ ਜੇਤੁ ਮਕਰ ਬਜਸੁਈ ॥ ਕਿਯਾ ਅਪਨੇ ਬੋਲ ਨਿਬ
 ਹੁਆ ਪਪਿਯਾ ॥ ਪ੍ਰਥਮ ਬਿਯਾਹ ਮੇਰੋ ਲੈ ਜਾਵਹਾ ॥ ਤਾਪ ਛੇਯਾ ਕਹੁਤੁ ਮਪਾਵਹਾ ॥ ੧੯ ॥ ਰਾਜ ਕੁਆਰ
 ਤਬ ਹੀਤਹ ਆਯੋ ॥ ਤਸੇ ਪ੍ਰਥਮ ਬਿਯਾਹ ਕਰਾਯੋ ॥ ਬਹੁਰੇ ਬਿਯਾਹ ਤਹ ਲੈ ਗਯੋ ॥ ਅਸਚ ਰਿਤ ਚੰਚ
 ਲਾਇਖਯੋ ॥ ੨੦ ॥ ਪ੍ਰਥਮ ਹਿਪਾਰ ਸਮੁਦ੍ਰ ਕੇ ਗਈ ॥ ਰਾਜ ਸੁਰਹਿ ਹਰਿ ਕਿਯਾ ਵਤ ਭਈ ॥ ਬਹੁਰੇ ਮ
 ਨ ਭਾਵਤ ਪਤਿ ਕਹਿਯੋ ॥ ਰਿਯਾ ਚਰਿਤ ਨ ਜਾਤ ਬਿਚਰਿਯੋ ॥ ੨੧ ॥ ੧ ॥ ਏਹੋ ਭਾਗਿ ਏਹੋ ਭਾਗਿ
 ੨ ॥ ਭੂਪ ਸੰਬਾਰੇ ਦੋਇ ਮੇਰੇ ਨਿਯਾਨ ਵੇਚ ਰਿਤੁ ਸਾ ॥ ਪਤ ਮਸਤ ਸੁਭ ਮਸਤਾ ॥ ੨੨ ॥
 ੫੭੨੬ ॥ ੧ ॥ ਏਹੋ ਭਾਗਿ ॥ ਸੀਸੀ ਸਰਕੇਤ ਇਕਰਾਜਾ ॥ ਜੋ ਸੇ ਬਿਧਿ ਦੂਸਰੇ ਨ
 ਸਾਜਾ ॥ ਸੀਸੇ ਸਰਦੇ ਤਿਹ ਰਾਨੀ ॥ ਜਾਸਮ ਦੂਸਰਿ ਹੋਨ ਬਖਾਨੀ ॥ ੧ ॥ ਭੋਸੇ ਅਧਿਕ ਦਿਪਤਿ ਕੀ ਪੀਤਾ
 ਨਿਸਾਵਿ ਨਹੈ ਤਰੁ ਨਿਮੇ ਚੀਤਾ ॥ ਕਿਤ ਕਿਦਿ ਨ ਰਾਨੀ ਮਹਿ ਗਈ ॥ ਰਾਜਾ ਕੀ ਉਦਾਸ ਮਤਿ ਭਈ ॥
 ਅਵਰਿ ਨਾਰਿਕੀ ਚਰਿਤ ਹੋਰੇ ॥ ਭੂਲ ਨ ਜਾਤ ਕਿਸੀ ਕੋ ਡੋਰੇ ॥ ਰਾਨੀ ਔਰਾ ਅਧਿਕ ਦੁਖ ਪਵੈ ॥ ਨਾਥ ਮਿ
 ਠੋ ਬਿਨੁ ਮੇਰੇ ਤਾਵੈ ॥ ੨ ॥ ਮਿਲਿ ਬੈਠੀ ਇਕਾਦਿ ਨਿਸਰਾਨੀ ॥ ਆਪੁ ਬਿਖੇ ਮਿਲਿ ਕਰਤ ਕਹਾਨੀ
 ਇਨ ਜਗਿ ਪਤਿ ਮਤਿ ਕਿਨ ਹਰਿਲਈ ॥ ਕਹਾ ਭਯੋ ਰਾਨੀ ਮਹਿ ਗਈ ॥ ੪ ॥ ਏਹੋ ਸੇ ਕਹਿਯੋ ਜਾ ਕੋਇ ਹਾ

Digitized by Panjab Digital Library | www.panjabdigilib.org

ਖੁਪਗੇ। ਤੁਮਕਹਕਛੁੜਵੇਰੇਅਯੋ। ਮੁਹਿਕਹਿਕੋਦੋਖਿਲਖਿਦੈਪਯੋ॥੧॥ ਨਿਪਸੁਨਿਬਚਨਚ
ਕਿਤਪੈਰਹਾ। ਤਿਯੋਸੇਬਹੁਰਿਬਚਨਨਿਕਹਾ। ਮੁਖਮੁਦੇਪਰਕੋਟਿਹਿਅਯੋ। ਕਰਮਰੇਖਕਹ
ਦੇਸਲਗਯੋ॥੨॥ ੧॥ ਇਤਿਸੀਭਰੇਖਪਯਸੇਕੁਯਾਚਰਿਤ੍ਰੰਮੰਤ੍ਰਾਖਸੰਭਵਤਿਮੰਤ੍ਰਿ
ਕਯਾਤ੍ਰੇਸਾਮਪਤਮਾਤ੍ਰਸੁਭਮਾਤ੍ਰਾ॥ ੩੦੧॥ ੫੨੦੨॥ ੧॥ ਅਫਜੁ॥ ੧੦੨੫੨੧॥ ੧੦੨੫੨੧॥
ਨਿਸੈਨਏਕੁਪਾਲਾ। ਤੇਜਵਾਨਬਲਵਾਨਛਿਤਾਭਾ। ਸੇਰਨਦੇਤਕੇਪਰਹਾਨੀ। ਸੁੰਦਰਿਸਕਲ
ਭਵਨਮਹਿਜਾਨੀ। ਛੁੜਸੈਨਤਹਮਾਹਭਨਿਜੈ। ਛੁੜਦੇਇਕਸੁਤਾਕਹਿਜੈ। ਕੂਤਭਵਾਨਭਵਿਖਾ
ਮਝਚੀ। ਕੁਈਨਪੈਦੈਨਕੁਮਾਰੀ॥੨॥ ਜਬਦੁਤਰੁਨਚੰਚਲਾਭੁਈ। ਲਾਗਿਕਾਪਨਿਕੀਸੁਪਿ
ਬੁਧਿਗਈ। ਛੁਤਿਆਕਚਨਤਥੈਉਠਿਆਏ। ਮਦਨਭਰਿਤਿਆਕੁਰਤਭਰਾਏ॥੩॥ ਅਭਰਮੇ
ਹਕੁਅਰਿਤਿਨਲਗਾ। ਤੇਜਵਾਨਦਤਿਜਾਤਨਕਹਾ। ਲਾਗੀਲਗਾਨਿਛੁਰਨਹਿਗਈ। ਸੁਕਨਲਨ
ਕੀਸੀਗਤਿਭੁਈ॥੪॥ ਤੇਸੇਲਗੀਲਗਾਨਬਹੁਤਾ। ਕਿਹਿਬਿਬਿਬਿਬਰਨਸੁਨਾਉਬਾਤਾ॥
ਨਿਤਪਤਿਤਾਕਹੋਬੋਲਪਠਵੈ। ਕਾਮਭੋਗਗੁਚਿਮਾਨਕਮਾਵੈ॥੫॥ ਤਾਕਹਲਏਨਾਥਕਹਾ। ਰਾ
ਤਨਮੇਰਾਂਡੁਰੇਸਕਹਪਾਰਾ। ਜਬਾਗਿਹਾਪੁਨੇਜਾਰਬੁਲਾਯੋ। ਸਭਪਸੀਗਕਹਿਤਾਹਿਸੁਨਯੋ॥੬॥
ਸੁਨਿਕੈਜਾਬਚਨਾ। ਸਰੁਰਾ। ਪਿਗਾਪਿਗਾਬਚਨਤਿਹਤਿਯਹਿਉਚਰਾ। ਜਿਨਾਪੋਨੇਪਤਿਆਪੁ
ਸੰਘਾਰਿਯੋ। ਮੁਹਿਕਸਚਹਤਭਲਾਈਕਰਿਯੋ॥੭॥ ਪਤਿਮਾਰਿਯੋਜਾਕੇਹਿਤਗਯੋ। ਸੇਭੀ
ਅੰਤਨਤੋਕੋਭੁਯੋ। ਐਸੇਮਿਤਕਛੁਨਹਿਕਕਿਯੋ। ਇਹਾਖੇਤੇਭੁਲੇਸੰਘਾਰਿਯੋ॥੮॥ ਕਰਿਅਤਿ
ਕਾਦੁਭੋਗੀਤੀਲਈ। ਦੁਹਰਾਬਤਾਕੇਸਿਰਿਦਈ। ਹਾਇਹਾਇਜੀਮਭੂਪਪੁਕਯੋ। ਤਿਯੋਤਿਯੋ
ਨਾਰਿਕਿਪਾਨਮਾਰੋ॥੯॥ ਦੁੈਦਿਨਭਏਨਪਤਿਕੇਮਰੋ। ਐਸੀਲਗੇਅਬੈਏਕਰੋ। ਪਿਗਾਜਿਯਾ
ਬੋਪਿਯਾਥਿਨਜਗਮਾਹੀ। ਜਾਰਚੋਗਜਿਹਾਬਚਲਾਹੀ॥੧੦॥ ਮਰਿਯੋਨਿਰਖਿਤਿਹਸਭਨਉ
ਚਾਰਾ। ਕੁਲਾਕਰਤੈਜਾਰਸੰਘਾਰਾ। ਦਰਲਜਾਤੈਰਖੀ। ਪੀਨਿਖਪੀਨਿਖਪੁਤ੍ਰੀਤ੍ਰੁਭਖੀ॥੧੧॥
੧॥ ਇਤਿਸੀਭਰੇਖਪਯਸੇਕੁਯਾਚਰਿਤ੍ਰੰਮੰਤ੍ਰਾਖਸੰਭਵਤਿਮੰਤ੍ਰਿਕਯਾਤ੍ਰੇਸਾਮਪਤਮਾਤ੍ਰਸੁਭਮਾਤ੍ਰਾ॥ ੩੦੨॥ ੫੨੦੩॥ ੧॥ ਅਫਜੁ॥ ੧੦੨੫੨੧॥ ੧੦੨੫੨੧॥
ਤਮਸਭਸੁਭਮਸਤਾ॥ ੩੦੨॥ ੫੨੦੩॥ ੧॥ ਅਫਜੁ॥ ੧੦੨੫੨੧॥ ੧੦੨੫੨੧॥

ਇਕ ਨਿਪ ਬਰਾ ਲਤ ਜਤ ਹੋਤਾ ਜਿਹਾ ਨਿਗਖਿ ਦਿਵਾ ਕਰਿ ॥ ਅਭਰਨ ਦੇਇ ਸਦਨ ਮਹਿ ਨਾਰੀ ॥ ਮਥਿ
 ਅਭਰਨ ਜਨੁ ਸਕਲ ਨਿਕਾਰੀ ॥ ੧ ॥ ਰਾਨੀ ਉਤੀ ਮਿਤ੍ਰ ਸੇਤੀ ਰਿਤਾ ॥ ਭੁਗਤੀ ਤਵ ਨ ਕਹ ਨਿਤਿ ਪ੍ਰਤਿ
 ॥ ਇਕ ਦਿਨ ਭੁਗਤਾ ਵਲਖ ਪਾਯੋ ॥ ਤ੍ਰਿਯ ਕੇ ਪਾਮ ਬਿਲੇ ਕਨ ਆਯੋ ॥ ੨ ॥ ਤੁਹ ਤੇ ਲਖੋ ਪਕਰਿ ਇ
 ਕ ਜਾਗਾ ॥ ਤੁਨੈ ਠੈਰ ਮਾਰਿ ਕਰਿ ਭਾਰਾ ॥ ਇਸਤ੍ਰੀ ਜਾਨਿਨ ਇਸਤ੍ਰੀ ਮਾਰੀ ॥ ਚਿਤ ਅਪਨੇ ਤੇਰ
 ਈ ਬਿਸਾਰੀ ॥ ੩ ॥ ਬੀਤਤ ਬਰਖਾ ਅਪਿਕ ਜਬ ਭਏ ॥ ਰਾਨੀ ਬਹੁ ਉਪਚਾਰ ਬਨਾਏ ॥ ਰਾਜਾ
 ਤਾ ਕੇ ਪਾਮ ਨ ਆਯੋ ॥ ਬੁਝਾਇ ਕਐ ਰੂਪ ਚਾਰ ਬਨਾਯੋ ॥ ੪ ॥ ਰਾਨੀ ਭੁਧ ਸੀ ਨਿਆ ਸਨ ਕੋ ਧਰਿ ॥
 ਜਾਤ ਭੁਈਤਾ ਜਿਧਾ ਮਨਿ ਕਰਿ ਕਰਿ ॥ ਖੇਲਤ ਨਿਪਤਿ ਅਖਿਟ ਜਬ ਆਯੋ ॥ ਇਕ ਹਰਿ ਲਲਖਿ
 ਤੁਰੰਗ ਸਵਾਯੋ ॥ ੫ ॥ ਜੇ ਜਨ ਕਿਤ ਕਨ ਗਰਤੇ ਗਯੋ ॥ ਪਹੁਚਤ ਜਹਨ ਪਨੁ ਛੁਇਕ ਭਯੋ ॥ ਉਤਰਿ
 ਯੋ ਬਿਕਲ ਬਾਗ ਮੇਜਾਈ ॥ ਰਾਨੀ ਇਕ ਲਪਹੁ ਚੀਆਈ ॥ ੬ ॥ ਸੀ ਨਿਆ ਸਨਿ ਕੋ ਭੋਸ ਬਨਾਏ
 ਸੀ ਸਜਣ ਨੇ ਕੋ ਜੂਟ ਛੁਕਾਏ ॥ ਜੇ ਨਹੁ ਤਾ ਕੋ ਰੂਪ ਨਿਹਾਰੈ ॥ ਉਗਤਿ ਰਹੈ ਨ ਹਿਸੇ ਕਬਿ ਚਾਰੈ ॥ ੭ ॥
 ਉਤਰਤਿ ਬਾਗ ਤਿਹੀ ਤ੍ਰਿਯ ਭਈ ॥ ਉਹ ਰਾਜਾ ਤਨ ਭੇਟ ਨਹੁਈ ॥ ਨਿਖਤ ਰੂਪ ਉਗਤਿ ਨਿਪਰ
 ਹਿਯੋ ॥ ਨਰੀ ਨਗਨੀ ਕੋਇ ਹਕ ਰਿਯੋ ॥ ੮ ॥ ਕਵਨ ਰੂਪ ਰਾਨੀ ਤੁਮਹੇ ਜਾ ॥ ਕਿਧੈ ਅਪਣੁ ਰਾਸ ਚ
 ਕਹੈ ਜਾ ॥ ਕੇਤੁ ਮਹੇਰਾ ਪੁਪਤਿ ਕੀ ਨਾਰੀ ॥ ਕੈਨਿ ਸਿਪਤਿ ਕੀ ਅਹੁ ਕੁਮਾਰੀ ॥ ੯ ॥ ਭਾਤਿ ਭਾਤਿ
 ਤਨ ਚਰਚਾ ਕਰੀ ॥ ਬੇਦ ਬਿਖਾ ਕਰਨ ਕੋ ਕਉ ਚਰੀ ॥ ਜੇਯੋ ਤਿਯੋ ਚਿਤ ਤਾ ਕੋ ਹਿਰਿ ਲੀਨਾ ॥ ਬਿ
 ਨਾ ਪਾਇ ਪਾਇ ਲਜਨ ਕੀਨਾ ॥ ੧੦ ॥ ਮਗਨ ਭਯੋ ਚਿਤ ਭੁਤਿ ਤ੍ਰਿਯ ਪਾ ॥ ਨਿਰਖਨਾ ਰਿਕੋ ਰੂਪ
 ਨੁਪਾ ॥ ਇਕ ਬਾਰ ਕਹੋ ਜੇ ਇਹ ਪਾਊ ॥ ਜਨਮ ਅਨੇ ਕਲਗੇ ਬਲ ਜਾਊ ॥ ੧੧ ॥ ਨਿਪਹੁ ਨਾ ਰਿਕੋ ॥
 ਪਿੰਡਿ ਰਿਝਾਯੋ ॥ ਭਾਤਿ ਅਨਿਕ ਸੇਤੀ ਉਰ ਝਾਯੋ ॥ ਤੁਜੈ ਯਾਹਿ ਮਨ ਬੀਚ ਬਿਚਾਰਿਯੋ ॥ ਇਹਿ ਬਿ
 ਧਿ ਤਾ ਸੇ ਬਚਨ ਉਚਾਰਿਯੋ ॥ ੧੨ ॥ ਹਮਤੁ ਮਆ ਉਰੇ ਮਿਠਿ ਦੇਉ ॥ ਯੈ ਰਲ ਲਖਤ ਮੇਹਿ ਯਾ
 ਕੇਉ ॥ ਕਿਯੋ ਤਰੁਨ ਪਨਾ ਬਿਥਾ ਗਵਾਵਤਾ ॥ ਰਾਨੀ ਭੈ ਕਯੋ ਨ ਸੇਜ ਸੁਹਾਵਤਾ ॥ ੧੩ ॥ ਅਸਤ ਨਉ
 ਦਰਿ ਪੂਰਿ ਲਵਾਵਹਾ ॥ ਜੇ ਬਨ ਬਾਲਨ ਬਿਥਾ ਗਵਾਵਹਾ ॥ ਬਿਰਧਾ ਪਨੇ ਆਇ ਜਬ ਜੈਯੈ ॥ ਇ
 ਹ ਜੁ ਨੀਕ ਹਤ ਬਪਵੁ ਤੈਯੈ ॥ ੧੪ ॥ ਇਹੋ ਜੇ ਬਨ ਕੋ ਕਹਾ ਗਾਮਨਾ ॥ ਜੇ ਕਾਹੁ ਪਰ ਬਿਰਨ ਰਹਾਨਾ ॥

F24

471

ਪਛਰਾ ੧੭ ॥ ੧ ॥ ੫੨ ॥ ੩੦੪ ॥ ੫੮੫੯ ॥

Digitized by Panjab Digital Library | www.panjabdigilib.org

ਸੋ॥ ਅਮਰਾ ਵਡੀ ਪੁਰੀ ਕਹਾ ਸੈ॥ ਬਿਧਕੇਤ ਤਿਹੁ ਪੁਰੀ ਨਿਜੈ॥ ਕੋਰਾ ਜਾਪਤ ਰਤਿ ਹਰਿ ਜੈ॥ ੧॥ ਸੀਛੁ ੧੨੭
 ਟਬੇ ਸਰਦੇਤਿ ਹਰਾ॥ ਜਿਹ ਸਮਦੇਵ ਨਦੇਵ ਕੁਮਾਰਾ॥ ਤੇ ਕੋ ਜਾਤਨ ਰੂਪ ਬਿਚਾਰਾ॥ ਦਿਵਸ ਭਯੋਤ ਤੇ
 ਉਜੀਯਾਰਾ॥ ੨॥ ਹਾਜੀਰਾ ਇਤਹਾ ਖਤ ਰੇਰਾ॥ ਇਸ ਕਮੁਸ ਕਕੇਸਾ ਬਪਲੇਰਾ॥ ਤਾ ਕੀ ਜਾਤਨ ਪੁਛਾ
 ਉਚਾਰੀ॥ ਫੂਕਰਹੀ ਜਾਨ ਕਛੁ ਲਵਾਰੀ॥ ੩॥ ਸੀਛੁ ਟਬੇ ਸਰਦੇਤਿ ਹਰਾ॥ ਇਹਿ ਬਿਧਿ ਚਿਤਾ
 ਪਨੇ ਮਹਿ ਕਹਾ ਕੋ॥ ਅਬਿ ਮੋਰੇ ਕਰਾਹੀ ਹਸਿ ਕੋ॥ ਕੋਇ ਹੁਭੁ ਜੋ ਆਜੁ ਬਲ ਨ ਕੋ॥ ੪॥ ਦੋਹਰਾ॥ ੧॥ ਮਸ
 ਭੀ ਜਤ ਤਿਯ ਬਦਨ ਪਰਿ॥ ਅਤਿ ਸੁੰਦਰ ਸਰਬੰਗਾ॥ ਕਨਿਕ ਮਦਰ ਮਾਚੇ ਢੁਗਿਯੋ ਝੂਟੀ ਪੁਛਾ ਅਨੀਰਾ॥ ੫॥
 ੧੨੮॥ ੧॥ ਸੁਘਰ ਸਹਿ ਚਰੀਤਹਾ ਪਠਾਈ॥ ਛੁਲ੍ਹੈ ਤਾਹਿਤ ਹਲੇ ਆਈ॥ ਜਬ ਤਿਹਾ ਬਚਲਾ
 ਯੋਰਾ ਨੀ॥ ਹਾਜੀਰਾ ਇਬਤਨ ਹਿਮਾਨੀ॥ ੬॥ ਅਬਲਾ ਕੋ ਦਿਜਤਨ ਕਰਿ ਹਾਰੀ॥ ਕਿਯੋ ਏਨ ਭੁਜੀਤਾ ਹਿੰਦੀ
 ਪਨਾਰੀ॥ ਹਾਇ ਹਾਇ ਗਿਰਭੂ ਮਓ ਚਰਾ॥ ਮੁਰਕਰੇ ਜਤੁ ਇਨੀ ਨਿਹਾਰਾ॥ ੭॥ ਤਿਹਾ ਕ੍ਰਿਪਾ ਬਸਤ੍ਰੁ ਤੇ ਪ
 ਰਿਹਾਏ॥ ਭਾਇਨ ਸੁਨਤ ਲੋਗ ਉਡਿਯਾਏ॥ ਜਬ ਗਹਿਤਾ ਹਿਬਤ ਬਿਧਿ ਮਾਰਾ॥ ਤਬ ਤਿਨੀ ਨਾਜੁ
 ਕ੍ਰਿਪਾ ਉਚਾਰਾ॥ ੮॥ ਤਬ ਲਗਤ ਹਾਨਿ ਪਤੁ ਆਯੋ॥ ਸੁਨ ਕਰੇ ਜ ਕ੍ਰਿਪਾ ਹਰਿਯੋ ਰਿਸਾਯੋ॥ ਇਹ ਭਾਇਨ
 ਕਹ ਕਹਾ ਸੁਘਰੈ॥ ਕੋਅ ਬਿਹਰਿ ਨਿਯ ਹਿਜੀਯੋ ਰੈ॥ ੯॥ ਤਬ ਤਿਨ ਦੁਰਿਠਾ ਢਿਨਿ ਪਾਕਿਯੋ॥ ਰਾਨਿ ਕੇ
 ਰੁਬਨ ਤਿਨ ਲਿਯੋ॥ ਰਾਜ ਲਖੇ ਕਰੇ ਜੋਗੇ॥ ਭੇਦ ਅਭੇਦਨ ਮੂੜ ਬਿਚਾਰੈ॥ ੧੦॥ ਸਭ ਤਬ ਹੀ ਲੋਗ
 ਨਹਟਾਏ॥ ਅਧਿਕ ਨਾਰਿ ਸੋਭੇਗ ਮਚਾਏ॥ ਰਾਖੇ ਮੁਰਿਕਹੀ ਪਿਖ ਪਾਨਾ॥ ਤੁਮ ਸੋਰ ਮੋ ਸਦਾ ਬਿਧਿ
 ਨਾਨਾ॥ ੧੧॥ ਅਧਿਕ ਭੋਗਤਾ ਸੋ ਕ੍ਰਿਪਾ ਕਰਿ ਕੋ॥ ਪਾਇਓ ਸਦੇ ਦਯੋ ਸਿਕਰ ਕੋ॥ ਰੁਖਤ ਜਾਇ ਪਤ ਰਿ
 ਅਸਿ ਭੁਈ॥ ਵੇਇ ਕਰ ਜਵਾਹਰਾ ਇਨ ਗਈ॥ ੧੨॥ ਦਿਤ ਮੁਹਿ ਪਥ ਮਕਰਿ ਜਵਾਹਰੀ॥ ਪੁਨਿ ਵਹਿ
 ਅਤ੍ਰਿਧਿ ਆਨ ਯੋਗਈ॥ ਨਿਪ ਬਰਦਿ ਸਦਿਨ ਹਮਰੀ ਆਈ॥ ਕਿਯਾ ਜਾਨਿਯੋ ਕਿਹ ਦੇਸ ਸਿਧਾਈ॥
 ੧੩॥ ਸਤਿਸਤਿ ਤਬ ਨਿਪਤਿ ਉਚਾਰਾ॥ ਭੇਦ ਅਭੇਦਨ ਮੂਰਖ ਬਿਚਾਰਾ॥ ਨਿਖਤ ਥੋ ਕ੍ਰਿਪਾ ਜਾਰ ਬਜਾ
 ਈ॥ ਇਹ ਚਰਿਤ੍ਰ ਗਯੋ ਆਖਿ ਚੁਕਾਈ॥ ੧੪॥ ਪਿਥ ਮਮਿ ਮ੍ਰਿਤ੍ਰਿਯ ਬੋਲਿ ਪਠਾਯੋ॥ ਕਹਿ ਅਨੁਕਿਯਾ
 ਕ੍ਰਿਪਾ ਸਦਿਖਾਯੋ॥ ਬਹੁ ਰਿਭ ਜਾਇ ਹਰਿਤ੍ਰ ਲਖਾਯਾ॥ ਠਾਢਿ ਨਿਪਤਿ ਜਤੁ ਮੁੰਡ ਮੁੰਡਾਯਾ॥ ੧੫

Digitized by Panjab Digital Library | www.panjabdigilib.org

ਤਿਜੁ ਬਚਨਾ ਮਰਾਗਾਰ ਵੇਸ ਬਸਤ ਹੈ ਜਹਾ ਭੀਰ ਸੈਨ ਰਾਜ ਬੇਰਹਾ ॥ ੧ ॥ ਸ੍ਰੀਰਸਦੇਇ ਤਿਲ ੬੨੮
 ਕਤਿਹ ਦਾਗਾ ਚੰਦ੍ਰਕਿਯੋ ਜਾਤੇ ਉਜਿਆਗਾ ਸਾਮੁਦ੍ਰਕ ਲਛਨ ਤਾਮੇ ਸਥਾ ਛੁਬਿ ਉਚਾਰਤਿ ਹਸਕੈ
 ਕਵਨ ਕਹਿ ॥ ੨ ॥ ਤਹ ਇਕ ਹੁਤੇ ਸਾਹਕੇ ਪੂਤਾ ਭੂਤ ਲਕੋ ਜਾਨਤ ਪੁਰਹੁਤਾ ॥ ਅਪਿਕਤੁ ਨ ਕੋਤੇ ਜ
 ਬਿਰਾਜੈ ॥ ਨਰੀ ਨਗਨੀ ਕੋ ਮਨੁ ਲਾਜੈ ॥ ੩ ॥ ਸ੍ਰਬਰਾਨੀ ਤਿਹ ਪ੍ਰਭਾ ਨਿਹਾਰੀ ॥ ਤਬ ਤੇ ਭੁਈ ਅਪਿਕ
 ਮਤ ਵਾਰੀ ॥ ਨਿਰਖ ਮਿਤ੍ਰ ਕੋ ਨੈਨ ਬਿਕਾਨੀ ॥ ਤਬ ਹੀ ਤਿਉ ਗਈ ਦਿਵਾਨੀ ॥ ੪ ॥ ਤਬ ਤਿਹ ਬੋਲਿਲ
 ਯੋ ਅਪਨੇ ਘਰਾ ॥ ਕਾਮ ਕੋ ਲਕੀਨ ਅਤਿ ਚੁਕਾਰੀ ॥ ਭਾਂਤਿ ਭਾਂਤਿ ਤਿਹ ਰਚੇ ਲਗਾਯੋ ॥ ਅਬਲਾ
 ਅਪਿਕ ਹਿੰਦੈ ਸੁਖ ਪਾਯੋ ॥ ੫ ॥ ਤਬ ਲਗਾ ਆਇ ਨਿਪਤਤ ਹਗਾਯੋ ॥ ਤਤ ਛਿਨ ਰੂ ॥ ਰਿਮਹ ਲਤੇ ਦ
 ਯੋ ॥ ਮਰਿਗਾਯੋ ਨਿਪਤਿ ਲਭੇ ਦ ਬਿਚਰਾ ॥ ਜੇਜਨ ਅਰਪ ਉਰ ਪਤੇ ਪਰਾ ॥ ੬ ॥ ਆਪਰੇਤੁ ਇਹ ਭਾ
 ਤਿ ਉਚਾਰਾ ॥ ਦੇਵ ਪਕਰਿ ਕਹਿ ਨਿਪਤ ਪਛਾਰਾ ॥ ਮੇਰੇ ਸਾਥ ਕਿਯੋ ਬੇਸਿਗਾ ॥ ਤਾਤੇ ਭਯੋ ਅਪਵਿਤ੍ਰ
 ਸਰਬੀਗਾ ॥ ੭ ॥ ਦੇਹਰਾ ॥ ॥ ਇਹ ਛੁਲ ਜਾਗ ਨਿਕਾਰਿਯੋ ਨਿਜੁ ਨਾਇਕ ਹਿੰਦ ਪਾਗਾ ॥ ਬੇਦ ਅਭੇ
 ਦ ਮੂਰਖ ਕਿਨੁ ਸਾਕਿਯੋ ਨੈਕ ਬਿਚਾਰਾ ॥ ੮ ॥ ਨਿਜ ਨਾਇਕ ਕੋ ਮਹਲ ਤੇ ਤਿਹ ਪਿਤ ਦਯੋ ਗਿਰਾਇ ॥
 ਜਾਰਬ ਚਾਯੋ ਆਪਨੇ ਨੈਕ ਨਰ ਹੀ ਲਜਾਇ ॥ ੯ ॥ ੧ ॥ ਇਹ ਤਿਸਾ ਬਿਰਾਜੈ ॥ ਤਿਹ ਨਾਇਕ ॥
ਤੇ ਮੇਰੇ ਸਾਥ ਕਿਯੋ ਬੇਸਿਗਾ ॥ ਤਾਤੇ ਭਯੋ ਅਪਵਿਤ੍ਰ ॥ ਮਸਤੁ ਸੁਭ ਮਸਤੁ ॥ ੩੧ ॥ ੫੬੨੧ ॥ ॥
 ਅਫੁਜਾ ॥ ॥ ਚੋਪਈ ॥ ॥ ਬਿਰਹ ਸੈਨ ਇਕ ਨਿਪਤ ਸੁਜਾਨਾ ॥ ਆਨਤ ਆਨ ਦੇ ਸਜਿਹ ਨਾਨਾ ॥
 ਬਿਰਹਿ ਪਿੰਜਰੀ ਤਾਕੀਰਾਨੀ ॥ ਸੁੰਦਰ ਭਵਨ ਚਤੁਰਦਸ ਜਾਨੀ ॥ ੧ ॥ ਤਾ ਕੇ ਧਾਮ ਏਕ ਸੁਤ ਭਯੋ ॥
 ਜਾਨ ਕੁਰਵਿ ਦੁਤਿਯੋ ਪ੍ਰਗਟਯੋ ॥ ਸੁੰਦਰ ਤਾ ਤਿਹ ਕਹੀ ਨਾਵੈ ॥ ਨਿਰਖਤ ਪਲਕ ਨ ਜੇਰੀ ਜਾਵੈ ॥ ੨ ॥
 ਤਹ ਇਕਤਰੁ ਨ ਸਾਹਕੀ ਜਾਈ ॥ ਜਾਕੀ ਛੁਬਿ ਨ ਬਿਜਾਤ ਬਤਾਈ ॥ ਕੋਸ ਸਿਤੋਰੇ ਹਿਨ ਇਹ ਜਾਈ ॥
 ਆਗੇ ਪੁੰਨ ਪਛੈ ਭੁਈ ॥ ੩ ॥ ਰਾਜ ਕੁਮਾਰ ਜਬਤ ਵਨ ਨਿਹਾਰਿਯੋ ॥ ਮਦਨ ਬਾਸਤ ਨਿਤਾਹਿ ਪ੍ਰਗਟ
 ਯੋ ॥ ਲਰੀ ਅਟਿਕ ਸੁਪ ਬੁਧਿ ਛੁਟਿ ਗਈ ॥ ਤਬ ਹਿਤ ਰੁਨਿ ਮਤ ਵਾਰੀ ਭੁਈ ॥ ੪ ॥ ਭਾਂਤਿ ਭਾਂਤਿ
 ਤਨ ਦਰ ਬਛੁਟਾਈ ॥ ਅਨਿਕ ਸਖਿਅ ਨ ਕਹਰੀ ਪਠਾਈ ॥ ਰਾਜ ਕੁਮਾਰਿ ਕਿਯੋ ਹੁਨ ਵਿਆਏ ॥

ਤਾਂ ਸੋ ਕਰੋ ਨਮਨ ਕੇ ਭਾਇ ॥ ੫ ॥ ਕਰਿ ਕਰਿ ਜਤਨ ਕੁ ਅਰਥ ਹੁ ਹੀ ॥ ਕੋ ਸੋ ਭੀ ਮਿਤ੍ਰ ਨਹਿ ਪਿਆ
 ਗੀ ॥ ੫ ॥ ਏਲਾ ਫਿਰੈ ਕੁ ਅਰਿ ਮਤ ਵਾਗੀ ॥ ਜਾਨਕ ਮਿਰੀ ਬਿਸਿਖਤ ਨ ਮਾਰੀ ॥ ੬ ॥ ਰੇ ਵਤ ਕੁ ਅਰ
 ਕੁ ਉਠਿ ਡਿਗਾ ਵੈ ॥ ਨਾਚਤ ਕੁ ਬਚਨ ਸੁਨਾ ਵੈ ॥ ਮਿਤ੍ਰ ਮਿਲਾਇ ਦੇਇ ਮੁਹਿ ਕੋਈ ॥ ਜੇ ਮੁਖ ਮਾਰੈ ਦ
 ਯੋ ਤਿਹ ਸੋਈ ॥ ੭ ॥ ਏਕ ਸਖੀ ਇਹ ਕੁ ਤਿਉ ਚਾਰੋ ॥ ਸੁਨਹੁ ਮਿਤ੍ਰ ਨੀਬਚਨ ਹਮਾਰੋ ॥ ਜੇ ਤੁਮ ਕੋ ਤ
 ਵ ਮਿਤ੍ਰ ਮਿਲਾਉ ॥ ਤਉ ਕਹਾਤੁ ਮਤਿ ਬਰ ਪਾਉ ॥ ੮ ॥ ਸਾਹ ਸੁਤਾ ਜਬ ਯੋ ਸੁਨਿ ਪਾਵਾ ॥ ਜਨ ਕਬਹ
 ਰਿ ਬਪੁ ਮੇਜੀ ਯਾਵਾ ॥ ਨਿਧਨੀ ਅਪਿਕ ਮਨਹੁ ਧਨ ਪਾਯੋ ॥ ਜਨ ਕਰਾਮਿ ਮਿਤ੍ਰ ਮਿਤ੍ਰਿ ਕੋ ਆਯੋ ॥
 ੯ ॥ ਜਾਂ ਸੋ ਲਗਾਨ ਕੁ ਅਰਿ ਕੀ ਹੁਤੀ ॥ ਤਾਂ ਸੋ ਭੇਸ ਪਾਰਿ ਕੈ ਸੁਤੀ ॥ ਰਾਜਗਹ ਨੇ ਮੇਕਿ ਯਾਪ ਯਾਨਾ ॥ ਬੁ
 ਖਤ ਰੁਈ ਬਚਨ ਬਿਪਿਨਾਨਾ ॥ ੧੦ ॥ ਨਿਪ ਸੁਤ ਜੁ ਤਿਯਾ ਤਿਹਾਰੇ ਭੁਈ ॥ ਮੇਤਿ ਤੁਮ ਰੇ ਪਾਅਪਣਾਈ ॥
 ਤੁਮ ਤਿਹ ਤਿਯ ਕੋ ਚਿਤ ਚੁਗਾਯੋ ॥ ਅਬ ਚਲ ਕੁ ਅਰ ਕੋ ਰੋ ਮਨ ਭਾਯੋ ॥ ੧੧ ॥ ਜਬ ਨਿਪ ਸੁਤ ਮੇ ਸੋ ਸੁ
 ਨਿ ਆਈ ॥ ਚਲਿਯੋ ਨ ਪਲੀ ਪਾਇ ਚੜਾਈ ॥ ਭੇਦਾ ਭੇਦ ਜੜ ਕਛੂ ਨ ਬਿਚਾਰਾ ॥ ਆਯੋ ਸਾਹ ਸੁ
 ਤ ਕੇ ਦੁਹਾ ॥ ੧੨ ॥ ਦਿਯਾ ਬੁਝਾਇ ਵਯੋ ਆਗੇ ਤਿਯਾ ॥ ਪਾਵਤ ਭੁਯੋ ਅਧੇਰੇ ਮੇ ਪਰ ਪਿਆ ॥ ਚਿ
 ਤ ਅਟਕਾ ਜੋ ਸੋ ਸੋਈ ਜਾਨੀ ॥ ਕਾਮ ਕ੍ਰਿਯਾ ਤਾਂ ਸੋ ਕ ਸਿਧਾਨੀ ॥ ੧੩ ॥ ਕਾਮ ਭੋਗ ਕਰਿ ਪਾਮ ਸਿਧਾ
 ਰਿਯੋ ॥ ਮੂਰਖ ਕਛੂ ਨ ਬਿਚਾਰ ਬਿਚਾਰ ਯੋ ॥ ਦਿਯਾ ਬੁਝਾਇ ਤਿਯ ਰੇ ਜਬੁ ਲਾਵੈ ॥ ਕਾਮ ਕੇ ਲਕ
 ਹੁ ਵਤ ਕਮਾਵੈ ॥ ੧੪ ॥ ਦੇਨ ਕਹਾ ਸੁਦੁ ਤਿਯ ਹਿਦੀਨਾ ॥ ਕਾਮ ਭੋਗ ਨਿਪ ਸੁਤ ਤਨ ਕੀਨਾ ॥ ਤਿਨ ਜ
 ਭੇਦ ਅਭੇਦ ਨ ਪਾਯੋ ॥ ਇਹ ਛੁਲਾ ਅਪਨੇ ਮੂੰਹ ਮੂੰਹ ਭਾਯੋ ॥ ੧੫ ॥
 ਸਮਾਪਤ ਮਸਤ ਸੁਭ ਮਸਤੁ ॥ ੩੧ ॥ ੪੯
 ੩੬ ॥ ॥ ਅਫਸੁ ॥ ॥ ਚੋਪਈ ॥ ॥ ਜੇਗ ਸੋ ਨਰਾਜਾ ਤਿਕਾਤਿ ਬਲਾ ॥ ਅਰਿ ਅਨੇਕ ਜੀਤਿ
 ਜਿਨ ਦਲ ਮਲਾ ॥ ਸੀਸਿ ਨਿਯਾਸ ਮਤੀ ਦਾਰਾ ॥ ਪਗ ॥ ਅਪਿਕ ਚਤੁਰ ਤਿਯ ਦੁਤੀ ਯਹਾਨ ਨ ਕਾਰਿ ॥ ੧ ॥
 ਕੇਤ ਕਿਦਿਨ ਨ ਜਨਤ ਸੁਤ ਭਈ ॥ ਸੀਖਿ ਯਾਹ ਅਬਿਗਾਹੀ ਦਈ ॥ ਬਫਤ ਬਫਤੋ ਮੇਭਯੋ ਤਰਨ ਜ
 ਥਾ ॥ ਅਤਿਹੀ ਸੁੰਦਰੇ ਤਭਯੋ ਤਬ ॥ ੨ ॥ ਤਹ ਇਕ ਹੁਤੀ ਜਾਟ ਕੀ ਦਾਰਾ ॥ ਅਟਿਕਰਹੀ ਲੁਖਿਰਾ

ਜਕੁਮਾਰਾ॥ ਨਿਸਾਦਿਨਸਦਨਰਵਨਕੇਜਵੈ॥ ਨਿਪਸੁਤਤਾਹਿਚਿਤਨਹਿਲਿਖਵੈ॥ ੩॥ ਤੁ ੬੨੬
 ਤੇਤਰਨਦੁਖਿਤਅਤਿਭਈ॥ ਚਿਤਮਹਿਚਰਿਤ੍ਰਬਿਚਰੇਕਈ॥ ਤਬਤਿਨਇਹੈਬਿਚਾਰਬਿਚ
 ਰਾ॥ ਨਿਜਤਨਭੇਸੋਜੇਗਕੇਪਾਰਾ॥ ੪॥ ਜੇਗਭੇਸਪਰਿਤਿਹਰਿਹਗਈ॥ ਜੀਤਮੰਤ੍ਰਸਿਖਵਤ
 ਬਹੁਭਈ॥ ਤਾਕੋਲਿਖੇਚੇਰਕਗਿਚਿਤਾ॥ ਐਕਹਰਾਗਿਹਕੇਸਭਾਬਿਤਾ॥ ੫॥ ਇਕਦਿਨਯੋਬਿ
 ਹਸਾਥਉਚਾਰੇ॥ ਜਾਨਤਜੇਗੀਸਵਹਿਉਠਾਰੇ॥ ਇਕਦਿਨਇਕਲਜੁਮੈਸੋਚਲੇ॥ ਕੋਤਕਲਖ
 ਹੁਸਕਲਤਮਭਲੇ॥ ੬॥ ਵੇਹਰਾ॥ ॥ ਅਬਲਗਿਜਗਤਮਸਾਨਕੈਨਾਹਿਨਿਹਾਰੈਨਾ॥ ਅਬ
 ਜੁਗਿਯਾਕੇਚੇਤਤੇਦੇਖਿਹੈਕੁਖੇਬੈਨਾ॥ ੭॥ ਚੋਪਈ॥ ॥ ਅਬਨਿਸਭਈਅਰਧਅੰਧਿਆਰ
 ॥ ਤਬਨਿਪਸੁਤਇਹਭਾਂਤਿਬਿਚਾਰੀ॥ ਇਕਲੇਜੇਗੀਸਾਥਸਿਪੈਯੈ॥ ਉਤਮਸਾਨਨਿਰਖਘ
 ਰਿਐਯੈ॥ ੮॥ ਚਲਤਭਯੋਜੇਗੀਕੇਸੰਗਾ॥ ਤਿਆਚਰਿਤ੍ਰਕੇਲਖੈਨਫੰਗਾ॥ ਦ੍ਰੋੜਕੇਲਗਯੋਤਿ
 ਹਸਾਥਾ॥ ਸਸਤ੍ਰਅਸਤ੍ਰਗਹਿਲੋਯੋਨਹਾਥਾ॥ ੯॥ ਜਬਦੇਉਗਏਗਹਿਰਬਨਮਾਹੀ॥ ਜਹ
 ਕੇਉਮਨੁਛਤੀਸੋਰੇਨਾਹੀ॥ ਤਬਅਬਲਾਇਹਭਾਂਤਿਉਚਾਰਾ॥ ਸੁਨਹੁਕੁਅਰਜੁਬਚਨਹਮਾਰਾ॥
 ੧੦॥ ਚੋਪਈ॥ ॥ ਕੈਜਤ੍ਰਪਾਨਨਕੀਆਸਾਤਜਿ॥ ਕੈਰਚਿਮਾਨਆਉਮਹਿਕੋਭਜੁ॥
 ਕੈਤੁਹਿਕਾਟਿਕਰੋਸਭਖੰਡਾ॥ ਦੈਕੋਮੋਰਭਗਾਬਿਖੈਲੰਡਾ॥ ੧੧॥ ਰਾਜਕੁਅਰਿਅਤਿਹੀਤਬ
 ਰੁਰਾ॥ ਕਾਮਭੋਗਤਿਧੜਿਖਸੰਗਕਰਾ॥ ਇਹਛਲੇਸੇਵਕੋਛਲਗਈ॥ ਰਾਇਬਿਰਗਯਹਿ
 ਭੋਗਤਭਈ॥ ੧੨॥ ਅੰਤਤ੍ਰਿਖਨਕੋਕਿਨੁਨਪਯੋ॥ ਬਿਪਨਾਸਿਰਜਬਦੁਰਿਪਛੁਤਾਯੋ॥ ਜੀ
 ਨਾਇਹਕਿਯੋਸਕਲਸੰਸਾਰਾ॥ ਵਹੈਪਛਾਨਭੇਦਤ੍ਰਿਖਹਾਰੇ॥ ੧੩॥ ੧੦॥ ਚੋਪਈ॥ ॥
 ੧੪॥ ਚੋਪਈ॥ ॥ ਨਸੇਬਾਰਹਚਰਿਤ੍ਰਸਮਾਪਤਮਸਤੁਭੁਮਸ
 ਤੁ॥ ੩੧੨॥ ਚੋਪਈ॥ ॥ ਸੂਰਨਸੈਨਇਕਸੁਨਾਨਿਪਾਲਾ॥
 ਤਾਕੇਸਦਨਾਠਸੇਬਾਲਾ॥ ਬਿਸਮਤੀਤਕੇਇਕਫਾਹੀ॥ ਜਾਤਨਜਿਹਕੀਪਭਾਉਚਾਰੀ॥ ੧
 ਨਾਇਨੇਕਤਿਨਨਿਪਤਿਨਿਹਾਰੀ॥ ਰੂਪਮਾਨਗੁਨਮਾਨਬਿਚਾਰੀ॥ ਤਾਕਹਪਕਰਿਸਦਨਲੇਅ
 ਯੋ॥ ਕਾਮਭੋਗਤਿਹਸਾਥਕਮਾਯੋ॥ ੨॥ ਤਾਕੇਲੇਇਸਤ੍ਰੀਨਿਪਕਰੇ॥ ਭਾਂਤਿਭਾਂਤਿਤਿਹਸਾ

Digitized by Panjab Digital Library | www.panjabdigilib.org

ਬਚਨ ਉਚਾਰੇ ਨਿਪਤਿ ਨਿਹਿਕੇ ॥ ਕਹੁ ਯੋਗੇਸ਼ ਮੂਰਖ ਮਤਿ ਕੇ ॥ ਕੁਲੀ ਬੁਧੀ ਜਾਨਤ ਨਹਿ ਗਤ ६੩੦
 ਕੇ ॥ ੧ ॥ ਦੁਰਾਚਾਰ ਨੀਤ ਕਮਾਵੈ ॥ ਤਕੇਧਾ ਮਨਿ ਤਖਾ ਨਿਪ ਜਾਵੈ ॥ ਜੜ੍ਹ ਇਹ ਲਖਤ ਮੇਰਿ ਹਿਤ
 ਕਾਰਨ ॥ ਸੇ ਨਿਤ ਸੇਤ ਸੰਗ ਲੈਯਾਰਨ ॥ ੨ ॥ ਸਿਖ ਯਹਿ ਪੁਨਿ ਸਵਨ ਨਹੁ ਨਿਪਾਈ ॥ ਪੁਛੁ ਤੁਝੇ
 ਤਿਸੀ ਕਹ ਜਾਈ ॥ ੩ ॥ ਮਤਿ ਬਨਿ ਪਤਿ ਹਿਯੋ ਕੋ ਕਿਆ ਕਰੈ ॥ ਜੇਤੁ ਮਕਹੁ ਸੇ ਬਿਧਿ ਪਰਹੈ ॥ ੪ ॥
 ਇਹ ਨਿਪ ਜੋਗਨ ਮੇਸੀ ਨਾਰੀ ॥ ਚਹਿ ਯਤਨੀ ਕਿਤੁ ਗਤਿ ਕਾਰੀ ॥ ਕੁਲੇ ਨਗਵਨ ਕੋਰਤ ਕੇ ਛਿ
 ਨਾ ॥ ਦੁਰਾਚਾਰ ਜੁ ਕਰਤ ਤਿਖਾ ਨਿਸਾਦਿਨ ॥ ੧੦ ॥ ਇਕ ਨੇ ਜੋਗ ਇਕ ਤਿਖਾ ਅਹੀ ॥ ਇਕ ਸਾਹ ਕੇ ਜਾ
 ਈ ਕਈ ॥ ਜਿਯੋ ਇਹ ਨਿਪ ਪੁਰਖ ਨੇ ਕੋਰਾ ਜਾ ॥ ਤਿਉ ਦੁਹਰਾ ਕਿਉ ਨ ਸਿਸਿਤਾ ਜਾ ॥ ੧੧ ॥ ਜੋ
 ਦਾ ਕੋਰਾ ਜਾਗਿ ਧਰਤਿ ਯਾਵੈ ॥ ਰਾਜ ਪਾਟਤ ਬਸ ਕਲ ਸੁਹਾਵੈ ॥ ਤਾਹਿ ਲਖੇ ਤਿਖਾ ਸਤੁ ਦੁਰਜਾ
 ਹੀ ॥ ਜਿਮਿ ਉਤੁਗਨ ਰਾਵਿ ਕੀ ਪਰਛਾਹੀ ॥ ੧੨ ॥ ਸਬ ਰਾਜੈ ਇਹ ਬਿਧਿ ਪੁਨਿ ਪਾਯੋ ॥ ਇਹੈ ਮ
 ਤੇ ਜੇ ਯਾਮਾ ਤਿਪ ਕਯੋ ॥ ਦੁਰਾਚਾਰ ਇਸ ਤੀ ਪਰਹੈ ॥ ਨਿਜ ਤਿਖਾ ਸਾਹ ਸੁਤ ਲੈ ਕੋਰੈ ॥ ੧੩ ॥ ਪਾ
 ਤੇ ਕਾਲ ਪਾਮ ਜਬ ਆਯੋ ॥ ਨੇਗੀ ਮਹਤ ਨ ਬੋਲ ਪਠਾਯੋ ॥ ਸਾਹ ਸੁਤਾ ਜਿਹ ਤਿਹ ਬਿਧਿ ਲਈ ॥
 ਰਾਨੀ ਤਾਹਿ ਚਿਦੈ ਤੇ ਦਈ ॥ ੧੪ ॥ ॥ ਇਹ ਚਰਿਤੁ ਹਰ ਚਲਾਤ ਕੋ ਚਰਿਤ ਵਿਖਾ
 ਇ ॥ ਨਿਜ ਤਿਖਾ ਸਾਥੁ ਰਾਇ ਹਿਤ ਆਪਨ ਭਾਜਿਯੋ ਬਨਾਇ ॥ ੧੫ ॥ ॥ ੧੬ ॥ ॥ ੧੭ ॥ ॥ ੧੮ ॥ ॥ ੧੯ ॥ ॥ ੨੦ ॥ ॥
 ॥ ੨੧ ॥ ॥ ੨੨ ॥ ॥ ੨੩ ॥ ॥ ੨੪ ॥ ॥ ੨੫ ॥ ॥ ੨੬ ॥ ॥ ੨੭ ॥ ॥ ੨੮ ॥ ॥ ੨੯ ॥ ॥ ੩੦ ॥ ॥ ੩੧ ॥ ॥ ੩੨ ॥ ॥ ੩੩ ॥ ॥ ੩੪ ॥ ॥ ੩੫ ॥ ॥ ੩੬ ॥ ॥ ੩੭ ॥ ॥ ੩੮ ॥ ॥ ੩੯ ॥ ॥ ੪੦ ॥ ॥ ੪੧ ॥ ॥ ੪੨ ॥ ॥ ੪੩ ॥ ॥ ੪੪ ॥ ॥ ੪੫ ॥ ॥ ੪੬ ॥ ॥ ੪੭ ॥ ॥ ੪੮ ॥ ॥ ੪੯ ॥ ॥ ੫੦ ॥ ॥ ੫੧ ॥ ॥ ੫੨ ॥ ॥ ੫੩ ॥ ॥ ੫੪ ॥ ॥ ੫੫ ॥ ॥ ੫੬ ॥ ॥ ੫੭ ॥ ॥ ੫੮ ॥ ॥ ੫੯ ॥ ॥ ੬੦ ॥ ॥ ੬੧ ॥ ॥ ੬੨ ॥ ॥ ੬੩ ॥ ॥ ੬੪ ॥ ॥ ੬੫ ॥ ॥ ੬੬ ॥ ॥ ੬੭ ॥ ॥ ੬੮ ॥ ॥ ੬੯ ॥ ॥ ੭੦ ॥ ॥ ੭੧ ॥ ॥ ੭੨ ॥ ॥ ੭੩ ॥ ॥ ੭੪ ॥ ॥ ੭੫ ॥ ॥ ੭੬ ॥ ॥ ੭੭ ॥ ॥ ੭੮ ॥ ॥ ੭੯ ॥ ॥ ੮੦ ॥ ॥ ੮੧ ॥ ॥ ੮੨ ॥ ॥ ੮੩ ॥ ॥ ੮੪ ॥ ॥ ੮੫ ॥ ॥ ੮੬ ॥ ॥ ੮੭ ॥ ॥ ੮੮ ॥ ॥ ੮੯ ॥ ॥ ੯੦ ॥ ॥ ੯੧ ॥ ॥ ੯੨ ॥ ॥ ੯੩ ॥ ॥ ੯੪ ॥ ॥ ੯੫ ॥ ॥ ੯੬ ॥ ॥ ੯੭ ॥ ॥ ੯੮ ॥ ॥ ੯੯ ॥ ॥ ੧੦੦ ॥ ॥
 ੩੧੪ ॥ ੫੯੭੩ ॥ ॥ ਅਫਸੂ ॥ ॥ ਚੋਪਈ ॥ ॥ ਸਾਹਿਰ ਅਟਾਵਾ ਈਗਤੀ ਹਜ਼ਿਰਾ ॥
 ਪਾਲਸ ਪਛਮ ਹੁਤੇ ਨਿਪਤਤ ਹਿਨਾ ਨਿਸੁਪਛਮ ਦੇਰਾ ਕੋ ਪਗਾ ਸੁਰੀ ਨਾਗਨੀ ਨਗੀਨ ਸਰਬਗਾ ॥
 ੧ ॥ ਬਾਦ ਇਕ ਰਾਨਿ ਯਹਿ ਹਿਰਾ ॥ ਮਦਨ ਦੇਤ ਬਹੀ ਤਿਹ ਪੋਰਾ ॥ ਅਧਿਕ ਨੇਹਤਿ ਹਸਾ ਬਖਛਾ
 ਯੋ ॥ ਰਾਜਾ ਕੋ ਚਿਤ ਤੇ ਬਿਸਰਾਯੋ ॥ ੨ ॥ ਮੇਸੀ ਰਸਗੀ ਤਾਸੈ ਨਾਰੀ ॥ ਜਾਤੁ ਪਤਿਤ ਨ ਪੀਤ ਬਿਸਾ
 ਰੀ ॥ ਰੋਹੁ ਪੋਰਿ ਪਨ ਕਰਿ ਲਯੋ ॥ ਮੁਖ ਤੇ ਰੁਝ ਲਖਤ ਨਿਪਾਦਿਯੋ ॥ ੩ ॥ ਜਾਨਾ ਸੈਨ ਬਦਨ ਤੇ ਬ
 ਮਾ ॥ ਨਿਪ ਮਨ ਮੇ ॥ ਇਹ ਸੁਲਨ ਛਮਾ ॥ ਅਤਿ ਆਤੁ ਰੁਪੈ ਬੈਦ ਬੁਲਾਏ ॥ ਚਿਹਨ ਰੋਗ ਤਿਹ ਨਾਰਿ
 ਸੁਨਾਏ ॥ ੪ ॥ ਬੁਝ ਤਿਨ ਪੀਰੋਹੁ ਪੁਨਿ ਡਾਰਾ ॥ ਸੈਨ ਬਾਸ ਕੁਛੁ ਨ ਬਿਚਾਰਾ ॥ ਤਬ ਪਤਿ ਮੈ ॥

ਮਨਾਰਿਉਚੋਰੋਅਬਨਹੀਕਹਮਰੀਬਿਚੋਰੋ॥੫॥ਗਨੀਕਹਤਨਿਪਤੋਸੋਕਰਿਯਹਾਮੇਰੋਬਹੁਰਿ
 ਨਬਦਨਨਿਹਰਿਓ॥ਐਰਸਖੀਕਾਹੁਨਦਿਖੇਯੋ॥ਗਨੀਜਾਇਜਾਗਪਰਿਐਯੋ॥੬॥ਸਾਚਬਰ
 ਨਜੜਸੁਨਤਉਚਰਿਕੋ॥ਦਮਕਹੋਰੇਕਗਈਜਨੁ॥ਰਿਕੋ॥ਅਧੁਪੁਲਿਤਅਖਿਯਾਪਤਿਭਈ॥
 ਤਬਹੀਜਾਗਸਾਥਉਠਿਗਈ॥੭॥ਆਖਿਪੁਛਨਿਪਹੋਰੇਕਹਾ॥ਉਹਾਨਾਮੰਗਤਵਨਕੋਰਹਾ॥ਤਬ
 ਸਖਿਯਨਾਇਹਕੁ॥ਤਿਉਚਰਿਯੋ॥ਭੇਦਅਭੇਦਸੁਨਿਪਨਬਿਚਾਰਿਯੋ॥੮॥ਗਨੀਗਈਸੀਦੇਹਸੁ
 ਰਗਕਹਾ॥ਛੇਰਿਗਈਹਮਕੋਕਤਮਹਿਮਹਿ॥ਮੂਰਖਸਾਚਾਇਹੈਲਹਿਲਈ॥ਦੇਹਸਹਿਤਸੁਰ
 ਪੁਰਾਇਯਗਈ॥੯॥ਜੇਜੇਪੁਨਿਵਾਨਹੈਲੋਗਾ॥ਤੇਰੋਹੈਇਹਗਤਕੋਜੋਗਾ॥ਜਿਨਇਕਚਿਤ
 ਏਕੈਰਿਸਿਐਯੋ॥ਤਾਕੇਕਾਲਨਿਕਟਿਨਹਿਐਯੋ॥੧੦॥ਇਕਚਿਤਸੋਸਿਐਵਤਹਰਿਭੁ
 ਏ॥ਦੇਹਸਹਿਤਸੁਰਪੁਰਕੋਗਏ॥ਭੇਦਅਭੇਦਕੀਕ੍ਰਿਅਨਪਾਈ॥ਮੂਰਖਸਤਿਉਹੈਰਹਿਗ
 ਈ॥੧੧॥੧॥
 ਮਸਤਸੁਭਮਸਤੁ॥੩੧੫॥੫੯੮੪॥ ॥ਅਫਜੁ॥ ॥ਉਪਰੀ॥
 ਹਿਰਸੁਨਾਰਗਵਸੁਨਿਯਤਾਜਿਯਾਗਾਇਬੀਗਾਲੀਸੈਨਬਸਤਤਾ॥ਸੀਬੀਗਾਲਮਤੀਤਿਰ
 ਹਨੀ॥ਸੁੰਦਰਭਵਨਚਤੁਦਸਜਾਨੀ॥੧॥ਬੀਗਵੇਇਦੁਹਿਤਾਇਕਤਾਕੋ॥ਐਰਬੀਦਰੀਸਮ
 ਨਹੀਜਾਕੋ॥ਤਿਨਇਕਪੁਰਖਨਿਯੋਰੇਜਬਹੀ॥ਕਾਮਦੇਵਕੇਸਸਭੀਤਬਹੀ॥੨॥ਸੂਰਸੂਰਕਹ
 ਕੂਪਰਪਰੀ॥ਜਨਗਜਬੇਲਬਾਵਕੀਹਰੀ॥ਸੁਛਾਬੀਗਾਇਸੁਪਿਯਾਇਬੁਲਾਇਸਾਕਾਮਭੋਗ
 ਰੁਚਾਮਨਮਚਾਇਸਾ॥੩॥ਬਪਿਰੀਕ੍ਰਾਰਿਸਜਨਕੇਨੇਹਾ॥ਜਿਮਲਾਗਤਸਾਵਨਕੋਮੇਹਾ॥ਸੂ
 ਰਸੂਰਕਹਿਗਿਰੀਪ੍ਰਬੀਪਗਾਤਤਮਾਤਾਈ॥ਸਖਿਸਭੁਪਾਰਿ॥੪॥ਮਤਮਰੀਦੁਹਿਤਾਕੋ
 ਜਨਿਯਹਾ॥ਤਾਤਨਜੀਹੈਕੁਅਰਿਪਰਮਨਿਯਹਾ॥ਜੇਕਹਤਤੁਮੈਸੋਕਰਿਯਹਾ॥ਛੇਰਿਕਟਨਮੁਖਨਹ
 ਨਨਿਹਰਿਯਹਾ॥੫॥ਤੁਮਕੋਤਤਮਤਦੁਖਏਏ॥ਤੁਮਰੀਸੁਤਾਐਧਗਤਿਜੋਏ॥ਹਮਰੇਕਫੂਨ
 ਸੋਕਹਿਪਰਿਯਹਾ॥ਛਮਾਮਪਰਾਧਹਮਰੇਕਰਿਯਹਾ॥੬॥ਗਵਿਸਾਸਿਕੋਮੁਖਮੇਨਦਿਖਾਗਾ॥
 ਬਹੋਰੇਕਸਾਮੰਗਨਹਮਾਗਾ॥ਸਾਸੰਪੂਟਜਨੁਕਰਿਮਰਿਗਈ॥ਸਖਿਯਨਲਪਟਿਬਸਤਮਾਹਿ

[illegible]

੨॥ ੧॥ ॥ ਰਾਨੀਲੇਖੇਬੁਲਾਇਤਵਨਪੁਰਖੁਅਪਨੇਸਦਨਾਅਤਿਰਚਿਆਪਿਕਥਾਇਤੋਸੇ
 ਰਤਿਮਾਨਤਭਈ॥੨॥ ॥ ਚੋਪਈ॥ ॥ ਤਬਲਗਨਾਥਪਾਮਤਿਹਾਯੋ॥ ਮਨਹਾਂਤਰਤਿਹਜਾਕੁ
 ਪਾਯੋ॥ ਬਹੁਬੁਗਚਾਅਗੇਦੈਰਾਗੇ॥ ਤਾਕੇਜਾਤਨਾਮੰਗਨਿਹਰੇ॥੫॥ ਬਹੁਚਿਰਤਹਈਠਾਨਿਪਰਹਾ॥
 ਕੁਲਾਬੁਰਾਕਛੁਭੇਦਨਲਹਾ॥ ਜਬਹੀਉਠਿਆਪਨੇਪਰਿਆਯੋ॥ ਤਬਹੀਕਿਯਾਪਰਿਮੀਤਪਠਾਯੋ॥੬॥
 ॥੧॥ ॥ ਤਿਸੀਦੇਰਿਤਪਾਖਿਜਨਤੋਯਾਨਕਿਥੈਮੰਤ੍ਰੀਪਾਖਿਦਸੀ॥ ਸੈਅਠਾਰਹਚਰਿਤਸਾਮਾ
 ਪਤਮਸਤੁਸੁਭਮਸਤੁ॥੩੧੦॥ ੬੦੦॥ ॥ ਅਠਜੂ॥ ॥ ਚੋਪਈ॥ ॥ ਸੁਨਹੁਨਿਪਤਿਮੇਰਾਖਤ
 ਕਥਾ॥ ਜਹਮਿਲਦੇਵਸਾਧਿਕਯਮਥਾ॥ ਤਹਾਸੁਖਤਨਾਮਮੁਨਿਰਹੈ॥ ਅਪਿਕਥਤੀਜਾਕਹਜਗਕ
 ਠੈ॥੧॥ ॥ ਤਿਯਮੁਨਿਰਾਜਮਤੀਤਹਰੇ॥ ਰੂਪਅਪਿਕਜੋਕੇਜਭੁਕਠੈ॥ ਅਸਿਉਦਰਨਹਿਐਰੇਤੁਗੀ॥
 ਠੈਠੈਨਕਿਧਾਤਾਕਰੀ॥੨॥ ॥ ਸਾਗਰਮਥਨਦੇਵਜਬਲਾਗੇ॥ ਮਥਿਯੋਨਜਾਇਸਕਲਦੁਖਪਾਗੇ॥
 ਤਬਤਿਹਕਿਯਾਇਯੁਤਿਉਚਾਰੇ॥ ਸੁਨਦੇਵਤੋਬਚਨਹਮਾਰੇ॥੩॥ ॥ ਜੈਬਿਧਿਧਰੇਸੀਸਪਰਝਾਗੀ॥
 ਪਾਨਿਭਰੇਜਲਰਾਸਾਝਾਗੀ॥ ਮੇਰੇਧੁਰਿਪਗਨਕੀਧੈਵੈ॥ ਤਬਯਹਿਸੁਫਲਮੇਰਥਹੈ॥੪॥ ॥ ਬੁ
 ਹਮਤਿਆਤੁਰਕਛੁਨਬਿਚਰਾ॥ ਝਾਗੀਗਾਖਿਸੀਸਜਲਭਰਾ॥ ਦੇਖਹੁਇਹਇਸਤਿਨਕੇਚਰਿਤਾ॥
 ਇਹਬਿਧਿਚਰਿਤਾਦਿਖਯੋਕਰਤਾ॥੫॥ ॥ ॥ ਇਤਥੀਚਾਰਿਤਪਾਖਿਨਾਨਾ॥ ਰੂਪਾਯਾਗੇਰੇਰੇਰੇ
 ॥੧॥ ॥ ਚੋਪਈ॥ ॥ ਰਿਤਸਾਮਪਤਮਸਤੁਸੁਭਮਸਤੁ॥੩੧੬॥ ੬੦੧੨॥ ॥ ਅਠਜੂ॥
 ਚੋਪਈ॥ ॥ ਬੂਮਿਭਾਰਤੇਅਤਿਦੁਖਪਯੋ॥ ਬੁਧਮਾਪੇਦੁਖਰੇਇਸੁਨਯੋ॥ ਬੁਧਮਾਕਰੀਬਿਸਨਕੀ
 ਸੇਵਾ॥ ਤਾਰੇਕੁਏਕ੍ਰਿਸਨਜਗਦੇਵਾ॥੧॥ ॥ ਮੂਰਦਾਨਵਕੋਕੀਸਵਤਾਰਾ॥ ਕਰਤਪੁਰਬਲੇਦੋਹਸੀਭਰਾ॥
 ਵਾਕੇਕਰਤਹਨਕੇਦਵੈ॥ ਨਿਤਪ੍ਰਤਿਅਸੁਰਨਤਹਾਪਠਾਵੈ॥੨॥ ॥ ਪਿਥਮਪੁਤਨਾਕ੍ਰਿਸਨਸਿਧਾਰੀ॥
 ਪੁਨਿਸਕਟਾਸੁਰਦੇਹਉਧਾਰੀ॥ ਬਹੁਰਿਬਕਾਸੁਰਾਅਸੁਰਸਿਧਾਰਿਯੋ॥ ਬ੍ਰਿਖਭਾਸੁਰਕੇਬਿਖਨਉਪਾ
 ਰਿਯੋ॥੩॥ ॥ ਅਧਾਸੁਰਕੇਅਧਨਵਰਤਕਰਿ॥ ਪੁਨਿਕੇਸੀਮਾਰਿਯੋਚਰਨਨਧਰਿ॥ ਬਹੁਰਿਬੁਧਮਕ
 ਹਚਰਿਤਾਦਿਖਯੋ॥ ਧਰਿਕਰਿਪਰਗਿਰਾਇਦੁਹਰਾਯੋ॥੪॥ ॥ ਨੰਦਰਿਛੀਨਬਰਨਤੇਲਿਖਯੋ॥ ਸੀਦੀ
 ਪਨਕੇਸੁਤਹਿਮਿਲਾਯੋ॥ ਵਾਵਾਨਲੋਗਪਉਥਾਰੇ॥ ਗੋਪਨੇਸੀਬਿਜਕਰੇਅਪਾਰੇ॥੫॥ ॥ ਕਬਿਲ

ਯਾਗਜੋਕੋਵਾਤਲਯੋਹਗਿ। ਚੰਡੂਗਿ। ਸਟਕਹਿਪਰਹਗਿ। ਪਕਹਿਕੋਸਤੇਕੋਸਪਛੁਹਾ। ਏਗ੍ਰਮੈਨ ੬੩੨
 ਛੁਰਸਿਰਛਾਹਾ। ੬। ਜਗਸਿਧਕੀਚਮ੍ਰਿਸੰਘਾਡੀ। ਸਿਖਲਯੋਸਿਖਾਸੁਰਮਾਡੀ। ਨਗਰਦੁਰਕਾਕਿ
 ਯਾਪਵੇਸਾ। ਦੇਸਦੇਸਕੋਜੀਤਨਰੇਸਾ। ੭। ਏਤਬਕੁਨਰਕਾਸੁਰਘਾਯੋ। ਸੋਰਹਿਸਹਸਬਪ੍ਰਬਗਣਿ
 ਘਾਯੋ। ਪਾਰਜਾਤਸੁਰਪੁਰਤੋਲਿਖਾਘਾ। ਬਿੰਦਾਬਨਮਹਿਖੇਲਾਦਿਖਾਘਾ। ੮। ਪਿੰਡਵਨਕੀਜਿਨ
 ਕਹੀਜਿਤਾਹੀ। ਦੁਪਤਸੁਤਾਕੀਲਾਜਉਬਾਹੀ। ਸਭੁਕੋਰਵਿਕੇਦਲਹਿਖਪਾਣੀ। ਸਿਤਹਿਅੰਚ
 ਨਲਾਗਨਪਾਣੀ। ੯। ਸਭੈਸੁਚਨਤੋਜੈਕਭਿਜੈਯੋ। ਗਿਥਬਦਨਤੇਅਧਿਕਤੋਯੋ। ਤਤੇਬੋਰੀਕਥ
 ਉਚਾਹੀ। ਦੂਕੋਹੋਇਕਬਿਲੇਹੁਸੁਪਾਹੀ। ੧੦। ਅਬਮੇਕਹਤਕਥਾਕੁਕਮਨੀ। ਜਿਹਿਛੁਲਬਹਿਯੋ
 ਕ੍ਰਿਸਨਸੋਸੰਪਨੀ। ਲਿਖਿਪਾਤਿਯਾਦਿਜਹਾਬਪਠਾਣੀ। ਕਹੀਘਰਮਹਾਰਾਜਤਨਜਾਣੀ। ੧੧। ਅਦ੍ਵੈ
 ਯਾ। ਅਬਿਯਾਹਬਦਿਯੋਸਿਸਪਥਕੁਏਮੋਈਜੋਰਿਬਰਤਬਿਯਾਹਨਅਯੋ। ਹੋਅਟਕੀਮਧਸੂਦ
 ਨਸੋਜਿਹਕੀਛੁਬਿਹਾਟਕਹੇਗਿਹਿਰਾਏ। ਚਾਡਿਕਕੀਜਿਅਪਿਯਾਸਘਟੈਨਬਿਨਾਘਨਸੇਘਨਸਿ
 ਯਾਮਸਹਾਏ। ਹਾਡਿਗਿਡੀਨਹਿਡਿਯੋਹੀਯੋਕੋਦੁਖਹੇਰਿਹਾਨਹਹਾਹਰਿਅਏ। ੧੨। ਚੰਡੀਮਹਾਂ
 ਪਤਿਯਾਬਾਚਚੌਹਰਿਗੋਥੋ। ਮਾਨਹੁਤਲਯੋਮਨਮਥੋ। ਉਤਸਿਸਪਾਲਜੋਰਿਦਲਅਯੋ। ਭੀਦਨ
 ਪੁਰੀਨਗਰਨਿਅਹਾਯੋ। ੧੩। ਭੇਦਕਹਾਕੁਕਮਨੀ। ਬਿਪ੍ਰਸੰਯੋ। ਪਾਨਨਾਥਸੇਤੀਕਹਿਯਹੁਯੋ। ਅਬ
 ਮੋਗੀਰਪੂਜਥੇਮੋਹੋ। ਤਬਤਵਦਰਸਚੰਦ੍ਰਸੰਪਦੋ। ੧੪। ਤਬਤਮਹਮੋਕੋਭੁਜਾਕੁਰ
 ਲਿਜਿਯਹੁਰਥਹਿਚੜਾਇ। ਨਿਜਨਗੀਲੋਕੀਜਿਯਹੁਦਸਟਸਕੁਨਕੋਘਾਇ। ੧੫। ਚੋਪਣੀ।
 ਕੁਕਮਾਬਿਯਾਹਕੀਸੋਜਥਨਾਣੀ। ਭੁੰਤਭੁੰਤਪਕਵਾਨਮਿਠਾਣੀ। ਫੂਲਿਯੋਫਿਹਤਤ੍ਰਿਯਨਕੋਗਨੋ।
 ਮੂੰਡਮੂੰਡਾਏਕੀਖਬਰਨਮਨੋ। ੧੬। ਗੋਰਪੂਜਨੇਬਹਿਨਪਠਾਣੀ। ਤਹਤੇਹਰੀਕ੍ਰਿਸਨਸੁਖਦਾਣੀ।
 ਦਸਟਲੋਕਮੁਖਬਾਇਹਤਤੇ। ਹਾਇਹਾਇਇਹਭੁੰਤਿਕਹਤਤੇ। ੧੭। ਚੜ੍ਹੀਯੋ। ਚੜ੍ਹੀਯੋ। ਚੜ੍ਹੀਯੋ।
 ਯੋਕ੍ਰਿਸਨਤਾਕੋਰਥੋਡਾਹਿਲੋਕੋ। ਤਬੋਬੀਰਧਾਏਸਭੁਕੋਪਏਕੋ। ਜਗਸਿਧਤੋਆਦਿਲੋਬੀਰਜੇਤੇ।
 ਹਥੋਲੋਪਏਲੋਚਲੇਡਾਹਿਤੇਤੇ। ੧੮। ਕਿਤੇਪਾਖਰੇਡਾਹਿਕੋਬਾਜੋਯੋ। ਕਿਤੇਚਾਰਜਾਮੋਚੜੇਤਾ
 ਜਿਯੋਪਾਬਘੋਲੋਧੋਲੋਧੁਵੇਲੋਚੀਦੇਲੋ। ਕਛੁਵਾਹੇਰੋਥਘੋਲੋਖਰੋਲੋ। ੧੯। ਤਬੋਕੁਕਰੁਕ

ਜਵਨਕੀ ਕਰਨਾ ਮਦੇ ਵਨਕੀ ਦੇ ਜਬਰਾ ਅਵਤਰੁ ਪੁਕਾਰੇ ਤਬ ਪਰਾ ॥ ੨ ॥ ਦੇਵ ਜਾ ਨਿਸੀ ਗਕਿਯਾ ॥ ੩ ॥
ਅਪਿਕਾਰਿਤਾ ਹਰਿਲ ਨਿਜਿਯੋ ਤਿਯੋ ਤ੍ਰਿਯੋ ਕੋ ਚੇਤਾ ਅੰਤ੍ਰਿਲੇਨ ਸੀਜੀ ਵਨਕਾ ਜਾ ॥ ੪ ॥ ਇਹ ਛੁਲ੍ਹ ਪਠਿ
ਯੇ ਦੇਵਤ ਨਗਾ ਜਾ ॥ ੫ ॥ ਦੇਵਤੁ ਦੇਵਾ ਵਤ ਜਬ ਭੁਯੋ ਤਾ ਕੇ ਭਾਰਿਨ ਵੀ ਹਨਿ ਗਏ ॥ ੬ ॥ ਬਿਲਮ ਲਗੀ ਵਹਾ
ਮਨ ਅਯੋ ਦੇਵ ਜਾ ਨਿਅਤਿ ਹੀ ਦੁਖ ਪਯੋ ॥ ੭ ॥ ਭਾਖਿ ਪਿਤਾ ਤਨ ਬਹੁ ਗਿਜਿ ਆਯੋ ॥ ੮ ॥ ਦੇਵਤ ਦੇਖਿ ਅ
ਧਿਕ ਦੁਖ ਪਯੋ ॥ ੯ ॥ ਨਿਤ ਪਤਿ ਮਾਰਿਤਾ ਹਿਉ ਠਿਜਾ ਵੈ ॥ ੧੦ ॥ ਪੁਨਿ ਪੁਨਿ ਤਾ ਕੇ ਸੁਕ ਜਿ ਆਵੈ ॥ ੧੧ ॥ ਤਬ ਤਿਨ
ਮਾਰਿ ਮਦਾ ਮਹਿ ਤੁਰਯੋ ॥ ੧੨ ॥ ਬਚਤੁ ਭੁਜ ਨਿਜ ਗੁਰਿ ਖਵਾਰਯੋ ॥ ੧੩ ॥ ਦੇਵ ਜਾ ਨਿਜ ਬਤਾ ਹਿਲਤਾ ॥ ੧੪ ॥
ਧਿਕ ਦੁਖ ਰਏ ਪਿਤ ਪਤਿ ਕਹਾ ॥ ੧੫ ॥ ਅਬ ਲੋਕ ਚ ਸੁਧਾ ਮਨ ਹਿ ਅਯੋ ॥ ੧੬ ॥ ਨਿਯਤ ਕਿਨ੍ਹੈ ਅਸੁ ਰਚ
ਬਯੋ ॥ ੧੭ ॥ ਤਾ ਤੇ ਪਿਤੁ ਤਿਹਿ ਬਹੁ ਗਿਜਿ ਆਵੈ ॥ ੧੮ ॥ ਮਰੇ ਮਨ ਕੇ ਸੋਕ ਮਿਟਾਵੈ ॥ ੧੯ ॥ ਤਬ ਹੀ ਸੁਕ ਪਿਆਨ ਮਹਿ
ਗਾਏ ॥ ੨੦ ॥ ਤਿਹ ਨਿਜੁ ਪਦ ਬਿਲੋਕਤ ਭਏ ॥ ੨੧ ॥ ਮੰਤ੍ਰ ਸੀਜੀ ਵਨਕੀ ਤਿਹ ਦੇ ਕਰਿ ॥ ੨੨ ॥ ਕਾਛਤ ਭੁਯੋ ਉਦਰਿ ਅਪਨੇ
ਠਗਾ ॥ ੨੩ ॥ ਕਾਛਤ ਤਾ ਹਿ ਸੁਕ ਮਾਰਿ ਗਯੋ ॥ ੨੪ ॥ ਬਹੁ ਗਿ ਮੰਤ੍ਰ ਬਲ ਕਚ ਹਿਜਿ ਆਯੋ ॥ ੨੫ ॥ ਸਾਪ ਦਯੋ ਮਦਾ ਕੋ ਤਿ
ਹਤ ਬਾ ॥ ੨੬ ॥ ਤਾ ਤੇ ਪਿਤਾ ਤਨ ਕੇ ਉਕਹ ਕਿਹਾ ॥ ੨੭ ॥ ਦੇਵ ਜਾ ਨਿਤ ਬਾ ਮੇਸ ਬਿਚਾਰਾ ॥ ੨੮ ॥ ਯੇ ਕਚਤਨ ਤਜਿਯਾ ਜਉ
ਚਾਰਾ ॥ ੨੯ ॥ ਕਾਮ ਭੋਗ ਮੇਸ ਤੈ ਕਹੁ ॥ ੩੦ ॥ ਮਰੇ ਮਦਨ ਤਾ ਪਕਹ ਹਰੁ ॥ ੩੧ ॥ ਤਿਨ ਗਤਿ ਕਰੀ ਨਤ ਕੇ ਸੰਗਾ ॥ ੩੨ ॥ ਬਿ
ਯਾ ਪਗਿਯੋ ਤਹ ਜਦ ਪਾਨਿ ਗਾ ॥ ੩੩ ॥ ਦੇਵ ਜਾ ਨਿਤ ਬਾ ਅਪਿਕਾਰਿ ਸਾਈ ॥ ੩੪ ॥ ਮੇਹਿਨ ਭੁਜਿਯੋ ਯਾ ਹਿ ਦੁਖ ਦਾ
ਈ ॥ ੩੫ ॥ ॥ ੩੬ ॥ ਇਹਿ ਬਿਧਿ ਸਾਪ ਦੇਵਤਿ ਹਰੁ ਭਈ ॥ ੩੭ ॥ ਕਥਾ ਚੋ ਪਈ ਸੁਮੇ ਸੁਨਈ ॥ ੩੮ ॥ ਪਾਪੀ ਛੁਰੈ ਮੰਤ੍ਰ ਤਵਨ ਹ
ਤੇ ਤੇ ਸੁਰਿਨ ਜਿਵਾਏ ਜਾਈ ॥ ੩੯ ॥ ੧੨ ॥ ਪਿਥਾ ਮਾਜਿ ਵਯੋ ਤਾ ਹਿ ਕਸਟ ਕਰਿ ॥ ੪੦ ॥ ਰਮਿਯੋਨ ਸੇਸੁ ਪਿਯੋ ਤਬ ਰਿ
ਸਭ ਰਿ ॥ ੪੧ ॥ ਪਿਤਾ ਹੁਤੇ ਇਹ ਭਾਤਿ ਸੁਨਯੋ ॥ ੪੨ ॥ ਦੇਵ ਜਾ ਇਹ ਕਚ ਹਿ ਪਠਯੋ ॥ ੪੩ ॥ ਤਾ ਤਬ ਤਕੋ ਹੋ ਮੇਸੋ
ਰੋ ॥ ੪੪ ॥ ਮੰਤ੍ਰ ਸੀਜੀ ਵਨਕੀ ਸੋਗ ॥ ੪੫ ॥ ਜਬ ਇਹ ਸੀਖ ਮੰਤ੍ਰ ਕਯੋ ॥ ੪੬ ॥ ਦੇਵ ਜਾ ਛਿਰਿ ਹਾਥ ਨੇ ਮੇਰੋ ॥ ੪੭ ॥ ਮੰਤ੍ਰ ਨ
ਫਰੈ ਸਾਪ ਇਹ ਦਾ ਜੋ ॥ ੪੮ ॥ ਮੇਰੇ ਬਚਨ ਮਨ ਪਿਤ ਲੀਜੋ ॥ ੪੯ ॥ ਭੇਦ ਅਭੇਦ ਕਛੁ ਸੁਕਨ ਪਯੋ ॥ ੫੦ ॥ ਮੰਤ੍ਰ ਨਿਹ ਫਲ ਕੇ
ਸਾਪ ਦਿਵਯੋ ॥ ੫੧ ॥ ਤਾ ਹਿ ਮਰੇ ਬਹੁ ਬਾਜਿ ਆਯੋ ॥ ੫੨ ॥ ਸਾਪ ਯੋ ਜਬ ਭੋਗਨ ਪਯੋ ॥ ੫੩ ॥ ਭਿਖ ਚਰਿਤ ਗਤਿ
ਤਿਨੁ ਪਾਈ ॥ ੫੪ ॥ ਜਿਨਿ ਬਿਧਿ ਯੋ ਇਹ ਨਾ ਰਿਖਨਾਈ ॥ ੫੫ ॥ ੧੩ ॥ ॥ ੫੬ ॥ ॥ ੫੭ ॥ ॥ ੫੮ ॥ ॥ ੫੯ ॥ ॥ ੬੦ ॥ ॥ ੬੧ ॥ ॥ ੬੨ ॥ ॥ ੬੩ ॥ ॥ ੬੪ ॥ ॥ ੬੫ ॥ ॥ ੬੬ ॥ ॥ ੬੭ ॥ ॥ ੬੮ ॥ ॥ ੬੯ ॥ ॥ ੭੦ ॥ ॥ ੭੧ ॥ ॥ ੭੨ ॥ ॥ ੭੩ ॥ ॥ ੭੪ ॥ ॥ ੭੫ ॥ ॥ ੭੬ ॥ ॥ ੭੭ ॥ ॥ ੭੮ ॥ ॥ ੭੯ ॥ ॥ ੮੦ ॥ ॥ ੮੧ ॥ ॥ ੮੨ ॥ ॥ ੮੩ ॥ ॥ ੮੪ ॥ ॥ ੮੫ ॥ ॥ ੮੬ ॥ ॥ ੮੭ ॥ ॥ ੮੮ ॥ ॥ ੮੯ ॥ ॥ ੯੦ ॥ ॥ ੯੧ ॥ ॥ ੯੨ ॥ ॥ ੯੩ ॥ ॥ ੯੪ ॥ ॥ ੯੫ ॥ ॥ ੯੬ ॥ ॥ ੯੭ ॥ ॥ ੯੮ ॥ ॥ ੯੯ ॥ ॥ ੧੦੦ ॥ ॥ ੧੦੧ ॥ ॥ ੧੦੨ ॥ ॥ ੧੦੩ ॥ ॥ ੧੦੪ ॥ ॥ ੧੦੫ ॥ ॥ ੧੦੬ ॥ ॥ ੧੦੭ ॥ ॥ ੧੦੮ ॥ ॥ ੧੦੯ ॥ ॥ ੧੧੦ ॥ ॥ ੧੧੧ ॥ ॥ ੧੧੨ ॥ ॥ ੧੧੩ ॥ ॥ ੧੧੪ ॥ ॥ ੧੧੫ ॥ ॥ ੧੧੬ ॥ ॥ ੧੧੭ ॥ ॥ ੧੧੮ ॥ ॥ ੧੧੯ ॥ ॥ ੧੨੦ ॥ ॥ ੧੨੧ ॥ ॥ ੧੨੨ ॥ ॥ ੧੨੩ ॥ ॥ ੧੨੪ ॥ ॥ ੧੨੫ ॥ ॥ ੧੨੬ ॥ ॥ ੧੨੭ ॥ ॥ ੧੨੮ ॥ ॥ ੧੨੯ ॥ ॥ ੧੩੦ ॥ ॥ ੧੩੧ ॥ ॥ ੧੩੨ ॥ ॥ ੧੩੩ ॥ ॥ ੧੩੪ ॥ ॥ ੧੩੫ ॥ ॥ ੧੩੬ ॥ ॥ ੧੩੭ ॥ ॥ ੧੩੮ ॥ ॥ ੧੩੯ ॥ ॥ ੧੪੦ ॥ ॥ ੧੪੧ ॥ ॥ ੧੪੨ ॥ ॥ ੧੪੩ ॥ ॥ ੧੪੪ ॥ ॥ ੧੪੫ ॥ ॥ ੧੪੬ ॥ ॥ ੧੪੭ ॥ ॥ ੧੪੮ ॥ ॥ ੧੪੯ ॥ ॥ ੧੫੦ ॥ ॥ ੧੫੧ ॥ ॥ ੧੫੨ ॥ ॥ ੧੫੩ ॥ ॥ ੧੫੪ ॥ ॥ ੧੫੫ ॥ ॥ ੧੫੬ ॥ ॥ ੧੫੭ ॥ ॥ ੧੫੮ ॥ ॥ ੧੫੯ ॥ ॥ ੧੬੦ ॥ ॥ ੧੬੧ ॥ ॥ ੧੬੨ ॥ ॥ ੧੬੩ ॥ ॥ ੧੬੪ ॥ ॥ ੧੬੫ ॥ ॥ ੧੬੬ ॥ ॥ ੧੬੭ ॥ ॥ ੧੬੮ ॥ ॥ ੧੬੯ ॥ ॥ ੧੭੦ ॥ ॥ ੧੭੧ ॥ ॥ ੧੭੨ ॥ ॥ ੧੭੩ ॥ ॥ ੧੭੪ ॥ ॥ ੧੭੫ ॥ ॥ ੧੭੬ ॥ ॥ ੧੭੭ ॥ ॥ ੧੭੮ ॥ ॥ ੧੭੯ ॥ ॥ ੧੮੦ ॥ ॥ ੧੮੧ ॥ ॥ ੧੮੨ ॥ ॥ ੧੮੩ ॥ ॥ ੧੮੪ ॥ ॥ ੧੮੫ ॥ ॥ ੧੮੬ ॥ ॥ ੧੮੭ ॥ ॥ ੧੮੮ ॥ ॥ ੧੮੯ ॥ ॥ ੧੯੦ ॥ ॥ ੧੯੧ ॥ ॥ ੧੯੨ ॥ ॥ ੧੯੩ ॥ ॥ ੧੯੪ ॥ ॥ ੧੯੫ ॥ ॥ ੧੯੬ ॥ ॥ ੧੯੭ ॥ ॥ ੧੯੮ ॥ ॥ ੧੯੯ ॥ ॥ ੨੦੦ ॥ ॥ ੨੦੧ ॥ ॥ ੨੦੨ ॥ ॥ ੨੦੩ ॥ ॥ ੨੦੪ ॥ ॥ ੨੦੫ ॥ ॥ ੨੦੬ ॥ ॥ ੨੦੭ ॥ ॥ ੨੦੮ ॥ ॥ ੨੦੯ ॥ ॥ ੨੧੦ ॥ ॥ ੨੧੧ ॥ ॥ ੨੧੨ ॥ ॥ ੨੧੩ ॥ ॥ ੨੧੪ ॥ ॥ ੨੧੫ ॥ ॥ ੨੧੬ ॥ ॥ ੨੧੭ ॥ ॥ ੨੧੮ ॥ ॥ ੨੧੯ ॥ ॥ ੨੨੦ ॥ ॥ ੨੨੧ ॥ ॥ ੨੨੨ ॥ ॥ ੨੨੩ ॥ ॥ ੨੨੪ ॥ ॥ ੨੨੫ ॥ ॥ ੨੨੬ ॥ ॥ ੨੨੭ ॥ ॥ ੨੨੮ ॥ ॥ ੨੨੯ ॥ ॥ ੨੩੦ ॥ ॥ ੨੩੧ ॥ ॥ ੨੩੨ ॥ ॥ ੨੩੩ ॥ ॥ ੨੩੪ ॥ ॥ ੨੩੫ ॥ ॥ ੨੩੬ ॥ ॥ ੨੩੭ ॥ ॥ ੨੩੮ ॥ ॥ ੨੩੯ ॥ ॥ ੨੪੦ ॥ ॥ ੨੪੧ ॥ ॥ ੨੪੨ ॥ ॥

Digitized by Panjab Digital Library | www.panjabdigilib.org

ਹਿਮਤਿ ਨਹਾ ਸੀ ॥ ਇਕ ਮਨੁ ਖੋਇ ਤੋ ਭੋਜਨ ॥ ਖਾਯੋ ਜਾਇ ਕਵਨ ਬਿਧਿ ਮੇਤਨ ॥ ੧੬ ॥ ਇਕ ਬਾਧੇ ਜ
 ਨਤੁ ਮਕਰਾ ॥ ਦੁਤਿ ਯਜਨ ਨ ਮੋਤਿ ਧਿਅਨੁ ਸੋਗ ॥ ਜਿਹ ਤਿਹੁ ਤਿਜਨ ਫੁਕਵਾਇ ॥ ਬਹੁਤੇ ਨਾਹਿ ਨਿਕਾਸ
 ਰਾਇ ॥ ੧੭ ॥ ਇਤਿ ਯਥਾ ਅਗੋ ਤਿਹ ਰਾਖਾ ॥ ਬਿਹਸਿ ਬਚਨ ਤੋ ਸੇਨਿ ਪੁਛਾਖਾ ॥ ਕੇਸ ਪਾਸ ਤੇ ਪੁਰ
 ਖੁਨਿਕਾਰਹੁ ॥ ਯਾਹਿ ਭੋਜਨ ਤੁਮਤਾਹਿ ਖੁਰਹੁ ॥ ੧੮ ॥ ਜਿਹ ਤਿਹ ਬਿਧਿ ਤੋ ਕੋ ਚੁਨਿਕਾਏ ॥ ਬਹੁਤਿ
 ਸੁਤਾ ਸੇ ਬਚਨ ਉਚਾਰਿਯੋ ॥ ਤੀਨਿ ਬਾਅਗੋ ਤਿਹ ਰਾਖੋ ॥ ਤੀਨੁ ਭੁਖਹੁ ਯਾਹਿ ਬਿਧਿ ਭਾਖੋ ॥ ੧੯ ॥
 ਦੁਖ ਕਰਕਰ ਮਲਖਿਯੋ ਪਿਤਕੋ ਜਬਾ ॥ ਚਕੁਤ ਭਈ ਚਿਤ ਮਾਝੁ ਅਰੁਤਾ ॥ ਜਾਰ ਸਹਿਤ ਵਧਿ ਬਿਰ
 ਬੁਲਾਯੋ ॥ ਆਪਨ ਸਹਿਤ ਭੋਜਨ ਵਹਖਾਯੋ ॥ ੨੦ ॥ ਤ੍ਰਾਸ ਚਿਤੋ ਮੇਅ ਪਿਕ ਬਿਚਾਰਾ ॥ ਇਨ ਰਾਜੇ
 ਸਭ ਚਹਿਤ ਨਿਹਾਰਾ ॥ ਕਉਨ ਉਪਾਇ ਆਜੁ ਰਿਖਾ ਕਰਿਯੋ ॥ ਕਛੁ ਕਖੇਲ ਕਰਿ ਚਰਿਤ ਨਿਕਰਿਯੋ
 ॥ ੨੧ ॥ ਬੀਰਯੰ ਕਿਅਸਮੀ ਤੁਓ ਚਾਰਾ ॥ ਪਿਤ ਜੁਤ ਅੰਧ ਤਿਨੈ ਕਰਿ ਰੂਹਾ ॥ ਯਾਈ ਮਿਤ੍ਰ ਕੇ ਸਾਥ ਨਿ
 ਕਰਿ ਕਰਿ ॥ ਭੇਦੁ ਸਕਾਨਹਿ ਕਿਨੁ ਬਿਚਰਿ ਕਰਿ ॥ ੨੨ ॥ ਅੰਧ ਭਏ ਤੋ ਲੋਕ ਸਬੈ ਜਬਾ ॥ ਇਹਿ ਬਿਧਿ
 ਬਚਨ ਬਖਾਨਾ ਨਿਪਤ ਬਾ ॥ ਆਛਿ ਬੈਦ ਕਉ ਲੇਹੁ ਬੁਲਾਇ ॥ ਜੇ ਆਖਨ ਕੋ ਕਰੈ ਉਪਾਇ ॥ ੨੩ ॥
 ਦੁਹਿਤਾ ਬੈਦ ਬੇ ਸਤ ਬਧਿ ਰਿਕੈ ॥ ਰੋਗ ਨਿਪਤਿ ਅਖਿ ਯਨ ਕੋ ਹਰਿ ਕੈ ॥ ਮਾਗਿ ਲਾਯੋ ਪਿਤ ਤੋ ਸੇਈ
 ਪਤਿ ॥ ਖਚਿਤ ਹੁਤੀ ਜਕੇ ਭੀ ਤਰਿ ਮਤਿ ॥ ੨੪ ॥ ਇਹ ਫਲ ਬਰਿਯੋ ਬਾਲ ਪਤਿ ਤਉਨੈ ॥ ਮਨ ਮੇਰੁ ਬਿ
 ਯੋ ਚਤੁਰ ਕੇ ਜਉਨੈ ॥ ਇਨਿ ਇਸਤਿਨ ਕੇ ਚਰਿਤ ਅਪਾਰਾ ॥ ਸਜਿ ਪਛੁਤਾਨਿਯੋ ਇਨਿ ਕਰਤਾਰਾ ॥
 ੨੫ ॥ ॥ ਇਹ ਮਾਤ੍ਰ ॥ ੨੬ ॥ ॥ ਬਖਾਨਾ ॥ ੨੭ ॥ ॥ ਇਹ ਮਾਤ੍ਰ ॥ ੨੮ ॥ ॥ ਇਹ ਮਾਤ੍ਰ ॥ ੨੯ ॥ ॥ ਇਹ ਮਾਤ੍ਰ ॥ ੩੦ ॥
 ਸਮਾਪਤ ਮਸਤ ਸੁਭ ਮਸਤੁ ॥ ੩੨੨ ॥ ੬੦੮੪ ॥ ॥ ਅਫਜੂ ॥ ॥ ਚੋਪਣੀ ॥ ॥ ਬਦ ਸੈਨਾ
 ਜਾਇ ਕਾ ਅਤਿ ਬਲਾ ॥ ਅਰਿ ਅਨੇ ਕਜੀ ਤੇ ਜਿਨ ਦਲ ਮਲਾ ॥ ਸਹਰ ਭੋਹ ਰਾਮੋ ॥ ਅਸਥਾਨਾ ॥ ਜੇ ਕੋ
 ਭਰਤ ਦੰਤੁ ਨਿਪਨਾਨਾ ॥ ੧ ॥ ਕੁਮਦ ਨ ਦੇਤ ਕੇ ਪਰਨਹੀ ॥ ਆਪਿ ਜਨਕ ਜਗ ਦੀ ਸਸਵਾਰੀ ॥ ੨ ॥
 ਪ੍ਰਮਦ ਸੈਨ ਸੁਤਾ ਗਿਯਾ ਅਵਤਰਿਯੋ ॥ ਮਦਨੁ ਪਦੁ ਸਰਜਨ ਪਰਿਯੋ ॥ ਜਾਕੀ ਜਤਨ ਪੁਛਾ ਬਖਾਨੀ ॥
 ਅਟਕਿਰ ਹਿਤ ਲਖਿ ਰੰਗ ਰੁਹਾਨੀ ॥ ੩ ॥ ਜਬਦਹਤ ਰੁਨ ਕੁ ਅਰਿ ਅਤਿ ਭਯੋ ॥ ਠੋਗ ਹਿਠੋਂ ਅਵਰਿ
 ਧ੍ਰੋਗ ਯੋ ਬਾਲ ਪਨੇ ਕਿਤਰੀ ਗੀਆਈ ॥ ਅੰਗ ਅੰਗ ਫਿਰੀ ਅਨਿਗਾ ਦੁਹਈ ॥ ੪ ॥ ਤਹ ਇਕੁ

੬੩੪

ਤਾਕਿ ਪੁਰਾਨ ਜਾਤ ਉਚਾਰੀ ॥ ਫਲ ਰਹੀ ਜਨਕ ਚਿਟ੍ਰ ਲਵਾਰੀ ॥

Digitized by Panjab Digital Library | www.panjabdigilib.org

ਆਪ ਅਵਗੇਖੇ ਲਾਮਚਾਰਾ ਸਿਰਹਰਾਇਤ ਕੋ ਬੋਲਾਚਾ ਜਾਸੈ ਬਾਧਿਯੋ ਕੁਅਰਕੇ ਪਿਆਰਾਤਾ
 ਪਰਿਗਧਿਓਇ ਸੋਲਟਕਨਾ ਭਿਰਿਤਿ ਮਰਤ ਪਿਆਸ ਅਰੁ ਭੁਖਨਾ ॥ ੯ ॥ ਇਕਿ ਦਿਨ ਭਾਂਗਾ ਮਿਤ੍ਰਿ
 ਤਿਹਲਈ ॥ ਪੋਸਤ ਸਹਿਤ ਅਫੀਮ ਚੜ੍ਹਈ ॥ ਬਹੁ ਗਤਿ ਕਰੀ ਨ ਕੀਰਜ ਗਿਰਾਈ ॥ ਆਪ ਹਰਲ
 ਗਕੁ ਅਰਬਜਾਈ ॥ ੧੦ ॥ ਸਥਾਨਿ ਸਨਾ ਕਿਉ ਗਜਬ ਪਾਯੋ ॥ ਬਹੁ ਆਸਨ ਕਰਿ ਹਰਖ ਬਢਾਯੋ ॥
 ਤਾਪਰਤ ਰੁਨਿ ਚਿਤਤੋ ਅਟਕੀ ॥ ਭੂਲਗਈ ਸਭਹੀ ਸੁਪਿਘਟਕੀ ॥ ੧੧ ॥ ਏਧਟਕਾ ਜੋ ਭੋਗ ਕਰਤ
 ਨਗਾਤਾ ਪਾਰਿ ਰੀਤੁ ਨਾ ਰਿਬਹੁ ਤਿਕਰਿ ॥ ਚਾਰ ਪਹਰੇ ਕੇਲਕ ਮਾਵੈ ॥ ਸੋਕਿਯੋ ਨ ਰਿਖੋ ਕੋ ਚਿਤੁ
 ਗਵੈ ॥ ੧੨ ॥ ਰੋਨ ਸਕਲ ਤਿਹਤੁ ਨ ਬਜਾਈ ॥ ਰੁਤਿ ਰੁਤਿ ਕੇ ਸਾਥ ਹੰਢਾਈ ॥ ਆਸਨ ਕਰੇਤੁ
 ਨ ਬਦਬਾਰਾ ॥ ਹੁੰਥਨਾ ਦਿਨ ਖਘਾਤ ਅਪਾਰਾ ॥ ੧੩ ॥ ਭੁਤਿ ਭੁਤਿ ਕੇ ਚਤੁਰਾਸਨ ਕਰਿ ॥ ਭੁਜੇ
 ਯੋਤਾ ਹਿਤ ਰਵਾ ਬਿਭੁਜਨ ਭਗਿ ॥ ਆਸਨ ਚੁੰਥਨ ਕਰਤ ਬਿਚੰਛਨ ॥ ਕੋਕਲ ਭੋਖੇ ਬਿਦਮ ਭੁਲ
 ਛਨਾ ॥ ੧੪ ॥ ॥ ਪੋਸਤ ਸਹਾ ਬਹੁ ਅਫੀਮ ਬਹੁ ਘੋਟ ਚੜ੍ਹਾਵਤ ਭੰਗਾ ॥ ਚਾਰ ਪਹਿਰ ਭਾਮ
 ਹਿਕੁ ਜਾਤੁੰਨ ਮੁਚਾ ਅਨੰਗਾ ॥ ੧੫ ॥ ਚੋਪਈ ॥ ॥ ਭੋਗ ਕਰਤ ਸਭੁ ਰੋਨ ਬਿਧਾਵਤਾ ॥ ਦਲ ਮਲ
 ਸੇਜ ਮਲ ਨ ਪੈਜਾਵਤਾ ॥ ਤੇਤ ਦਿਵਾ ਕਰਿ ਕੀਅਰੁ ਨਾਈ ॥ ਛੇਲੇ ਜਮਿ ਬਿਬਹਰਿ ਬਿਛਾਈ ॥
 ੧੬ ॥ ਪੋਛ ਪੁਜੀ ਕਾ ਅੰਕੁ ਭਰਿ ਸੋਊ ॥ ਭਾਂਗਾ ਅਫੀਮ ਪਿਯਤ ਮਿਲਿਓਊ ॥ ਬਹੁ ਰਿਕਾ ਮਕੀ ਕੇ
 ਲਾਮਚਾਵੈ ॥ ਕੋਕ ਸਾਰ ਮਤ ਪਗਟਿ ਦਿਖਾਵੈ ॥ ੧੭ ॥ ਕੋਛ ਨ ਸਾਥ ਰਸ ਮਸੋਊ ਕਰਿ ॥ ਪੋਛ ਪੁਜੀ
 ਕਰਹਤ ਦੇਊ ਸੁੰਕਰਿ ॥ ਬਹੁ ਰਿਜ ਗੋਰ ਸਹੀਤ ਕਮਾਵੈ ॥ ਕਾਬਿਤੁ ਚਾਰੈ ਪੁਰਿ ਪਦਗਵੈ ॥ ੧੮ ॥ ਤੁ
 ਬਲਗਾ ਬਿਹਰਵਾਨ ਤੋ ਕੋਪਤਿ ॥ ਨਿਕ ਸਿਯੋ ਆਇਤਹ ਮੁਖ ਮਤਿ ॥ ਤਬ ਤਿਖ ਚਤੁਰ ਚਰਿਤ੍ਰ
 ਬਿਚਰਕੇ ॥ ਧਨਿਯੋਤਾ ਪਿਛਾ ਸੀਗਰ ਭੁਰਕੇ ॥ ੧੯ ॥ ਏਕੋ ਕੋਠਰੀ ਮਿਝਛਾਯੋ ॥ ਪਤਹਿ ਮਾਥਿ ਸੁ
 ਰੂਚਿਓਯਾਯੋ ॥ ਰਾਜਾ ਪੁਜਾ ਸਬਦ ਸੁਨਿਯਾਏ ॥ ਦੁਹਿਤ ਕੇ ਮੰਦਰਿ ਚਲਿਯਾਏ ॥ ੨੦ ॥ ਮਿ
 ਤਕ ਪਰਿਯੋਤਾ ਕੋ ਭਰਤਾਰਾ ॥ ਰਾਵਰੰਕ ਸਭੁ ਧੂਨ ਨਿਧਾਰਾ ॥ ਪੂਛਤ ਭਯੋਤਿ ਸੀਕਹਰਾ ਜਨਾ ਕਰਾ
 ਭਈ ਯਾਕੀ ਗਤਿ ਕਾਮਨਾ ॥ ੨੧ ॥ ਸੁਨੇ ਪਿਤਾ ਮੇਕ ਛੁਨ ਜੋਨੋ ॥ ਬੇਗਯਾ ਹਿਜੇਤੁ ਮੇਬਖੇਨੋ ॥ ਅਕਸ
 ਮਾਹਯਾ ਕਛੁ ਭਯੋ ॥ ਜੀਵਤ ਹੁਤੇ ਮਿਤਕ ਏਗਯੋ ॥ ੨੨ ॥ ਅਰੁ ਜੇ ਅਬੋ ਮੇਕ ਛੁ ਸੁਤੇ ॥ ਅਰੁ

ਜੇਸਤਬੇਦਨਕੋਮਤਿਹੈ॥ ਅਬਮੇਰਦਤਪਸਿਯਕਰਿਹੈ॥ ਯਾਹਿਜਿਅਊਕੋਜਰਿਮਰਿਹੈ॥ ੨੩॥
 ਤੁਮਹੂੰਬੈਠਿਯਾਹਿਅੰਗਨਾਅਬਿ॥ ਪੂਜਾਕਰਹਮਦਾਸਿਵਕੀਸਥਾ॥ ਮੇਯਾਕੋਇਹਘਰਿਲੈਜੋਹੈ॥
 ਪੂਜਸਦਾਸਿਵਬਹਾਰਿਜਿਯੋਹੈ॥ ੨੪॥ ਮਾਤਪਿਤਾਅੰਗਨਾਬੈਠਾਏ॥ ਨੇਬੀਮਹਿਤਾਸਕਲਬੁਲਾ
 ਏ॥ ਲੇਖੰਗਗਣੀਮ੍ਰਿਤਕਕਹਤਿਹਘਰਿ॥ ਰਾਖਿਯੋਬੋਜਹਾਜਾਛੁਪਾਇਕਰਿ॥ ੨੫॥ ਤਿਹਘ
 ਰਿਜਾਇਪਦਾਦਿਕਦੈਕਰਿ॥ ਰਾਮੀਜਾਰਕੇਸਾਥਾਬਿਹਸਕਰਿ॥ ਨਿਪਜਤਬੈਠਲੇਗਦੁਰਾਪਰਾ॥ ਕੁ
 ਦਾਅਭੇਦਨਹਸਕਤਬਿਚਰਕਰਿ॥ ੨੬॥ ਤੇਸਤਹੀਜੀਅਮੇਅਸਿਜਾਨੈ॥ ਸੁਤਾਸਿਵਹਿਪੂਜਤਾ॥
 ਨੁਮਾਨੈਯਾਕੀਆਜੁਸਤਤਾਲਹਿਹੈ॥ ਕੁਲੀਬੁਰੀਬਤਿਯਾਤਬਕਹਿਹੈ॥ ੨੭॥ ਜੋਯਹਿਕੁਅਰਹੈ
 ਵੇਸੈਰਤਿਹੈ॥ ਜੋਯਹਿਤਿਹਚਰਨਨਮੇਮਤਿਹੈ॥ ਤੋਪਤਿਜੀਵਤਬਾਰਿਨਲਾਗਿਹੈ॥ ਸਿਵਸਿਵਕ
 ਥਿਮ੍ਰਿਤਕਪੁਨਿਜਗਹੈ॥ ੨੮॥ ਇਤਤੇਦੁਗਬਿਚਾਰਬਿਚਾਰਤਾ॥ ਉਤਤ੍ਰੀਅਸੰਗਤੀਜਾਗਮਾਰ
 ਤਾ॥ ਜਿਉਜਿਉਲਪਦਚੇਦਚਰਕਾਵੈ॥ ਤੇਜਾਨੈਵਹਗਾਲਬਜਾਵੈ॥ ੨੯॥ ਤੁਹਾਏਦਬੁਤਕੋਗਾਤਾ॥
 ਥਾਹਰਿਹਾਤੁਗੋਰੁਨਹਿਛਾਤਾ॥ ਅਪਨੇਹਾਥਜਾਰਕਹਬਾਰਿਕੈ॥ ਲੇਖਾਈਇਹਕਾਂਤਿਉਚਰਿ
 ਕੈ॥ ੩੦॥ ਜਬਮੇਧਿਯਾਨਰੁਵੇਕੇਸਾਰਿਯੋ॥ ਸੁਬਾਸਿਵਾਸਮੁਰਸਾਥਉਚਰਿਯੋ॥ ਬਰੰਬੂਹਪੁਤੀਮ
 ਨਕਾਵਤਾ॥ ਜੋਇਹਸਮੇਧਿਦੈਮਹਿਯਾਵਤਾ॥ ੩੧॥ ਤਬਮੇਕਹਿਯੋਜਿਯਾਇਦੇਹਪਕਿ॥ ਜੋਤਮਰੇ
 ਚਰਨਨਮਹਿਮੁਰਮਤਿ॥ ਤਬਾਇਹਕਾਂਤਿਬਖਾਨਿਯੋ॥ ਸਿਵਬਚਾਸੇਤਮਸਮਾਇਲੇਹੂਪਤਿਸਚ
 ੩੨॥ ਦੇਹਰਾ॥ ॥ ਤਾਤੇਅਤਿਉਦਰਕੋਰੇਵਾਤੇਬੈਸਕਿਸੋਗਾਨਾਥਜਿਯੋਸੀਸੰਕੁਕੀਕ੍ਰਿਪਾਦਿ
 ਸਟਿਕੀਕੋਗਾ॥ ੩੩॥ ਏਪਈ॥ ॥ ਸਬਹਨਬਚਨਸਤਿਕਰਿਜਾਨਾ॥ ਸਿਵਕੋਸਤਬਚਨਅਨਾਨ
 ਤਬਤੁਜਿਉਦਰਿਯੀਯਤਾਸਾ॥ ਨਿਤਪ੍ਰਤਤਮੈਕਰਤਬਿਲਾਸਾ॥ ੩੪॥ ਏਪਈ॥ ॥
 ੬੯੬੯॥ ॥ ਅਛਜਾ॥ ॥ ਏਪਈ॥ ॥ ਗਹਿਰਵਰਾਜਾਇਕਾਤਿਬਲਾਕਬੈਨਚਲਿ
 ਯਾਪੁਗੀਲਾਚਲਾਗੁਰੂਮਤੀਰਾਨੀਤਕੇਘਗਾਕਹੀਨਪਰਤਪ੍ਰਭਾਤਕੀਬਰਾ॥ ੧॥ ਤਹਇਕ
 ਉਤੇਸਾਹਬਤੁਭਾਗੀ॥ ਰੂਪਵਾਨਬਹੁਗਨਅਨੁਗਾਹੀ॥ ਸਕੁਚਮਤੀਦਹਿਤਾਤਕੇਘਰਿ॥ ਪ੍ਰਗ

Digitized by Panjab Digital Library | www.panjabdigilib.org

[illegible]

Digitized by Panjab Digital Library | www.panjabdigilib.org

[illegible]

●

[illegible]

ਆਰੋਕਰਿਕਰਿਬਾਨਿਕਰੋ ॥ ਨੇਵਰਕੇਕਾਜਤਤਨਕਰੋ ॥ ੨੩ ॥ ਬਹੁਬਹੁਤਿਨਕੀਸਭਜਨੈ ॥
 ਬਾਜੀਕਹਮੂਰਖਨਪਛੁਨੈ ॥ ਨੇਵਰਕੇਕਾਜਤਤਨਕਾਰਾ ॥ ਭੇਦਅਭੇਦਨਜਾਤਬਿਚਾਰਾ ॥ ੨੪ ॥
 ॥ ਦੁਹਿਤਾਬਹੁਤਿਨੈਕਰਿਜਨੈ ॥ ਸੁਨਿਭੁਨਿਪੁਨਿਨੇਵਰਕੀਕਨੈ ॥ ਭੇਦਅਭੇਦਕਛੂਨਬਿਚਾ
 ਰੀ ॥ ਇਹਛੁਲਛੁਲੇਪੁਰਖਸਭਨਹੀ ॥ ੨੫ ॥ ਜਨਵਨਰੁਚਾਜਿਉਤਿਉਤਿਭਭਜਾ ॥ ਜਿਯੋਜੋ
 ਨਭਾਇਯੋਤਿਹਕੋਤਜਾ ॥ ਇਨਇਸਤਨਕੋਰਗਿਤਾਅਪਾਰਾ ॥ ਜਿਨੈਨਬਿਪਨਾਸਕਤਬਿਚਾਰਾ ॥
 ੨੬ ॥ ॥ ੨੭ ॥ ॥ ੨੮ ॥ ॥ ੨੯ ॥ ॥ ੩੦ ॥ ॥ ੩੧ ॥ ॥ ੩੨ ॥ ॥ ੩੩ ॥ ॥ ੩੪ ॥ ॥ ੩੫ ॥ ॥ ੩੬ ॥ ॥ ੩੭ ॥ ॥ ੩੮ ॥ ॥ ੩੯ ॥ ॥ ੪੦ ॥ ॥
 ਮਾਪਤਮਸਤਸੁਤਮਸਤੁ ॥ ੩੩੩ ॥ ੬੨੪ ॥ ॥ ੪੪ ॥ ॥ ੪੫ ॥ ॥ ੪੬ ॥ ॥ ੪੭ ॥ ॥ ੪੮ ॥ ॥ ੪੯ ॥ ॥ ੫੦ ॥ ॥
 ਕੁਅਗਇਕਥਾਤਾ ॥ ਇਯਚਰਿਤ੍ਰਜੋਕਿਯਬਿਖਿਯਾਤਾ ॥ ਪਸਚਮਦਿਸਾਹੁਤੀਇਕਨਗਰੀ ॥
 ਹੋਸਮਾਲਨੀਨਾਮਉਜਗਰੀ ॥ ੧ ॥ ਹੋਸਮੈਨਜਹਰਾਜਬਿਰਾਜੈ ॥ ਹੋਸਪੁਭਾਜਾਕੀਇਯਰਾਜੈ ॥
 ਰੂਪਵਾਨਗੁਨਵਨੁਜਿਯਾਰੀ ॥ ਜਾਹਰਿਲੋਕਚਉਦਹੁਪਿਆਰੀ ॥ ੨ ॥ ਤਹਇਕਸਾਹਸੁਤਾਦੁਤਮ
 ਨਾ ॥ ਬਹੁਰਿਜਿਯਤਜਿਹਨਿਰਖਸਸਨਾ ॥ ਜੋਬਨਛੁਯੋਅਪਿਕਤਿਹਜਬਹੀ ॥ ਬਹੁਤਨਸਾ
 ਥਬਿਹਾਰਤਤਬਹੀ ॥ ੩ ॥ ਇਕਵਿਨਭੇਸਪੁਰਖਕੋਪਾਰਿ ॥ ਨਿਜਪਤਿਸਾਥਿਕਰੀਬਹੁਰਾਰਿ ॥
 ਲਾਤਮੁਸਟਕੋਕਰਤਪਹਾਰਾ ॥ ਸੋਤਿਹਨਾਥਿਸਕੋਨਬਿਚਾਰਿ ॥ ੪ ॥ ਤਸੈਲਰਿਕਾਜੀਪੈਗਈ ॥
 ਲੈਇਲਾਮਪਿਆਦਨਸੰਗਾਈ ॥ ਸੋਚਿਪਤਰਿਲੋਤਾਰਿਸਿਧਈ ॥ ਕੋਤਵਾਰਕਾਜੀਜਿਹ
 ਠਾਈ ॥ ੫ ॥ ਪਿਆਦਨਸਾਥਿਦੁਹਪਤਿਬਿਕਰਿ ॥ ਦਿਨਕਹਗਈਮਿਤ੍ਰਾਅਪਨੇਘਰਾਤਾਮਿ
 ਗਕਰਿਕ੍ਰੀੜਾਕਰਿਗਾਥਾ ॥ ਲੈਆਈਸਾਹਦਕਰਿਸਾਥਾ ॥ ੬ ॥ ਅਹਿਲਾ ॥ ॥ ਜਾਰਪਿਯ
 ਦਨਪਤਿਜੁਤਦੁਰੇਠਾਢੇਕਰਿ ॥ ਦੁਤਿਅਮਿਤ੍ਰਕੋਗਈਦਿਵਸਕਹਿਨਾਰਿਘਰਿ ॥ ਕਾਮਭੇ
 ਗਤਿਹਸਾਥਕਿਯਾਰੁਚਮਾਨਕਰਿ ॥ ਹੋਸਾਹਦਕੋਲਿਯਾਈਅਪਨੇਸਾਥਿਧਰਿ ॥ ੭ ॥ ਚੌਪ
 ਣੀ ॥ ॥ ਕਹਾਲਗੋਮੇਕੋਉਚਰਿਕਰਿ ॥ ਇਹਬਿਬਿਗਈਸੁਬਹੁਤਨਕੋਘਰਾ ॥ ਸੰਗਸਾਹਦ
 ਸਭਹੀਕਰਿਲੀਨੈ ॥ ਸਕਲਰੁਜੁਕਾਜੀਕੋਕੀਨੈ ॥ ੮ ॥ ਤਿਹਅਪਨੀਅਪਨੀਤੋਮਾਨੈ ॥ ਇਕਏਕ
 ਕੋਭੇਦਨਜਾਨੈ ॥ ਜੋਇਯਕਹਤਸੁਪੁਰਖਬਖਾਨਤਿ ॥ ਆਪਆਪਕੀਬਾਤਨਜਾਨਤਾ ॥ ੯ ॥ ਸ

ਭੁਸਾਹਿਦਜਬਨਜਕੀਸਰੋਇਕਬਚਨਤਬਡਿਯਉਚਰੋਤਬਕਾਜੀਸਾਚੀਇਹਕੀਨੋ॥
 ਵਰਬਬਣਾਇਆਧਤਿਹਦੀਨੋ॥੧੦॥ਕਿਨੂਨਤਕੋਭੇਦਬਿਚਾਰਾਕਸਚਰਿਤ੍ਰਇਹਨਾ
 ਰਿਦਿਖਾਰਾਯੋਰਨਕੀਕੋਊਕਹਾਬਖਾਨੈਆਪਆਪਮਹਿਤੋਊਜੂਨੈ॥੧੧॥ਵੇਹਰਾ॥
 ਕਹਾਲਖਾਤ੍ਰਿਅਕਰਮਕਰਿਕੋਸੇਕਰਮਕਮਾਇਭੁਦਅਭੇਦਸਤੁਆਪਮਹਿਸਕਾਨਕੋ
 ਊਪਾਇ॥੧੨॥ਇਹੀਭੀਸਾਚਾਰੰਤ੍ਰਪਾਮਯਾਨੰਤ੍ਰਯਾਚਰਿਤ੍ਰਮੰਤ੍ਰੀਭੂਪਸੰਬਾਦੇਤੀਨੋਸੋਚੇ
 ਤਾਸਚਰਿਤ੍ਰਸਮਾਪਤਮਸਤੁਸੁਭਮਸਤੁ॥੩੩੪॥੬੨੫੬॥ਅਫਸੂ॥ਯੋਧ
 ਈ॥ਰਾਜਸੇਨਇਕਰਾਜਵਛਨਾਤ੍ਰਿਯਤਿਹਰਾਜਮਤੀਸੁਭਲਛਨਾਅਮਿਤਦਰਬਤ
 ਨਭੁਰੇਭੰਡਾਰਾਜਿਨੇਕੋਆਵਤਵਾਰਨਪਾਰਾ॥੧॥ਪਿੰਗਲਦੇਤਿਹਸਾਹਵਲਾਰੀਸਾਕੀ
 ਸਮਨਹਿਦੁਤਿਯਕੁਮਾਰੀਨਿਰਖਨਿਪਤਿਤ੍ਰਿਯਭੁਈਦਿਵਾਨੀਤਬਤੇਰਚਤਖਾਨਨਰੁਪ
 ਨੀ॥੨॥ਤਾਕੀਲਗਨਨਿਪਤਤਨਲਾਰੀਛੂਟੈਕਹਾਐਨੇਖੀਜਾਰੀਸਖੀਚੀਨਇਕਰਿ
 ਤ੍ਰਿਸਿਯਾਨੀਪਠੈਦਈਨਿਪਕੀਰਜਧਾਨੀ॥੩॥ਜਿਮਤਿਨਬਦਾਮਿਲਨਤਿਹਸੰਗਾ॥
 ਤਿਹਤਨਾਬਿਆਪਿਯੋਅਧਿਕਅੰਗਾਤਿਹਭੁਦਨੇਕੀਚਿਤਲਲਚਾਵੈਘਾਤਨਨਿਕ
 ਸਨਕੀਤ੍ਰਿਯਪਾਵੈ॥੪॥ਕਹਿਯੋਸਾਹਇਕਭੂਪਬੁਲਾਵਤਾਸਤੁਅੰਨਕੋਨਿਰਖਾਲਿਖਾ
 ਵਤਾਬਚਨਸੁਨਤਤਹਸਾਹਸਿਧਾਰਾਭੁਲੇਬੁਰੇਨਹਿਮੂੜਾਬਿਚਾਰਾਨਿਕਸਤਭਈਘਾਰ
 ਤ੍ਰਿਯਪਾਇਭੁਗਾਕਿਯਾਰਾਜਸੇਜਾਇਰਹਿਯੋਮੂੜਪਰਦੁਰਬਹਿਠੇਭੁਲਾਬਰਾਕਛੁਲ
 ਹਿਯੋਨਾਝੰਠੇ॥੬॥ਤ੍ਰਿਯਕਰਿਕੋਲਭੂਪਸੇਆਈਲਯੋਸਾਹਘਰਿਬਹੁਰਿਬੁਲਾਈਕ
 ਯੋਪਾਤਹਮਤੁਮਦੇਊਜੈਰੀਰਾਜਾਕਹਤਵਹੈਕਾਰਿਐਰੀ॥੭॥ਵੇਹਰਾ॥ਇਹਛਲਾਮੂ
 ਰਖਤਿਹਿਛਲਾਸਕਿਯੋਨਭੇਦਾਬਿਚਾਰਾਕਹਾਚਰਿਤ੍ਰਇਨਤ੍ਰਿਯਕਿਯਾਨਿਪਸੰਗਾਰਮੀ
 ਸੁਧਾਰਿ॥੮॥੧॥ਤ੍ਰਿਯਭੁਸਾਚਾਰੰਤ੍ਰਪਾਮਯਾਨੰਤ੍ਰਯਾਚਰਿਤ੍ਰਮੰਤ੍ਰੀਭੂਪਸੰਬਾਦੇਤੀਨੋਸੋ
 ਪੇਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੩੫॥੬੨੬੭॥ਅਫਸੂ॥ਯੋਧ
 ਯਾਸਹਿਰਸੋਰੇਹੀਕੋਬਿਖੋਬਿਕ੍ਰਤਕਰਨਾਇਕਰਾਇਬੀਰਬੋਝੋਕੋਰਥੀਰਾਖਤਮ

ਕੁਕੇਭਾਇ॥੧॥੨॥੩॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ॥ ਅਬਲਾਵੇਗਨੀਤਾਕੇਘਰਾ ॥ ਅਧਿਕਪੜਤਾਸਕਲਹੁਨਰਕਰ
 ॥ ਬੀਗਮਦੇਵਪੁਤ੍ਰਤਿਹਜਯੋ ॥ ਤੇਜਵਲਬਲਵਾਨਸੁਯੋ ॥ ੧॥ ॥ ਰਾਕੀਜਾਤਨਪ੍ਰਭਾਬਖਾਨੀ
 ॥ ਰੂਪਧਰੇਅਨਿਗਏਜਾਨੀ ॥ ਕਹਲਗਪ੍ਰਭਾਕਹੈਕਵਨੈਕਬੀ ॥ ਨਿਰਖਸੁਰਸਸਿਰਹਿਤਾਇੰਦਰ
 ॥ ਬੀ ॥ ੨॥ ॥ ਛੈਬਛੈਬੀਕੋਅਗਮਅਪਾਰਾ ॥ ਅਪਘੜਾਜਨੁਕੁਕਰਤਾਰਾ ॥ ਕਨਕਅਵਟ
 ॥ ਸਾਰੇਜਨੁਢਾਰਿਯੋ ॥ ਗੀਤਰਹਾਜੀਨਿਬ੍ਰਹਮਸਵਾਰਿਯੋ ॥ ੪॥ ॥ ਨੈਨਫਬਤਮਿਗਸੇਜਨ
 ॥ ਕਾਰੋ ॥ ਕੇਸਜਾਲਜਨੁਢਾਸਸਵਾਰੋ ॥ ਜਾਕੇਪਰੈਗਰੇਸੋਈਜਾਨੈ ॥ ਬਿਨੁਬੁਝੈਕੋਈਕਹਾਪੁ
 ॥ ਮਨੈ ॥ ੫॥ ॥ ਜੇਤਕਦੇਤਪ੍ਰਭਾਸਭਹੀਕਬੀ ॥ ਤੇਤਿਕਦੁਤੀਤਵਨਭੀਤਿਰਿਛਾਬੀ ॥ ਪੁਰਖ
 ॥ ਨਾਗਿਚਿਤਵਤਜੇਤਾਹੀ ॥ ਕਛੁਨਸੰਕਾਰਹਿਤਤਬਦਾਹੀ ॥ ੬॥ ॥ ਚੰਚਰੀਦਵਤਿਦੇਖਿਬਿ
 ॥ ਕਾਨੈ ॥ ਕੁਵਰਾਅਜੁਲਗਾਫਿਰਤਦਿਵਾਨੈ ॥ ਮਹਾਦੇਵਤੇਨੈਕਨਿਹਾਰੋ ॥ ਅਬਲਗਬਨਮੇ
 ॥ ਬਸਤਉਘਾਰੋ ॥ ੭॥ ॥ ॥ ਚਤੁਰਾਨਨਪੁੱਖਚਤੁਰਚਖੁਯਾਹੀਤੇਕਰੋ ॥ ਸਿਖਿਬ
 ॥ ਹਲਖਟਬਦਨਸੁਯਾਹੀਤੇਧਰੋ ॥ ਪੰਚਨਾਨਯਤੇਸਿਵੁਭਏਬਿਚਾਰਕਰਿ ॥ ਹੋਸਹਸਾਨ
 ॥ ਦਸਕਪ੍ਰਭਾਕੋਸਿਪੁਤਰਾ ॥ ੮॥ ॥ ॥ ਜੇਅਬਲਾਤਿਹਰੂਪਨਿਹਾਰਤਾਲਾਜਸਾਜ
 ॥ ਧਨਧਾਮਬਿਸਾਰਤਾ ॥ ਮਨਮੇਰਹਤਮਗਨਭੈਫਰੀ ॥ ਜਾਨੁਬਿਸਿਖਤਨਮਿਰੀਪ੍ਰਹਾਰੀ ॥
 ॥ ੯॥ ॥ ਸਾਹਜੈਨਅਲਾਵਦੀਨਜਹਾਯਾਯੋਕੁਵਰਹਹਿਨਚਾਕਰਤਹਾ ॥ ਫੂਲਮਤੀਹਜਸਤ
 ॥ ਕੀਨਾਰੀ ॥ ਤਾਕੋਗਿਹਇਕਭਈਕੁਮਾਰੀ ॥ ੧੦॥ ॥ ਸ੍ਰੀਦਿਮਾਗਰੋਸਨਵਰਬਚੀ ॥ ਜਨੁਰਤ
 ॥ ਪਤਿਤੇਰੁਈਕੁਮਾਰੀ ॥ ਜਨੁਕਚੀਰਚੰਦ੍ਰਮਾਬਨਾਈ ॥ ਤਾਹੀਤੇਤਾਮੈਅਸਤਾਈ ॥ ੧੧॥
 ॥ ਬੀਗਮਦੇਮੁਜਰਾਕਹਾਯੋ ॥ ਸਾਹਸੁਤਾਕੋਹਿਦੈਚੁਰਾਯੋ ॥ ਅਨਿਕਜਤਨਅਬਲਾਕਰਿ
 ॥ ਹਾਰੀ ॥ ਕੈਸੇਹੂਨਮਿਲਾਨਪੀਤਮਪਿਆਰੀ ॥ ੧੨॥ ॥ ਕਾਮਾਤੁਰਭੀਅਧਿਕਬਿਗਮਜਬ
 ॥ ਪਿਤਾਪਾਸਿਤਜਿਲਾਜਕਹੀਸਬਾ ॥ ਕੈਬਾਬੁਲਾਗਿਹੋਰਖੁਦਾਇ ॥ ਕੈਬੀਗਮਦੇਮੁਹਿਬ
 ॥ ਰਦਿਆਇ ॥ ੧੩॥ ॥ ਭੁਲੀਭੁਲੀਤਬਧਾਹਉਚਾਰੀ ॥ ਮੁਸਲਮਾਨਬੀਗਮਕਹਿਪਿਯਾਰੀ ॥
 ॥ ਬਹੁਰਿਤਾਹਿਤਮਕੋਰੇਨਿਕਾਹਾ ॥ ਜਿਹੋਸੇਤਮਹੀਲਰੀਨਿਗਾਹਾ ॥ ੧੪॥ ॥ ਬੀਗਮਤੀਰਵ

ਜੀਰਪਠਾਯੋ ਸਾਹਿਕ ਹਿਯੋ ਤਿਨੁ ਭਾਹਿਸੁ ਲਯੋ ਯਹ ਮਰੇ ਦੀਨ ਪੁਖ ਮਤੁ ਮਾਵਹੁ ਬਹੁ ਹਿ ੬੪੭
 ਦਿਲੀਸਕੀ ਸੁਤ ਬਯਾਵਹੁ ੧੫ ॥ ਬੀਰਮ ਦੇਵ ਕਹਾਨ ਹਮਾਨ ॥ ਕਰਿਯੋ ਆਪਨੇ ਦੇਸ
 ਪਯਾਨਾ ਪਾਤਖ ਬਰ ਦਿਲੀਸ ਜਬ ਪਾਈ ॥ ਲਪਟ ਕਰੀ ਤਿਨ ਸਾਥ ਲਗਾਈ ॥ ਭੁੱਤ
 ਭਾਤਿ ਭਾਗੀ ਭੁਟ ਪਾਏ ॥ ਭਹਾਨ ਦਿਕੇ ਤਵਨ ਕੇ ਪਾਏ ॥ ੧੬ ॥ ਕਾਪਲ ਵਤਗਾ ਜੋ ਜਹਾ ॥
 ਬੀਰਮ ਦੇਵ ਜਾਤ ਭਯੋ ਤਹਾ ॥ ਕਾਪਲ ਦੇ ਆਗੇ ਜਹਾ ਰਾਨੀ ॥ ਰੂਪ ਵਾਨ ਹਨ ਵਾਨ ਸਿਧਾਨੀ ॥
 ੧੭ ॥ ਕਾਪਲ ਦੇ ਰਾਨੀ ਤਿਹਿ ਰੂਪ ਨਿਹਾਰਿ ਕੋ ॥ ਗਿਰੀ ਪਹ ਨ ਕੋਢੀ ਤਹਿ ਹਿ
 ਏ ਬਿਚਾਰਿ ਕੋ ॥ ਐਸੇ ਇਕੁ ਪਲ ਕੁ ਅਹੋ ਜੇਭੇਟ ਨ ਪਾਇ ॥ ਹੋ ਜਨ ਮਪਚਾ ਸਕ ਲੋ ਸਖਿ
 ਬਲਿ ਬਲਿ ਜਾਇਯੋ ॥ ੧੮ ॥ ਚੋਪਈ ॥ ॥ ਜਾਇ ਸਖੀ ਬੀਰਮ ਦੇ ਪਾਸਿ ॥ ਇਹਿ ਬਿਚਿ
 ਸਾਹਿਕਰੀ ਅਰਦਾਸਿ ॥ ਕੋਤੁ ਮਕਾਪਲ ਦੇ ਕੋਢ ਜੋ ॥ ਕੋਇ ਹ ਦੇ ਸਹ ਮਾਰੇ ਤੋ ਜੋ ॥ ੨੦ ॥ ਪ
 ਛੈਲ ਗਾਇ ਜਤਿ ਨ ਮਾਨੀ ॥ ਵਤਿ ਅਗਹਿ ਨ ਕੀਠ ਉਰ ਨ ਜਾਨੀ ॥ ਤਾ ਕੋ ਦੇਸ ਤਰਨ ਨਹਿ ਤ
 ਜੋ ॥ ਕਾਪਲ ਦੇ ਰਾਨੀ ਕਹ ਭੁੱਜੋ ॥ ੨੧ ॥ ਰਾਨੀ ਰਮੀ ਮਿਤ੍ਰ ਕੋਢੇ ਗਾ ॥ ਚਿਤ ਕੇ ਦੇ ਤਿਆਗ ਕੋ
 ਸੇਰਾ ॥ ਤੁਬਲ ਗਲਿਖੋ ਸਾਹਕੇ ਆਯੋ ॥ ਬਾਚਿ ਮੀਤ੍ਰਿਯ ਨ ਭਾਖ ਸੁਨ ਯੋ ॥ ੨੨ ॥ ਲਿਖਿ
 ਸੁਲਿਖ ਮੇਯਾ ਹਿ ਪਠਾਈ ॥ ਯੋਰ ਬਾਤ ਦੂਜੀ ਨ ਜਨਾਈ ॥ ਕੋ ਬੀਰਮ ਕਹਿ ਬਾਧਿ ਪਠਾ
 ਵਹਾ ਕੋ ਮੇਰੇ ਸੰਗ ਜੁ ਪੁਮ ਚਾਵਹੁ ॥ ੨੩ ॥ ਰਾਨੀ ਬਾਸਿਨ ਬੀਰਮ ਦੇ ਯੋ ॥ ਪਹਿਰੇ ਕੋ ਚਹੁ
 ਵਢੀ ਬਜਯੋ ॥ ਨਿਭੈ ਚਲੀ ਜੁ ਪਕੇ ਕਾਜਾ ॥ ਯੋ ਗੋਰ ਬਸਾ ਜਤ ਸਭ ਸਾਜਾ ॥ ੨੪ ॥
 ॥ ਕਾਪਲ ਦੇ ਰਾਨੀ ॥ ਬਾਜਿਯੋ ਰਾਗ ਮਾਧੁ ਬਡੇ ਛਤ ਪਾਰੀ ॥ ਬਹੈ ਤੀਰਤ ਰਵਾਰ ਕਾ ਤੀਕ
 ਟਾਰਾ ॥ ਕਹੂੰ ਕੋ ਤਫਾ ਦੇ ਗਿਹੇ ਛਤ ਛਤੈ ॥ ਕਹੂੰ ਮਤ ਦੰਤੀ ਫਿਰੇ ਬਾਜ ਛਤੈ ॥ ੨੫ ॥ ਕਹੂੰ ਬਾ
 ਜ ਜੁ ਏ ਪਰੇ ਪੈ ਮਤਿ ਗੋ ॥ ਕਹੂੰ ਨਾਗ ਮਠੈ ਬਿਰਾਜੈ ਉਤ ਗੋ ॥ ਕਹੂੰ ਬੀਰ ਤਾਹੇ ਪਰੇ ਬਹ ਮਕਾਟੈ ॥
 ਕਹੂੰ ਖੰਡ ਪਾਠੈ ਲਸੈ ਚਰਮ ਕਾਟੈ ॥ ੨੬ ॥ ਗਿਰੇ ਬੀਰਮ ਰੇ ਕਹਾ ਲਭ ਗਨਾਉ ॥ ਕਹੂੰ ਜੋ ਸਭੈ
 ਏਕ ਗਿਥੇ ਬਨਾਉ ॥ ਜਬਾ ਸਕਤ ਕੋ ਅਲਪਤਾ ਤੇ ਉਚਾਰੋ ॥ ਸੁਨੇ ਕਾਨ ਦੇ ਕੋ ਸਭੈ ਹੀ ਪਿਆ
 ਰੋ ॥ ੨੭ ॥ ਇਤੈ ਖਾਨ ਦੁਕੇ ਉਤੈ ਰਾਜ ਨੀਕੋ ॥ ਹਠੀ ਰੇ ਸਬਾ ਦੇ ਸੁਗਾਢੇ ਅਨੀਕੋ ॥ ਲਰੇ ਕੋ ਪ

ਕੇਕੇਸੁਦੇਕੇਨਤਾਜਿਯੋ॥੫੫॥ਰੀਚਾਰਲੋਸਾਰਸੇਸਾਰਥਾਜਿਯੋ॥ਤੁਹਾਸਿਖਭੇਰੀਪਨੇਨਾਦਥਾ
 ਜੋ॥ਮਿਵੇਗੋਉਪੀਗੋਮੁਚੰਗੀਬਿਰਾਜੇ॥ਕੁੰਨਾਇਨਾਫੀਰੀਐ॥ਅਉਨਗਾਰੇ॥ਕੁੰਨਾਤੁਥੀ
 ਨਬਜੇਘਟਭਾਰੇ॥੨੬॥ਕੁੰਨਾਕੁੰਨਾਕੁੰਨਾਗਿਰੇਰੈਸਿਪਾਹੀ॥ਮਰੇਸੁਮਕੇਕਯੁੰਕੋਨਿ
 ਬਾਹੀ॥ਤੁਹਾਕੇਚਪਾਰੇਚੜ੍ਹੜਪਾਰੀ॥ਮਿਲੇਮੋਲਿਮਾਨੇਮਦਾਰੇਮਦਾਰੀ॥੩੦॥ਕਿ
 ਤੇਰੁਮਲੇਦੈਸੁਹਾਥੇਉਚਾਏ॥ਤੁਰੇਸੇਖਜੇਸੇਸਮਾਈਸਮਾਏ॥ਤੁਰੇਜੁਨੇਪਾਜਗੈਜੇਰ
 ਜਗੈ॥ਮਨੇਪਾਨਕੈਭੰਗਸੇਏਮਲੀਗੈ॥੩੧॥ਬਰੇਬਾਨੇਸੇਬਚੇਬੀਰਕੋਨੈ॥ਲਰਿਯੋਅ
 ਨਜੇਪੇਗਯੋਜੁਝਤਉਨੈ॥ਤੁਹਾਜੇਜਨਪਾਂਚਭਿਯੋਬੀਰਖੇਤੀ॥ਬਿਦਾਰੇਪਰੇਬੀਰਬਿਦੈ
 ਬਿਚੇਤੀ॥੩੨॥ਕੁੰਨਾਬੀਰਬੈਤਾਲਈਨਾਬਜਾਵੈ॥ਕੁੰਨੇਗਨੀਯੋਖਰੀਗੀਤਗਾਵੈ॥
 ਕੁੰਨੇਲੇਬਰੰਗਨਬਰੇਵੈਤਿਸੀਕੋ॥ਲਰੇਸਾਮੁਹੇਜੁਪਜੁਝੈਜਿਸੀਕਉ॥੩੩॥ਕੁੰਨਾ
 ਜਬਹੀਸੈਨਜੁਝਸਬਗਈ॥ਤੁਥਾਤਿਅਸੁਤਹਿਪਠਾਵਤਭਈ॥ਸੇਈਜੁਝਿਜਬਸੁਰਗ
 ਸਿਧਾਏ॥ਵਤਿਅਪੁਤ੍ਰਤਿਹਐਰਪਠਾਏ॥੩੪॥ਸੇਉਗਿਰਿਯੋਜੁਝਰਨਜਬਹੀ॥ਤੀ
 ਜਹਿਸੁਤਹਿਪਠਾਏਤਬਹੀ॥ਸੇਉਜੁਝਜਬਗਯੋਦਿਵਲੋ॥ਚੋਥਉਪੁਤ੍ਰਪਠਾਏਬਾ
 ਲੋ॥੩੫॥ਚਾਰੇਗਿਰੇਜੁਝਸੁਤਜਬਹੀ॥ਅਬਲਾਚਲੀਜੁਪਕੋਤਬਹੀ॥ਸੂਰਬਚੇ
 ਤੇਸਕਲਬੁਲਾਇਸਾ॥ਲਰਨਿਚਲੀਦੰਦਭੀਬਜਾਇਸਾ॥੩੬॥ਐਸਾਕਰਾਬਾਲ
 ਤਹਜੁਪਾ॥ਰਹੀਨਭਟਕਾਹੁਮਹਿਸੁਪਾ॥ਮਾਰੇਪਰੇਬੀਰਬਿਕਰਾਹਾ॥ਗੋਮੁਖਤੁਥੀ
 ਜਤਨਗਾਹਾ॥੩੭॥ਜਾਪਰਸਿਮਟਿਸੋਰੇਹੀਮਾਰਤਾ॥ਤਕੋਕਾਟਿਭੂਮਸਿਰਭਾਰਤਾ॥
 ਜਾਕੇਹਨੇਤਰਨਿਤਨਬਾਨਾ॥ਕਰੈਸੁਭਟਮਿਤਲੋਕਪਯਾਨਾ॥੩੮॥ਚੁਨਿਚੁਨਿਜੁਨਪ
 ਖਿਰਿਯਾਮਾਰੇ॥ਇਕਇਕਤੇਦੈਦੈਕਰਿਭਾਰੇ॥ਉਠੀਪੁਲਲਾਗੀਅਸਮਾਨਾ॥ਅਸ
 ਚਮਕੈ॥ਬਿਜੁਗੀਪਮਾਨਾ॥੩੯॥ਕਾਟੇਸੁਭਟਸੋਰੇਹਨਪਰੇ॥ਜਨੁਮਾਰਤਬਗਬਿਰਛ
 ਉਪਰੇ॥ਗਜਜੁਝੈਮਾਰੇਬਾਜੀਰਨਾ॥ਜਨੁਕੀੜਾਸਿਵੇਕੀਯਹੋਬਨਾ॥੪੦॥ਰਨੇਸਾ
 ਅਬਲਾਤਿਨਕਿਯਾ॥ਘਛੇਭਯਾਨਾ॥ਗੋਹੁਯਾ॥ਖੰਡਖੰਡਦੈਗਿਰੀਧਰਨਪਰਾਹ

[illegible]

੨੨੭੬ ॥ ੧ ॥ ਕੀਤਾ ਨਿਬੰਧਨ ਪਦੁਚੇਤਨਾ ਸੂਪਨਕੁ ਅਰਹਾਰ ਵਤਜਹਾ ਕਹਿਯੋਤਾਰਿ
 ਤਾਰਿਗਾਇਖੁਲਾਯੋ ॥ ਚਾਹਤਤੁ ਮੇਸੈਜੁ ਪਮਚਾਯੋ ॥ ੨ ॥ ਨਿਪਕੇਤੀਰਤੁ ਨਿਤਬਗਈ ॥
 ਬਹੁਬਿਧਿਜੁ ਪਮਚਾਵਤਭਈ ॥ ਆਪਿਕਦਰਬਤਿ ਸੂਪਹਰਾਯੋ ॥ ਬ੍ਰਹਮਭੇਨਹਿਜਾਤਗ
 ਨਾਯੋ ॥ ੩ ॥ ਜਬਨਿਪਦਰਬਬਹੁਤ ਬਿਧਿਹਰਾ ॥ ਸਤਭੁਪਰਿਪਾਸਾਤਬਢਾ ॥ ਵਹੈਹਰਾਯੋ
 ਦੇਸਲਗਾਯੋ ॥ ਜੀਤਕੁਅਰਿਭਾਜੈਯੋ ਮਨਕੁਯੋ ॥ ੧੦ ॥ ੧੦੦੦ ॥ ॥ ਜੀਤਸਕਲਪਨਤ
 ਵਨਕੋਦੀਨਦੇਸਨਿਕਾਰਾ ॥ ਕੁਅਰਿਜੀਤਕਰਿਪਤਿਕਰਾਖਸੀਯਾਮਏਨਾਰਿ ॥ ੧੧ ॥ ਚੰ
 ਚਲਾਨਕੇਚਰਿਤਕੋਸਕਤਨਕੇਈ ਬਿਚਾਰਾ ॥ ਬ੍ਰਹਮਬਿਸਨਸਿਵਪਦਬਦਨਜਿਨਿਸਿਰਜੀ
 ਕਰਤਾਰਾ ॥ ੧੨ ॥ ੧੨੦੦ ॥ ੧੨੦੦ ॥ ੧੨੦੦ ॥ ੧੨੦੦ ॥ ੧੨੦੦ ॥ ੧੨੦੦ ॥ ੧੨੦੦ ॥ ੧੨੦੦ ॥
 ਨਸੇਸੇਤੀਸਚਰਿਤਸਮਾਪਤਮਸਤਸੁਭਮਸਤੁ ॥ ੨੨ ॥ ੨੨੦੦ ॥ ੨੨੦੦ ॥ ੨੨੦੦ ॥ ੨੨੦੦ ॥
 ੨੨੦੦ ॥ ੧ ॥ ਜਮਲਸੇਨਰਾਜਬਲਵਾਨਾ ॥ ਡੀਲੇਕਮਾਨਤਜਿਹਾਨਾ ॥ ਜਮਲਾਦੇਰੁ
 ਕੋਨਿਰਪਾਲਾ ॥ ਸੂਰਬੀਰਅਰੁਬੁਧਿਬਿਸਾਲਾ ॥ ੧ ॥ ਸੇਰਠਦੇਰਾਨੀਤਿਹਸੁਨਿਖਤਾ ॥ ਦਾ
 ਨਸੀਲਜੋਕੇਜਗਾਨੁਲਿਯਤਾ ॥ ਪਰਜਮਤੀਦੁਹਿਤਾਇਕਤਾਕੀ ॥ ਨਰੀਨਾਗਨੀਸਮਨਹਿ
 ਜਾਕੀ ॥ ੨ ॥ ਬਿਸਹਰਕੇਇਕਹੁਤੇਨਿਰਪਾਲਾ ॥ ਆਇਯੋਗਰੂਜਮਲਾਇਕਕਾਲਾ ॥ ਛਾਛ
 ਕਾਮਨੀਕੀਪੂਜਾਹਿਤਾ ॥ ਮਨਕੁਮਬਚਨਾਇਹੈਕਰਿਕਰਿਥੁਤਾ ॥ ੩ ॥ ਠਾਠਪਰਜਦੇਨੀਕਸਿ
 ਵਾਸਨਾ ॥ ਰਾਜਕੁਅਰਨਿਰਖਾਦੁਖਨਾਸਨਾ ॥ ਇਹੈਚਿਤਮੇਕਿਏਸਬਿਚਾਰਾ ॥ ਬਹੈਯਾਹੈਕਰ
 ਕਵਨਪ੍ਰਕਾਰਾ ॥ ੪ ॥ ਸਖੀਭਿਜਤਿਹਧਾਮਬੁਲਾਯੋ ॥ ਰੁਗਤਿਤੁਗਤਿਕੋਭੋਗਕਮਾਯੋ ॥ ਇਹਉ
 ਪਦੇਸਤਵਨਕਹਦਯੋ ॥ ਗੋਰਪੂਜਾਇਬਿਦਾਕਰਿਦਯੋ ॥ ੫ ॥ ਬਿਦਾਕੀਆਤਿਹੈਯੋਸਮਿ
 ਖਾਇਆਪਨਿਪਤਸੈਕਹੀਜਤਾਇਆ ॥ ਮਨੀਕਰਨਤੀਰਥਮੇਜੈਹੈ ॥ ਨਾਇਯੋਇਜਮਲਾ
 ਟਿਭਿਯੋਹੈ ॥ ੬ ॥ ਜਾਤਤੀਰਥਜਾਕਹਭਈ ॥ ਸਹਰਬੇਸਹਗਿਮੇਚਲਿਗਈ ॥ ਹੇਤਤਵ
 ਨਸੇਭੇਦਬਤਾਯੋ ॥ ਮਨਮਾਨਤਕੋਭੋਗਕਮਾਯੋ ॥ ੭ ॥ ਕਾਮਭੋਗਕਰਿਕੈਪਾਰਿਗਾਖੀ ॥ ਰਛਪਾ
 ਲਕਨਸੈਅਸਿਭਾਖੀ ॥ ਬਿਗਨਗਰਤੇਇਨਦਨਿਕਾਰਹਾ ॥ ਹਾਥਉਠਾਵੈ ॥ ਤਿਹਹਨਿਤਾਰਹਾ ॥

[illegible]

ਕੇਸਾਥਸਿਧਾਣੀ॥ ਬਾਤਭੇਦਕੀਕਿਨੁਪਾਣੀ॥ ੧੦॥ ਭਿਯੋਭਿਚਰਿਤਨਾਬਿਧਨਾਜਨੈ॥
 ਮਹਾਰਾਧੀਕਛੁਨਪਛੁਨੈ॥ ਇਨਕੀਬਾਤਏਕਨਹੀਪਾਣੀ॥ ਜਿਨਿਐਸਤੀਜਗਦੀ॥
 ਸਬਨਾਣੀ॥ ੧੧॥ ੧॥ ਇਤਿਹੀਗਰਿਤਪਖਿਤਨਾ॥ ਯੋਗਾ॥ ਸਿਧਿ॥ ਪ੍ਰਭੂ॥ ਸਿਧਾਦੇ॥
 ਤੀਨਾਭੇਦ॥ ਸਮਾਪਤਮਸਤਸੁਕੁਮਸਤੁ॥ ੩੩੯॥ ੬੩੪੯॥
 ਨਾਨਕ॥ ੧॥ ਸੁਨੀਯਤਇਕਲਗੀਉਜਿਆਰੀ॥ ਬਿਸੁਕਰਮਾਨਿ॥
 ਜਹਾਥਸਵਾਰੀ॥ ਨਾਮਅਭੁਤਾਤਕੋਸੋਧੈ॥ ਤੀਨੇਭੇਕਰਚਤਤਿਹਮੇਧੈ॥ ੧॥ ਭੂਪਤੁ॥
 ਦ੍ਰਤਿਹਗੜਕੋਰਜਾ॥ ਰਾਜਪਾਟਵਾਹੀਕੋਸਾਜਾ॥ ਭਤਨਮੀਤੀਤਿਹਨਿਪਕੀਰਾਨੀ॥
 ਅਧਿਕਸਰੂਪਜਗਤੀਜਾਨੀ॥ ੨॥ ਤਕੋਨਿਕਟਿਲਾਜਾਜਾਵੈ॥ ਨਿਰਖਨਾਰਿਕੋਰੂ॥
 ਪਰੂਰਾਵੈ॥ ਅਵਰਾਨਿਯਨਕੋਘਰਿਰਹੈ॥ ਤਸੇਬੈਨੋਬਲਾਚਧੈ॥ ੩॥ ਯਹਿਵਖਾ॥
 ਧਿਕਨਾਰਿਕੋਮਨੈ॥ ਚਾਹਤਪੀਤਨਿਪਤਸੋਬਨੈ॥ ਏਕਜਤਨਤਬਕਿਯਾਪਿਯਾਰੀ॥ ਸੁ॥
 ਨਹੁਕਹਤੋਕਥਾਬਿਚਾਰੀ॥ ੪॥ ਪੂਜਾਕਰਤਲਖਿਯੋਜਬਰਾਜਾ॥ ਤਬਤਨਸਜਾ॥
 ਸਕਲਾਇਯਸਾਜਾ॥ ਮਹਾਰਾਧਕੋਭੇਸਬਨਾਇ॥ ਅਪਨੇਅਗਾਬਿਭੁਤਚੜਾਇ॥ ੫॥
 ਕਰਤਹੁਤੇਰਾਜਾਜਪੁਜਹਾ॥ ਸਿਵਬਨਿਆਨਿਤਾਫਿਭੀਤਹਾ॥ ਜਬਰਜੈਤਿਹਰੂਪ॥
 ਨਿਹਾਰਾ॥ ਮਨਕੁਮਣੀਸਜਾਨਿਪਗਪਰਾ॥ ੬॥ ਸੁਫਲਰੁਯੋਅਬਜਨਮਹਮਾਰਾ॥ ਮ॥
 ਹਾਦੇਵੋਕੋਵਰਸਨਿਹਾਰਾ॥ ਕਹਿਯੋਕਰੀਮੋਬਡੀਕਮਾਣੀ॥ ਜਾਤੇਦੀਨੀਰੁੰਦਦਿਖਾਈ॥
 ੧॥ ਬਰਬੂਹਤਿਹਕਹਨਾਰਿਜਬਾ॥ ਜੋਜੜੁਰੁੰਦਲਖਿਯੋਜਾਨਾਤਬਾਤੇਮੁਰਿਕਰੀਸੇ॥
 ਵਡਾਖਾਅਤਿ॥ ਤਬਤਹਿਵਰਸਦਿਯੋਮੇਸੁਕੁਮਤਿ॥ ੮॥ ਸੁਨਿਬਚਨਾਰਿਗਾਇਹਰਖਾ॥
 ਨਾਭੇਦਅਭੇਦਜੜਕਛੁਨਜਾਨਾ॥ ਤਿਯਕੋਚਰਨਰਹਾਯਪਾਣੀ॥ ਨਾਰਿਚਰਿਤਕਥਾ॥
 ਤਨਪਾਣੀ॥ ੯॥ ਤਬਯੋਸਾਤਿਯਾਕਰਾਉਚਾਰਾ॥ ਸੁਨਹੁਬਹਰਿਤਮਹਾਜਕਮਾਰਾ॥ ਚ॥
 ਤਨਮਤੀਤੁਮਰੀਜੋਗਨੀ॥ ਯਹਿਮੁਰਾਅਤਿਸੇਵਕੀਪਮਾਨੀ॥ ੧੦॥ ਜੋਯੋਸੇਤੁਮਕਰਹੁ॥
 ਪਿਆਰਾ॥ ਯੋਹੈਤੁਮਰੇਤਉਏਧਾਰਾ॥ ਸਤਨਾਸੋਇਗੋਤਿਹਚੇ॥ ਤਬਜਾਨੈਹੁੰਗਤਹ॥

ਮਾਰੋ ॥ ੧੧ ॥ ਯੋਕਹਿਲੋਕੰਜਨਾਵੰਗਾਰੀ ॥ ਭੁਈਓਪਨਹਿਜਾਇਨਿਹਾਰੀ ॥ ਮੂਰ੍ਹਵਤਿ ੬੪੪
 ਹਰਦ੍ਰੁਪਮਾਨਾ ॥ ਚੇਦਾਭੇਦਕਛੁਪਸੁਨਜਾਨਾ ॥ ੧੨ ॥ ਤਬਸੇਤੋਮੈਕਿਯਾਪਿਯਾਰਾ ॥ ਤਜਿ
 ਕਰਿਸਕਲਉਦਰੀਨਾਰਾ ॥ ਇਹਛੁਲਛੁਲਾਚੰਚਲਾਰਜਾ ॥ ਆਲ੍ਹਰੇਗਕੋਕੈਸਿਰਤਾਜਾ ॥
 ੧੩ ॥ ੧ ॥ ਇਤਿਸੀਹਰਿਤ੍ਰਪਖਿਯਾਨਾ ॥ ਭੁੰਭਾਰਿਤ੍ਰਮੰਡੀਭੂਪਸੰਚਾਰਿਤ੍ਰਿਨਸੇਛਲਤੀ
 ਸਚਰਿਤ੍ਰਸਮਾਪਤਮਸਤ੍ਰੁਸੁਭਮਸਤ੍ਰੁ ॥ ੩੪੦ ॥ ੬੩੬੧ ॥ ॥ ਅਟ੍ਰਜੁ ॥ ॥ ਚੰਪਈ ॥
 ਮਥੁਰਾਨਾਮਹਮਾਰੇਕੈ ॥ ਜਗਤਿਹਤ੍ਰਿਯਹਿਰੁਲਾਬੈਕਹੈ ॥ ਰਾਮਦਾਸਨਾਮਤਹਆਯੋ ॥
 ਨਿਰਖਿਨਾਰਿਤਿਹਿਮਦਨਸੰਤਯੋ ॥ ੧ ॥ ਬਹੁਤਬਰਸਤੋਮੈਵਹਰਹਾ ॥ ਪੁਨਿਅੇਸੇਰਿਹ
 ਤ੍ਰਿਯੋਸੈਕਹਾ ॥ ਆਉਹੋਹਿਰਮਰੀਤੈਨਾਰੀ ॥ ਕਰਿਦੈਪੈਤ੍ਰਹਿਇਹਿਮੁਰਿਦਾਰੀ ॥ ੨ ॥ ਕੁਲ
 ਕੁਲੀਅਬਲਾਤਿਨਿਭਾਖੀ ॥ ਚਿਤਮਹਿਰਾਖਿਨਕਾਹੁਆਖੀ ॥ ਜਬਮਥੁਰਾਅਯੋਰਿਹ
 ਧਾਮਾ ॥ ਤਬਤਿਨਬਚਨਬਖਾਨਿਯੋਬਾਮਾ ॥ ੩ ॥ ਹਰੀਚੰਦਰਾਜਾਜਗਭੁਯੋ ॥ ਅੰਤਿਕਲੁ
 ਸੇਕੁੀਮਰਿਗਯੋ ॥ ਮਾਨਧਾਤਾਪ੍ਰਭੂਭੂਪਬਧੁਯੋ ॥ ਅੰਤਕਾਲਸੇਊਕਾਲਖਪਯੋ ॥ ੪ ॥ ਜੇ
 ਨਨਾਰਿਭੁਯੋਸੇਮਰਾ ॥ ਯਾਜਗਅਹਿਕੋਊਨਉਬਰਾ ॥ ਇਹਜਗਥਿਰਏਕੈਕਰਤਾਰਾ ॥ ਐ
 ਹਮਿਤਕਾਇਹਸਕਲਸੰਸਾਰਾ ॥ ੫ ॥ ਚੰਦ੍ਰਾ ॥ ॥ ਯਾਜਗਮਹਿਸੇਈਜਿਯਤਪੁੰਨਿਯ
 ਦਾਨਜਿਨਿਕੀਨਾ ॥ ਸਿਖਿਯਨਕੀਸੇਵਾਕਰੀਜੇਮਾਰੋਸੇਦੀਨ ॥ ੬ ॥ ਚੰਪਈ ॥ ॥ ਯਹਉਪ
 ਦੇਸਸੁਨਤਜੜਦੁਰਿਯੋ ॥ ਬਹੁਰਿਨਾਰਿਸੋਬਚਨਉਚਾਰਿਯੋ ॥ ਜੇਉਪਜੇਜੀਯਤਲੀਤਿ
 ਹਾਰੈ ॥ ਵਹੈਕਾਮਮੈਕੋਰਸਵਹੈ ॥ ੭ ॥ ॥ ਚੰਦ੍ਰਾ ॥ ॥ ਫਟਾਬਸਤ੍ਰਜਾਕਲਾਖਿਲੀਜੇ
 ਬਸਤ੍ਰਨਵੀਨਤੁਰਤਤਿਹਦੀਜੇ ॥ ਜਾਕੋਗਿਹਮੈਹੋਇਨਦਾਰਾ ॥ ਤਾਕਹਦੀਜੇਅਪਨੀਨਾਰਾ ॥
 ੮ ॥ ਰਾਮਦਾਸਤਬਤਾਰਿਨਿਹਾਰਿਯੋ ॥ ਪਨਬਿਹੀਨਾਬਿਨਨਾਰਿਬਿਚਾਰਿਯੋ ॥ ਪਨਊਦਿ
 ਯਾਨਾਰਿਊਦੀਨੀ ॥ ਕੁਲੀਬੁਰੀਜੜਕਛੁਨਚੀਨੀ ॥ ੯ ॥ ਇਹਛੁਲਛੁਲਾਈਜਾਰਕੇਨਾਰਾ ॥
 ਬਸਤ੍ਰਦਰਬਲੇਸਾਥਮਪਾਰਾ ॥ ਇਹਅਪਨਅਤਿਸਾਧਪਛਲਾ ॥ ਕੁਲੀਬੁਰੀਕਾਭੇਵਨ
 ਜਾਨਾ ॥ ੧੦ ॥ ੧ ॥ ਇਤਿਸੀਹਰਿਤ੍ਰਪਖਿਯਾਨਾ ॥ ਭੁੰਭਾਰਿਤ੍ਰਮੰਡੀਭੂਪਸੰਚਾਰਿਤ੍ਰਿਨਸੇਛਲਤੀ

ਇਹ ਲਿਖਿਆ ਹੈ ਕਿ ਮਾਪਤਾ ਪੁਰਖੁ ਮਾਪਤਾ ॥ ੬੩੭੧ ॥ ਅਛਰੁ ॥ ੧੦
 ਚੰਪਈ ॥ ॥ ਸੁਕਾਵਤੀ ਨਗਰ ਇਕ ਸੁਨਾ ॥ ਸੁਕਾ ਸੈਨਰਾ ਜਾ ਬਹੁਗਨਾ ॥ ਸੁਕੁਲ ਛਨ ਦੇਨ
 ਰਿਬਿਗਜੇ ॥ ਚੰਦ ਸੂਰਕੀ ਦੁਤਿਲਖ ਲਾਜੇ ॥ ੧ ॥ ਸੀ ਅਪਛਰਾ ਦੇ ਇਸੁ ਬਾਲਾ ॥ ਮਾ
 ਨਹੁ ਸਕਲ ਰਾਗ ਕੀ ਮਾਲਾ ॥ ਕਹੀ ਨ ਜਾਤ ਵਨ ਕੀ ਸਿਭਾ ॥ ਇੰਦੁ ਚੰਦ ਜਸਰ ਵਿਲਖਣੇ
 ਭਾ ॥ ੨ ॥ ਤੁਹ ਇਕ ਆਇ ਗਏ ਸੈ ਦਾਗਰਾ ॥ ਪੁਤ ਸਾਥ ਤਿਹ ਜਾਨ ਪ੍ਰਭਾ ਕਰਾ ॥ ਜਾਜੁ ਸੁਤਾ
 ਤਿਹ ਉਪਰਿ ਅਟਕੀ ॥ ਚਟ ਪਟ ਲਾਜੇ ਲੇਕ ਕੀ ਸਟਕੀ ॥ ੩ ॥ ਚਤੁਰ ਜਾਨਤੁ ਹਸਖੀ ਪਠਾਈ
 ਸਿਉ ਤਿਉ ਤਹਾਤਾ ਹਿਲੇ ਆਈ ॥ ਗਾਜ ਸੁਤਾ ਤੁਐ ਰਤ ਮਾਨੀ ॥ ਕੇਲ ਕਰਤ ਸਭੁ ਗਤਿ ਇ
 ਹਾਨੀ ॥ ੪ ॥ ਬਾਛਾ ਬਿਹਰੁ ਦੁਹਨ ਕੇ ਯੇ ਸਾ ॥ ਹਮ ਤੇ ਭਾਖਿ ਨ ਜਾਈ ਕੈ ਸਾ ॥ ਏਕ ਛੋਰ ਇਕ
 ਅਨਤ ਨ ਜਵੈ ॥ ਪਲਕ ਓਟ ਜੁਗ ਕੋਟਿ ਬਿਹਾਵੈ ॥ ੫ ॥ ਕਾਮ ਭੋਗ ਕਰਿ ਬਦਾ ਸੀ ਕੇਤਾ ॥
 ਲਾਗੀ ਯੇ ਸਾਹੁ ਪੁਤ੍ਰ ਸੈ ਹੇਤਾ ॥ ਮੁਹਿ ਅਪਨੇ ਲੈ ਸੰਗ ਸਿਧਾਯੋ ॥ ਤੁਬ ਜੋ ਨੈ ਤੈ ਯਹ ਮਾਰੇ
 ੬ ॥ ਤਾ ਸੈਰ ਤਿਕ ਰਿਧਾ ਮਸਿਧਾਯੋ ॥ ਕਿਯਾ ਜਤਨ ਜੋ ਹਿਤੁ ਸਿਖਾਯੋ ॥ ਬਸਤ੍ਰ ਬਹੁਤ ਬ
 ਹੁ ਮੇਲ ਪਛਾਏ ॥ ਪਥ ਮਨਿ ਪਤ ਕਹ ਸਕਲ ਦਿਖਾਏ ॥ ੭ ॥ ਪੁਨਿ ਰਨਿ ਵਾਸ ਹਿਪ ਫੈਬਨ
 ਇ ॥ ਗਾਜ ਸੁਤ ਹਿ ਅਸਗ ਯੋਜਤਾਈ ॥ ਜੋ ਪਸਿਦਾਇ ਨ ਮੇਤੋ ਕੀਜੈ ॥ ਮੇਦੈ ਬਸਤ੍ਰ ਮੋਲਿ
 ਪੁਰਿ ਦੀਜੈ ॥ ੮ ॥ ਅਛਰੁ ॥ ॥ ਗਾਨ ਮਾਛਾ ਦਿਖਾਇ ਬਹੁ ਰਿਲੇ ਕੁ ਅਗ ਦਿਖਾਯੋ ॥ ਬ
 ਪਟਿਤ ਰੁਨਿ ਤਿਹ ਮਾਰਿ ਆਪਨੇ ਅੰਗ ਦੁਰਾਯੋ ॥ ਗਾਈ ਮਤ੍ਰ ਕੇ ਪਾਮਨ ਰੂਪ ਬਿਚਾਰਿਯੋ ॥
 ਤੇਇ ਹਿਛਲ ਤਿਹਿ ਲੇਸਾ ਬਿਹਰੀ ਫਸਿ ਪਾਰਿਯੋ ॥ ੯ ॥ ਦੇਹਰਾ ॥ ॥ ਛਾਂਗਨ ਕੁਉ ਦੁ
 ਪਿਯਤ ਬੇਹਤ ਭੁਯੋ ਪਰਬੀਨਾ ॥ ਦੁਹਿਤਾ ਹਰੀ ਹਰੀ ਫੋਯੈ ਸਕਾਨ ਜਗੁ ਛਲ ਚੀਨਾ ॥ ੧੦ ॥
 ॥ ੩੭ ॥ ॥ ਇਹ ਪਾਪੁ ਮਾਪਤਾ ਪੁਰਖੁ ਮਾਪਤਾ ॥ ੬੩੮੧ ॥ ਅਛਰੁ ॥ ॥ ਚੰਪਈ ॥ ੧੦
 ਤਗਿ ਦਿਸਾ ਪੁਰਾਇ ਕਨਗਰੀ ॥ ਸੀ ਬਿਜਰਾ ਜਵਤੀ ਉਜਗਰੀ ॥ ਸੀ ਬਿਜਰਾ ਜਮੈ ਨਤ
 ਹਿਰਾਜਾ ਜਾਗਰਿ ਨਿਰਖ ਇੰਦੁ ਅਤਿ ਲਾਜਾ ॥ ੧ ॥ ਸੀ ਬਿਜਰਾ ਜਮਤੀ ਤਿਹ ਗਨਾ ॥

FX₄

ਸੇਰਠਕੇਮਹਿ। ਨਿਪਕੀਸੁਤਾਅਨਤਹੁਤੀਜਹਾ॥੬॥ਅਨਤਹੀਏਖਾਗਕਿਕਾਰਾਅਬਲਾ
 ਵਹੁੰਨਿਹਾਰਤਮਾਰਾ॥ਐਸਾਬਾਨਤਵਨਕਾਲਾਗਾਫੈਰਰਹਾਪਗਦੁੰਕਨਗਾਗਾ॥੭॥ਰ
 ਜਕੁਆਰੀਵਹੁੰਨਿਹਾਰਾ॥ਵਹੁੰਕਿਦੇਇਹਕੁਤਿਬਿਚਾਰਾ॥ਤਿਹਪੁਛੇਪਿਤਿਇਹਿਮ
 ਬਰਿਹੈ॥ਨਾਤਰਿਮਾਰਿਕਟਾਰੀਮਰਿਹੈ॥੮॥ਤਬਲਗਭੂਪਰਿਖਤੁਰਕਯੋ॥ਮਿਗਕੇ
 ਸਹਿਤਤਹਾਚਲਿਗਯੋ॥ਸੇਮਿਗਰਾਜਸੁਤਨਕਹਦਯੋ॥ਸੀਤਲਬਾਰਤਹਏਪਿਯੋ॥੯॥
 ਬਾਧਬਾਜਏਕਦੁਮਕੇਤਗਸੇਵਤਭਯੋਏਕੁਪਸਮਾਤਗਾਰਾਜਕੁਆਰਨਪਾਤਪਛਾਨੀ
 ਸਖਿਅਨਸਿਉਅਸਕਿਯਾਬਖਾਨੀ॥੧੦॥ਮਦਰਾਬਹੁਦੁੰਕੁਅਗਮੰਗਯੋ॥ਸਾਤਬ
 ਰਜੇਹੁਤੇਚੁਅਯੋ॥ਆਪਨਸਹਿਤਸਖਿਨਕੇਪਿਆਇ॥ਅਧਿਕਮਤਕਰੀਦਈਸੁ
 ਵਾਇ॥੧੧॥ਜਬਜਾਨਤੇਭਈਵਿਵਾਨੀ॥ਸੇਏਸਕਲਪਹਿਰੂਆਜਾਨੀ॥ਵਹੁੰਸ
 ਨਾਈਲਈਮੰਗਾਇ॥ਪੋਰਨਦੀਮੇਧਸੀਬਨਾਇ॥੧੨॥ਤਰਤਤਰਤਆਈਤੇਤਹਾ॥
 ਸੇਵਤਹੁਤੇਸਾਧਪਜਹਾ॥ਪਕਰਿਪਾਵਤਿਹਦਿਆਜਗਾਇ॥ਅਜਾਚਰਮਪਗਠਿਅ
 ਚਕਾਇ॥੧੩॥ਭੂਪਤਲਿਖਾਚਕਾਇਸਨਾਈ॥ਸਰਤਾਬੀਚਬਹੀਪੁਨਿਜਾਈ॥ਤਰ
 ਤਤਰਤਅਪਨੇਤਜਦੇਸਾ॥ਪਾਪਤਭਈਤਹਦੇਸਨਰੇਸਾ॥੧੪॥ਜਬਕਛੁਪਿਸਖਿਯ
 ਨਤਿਨਪਾਈ॥ਨਿਹਸਦੇਹਯੋਹੀਠਹਰਾਈ॥ਅਦਸੈਭਈਜਾਨਮਤਵਾਰੀ॥ਭੂਬਿਮੁਈਦੇ
 ਊਰਾਜਦੁਲਾਰੀ॥੧੫॥ਏਹਰਾ॥੧੬॥ਏਹੁੰਨਿਪਸੰਗਰਾਈਅਧਿਕਹੀਏਹਰਖਾਤਿ॥
 ਅਜਾਚਰਮਪਰੂਪਬਰਦੁੰਅਨਚਲਾਬਜਾਤ॥੧੭॥ਏਹਰਾ॥੧੮॥ਏਹੁੰਨਿਪਸੰਗਰਾਈਅਧਿਕਹੀਏਹਰਖਾਤਿ॥
 ੩੪੪॥੬੪੦੬॥॥ਅਫਜੂ॥ਐਪਈ॥ਹਰਿਦੁਰਇਕਸੁਨਨਿਰਪਾਲ
 ॥ਤੇਜਵਾਨਵਤਿਮਾਨਛਿਤਾਲਾ॥ਸੀਰਸਰੰਗਮਤੀਤਿਹਿਜਾਈ॥ਜਿਹਸਮਦੁਸਰਾਬਿ
 ਧਿਨਬਨਾਈ॥੧॥ਜਬਵਹੁਤਰਨੁਤਰਨਾਅਤਿਭਈ॥ਭੂਪਸੇਨਰਾਜਾਨਿਪਦਈ॥ਸਿਰੀ
 ਨਗਰਭੀਤਰਿਜਬਆਈ॥ਲਖਿਚੰਡਾਲਕਅਧਿਕਲੁਭਾਈ॥੨॥ਪਠੈਸਹਿਚਰੀ

ਲਿਆ ਭੁਲਾਈ॥ ਨਿਪਸੇਛੋਗ ਕਥਾ ਬਿਸਰਾਈ॥ ਚੇਨਦਿਵਸਤਿਹਏਤ ਬੁਲਾਈ॥ ੬੪੬
 ਗਤਿਅਤਿ ਨਿਤਪੁਤਕਰਤ ਬੁਲਾਈ॥ ੩॥ ਰਸਤਰਸਤਐਸੀਗਸਿਰਾਈ॥ ਜਨੁਕਰਿਨ
 ਰਿਤਵਨਕੀਭਈ॥ ਸਭਾਥਿਤਾਤਕਹਿਤਾਹਿਸਿਖਾਯੋ॥ ਸੇਵਤਸਮੇਭੂਪਕਰਘਾਯੋ॥
 ੪॥ ਪੁਤਰਨਕੇਕਾਜਸਿਧਾਈ॥ ਆਗੇਗਾਖਿਲਏਨਿਜੁਰਾਈ॥ ਸਬੈਚਿਤਾਪਰਿਥੈ
 ਠੀਜਾਈ॥ ਚਉਥਰਿਦਿਯਾਅਗੇਲਗਾਈ॥ ੫॥ ਚੌਰੇਦਿਸਾਅਗਨਿਜਬਲਗਾਈ॥
 ਤਬਹੀਉਤਰਿਚਿਤਾਤੇਭਾਗੀ॥ ਲੋਗਨਚਰਿਤਕਿਯਾਨਹਿਜਾਨੀ॥ ਦੀਨੀਤਿਸਹਿਚ
 ਭਾਰਹਿਰਾਨੀ॥ ੬॥ ਯੋਛੁਲਿਛੈਲਾਚੇਕਨਯਨਗਈ॥ ਕਿਨੁਨਬਾਤਤਾਹਿਲਖਲਈ॥
 ਨਾਰਿਅਪਿਕਮਨਹਰਖਬਢਾਯੋ॥ ਚਾਹਤਹੁਤੀਸੋਊਪਤਿਪਯੋ॥ ੭॥ ਤਬਤੇਆਜੁਲ
 ਗੋਊਹਿਦੇਸਾ॥ ਮਰਤਾਏਯਕੋਪਥਮਨਰੇਸਾ॥ ਕਾਠਤੇਕਰਤਾਹਿਜਰਾਵਤਾ॥ ਭਾਖ
 ਸਕਤਨਹਬਾਤਲਜਾਵਤਾ॥ ੮॥ ਦੇਹਰਾ॥ ॥ ਤਿਹਰਾਨੀਕੇਪੁਤਤਬਰਾਜਕਰਾਤਿਹਰਾ
 ਵਾ॥ ਆਜੁਲਗੋਚੰਡਾਲਏਭਾਖਤਾਤਿਨਕੋਨਾਵਾ॥ ੯॥ ॥ ੧॥ ਭੀਤੀਭੀਤਪਾਖਿਜਾ
 ॥ ੧॥ ਭੀਤੀਭੀਤਪਾਖਿਜਾ ॥ ੧॥ ਭੀਤੀਭੀਤਪਾਖਿਜਾ ॥ ੧॥ ਭੀਤੀਭੀਤਪਾਖਿਜਾ
 ਤਾ॥ ੩੪੫ ॥ ੬੪੫ ॥ ਅਫਜੂ॥ ॥ ੧॥ ਭੀਤੀਭੀਤਪਾਖਿਜਾ ॥ ੧॥ ਭੀਤੀਭੀਤਪਾਖਿਜਾ
 ਘਇਕਹੁਤਾਨਿਪਤਤਹਾ॥ ਅੰਗਨਾਦੇਰਾਨੀਤਹਰਜੋ॥ ਨਿਰਖਿਦਿਵੰਗਨਕੋਮਨਲਾਜੋ॥ ੧॥ ਰਾ
 ਜਾਅਪਿਕਪੀਰਕੋਮਾਯੋ॥ ਭੁਲੀਭੁਰੀਜੜਬਾਤਲਾਯੋ॥ ਤਹਾਸੁਬਰਨਸਿੰਘਇਕਛੜੀ॥
 ਰੂਪਵਾਨਧਨਵਾਨਧਰੜੀ॥ ੨॥ ਸੁੰਦਰਾਅਪਿਕਹੁਤੇਖਤਰੇਟਾ॥ ਜਨਕੁਰਪੋਸਕਲਲਪੇ
 ਰਾ॥ ਜਬਤੇਨਿਰਖਨਹਿਤਿਹਰਾਈ॥ ਸੁਪਿਥੁਪਿਛਾਭਿਦਿਵਾਨੀਭੁਈ॥ ੩॥ ਤਾਸੀਗਨੇਹਸ
 ਜਾਭੁਚਮਾਨਾ॥ ਜਾਨਬੁਝਧੋਗਈਅਜਨਾ॥ ਏਈਸਹਿਚਰੀਤਹਇਕਪਠਾਇ॥ ਜਿਉਤਿਉ
 ਤਿਹਰਿਹਇਆਮੰਗਾਇ॥ ੪॥ ਪੋਸਤਭੰਗਅਫੀਮਮੰਗਾਈ॥ ਪਾਨਤਾਰਿਕਰਿਭੰਗਾਪੁ
 ਰਾਈ॥ ਪਾਨਕਿਯਾਬੈਠਦੂਪਜੀਕਹਿ॥ ਗਤਿਮਾਨੀਭਰਿਭਰਿਦੇਵਾਮੀਕਹਿ॥ ੫॥ ਦੇਹਰਾ
 ॥ ਜਬੈਰਾਏਤੋਰੇਅਭੈਅਸਿਖਾਨਪਾਹਿ॥ ਲਗਹਿਬਿਲਾਸਪਜੀਕਰਾਤ੍ਰਿਹਸਿਹਹਿਜਾਏ

ਚੋਪਈ

9

ਹਨਾਹਿਉਜਗਾਹੀ॥ਜੀਹਤਿਹਾਬਿਧਿਤਿਹਿਰੂਪਨਿਹਰਿਯੋ॥ਨਾਤਰਿਅਤਿਥ॥ਇਹੀਉਮਰੀ ੬੪੭
 ਐ॥੫॥ਬਸਤ੍ਰਉਤਾਰਿਮੇਖਲਾਡਾਰੀ॥ਬੂਖਲੇਛੋਰਿਬਿਰੂਤਸਵਾਰੀ॥ਸਬਤਨਭੇਸਅਤਿਥ
 ਕਾਧਾਰਾ॥ਆਸਨਅਨਦ੍ਵਾਰਤਿਹਮਾਰਾ॥੬॥ਕੇਤਕਬਰਸਤਹਾਈਤਾਏ॥ਰਾਜਤਨਕੇਦ
 ਰਸਨਪਾਏ॥ਕਿਤਕਾਦਿਨਪ੍ਰਤਿਬਿਬਨਿਹਾਰਾ॥ਚਤੁਰਭੇਦਮਥਗਯੋਬਿਚਾਰਾ॥੭॥ਤੁਰ
 ਨੀਖਰੀਸਦਨਅਨਿਦਭਰਿ॥ਜਲਪ੍ਰਤਿਬਿਬਪਰਾਤਿਹਿਸੁੰਦਰਾ॥ਤੁਹੀਸੁਘਰਤਹਰਾਦਿਨਿ
 ਹਾਰਾ॥ਜਾਨਗਯੋਸਭਭੇਦਸੁਧਾਰਾ॥੮॥ਤਿਯਹੁਤਾਰਿਪ੍ਰਤਿਬਿਬਲਖਾਜਬਾ॥ਇਹਿਬਿ
 ਧਿਕਧਾਰਿਤਭੀਤਰਿਤਬਿ॥ਇਹਜਨਿਯਤਕੋਈਰਾਜਕੁਮਾਰਾ॥ਪਾਰਬਤੀਸਅਰਕੋਅਵ
 ਤਾਰਾ॥੯॥ਰਾਨੀਬੋਲਿਸੁਰੰਗਯਾਯੀਨਾ॥ਅਤਿਹੀਦਰਬਹੁਪਤਰਿਹਦੀਨਾ॥ਨਿਜਗਿਹੁਤ
 ਤਰਿਸੁਰੰਗਾਦਿਵਾਈ॥ਬਾਢੀਤਹੀਨਕਿਨਹੁਪਾਈ॥੧੦॥~~ਦੁਰਗਾ~~॥ਸਖੀਤਿਸੀਮਰ
 ਗਪਠੀਤਹੀਪਹੁਚੀਜਾਇ॥ਗਹਿਜਾਪਨਤੋਲੈਗਈਚਲਾਨਕੁਪਉਪਾਇ॥੧੧॥~~ਦੁਰਗਾ~~
~~ਪਾਈ~~॥ਗਹਿਨਿਪਕੋਲੈਗਈਸਖੀਤਹਾ॥ਰਾਨੀਹੁਤੀਬਿਲੋਕਤਮਗਜਿਹਾ॥ਦਿਖਾਮਿ
 ਲਾਇਮਿਤ੍ਰਤੋਕੋਇਨਿ॥ਅਨਮਾਨਤਰਤਕਰੀਦੁਹੀਤਿਨਿ॥੧੨॥ਕੁੰਤਿਭਾਤਿਦੁਬਨਦੁਹੀਲ
 ਨੋ॥ਅਨਿਕਾਅਨਿਕਾਆਸਨਾਤ੍ਰਿਯਦੀਨੋ॥ਅਸਲੁਬਧਾਰਾਜੋਰੀਚਿਤਾ॥ਜਸਹਨਜਨਮੁਨਿ
 ਸੁਦਨਕਾਬਿਤਾ॥੧੩॥ਰਾਨੀਕਹਤਬਚਨਸੁਨਿਮੀਤਾ॥ਤੋਸੈਬਧਾਰਮਚੀਤਾ॥ਜਬਤੇਤ
 ਵਪ੍ਰਤਬਿਬਨਿਹਾਰਾ॥ਤਬਤੇਮਨਿਹਠਪਰਿਯੋਹਮਾਰਾ॥੧੪॥ਨਿਤਪ੍ਰਤਕਹੈਤੁਮੀਸਿਗਜਾ
 ਊ॥ਆਤਪਿਤਾਕੀਕਾਨਿਨਾਏਆਊ॥ਅਬਕਛੁਅਸਿਚਰਿਤ੍ਰਬਨੈਯੋ॥ਲਾਜੋਰਹੈਤੋਰਿਪ
 ਤਿਪੈਯੋ॥੧੫॥ਛੋਰਿਕਥਾਤਿਹਿਰੂਪਸੁਨਾਈ॥ਨਿਜੁਨਿਪਤਾਕੀਕਥਾਜਤਾਈ॥ਸੇਹੋਰਾਸ
 ਰਰਦੇਸੋਕੋਰਾਜਾ॥ਤਵਹਿਤਭੇਸਅਥਿਤੋਕੋਸਾਜਾ॥੧੬॥ਨੇਤ੍ਰਲਗੇਤੁਮਸੇਹਮਰੇਤਬਿ॥
 ਤਵਪ੍ਰਤਬਿਬਲੋਖੋਜਲਮਹਿਜਬਾ॥ਤਵਮੁਹਜਬਪ੍ਰਤਿਬਿਬਨਿਹਾਰਾ॥ਗਯੋਮਾਰਿਤਹਮ
 ਦਨਕਟਾਰਾ॥੧੭॥ਲਖਪੀਰਜਨਤੁਮਾਰਾਰਾ॥ਸੁਰੰਗਯੋਦਿਸਖਿਯਨਅਸਕਹਾ॥ਸੋ
 ਗਹਿਮੁਹਿਤ੍ਰੀਰਤਿਹਾਰੀ॥ਚਹਤਜੁਥੋਸੋਭਈਪਿਯਾਰੀ॥੧੮॥ਦੁਹੀਥੈਤਇਕਮੰਤ੍ਰਬਿਚ

Digitized by Panjab Digital Library | www.panjabdigilib.org

ਭਾਇਨਮਿਤਖਰਚੀਪਠਦਈਸੋਲੈਨਾਰਿਵਰਬਘਰਿਗਈ॥੯॥ਅਧੋਧਨਤਿਹਕ੍ਰਾਤਨਵ॥੬੪॥
 ਨਾਅਧੋਕਾਇਆਪਿਤ੍ਰਿਯਲੀਨਾਮੂਰਖਚੇਰੀਭਿਦਨਪਵੈ॥ਇਹਚਰਿਤਨਮੁੰਡਮੁੰਡਾ
 ਵੈ॥੧੦॥੧॥ਇਤਿਗਾਥਾਭਿਰਾਮਿਯਨੇੜੇਗਾਥਾਭਿਰੇਮੀਭਿਰਾਮੀ॥੨॥ਤੀਨੇਸੇਅਠਤਾਲ
 ਚਰਿਤਸਮਾਪਤਮਸਤਸੁਭਮਸਤ॥੩॥੬੪੬੫॥੬੪੬੬॥੧॥ਅਫਜੂ॥੧॥ਚੋਪਈ॥
 ਗੋਰਪਾਲਇਕਸੁਨਾਨੇਸਾਮਾਨਤਾਅਨਸਕਲਤਿਹਦੇਸਾਗੋਰਾਦੇਈਨਾਰਿਤਿਹਸੇਰੇ॥
 ਗੋਰਾਵਤੀਨਗਰਤਿਹਕੋਰੇ॥੧॥ਤਾਕੀਤ੍ਰਿਯਨੀਚਸੇਤੀਗਤਿ॥ਭੁਲੀਭੁਗੀਜਨਤਨਮੂਰਖ
 ਤਿ॥ਇਕਦਿਨਭੇਦਭੂਪਲਖਲਯੋ॥੩॥ਸਤਜਾਰਤੁਰਤਭਜਗਯੋ॥੨॥ਗੋਰਾਦੇਇਕਚਰਿ
 ਤੁਬਨਾਯੋ॥ਲਿਖਾਇਕਲਿਖਿਤਾਰਿਪਠਾਯੋ॥ਇਕਰਾਜਾਕੀਜਨਸੁਰੀਤਾ॥ਸੇਤਕੋਠਹਿਰ
 ਯੋਮੀਤਾ॥੩॥ਤਿਸੁਮੁਖਤੇਲਿਖਾਭਿਖਾਪਠਾਈ॥ਜਹਾਹੁਤੇਅਪੁਨੇਸੁਖਦਾਈ॥ਕੁਵੈਦਿ
 ਨਰਮਤਇਹਤੇਰਹਿਨਾ॥ਦੈਕਰਿਪਠਵਹੁਮਰਲਹਿਨਾ॥੪॥ਸੋਪੜੀਨਿਪਕੇਕਰਿਆਈ॥
 ਜਾਨੀਮੋਰਸੁਰੀਤਪਠਾਈ॥ਜਜ੍ਞਨਿਜਾਤ੍ਰਿਯਕੋਭੇਦਨਪਯੋ॥ਨੇਹੁਤਿਆਗਿਤਿਹਸਾਥਿਕ
 ਵਾਯੋ॥੫॥ਸੁਘਰਹੁਤੇਤਉਤੇਦਪਛਾਨਤਾ॥ਤ੍ਰਿਯਕੀਘਾਤਸਤਿਕਰਿਜਾਨਤਾ॥ਮੂਰਖਾਵਕ
 ਛੁਕਿਆਨਜਾਨੀ॥ਇਹਿਥਿਥਿਧੂੰਡਮੁੰਡਗੀਰਾਨੀ॥੬॥੧॥ਇਤਿਗਾਥਾਭਿਰਾਮਿਯਨੇੜੇ
 ਗਾਥਾਭਿਰੇਮੀਭਿਰਾਮੀ॥੭॥ਤੀਨੇਸੇਅਠਤਾਲ॥੮॥੬੪੬੭॥੧॥ਅਫਜੂ॥੧॥ਚੋਪਈ॥੧॥ਸੁਨਿਰਾਜਾਇਕਕਥਾਪਕਾਸੋ॥ਤੁਮ
 ਰੇਜੀਯਕਾਰੁਰਮਾਥਿਨਾਸੋ॥ਉਗਦੰਤਇਕਸੁਨੀਯਤਰਾਜਾ॥ਉਗਾਵਤੀਨਗਰਜਿਹਛਾਜਾ
 ੧॥ਉਗਦੇਤਿਤਧਾਮਦੁਲਾਰੀ॥ਬ੍ਰਹਮਾਥਿਸਨਸਿਵਤ੍ਰਿਸਵਾਰੀ॥ਅਵਰਨਾਸਕੋਈ
 ਨਾਰਿਬਨਾਈ॥ਜੈਸੀਯਹਰਾਜਾਕੀਜਾਈ॥੨॥ਅਜਬਰਾਇਕਤਹਖਤਰੇਰਾ॥ਇਸਕਪੁ
 ਸਕਕੇਸਾਥਲਪੇਰਾ॥ਯਾਜਸਤਾਜਬਤਿਲਖਪਯੋ॥ਪਠੇਸਹਿਚਰੀਪਕਰਿਮੰਗਾਯੋ॥੩॥
 ਕਾਮਭੋਗਮਾਨਾਤਿਹਸੰਗਾ॥ਲਪਟਿਲਪਟਿਕੇਤਰਾਮੰਗਾ॥ਛਿਨਾਇਕਛੇਲਨਛੇਰਾਜਾ
 ਵੈ॥ਅਤਪਿਤਾਤੇਅਧਿਕਭਰਾਵੈ॥੪॥ਇਕਦਿਨਕਰੀਸਭਨਮਿਜਮਾਨੀ॥ਸੀਬਲਖ

Digitized by Panjab Digital Library | www.panjabdigilib.org

ਏਕਤਰਨਿਅਤੁਰੰਗਚਕ੍ਰਾਣੀ॥ ਚਾਰਿਪਹਿਰਨਿਸਿਨਾਰਿਬਜਾਣੀ॥ ੯॥ ਐਤੰਸਿਖਿਧਿ ੬੪੯
 ਗਯੋਸਨੇਹਾਜੋਮੁਹਿਕਹਿਯੋਨਾਅਵਤਕੇਹਾਬੁਦਸਿਖੋਤਿਹਧਾਮਪਠਯੋ॥ ਆਪੀਰੋ
 ਨਨਰੇਸਹਿਘਾਯੋ॥ ੧੦॥ ਪਾਤਚਲੀਜਰਬੇਕੇਕਾਜਾ॥ ਵਰਬਲੁਟਾਵਤਨਾਰਿਨਿਲਾ
 ਜਾ॥ ਗਦਿਸਦਿਬੀਧਿਸਭੁਕੀਅਸਕਰੀ॥ ਸਭੁਹੁੰਲਖਾਅਬਲਾਜਰਮਰੀ॥ ੧੧॥ ਨਿਕ
 ਸਜਾਰਸੰਗਾਆਪਸਿਧਾਡੀ॥ ਬੁਦਲਖੇਪੁਰਖਾਅਰੁਨਾਰੀ॥ ਗਦਿਸਟਿਕਰਤੀਅਸਿਭ
 ਣੀ॥ ਮੁੰਡਮੁੰਡਾਇਸਭੁਹਨਕੋਗਣੀ॥ ੧੨॥ ਮਾਣੀਤਿਹਾ॥ ਚਕ੍ਰਾਵਤਨਾਰਿਨਿਲਾ
 ਬੁੰਦੀ॥ ਮਸੀਤਾਇਤੀਸਿਖਿ॥ ਇਕਵੰਜਾਚਰਿਤੁਸਾਮਾਪਤਮਸਤਸਭੁਮਸਤੁ॥ ੩੫੧॥
 ੬੪੯੮॥ ॥ ਅਫਜੁ॥ ॥ ਚੋਪਣੀ॥ ॥ ਸੁਨੇਭੁਪਇਕਕੋਕਹਾਣੀ॥ ਕਿਨੁਸੁ
 ਨੀਨਾਗੇਜਾਣੀ॥ ਭੂਪਸੁਖਸਤੁਸੈਨਇਕਸੋਧੈ॥ ਤੁਕੇਸਮਨਨਰਾਧਪਿਕਯੋ॥ ੧॥ ਪਾਮਸੁ
 ਸੁਖਸਤੁਮਤੀਤਿਹਨਾਰੀ॥ ਬਸਤੁਵਤੀਨਗਰਉਜਿਯਾਰੀ॥ ਕਵਲਚੰਦਤਿਹਠਾਇਕਹਾ
 ਵਤਾ॥ ਰਾਨੀਸੁਨਾਏਕਾਦਿਨਗਾਵਤੁ॥ ੨॥ ਬਧਿਗਯੋਤਾਸੋਐਸਸਨੇਹਾ॥ ਜਸਸਾਵਨਕੇ
 ਬਰਸਤਮੇਹਾ॥ ਏਕਜਤਨਤਿਨਨਾਰਿਬਨਾਯੋ॥ ਪਠੈਸਖੀਤਿਹਬੇਲਿਪਠਯੋ॥ ੩॥ ਕਾਮ
 ਭੋਗਤਾਸੀਦਿਰੁਕੀਨਾ॥ ਭੁੰਤਿਭਾਤਿਪਿਯੋਕੋਰਸਲੀਨਾ॥ ਰਾਜਪਾਟਸਭੁਹੀਜੁਬਿਸਥਾਯੋ॥
 ਤਕੇਹਾਬਬੇਚਜਿਯਤਾਰਿਯੋ॥ ੪॥ ਸਭੁਮਥਿਤਾਗਿਹਨਿਵਤਪਠਾਏ॥ ਬਸਤੁਭੋਗੇਹੋ
 ਤਿਹਪਠਰਾਏ॥ ਆਪਨਬਸਤੁਭੋਗੇਹੋਪਰਿਕੋ॥ ਜਾਤੁਭੁਣੀਤਿਹਸਾਥਨਿਕਾਰਿਕੋ॥ ੫॥
 ਚੋਪਦਾਰਕਿਨਹੂਨਹਟਾਣੀ॥ ਸਭੁਹਨਿਕਰਿਜੋਗੀਠਹਿਰਾਣੀ॥ ਜਬਵਹਜਾਤੁਕੇਸਬਹੁ
 ਭਈ॥ ਤਬਰਾਜੈਪਛੈਸੁਖਿਲਣੀ॥ ੬॥ ੧॥ ਮੁੰਡਮੁੰਡਾਇਸਭੁਹਨਕੋਗਣੀ॥ ਚਕ੍ਰਾਵਤਨਾਰਿਨਿਲਾ
 ਬੁੰਦੀ॥ ਮਸੀਤਾਇਤੀਸਿਖਿ॥ ਇਕਵੰਜਾਚਰਿਤੁਸਾਮਾਪਤਮਸਤਸਭੁਮਸਤੁ॥ ੩੫੨॥ ੬
 ੪੯੯॥ ॥ ਅਫਜੁ॥ ॥ ਚੋਪਣੀ॥ ॥ ਇਸਕਤੰਬੋਲਸਹਿਰਜਹਸੋਧੈ॥ ਇ
 ਸਕਤੰਬੋਲਨਿਪਤੁਭਹਕੋਧੈ॥ ਇਸਕਪੇਚਦੇਤਾਕੀਰਾਣੀ॥ ਸੁੰਦਰਦੇਸਦੇਸਮਹਿਜਾਣੀ॥
 ੧॥ ਕਾਜੀਬਸਤੁਏਕਤੁਭਹੋ॥ ਆਰਫਦੀਨਨਾਮਉਜਿਯਾਰੋ॥ ਸੁਤਾਜੇਬਤੁਨਿਸਭੁਵ

ਨਕੀ ਸਮਿਕੀ ਸੀ ਦੁ ਤਿਲਗਤ ਜਵਨਕੀ ॥ ੨ ॥ ਤਹ ਗੁਲਜਰਗ ਇ ਇਕਨ ਮਾਥਕਤਿ
 ਰਹਤਿ ਨਿਰਖਤ ਜਿਹ ਬਾਮਾ ਸੇਕਾ ਜੀਕੀ ਸੁਤਾ ਨਿਹਾਮਾ ਮਦਨ ਬਾਨਤ ਨਤਾ ਹਿਪੁਰਾ ॥
 ੩ ॥ ਹਿਤੁ ਜਾਨਿ ਇਕ ਸਖੀ ਬੁਲਾਈ ॥ ਤਾ ਕਹ ਕਹਾਭੇ ਦਸਮ ਝਾਈ ਜੇਤਾ ਕਹ ਕਹ ਮੇਰ
 ਮਿਲਾਵੈ ॥ ਮੁਖ ਮਾਗੈ ਸੋਈ ਬੁਝਾਵੈ ॥ ੪ ॥ ਸਖੀ ਗਈ ਤਬ ਹੀ ਤਕੇ ਪਤਿ ॥ ਆਨਿ ਮਿ
 ਲਾਇ ਦੋਹੇ ਤਿਨ ਸੁਭ ਮਾਤਿ ॥ ਭਾਂਤਿ ਭਾਂਤਿ ਦੁਹੈ ਕਹੈ ਬਿਲਾਸ ॥ ਤਜਿ ਕਰਿ ਮਾਤ ਪਿਤ ਕੋ
 ਤਾਸਾ ॥ ੫ ॥ ਅਸਰੀ ਅਟਕਤ ਵਨ ਪਸਿਤਰਨੀ ॥ ਜੇ ਰਿਸ ਕਤ ਪਲਕ ਮੇਨ ਬਰਨੀ ॥ ਯੇਨ
 ਵਿਵਸਤਿ ਹਪੁਰਾ ਨਿਹਾਏ ॥ ਧੀਨ ਜਨਮ ਕਰਿ ਅਪਨ ਬਿਚਾਰੈ ॥ ੬ ॥ ਧੀਨਿ ਧੀਨਿ ਤਵਨ ਦਿਵ
 ਸ ਬਡੁ ਭਾਗੀ ॥ ਜੇਯਾ ਦੇਨ ਲਗਨ ਤੁਮਾਰੀ ਲਾਗੀ ॥ ਅਥਾ ਕਿਛੁ ਮੇਸ ਉਪਾਵ ਬਨੈ ਯੋ ॥
 ਜਿਹ ਛੁਲ ਪਿਯਕੇ ਸੀਗਾ ਸਿਧੈ ਯੋ ॥ ੭ ॥ ਬੋਲ ਭੇਦ ਸਭੁ ਪਿਯਹਿ ਸਿਖਾਯੋ ॥ ਰੇ ਮਨਾ ਸਤਿ
 ਹਬ ਵਨ ਲਗਾਯੋ ॥ ਸਭੁ ਹੀ ਕੇ ਸਦੂਰਿ ਕਰਿ ਰੂਹੇ ॥ ਪੁਰਖ ਨਾਹਿ ਨਹ ਜਾਤ ਬਿਚਾਰੈ ॥ ੮ ॥
 ਸਭੁ ਰਿਯ ਭੇਸ ਪਰਾਪੀਤ ਮਜਾਥਿ ॥ ਠਾਢਾ ਭੁਯੋ ਅਦਾਲਤ ਮੇਤਬਾ ॥ ਕਹ ਮੁਹਚਿਤ ਕਾਜੀ
 ਸੁਤਲੀਨਾ ॥ ਮੇਚਾਹਤ ਤਕੇ ਪਤਿ ਕੀਨਾ ॥ ੯ ॥ ਕਾਜੀ ਕਾਢਿ ਕਿਤਾ ਬਨਿਕਾਰੀ ॥ ਦੇਖਿ ਦੇ
 ਖਿਕਰਿ ਇਧੈ ਚਾਰੀ ॥ ਜੇ ਆਵੈ ਆਪਨ ਯੈਰਾਜੀ ॥ ਤਾ ਕਹ ਕਹਨ ਸਕਤ ਕਛੁ ਕਾਜੀ ॥ ੧੦ ॥
 ਯਹਿ ਹਮਰੇ ਸੁਤ ਕੀਭੀ ਦਚਾ ॥ ਮਾਯਾ ਕੀ ਕਰਿ ਰੈਪੁ ਤਿਪਾਰਾ ॥ ਭੇਦ ਅਭੇਦ ਜੜ ਕਛੁ ਨਹੀ
 ਨੀ ॥ ਨਿਰਖਤ ਸਾਹਮੁਹ ਰਿਕਰਿ ਵੀਨੀ ॥ ੧੧ ॥ ਮੁਰਕਰਾਇ ਪਾਮ ਵਹਗਯੋ ॥ ਪੁਰਖ ਭੇਸ ਪ
 ਰਿਅਵਤ ਭੁਯੋ ॥ ਜਬ ਦਿਨ ਦੁਤਿਯ ਕਰਹੀ ਲਾਗੀ ॥ ਪਾਤਿਸਾਹ ਬੈਠੇ ਬਡੁ ਭਾਗੀ ॥ ੧੨ ॥
 ॥ ਕਾਜੀ ਕੁਰਵਹੈ ਰੇ ਬੇਜਹਾ ॥ ਪੁਰਖ ਭੇਸ ਪਰਿਅਯੋ ਤਹਾ ॥ ਸੀਗਾ ਸੁਤਾ ਕਾਜੀ ਕੀ ਅਨੀ ॥
 ਸਾਹਸੁ ਨਤਾਇ ਹੁਤਾ ਤਿਬਖਾਨੀ ॥ ੧੩ ॥ ਨਿਰਖਹੁ ਕਾਜ ਸੁਤਾ ਮੁਹਿ ਬਗਾ ॥ ਆਪਹਿ ਹੀ ਤੁ
 ਮਦਨ ਪਾਤਿਕਰਾ ॥ ਵਹੈ ਮੁਹਰਿ ਹਜਰਤ ਹਿਦਿਖਾਈ ॥ ਜੇ ਇਸੀ ਯੈ ਆਪਕਰਾਈ ॥ ੧੪ ॥
 ॥ ਨਿਰਖਤ ਮੁਹ ਸੁਭਾ ਸਭੁ ਹਸੀ ॥ ਕਾਜੀ ਸੁਤਾ ਮਿਸਿਵਾ ਗਿਹ ਬਸੀ ॥ ਕਾਜੀ ਯੈ ਚਪਯੈ ਕਰਿ
 ਰਹਾ ॥ ਨਿਖਾ ਕਿਯਾ ਤੈਸਾ ਫੁਲੁ ਲਗਾ ॥ ੧੫ ॥ ਵੇਹਰਾ ॥ ॥ ਇਹ ਛੁਲ ਸੇਕਾ ਜੀਛੁ ਲਾਖਸ

Digitized by Panjab Digital Library | www.panjabdigilib.org

Digitized by Panjab Digital Library | www.panjabdigilib.org

ਰਨਾਰਾਗੀਗਸਮੁੰਦਰਿਜਹਾਮਿਲਾਨੀ॥ਤਹੀਉਤੀਤਹਕੀਰਜਧਾਨੀ॥੩॥ਨਿਰਖਪ੍ਰਭਾਤਿ ੬੫੧
 ਹਸਾਤਨਕਹੀ॥ਰਜਧਾਨੀਮੇਸੀਤਹਅਣੀ॥ਉਚੇਪੈਲਹਰਿਤਹਸੁਸਾਰੇ॥ਜਿਹਪਰਿਬੋਠਿ
 ਪਕਰਿਯਤਤਾਰੇ॥੪॥ਮੰਜਨਹੇਤਤਹਾਨਿਪਆਵਤਾ॥ਨਾਇਪੁਰਖਲੇਪਾਪਗਵਵਤਾ॥ਤੁ
 ਹਇਕਨਾਨਰਾਧਪਚੋਲੋ॥ਜੋਬਨਵਨਸਿਪਾਹੀਭੋਲੋ॥੫॥ਸੋਬਿਲਾਸਦੇਨੈਨਨਿਹਾ
 ਰਾ॥ਮਨਕ੍ਰਮਬਚਇਹਤਾਂਤਿਬਿਚਾਰਾ॥ਕੋਮੈਅਬਯਾਹੀਕਹਿਬਰਿਹੈ॥ਨਾਤਰਬੁਭ
 ਰੀਗਮਹਿਮਰਿਹੈ॥੬॥ਏਕਸਖੀਲਖਹਿਤੂਸਿਆਨੀ॥ਤਾਕੋਚੇਤਕੀਕਥਾਬਖਾਨੀ॥
 ਜੇਤਾਕੋਭੈਮੁਝੈਮਿਲਾਵੈ॥ਮੁਖਮਾਰੀਜੇਤਾਧਨੁਪਵੈ॥੭॥ਤਬਸਖਗਈਤਵਨਕੋਗੋਰਾ॥
 ਪਰਿਪਾਇਨਾਸਾਇਯੋਸਨੇਹਾ॥ਰਾਜਸੁਤਤੁਮਰੇਪਰਾਅਟਕੀ॥ਭੂਲਗਈਤਾਕਹਿਸੁ
 ਧਾਪਟੀ॥੮॥ਸੁਨਿਨਿਪਬਚਨਭੋਯੋਬਿਸਮੇਮਨਾ॥ਇਹਬਿਧਿਤਹਰਿਬਖਯੋਬੈਨਨਿ॥
 ਅਸਕਛੁਕਰਿਜੈਬਚਨਸਿਆਨੀ॥ਸ੍ਰੀਬਿਲਾਸਦੇਧੈਮੁਹਰਾਨੀ॥੯॥
 ਮਨਿਪਬੋਸਨਾਰਕਹੁਪਾਰਹਾ॥ਭੂਖਨਬਸਤੁਸੁਅੰਗਸੁਪਾਰਹਾ॥ਭੂਜੰਗਪੁਜਯਹਿਦੇਦਿ
 ਖਰਾਈ॥ਫੁਨਿਅੰਗਨਾਮਹਿਜਯੁਛੁਪਾਈ॥੧੦॥ਭੂਪਤਬਸਤੁਨਹਿਕੋਧਾਰੇ॥ਅੰਗਾ
 ਗਗਹਿਨਾਹਾਹਿਤੁਰੇ॥ਭੂਜੰਗਸੁਜਾਕਹਵਈ॥ਦਿਖਾਈ॥ਨਿਜਅੰਗਨਾਮਹਿਗਯੋਲੁਕ
 ਈ॥੧੧॥ਨਿਰਖਭੂਪਤਹਰਹਾਭੁਭਾਇ॥ਵਹੈਸਖੀਤਹਵਈਪਠਾਇ॥ਪ੍ਰਥਮੈਨਿਰਖਤ
 ਹਿਤੁਮਾਅਵਹੁ॥ਬਹੁਰਿਬਿਯਾਹਕੋਬਿਓਤਬਨਵਹੁ॥੧੨॥ਸੁਨਤਬਚਨਸਾਹਿਚਰਤਹ
 ਗਈ॥ਟਾਰਪਗੀਦੈਆਵਤਭੁਈ॥ਤਿਹਮੁਖਤੇਧੈਬਚਨਉਚਾਰੇ॥ਸੁਨਹੁਸਵਨਦੋਰਾ
 ਜਹਮਾਰੇ॥੧੩॥ਪ੍ਰਥਮਸੁਤਾਅਪਨੀਤਹਦੀਜੈ॥ਬਹੁਰੇਬਹਨਿਤਵਨਕੀਲੀਜੈ॥ਸੁਨ
 ਤਬੈਨਨਿਪਫੇਰਿਨਕੀਨੋ॥ਦਾਹਿਤਕਾਫਿਤਵਨਕੋਦੀਨੋ॥੧੪॥ਸੁਤਾਪ੍ਰਥਮਦੈਬਿਯਾਹਿ
 ਰਚਾਯੋ॥ਨਿਪਕੋਬਿਯਾਹਿਨਾਰਿਕਹਾਭਿਯਾਯੋ॥ਤਬਤਿਹਬਪਤਿਹਜਕੋਕੋਯੋ॥ਦਹਿ
 ਤਾਸਹਿਤੁਰਾਜਹਰਿਲੋਯੋ॥੧੫॥ਪ੍ਰਥਮਸੁਤਾਜਾਕੀਹਰੀ॥ਬਹੁਰਿਨਾਸਤਿਹਤਨਕ
 ਕਰੀ॥ਬਹੁਰੇਛੀਨਰਾਜਤਿਨਲੀਨਾ॥ਬਹੁਰਿਲਾਸਦੇਈਕਹਕੀਨਾ॥੧੬॥੧॥ਸੁਤਿ

ਵਹਿਤਾਤਿਹਜਾਨੀ॥ਆਪਿਕਦੁਹੁਕੀਪ੍ਰਭਾਬਿਰਾਜੈ॥ਨਿਰਖਨਕੀਨਾਗਨਿਮਨੁਲਾਜੈ॥੨॥ਭੁਹਏ ੬੫੨
 ਕਾਯੋਸਉਦਾਗਾਰੂਪਵੰਤਜਨਵਡਿਯਨਿਸਾਕਰਿ॥ਜੋਅਥਲਾਤਿਹੁਪਨਿਹਾਰੈ॥ਰਾਜਪਾਟ
 ਤਜਿਧਾਮਾਸਿਧਾਰੈ॥੩॥ਸੋਅਯੋਨਿਪਤਿਯਕੇਘਰਿਤਗਾਰਾਜਸੁਤਾਨਿਰਖਾਤਿਹਦਿਗਭਰਿ॥
 ਮਨਬਚਕਮਤਿਹੁਪਰਿਬੂਲੀ॥ਜਨਮਦਪੀਮਰਦਾਰੀਬੂਲੀ॥੪॥ਸਿੰਘਪਚੰਡਨਾਮਤਿਹ
 ਨਰੋਕੀਜਨਕਰਿਮੁਕਟਕਾਮਕੋਸਿਰੋਕੀ॥ਸਖੀਇਕਤਹਕੁਸਰਪਠਾਈ॥ਕਹੀਯਹਾਬਿਥਸਜ
 ਨੋਸਿਜਾਈ॥੫॥ਸਖੀਤੁਰਤਤਿਨਤਹਪਹਚਾਯੋ॥ਜਸਨਵਕੋਕੋਤੀਰਚਲਾਯੋ॥ਸਕਲਕੁਮਾਰ
 ਤਿਨਾਬਿਥਾਸੁਨਾਈ॥ਮਨਬਚਰੀਝਰਹਾਸੁਖਦਾਈ॥੬॥ਨਦੀਬਹਿਤਨਿਪਗਾਹਿਤਰਜਹਾ॥
 ਠਾਂਢਿਹੁਜਿਯਹੁਨਿਸਕਹਰਹਾ॥ਝਾਰਿਦੇਗਮੇਕੁਅਰਿਥਹੈਹੈ॥ਛਿਦ੍ਰਮੁਵਤਾਕੇਸਭਲੇਹੈ॥
 ੭॥ਉਪਾਰਿਬਾਧਤੁੰਬਰਾਲੇਹੈ॥ਇਹਚਰਿਤ੍ਰਤਿਤਾਹਮਿਲੇਹੈ॥ਜਬਤੁਮਰੀਲਖਿਯਹੁਦਿ
 ਗਾਆਈ॥ਕਾਢਿਭੋਗਦੀਜਹੁਸੁਖਦਾਈ॥੮॥ਇਹਿਬਿਥਿਬਿਥਤਸੇਸੀਕੋਤਾ॥ਦੁਤੀਗੀਨਿ
 ਪਤੀਜਨਜਨਕੋਤਾ॥ਝਾਰਿਦੇਗਮੇਕੁਅਰਿਥਹਾਈ॥ਬਾਧਤੁੰਬਰੀਤਹਪਹਚਾਈ॥੯॥ਜਬਬ
 ਹਤੀਤੁਮਰੀਤਹਆਈ॥ਆਵਨਕੁਅਰਿਲਖਾਸੁਖਦਾਈ॥ਐਚਿਤਹਾਤੇਦੇਗਨਿਕਾਰੀ॥ਲੇਖ
 ਲਕਾਉਪਰਿਥੈਨਾਰੀ॥੧੦॥ਪੋਸਤਭਾਂਗਹਠੀਮਮੀਗਾਈ॥ਦੁਹੁਪਾਟਿਪਰਿਥੈਰਚੜਾਈ॥ਚ
 ਰਪਹਰਤਸੇਕਰਿਭੋਗਾ॥ਕੇਦੁਨਲਖਾਦੂਸਰੇਲੋਗਾ॥੧੧॥ਇਹਿਬਿਥਿਤਸੇਰੋਜਬੁਲਾਵੈ॥
 ਕਾਮੇਰੋਗਕਰਿਤਾਹਿਪਠਾਵੈ॥ਝੂਪਸਹਿਤਕੋਈਭੇਦੁਨਪਾਵੈ॥ਨਿਤਿਪੁਤਿਅਪਨੇਮੂੰਡਮੂੰਡਾਵੈ॥
 ੧੨॥
 ਰਿਤਸਮਾਪਤਮਸਤਸੁਭਮਸਤ॥੩੫੮॥੬੫੭॥ ॥ਅਫਜੂ॥ ॥ਚੋਪਈ॥ ॥ਸੁ
 ਨਿਰੂਪਤਇਕਕਥਾਨਵੀਨੀ॥ਕਿਨਹੁਲਖੀਨਅਚੋਕੀਨੀ॥ਸੁੰਦਾਵਤੀਨਗਹਇਕਸੇਹੈ॥ਸੁੰਦ
 ਸਿੰਘਰਾਜਾਤਹਕੋਹੈ॥੧॥ਸੁੰਦਦੇਰਾਜਾਕੀਨਾਰੀ॥ਆਪਿਜਨਕਜਗਦੀਸਸਵਾਰੀ॥ਤਾਕੀ
 ਜਾਤਿਨਪ੍ਰਭਾਬਖਾਨੀ॥ਐਸੀਹਤੀਰਾਇਕੀਰਾਨੀ॥੨॥ਤਹਿਕਸਾਹਕੇਪੁਤਾਪਾਰਾ॥ਕਨਕ
 ਅਵਟਸਾਚੇਜਨੁਦਾਰਾ॥ਨਿਰਖਨਾਕਿਜਿਹਸੁਆਰਿਸੰਨੇ॥ਕੰਜਜਾਨਾਵਿਗਤਵਰਲੁਭਨੇ॥

ਕਟਿਕੋਹਰਿਲਾਖਿਅਧਿਕਰਿਸਵਤਾਤਾਤੋਟਿਹਤਮਿਗਨਕਹਘਾਵਤਾਸੁਨਿਬਾਨੀਕੋਕਲਿਕੁਰ
 ਹਾਈ॥ਕੋਪਜਰਤਕਾਰੀਏਗਈ॥੪॥ਨੈਨਨਿਰਖਕਰਿਜਲਜਲਜਨਾ॥ਤਾਤੇਜਲਮਹਿਕਿਯ
 ਪਯਾਨਾ॥ਅਲਿਕਹੋਰਿਨਗਨਰਿਸਭਰੀ॥ਚਿਤਮਹਿਲਜਤਪਤਾਰਹਿਬਰੀ॥੫॥ਸੋਆਇਓ
 ਰਾਜਾਕੇਪਾਸਾਸੋਦਾਕੀਜਿਯੋਮੇਧਰਿਆਸਾ॥ਧੁੰਦਰਦੇਨਿਰਖਤਤਹੁਈ॥ਸੁਪਿਬੁਧਿਤਜਿ
 ਬੈਰੀਏਗਈ॥੬॥ਪਠੇਸਹਿਚਰੀਤਾਰਿਬੁਲਾਵਾ॥ਕਾਮਭੋਗਕਿਯਜਸਮਨਭਾਵਾ॥ਤਹਾਇ
 ਕਦੁਤੀਨਿਪਡਕੀਚੇਰੀ॥ਹੋਰਿਗਈਜਸਹੋਰਿਅਹੋਰੀ॥੭॥ਪਾਵਦਾਬਿਨਿਪਜਾਇਜਗਾਯੋ॥
 ਧਾਮਤੇਰਿਤਸਕਗਇਕਾਯੋ॥ਰਾਨੀਕੇਸੰਗਕਰਤਬਿਲਾਸਾ॥ਚਲਦੇਖਹਤਿਹੁਪਤਮਾ
 ਸਾ॥੮॥ਸੁਨਤਬਚਨਨਿਪਅਧਿਕਰਿਸਾਯੋ॥ਖੜਗਹਾਥਲੇਤਹਾਸਿਯਾਯੋ॥ਜਬਅਬਲਾ
 ਪਤਿਕੀਸੁਪਿਪਾਈ॥ਅਧਿਕਪੁਮਾਤਿਹਦਿਆਜਗਾਈ॥੯॥ਸਭਕੋਨੈਨਪੁਮਸੋਭਰੇ॥ਅਸੁ
 ਆਟੂਟਿਬਦਨਪਰਿਪਰੇ॥ਜਬਰਾਨੀਇਹਪਾਤਪਛਾਨੀ॥ਮਿਤਲੀਘਾਇਹਿਯੋਹਰਖਾਨੀ॥
 ੧੦॥ਆਗੇਸੋਕਰਿਕਾਦਾਜਗਾ॥ਪੁਮਭਰੇਦਿਗਨਿਪਨਨਿਹਾਰਾ॥ਪੇਛਨੇਤਜਬਹੀਗਯੋਤਹਾ॥
 ਕੋਊਨਪੁਰਖਨਿਹਾਰਾਊਹਾ॥੧੧॥ਉਲਟਿਤਿਸੀਚੇਰੀਕਹਘਾਯੋ॥ਇਹਰਾਨੀਕਹਦੇਸਲਗਾ
 ਯੋ॥ਮੂਰਖਭੂਪਨਭੇਦਬਿਚਾਰਾ॥ਆਗੇਕਰਿਕਿਯਮਿਤਲੀਕਾਰਾ॥੧੨॥ਜਿਹਾਇਤਿਕਰਿਕਿ
 ਘਾਬਗਾਨੀ॥ਕਿਯਾਚਿਤੋਮੀਕੀਭੂਪਾਤਦਵਤੀਨੀ॥੧੩॥ਰਿਤਸਮਾਪਤਮਸਤੁਭੁਮ
 ਸਤੁ॥੧੩੫੯॥੬੫੮੨॥ ॥੨੨੬੭॥ ॥ਏਪਈ॥ ॥ਸੁਨਿਰਾਜਾਇਕਾਓਰਚਰਿਤਾ॥ਜਿ
 ਹਛਲਨਾਕਿਨਿਕਾਰਾਮਿਤਾ॥ਪੂਰਬਦੇਸਾਪੂਰਬਨਗਰੀ॥ਤਿਹੁਭੂਵਨਕੇਬੀਚਉਜਗਰੀ॥੧॥
 ਸਿਵਪੁਸਾਦਿਗਜਤਹਕੋਏ॥ਸਦਾਸਰਬਦਾਸਿਵਰਤਿਸੋਏ॥ਭੂਵਨਦੇਤਿਹਨਾਰਿਭੂਨਿਜੋ॥ਅਨ
 ਮੋਹਨਦੇਸੁਤਾਕਹਿਜੋ॥੨॥ਸਾਹਮਦਾਰਪੀਰਤਹਜਾਹਰਿ॥ਸੇਵਤਜਾਹਿਭੂਪਨਰਨਾਹਰਿ॥ਏਕ
 ਦਿਵਸਨਿਪਤਹਾਸਿਯਾਯੋ॥ਦੁਹਿਤਸਹਿਤਭਏਸੰਗਦਾਰਾ॥੩॥ਅਕਿਲਾ॥ ॥ਏਪੁਰਖਨਿਪ
 ਕੀਦੁਹਿਤਾਕਹਭਾਯੋ॥ਪਠੇਸਹਚਰੀਤਕਹਤਹੀਬੁਲਾਯੋ॥ਤਹੀਕਾਮਕੇਕੇਲਤਹਨਿਤਾਸੋਕਿ
 ਯੋ॥ਹੋਹਸਿਹਸਿਕਰਿਆਸਨਤਕੋਕਸਿਕਸਿਲਿਯੋ॥੪॥ਪੀਰਭੂਰਮਾਹੇਤਜੁਭਪਖਨਾਯੋ॥

ਅਧਿਕਤਾਗਕੋਤਮੇਤਰੁਨਿਮਿਲਾਯੋਸਕੁਸੇਫੀਤਿਹਥਾਇਦਿਵਨੇਕੈਪਰੋਹੋਜਨਪਹਾਰਥਿ ੬੫੨
 ਨਾਸਰਥੇਅਪੇਮਰੋ॥੫॥੪੬੫੪॥॥ਸੇਫੀਭਏਸਭੇਮਤਵਾਰੋ॥ਜਨੁਕਰਿਪਰੇਖੀਰਗਨਮਾਰੋ॥
 ਰਾਜਸੁਤਾਇਤਘਾਤਪਛਾਨਾਉਰਿਪੀਤਮਸੰਗਕਿਯਾਪਯਾਨਾ॥੬॥ਸੇਫੀਕਿਨੁਨਾਖਿਉ
 ਘਾਟੀ॥ਫਤਾਤਜਨਸੈਤਲਪਹਾਰੀ॥ਭੇਦਅਭੇਦਨਕਿਨੁਪਾਯੋ॥ਰਾਜਕੁਮਰਲੈਮੀਤਸਿਧਾ
 ਯੋ॥੧॥੧॥੧॥ਇਤਿਸ੍ਰੀਚਰਿਤ੍ਰਪਾਖਿਯਾਨੇਰੇਸਾਰਾਭਿਤ੍ਰੰਮੰਤ੍ਰੀਰੂਪਸੰਬਾਦੇਤੀਸੋਸਾਤੁਚਰਿਤ੍ਰ
 ਸਮਾਪਤਮਸਤਸੁਭਮਤਸੁ॥੨੬੦॥੬੫੪੬॥॥ਅਫਜੂ॥॥੪੬੫੪॥॥ਸੁਨਿਰਾ
 ਜਾਇਕੋਐਰਪ੍ਰਸੰਗਾ॥ਜਸਕਿਯਾਸੁਤਾਪਿਤਕੇਸੰਗਾ॥ਪ੍ਰਥਲਸਿੰਘਰਾਜਾਇਕਅਤਿਬ
 ਲਾ॥ਅਰਕਾਂਪਤਜਾਕੇਰੂਰਜਲਥਲਾ॥੧॥ਸ੍ਰੀਕ੍ਰਿਸ਼ਨਮਕਦੇਤਿਹਬਥਾ॥ਪ੍ਰਤੀਆਪਜਨਰ
 ਮਸੁਨਰਾ॥ਤਹਥੇਸੁਘਰਸੈਨਖਤਰੇਟਾ॥ਇਸਕਮੁਸਕਕੇਸਾਥਲਪੇਟਾ॥੨॥ਜਗੀਨਾਥ
 ਕਹਕੂਪਸਿਧਾਯੋ॥ਪ੍ਰਤ੍ਰਕਲਿਤ੍ਰਸੰਗਲੈਆਯੋ॥ਜਗੀਨਾਥਕੋਨਿਰਖਦਿਵਲਾ॥ਬਚਨਕ
 ਖਾਨਬੂਪਉਤਾਲਾ॥੩॥ਹਮੇਰੇਪਾਪਪੁਰਾਤਨਗਯੋ॥ਸਫਲਜਨਮਹਮੇਰੇਅਬਕੁਯੋ॥ਜ
 ਗੀਨਾਥਕੋਪਾਯੋਦਰਸਨਾ॥ਅਉਰਕਰਾਹਾਬਨਪਗਪਰਸਨਾ॥੪॥ਤਬਲਗਕੂਪਸੁਤਾਤਹ
 ਆਈ॥ਪਿਤਾਸੁਨਤਅਸਕਹਾਸੁਨਾਈ॥ਸੁਨਿਮੇਸੈਨਆਜੁਰਿਆਕਰਿਓ॥ਜਿਹਇਹਕ
 ਹੇਤਿਸੀਕਹਬਰਿਓ॥੫॥ਪਾਤਉਠੀਤਹਤੇਸੇਈਜਥਾ॥ਬਚਨਕਹਾਪਿਤਤੇਇਹਬਿਧਿਤਬਿ
 ਬੁਘਰਸੈਨਖਤ੍ਰੀਜੋਆਹੀ॥ਜਗੀਨਾਥਦੀਨੇਮੇਤਾਹੀ॥੬॥ਰਾਜੇਬਚਨਸੁਨਾਇਹਿਬਿਧਿਜ
 ਬਿ॥ਐਸਕਹਾਦਹਿਤਕੇਸੰਗਤਬਾ॥ਜਗੀਨਾਥਜਾਕਹੁਤ੍ਰੰਦੀਨੀ॥ਹਮੇਸੇਜਾਤਨਤਮੇਲੀ
 ਨੀ॥੧॥ਭੇਦਅਭੇਦਨਜੜਕਛੁਪਾਯੋ॥ਇਹਛਲਅਪਨਾਮੂੰਰੁਮੂੰਰੁਯੋ॥ਜਗੀਨਾਥਕੋਬਚ
 ਨਪਛਾਨਾ॥ਰਾਜਸੁਤਾਯੋਮੀਤਸਿਧਾਨਾ॥੮॥੧॥ਇਤਿਸ੍ਰੀਚਰਿਤ੍ਰਪਾਖਿਯਾਨੇਰੇਸਾਰਾ
 ਭੇਤ੍ਰੰਮੰਤ੍ਰੀਰੂਪਸੰਬਾਦੇਤੀਸੋਇਕਾਹਫਚਰਿਤ੍ਰਸਮਾਪਤਮਸਤਸੁਭਮਤਸੁ॥੨੬੧॥੬੫੪
 ੬॥॥ਅਫਜੂ॥॥੪੬੫੪॥॥ਸੁਨਿਰਾਜਾਇਕਕਥਾਪੁਰਾਤਨਾ॥ਜਿਹਬਿਧਿਪਿਤ
 ਰਿਕਹਤਮਹਾਮੁਨਿ॥ਇਕਮਾਹੇਸਰਸਿੰਘਰਾਜਾਨਾ॥ਫੰਡਦੇਤਜਾਕੋਨਿਪਨਾਨਾ॥ਨਰਾਥਮ

ਤਿਸਾਵਤ ਤਹਰਾ ਜਤਾ ਅਮਰਾਵਤ ਜਿਹ ਦੁ ਤਿਯਾ ਬਿਰਾਜਤਾ ਤਾਕੀ ਜਾਤ ਨਉ ਪਾਮਾ ਕਹੀ॥
 ਅਲਕਾ ਨਿਰਖ ਥਕਤ ਤਿਹਰਹੀ॥ ੨॥ ਗਾਜਗਾ ਮਨਿ ਦੇਸੁ ਤਾਭੁ ਨਿਜੈ ਚੈ ਦਸੂਰਜ ਪਦਤਰ
 ਤਿਹਰਦਿਜੈ॥ ਤਾਕੀ ਜਾਤਿ ਨਪੁਭਾ ਬਖਾਨੀ॥ ਥਕਤ ਰਹਿਤ ਗਾਜਾ ਮਰੁਰਾਨੀ॥ ੩॥ ਤਾਕੀ ਬ
 ਹਮਏ ਕਸੈ ਲਾਗੀ॥ ਨੀਵਭੂਖ ਜਾਤੇ ਸਭ ਭਾਗੀ॥ ਗਾਜੀ ਰਾਇਤ ਵੇਨ ਕੋਨਾ ਮਾਥਾ ਥਕਤਿ
 ਰਹਿਤ ਜਾ ਕੋਲ ਖਿਬਾ ਮਾ॥ ੪॥ ਐਰ ਪਾਤ ਜਬ ਹਾਥ ਨ ਆਈ॥ ਏਕ ਨ ਵਤ ਬਨਿਕਟਿ ਮ
 ਗਾਈ॥ ਰਾਜਕੁ ਅਰਿ ਰਖਾ ਤਿਹਨਾ ਮਾ॥ ਜਾਨਤ ਸਕਲ ਪੁਰਖ ਅਰੁ ਬਾ ਮਾ॥ ੫॥ ਗਾਜੀ ਰਾ
 ਇ ਬੈਠਿ ਹਉ ਪਾਗੀ॥ ਨਿਕਸਾ ਅਇਭੂਪ ਮਕਲ ਨਤਗਾ॥ ਲੈਨੀ ਹੋਇ ਨਾ ਵਤ ਉਲੀਜੈ॥ ਨਾ
 ਤਰਮੋ ਹਿਉ ਤਰਿਕ ਛੁਦੀਜੈ॥ ੬॥ ਮੇਲੈ ਰਾਜਕੁ ਅਰਕ ਹਜਾਉ॥ ਬੈਠੈ ਜਾਇ ਮੋਹੀ ਗਾਉ॥
 ਲੈਨੀ ਹੋਇ ਨਾ ਵਤ ਉਲੀਜੈ॥ ਨਤ ਰਹਮੋ ਬਿਦਾ ਕਰਿ ਦੀਜੈ॥ ੭॥ ਮੂਰਖ ਭੂਪ ਬਾਤ ਨਹਿ ਪਾਈ॥
 ਬੀਤਾ ਦਿਨ ਰਜਨੀ ਏਏ ਆਈ॥ ਰਾਜ ਸੁਤਾਤ ਬਦੇਗਾ ਮੀ ਗਾਇ॥ ਬੈਠੀ ਬੀਚਤ ਵਨ ਕੇਜਾਇ॥
 ੮॥ ਛਿਦ੍ਰੁ ਦਨ ਉਕਾਤ ਰਖਾ ਪੀ॥ ਛੋਗੀਤ ਬੈਠੀ ਜਬ ਅਪੀ॥ ਜਬ ਸਿਪਾਹਾ ਦੇਵ ਨਲ
 ਗਾਏ॥ ਬਬ ਤਿਨਤ ਹਇਕ ਮਨੁਖ ਪਛਾਏ॥ ੯॥ ਜੈਤੁ ਮਨਾਵਨ ਮੇਲ ਚੁਕਾਵਤ॥ ਰਾਜਕੁ ਅਰ
 ਲੈ ਬਨਕ ਸਪਾਵਤ॥ ਜਾਨਿ ਦੇਹੁ ਜੈ ਮੇਲ ਨ ਬਨੀ॥ ਮੇਰੇ ਪਰਨ ਵਕਾਹੇ ਪਨੀ॥ ੧੦॥ ਹਰੀਕੁ ਅ
 ਰਿਹਾ ਜਾ ਕੋਕ ਹਿਕੋ॥ ਮੂਰਖ ਮਕਾਭੇ ਦਨ ਹਿਲ ਹਿਕੋ॥ ਪ੍ਰਾਤ ਸੁਤਾਕੀ ਜਬ ਸੁਪਿ ਪਾਈ॥ ਬੈਠਿ
 ਰਹਾ ਮੂੰਡੀ ਨਿਹਰਾਈ॥ ੧੧॥ ੧॥ ਇਤਿ ਸੀਚ ਰਿਦ੍ਰੁ ਪਾਸਿ ਫਾਨੈ ਰਿਦ੍ਰੁ ਚ ਰਿਦ੍ਰੈ ਮੰਡੀ ਭੂਪਾ
 ਕਾ ਦੇਤੀ ਸੈਥਾ ਹਨ ਚ ਰਿਦ੍ਰੁ ਸਮਾਪਤ ਮਸਤ ਸੁਤਾ ਮਸਤਾ॥ ੩੬੨॥ ੬੬੮॥ ੧੦੮੬੯॥ ॥
 ਚੈ ਪਈ॥ ॥ ਸੁਨਿਭੂਪਤ ਇਕ ਕਥਾ ਬਾਚੈ॥ ਜਿਹ ਬਿਸਿ ਕਿਯਾ ਇਕ ਨਾਰਿ ਚ ਰਿਤਾ॥ ਗੁਲਾ
 ਬੈਠੇ ਕਖਤ ਨੀ ਆਹੀ॥ ਜੇਠ ਮਲਖ ਡੀਕ ਹਬਿਆਹੀ॥ ੧॥ ਤਾਕੈ ਐਰ ਪੁਰਖੁ ਇਕ ਭਾਯੋ॥ ਨਿ
 ਚੁਪਤਿ ਸੇਤੀ ਹੋਤੁ ਭੁਲਾਯੋ॥ ਰੋਨ ਦਿਵਸ ਤਿਹਧਾ ਮਬੁਲਾਵੈ॥ ਕਾਮ ਭੋਗ ਤਿਹ ਸਾਥ ਕਮਾਵੈ॥
 ੨॥ ਇਕਾ ਦਿਨ ਸੁਧਤਾ ਕੋ ਪਤਿ ਪਾਈ॥ ਬਹੁ ਬਿਪਿਤਾ ਸੀਗ ਕਰੀ ਲਰਾਈ॥ ਅਪਿਕ ਕਰੀ ਜੁ
 ਤ ਨਕੀ ਮਾਰਾ॥ ਤੁਬ ਤਿਨ ਇਹ ਬਿਪਿ ਚ ਰਿਤ ਬਿਚਾਰਾ॥ ੩॥ ਤਾਦਿਨ ਤੇ ਸਿਜ ਪਾਤਿ ਕੋ ਤੇ

ਗੀ॥ ਸਾਥਫਕੀਰਨਕੇਅਨੁਰਾਗੀ॥ ਵਾਹਿਅਥਿਤਕਰਿਕੋਸੰਗਲੀਨਾ॥ ਐਸੈਰੈਦੇਸਪਯਾਨਾ ੬੫੪
 ਕੀਨਾ॥ ੪॥ ਜਿਹਾਜਿਹਦੇਸਾਪਪਗਧਰੈ॥ ਤਹੀਤਹੀਵਹੁਸੰਗਸਿਧਾਰੈ॥ ਐਰਪੁਰਖ
 ਤਿਹਅਥਿਤਪਛਾਨੈ॥ ਤਿਯਾਚਰਿਤਨਕੋਈਜਾਨੈ॥ ੫॥ ੧॥ ਐਤਿਸੀਚਰਿਤਪਾਖਯਾਨ
 ਤਿਯਾਚਰਿਤਪਾਖਯਾਨਦੇਤੀਨੀਤਿਰਸਡਚਰਿਤਸਮਾਪਤਮਸਤਸੁਤਮਸਤੁ॥ ੩੬
 ੩॥ ੬੬੧੩॥ ॥ ਅਫਜੂ॥ ॥ ਚੋਪਈ॥ ॥ ਸੁਨਿਰਾਜਾਇਕਕਥਾਨਵੀਨਾ॥ ਜਸਚ
 ਰਿਤਕਿਯਾਨਚਿਪਈਨਾ॥ ਸਿੰਘਮਹੇਸੁਸੁਨਾਇਕਰਾਜਾ॥ ਜਿਹਸਮਐਰਨਬਿਧਨਾਸਾਜਾ॥
 ਨਗਰਮਹੇਸਾਵਤਤਰਾਜਤਾਦੇਵਪੁਰੀਜਾਕੋਲਖਲਾਜਤਾ॥ ਬਿਮਲਮਤੀਰਾਨੀਤਿਹਐਸੇ
 ਜਾਸਮਸੁਨੀਨਿਰਖੀਨੈਨਾ॥ ੨॥ ਸੀਪੰਜਾਬਦੇਤਿਹਬੇਟੀ॥ ਜਾਸਮਾਇਦਚੰਦਨਵਿਭੇਟੀ॥
 ਅਧਿਕਤਵਨਕੀਪੁਰਾਬਿਰਾਜੈ॥ ਜਿਹਵਤਿਨਿਰਖਚੰਦਮਾਲਾਜੈ॥ ੩॥ ਜਬਜੇਬਨਤਾ
 ਕੇਤਨਭਯੋ॥ ਅਗਾਅਗਮਦਨਦਮੋਦਯੋ॥ ਰੂਪਬਿਅਹੋਕੋਬਿਵਤਬਨਾਇ॥ ਸਕਲਪ
 ਰੋਹਤਨਲਿਯਾਇਬੁਲਾਇ॥ ੪॥ ਸਿੰਘਸੁਰੇਸ਼ਰੂਪਤਬਚੀਨਾ॥ ਜਿਹਸਮਜਾਤਨਪਟਤ
 ਰਦੀਨਾ॥ ਕਰੀਤਵਨਕੇਸਾਥਸਗਾਈ॥ ਦੈਸਨਮਾਨਬਰਾਤਬੁਲਾਈ॥ ੫॥ ਜੋਰਿਸੈਨਾ
 ਯੋਗਜਾਤਹਾਰਚਾਬਿਅਹੋਕੋਬਿਵਤਗੋਜਿਹਾਤਹੀਬਰਾਤਿਅਗਇਕਰਿਨਿਕਸੀ॥
 ਰਾਨੀਕੀਸਕਲਾਸੀ॥ ਬਿਗਸੀ॥ ੬॥ **ਦੋਹਰਾ॥** ॥ ਰਾਜਸੁਤਾਉਦਰਹੁਤੀਰਿਹਬਰਹੋਤਕ
 ਰੂਪਾ॥ ਬਿਮਲਕੁਈਅਬਲਾਨਿਰਖਜਨੁਜਿਯਹਰਾਜੂਪਾ॥ ॥ ਚੋਪਈ॥ ॥ ਐਕਸਾਹੋਕੋ
 ਪੂਤਹੁਤੇਸੰਗਾ॥ ਸੁੰਦਰਹੁਤੇਸਕਲਜਾਕੇਅੰਗਾ॥ ਰਾਜਸੁਤਾਲਖਤਾਹਿਲੁਭਾਈ॥ ਗਿਰੀ
 ਪਰਨਿਜਨੁਨਾਗਚਬਾਈ॥ ੭॥ ਸੁਤਾਗਿਰੀਮਾਯਤਿਹਆਈ॥ ਸੀਚਬਾਰਬਹਾਰਿਰੈ
 ਜਗਾਈ॥ ਜਬਤੋਕੋਬਹੋਰੇਸੁਪਿਆਈ॥ ਉਲਟਿਗਿਰੀਜਨੁਲਗੀਹਵਾਈ॥ ੮॥ ਪ
 ਹਰਕਾਬਿਤੇਬਹੁਰਿਸੁਪਿਆਈ॥ ਚੋਇਮਾਤੋਸੇਬਾਤਜਨਾਈ॥ ਅਗਸਿਬਾਰਮੁਖਿਅਬ
 ਹਿਜਰਾਵਹਾ॥ ਇਹਕਰੂਪਕੇਧਾਮਨਦਿਆਵਹਾ॥ ੧॥ ਮਾਤਹਿਹੁਤੀਸੁਤਾਅਤਿਪਿਆ
 ਰੀ॥ ਚੋਤਾਕਰੀਚੋਤਮਹਿਭੁਗੀ॥ ਜਿਨਿਉਹਿਰਾਜਸੁਤਾਮਰਿਜਾਈ॥ ਕਹਾਕਰੈਤਾਕਤਕਮਾਈ॥

੧੧) ਜਬ ਨਿਪਸਤਾ ਕਛੁ ਸੁਪਿ ਪਾਈ ॥ ਭੋਇ ਮਾਤੋ ਸੇ ਬਾਤ ਸੁਨਾਈ ॥ ਧੀਰੁ ਮੁਹਿ ਰਾਜ ਸੁਤਾ ਕਿ
 ਉਕੁਈ ॥ ਕਿਸੀ ਸਾਹ ਕੇ ਧਾਮ ਨਗਈ ॥ ੧੨) ਮੇਰੇ ਬਾਰ ਲੇ ਪਏ ਗਏ ॥ ਤਾਤੇ ਜਨਮ ਭੂਪ ਕੇ
 ਲਯੋ ॥ ਅਬ ਮੇ ਸੇ ਕੁਰੁਪ ਕੇ ਜੈ ਰੋ ॥ ਰੈਨ ਦਿਵਸ ਸਭ ਰੋਤਾ ਬਿਤੈ ਰੋ ॥ ੧੩) ਧੀਰੁ ਮੁਹਿ ਨਾ ਰਿਜੇ
 ਨਿਕਸ ਪਰੀ ॥ ਕਿਯੋ ਭੂਪ ਤੋ ਕੇ ਧਾਮ ਉਤਰੀ ॥ ਮਾਰੀ ਮਿਤਨ ਦੇਇ ਬਿਤਾਧਾ ॥ ਅਬ ਯੀ ਕ
 ਰੇ ਦੇ ਹੋ ਕੇ ਘਾਤਾ ॥ ੧੪) ॥ ਵੇਹਰਾ ॥ ॥ ਮੁਖ ਮਾਗੇ ਜੇ ਪੁਰਖ ਕੇ ਭੁਲੇ ਬੁਰੇ ਕਛੁ ਹੋਇ ॥ ਰੋਵੁ ਧਿ
 ਯਾਇ ਹਜਗਾਤ ਮੇ ਜਿਯਤਨ ਉਬਰੈ ਕੋਇ ॥ ੧੫) ॥ ਰੋਪਈ ॥ ॥ ਅਬ ਮੇ ਮਾਰਿ ਕਰੀ ਮ
 ਰਿਹੈ ॥ ਨਤਰ ਬਸਤੁ ਭਗੋ ਰੋਪ ਰਿਹੈ ॥ ਬਰੋਤ ਉਪੁਤ ਸਾਹ ਕੇ ਬਰਿਹੈ ॥ ਨਤਰ ਆਜੁ ਖਾਇ
 ਬਿਖੁ ਮਰਿਹੈ ॥ ੧੬) ॥ ਰਾਨੀ ਕਉ ਦੁਹਿਤਾ ਥੀ ਪਿਆਰੀ ॥ ਧੀ ਕਰੀ ਜੋਤਾ ਹਿ ਬਿਚਾਰੀ ॥
 ਰੇਰੀ ਕਾ ਦਿਤ ਵਨ ਕਹਦੀ ਨੀ ॥ ਭੂਪ ਸੁਤਾ ਕਹਿਤਿ ਨਿਜ ਕੁਲੀ ਨੀ ॥ ੧੭) ॥ ਸਾਹ ਪੁਤ ਕਹਦ
 ਈ ਕੁਮਾਰੀ ॥ ਦੁਤਿਯ ਪੁਰਖ ਨਹਿ ਫਿਰਾ ਬਿਚਾਰੀ ॥ ਲੇ ਰੇਰੀ ਵਹੁ ਭੂਪ ਸਿਧਾਯੋ ॥ ਜਾਨਿ
 ਹੋਰਾ ਜਸੁਤਾ ਬਹਲਿ ਆਯੋ ॥ ੧੮) ॥ ੧) ॥ ਏਤੋ ਸੀ ਚਾਰਿ ਰੂਪ ॥ ਫਿਰਾਨੇ ॥ ਫਿਰਾ ਚਾਰਿ ਰੂਪ ॥ ਫਿਰਾ
 ਭੂਪ ਸੀ ਬਾਰੇਤੀ ਨੇ ਸੇਰੋ ਸਫਿ ਚਰਿਤ੍ਰ ਸਮਾਪਤ ਮਸਤੁ ਸੁਭ ਮਸਤਾ ॥ ੨੯੪ ॥ ੧੬ ੧੩ ੧ ॥ ॥
 ॥ ਰੋਪਈ ॥ ॥ ਗਣਪਤ ਸਿੰਘ ਏਕ ਰਾਜਾ ਬਗਾਗਣ ਪਾਵਤੀ ਹੁਤੇ ਜਾ ਕੇ
 ਘਰਾ ਸੀ ਮਹਤਾ ਬਪੁਰਾਤ ਹਰਾਨੀ ॥ ਜਾਹਿ ਨਿਰਖ ਕਰਿ ਨਾਹਿ ਲਜਾਨੀ ॥ ੧) ॥ ਮੁਹ ਕਮ
 ਸਿੰਘ ਏਕ ਛਤੀਤ ਹਾ ॥ ਜਿਹ ਸਮਉ ਪਜਾ ਦੁਤਿਯਾਨ ਮਹਿ ਮਹਿ ॥ ਰਾਨੀ ਜਬ ਤੋ ਕੋਲ ਧਿ
 ਪਾਯੋ ॥ ਕਾਮ ਭੋਗ ਗਿਹ ਬੇਲ ਕਮਾਯੋ ॥ ੨) ॥ ਤਬ ਲਗਾ ਆਇ ਗਏ ਰਾਜਾਤ ਹਾ ॥ ਜਾਹੁ
 ਤਾਭੇ ਗਤਾਤ ਕੋ ਜਹਾ ॥ ਨਿਰਖ ਨਾਹਿ ਰਿਯ ਚਰਿਤ੍ਰ ਬਿਚਾਰਾ ॥ ਗਾਰੋਤੋ ਰਿਅੰਗ ਨਾਮ ਹਿ
 ਛਾਰਾ ॥ ੩) ॥ ਬਿਹਸ ਬਚਨ ਨਿਪ ਸੀ ਗਉ ਚਾਰਾ ॥ ਧੋਜਹਾਰੁ ਮਦੇ ਹੁਹ ਮਾਰਾ ॥ ਆਨਪੁ
 ਰਖ ਜੋ ਗਥ ਲਗੇ ਰੋ ॥ ਤਉ ਹਮਰੇ ਪਹਰਨ ਤੇ ਜੈ ਰੋ ॥ ੪) ॥ ਧੋਜਤ ਭਯੋ ਜੜਹਾਰ ਇਯੋ ॥
 ਨੇਤ੍ਰ ਨੀਚ ਕਹਿਭੇ ਦੁਨ ਜਾਨਿਯੋ ॥ ਨਾਰਿਆਗੇ ਰੋ ਮੀਤ ਨਿਕਾਰਾ ॥ ਸਿਰ ਨੀਚੇ ਪਸੁਤਿ ਹਨ
 ਨਿਹਾਰਾ ॥ ੫) ॥ ਪਹਰ ਕਲਗੇ ਧੋਜ ਜੜਹਾਰੋ ॥ ਲੋਰਾਨੀ ਕਹਦੇ ਯੋ ਸੁਧਾਰੋ ॥ ਆਤਿ ਪੁਤਿ ੨੨

ਸੁਭਾਤਾਹਿਨਹਰਾਯੋ ॥ ਵਤਿਪੁਰਖੁ ਜਿਨਕਰਿਨਹੁ ਅਯੋ ॥ ੬੦੧ ॥ ਗਉਤਿਹੀਦਰਿਤੁਪ ॥ ੬੦੫ ॥
 ਖਿਯਾਨੋਤਿਯਾਚਾਭਿਯੋ ॥ ਤ੍ਰੀਬੁਪਸੰਕਰੇਤੀਨੋਸੰਪੈ ॥ ਸਹਿਚਰਿਤੁਸਮਾਪਤਮਸਤਸੁਭਮਸ
 ਤਾ ॥ ੩੬੫ ॥ ੬੬੩੭ ॥ ॥ ਅਫਜੁ ॥ ॥ ਚੋਪਣੀ ॥ ॥ ਨਿਪਬਰਸਿਪਏਕਰਾਜਾ
 ਨਾ ॥ ਮਾਨਤਾਅਨਦੇਸਜਿਹਨਨਾਮੀ ॥ ਕਿਲਾਕਿੰਚਤਦੇਤਿਹਰਾਨੀ ॥ ਜਾਹਿਸਿਰਖਿਪੁਰਿ
 ਨਾਹਿਰਿਸਾਨੀ ॥ ੧ ॥ ਨਿਪਬਰਵਤੀਨਗਰਤਿਹਰਾਜਤਾ ॥ ਵਤਿਯਪਿਥੀਜਨਸੁਰਗਾਥਿ
 ਰਾਜਤਾ ॥ ਨਗਰਪੁਰਾਨਹਿਜਾਤਿਬਖਾਨੀ ॥ ਥਕਤਰਹਿਤਰਾਜਾਅਰੁਨੀ ॥ ੨ ॥ ਸ੍ਰੀਚਿ
 ਤਚੋਪਵਤੀਤਿਹਰੀਨਿਯਾ ॥ ਜੇਹਸਮਨਾਰਿਨਹਿਪਜੀਅੰਨਿਯਾ ॥ ਤਾਕੀਜਾਤਿਨਉਪਮਾ
 ਕਰੀ ॥ ਰੂਪਰਾਸਜੇਬਨਤਨਭਰੀ ॥ ੩ ॥ ਰਾਜਕੁਅਗਇਕਹੁਤੇਅਪਾਰਾ ॥ ਇਕਿਦਿਨਨਿਕ
 ਸਾਨਿਮਿਤਿਸਿਕਾਰਾ ॥ ਗਾਹਿਤਧਯੋਨਪਹਾਚੇਧੋਕੋਈ ॥ ਆਵਤਭਯੋਨਗਰਤਿਹਸੇ
 ਈ ॥ ੪ ॥ ਰਾਜਸੁਤਾਤਿਹਰੁਪਨਿਹਾਰਿਯੋ ॥ ਮਨਕੁਮਬਚਾਮਸਿਕਰਾਬਿਚੋਰਾ ॥ ਐਸੇ
 ਛੋਲਏਕਦਿਨਪੇਯੋ ॥ ਜਨਮਜਨਮਪਲਪਲਬਲਿਜੈਯੋ ॥ ੫ ॥ ਅਟਕਸਿਪਲਖਤੇਜ
 ਸਵਾਯਾ ॥ ਥਕਤਿਰਹੀਰਾਜਕੀਜਾਯਾ ॥ ਘੜੈਸਹਿਚਰੀਲਯੋਮੰਗਾਇ ॥ ਕਾਮਭੋਗਰੁ
 ਰਾਮਾਨੁਪਜਾਇ ॥ ੬ ॥ ਚਾਰਪਹਰਿਨਿਸੁਕਿਯਾਬਿਲਾਸਾ ॥ ਤਜਿਕਰਿਮਾਤਪਿਤਾਕੋਰੁ
 ਸਾ ॥ ਪੇਸਤਭਾਂਗਹਫੀਅੰਗਾਵਹਿ ॥ ਏਕਸੇਜਦੋਊਥੈਠਚਰਾਵਹਿ ॥ ੭ ॥ ਕੋਠਹਿਰੇ
 ਤਰਸਾ ॥ ਸੇਜਬਹੀ ॥ ਕ੍ਰੀੜਾਕਰਤਦੋਊ ॥ ਮਿਲਿਤਬਹੀ ॥ ਭੁੰਤਭੁੰਤਤਨਆਸਨਥੈਕੋ
 ਉਬਨਐਰਾ ॥ ਲਿਗਨਕੋਕੋ ॥ ੮ ॥ ਸਮਿਤਭਏਅਰੁਭੋਮਤਵਹੋ ॥ ਸੋਇਰਹੇਨਹਿਨੈ
 ਉਪਾਰੇ ॥ ਮਾਤਪਿਤਾਤਕੋਤਹਾਅਯੋ ॥ ਜਾਇਸਹਿਚਰੀਤਿਨੈਜਗਾਯੋ ॥ ੯ ॥ ਵਹੁੰ
 ਸਖੀਤਹਬਹੁਰਿਪਠਾਈ ॥ ਯੋਕਰਿਯਹਰਾਜਾਸੰਜਾਈ ॥ ਚੋਕਾਪਰਾਭੋਜਾਦਿਜਕਰਨਿ
 ਬਿਨੁਲਏਨਿਪਤਹਨਸਿਧਰਨਾ ॥ ੧੦ ॥ ਬਸਤਤਾਹਿਕਰਿਇਹੀਅਨਾਵਹਾ ॥ ਬਹੁਰਿ
 ਸੁਤਾਕੋਧਾਮਸਿਧਾਵਹਾ ॥ ਰੂਪਬਚਨਸੁਨਿਬਸਤੁਭਿਤਾਰੇ ॥ ਚਹਬਚਾਮਹਿਨਨਸਿ
 ਧਾਰੇ ॥ ੧੧ ॥ ਜਬਤੁਬਿਆਕਹੁਪਤਲੀਨਾ ॥ ਤਬਹੀਕਾਢਿਮਿਤਕਹਦੀਨਾ ॥ ਬ

Digitized by Panjab Digital Library | www.panjabdigilib.org

ਹਿਪਨੀਮਿਤ੍ਰੁਤੋਤਹਤਿਨਪਹਿਚਾਨੀ॥ ੧੦॥ ਕੁਅਗਥਿਥਾਜੀਖਕੀਤਿਹਵਈ॥ ਇਕ ੬੫੬
 ਤਿਯਮੋਰਿਵਰਸਦੈਗਈ॥ ਨਾਕੁਪਾਵਪਰਹਾਥਲਗਾਇ॥ ਫਿਰਿਨਲਖਾਕਹਗਈਸੁਪਾ
 ਇ॥ ੧੧॥ ਤਾਕੀਬਾਤਨਤਾਹਿਪਛਾਨੀ॥ ਕਹਾਕੁਅਗਥਿਨਮੁਤ੍ਰੈਬਖਾਨੀ॥ ਪੂਛਪੂਛਸ
 ਕੁਹੀਤਿਹਜਾਵੈ॥ ਤਾਕੀਮਰਮੁਨਕੋਈਪਵੈ॥ ੧੨॥ ਤਾਕੀਮਿਤ੍ਰੁਤੋਤਖਤਰੇਟਾ॥ ਇਸਕਮੁ
 ਸਕਕੇਸਾਥਲਪੇਟਾ॥ ਕੁਅਗਤਵਨਪਹਿਥਿਥਾਸੁਨਾਈ॥ ਸੁਨਤਬਾਤਸਕੁਹੀਤਿਨਪ
 ਈ॥ ੧੩॥ ਨਾਭਿਮਤੀਤਿਹਾਮਪਛਾਨਾ॥ ਜਿਹਨਭੀਕਹਹਾਥਛੁਆਨਾ॥ ਪਦਮਾਵਤੀਨ
 ਗਰਠਹਯੋ॥ ਤਾਤੇਪਦਪੰਕਜਕਰਲਾਯੋ॥ ੧੪॥ ਏਉਚਲੇਤਹਤੇਉਇਸੇਉ॥ ਤੀਸਰ
 ਤਹਾਨਪਦਚੋਕੋਉ॥ ਪਦਮਾਵਤੀਨਗਰਥਾਜਹਾ॥ ਨਾਭਿਮਤੀਸਿਦਰਿਥੀਤਹਾ॥ ੧੫॥
 ਪੂਛਤਚਲੇਤਿਸੀਪੁਰਾਏ॥ ਪਦਮਾਵਤੀਨਗਰਨਿਯਾਏ॥ ਮਾਲਨਿਹਾਰਗੁਹਤਥੀ
 ਜਹਾ॥ ਪਾਪਤਕੁਏਕੁਅਗਜੁਤਤਾ॥ ੧੬॥ ਏਕਮੁਹਰਮਾਲਨਕੁਹਿਦਯੋ॥ ਹਾਰਿਗੁਹਰਿ
 ਚਿਤਨਿਪਸੁਤਲਯੋ॥ ਲਿਖਿਪੜੀਤਾਮਹਿਗੁਹਿਤਾਹੀ॥ ਜਿਸਹਾਥਨਲੈਪੜੀਪਿਯਾਹੀ॥
 ੧੭॥ ਤੈਜਿਹਾਥਨਕੁਕਹਲਾਯੋ॥ ਮੈਰਦੁਪਗਹਾਥਛੁਹਾਯੋ॥ ਤੇਜਨਾਜੁਨਗਰਮ
 ਹਿਆਏ॥ ਤੁਮਸੈਚਾਹੈਨੈਨਮਿਲਾਏ॥ ੧੮॥ ਰਾਜਸੁਤਾਪਤਿਯਾਜਬਚੀਨੀ॥ ਛੋਰਿਲਈ
 ਕਰਿਕਿਸੁਨਦੀਨੀ॥ ਬਹੁਪਨਦੈਮਾਲਨੀਬੁਲਾਈ॥ ਲਿਖਿਪੜੀਫਿਰਿਤਿਨੈਪਰਾਈ॥
 ੧੯॥ ਸਿਵਕੋਦਿਪਤਿਦੇਹਰੇਜਹਾ॥ ਮੇਮੈਰੋਆਪੀਨਿਸਤਹਾ॥ ਕੁਅਗਿਤਹਾਤੁਮਹੁਚ
 ਲਾਯੋਯਹਾ॥ ਮਨਭਾਵਤਕੋਭੋਗਕਮੇਯਹਾ॥ ੨੦॥ ਕੁਅਗਿਨਿਸਾਆਪੀਤਹਜਾਈ॥ ਰਾਜਸੁ
 ਤਾਆਗੇਤਹਾਈ॥ ਕਾਮਭੋਗਕੀਜੋਤਿਕਤਿਯਾਸਾ॥ ਪੂਰਨਭਈਦੁਹੰਕੀਆਸਾ॥ ੨੧॥
 ਮਾਲਨਕੀਦੁਹਿਤਾਕਹਿਥਾਮਾ॥ ਰਾਜਕੁਅਗਕਹਲਿਆਈਧਾਮਾ॥ ਰਾਤਿਦਿਵਸਦੇਉਕਰ
 ਤਾਬਿਲਾਸਾ॥ ਕੁਪਤਿਕੀਤਾਜਿਕਰਿਕਰਿਤਾਸਾ॥ ੨੨॥ ਕਿਤਕਦਿਨਨਤਾਕੀਪਤਿਆਏ॥
 ਮਤਿਕੁਰੁਪਨਹਿਜਾਤਬਤਾਏ॥ ਸੂਕਰਕੇਸੇਦਾਤਿਬਿਗਾਜੋ॥ ਨਿਰਖਤਕਰੀਰਦਨਦੈਭਾਜੋ॥
 ੨੩॥ ਰਾਜਕੁਅਗਿਤਿਯਕੁਸੁਪਾਰੋ॥ ਅਵਤਭਯੋਤਿਹਨਿਕਦਿਸਵਾਰੋ॥ ਰਾਜਸੁਤਾਪਤ

ਨਿਰਖਲੁ ਭਾਯੋ ॥ ਕੁੰਭਕਰਨਹਿਤਹ ਬਦਲਾਯੋ ॥ ੨੪ ॥ ਰਾਜਕੁ ਅਰਿਤ ਬਛੁਰੀ ਸੰਭਾਰੀ ॥ ਨਾਕ
 ਕਾਟਿ ਨਿਪਸੁਤ ਕੀਰਾਰੀ ॥ ਨਾਕ ਕਟੇ ਜੜਾ ਅਧਿਕ ਖਿਸਾਯੋ ॥ ਸਦਨ ਛਾਡਿ ਕਾਨਨਹਿ ਸਿਧਾਯੋ ॥
 ੨੫ ॥ ਨਾਕ ਕਟਾਇ ਜਬੈ ਜੜਗਯੋ ॥ ਇਨ ਪਥ ਸਿਵ ਦੇਵ ਲੋਕ ਲਯੋ ॥ ਨਿਪਸੁਤ ਮਿਗ ਕਹੁੰ ਜ
 ਲਿਆਯੋ ॥ ਦੁਹੁ ਅਨਿਥੈ ਫਿਰਿ ਤਿਯ ਠਾਧਾਯੋ ॥ ੨੬ ॥ ਤਹਿ ਬਿਓਂ ਫਿਰੁ ਕਰੇ ਬਿਲਾਸਾ ॥ ਫਿਰਿ ਹਿਨ
 ਰਹਿ ਭਿਗਕੀ ਆਸਾ ॥ ਲੋਤਾ ਕਹਿ ਸੰਗ ਦੇਸ ਸਿਧਾਯੋ ॥ ਇਕ ਸਹਿ ਚਰਕ ਹਤਾਹਿ ਪਠਾਯੋ ॥ ੨
 ੭ ॥ ਫਿਰਿ ਵਢੀ ਸਾਤ ਸਖੀ ਤਿਨ ਨਾਖੀ ॥ ਇਮ ਬਤੀਯ ਭੂਪਤ ਸੰਗ ਭਾਖੀ ॥ ਪਤਿ ਤਿਯਾ ਗਏ ਦੇ
 ਉਨਿ ਕਸਤੁਤ ਹਾ ॥ ਆਗੇ ਹੁਤੇ ਸਦਾ ਸਿਵ ਜੂਜਾ ॥ ੨੮ ॥ ਦੁਹੁ ਜਾਇ ਤਹ ਕਿਯੋ ਪ੍ਰਯੋਗਾ ॥ ਤੀਸਰ
 ਕੋਈ ਨ ਜਾਨਤ ਲੋਗਾ ॥ ਉਲਟਿ ਪਰਾਸਿਵ ਜੂਰਿ ਸਿਭ ਰਿਯੋ ॥ ਕੁਸਮੀ ਭੂਤ ਦੁਹੁ ਕਹ ਕਰਿਯੋ ॥
 ੨੯ ॥ ਵਧੈ ਰਸਾ ਲੈ ਤਿਨੈ ਦੇਖਾਈ ॥ ਮਿਗ ਭਛੁ ਨਹਿਤ ਤਿਨੈ ਜਗਾਈ ॥ ਕੁਸਮ ਭਏ ਸਭ ਹੀ
 ਜੀਯ ਜਾਨਾ ਲੈ ਪੀਤਮ ਘਰਿ ਨਾਰਿ ਸਿਧਾਯਾ ॥ ੩੦ ॥ **ਇਤਿ ਸੀਚ ਰਿਤੁ ਪਖਿਯਾਨੈ ਰਿਯਾਦ**
ਰਿਤੈ ਮੰਤ੍ਰੀ ਭੂਪ ਸੰਬਾ ਦੇਤੀ ਸੇਸਤਾ ਸਭਿ ਚਰਿਤੁ ਸਮਾਪਤ ਮਥਤੁ ਮਸਤੁ ॥ ੩੧ ॥ ੬
੬੮੦ ॥ ॥ ਅਫਜੂ ॥ ਚੈ ਪਈ ॥ ॥ ਅੰਧਾ ਵਤੀ ਨਗਰ ਇਕ ਸੇਧੈ ॥ ਸੈਨ ਬਿਦਾਦ
ਭੂਪਤਿ ਹੋਕੈ ॥ ਮੂਰਖ ਮਤਿਤਾ ਕੀ ਬਹਨਾਰੀ ॥ ਜਿਹ ਸੀ ਭਖ ਕਹੂ ਨਹਿ ਹਾਰੀ ॥ ੧ ॥ ਪ੍ਰਜਾ ਲੋ
ਕ ਅਤਿ ਹੀ ਅਕੁਲਾਇ ॥ ਦੇਸ ਛੋਡਿ ਪਰ ਦੇਸ ਸਿਧਾਏ ॥ ਐਰ ਰੂਪ ਪਹਿਕਰੀ ਪੁਕਾਰਾ ॥ ਨਿਯਾ
ਇਕਰਤ ਤੈ ਨਹਿ ਹਮਰਾ ॥ ੨ ॥ ਤਾ ਤੇਤੁ ਮਕਛੁ ਕਰਹੁ ਉਪਾਇ ॥ ਜਾਤੇ ਦੇਸ ਬਸੈ ਫਿਰਿ ਆਇ ॥
ਚਾਰਨਾਰਤ ਬਕਹਿਯੋ ਪੁਕਾਰਾ ॥ ਹਮੇ ਮੇਰੇ ਜੜ ਨਿਪਹਿ ਸੰਘਾਰਾ ॥ ੩ ॥ ਦੁਹੈ ਰਿਯ ਭੇਸ ਪੁਰਖ ਕੇ
ਰੀ ॥ ਪੇਠ ਗਈ ॥ ਤਿਹ ਨਗਰ ਮੰਤ੍ਰਾਰੀ ॥ ਦੁਹੈ ਰਿਯਾ ਜੇਗਭੇ ਸਕੈ ਪਾਰਾ ॥ ਪਾਪਤੁ ਭਈ ਤਿਹ ਨਗਰ
ਮੰਤ੍ਰਾਰੀ ॥ ੪ ॥ ਇਕ ਰਿਯ ਚੋਰੀ ਕਰੀ ਬਨਾਇ ॥ ਪਕਰਿ ਲਈ ਦੁਸਰਿ ਰਿਯ ਜਾਇ ॥ ਦੁਹੈ ਰਿਯ
ਜੇਗਭੇ ਸਕੈ ਪਰਿਕੈ ॥ ਗਈ ਭੂਪ ਕੇ ਚਰਿਤੁ ਬਿਚਰਿਕੈ ॥ ੫ ॥ ਭੂਪ ਕਹਾ ਸੂਰੀ ਇਹ ਦੀਜੈ ॥ ਤੀ
ਨੇ ਦੁਕਮ ਹਮਾਰੇ ਲਜੈ ॥ ਹਨ ਨਿਹੇਤ ਲੈਤਾ ਹਸਿ ਪਾਰੇ ॥ ਦੁਹੈ ਇਸਤ੍ਰੀ ਫਿਰਿ ਅਤਿ ਬਪਧਾਰੇ ॥ ੬ ॥ ਸੋ
ਗਨ ਨਹਿ ਕਹਾ ਅਸਿਕੀ ਜੈ ॥ ਦੁਹੈ ਮਹਿ ਇਕ ਜੇਗੀ ਕਹ ਦੀਜੈ ॥ ਰੇ ਮੇਰੇ ॥ ਇਹਾ ਅਰ ਸਕੀ ਬਾਤੁ ॥

ਜਾਨਤਕੋਈਤਾਂਕੀਪਾਤਾ ॥ ੧੦ ॥ ਦੁਤਿਯਨਾਗਿਇਮਬਚਨਉਚਾਰੇ ॥ ਯਾਹਿਨਸੂਰੀਦੇਹੁਕਾ ॥ ੧੧ ॥
 ਰੇਸੂਰੀਇਕਅਥਿਤਕਹਦੀਜੈ ॥ ਤਸਕਰਿਦੁਰਿਇਹਤੋਕੀਜੈ ॥ ੧੨ ॥ ਚਲੀਖਬਰਾਵੈ
 ਇਹਕਹਾਬੈਠਬਿਦਾਰਨਰਾਧਪਜਹਾ ॥ ਅੰਧਨਗਠਕੇਤੀਰਲੋਗਸਕੁ ॥ ਅਛਰਕਛੁਨ
 ਪੜੇਤਿਨਗਰਧਪ ॥ ੧੩ ॥ ਐਰਕਛੁਜਾਨੈਨਹਿਕਾਤਾ ॥ ਮਹਾਪਸੂਮੁਰਖਬਿਖਿਯਾਤਾ ॥ ਇ
 ਹਧੁਨਿਪਰੀਪ੍ਰਿਕੁਕੇਜਬਾ ॥ ਨਿਖਨਿਚਲਾਅਤਿਥਪ੍ਰਿਦੈਤਬਾ ॥ ੧੪ ॥ ਵਰਸਕਿਯਾਤਿਨਕੋਜ
 ਬਜਾਈ ॥ ਬਚਨਕੀਆਛੁਪਤਮੁਸਕਾਈ ॥ ਤੁਮਸੂਰੀਕਾਰਨਕਿਯਲੇਹਾ ॥ ਸੇਮੁਹਿਤੇਦਕ੍ਰਿਪ
 ਕਰਿਦੇਹਾ ॥ ੧੫ ॥ ਜੇਹਮਜਨਮਜਨਮਕਿਆਪਾਤਾ ॥ ਯਾਪਰਿਚੜਤੋਹਿਸਕੁਪਾਤਾ ॥
 ਯਾਪਰਬਾਤਸੁਰਗਕੀਮੇਰੇ ॥ ਆਵਾਹਵਨਤੁਰਤਮਿਦਿਜੈਰੇ ॥ ੧੬ ॥ ਜਬਰਾਜੇਮੇਸੇਸੁ
 ਨਿਪਾਈ ॥ ਚਿਤਚੜਬੇਕੀਬਿਵਤਬਨਾਈ ॥ ਅਵਰਲੇਕਸਕੁਰਏਹਟਾਇ ॥ ਆਪਚੜਾ
 ਸੂਰਪਰਜਾਈ ॥ ੧੭ ॥ ਭੂਪਤਚੜਤੋਜੇਗੀਭਜਗਏ ॥ ਕਹੂੰਦੇਰੇਜਨੀਯਤਨਹਿਕੁਏ ॥ ਧ
 ਰਿਇਜਤਨਕੇਰੂਪਅਪਾਰਾ ॥ ਮਿਲਗੇਨਗਰਤਾਹਿਮੰਦਰਾ ॥ ੧੮ ॥ ਇਹਛੁਲਾਅਨਿਯਾ
 ਈਨਿਪਾਗਿ ॥ ਦੇਸਬਸਾਏਬਹੁਰਿਸੁਧਾਰਿ ॥ ਅੰਧਨਗਰਕਛੁਬਾਤਨਪਾਈ ॥ ਇਹਛੁ
 ਲਹਨਾਹਮਾਰਾਈ ॥ ੧੯ ॥ ਇਤਿਸੀਹਾਰਿਤ੍ਰਪਖਿਯਨੇਕ੍ਰਿਯਾਚਰਿਤ੍ਰੇਮੰਤ੍ਰੀਰੂਪਸੀਥਾ
 ਦੇਤੀਨੇਸੇਅਠਸਠਚਰਿਤ੍ਰਸਮਾਪਤਮਸਤਸੁਭਮਸਤੁ ॥ ੨੦ ॥ ੬੬ ੬੭ ॥ ॥ ਅਛੁਜਾ
 ਜੋਚੈਪਈ ॥ ॥ ਗਰੁਨਕੋਨੇਜੋਕੇਜਹਾਕਹਿਜੈ ॥ ਅਛੈਸਿੰਘਤਹਰੂਪਭਨਿਜੈ ॥ ਸ੍ਰੀਚਖਰਾ
 ਰਮਤੀਤਿਹਨਾਰੀ ॥ ਜਿਹਸਮਤੁਲਿਨਥੁਗਮਸਵਾਰੀ ॥ ੧ ॥ ਤੋਕੋਨੇਹੁਏਕੋਸੇਯੋਗੋ ॥ ਜਾਤੇਲਾ
 ਜਛੁਭਿਤਨਹੁਯੋਗੋ ॥ ਆਪਰਸਿੰਘਤਿਹਨਾਮਭਨਿਜੈ ॥ ਕੇਦੁਜਾਪਦਤਰਤਿਹਦਿਜੈ ॥ ੨ ॥ ਨਿਤ
 ਪਾਤਿਤਿਹਰਿਕੋਬੋਲਪਠਾਵਤਾ ॥ ਕਾਮਭੋਗਤਿਹਸਾਥਕਮਾਵਤਾ ॥ ਤਬਲੇਤਹਾਸਰਾਧਪਮਾ
 ਯੋ ॥ ਤ੍ਰਿਯਾਚਰਿਤ੍ਰਇਹਭਾਤਿਬਨਯੋ ॥ ੩ ॥ ਤੁਮਰੇਕੇਸੂਰਪਬਿਕਾਰਾ ॥ ਸਹੇਨਮੇਤੇਜਾਤਸੁ
 ਧਰਾਪਥਮੇਰੇਮੁੰਡਤਮਾਵਭਾਬਹੁਰਿਹਮਾਗੀਸੇਜਸੁਹਾਵਹਾ ॥ ੪ ॥ ਜਬਦਿਪਗਯੋ
 ਰੇਮੁੰਡਨਹਿਤਾਰਾਨੀਅਪਿਕਪਸੀਨਭਈਚਿਤਾ ॥ ਛਿਦਤਕਸਿਜੁਮੀਤਲੁਕਾਯੋ ॥ ਮੁਰਖ

ਪਤਰੇ ਵਨ ਪਾਏ ॥ ੫ ॥ ੧ ॥ ॥ ਏਹੀ ਸ੍ਰੀ ਗੁਰੂ ਪਾਖਿ ਗਾਨੇ ॥ ਭਿਯਾਚਰਿ ਤੇ ਮੰਤ੍ਰੁ ਪ੍ਰਸੰਥਾ ਦੇਤੀ ॥
 ਨਸੇਉ ਨਤਰ ਚਰਿਤ੍ਰ ਸਮਾਪਤ ਮਸਤੁ ਸੁਭ ਮਸਤੁ ॥ ੩੬੯ ॥ ੬੭੦੦ ॥ ॥ ਅਛੁ ਗੁ ॥ ॥ ਏਹੀ
 ॥ ॥ ਸੁਨੁ ਰਾਜਾ ਇਕ ਐਰਕ ਹਾਨੀ ॥ ਜਿਹ ਬਿਧਿ ਕਿਯਾ ਵਸੀ ਗਰਾਨੀ ॥ ਗਾਨ ਪਤਿ
 ਸਿੰਘ ਏਕ ਰਾਜਾ ਬਰਾਮਤ ਕੰਪਤ ਜਾ ਕੇ ਰੂਪ ਘਰ ਘਰਾ ॥ ੧ ॥ ਏਹੀ ਚਲਦੇ ਰਾਜਾ ਕੀ ਨਾਹੀ ॥ ਜਿਹ
 ਹਸਮਦੁ ਤਿਯ ਨ ਕਹੂੰ ਕੁਮਾਰੀ ॥ ਅਵਰਾ ਨਿਯਨ ਕੇ ਘਰਿ ਆਵੈ ॥ ਤੋ ਕੋ ਕਬਹੂੰ ਮੁਖ ਨਾ ਦੇਖਾ
 ਵੈ ॥ ੨ ॥ ਰਾਨੀ ਇਨ ਬਾਤ ਨ ਤੇਜਹੀ ॥ ਪਤ ਕੀ ਬਧ ਇਛੁ ਜੀਯ ਪਹੀ ॥ ਐਰਨਾ ਰਿਕੋ ਪਾਰਿਕਰਿ
 ਭੇਸਾ ॥ ਨਿਜ ਪਤਿ ਕੋ ਯੀਹ ਕਿਯਾ ਪਰਵੇਸਾ ॥ ੩ ॥ ਅਪਨੀ ਨਾਰਿਨ ਨਿਪਤਿ ਹਜਲਾ ॥ ਅਧਿਕ
 ਰੂਪ ਲਖਤਾ ਹਿਲੁ ਭਾਨਾ ॥ ਭੁਈ ਹੈ ਨਤ ਬਲਈ ਬੁਲਾਇ ॥ ਭੁਗਾ ਕਿਯਾ ਤੋ ਸੇਲ ਪਟਾਇ ॥ ੪ ॥
 ਯੀ ਬਤਿਯਾ ਤਿਹ ਸਾਥਿ ਉਚਰੀ ॥ ਯੈ ਛਿਨਾਹ ਨਿਪਨਾ ਰਿਤਿ ਹਾਰੀ ॥ ਏਕ ਪੁਰਖ ਕੋ ਪਾਮ ਬੁਲ
 ਵਤਾ ॥ ਮੁਹਿ ਨਿਰਖਤ ਤੋ ਸੇਲ ਪਟਾਵਤਾ ॥ ੫ ॥ ਯੈ ਨਿਪ ਸੇਤਿ ਹਕਹੀ ਬਨਾਇ ॥ ਅਤਿ ਨਿਜ ਪ
 ਤਿਕ ਹਿਰਿ ਸਿਉ ਪਜਾਇ ॥ ਲਖਨ ਚਲਾ ਰੂਪ ਤਿਹ ਪਾਈ ॥ ਧਾਮ ਅਪਨ ਰਾਮ ਤਿਯ ਆ
 ਈ ॥ ੬ ॥ ਨਿਜ ਭੇਸ ਪੁਰਖ ਕੋ ਪਹੀ ॥ ਗਈ ਸਵਤ ਕੇ ਪਾਮ ਸੁਪਾਰੀ ॥ ਆਗੇ ਪੀਤ ਹਤੀ ਸੀਗ
 ਜਾ ਕੋ ਬੇਠੀ ਜਾਇ ਸੇਜ ਚਰਿਤਾ ਕੋ ॥ ੭ ॥ ਤਬ ਲਗਤ ਹਾਨ ਰਾਪ ਪਾਏ ॥ ਪੁਰਖ ਭੇਸ ਲ
 ਖਨਾ ਰਿਹਿ ਸਾਏ ॥ ਜੇ ਬਾਤੈ ਮੁਹਿ ਯਾਰ ਉਚਰੀ ॥ ਸੇ ਅਖਿਯਨ ਹਮ ਆਜੁ ਨਿਹਾਰੀ ॥ ੮ ॥
 ਕਾਢੁ ਕ੍ਰਿਪਾ ਨਹਨ ਨਤਿਹ ਪਾਏ ॥ ਰਾਨੀ ਹਾਥ ਨਾ ਬਗਹਿ ਲਾਏ ॥ ਤਵ ਰਿਯ ਭੇਸੁ ਕਹਾਨ ਰਪਾਰਾ
 ਤੇ ਜੜ੍ਹ ਯਾ ਕਹ ਜਾਰ ਬਿਚਾਰਾ ॥ ੯ ॥ ਜਬ ਤਿਹ ਨਿਪ ਨਿਜ ਨਾਰਿ ਬਿਚਾਰਿਯੋ ॥ ਉਤਰਾ ਕੋ ਪਾਰਿ
 ਯੈ ਥੋ ਪਾਰਿਯੋ ॥ ਤਿਨ ਇਸਤ੍ਰੀ ਇਹ ਭਾਤਿ ਉਚਰੀ ॥ ਸੁਨੁ ਮੁਰਖ ਨਿਪ ਬਾਤ ਹਮਾਰੀ ॥ ੧੦ ॥
 ਬਸਤ ਏਕਾ ਦਿਜ ਬਗਇਹ ਗਾਵੈ ॥ ਚੰਦ੍ਰ ਚੂੜ ਚੰਦ੍ਰਾ ਤਿਹ ਨਾਵੈ ॥ ਬਹਮ ਭੰਡ ਤਿਹ ਪੁਛੁ ਕਰਾ
 ਵਹਾ ॥ ਤਬ ਅਪਨੇ ਮੁਖ ਯੋਮੇ ਦਿਖਵਹਾ ॥ ੧੧ ॥ ਜਬ ਰਾਜਾ ਤਿਹ ਰਿਸਿਧ ਯੋ ॥ ਤਬਾ ਦਿਜ
 ਕੀ ਰਿਯ ਭੇਖ ਬਨਾਏ ॥ ਚੰਦ੍ਰ ਚੂੜ ਪਾਰਿਯੋ ਅਪਨਾ ਨਾਮਾ ॥ ਪਾਪਤ ਭੁਈ ਨਿਪਤ ਕੇ ਪਾਮਾ ॥ ੧੨ ॥
 ਤਿਹ ਨਿਪਨਾ ਮੁਛੁ ਹਰਖਾਨਾ ॥ ਚੰਦ੍ਰ ਚੂੜ ਤਿਹ ਕੋ ਪਹਿ ਚਾਨਾ ॥ ਜਿਹ ਰਿਤ ਜਾਤ ਕੋ ਪਰ

ਦੇਸਾ ਭੁਲੀ ਰਈ ਆਪੇ ਵਹੁ ਦੇਸਾ ॥ ੧੩ ॥ ਮਜਬੂਰ ਹਾਰ ਜੇ ਤਿਹ ਜਾਈ ਗਤਿ ਯਾਦਿ ਜੁਏ ॥ ੧੪ ॥
 ਬਾਤ ਬਰਾਈ ॥ ਜੇ ਨਿਦੇਖ ਕਹੇ ਦੇਖ ਲਗਾਵੈ ॥ ਜਮ ਪੁਰਿ ਆਪਿਕ ਸਾਸਨ ਪਵੈ ॥ ੧੫ ॥ ਤ
 ਹਤਿ ਹਥਾਂ ਪਿਥੀ ਭੁਕੇ ਸੀਗਾ ਤਪਤ ਤੇਲ ਭਾਭਤ ਤਿਹ ਅੰਗਾ ॥ ਛੁਡਿ ਜਨ ਸਾਥਿ ਆਸ ਕਰਿ
 ਭਾਏ ॥ ਨਰ ਕੁੰਡ ਕੇ ਬੀਚ ਪਛਾਏ ॥ ੧੬ ॥ ਗਾਵਹੋ ਬਰ ਲੇਹ ਮੰਗਾਇ ॥ ਭਾਕੀ ਚਿਤਾ ਬ
 ਨ ਵਹੁ ਗਾਇ ॥ ਤਮੇ ਬੈਠ ਜਹੇ ਜੇ ਕੋਈ ਅਜਮ ਪੁਰਿ ਬਿਖੇ ਨਟੀ ਗਿਯੇ ਸੇਈ ॥ ੧੭ ॥ ਵਿਹਾਰ ॥
 ਸੁਨਤ ਬਚਨਾਦਿ ਜਨਾਗਿ ਨਿਖੇ ਗੋਬਰ ਲਿਖਾ ॥ ਗਿਯਾਇ ਬੈਠਾ ਆਪਤ ਮੇਜਰਾ ਸਕਾਨ ਤਿ
 ਯਛ ਲਪਾਇ ॥ ੧੮ ॥ ॥ ਸੁਣਿਓ ਭੀਚਾਰਿ ॥ ਸੁਣਿਓ ਭੀਚਾਰਿ ॥ ਸੁਣਿਓ ਭੀਚਾਰਿ ॥ ਸੁਣਿਓ ਭੀਚਾਰਿ ॥
 ਦੇਤੀ ਨੇਸੇ ਸਤਰ ਚਰਿਤ ਸਮਾਪਤ ਮਸਤ ਸੁਭ ਮਸਤਾ ॥ ੧੯ ॥ ੬੩੧ ॥ ॥ ਅਸੁ
 ॥ ॥ ਚੋਪਈ ॥ ॥ ਬਿਆਪ ਕੇਤ ਸੁਨੀਯਤਾ ਇਕ ਰਾਜਾ ॥ ਜਿਹ ਸਮੁਤਤੀ ਯਨ ਲਿ
 ਪਨਾ ਸਾਜਾ ॥ ਬਿਆਪ ਵਤੀ ਨਗਰੀ ਤਿਹ ਸੇਠੈ ॥ ਇਵਾ ਵਤੀ ਨਗਰ ਕੇ ਸੇਠੈ ॥ ੧ ॥ ਸ੍ਰੀ
 ਅਬਦਾਲਾ ਮਤੀ ਰਿਯ ਜਾਕੀ ॥ ਨਗੀ ਨਗਰੀ ਤੁਲਿਨ ਵਾਕੀ ॥ ਤਹ ਇਕ ਹੋਤਾ ਸਾਹੁ ਸੁਤਾ
 ਛੋ ॥ ਜਨੁ ਆਲਿਪ ਨਿਜ ਕਾਛੁ ਤਨ ਕਾਛੋ ॥ ੨ ॥ ਅਕਿਲਾ ॥ ॥ ਸ੍ਰੀ ਜਸਤਿਲ ਕਸਿਪਾ
 ਤਿਹ ਨਾਮ ਪਛਾਨਿਯੋ ॥ ਰੂਪ ਵਾਨ ਪਨ ਵਾਨ ਚਤੁਰ ਪਹਿਚਾਨਿਯੋ ॥ ਜੋ ਇਸਤੀ ਤੋ ਕੋਛਿ ਨ
 ਰੂਪ ਨਿਹਾਰੀ ॥ ਹੋਲੇ ਕਲਾਜ ਕੁਲ ਕਾ ਨਿਸਭੈ ਤਜਿ ਭਾਰੀ ॥ ੩ ॥ ਚੋਪਈ ॥ ॥ ਏਕ
 ਸਖੀ ਤੋ ਕੋਲ ਪਾਈ ॥ ਬੈਠਿ ਸਖਿ ਨ ਮਹਿ ਬਾਤ ਚਲਾਈ ॥ ਜਸ ਮੁੰਦਰਿ ਇਕਾਇਸ
 ਪੁਰ ਮਾਹੀ ॥ ਤੋ ਸੋਚੈ ਦਸੁ ਰਤੀ ਨਾਰੀ ॥ ੪ ॥ ਸੁਨਿ ਬਤਿਯਾਗੀ ਨਿਯਰਾਖੀ ॥ ਆਰਨਾਤ
 ਸੇ ਪੁਗਟਿ ਨ ਰਾਖੀ ॥ ਜੇ ਸਹਿ ਚਰਤ ਕੋਲ ਪਾਈ ॥ ਹੋਨਿ ਭਈ ਤਬ ਵਹੈ ਬੁਲਾਈ ॥
 ੫ ॥ ਆਪਿਕ ਦਰਬਤ ਕੋ ਦੇਰਾ ਨੀ ॥ ਪੂਛੀ ਤਹਿ ਦੀਨ ਧ੍ਰੋਬਾਨੀ ॥ ਸੁਕਹ ਕਹਾ ਮੁਹਿ ਜੁ
 ਤੋ ਨਿਹਾਰਾ ॥ ਕਿਯਾ ਚਰਿਤ ਇਹ ਦਰਸਾ ਪਾਰਾ ॥ ਤਬ ਚੇਗੀ ਇਮ ਬਚਨ ਉਚਾਰਿਯੋ ॥
 ਸੁਨਿ ਰਾਨੀ ਨੂਕ ਹਾਹ ਮਾਰੇ ॥ ਸ੍ਰੀ ਜਸਤਿਲ ਕਰਾਇ ਤਿਹ ਜੋਨੀ ॥ ਸਾਹੁ ਪੁਤਤ ਕਹ ਪਰ
 ਚਾਨੇ ॥ ॥ ਜੇ ਤਮ ਕੋਹੈ ਤੋ ਤੋ ਮਿਲਾਉ ॥ ਮਦਨ ਤਾਪ ਸਕੁ ਤੋ ਹਿਮਿ ਦਾਉ ॥ ਸੁਨਤ ਬ

ਰਨਗਨੀਪਗਪਗੀ॥ਪੁਨਿਤਸੇ ਬਿਨਤੀ ਇਹ ਕਹੀ॥੮॥ਜੇ ਤੋਕੋ ਤੇ ਮੁਝੇ ਮਿਲਾਵੈ॥ਜੇ ਪਸ
 ਮੁਖਮਾਰੇ ਸੋ ਪਵੈ॥੯॥ਦੋਹਰਾ॥੧॥ਰਾਨੀ ਤੋ ਕੋ ਪਾਇ ਤਿਹ ਦਾਰਿ ਦਿਖਾ ਮਿਟਾਇ॥ਨਿਪ
 ਕੀ॥ਅਖਬਚਾਇਉਹਿ ਕਿਯੋਗਰੇ ਸੋ ਲਾਇ॥੧੦॥ਚੋਪਈ॥੧॥ਦੋਹਰਾ॥੧॥ਰਾਨੀ ਅਰੁ ਜੇ ਬਲਵੰਤ
 ਕਰਤਕਾ॥ਕੁੰਨੀ ਤ੍ਰਾਬਿਗਸੀਤਾ॥ਇਕ ਕਾਮੀ ਅਰੁ ਕੋਫਚਕੁਣੀ॥ਚੈਨ ਸਕਲ ਰਤਿ ਕਰਤ ਬਿ
 ਤਾਈ॥੧੧॥ਲਪਾਟਿ ਲਪਟਿਆਸ ਨਵੈ ਲੇਹੀ॥ਆਪ ਬੀਚ ਸੁਖ ਬਹੁ ਬਿਧਿ ਦੇਹੀ॥ਚੁ
 ਬਨ ਕਰਤ ਨਖ ਨਕੇ ਪਾਤਾ॥ਚੈ ਨਿ ਬਿਤੀ ਆਯੋ ਪ੍ਰੇ ਪਾਤਾ॥੧੨॥ਰਾਨੀ ਗਈ ਪ੍ਰਾਤ ਪਤਿ ਪ
 ਸਾ॥ਲਗੀ ਰਹੀ ਤਾ ਕੀ ਜੀਯਾ ਅਸਾ॥ਅਬ ਵਤਾ ਦਿਨ ਨਹੇਤ ਅਧਿਯਾਰੇ॥ਬਹੁ ਰਿਭੁ ਜੇ ਪੁ
 ਰਿਆ ਨਿਪ ਯਾਰੇ॥੧੩॥ਜੇ ਰਹਿ ਰੇ ਰਾਜਾ ਕੇ ਪਾਸਾ॥ਮੋਹਿ ਰਾਖਿ ਰੇ ਬਿਰਧਿ ਨਿਰਾਸਾ॥
 ਸੀਗ ਕਹਾਯਾ ਕੇ ਸੁੰ ਲੋਹੇ॥ਮਿਤ੍ਰੇ ਭੋਗ ਭੋਗ ਨ ਤੇ ਜੋਹੇ॥੧੪॥ਕਿਹ ਛਲ ਸੇ ਜਸ ਜਨ ਕੀ ਜਿ
 ਉ॥ਨਖ ਪਾਤ ਨ ਕਿਹੁ ਤਾ ਤਿਛੁ ਪਾਉ॥ਬਿਰਧ ਪਤੁ ਪਤਨ ਸੇ ਤਜ ਜੋਯੋ॥ਮੇ ਸੋ ਕਵਨ ਚਰਿ
 ਤਾ ਵਿਖੇਯੋ॥੧੫॥ਜਾਇ ਕਹੀ ਨਿਪ ਸੰਗਾ ਅਸਗਾਥਾ॥ਬਾਤ ਸੁਨਹੁ ਮਰੀ ਤੁਮ ਨਾਥਾ॥
 ਰਿਯੋ ਬਿਲਾਹੇ ਮੇਰ ਨਖ ਲਾਏ॥ਕਾਢਿ ਕੂਪ ਕੇ ਪਗਾ ਦਿਖਾਏ॥੧੬॥ਅਤ੍ਰਿਲਾ॥੧॥ਸੁ
 ਨਹਾ ਜਾਮੇ ਆਜੁ ਨ ਤੁਮ ਸੋ ਸੋਇਹੋ॥ਨਿਜ ਪਲਕਾ ਪਰ ਪਰੀ ਸਕਲ ਨਿਸਿਖੇਇਹੋ॥ਇਹ
 ਬਿਲਾਹੇ ਮੇਰ ਨਖ ਪਾਤ ਲਗਾਤੋ॥ਚੋਤੁ ਹਿਮੁਰਖ ਰਾਜਾ ਤੇ ਕਛੁ ਨ ਬਸਾਤੋ॥੧੭॥ਚੋਪ
 ਈ॥੧॥ਇਹ ਛਲ ਤਜੈ ਸੋਇ ਬੇ ਨਿਪ ਪ੍ਰਾਸਾ॥ਕਿਯਾ ਮਿਤ੍ਰ ਸੇ ਕਾ ਅਬਿਲਾਸਾ॥ਪਾਤ
 ਨਖ ਨਕੀ ਨਾਹਿ ਦਿਖਾਈ॥ਬਿਰਧਾ ਮੂੜ ਨਿਪ ਬਾਤ ਨ ਪਾਈ॥੧੮॥੧॥ਇਤਿ ਸਾਰਿ ਰਿ
 ਪਾਯਾ॥ਕਿਯਾ ਚਾਰਿ ਰੇ ਮੰਤ੍ਰੀ ਕੂਪ ਸੰਘਾ ਦੇਤਾ॥ਇਕ ਹਤਰ ਚਰਿਤ ਸਮਾਪਤ ਮਸ
 ਤ ਸੁਭ ਮਸਤੁ॥੩੭੧॥੬੭੩੫॥੧॥ਅਫਜੂ॥੧॥ਚੋਪਈ॥੧॥ਅਛਲ ਸੇ ਨਹਿ
 ਕ ਕੂਪ ਭਨਿਜੈ॥ਚੰਦ ਸੂਰ ਪਟਤਗਤਿ ਹਾਇ ਜੈ॥ਕੀ ਚਨ ਦੇਤਾ ਕੇ ਪਰਨਹੀ॥ਆਪ ਹਾਥ
 ਲੈਈ ਸਸਵਾਰੀ॥੧॥ਕੀ ਚਨ ਪੁਰੋਕੇ ਰਾਜ ਕਾਵੈ॥ਸੂਰ ਬੀਰ ਬਲਵਾਨ ਕਹਾਵੈ॥ਅਰਿ
 ਅਨੇਕ ਜੀਤਿ ਬਹੁ ਭਾਤਾ॥ਤੇ ਜਤ ਸਤ ਜਾ ਕੇ ਪੁਰਸਾਤਾ॥੨॥ਤੁਹਾ ਪੁਰਾ ਕਰ ਸੇ ਨਿਕਸਾਹਾ॥

ਨਿਰਖਲਜਤਜੋਕੋ ਖਮਾਹਾ ਜਬਰਾਨੀਤਾਕਹਲਖਪਯੋ ॥ ਇਹੋਚਿਤਭੀਤਰਿਠਯਾ ॥ ੩ ॥ ਯਾਕਹਜਤਨਕਵਲਕਰਿਪੈਯੋ ॥ ਕਵਲਸਾਹਿਚਰੀਪਠੈਮੰਗੀਯੋ ॥ ਯਾਹਿਭੁਜੋਬਿਨੁ
 ਧਾਮਨਜੈਹੋ ॥ ਜਿਹਤਿਹਭਾਤਿਕਾਰਿਬਸਕੈਹੋ ॥ ੪ ॥ ਕਲਕਪਿਜਗੀਪਗੀਹੁਤੀਤਹਾ ॥
 ਮਰਮਕੇਤਰਾਨੀਕੇਬਸਮਾਹਿ ॥ ਬੀਰਗਾਧਿਤਹਤਹੀਪਠਾਈ ॥ ਸੇਜਉਠਾਇਜਾਇਲੈ
 ਆਈ ॥ ੫ ॥ ਕਾਮਭੋਗਤਾਸੇਜਬਮਾਨਾ ॥ ਧ੍ਵੇਪਾਨਤੇਇਕਜਿਯਜਨਾ ॥ ਨਿਜੁਨਾਇਕ
 ਸੇਤੀਹਿਤਛੋਰਿਯੋ ॥ ਤੁਝੈਚਿਤਚੇਹੁਨੇਜੋਰਿਯੋ ॥ ੬ ॥ ਜਾਇਗਾਇਸੇਬਝਨਾਈ ॥ ਜੇ
 ਰੇਸਾਹੁਪੂਰਬਲੇਭਾਈ ॥ ਹਮਕੈਸਾਪਏਕਨਿਪਾਦਿਆ ॥ ਤਾਤੇਜਨਮਦੁਹੁਇਆਲਿਆ ॥
 ੭ ॥ ਪੁਨਿਹਮਸੇਰਿਖਿਐਸਉਚਰਾ ॥ ਧ੍ਵੇਹੈਬਹੁਰਿਉਧਾਰਤੁਮਾਰਾ ॥ ਆਤਲੇਕਬਹੁਬਰ
 ਸਾਬਿਤੈਹੋ ॥ ਬਹੁਰੇਦੋਊਸੂਰਗਮੈਐਹੋ ॥ ੮ ॥ ਹਮਤੁਮਰੇਘਰਬਹੁਸੁਖਪਾਯੋ ॥ ਅਬਰਿ
 ਖਸਾਪਾਅਵਧੇਏਯੋ ॥ ਏਬਚਭਾਖਿਨਿਪਾਦਿਘਰਿਆਈ ॥ ਸਾਹਪੀਤਜੁਤਲਿਆਬੁ
 ਲਾਈ ॥ ੯ ॥ ਚੋਪਈ ॥ ॥ ਗਈਇਹਗਈਧਨਿਤੁਮਪੁਖਿਕਰਿਯਹਾ ॥ ਭੂਪਸੁਨਤਨੁ
 ਬਿਖੇਉਚਰਿਯੋ ॥ ਜਬਤਿਨਰਗਤਿਭੇਦਕੀਜਾਨੀ ॥ ਭੁਲਾਕੋਰਗੀਪਗੀਬਖਾਨੀ ॥ ੧੦ ॥
 ਸਾਹਸਹਿਤਭੂਪਤਿਪਰਿਜਾਇ ॥ ਕਹੀਜਾਤਹੋਰਾਨੀਗਾਇ ॥ ਇਹਿਬਿਭੁਖਲੇਪਧ੍ਵੇਗਾ
 ਗਈਗਈਥਾਨੀਨਭਭਈ ॥ ੧੧ ॥ ਆਕੂਲਾ ॥ ਗਈਇਹਗਈਚਿਰਲੈਨਰੁਬਾਨੀਭ
 ਈ ॥ ਪਜਾਸਹਿਤਤਿਨਭੂਪਯਹੋਚਿਤਮੇਰਈ ॥ ਰਾਨੀਸੁਰਪੁਰਗਈਭ੍ਰਾਤਿਕੋਸਾਥਿਲੈ ॥
 ਤੇਮੂਰਖਭੇਦਅਭੇਦਨਸਕਾਬਿਚਾਰਕੈ ॥ ੧੨ ॥ ਚੋਪਈ ॥ ॥ ਮਿਲਿਸਭਹਿਨਿਇਹਭੁ
 ਤਿਉਚਰੀ ॥ ਗਈਸੂਰਗਨਿਪਨਰਿਤੁਮਾਰੀ ॥ ਤੁਮਚਿਤਾਚਿਤਮਹਿਨਹਿਕੋਰੈ ॥ ਯੁਦ
 ਰਿਸੁਘਰਅਵਗਏਅਲਰੈ ॥ ੧੩ ॥ ਯੋਭੀਗਤਿਤੁਪਾਖਿਯਾਨੇ ॥ ਯਯਾਚਹਿਰੈਮੰਗੀ
 ਭੂਪਸੰਭਾਦੋਤੀਨੇਸੇਬਹਤਰਚਰਿਤਸਮਾਪਤਮਸਤੁਸੁਰਮਸਤੁ ॥ ੧੪ ॥ ੬੦੪੮
 ॥ ਅਭਰੁ ॥ ॥ ਚੋਪਈ ॥ ॥ ਸੁਨਿਗਜਾਇਕਅਵਰਪਸਿਗਾ ॥ ਜਿਹਬਿਧਿਕ
 ਯਾਨਾਹਿਨਿਪਸਿਗਾ ॥ ਜਲਜਸੈਨਾਇਕਭੂਪਭੁਨਿਜੈ ॥ ਸੁਛਾਬਿਮਤੀਤਿਹਨਾਰਿਕਹਿਜੈ ॥

॥ १ ॥ ਸੁਛਾ ਬਿਦਤੀ ਤਿਹਨਗਰਕੀ ਜਤਾ ਅਮਰਪੁਰੀ ਪਰਤਰਤਿਹਦੀ ਜਤਾ ॥ ਰਾਜਕੋ
 ਯਹੁਤੀ ਨਪਿਆਰੀ ॥ ਯਹੁਤੀ ਨਹਿਤ ਦੁਖਾਰੀ ॥ ੨ ॥ ਰਾਨੀ ਰੂਪ ਬੈਦੋ ਕੋਨਾ ਰਾਜਕੋ
 ਪਰਕਿਯਾ ਪਯਾਨਾ ਕਹਾ ਅਸਾ ਪਭਯਾ ਹੋਤੋ ਹਿ ਬੋਲਿ ਚਿਕਸਤਾ ਕੀ ਸੈ ਮੋਹਿ ॥ ੩ ॥ ਯ
 ਵਤਤੁ ਮੇ ਪਸੀਨੇ ਯਾ ਵਤਾ ਫਵਿ ਦੇਖਤਾ ਵਿਗੁ ਪਿਯਜਨਾ ਵਤਾ ਰਾਜਾ ਬਾਤੁ ਸਤਿਕਰਿ ਮਾ
 ਨੀ ॥ ਮੂਰਖੁ ਦੇਵੀ ਕ੍ਰਿਆ ਨਜਾਨੀ ॥ ੪ ॥ ਮੂਰਖੁ ਪੁਰਖੁ ਦੁਨਹਿ ਪਾਯੋ ॥ ਤਿਯ ਤੇ ਬੋਲਿ ਉ
 ਪਾਇ ਕਹਯੋ ॥ ਤਿਨ ਬਿਖਰਾ ਰਿਐ ਪਦੀ ਬੀਚਾ ॥ ਛਿਨ ਮਹਿ ਕਰੀ ਭੂਪਕੀ ਮੀਚਾ ॥ ੫ ॥
 ॥ ੧ ॥ ਯਹਿ ਤੇ ਸੀਚਾ ਰਿਐ ਪੁਖਿ ਨਾਨੇ ॥ ਯਹਿ ਤੇ ਮੰਦੀ ॥ ਪੁਖਿ ਯਹਿ ਤੇ ਸੀਚਾ ॥ ਤਿਨ ਸੈ ਤਿਹਨ
 ਚਰਿਤ੍ਰ ਸਮਾਪਤ ਮਸਤ ਮੁਖ ਮਸਤੁ ॥ ੩ ॥ ੧ ॥ ੬੦੫੩ ॥ ॥ ਅਫਸੁ ॥ ॥ ਚੋਪਈ ॥
 ਸਹਿਰੇ ਲਤਾ ਬਾਦ ਬਸਤ ਜਿਹਾ ਨਿਕਟਿ ਸਿੰਘਾਇ ਕਭੂ ਪਹੁਤੋ ਤਿਹਾ ॥ ਭਾਨੀ ਪੰਜਰੀ
 ਤਾ ਕੀ ਦਾਰਾ ॥ ਜਿਹ ਸਮਕਰੀ ਨਪੁਨਿ ਕਰਤਾਰਾ ॥ ੧ ॥ ਭੂਮਿ ਸੈਨ ਇਕਤਹ ਬੇਸਾ ॥ ਪ੍ਰਗ
 ਦ ਕੁਯੋ ਜਨ ਦੁਸਰ ਮਾਹਾ ॥ ਸੀ ਅਫਤਾਦ ਦੇ ਤਿਹਨਾਰੀ ॥ ਕਨਕ ਅਵਰ ਸਾਚੇ ਜਨ ਦੁਖਾਰੀ ॥
 ੨ ॥ ਤਿਨ ਮਨ ਮੇ ਇਹ ਬਾਤੁ ਬਖਾਨੀ ॥ ਕਿਹ ਬਿਧਿ ਕੈ ਭੁਜਿਐ ਕੁਵਾਨੀ ॥ ਸੇ ਇਹੀ ਸਭੁ
 ਗਹਿ ਦਿਖਾਇ ॥ ਚਮਕਉ ਠੀ ਸੁਪਨੇ ਕਹਯਾਇ ॥ ੩ ॥ ਕਹਾਦਰ ਸਮੁਹਿ ਦਿਖਾ ਕੁਵਾਨੀ ॥ ਸ
 ਕੁਹਨਿ ਸੈ ਕੁਧੀ ਇਹ ਬਾਨੀ ॥ ਜਿਹ ਬਰਦਾਨ ਦੇ ਇਤਿਹਾਸੇ ਈ ॥ ਯਾ ਮੇ ਪਕੈ ਟੋਰਿਨ ਹਿਕੈ ਈ ॥
 ੪ ॥ ਲੋਗ ਬਚਨ ਸੁਨਿਕਰਿ ਪਰਲਾਰੋ ॥ ਬਹਮਾਗਨ ਤਾਤੇ ਅਨੁਰਾਗੋ ॥ ਪੈ ਬੈਠੀ ਸਕੁਹਿ
 ਨ ਕੀ ਮਾਈ ॥ ਯਹਿ ਸੁਨਿਖ ਬਰਨ ਰਾਧ ਪਾਈ ॥ ੫ ॥ ਏਕ ਨਾਰੀ ਇਹਨ ਗਭੁ ਮਿਜੈ ॥ ਨਾ
 ਮਹਿ ਗਲ ਦੇ ਇਕ ਹਿਜੈ ॥ ਜਗਤ ਮਾਤਾ ਅਪਕੈ ਕਹਾਵੈ ॥ ਭਿਚਨੀ ਚੋਕੇ ਪਾਇ ਲਗਾਵੈ ॥
 ੬ ॥ ਬਾਜੀ ਐ ਗੁਯਾਨੇ ਜੇਤੋ ਜੋਗੀ ॥ ਭੂਮੀ ਆਐ ਰਦਿ ਜਕੈਤੋ ॥ ਸਭ ਕੀ ਪਰਪੁਜ ਪੈਗ
 ਈ ॥ ਪਰਚਾ ਅਪਿਕਤ ਵਨ ਕੀ ਭਈ ॥ ੭ ॥ ਸਭੁ ਭੇਖੀ ਯਾਤੇ ਹਿ ਸਿਭਰੋ ॥ ਬਹੁ ਪਨ ਚੜ੍ਹ
 ਤ ਨਿਰਖਤਿਹ ਜਰੋ ॥ ਯਹਿ ਲੋਗ ਏਨਿ ਪਤਕੇ ਪਾਸਾ ॥ ਕਰਤੁ ਭਏ ਇਹਿ ਬਿਧਿ ਉਪਾਸਾ ॥
 ੮ ॥ ਕਰਾ ਮਤ ਕਛੁ ਹੋਮੇ ਦਿਖਾਇ ॥ ਕੈਨ ਕੁਵਾਨੀ ਨਾਮ ਕਹਾਇ ॥ ਤਬ ਅਬਲਾ ਅਸਾ ਮਿ

ਬਿਚਾਰਾ ਸੁਨਿਰਾਜ ਕਹਿਯੋ ਬਚਨ ਹਮਾਰਾ ॥੧॥ ਅਕਿਲਾ ॥ ਮੁਸਲਮਾਨ ਇਹ ਜਿਹਾ ॥੧॥
 ਲਗਪਰ ਭਾਖਹੀ ॥ ਬਿਪ੍ਰਭੋਗ ਪਾਹਨ ਕੋਹ ਰਿਕ ਰਿਹਾਖਹੀ ॥ ਕਰਾਮਾਤ ਜੇ ਮੁਹਿ ਇਹ ਪਥ
 ਮਬਤਾਇਹੀ ॥ ਹੋਤਿਹ ਪਾਛੈ ਕਛੁ ਇਨ੍ਹਹੀ ਮੇਦਿਖਾਇਹੀ ॥੧੦॥ ਚੋਪਈ ॥ ਬਚਨ ਸੁਨ
 ਤਰਾਜਾ ਮੁਸਕਾਇਹੀ ॥ ਦਿਜ ਬਹੁਲਾਪ ਕਰਿ ਮੰਗਾਇਹੀ ॥ ਮੁੰਡਿਆ ਅਉਸਨਿਆ ਸੀਪਨੇ ॥
 ਜੇਹੀ ਜੰਗ ਮਜਾਤਿ ਨਗਨੇ ॥੧੧॥ ਅਕਿਲਾ ॥ ਬੂਪ ਬਚਨ ਮੁਖ ਤੇ ਇਹ ਭਾਤਿ ਉਚਾਇ
 ਯੋ ॥ ਮਥਾ ਬਿਖੈ ਸਭ ਹਿਨ ਤਿਨ ਸੁਨਤ ਪਚਾਇਯੋ ॥ ਕਰਾਮਾਤ ਅਪੁ ਅਪਨੀ ਹਮੇਦਿਖਾਇ
 ਯੋ ॥ ਹੋਨ ਤਰਾ ਬਹੀਯਾ ਮਿਤ ਕੇਜਾਇਯੋ ॥੧੨॥ ਸੁਨਿਰਾਜ ਕੇ ਬਚਨ ਸਭੈ ਬਿਖਾਕੁਲ
 ਭਈ ॥ ਸੇਕ ਸਮੁੰਦ ਕੇ ਬੀਚ ਬੁਝ ਸਭ ਹੀ ਗਈ ॥ ਨਿਰਖ ਦਿਪ ਤਿਕੀ ॥ ਰਿਹ ਹੋ ਸਿਰ ਨਿਖਾਇ
 ਕੋ ॥ ਹੋ ਕਰਾਮਾਤ ਕੋਈ ਸਕੈ ਨਤਾਹਿ ਦਿਖਾਇਕੋ ॥੧੩॥ ਕਰਾਮਾਤ ਨਹਿ ਲਖੀ ਕ੍ਰੋਧ ਰਾਜਾ ਭਾਤਿ
 ਯੋ ॥ ਸਾਤ ਸਾਤ ਸੈਚਾ ਬਕਾਤਿ ਨ ਕੇਤਨ ਭਾਇਯੋ ॥ ਕਰਾਮਾਤ ਅਪੁ ਅਪੁ ਨਿਕਛੁ ਕਾਦਿਖਾਇਯੋ ॥
 ਹੋਨ ਤਰਾ ਭਿਯਕੇ ਪਾਇਨ ਸੀ ਸਤ੍ਰ ਕਾਇਯੋ ॥੧੪॥ ਗਹੀ ਹਖੁਲਾਇ ਕੇਤੋ ਕਛੁ ਹਮਹਿ ਦਿਖਾਇ
 ਯੋ ॥ ਨਾਤਰਾਇ ਸੇਖਨ ਕੋ ਮੁੰਡਾ ਮੁੰਡਾਇਯੋ ॥ ਕਰਾਮਾਤ ਬਿਨੁ ਲਖੇ ਨੀ ॥ ਸਨਛੋਰੀ ॥ ਹੋਨ ਤਰਾ
 ਇਨ ਕੇ ਪਾਥਰਨ ਵਮਹਿ ਬੋਰਿਯੋ ॥੧੫॥ ਕਰਾਮਾਤ ਕਛੁ ਹਮੇ ਸੀਨਿਆ ਸੀ ਦੀਜਿਯੋ ॥ ਨਾਤਰਾ
 ਅਪਨੀ ਦੂਰਿ ਜਟਨ ਕੋ ਕੀਜੀਯੋ ॥ ਚਮਤ ਕਾਰ ਮੁੰਡੇ ਯੋ ਅਬਹਮਹਿ ਦਿਖਾਇਯੋ ॥ ਹੋਨ ਤਰਾ
 ਪਨੀ ਕੰਡੀ ਨਦੀ ਬਹਾਇਯੋ ॥੧੬॥ ਚੋਪਈ ॥ ਹੋਰਨ ਵੈ ਕਰਤੇ ਭਈ ਕਿਸੁਨਾ ਈ ਬਝਾਤੁ
 ਬਰਾਜੇ ਤਿਹਨ ਰਿਕੋ ਬਚਨ ਕਹਾ ਮੁਸਕਾਤਾ ॥੧੭॥ ਚੋਪਈ ॥ ਕਰਾਮਾਤ ਇਨ ਕਛੁ ਨ ਦਿਖਾ
 ਈ ॥ ਅਬਚਾਹਤ ਹੋਤੁ ਮਤੇ ਪਾਈ ॥ ਬਚਨ ਹਿੰਗੁਲਾ ਦੇਇ ਉਚਾਰੋ ॥ ਸੁਨੇਨ ਰਾਧ ਪਥੈ ਨਹਮ
 ਰੋ ॥੧੮॥ ਅਕਿਲਾ ॥ ਕਰਾਮਾਤ ਇਕ ਅਸੈ ਪਥ ਮਪਛਾਨਿਯੋ ॥ ਜਾਕੇ ਤੇਜ ਅਰਤਾਸ
 ਜਗਤੋ ਮੰਜਾਨਿਯੋ ॥ ਜੀਤਹਾਰ ਅਰੁ ਮਿਤ ਪਾਰਿਜਾਕੀ ਬਸਤੁ ॥ ਹੋਮੇ ਹੋਮ ਨ ਪਰਮੇ ਸਰਤਾਹ
 ਕੋ ਕਰਤਾ ॥੧੯॥ ਦੁਤਿਯ ਕਾਲ ਮੇਕਰਾਮਾਤ ਪਹਚਾਨਿਯਤਾ ॥ ਜਿਨ ਕੋ ਚੋਦਹਿ ਲੋਕ ਚਕ੍ਰ ਕਰ
 ਮਾਨਿਯਤਾ ॥ ਕਾਲ ਪਾਇ ਜਗਹੋਤ ਕਾਲ ਮਿਟਿ ਜਾਵਹੀ ॥ ਹੋਯਾ ਤੇ ਮਰਮਨਤਾਹਿ ਗੁਰੁ ਹਿ

ਰਵਈ॥੨॥ਕਰਮਾਤਰਸਾਰਸਨਾਗਜਜਾਨਿਯਤਾਕੁਲੇਬੁਰੇਜਾਤੇਜਗਹੇਤਪਛਾਨਿ
 ਯਤਾਕਰਮਾਤੇਦੇਖੀਪਨਭੀਤਰਿਜਾਨਿਯੋਹੋਰੇਤਰਿਕਤੇਰਵਪਰੇਤਿਹਮਾਨਿਯੋ॥੨੧॥
 ਦੋਪਈ॥੧॥ਕਰਮਾਤਇਨਮਹਿਨਹਿਜਾਨੇਏਸਬਪਨਏਪਾਇਪਹਿਚੇਨੇਚਮਤਕ
 ਰਇਨਮਹਿਜੋਹੋਈ॥੨॥ਵਰਿਦਰਿਭੀਖਨਮਚੋਕੋਈ॥੨੨॥ਜੇਇਨਸਭਉਪਥਸੰਘਾ
 ਰਹਾਤਿਹਪਛੈਕਛੁਮੋਹਿਉਚਾਰਹਾਸਤਬਾਤਹਮਭੁਮਹਿਸੁਨਈ॥ਅਬਸੋਕਰੋਜੇਤਮ
 ਤਿਸੁਹਾਈ॥੨੩॥ਬਚਨਸੁਨਤਰਾਜਾਹਰਖਨਾਅਪਿਕਦੋਤਿਹਰਿਯੋਕੋਦਾਨਾ
 ਜਗਤਮਾਤਤਿਨਰਿਯੋਜੋਕਯਯੋਤਿਹਪੁਸਾਦਿਨਿਜਪਾਨਬਚਾਯੋ॥੨੪॥੧॥ਇ
 ਤਿਸੀਰਬਿਰਪਖਿਯਾਨੇਰਿਯਾਚਰਿਯੋਮੰਤ੍ਰੀਰੂਪਸੰਚਾਰੇਤੀਨਸੋਚੋਹਤਰਚਰਿਤਸਮਾ
 ਪਤਮਸਤਸੁਭਮਸਤੁ॥੨੦੪॥੬੦੦੦॥ਅਫਜੂ॥ਦੋਪਈ॥ਬੀਜਾਪੁ
 ਰਜਹਸਹਿਰਭੁਨਿਜੋਏਦਲਸਾਹਤਹਕਹਿਜੋਸੀਮਹਿਤਾਬਮਤੀਤਿਹਕੀਨਿਯਾਜਿਹ
 ਸਮਉਪਜੀਨਹਿਨਾਨਿਯਾ॥੧॥ਜੇਬਨਵੰਤਭਈਜਬਥਾਲਾਮਹਾਉਦਰੀਨੈਨਬਿਸ
 ਲਾਜੇਬਨਜੇਬਅਪਿਕਤਿਹਬਾਦੀ॥ਜਾਨੁਕਚੰਦਸੂਰਮਥਿਕਾਦੀ॥੨॥ਭੁਹਇਕਹੇਤ
 ਸਾਹਕੋਪੁਤਾਸੂਰਤਸੀਗਤਿਬਿਖੇਸਪੁਤਾਪੁਮਕੇਤਤਿਹਨਾਕਹਿਜੋਏਦਚੰਦਪਦ
 ਤਰਤਿਹਦਿਜੋ॥੩॥ਬੇਰਾਮਕੀਤੋਸੋਰਚਿਲਾਭੀਜਾਤੇਨੀਦਭੁਖਸਭਭਾਗੀ॥ਦੇਖਿਗਾ
 ਈਜਬਤੇਤਿਹਪਾਮਾਤਬਤੇਐਰਸੁਹਾਤਨਥਾਮਾ॥੪॥ਹਿਤੁਜਨਸਹਿਚਰੀਬੁਲਾਈ
 ਭੋਦਰਾਵਸਭਤਹਾਪਠਾਈ॥ਹਮੇਸਹੁਸੁਤਜੁਤੈਮਿਲੈਹੈਜੇਪਨਮੁਖਮਾਗਿਹੈਸੋਪੈਹੈ॥
 ੫॥ਸਖੀਪਵਨਕੇਭੇਸਮਿਧਾਈ॥ਪਲਕਨਬਿਤੀਸਹਕੇਆਈ॥ਸਾਹਪੂਤਕਹਕਿਯਾਪੁ
 ਨਾਮਾਬੈਠੀਜਾਇਸੁਘਰਤਿਹਪਾਮਾ॥੬॥ਭੁਮੋਰਨਾਮਕਯਾਪਹਿਚਨਿਯਤਾਕਵਨਦੇ
 ਸਕੇਬਾਸੀਜਨਿਯਤਾਸਕਲਾਬਿਥਾਨਿਜਪਿਥਮਜਨਾਵਹਾਬਹੁਰਿਕੁਅਰਿਕੀਸੇਜਸੁ
 ਹਾਵਹਾ॥੭॥ਸੁਨਿਸਖਿਅੰਦਦੇਸਹਮਰਹਿਯੀ॥ਪੁਮਕੇਤਹਕੋਜਗਕਹੀ॥ਸੋਦਾਹਿਤਾ
 ਏਇਹਦੇਸਾਦੇਸਦੇਸਕੋਨਿਰਖਨਰੇਸਾ॥੮॥ਬਤਿਯਨਪਿਥਮਤਾਹਿਬਿਰਮਾਇਭੁ

339

Digitized by Panjab Digital Library | www.panjabdigilib.org

੩॥ ਪੈਸਾ ਹਿਰੀ ਲਿਖਾ ਬੁਲਾਇ ॥ ਭੋਗ ਕਿਆ ਰੁਚਦੁ ਬਢਾਇ ॥ ਭਾਤਿ ਭਾਂਤਿ ਤਨ ਚੰਬਨ ਕਰੈ ॥ ੬੬੨ ॥
 ਬਿਬਿਧਿ ਪ੍ਰਕਾਰ ਆਸਨ ਨ ਪਰੈ ॥ ਭੁਭੁਤਿ ਹਯਾ ਭੋਗ ਯੋ ਪਿਤ ਵੇਕੈ ॥ ਭੋਗ ਤਹੁ ਤੇਜਹਾ ਪਿਯਤ ਕੈ ॥
 ੪॥ ਚਮਕਿ ਰਿਤ ਚੰਚਲਾ ਕੀਨਾ ॥ ਪਰਦਨ ਬੀਰਲ ਪੇਟ ਤਿਹ ਲੀਨਾ ॥ ੫॥ ਦੇਹ ਰਾ ॥ ੫॥ ਪਰਦ
 ਨ ਬੀਰਲ ਪੇਟ ਤਿਹਾ ਦਿਯਾ ਧਾਮ ਪਹੁਚਾਇ ॥ ਮੁਖ ਬਾਂਝੈ ਰਾਜ ਰਹਾ ਸਕਾ ਦਰਿ ਤਨ ਪਾਇ ॥ ੬॥
 ੧॥ ਭੀਤਿ ਸਾਚ ਚਿਤ੍ਰ ਪਾਇ ਯਕੋ ਰਾਯਾ ਚਰਿਤ੍ਰ ॥ ਭੀਤ੍ਰ ਪਾਖਾ ਦੇਤੀ ਜੋ ਸਤਹ ਤਰਿ ਚਰਿਤ੍ਰ ਸ
 ਮਾਪਤ ਮਸਤੁ ਸੁਭ ਮਸਤੁ ॥ ੩॥ ੧॥ ੬੮ ੧੪॥ ॥ ਭੀਤ੍ਰ ਪਾਈ ॥ ॥ ਨਵ ਤਨ ਸੁਨ
 ਦਨ ਰਾਧ ਪਕਥਾ ॥ ਕਿਆ ਚਰਿਤ੍ਰ ਚੰਚਲਾ ਯਥਾ ॥ ਭੀਤ੍ਰ ਕਮਹਾਰੁ ਦੇਹੈ ਜਹਾ ॥ ਭੀਤ੍ਰ ਕਰਤ ਨ ਰਾਧ
 ਪਤਹਾ ॥ ੧॥ ਭੀਤ੍ਰ ਕਪੁਰਤ ਕੋ ਬਹੁ ਸੋਹੈ ॥ ਭੀਤ੍ਰ ਦੇਹੈ ਦੇਲੇ ਕਨਕ ਹੋਸੈ ॥ ਸ੍ਰੀ ਰਸ ਗੀਤ ਮਤੀ ਭਿਹ
 ਨਾਰੀ ॥ ਕਨਕ ਅਵਟ ਸਾਚੇ ਜਨ ਦੁਹਾਰੀ ॥ ੨॥ ਸ੍ਰੀ ਗਾਂਤ ਦੇਤਾ ਕੀ ਕੀਨਿਯਾ ॥ ਜਿਹ ਸਮਝਿ ਪਜੀਨਾ ਰਿ
 ਨਾਨੀ ਨਿਯਾ ॥ ਏਕ ਰਤੁ ਰਾਮ ਰਸੁ ਦਰਪਨੀ ॥ ਜਿਹ ਸਮਝੈ ਨ ਕੋਈ ਨਹੀ ਬਨੀ ॥ ੩॥ ਏਕ ਦਿਨ ਕੁਮ
 ਰ ਬਾਗੋ ਕੋ ਚਲੀ ॥ ਬੀਸ ਪਚਾਸ ਕਲਏ ਸੰਗ ਅਲੀ ॥ ਜਾਤੁ ਹੁਤੀ ਮਾਰਗ ਕੋ ਮਾਹੀ ॥ ਸੁੰਦਰ ਨਿਰ
 ਖਾ ਏਕ ਤਹਾਰੀ ॥ ੪॥ ਸੇਰ ਸਿੰਘ ਭਿਹਾਨਾ ਬੀਰ ਜਤਾ ॥ ਜਾਹਿ ਨਿਰਖਰਤ ਪਤਿ ਮਨ ਲਾਜਤਾ ॥
 ਕਹਲਗਾ ਤਿਹ ਛਾ ਬਿਭਾਖਿ ਸੁਨਾਉ ॥ ਪ੍ਰਭਾ ਕੇਰ ਸੁਭਾ ਹੀ ਬਬਨਾਉ ॥ ੫॥ ਆ ਕੀਲਾ ॥ ॥ ਰਾਜ ਸੁ
 ਤਾ ਜਬ ਤੇ ਤਿਹ ਗਈ ਨਿਹਾਰਿ ਕਾਰਿ ॥ ਰਹੀ ਮਤ ਪ੍ਰੇਮ ਨਾਇਕੁ ਗਾਂਤਿ ਬਿਚਾਰਿ ਕਾਰਿ ॥ ਕੋਟਿ ਜਤਨ ਕ
 ਰਿ ਕਰਿ ਕਾਰਿ ਯਾਹਿ ਬੁਲਾਇਯੋ ॥ ਹੋ ਕਾਮ ਕੇ ਲਯੋ ਸੇ ਕਾਰਿ ਹਰਖ ਕਮਾਇਯੋ ॥ ੬॥ ਭੀਤ੍ਰ ਪਾਈ ॥
 ਸਖੀ ਏਕ ਤਹ ਦਈ ਪਠਾਇ ॥ ਜਿਹ ਤਿਹ ਬਿਧਿ ਤਿਹ ਲੈਯੋ ਬੁਲਾਇ ॥ ਪਾਤ੍ਰ ਪਤ੍ਰਿ ਦੇਹਾ ਛੰਦ ਬਿ
 ਹਾਰੀ ॥ ਸਕਲ ਮਦਨ ਕੋਤਾ ਪਨਿਵਾਰੀ ॥ ੭॥ ਆਵਤ ਨਿਰਖ ਨੈਨ ਕਰਿ ਰਾਜਾ ॥ ਇਹਿ ਬਿਧਿ
 ਚਰਿਤ੍ਰ ਚੰਚਲਾ ਸਾਜਾ ॥ ਰੋਮ ਨਾਸਤਿ ਹਬ ਦਨ ਲਗਾਯੋ ॥ ਨਾਰਿਭੇ ਸਤਾ ਕਹਿ ਪਹਿਰਾਯੋ ॥ ੮॥ ਸੁ
 ਰੁਏ ਕਹਾ ਬਤਿਹ ਲਿਯੋ ॥ ਦੂਜੇ ਹਾਥੇ ਕਰਾਇਯੋ ॥ ਮੁਹ ਬਿਨਾਓ ਰੁਪਯਨ ਭਰੋ ॥ ਤਾਹਿ ਚੰਡਾ ਹੀ
 ਭੁਖਿ ਨਿਕਰੋ ॥ ੯॥ ਨਿਪ ਆਗੇ ਕਰਿਤਾ ਹਿਨਿ ਕਾਰਿਯੋ ॥ ਮੂਰ੍ਹ ਪਨ ਹਿਭੇ ਦਾ ਬਿਚਾਰਿਯੋ ॥ ਕਾ
 ਦਿਖ ਰੁਗਾ ਤਿਹ ਹਨ ਤਨ ਭੁਯੋ ॥ ਜਾ ਨਿਚੰਡਾ ਰਿਤਾ ਹਿਨਿ ਪਗਯੋ ॥ ੧०॥ ਜਿਨ ਇਹ ਅੰਗ ਮੇਰ ਭੁਯੋ

ਮੁਏ ਕਰੋ ਅਪਾਵਿਤ ਬਨਾਇ ਮਤਾ ਹਿ ਪਛਾਨ ਪਕਰਿ ਨਹ ਲਯੋ ਗਲੈ ਮੁਹਰੈ ਸੁੰਦਰਿ ਪਰਿ ਕਯੋ ॥ ੧ ॥
 ੧ ॥ ਇਤ ਸ੍ਰੀਚਰਿਤ ਪਾਖਿ ਯਨੈ ਯੋਗਾਰਿ ਤ੍ਰਿਮੁਤੀ ਕ੍ਰਿਪਾ ਸੰਬਾਦੇ ਤੀਨ ਸੈ ਅਠਹਤਰ ਚਰਿਤ ਸਮਾ
 ਪਤ ਮਸਤੁ ਸੁਭ ਮਸਤੁ ॥ ੩੭੮ ॥ ੬੬੨੫ ॥ ॥ ਅਛੁ ॥ ॥ ਚੈ ਪਈ ॥ ॥ ਭੂਪਤਿ ਹਟਕ ਸੈ
 ਨ ਕੁਨਿਜੈ ॥ ਨਗਰ ਤਿਹ ਰੋਜਾ ਰਿਕ ਹਿਜੈ ॥ ਜਾਹਿ ਰਿਹਾਟਕ ਪੁਰੀ ਬਖਾਨੈ ॥ ਦਾਨ ਦੇਵੇ ਵਜਛ ਸਭ
 ਮਨੈ ॥ ੧ ॥ ਸ੍ਰੀ ਮਹਾਬੁਥ ਮਤੀ ਤਿਹ ਨਗੀ ॥ ਜਿਹ ਸਮਝੈ ਦਰਿ ਕਉਨ ਕੁਮਾਰੀ ॥ ਦੁਤਿਯ ਨਾਹਿ ਮਿਦ
 ਹਾ ਸਮਤੀ ਤਿਹਾ ਨਹਿ ਸਸਸ ਮਿਆਨ ਨ ਕਹੀਯਤ ਜਿਹਾ ॥ ੨ ॥ ਸ੍ਰੀ ਮਹਾਬੁਥ ਮਤੀ ਤਿਹ ਨਿਪਰ
 ਤਿ ॥ ਦੁਤਿਯ ਨਾਹਿ ਪਰਿ ਨਹਿ ਆਨਤ ਮਤਿ ॥ ਅਪਿਕ ਭੋਗ ਤਿਹ ਸਾਬਕ ਮਯੋ ॥ ਏਕ ਪੁਤ੍ਰ ਤਾਤੇ ਉ
 ਪਜਯੋ ॥ ੩ ॥ ਦੁਤਿਯ ਨਾਹਿ ਕੇਸਾ ਬਨ ਪ੍ਰੀਤਾ ॥ ਅਵਰਿ ਰਿਯਾ ਲਿਖਾ ਵਤ ਨਹਿ ਚੀਤਾ ॥ ਸੁਤ ਵੀਤੀ
 ਇਕ ਪੁਨਿ ਪਤਿ ਪ੍ਰੀਤਾ ॥ ਐਰ ਨ ਬੀਚਨ ਲਿਖਾ ਵਤ ਚੀਤਾ ॥ ੪ ॥ ਦੁਤਿਯ ਨਾਹਿ ਤਬਾ ਅਪਿਕ ਰਿ
 ਸਾਈ ॥ ਏਕ ਪਾਤਕੀ ਬਾਤ ਬਨਾਈ ॥ ਸਿਸਕੀ ਗੁਦਗੋਖ ਭੁਦਿਯਾ ॥ ਤਾਤੇ ਅਪਿਕ ਦੁਖਤ ਤਿਹ
 ਕ੍ਰਿਯਾ ॥ ੫ ॥ ਬਾਲਕ ਅਪਿਕ ਦੁਖਾਤ ਕਯੋ ॥ ਰੇਵਤ ਪਾਮ ਮਾਤ ਕੋ ਗਯੋ ॥ ਨਿਰੰਤਾਤ ਮਾਤਾ ਦੁਖ
 ਪਯੋ ॥ ਭੁਲੀ ਭੁਲੀ ਦਾਯਾਨ ਮੰਗਯੋ ॥ ੬ ॥ ਇਹਿ ਚਰਿਤ ਬਲੁ ਹਿਦੁਖ ਦੇਯੋ ॥ ਆਪਨ ਭੇਸ
 ਧਾਇ ਕੋ ਕ੍ਰਿਯੋ ॥ ਕ੍ਰਿਯਾ ਸਵਤ ਕੇ ਧਾਮ ਪਯਨਾ ॥ ਭੇਦ ਨਾਹਿ ਕਿਨਹੂੰ ਨ ਪਛਾਨਾ ॥ ੭ ॥ ਐਖ ਪਏਕ
 ਹਾਥ ਮਹਿ ਲਈ ॥ ਸਿਸਕੀ ਪ੍ਰਥਮ ਮਾਤ ਕੋ ਦਈ ॥ ਬਗੀਖਾ ਤਿਹਾ ਨੀ ਮਰਿ ਗਈ ॥ ਸੁਛੁ ਸੁਘ
 ਰਿਹਾ ਨੀ ਫਿਰਿ ਅਈ ॥ ੮ ॥ ਨਿਜੁ ਗ੍ਰਿਹ ਆਇ ਭੇਸ ਨਿਪਾ ਰਿਯ ਪਰਿ ॥ ਜਨਤ ਭਈ ਅਪਨੀ ਸਵ
 ਤਨ ਪਰਿ ॥ ਸਿਸਿਕੋ ਕਾਫੇ ਗੋਖ ਰੂੜੋ ॥ ਤਾਹਿ ਸੁਘਰ ਤਿਹ ਸੁਤ ਕਰਿ ਪਰੋ ॥ ੯ ॥ ਇਹ ਛਲ
 ਸੈ ਸਵਤ ਨ ਕਹਿ ਮਾਰਾ ॥ ਸਿਸਹਿ ਜਾਨ ਸੁਤ ਲਿਯੋ ਉਬਾਰਾ ॥ ਨਿਪਹੁ ਸੰਗ ਪੁਨਿ ਕਰਿ ਲਿਖਾ ॥
 ਯਾਰਾ ॥ ਭੇਦ ਅਭੇਦ ਨ ਕਿਨੁ ਬਿਚਾਰਾ ॥ ੧੦ ॥ ੧ ॥ ਇਤ ਸ੍ਰੀਚਰਿਤ ਪਾਖਿ ਯਨੈ ਯੋਗਾਰਿ ਤ੍ਰਿਮੁਤੀ ਕ੍ਰਿਪਾ ਸੰਬਾਦੇ ਤੀਨ ਸੈ
 ਅਠਹਤਰ ਚਰਿਤ ਸਮਾਪਤ ਮਸਤੁ ਸੁਭ ਮਸਤੁ ॥ ੩੭੮ ॥ ੬੬੨੫ ॥
 ॥ ਅਛੁ ॥ ॥ ਚੈ ਪਈ ॥ ॥ ਸੁਨਿਰਾਜਾ ਇਕੋ ਐਰ ਪ੍ਰਸੰਗਾ ॥ ਜਿਹ ਬਿਛੋਯੋ ਨ ਰੇਸੁ
 ਰਸੰਗਾ ॥ ਮ੍ਰਿਦੁਲਾ ਦੇ ਤਿਹ ਨਾਹਿ ਭਨਿਜੈ ॥ ਇੰਦੁ ਚੰਦ ਪਦਤਰ ਤਿਹ ਦਿਜੈ ॥ ੧ ॥ ਅਹਿਲ ॥ ॥ ੬੩

ਸੀਸਪੁਰਦੇਤਾਕੀਸੁਤਾਬਖਾਨਿਯੋ॥ ਅਹਾਸੀਦਰੀਥੇਕਚੜ੍ਹਦਸਜਾਨਿਯੋ॥ ਜੋਸਾਹਿਦਰ ੬੬੩
 ਤੋਕੋਭਰਿਨੈਨਨਿਹਾਰਹੀ॥ ਹੋਪਰੀਪਦਮਨੀਪ੍ਰਕ੍ਰਿਤਸੁਵਾਹਿਬਿਚਾਰਹੀ॥ ੨॥ ਚੌਪਈ॥
 ਹਾਇਕਪੁਰਤੋਕੋਦਿਸਦਛਨਾ॥ ਰਾਜਕਰਤੋਤਹਾਬਿਚਛਨਾ॥ ਤਿਹਪੁਰਏਕਸਾਹੋਕੋਪੁੜ੍ਹ॥
 ਜਨੁਕਾਰਿਬਿਧਨਾਠਟਾਰਬਿੜ੍ਹ॥ ੩॥ ਸਥਿਆਪ੍ਰਕੇਤਤਿਹਨਾਮੁਕਹਿਜੋ॥ ਛੁੜ੍ਹਜਾਤਰਪੁ
 ਈਸਭਨਿਜੋ॥ ਪ੍ਰਗਰਜਾਨਅਵਤਾਰਅਨੰਗਾ॥ ਐਸੇਸਾਹੁਪੁੜ੍ਹਕੋਅੰਗਾ॥ ੪॥ ਲਾਗ
 ਲਗਨਤਵਨਪਰਬਾਲਾ॥ ਸਖੀਪਠੀਇਕਤਹਾਰਸਾਲਾ॥ ਸੋਚਲਿਗਈਕੁਅਰਕੋਧਾ
 ਮਾ॥ ਜਿਮਿਤਿਮਿਤਾਹਿਪ੍ਰਬੋਧਿਯੋਥਾਮਾ॥ ੫॥ ਜਾਤਭਈਤਾਕਹਥੇਤਹਾ॥ ਮਾਰਗਿ
 ਕੁਅਗਬਿਥੇਕਤਜਹਾ॥ ਨਿਰਖਤੇਨੈਨਗਰੇਲਪਟਾਈ॥ ਸੇਜਾਸਨਪਰਿਲਿਯੋਚੜ੍ਹਾਈ॥
 ੬॥ ਬਹੁਬਿਧਿਕਰੀਤਵਨਸੈਰੀੜ੍ਹਾ॥ ਕਾਮਨਿਕਾਮਨਿਵਾਰੀਪੀੜ੍ਹਾ॥ ਨਿਸਾਦਿਨਧਾਂਮ
 ਥਾਮਤਿਹਰਾਖਾ॥ ਮਾਤਪਿਤਾਤਨਭੇਰਨਭਾਖਾ॥ ੭॥ ਬੁਝਲੋਬਿਖਾਹਿਦਯੋਤਿਹਤਾਤੇ॥
 ਕੂਲਗਈਵੋਕੋਵੈਬਾਤੋ॥ ਨਿਜਪਿਯਾਰੇਬਿਨੁਰਹਿਯੋਨਗਯੋ॥ ੮॥ ਲਿਸੀਦੁਕਹਿਸਾਥ
 ਚਾਲਿਯੋ॥ ੯॥ ਨਿਸਾਦਿਨਿਤਾਸੰਭੋਗਕਮਾਵੈ॥ ਸੇਵਤਰਹੈਨਕੂਪਤਿਪਾਵੈ॥ ਏਕਦਿਵ
 ਸਜਬੀਨਿਪਜਾਗਾ॥ ਠਨਿਯਹਿਛੋਰਿਜਾਰਹਿਭੁਗਾ॥ ੧੦॥ ਤ੍ਰਿਯਸੈਬਚਨਕੋਪਕ
 ਰਿਭਾਖਿਯੋ॥ ਤੇਲੈਜਾਰਧਾਮਕਿਮਰਾਖਯੋ॥ ਕੈਅਬਹੀਮੁਹਿਤਾਹਿਬਤਾਵਹਾ॥ ਕੈਪ੍ਰਨਨ
 ਕੀਆਸਚੁਕਾਵਹਾ॥ ੧੧॥ ਬਾਤਿਸਤਯਜਾਨੀਜੀਯਾਰਾਨੀ॥ ਮੁੜ੍ਹਹਿਨਨਿਪਛਾਡੁਤਅ
 ਭਿਮਾਨੀ॥ ਭਾਂਗਪੋਟਨਾਹਾਥਸੰਭਾਰਾ॥ ਫੇਰਿਨਰਾਧਪਕੋਸਿਰਡਾਰਾ॥ ੧੨॥ ਬਹੁਰਿਸ
 ਰਨਇਹਤਾਤਿਸੁਨਈ॥ ਪ੍ਰਜਾਲੋਕਸਭੁਲਿਯੋਬੁਲਾਈ॥ ਮਦਕਰਿਭੂਪਭੁਯੋਮਤਵਾਰਾ॥
 ਪਹਿਲਪੁੜ੍ਹਕੋਨਾਮਉਚਾਰਾ॥ ੧੩॥ ਮ੍ਰਿਤਪੁੜ੍ਹਕੋਨਾਮਹਿਲਯੋ॥ ਤਾਤੇਅਧਿਕਦੁਖਾਤਰ
 ਭੁਯੋ॥ ਸੇਕਤਾਤੋਕੋਅਧਿਕਬਿਚਾਰਾ॥ ਮੁੜ੍ਹਫੇਰਿਭੀਤਨਸੈਰੁਗਾ॥ ੧੪॥ ਦੇਹਰਾ॥ ॥ ਇ
 ਹਛਲਨਿਜਨਾਇਕਹਨਾਲੀਨਾ॥ ਮੜ੍ਹਬਚਾਇ॥ ਬਹੁਰੇਗਤਾਸੈਕਰੈਕੁਵੈਨਸਕਾਛਲਪ

Digitized by Panjab Digital Library | www.panjabdigilib.org

ਤੁਏਗਾਯੋਮੇਯਾਕੋਨਹਿਸਕਤਜਗਾਈ॥ਅਬਹੀਸੋਇਗਾਯੋਸੁਖਦਾਈ॥੧੩॥ਸੁਨਤਬ ੬੬੪
 ਚਨਮਾਤਜਾਤੁਭੀਉਠਿਘਰਿ॥ਘਰੇਸੋਜਪਰਕਿਆਪਿਯਭੁਜਤਹਿ॥ਭੁਤਿਭੁਤਿਤਨਕੋਰ
 ਕਮਾਇ॥ਘਰਿਧਾਮਕੋਤਹਿਪਠਾਇ॥੧੪॥ਦੋਹਰਾ॥ ॥ਇਹਚਰਿਤ੍ਰਇਹਚੰਚਲਾਪਿ
 ਯਹਿਦੋਯੋਪਹੁਚਾਇ॥ਭੁਵਅਭੇਦਤ੍ਰਿਯਾਨਕੇਸਕਿਰਨਕੋਈਪਾਇ॥੧੫॥੧॥ਇਹਿਭੀਸ਼
 ਚਰਿਤ੍ਰਪਾਖਿਯਾਨੈਕਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੋਇਕਾਸੀਚਰਿਤ੍ਰਸਮਾਪਤਮਸ
 ਤਸੁਭਮਸਤੁ॥੩੮੧॥੬੮੪॥ ॥ਅਠਹੁਤੁ॥ ॥ਚੋਪਈ॥ ॥ਸੁਨਹਰਵਇਕਕਥਾ
 ਸਵਨਧਰਿ॥ਜਿਹਬਿਧਿਕਿਯਾਚਰਿਤ੍ਰਿਯਾਬਗਾਪੀਰਏਕਮੁਖਤਨਭੁਨਿਜੈਚੂਪਵੰਤਤਿ
 ਹਾਪਿਕਕਾਰਿਜੈ॥੧॥ਰੋਸਨਕਵਰਤਵਨਕੋਨਮਾ॥ਥਕਤਹਿਤਜਿਹਨਿਰਖਤਬਾਮਾ॥
 ਜੇਨਿਰਖਤਤ੍ਰਿਯਾਤਹਿਨਿਹਏ॥ਤਾਕੋਐਚਿਜੂਤਿਯਨਮਏ॥੨॥ਅਕਿਲਾ॥ ॥ਏਕਨਾਰਿ
 ਤਿਹਪਤਿਕੋਰੂਪਸਿਹਾਰਿਬਗਾਚਹੀਮੁਬਤਲਾਏ॥ਇਮਚਰਿਤ੍ਰਬਿਚਾਰਕਰਿ॥ਇਹਨਿਰਖੇ
 ਬਿਨੁਚੋਨਨਮੋਕੋਪਲਪਰੋ॥ਹੋਸੋਨਿਰਖਤਹੋਤਾਹਿਤੁਰਹੋਤ੍ਰਿਯਕਰੋ॥੩॥ਚੋਪਈ॥ ॥ਤਿਸ
 ਤ੍ਰਿਯਾਕੇਧਾਮਸਿਧਾਈ॥ਥਹਤਕਭੇਦਅਸਰਫੀਲਿਯਾਈ॥ਜੇਵਰਦੀਨੋਜਰੇਜਗਾਇਨਾ
 ਜਿਨਕੋਸਕਤਕੋਈਅੰਤਨਪਾਇਨ॥੪॥ਯੋਸਤੁਦਈਤਿਹਸਾਥਕਹਾਇ॥ਸਾਥਿਯਾਦਮੁਖ
 ਨੈਕੋਜੀਮਾਏਕਰਿਆਸਹਿਯਾਮੇਆਈ॥ਜੋਮੇਕਹਤਹੋਤੁਮੇਸੁਨਈ॥੫॥ਕਿਹਾਪੁਨੇਹੀਮ
 ਦਰਾਚੁਆਇ॥ਖਾਨਾਅਨਿਕਭੁਤਿਕੋਲਿਯਾਇ॥ਨਿਜੁਹਾਥਨਲੈਦੁਹੀਪਿਆਊ॥ਭੁਵਚਰਤੁ
 ਇਘਰਹਿਉਠਿਜਾਊ॥੬॥ਸੋਈਮਦਲੈਤਹਿਸਿਧਾਈ॥ਸਾਤਬਾਰਬਹੁਭਾਤਿਚੁਆਈ॥
 ਨਿਜੁਹਾਥਨਲੈਦੁਹੀਪਿਆਯੋ॥ਆਪਿਕਮਤਕਰਿਸੇਜਸੁਵਯੋ॥ਸੋਈਲਖੀਪੀਗਤ੍ਰਿਯਜਬ
 ਹੀ॥ਨੈਨਸੋਨਦੋਤਿਹਪਤਿਤਬਹੀ॥ਤਕੇਧਰਿਛੁਤੀਯਾਪਰਦੁਤਨਾ॥ਕਾਮਭੋਗਕੀਨਾਤਿਹਪ
 ਤਿਤਨਾ॥੭॥ਸੋਵਤਰਹੀਚਕ੍ਰੇਮਦਨਾਰੀ॥ਭੁਵਅਭੇਦਕੀਗਤਿਨਬਿਚਾਰੀ॥ਚੀਠੀਏਕਕਿ
 ਖੀਨਿਜਅੰਗਾ॥ਬਾਧਿਗਈਤਾਕੇਸਿਰਸੰਗਾ॥੮॥ਜੋਤ੍ਰਿਯਖਿਅਲਾਤ੍ਰਿਯਕੋਪਰਿਹੋ॥
 ਤਾਕੀਬਿਧਿਐਸੀਗਤਿਕਰਿਹੋ॥ਤਤੇਭੁਮਤ੍ਰਿਯਐਸਨਕੀਜੈ॥ਚੁਰੇਸੁਭਉਸਕਲਤਜਿ

ਦੀਜੋ॥ ੧੦॥ ਫੇਰਗਾ॥ ॥ ਕਿਸਪਾਸਤੋਂ ਫੇਰਿ ਕੇ ਬਾਹਤ ਪਤਿਆ॥ ॥ ਰਿਗਾ॥ ਤਾਦਿਨ ਤੇ ਤਿਨਤ
 ਜਿਦਿਯਾ ਬਾਹਤਿ ਯਾ ਕੇ ਸਿਰਾ॥ ੧੧॥ ੧॥ ॥ ਇਤਿ ਸੀਚ ਰਿਤ ਪਖਿਯਾਨੇ ਤ੍ਰਿਯਾਚ ਰਿਤੋ ਮੰਤ੍ਰੀ
 ਰੂਪ ਸੰਬਾਦੇ ਤਿਨ ਸੀ ਬਿਆਸੀ ਚ ਰਿਤ ਸਮਾਪਤ ਮਸਤ ਸੁਭਾ ਮਸਤ॥ ੩੮੨॥ ੧੬੮੨॥
 ਅਫੁਜਾ॥ ॥ ਚੋਪਈ॥ ॥ ਬਿਸਨੁ ਜਾਇ ਕੂਪੁ ਲਛਨਾ ਬਿਸਨੁ ਪੁਰੀ ਜਬੀ ਦਿਸ
 ਵਛਨਾ ਸੀ ਮਨ ਨੀਲਾ ਮਤੀ ਤਿਧਾਨੀ॥ ॥ ਏਰ ਸਕਲ ਰਵਨ ਮੈ ਜਾਨੀ॥ ੧॥ ॥ ਅਛਲੀ ਗਇ
 ਏਕਤ ਹਛੜੀ॥ ॥ ਸੂਰਬੀਰ ਬਲਵਾਨ ਨਾਮੁ॥ ॥ ਬਦਨ ਪਭਾ ਓਹ ਜਾਤਿ ਨ ਗੁਪੀ॥ ॥ ਜਨੁ ਮੁਖ
 ਦੀਰਘਾਂਟ ਕੀ ਰਾਖੀ॥ ੨॥ ॥ ਤ੍ਰਿਯਕੀ ਪੀਤਤ ਵਨ ਸੈਲਾਗੀ॥ ॥ ਜਾਤੇ ਨੀਵ ਭੂਖ ਸਰੁ ਰਾਗੀ॥
 ਜੀਯਤੇ ਨਿਪਰੇ ਗੀਠ ਹਰਾਯੋ॥ ॥ ਏਰ ਨੀਚ ਸਤੁ ਹੀ ਨ ਬੁਨਾਯੋ॥ ੩॥ ॥ ਖੀਪ ਏਕ ਰਾਜਾ ਪਰਧਰੀ
 ਓਪਾਰਿ ਰਾਖਿ ਲੈ ਲਕੀ ਰੂਹੀ॥ ॥ ਅਗਨਿ ਸਾਥ ਤਿਹਾ ਅਪਿਕਤ ਪਾਈ॥ ॥ ਜੇਕਰਿ ਸਾਥ ਛੁਈ ਲਾ
 ਜਾਈ॥ ੪॥ ॥ ਚੋਭੇ ਚਰਦਾ ਬਿਆਸੀ ਲਿਖਾ॥ ॥ ਮੁਖ ਤੇਤਾ ਹਿਨ ਬੋਲ ਨ ਦਿਆ॥ ॥ ਤਬ ਹੀ ਤਜਾ
 ਏ ਜਬ ਪਾਨਾ ਛੋਰ ਪੁਰਖ ਦੁਸਰੇ ਨ ਜਾਨਾ॥ ੫॥ ੧॥ ॥ ਇਤਿ ਸੀਚ ਰਿਤ ਪਖਿਯਾਨੇ ਤ੍ਰਿਯਾਚ ਰਿ
 ਤੋ ਮੰਤ੍ਰੀ ਰੂਪ ਸੰਬਾਦੇ ਤਿਨ ਸੀ ਤਿਰਾਸੀ ਚ ਰਿਤ ਸਮਾਪਤ ਮਸਤ ਸੁਭਾ ਮਸਤ॥ ੩੮੩॥ ੧੬੮੩॥
 ਅਫੁਜਾ॥ ॥ ਚੋਪਈ॥ ॥ ਸੁਨ ਚ ਰਿਤ ਇਕਾ ਯੋਰ ਨ ਰੇਸਾ॥ ॥ ਨ੍ਰਿਪ ਇਕ ਤ੍ਰਾਚ ਖੰਡ ਕੇ ਦੇਸਾ
 ਕੇ ਕਲ ਮੈ ਨਤ ਵਨ ਕੋਨਾ॥ ॥ ਮਤੀ ਕਿ ਕਲਾ ਵਾਕੀ ਬਾਮਾ॥ ॥ ਬਦਲੀ ਗਮ ਸਹ ਸੁਤ ਇਕਤ
 ਹਾ॥ ॥ ਜੇਹ ਸਮ ਸੁੰਦਰਿ ਕਹੁ ਨ ਜਗ ਮਹਿ॥ ॥ ਦਿਗੁ ਰਿਤ ਹਿ ਬਿਲੋਕਾ ਜਬ ਹੀ॥ ॥ ਰਾਨੀ ਭੁਈ ਕਾ
 ਮ ਬਸਿ ਤਬ ਹੀ॥ ੨॥ ॥ ਕਾਮ ਭੋਗ ਤਿਹ ਸਾਥਿ ਕਾਮਾ ਵੈ ਪਾਖੁ ਨਾ ਰਿਨ ਹਿ ਹਿੰਦੈ ਲਜਾ ਵੈ॥ ॥ ਜਬ
 ਰਾਜੈ ਇਹ ਬਾਤ ਪਛਾਨੀ॥ ॥ ਚਿਤ ਮੈ ਧਰੀ ਨ ਪ੍ਰਗਟਿ ਬਖਾਨੀ॥ ੩॥ ॥ ਆਪੀ ਰੈ ਸੋਤ ਕੀ ਜਬ ਹੀ
 ਰਾਜਾ ਦੁਰਾਖਾਟ ਤਰਤ ਬਹੀ॥ ॥ ਰਾਨੀ ਭੋਟ ਨ ਵਾਕੇ ਪਾਯੋ॥ ॥ ਬੋਲ ਜਾਰ ਕੇ ਨਿਕ ਵਿਬੁਲਾਯੋ॥ ੪॥ ॥ ਰੁ
 ਚਰ ਬਿਭੋ ਗਤ ਵਨ ਸੈ ਕਰਾ॥ ॥ ਖਾਟ ਤੇਰਾ ਜਾ ਲਾਹਿ ਪਰਾ॥ ॥ ਅਪਿਕਨਾ ਰਿਮਨ ਮਹਿ ਤੁਰ ਪਾਏ॥
 ਕੋਰੇ ਦੇਵਾ ਬਕਵਨ ਓਪਾਈ॥ ੫॥ ॥ ਸੁਨਿ ਮੂਰਖ ਤੇ ਬਾਤ ਨ ਪਾਵੈ॥ ॥ ਨਿਪ ਨਾਰੀ ਕਹਾ ਬਲੁ ਰਾ
 ਵੈ॥ ॥ ਸੁੰਦਰ ਸੁਪਾਰਜੈ ਸਮੁਰਗ ਜਾ॥ ॥ ਤੇ ਸੋਇ ਤਿਯਨਾ ਬਿਪਨਾ ਸਾਜਾ॥ ੬॥ ॥ ਅਛਿਲਾ॥ ॥ ਜੇ

ਪਰਨਾ ਰਿਕਹ ਪਿਯਹਿ ਬਿਨੁ ਨ ਰਿਨਿਹਾਰੀ ॥ ਮਹਾਰਕਮ ਹਿਤਾ ਹਿ ਬਿਧਾਤਾ ਤਾਰੀ ॥ ਨਿਲੁ ੬੬੫
 ਪਤਿਧੁੰਦ ਰਿਛਾ ਭਿਨੁ ਮਹਿ ਨਿਹਾਰੀ ॥ ਰੇ ਨਿਜ ਕੁਲ ਕੀਤ ਜਿ ਕਾਨਨ ਪਰਮ ਹਿਹ ਰਿਹੀ ॥ ੧ ॥
 ਚੈਪਈ ॥ ॥ ਜੈਸੇ ਅਤਿਧੁੰਦ ਰਿਮੇਰੇ ਬਰਾਤੁ ਹਿਵੇਰੇ ਵਾਕੇ ਇਕ ਪਗ ਪਸਿ ॥ ਤਿਹਤ ਜਿਤੁ
 ਹਿਕੈ ਸੇਨਭ ਜਿਹੀ ॥ ਲੋਕ ਲਾਜ ਕੁਲ ਕਾਨਨ ਤਜਿਹੀ ॥ ੨ ॥ ਸੁਨਤ ਬਚਨ ਮੂਰਖ ਹਰਖਾਨਿਯੋ ॥
 ਪਤਿਧੁੰਦ ਨਾਹੀ ਕਹ ਜਾਨਿਯੋ ॥ ਸਿਰ ਪਰ ਪਰ ਪਲਕਾ ਪਰਨ ਚਾ ॥ ਏਹਿ ਹਿ ਬਿਧਿ ਜਾਰਿ ਨਾ
 ਰਿਜਤ ਬਚਾ ॥ ੩ ॥ ॥ ਏਤਿ ਸ੍ਰੀ ਚਰਿਤ੍ਰ ਪੀਥਾ ਜਾਨੇ ਰਿਜਾ ਚਰਿਤ੍ਰੇ ॥ ਏਤਿ ਪੀਥਾ ਦੇਤੀ
 ਨੇ ਸ੍ਰੀ ਚਰਿਤ੍ਰ ਸਮਾਪਤਾ ॥ ਸਤ ਸੁਭ ਮਸਤੁ ॥ ੩੮੪ ॥ ੬੬੬ ॥ ਅਛੁਜਾ ॥
 ਚੈਪਈ ॥ ॥ ਸਦਾ ਸਿਧਾ ਇਕ ਰੂਪ ਮਹਾ ਮੁਨਿ ॥ ਸਦਾ ਪੁਰੀ ਜਾ ਕੀ ਪਛਮ ਭੂਮਿ ॥ ਸ੍ਰੀ ਸੁਕਲ
 ਕਵੇਤਾ ਕੀ ਨਾਰੀ ॥ ਜਨੁ ਕਚੈ ਵਤੇ ਚੀਰ ਨਿਕਾਰੀ ॥ ੧ ॥ ਤਹ ਇਕ ਹੁਤੇ ਸਾਹਧਨ ਵਾਨਾ ॥ ਨਿਰਪ
 ਨਕ ਰਿਤੁ ਰਿਯੋ ਭੁਗਵਾਨਾ ॥ ਅਧਿਕ ਹਤੁਰਤਾ ਕੀ ਇਕ ਨਾਰੀ ॥ ਤਿਨ ਤੋ ਸ੍ਰੀ ਇਹ ਭਗਤਿ ਉਚ
 ਰੀ ॥ ੨ ॥ ਕਰਿ ਹੋ ਬਹੁ ਰਿਤੁ ਮੇਧਨ ਵੰਤਾ ॥ ਕ੍ਰਿਪਾ ਕਰੈ ਜੋ ਸ੍ਰੀ ਭਗਵੰਤਾ ॥ ਆਪਨ ਭੇਸ ਪੁਰਖ ਕੋ
 ਧਾਰੈ ॥ ਰਾਜ ਬਾਟ ਪਰਿਹਰੈ ਜੋਰੈ ॥ ੩ ॥ ਏਕ ਨਰ ਬਉ ਪਾਰੇ ਦਯੋ ॥ ਏਕ ਤੇਰਾ ਖਨ ਹਿਤ
 ਲਯੋ ॥ ਅਧਿਕ ਆਪਨੀ ਪੁਤ ਹਿ ਚਲਾਇਯੋ ॥ ਜੇਹਤੁ ਹਸ ਕਲਪਨ ਨ ਸੁਨਿ ਪਾਯੋ ॥ ੪ ॥ ਸੇਵ
 ਸੁਮਸਾਹ ਇਕ ਤਹਾ ॥ ਜਾ ਕੇ ਘਰਿ ਸੁਨੀਯਤ ਪਨ ਮਹਾ ॥ ਸੁਤਾ ਰਿਯੋ ਕੋਨ ਹਿ ਕਰਤ ਬਿਸਾਸਾ ॥
 ਰਾਖਤ ਰਬ ਆਪਨੇ ਪਾਸਾ ॥ ੫ ॥ ਸਾਹਸੇ ਏਤਿ ਹਨਾ ਰਿਤ ਕਾਯੋ ॥ ਅਧਿਕ ਪੀਤ ਕਰਿਤ
 ਹਿ ਬੁਲਾਯੋ ॥ ਰਿਯਾ ਸੁਤ ਮਾਲਕ ਹਾਤੁ ਵਖੋ ॥ ਇਕ ਦਾਮਾਦਿ ਰਿਤੁ ਮੇਨ ਦੇਹੈ ॥ ੬ ॥ ਸਾਹਮ
 ਲ ਕਹੂੰ ਅਨਤੁਰਖਾਇ ॥ ਸਰਖਤ ਤਾਤੇ ਲਿਯੋ ਲਿਖਾਇ ॥ ਮਾਤੁ ਪੁਤ ਕੋਈ ਭੇਦੁ ਨ ਪਵੈ ॥
 ਤੁਮਹੀ ਚਹੈ ਤਥੈ ਪਨਾਵੈ ॥ ੭ ॥ ਬਚਨ ਬਹੁ ਰਿਤਿ ਸਾਹਬ ਖਾਨੇ ॥ ਤੁਮ ਤੇ ਔਰ ਬੁਲੇਨ ਹਿ
 ਜਾਨੇ ॥ ਮੇਰੇ ਸਕਲ ਰਬ ਤੇ ਲੇਹਾ ॥ ਸਰਖਤ ਗੁਪਤ ਮੁਝੇ ਲਿਖਿ ਦੇਹਾ ॥ ੮ ॥ ਬੀਸ ਲਾਖ
 ਤਾਤੇ ਪਨ ਲਿਖਾ ॥ ਸਰਖਤ ਏਕ ਤਾਹਿ ਲਿਖਿ ਦਿਯਾ ॥ ਬਾਜੂ ਬੀਦਿ ਬੀਚ ਇਹ ਖਿਯ
 ਹਾ ॥ ਅਵਰ ਪੁਰਖ ਸੇਭੇ ਵਨੁ ਖਿਯਹਾ ॥ ੯ ॥ ਏਧਨ ਸਾਹਜ ਬੈਯਾ ਰਿਗਯੋ ॥ ਭੁਖ ਮਜੂ

ਰਨਕੇ ਤਿਨ ਲਯੋ ॥ ੧੫ ॥ ਤਿਸੀ ਕਿ ਕਿਯਾ ਪਯਾਨਾ ਭੇਦ ਅਭੇਦ ਤਿਨ ਮੂੜ ਨ ਜਾਨਾ ॥ ੧੦ ॥
 ਹੀ ਕਿਏ ਕੁਝ ਮੁਹਿ ਦੇਹਾ ॥ ਪਾਨ ਭਰਾਇ ਸਗਰਾ ਦੇਨ ਲੇਹਾ ॥ ਧਰ ਚੁਜਾਨਿ ਬੋਹੇ ਤਿਨ ਕੋਰੇ ॥ ਭੇ
 ਦ ਅਭੇਦ ਨਹਿ ਨੈਕ ਬਿਚਾਰੇ ॥ ੧੧ ॥ ਜਬ ਹੀ ਪਤਨਾ ਰਿਤਿ ਨ ਪਾਈ ॥ ਬਾਜੁ ਬੀਲਿ ਯੋਸਰ
 ਕਾਈ ॥ ਅਪੁਨੀ ਕਬਜਕਾ ਢਿਕੈ ਲਈ ॥ ਸਤ ਕੀਡਾਰਤ ਵਨ ਮੇ ਗਈ ॥ ੧੨ ॥ ਕਿਤਕਾ ਦੇਨ
 ਕਹੇ ਹੁਪਯਾ ॥ ਪਠੈ ਦੇਖੇ ਇਕਤਾ ਹਿਮੈ ਯਾ ॥ ਏਕ ਹਜਾਰ ਤਹਾ ਤੇ ਲਿਆਵਹਾ ॥ ਅਨਿਸ
 ਨ ਜੋ ਕੇਕਾ ਮਚਲਾਵਹਾ ॥ ੧੩ ॥ ਤਿਨੈ ਕਹਿ ਜਾਗਨ ਤਿਨੈ ਕੇ ਦੇਖਾ ॥ ਜਿਯੋ ਮੈ ਕੋ ਪਸਾਹੁ ਤਬ ਕਿ
 ਯਾ ॥ ਬਾਕਿ ਲੈ ਗਯੋ ਤਾ ਕਹਤਹਾ ॥ ਕਾਜੀ ਕਿਤਵਾਰੋ ਸੋ ਜਹਾ ॥ ੧੪ ॥ ਮੇ ਤੇ ਬੀਸ ਲਾਖ ਇਨ
 ਲਿਯਾ ॥ ਅਬਾ ਇਨ ਮੁੜੈ ਹਜਾਰ ਨ ਦਿਯਾ ॥ ਕਹੀ ਸੋਭੇ ਸਰਖਤ ਤਿਹ ਹੋਰੇ ॥ ਇਨੈ ਕੋ ਅਬੀ
 ਨਿਆ ਇਨੈ ਬੋਰੇ ॥ ੧੫ ॥ ਫੇਰ ਸਰਖਤ ਹਸਥ ਨਿਨਿ ਹੋਰੇ ॥ ਰੁਪਏ ਸੋ ਇਕਤਾ ਹਿ ਬਿਚਾਰੇ ॥
 ਸਾਚਾ ਤੇ ਝੂਠਾ ਤਿਹ ਕਿਯਾ ॥ ਸਤੁ ਪਨ ਹੋਰੇ ਠਾਂ ਢਿ ਤਿਹ ਦਿਯਾ ॥ ੧੬ ॥ ਬਹੁ ਰਿਬ ਚਨ ਤਿਨ
 ਰਿਉ ਚਾਰੇ ॥ ਮੇਨ ਰਹਿ ਤੇਰੇ ਗਾਵਾ ਤਿਹ ਹੋਰੇ ॥ ਯੈ ਕਹਿ ਜਾਤੁ ਤਹਾ ਤੇ ਭਈ ॥ ਸੇਢਿ ਰਿਕੂ ਰਿਭੀ
 ਗੋਰੀ ਗਈ ॥ ੧੭ ॥ ਏਹ ਰਾ ॥ ਨਿਰਪਨ ਤੇ ਪਨ ਵੰਤੁ ਕਿਰਿ ਤਿਹ ਪਨ ਕੀ ਹਲਾ ॥ ਸੇਢੀ
 ਕਹਾ ਅਮਲ ਨ ਫੁਰਾਵੇ ਖਤ ਸਕਲ ਜਹਾਨ ॥ ੧੮ ॥ ॥ ਇਤਿ ਸੀਚ ਰਿਕੂ ਪਾਖਿ ਯਾਨੈ ਦਰਿ
 ਮੰਤ੍ਰੀ ਰੂਪ ਸੀਬਾ ਦੇਤੀ ਨੈ ਸੇਖ ਚਾਸੀ ਰਹਿ ਤਸਾ ਪਤਮਾ ਸਤੁ ਸੁਭ ਮਸਤੁ ॥ ੩੮੫ ॥ ੬੬
 ੧ ॥ ॥ ਅਭਰੁ ॥ ਚੋਪਈ ॥ ॥ ਚਿਤ ਕੇਤਰਾ ਜਾਇ ਕਪੂਰ ਬੀ ॥ ਜਿਹ ਬਾਚਿ ਤਰਬ
 ਪੁਤ ਅਪੂਰਬਾ ॥ ਚਿਤ ਪੁਰੀ ਨਗਰ ਤਿਹ ਸੇਰੇ ॥ ਜਿਹ ਢਿਗ ਦੇਵ ਦੇਤ ਪੁਰ ਕੋਰੇ ॥ ੧ ॥ ਸੀ
 ਕਰ ਉਤਮ ਦੇ ਤਿਹ ਨਗੀ ॥ ਸੂਰਜ ਮਤੀ ਤਿਹ ਪਾਮ ਦੁਲਾਰੀ ॥ ਜਿਹ ਸਮੁੰਦਰਿ ਨਹਿਨ ਕੇ
 ਈ ॥ ਆਗੇ ਭਈ ਨ ਪਾਛੈ ਚੋਈ ॥ ੨ ॥ ਬਾਨੀ ਗਾਇਤਰਾ ਇਕ ਸਾਹਾ ॥ ਜਿਹ ਮੁਖ ਮੁਖ ਮੁਖ
 ਦਰਿਨ ਹਿਮਾਹਾ ॥ ਸੀ ਗੁਲਜਾਰਾ ਇਸੁਤਤ ਕੇ ॥ ਦੇਵਦਈ ਤੇ ਕੋਈ ਤਾ ਲਿਨ ਵਾਕੇ ॥ ੩ ॥
 ਰਾਜ ਸੁਤਤ ਕੋ ਲਖਿ ਰੂਪਾ ॥ ਮੇਹਿ ਰਹੀ ਮਨ ਮਾਹਿ ਅਨੂਪਾ ॥ ਏਕ ਸਾਹਿਬ ਹੀ ਤਹਾ ਪਰਾ
 ਈ ॥ ਜਿਹ ਤਿਹ ਰੁਤਿ ਤਹਾ ਲੈ ਆਈ ॥ ੪ ॥ ਮਿਲਤ ਕੁਅਰਤ ਸੇ ਸੁਖ ਪਾਯੋ ॥ ਰੁਤਿ ਤਿਹ

ਵਿਮਿਲਿਕੋਗਕਮਯੋ। ਦੁੱਖਨਕੁਤਿਭੁਤਿਕੋ। ਲਿਖੇ। ਕੁੰਤਿ। ਅਨੇਕਕੋਆਸਨਦਏ॥੫॥ ੬੬੬
 ਤਬਲਗਮਾਤਪਿਤਾਤਹਅਯੋ। ਨਿਰਖਸੁਤਹਿਯਮੇਦੁਖਪਯੋ। ਕੇਛਲੋਸੀਇਹਦੁਖੀ
 ਘੋਰੋ॥ ਛੁੜਜਰਕੇਸਿਰਪਰਦੁਹੋ॥੬॥ ਦੁਹੁਅਨਕੋਫਾਸੀਗਰਭਾਰੀ॥ ਪਿਤਾਸਹਿਤਮਾ
 ਤਹਨਿਰਾਰੀ॥ ਫਾਂਸਕੰਡਤੇਲਈਨਿਕਾਰੀ॥ ਬੋਲਕੇਗਸਥਯੋਸਉਚਾਰੀ॥੭॥ ਇਨਦੁ
 ਹੁਜੋਗਸਾਧਨਾਸਾਧੀ॥ ਨਿਪਨਰੀਜੁਤਪਵਨਅਰਾਧੀ॥ ਬਾਹਰਬਰਸਈਤੈਜਬਹੀ॥ ਜ
 ਰਿਹੈਛੁਡਿਤਾਰਯਹਿਤਬਹੀ॥੮॥ ਤਬਲਗਤਾਰਦਿਆਮੁਹਿਰਜਾਗਰਾਜਸਮਕਾਸ
 ਕਲਸਮਾਜਾ॥ ਤਬਲਗਤੋਕੋਰਾਜਕੋਮੇਰੋ॥ ਜਬਜਗਿਹੈਤੋਕੇਤਬਏਰੋ॥੯॥ ਇਹਛੁ
 ਤਾਤਮਾਤਕਹਘਾਈ॥ ਲੋਗਲੋਸੀਇਹਕੁੰਤਿਜਨਾਈ॥ ਜਬਅਪਨੇਦਿਰਾਜਪਕਯੋ॥
 ਛੁੜਮਿਤਕੇਸੀਸਾਫਿਰਾਯੋ॥੧੦॥ ਦੇਹਰਾ॥ ਤਾਤਮਾਤਇਹਕੁੰਤਿਹਨਿਦੇਯੋਮਿਤਕੇ
 ਰਾਜਾਸਕਤਨਕੋਈਪਛਨਕਰਿਚੈਚਲਾਨਕੇਸਾਜਾ॥੧੧॥ ੧॥ ਇਤਿਪੀਰਕਿਰਪਖਿ
 ਯਾਨੇ॥ ਰਾਜਚਰਿਤ੍ਰਮੰਤ੍ਰੀਰੂਮਸੰਬਾਦੇਤੀਨੇਸੇਛਿਆਸੀਚਰਿਤ੍ਰਸਮਾਪਤਮਸਤਸੁਭਮ
 ਸਤੁ॥੩੮੬॥੬੬੧੮॥ ੧॥ ਅਛੁਕਾ॥ ਚੰਪਈ॥ ੧॥ ਬੀਰਕੇਤਇਕਕੁਪਛਨਿਜੋ
 ਬੀਰਪੁਰੀਤਿਹਨਗਰਕਹਿਜੋ॥ ਸ੍ਰੀਦਿਨਦੀਪਕਦੇਤਿਹਰਾਨੀ॥ ਸ੍ਰੀਦਗਰੁਦਨਚਤੁਰਦਸ
 ਜਾਨੀ॥੧॥ ਰਾਇਗਮਾਨੀਤਹਇਕਛੜੀ॥ ਸੂਰਬੀਰਬਲਵਨਪਰੜੀ॥ ਇਕਉਦਰਿ
 ਅਰੁਚਤੁਰਮਹਾ॥ ਜਿਹਸਮਉਪਜਾਕੋਈਨਕਹਾ॥੨॥ ਰਾਜਤਹਨਿਜਬਤਹਿਨਿਹਾਰਿ
 ਯੋ॥ ਇਹੈਚੈਚਲਾਚਿਤਾਬਿਚਾਰਿਯੋ॥ ਕੋਹਚਰਿਤ੍ਰਕਵਨਸੇਕੀਜੋ॥ ਜਿਹਬਿਧਿਪਿਯੋ
 ਕੋਗਕਰੀਜੋ॥੩॥ ਬੀਰਮਤੀਇਕਸਖੀਸਿਖਾਨੀ॥ ਬਾਨਲਾਗਿਕੇਭਾਖਿਓਰਾਨੀ॥ ਰਾਉ
 ਗਮਾਸੀਕੋਲੋਆਇ॥ ਜਿਹਤਿਹਿਬਿਧਿਮੁਹਿਦੇਹਮਿਲਾਇ॥੪॥ ਸਖੀਬਿਥਾਸਤੁਭਾਖਿ
 ਸੁਨਾਈ॥ ਜਿਉਰਾਨੀਕਹਿਤਹਿਸੁਨਾਈ॥ ਜਿਹਤਿਹਬਿਧਿਤਾਕਹਿਉਰਾਈ॥ਆ
 ਨਿਕੁਅਰੋਕੋਦਿਆਮਿਲਾਈ॥੫॥ ਕੁੰਤਿਕੁੰਤਿਤਿਹਸਾਥਿਬਿਹਾਰੀ॥ ਕੋਗਕਰਤਬੀਤੀ
 ਨਿਸਿਸਾਗ॥ ਤਬਲਗਮਾਇਗਯੋਤਹਰਾਜਾ॥ ਇਹਿਚਰਿਤਚੈਚਲਾਸਾਜਾ॥੬॥ ਤਛ

ਸਮੁਕਾਹਾਥਮਹਿਲਾਯੋ ॥ ਲੈਮਿਤ੍ਰਹਿਕੋਸਿਰਪਠਦੋਯੋ ॥ ਟੂਕਟੂਕਕਰਿਤਕੋਅੰਗਾ ॥ ਬਚ
 ਨਕੁਹਾਜਾਕੋਸੰਗਾ ॥ ੧ ॥ ਚੁਕੋਭੂਪਇਕਰਹਿਤ੍ਰਿਖਾਉ ॥ ਰੀਸਮਰਤਬਤੁਮੈਲਖਾਉ ॥
 ਰਾਇਰਹਿਤ੍ਰਕਛੁੰਨਬਿਰਾਗਿਯੋ ॥ ਮਿਤਕਪਰਾਤਿਰਾਮਿਤ੍ਰਨਿਹਾਰਿਯੋ ॥ ੨ ॥ ਭਾਕੋਰੀਸ
 ਕੁਤਬਕਰਿਜਾਨਾ ॥ ਬੇਦਅਭੇਦਨਮੂਕਪਛਾਨਾ ॥ ਤ੍ਰਸਤਹਾਥਤਾਕੋਨਲਗਾਯੋ ॥ ਪੀਰਪਛ
 ਨਜਾਨਫਿਰਿਆਯੋ ॥ ੩ ॥ ਦੋਹਰਾ ॥ ॥ ਪਥਮਭੋਗਤਾਸੈਕਿਯਾਬਹੁਰੀਦਿਯਾਸੀਘਾਹਿ ॥
 ਮੂਕਭੂਪਇਹਛੁਲਛੁਲਾਸਕਾਨਭੇਦਬਿਚਰਾ ॥ ੧੦ ॥ ੧ ॥ ਇਤਿਮੀਰਹਿਤ੍ਰਪਖਿਯਾਨੇਧਿਗ
 ਰਹਿਤ੍ਰਮੀਰਾਭੂਪਸਿਰਦੰਤੀਨਸੈਸਤਾਸੀਚਰਿਤ੍ਰਸਮਾਪਤਮਸਤਸੁਭਮਸੁਭਾ ॥ ੨੮ ॥
 ੬੬੨੨ ॥ ॥ ਅਫਜੂ ॥ ॥ ਚੈਪਈ ॥ ॥ ਮਾਰਵਾਰਇਕਭੂਪਕੁਨਿਜੈ ॥ ਚੈਦਸੈਨਤਿ
 ਹਨਾਮਕਹਿਜੈ ॥ ਸੀਜਗਮੋਹਨਨਾਮਤਿਹਨਾਰਿ ॥ ਪ੍ਰੀਆਪਜਨਬ੍ਰਹਮਸੁਨਾਰਿ ॥ ੧ ॥
 ਚੈਦਵਤੀਤਿਹਪੁਰੀਬਿਰਾਜੈ ॥ ਨਗਲੋਕਜਾਕੋਲਖਿਲਾਜੈ ॥ ਹੋਰਪੁਰੀਇਕਦਿਨਤਿਨਾਮ
 ਹਿ ॥ ਬਚਨਕਹਾਤਿਯੋਸੈਨਰਨਾਰਿ ॥ ੨ ॥ ਐਸੀਕਵਨਜਗਤਮੈਨਾਰੀ ॥ ਕਾਨਨਸੁਨੀਨਲੈ
 ਨਨਿਹਾਰੀ ॥ ਪਤਹਿਛੋਲਕੀਢਮਕਸੁਨਾਵੈ ॥ ਬਹੁਰਿਜਾਗੈਭੋਗਕਮਾਵੈ ॥ ੩ ॥ ਕੇਤਕਦਿ
 ਨਬੀਤਤਜਬਛੁਏ ॥ ਤਿਯੋਕੈਬਚਨਸਿਮਰਨਲੋਗਾਏ ॥ ਅਸਚਰਿਤ੍ਰਕਰਿਪਤਹਿਦਿਖਾ
 ਉ ॥ ਭੁਜੇਜਾਗਅਰੋਢਲਬਜਾਉ ॥ ੪ ॥ ਤਬਤੇਇਹੋਰੇਵਤਿਨਡਾਰੀ ॥ ਐਰਨਤਿਯੋਸੈਪਗ
 ਟਿਉਚਾਰੀ ॥ ਮੈਧਰਿਸੀਸਪਾਨਕੈਜਾਜਾ ॥ ਭੁਰਿਲੋਯੋਹਜਲਾਨਿਪਕੇਕਾਜਾ ॥ ੫ ॥ ਬਚ
 ਨਸੁਨਤਰਾਜਾਹਰਖਨੇ ॥ ਭਾਕੋਅਤਿਪਤਿਭਤਾਜਾਨੇ ॥ ਨਿਜਸਰਕੈਰਾਸੀਪਾਇਲਿਅਵੈ ॥
 ਆਨਿਪਾਨਪੁਨਿਮੁਏਪਿਆਵੈ ॥ ੬ ॥ ਇਕਦਿਨਤਿਯਪਿਯਸੈਤਜਿਗਾਈ ॥ ਲੈਪਾਇਕੈ
 ਕਰਿਚਲੀਬਜਾਈ ॥ ਜਬਰਾਮਢੋਲਢਮਕਸੁਨਿਲੀਜੈ ॥ ਤਬਤ੍ਰਿਮਹਾਜਕਾਜਤਮਕ
 ਜੈ ॥ ੭ ॥ ਪਥਮਸੁਨਿਯੋਜਬਢੋਲਬਜਾਯੋ ॥ ਜਨਿਯਹੁਰਾਸੀਢੋਲਪਸਯੋ ॥ ਦੁਤਿਯਦ
 ਮਾਕਸੁਨੇਜਬਗਾਢਾ ॥ ਜਨਿਯਹੁਤਰਾਨਿਕੁਪਤੇਕਾਢਾ ॥ ੮ ॥ ਤਿਹੋਕਲੋਰੀਰਾਇਕੁਸਿ
 ਜੈ ॥ ਜਾਸੀਗਾਤ੍ਰਿਯੋਕੈਨੇਹਕਹਿਜੈ ॥ ਲਯੋਤਿਸੀਕੈਤੁਰਤਮੰਗਾਇ ॥ ਭੋਗਕਿਯਾਅਤਿ

ਰੁਚਉ ਪਜਾਇ॥ ੯॥ ਪ੍ਰਥਮ ਜਾਰਜ ਬਧਕਾ ਲਗਾਯੋ॥ ਤਬ ਰਾਨੀ ਨਿਛੋਲ ਬਜਾਯੋ॥ ਅਥਾਤਿ ੬੬੭
 ਹਾਲਿਗ ਸੁਭਗ ਤੇਕਾ ਦਾ॥ ਰਿਯ ਦੇਯੋ ਛੋਲ ਦੁਮਕਾ ਗਾਢਾ॥ ੧॥ ਤਬ ਰਾਜੇ ਇਹ ਕੁੰਤਿ ਉਰ
 ਰੀ॥ ਫੋਰ ਕੁਪ ਕੁੰਨਾ ਰਿਨਿਕਾਰੀ॥ ਤਿਨ ਰਿਯੋ ਭੋਗ ਜਾਰ ਸੇਕੀਨਾ॥ ਚਾਜੇ ਸੁਨਤ ਦਮਾ ਮੇਦੀਨਾ॥
 ੧੧॥ ਪ੍ਰਥਮ ਜਾਰ ਸੇਕੇ ਗਕਮਾਯੋ॥ ਬਹੁਰੇ ਛੋਲ ਦੁਮਕਾ ਲਗਾਯੋ॥ ਰੂਪ ਕ੍ਰਿਆ ਕਛੁ ਪੁੰਨ ਬਿਚ
 ਰੀ॥ ਕਹਾਚ ਰਿਤ ਕਿਯਾ ਇਨ ਨਾਰੀ॥ ੧੨॥ ੧॥ ਇਤਿ ਸੀਰ ਰਿਤ ਪਾਪਿਯ ਨੇਹਿ ਜਾਚ ਰਿਤੋ॥
 ੨॥ ਰੂਪ ਮੇਥਾ ਦੇਤੀ ਨੇਸੀ ਅਠਾ ਸੀਰ ਰਿਤ ਸਾਮਾ ਪਤਮ ਸਤ ਸੁਭਮ ਸੁਭਾ॥ ੩੮੮॥ ੬੬੮੦॥
 ੧॥ ਅਠ੍ਹਾ ਜੂ॥ ੧॥ ਚੋਪਣੀ॥ ੧॥ ਸਿੰਘ ਨਹਿ ਦੂਪ ਇਕ ਨਿਪ ਬਹਾ॥ ਨਿਪ ਬਹ ਵਤੀ ਨਗਰ
 ਜਾ ਕੇ ਪਹਾ॥ ਸ੍ਰੀ ਮਦਮੇ ਲਕ ਦੇਤਿ ਹਨਾਹੀ॥ ਬਿਧ ਸੁਨਾਰ ਸਾਚੇ ਜਨ ਦੁਹਾਰੀ॥ ੧॥ ਦੇਹ ਕੁਰੂ ਪਭੂ
 ਪਕੇ ਭਾਰਾ॥ ਨਿਜੁ ਰਿਯ ਸਾਥਿ ਨਰਾਖਤ ਪਿਯਾਰਾ॥ ਰੇਨ ਦਿਵਸ ਜੋਗਿ ਯਨ ਬੁਲਾਵੈ॥ ਜੇਹ
 ਸਾਧਨਾ ਚਹੈ ਕਿਆ ਵੈ॥ ੨॥ ਯਾ ਤੇ ਨਾਰੀ॥ ਅਪਿਕ ਰਿਸ ਠਾਨੀ॥ ਸੁਨਤ ਜੋਗਿ ਯਨ ਕੀ ਅਸ ਬਾ
 ਨੀ॥ ਮੇਸਾ ਕਛੁ ਉਪਾਇ ਬਨਾਉ॥ ਰੂਪ ਤਸਾਹਿਤੁ ਆਜੁ ਇਨ ਪਾਉ॥ ੩॥ ਦੇਉ ਆਪਨੇ ਮਿਤ੍ਰ
 ਹਿਰਾਜਾ॥ ਜੇਹੀ ਹੋਰੂ ਪਜੁਤ ਆਜਾ॥ ਸਕਲ ਪੁਜਹ ਇਨ ਮਾਹਿ ਦਿਖਾਉ॥ ਮਿਤ੍ਰ ਸੀਸ ਪਰ
 ਛੜਾਫਿਰਾਉ॥ ੪॥ ਜਬ ਰਾਜਾ ਨਿਸਕੀਰਿ ਆਯੋ॥ ਦੁਹੂੰ ਜੋਗਿ ਯਨ ਨਿਕਟਿ ਬੁਲਾਯੋ॥ ਅਦ
 ਭੁਤ ਨਗਤ ਹਾਇਕ ਨਿਕਸਾ॥ ਰਾਵਲ ਹੋਰਿ ਤਵ ਨਕੀ ਬਿਗਸਾ॥ ੧॥ ਸਾਪਾਹਿ ਮਾਰਿਤ ਬੈਠਿ
 ਨਲਯੋ॥ ਫੁਰੂ ਅਬੀਚਰ ਭਾਰਿਕ ਰਿਵੇਯੋ॥ ਘੋਰਿ ਭਾਂਗ ਜਿਮਿ ਦੁਹੂੰ ਅਨਪਿਯੋ॥ ਅਤਿ ਅਸ
 ਬੁਲ ਦੇਹੋ ਕੇ ਕੀਯੋ॥ ੫॥ ਤਾ ਤੇ ਅਪਿਕ ਫੁਲ ਜਬ ਗਯੋ॥ ਕੁੰਜ ਰੋਸੇ ਪਾਰਤ ਬਪੁਭਯੋ॥ ਦੁਯਰ
 ਕਾ ਬੀਤੀ ਤਬ ਫੂਟੋ॥ ਆਵਨ ਜਾਨ ਜਗਤ ਤੇ ਫੂਟੋ॥ ੬॥ ਬਰਖ ਬਾਰਹ ਨ ਕੇਈ ਗਏ॥ ਤਿਆਰਤ
 ਦੇਹ ਪੁਰਾਤਨ ਕੁਏ॥ ਸੂਰਗ ਲੋਗ ਕਹ ਕਿਯਾ ਪਯਾਨਾ॥ ਤਿਆਰਾ ਆਪੁ ਨੀ ਦੇਹ ਪੁਰਾਨਾ॥ ੧੦॥
 ਰੂਪ ਨਿਰਖ ਚਕ੍ਰ ਤਚਿਤ ਰਹਾ॥ ਮੁਹਿ ਸੇਤੀ ਮੇਸੀ ਬਿਧ ਕਹਾ॥ ਹਮ ਤੁਮ ਆਵਸਾਂ ਪਦੇ ਉਪਾ
 ਹਿ॥ ਦੇਹ ਯੇ ਸੁਰ ਪੁਰੋ ਕੇ ਜਾਹਿ॥ ੧੧॥ ਯੇ ਕਹਿ ਕੇ ਪ੍ਰਸਾਦ ਬਥੇਯੋ॥ ਮੇਰੁ ਤੇਨ ਹਿਤਾ ਹਿਰਾ
 ਯੋ॥ ਬੋਰਾ ਕੁਖਿ ਯੇ ਉਤਾਨ ਹਿਗਯੋ॥ ਤਾ ਤੇ ਤਨੁ ਦਰ ਇਹ ਭਯੋ॥ ੧੧॥ ਦੇਹ ਪੁਰਾਤਨ ਤਿਆਗਨ

ਕਰੀ॥ ਜੀਖਧਬਲੋਤਨਤਨਪਰੀ॥ ਦੇਹੁਪੁਕੀਠੈਰਜਰਵੇ॥ ਯਾਕੋਸਿਰਪਰਛਤਾਫਿਰੇ॥
 ੧੩॥ ਇਹਛਲਸਾਥਜੋਗਨਪਾਯੋ॥ ਰੂਪਤਕੋਸੁਰਲੋਕਪਾਯੋ॥ ਸਕਲਪੁਜਕੋਲੋਥਰਿਖਾ
 ਈ॥ ਦੇਸਮਿਰਕੀਠੈਰਿਵੁਯਈ॥ ੧੪॥ ਭੂਵਪੁਜਾਕਿਨਉਨਪਛਾਨਾ॥ ਕਿਹਬਿਧਿਹਨਹਮ
 ਰਾਗਨਾ॥ ਕਿਹਛਲੋਥੋਜੋਗਿਨਕੋਪਾਯੋ॥ ਮਿਤਸੀਸਪਰੋਫਿਰੇ॥ ੧੫॥ ਯੇਹਰਾ॥ ਯਸ
 ਬੀਰਾਇਹਮਿਤਕੋਦਿਆਅਪਨਰਾਜਾ॥ ਜੋਗਿਨਜੁਤਗਜੋਧਨਾ॥ ਰਿਆਆਪਨਕਾਜਾ॥ ੧੬
 ੧॥ ਇਤਿਤ੍ਰੀਜਰਿਤਾ॥ ਧਿਯਨੇਰੀਯਚਰਿਤੋਮੈਤ੍ਰੀਰੂਪਸੰਬਾਦੇਗਨਸੈ॥ ਉਨਵੇਚਰਿਤਸਮਾਪਤ
 ਸਮਤਸੁਭਮਸਤਾ॥ ੩੮੮॥ ੬੮੪੬॥ ॥ ਅਛਜੁ॥ ਯੇਪਈ॥ ਭੂਪਸੁਬਹੁਮੈਨਇ
 ਕਸੁਨਾ॥ ਰੂਪਵਾਨਸੁਦਭਹੁਗਨਾ॥ ਸੀਸੁਬਾਹੁਤਕੋਪੁਰਸੋਧੋ॥ ਜਿਹਸਮਯੋਰਨਗਰਨਹੋਕੋ
 ੧॥ ਸੀਮਧੁਕਰਪੁਜਦੇਤਿਯਾਨੀ॥ ਸੁਦਰਦੇਸਦੇਸਮੈਜਾਨੀ॥ ਤਿਹਸਮਾਨਨਾਹੀਨਹੋਕੋਉ॥ ਘ
 ਛੈਰਈਨਅਥੋਹੋਉ॥ ੨॥ ਤਿਨਦੇਖਾਦਿਲੀਕੋਏਸਾ॥ ਇਹਬਿਧਿਤੋਲਿਖਿਪਠਿਯੋਸੰਦੇਸਾ॥
 ਤੁਮਾਇਹੋਰਾਅਪਿਚਰੁਆਵਹਾ॥ ਰੂਪਤਜੀਤਮੁਏਲੈਜਵਹਾ॥ ੩॥ ਅਕਬਰਸੁਨਤਏਨਉਠ
 ਧਯੋ॥ ਪਉਨਹੁਤੇਆਗੇਬਫਗਯੋ॥ ਸਾਹਸੁਨਾਅਯੋਨਿਪਜਬਹੀ॥ ਪਤਿਸੋਬਚਨਬਖਾਨਾਤ
 ਹੀ॥ ੪॥ ਤੁਮਾਹਿਯਾਤੇਨਿਪਭਾਜਸਯੋ॥ ਰਨਸਮੁਹਿਏਜੁਪਮਚੋਯਹਾ॥ ਮੈਨਤੋਜੋਗੀਤੁਮਰਾ
 ਸਾਥਾ॥ ਅਰੇਜੋਗੀਤੁਮੈਨਾਥਾ॥ ੫॥ ਇਤਭੂਪਤਕਹਧੀਰਬਧਯੋ॥ ਉਤੈਲਿਖਾਲਿਖਿਤ
 ਹਾਪਠਾਯੋ॥ ਆਈਮੈਨਸਾਹਕੀਜਬਹੀ॥ ਰਹਾਉਪਾਇਕਛੂਨਹਤਬਹੀ॥ ੬॥ ਰਾਜਾਜੂਝਮਰ
 ਤਰਯੋਜਬਹੀ॥ ਭਾਜਚਲਤਭੀਪੁਜਾਤਬਹੀ॥ ਰਾਨੀਬਾਧਿਤਥੈਤਿਹਲਈ॥ ਇਹਛਲਪਾਮ
 ਮਿਤਕੋਗਈ॥ ੭॥ ੧॥ ਇਤਿਸੀਤਰਿਤਪਾਧਿਯਨੇਰੀਯਚਰਿਤੋਮੈਤ੍ਰੀਰੂਪਸੰਬਾਦੇਤੀਨ
 ਸੈਨਵੇਚਰਿਤਸਮਾਪਤਸੁਭਮਸਤਾ॥ ੩੮੯॥ ੬੮੪੭॥ ॥ ਅਛਜੁ॥ ਯੇਪਈ॥
 ਬਾਹੁਲੀਕਸੁਨਿਯਤਰਾਜਾਜਿਹਾ॥ ਜਿਹਸਮਕੋਈਭਯੋਵਤਿਯਨਹਾ॥ ਧਾਮਰੀਹਰਾਇਦੁਲ
 ਰੀ॥ ਜਿਹਸਮਾਨਨਹਿਦੇਵਕੁਮਾਰੀ॥ ੧॥ ਤਹਇਕਹਤਾਸਾਹਕੋਥੇਵਾ॥ ਜਿਹਸਮਾਨਕਹਕਹੀ
 ਨਭੇਟਾ॥ ਇਕਸੁਪਾਅਰੁਸੁਦਰਪਯੋ॥ ਜਨੁਅਵਤਰਮਦਨਕੋਬਨੋ॥ ੨॥ ਰੂਪਸੁਤਾਤਿਹਨਿਰ

ਪਲੁਕਾਈ॥ ਗਿਰੀਭੂਮਜਨੁ ਨਾਗਚਰਾਈ॥ ਸਖੀਇਕਤਿਹਤੀਰਪਠਾਈ॥ ਗਾਜੀਗਾਇ ੬੬੮
 ਕਹਾਇਯਾਬੁਲਾਈ॥ ੩॥ ਜਬਤਿਨਲਖਾਸਜਨਪਰਾਯੋਯੋ॥ ਕੀਤਿਤੀਹਰਾਗਾਇਕਗਾਯੋ॥
 ਬਹਾਬਿਪਿਕਰੇਤਵਨਸੋਭੁਗਾ॥ ਵੂਰਿਕਹਾਜਿਯੋਕੇਸਭੋਸੇਗਾ॥ ੪॥ ਭੁਗਕਰਤੁਯੋਅਤਿ
 ਪਿਯੋਰੋ॥ ਛਿਨਕਰਤਾਪਿਤੋਨਿਯੋਰੋ॥ ਭੁਗਤਿਯੋਤਿਕੀਕੀਛਪਿਲਵੈ॥ ਸੁਭਸੇਜਚਕਿਤੁ
 ਗਕਮਵੈ॥ ੫॥ ਤਬਤਹਤਾਤਤਵਨਕਾਯੋਯੋ॥ ਤਸਤਦੇਗਮਹਿਤਾਹਿਛਪਯੋਯੋ॥ ਰੋਜਨ
 ਮੂਦੋਰੋਜਮਹਿਧਰਾ॥ ਇਕਬੁੰਦਜਬਬੀਚਨਪਰਾ॥ ੬॥ ਪਿਤਹਿਤਾਭਤਕਾਲਾਦਿਖਾ
 ਯੋ॥ ਬੀਚਬੇਰੀਯਨਰਾ॥ ਰਿਫਿਰਾਯੋ॥ ਦੀਏਜਗਾਇਬੀਚਤਿਹਰਾਯੋ॥ ਜਨੁਕਰਿਚਰੇਰੋਨਿ
 ਕੇਤਾਰੋ॥ ੭॥ ਪਿਤਹਿਅਚੰਭਵਐਸਦਿਖਾਯੋ॥ ਸਮਾਧਨਕਰਿਧਾਮਪਠਾਯੋ॥ ਮਿਤ੍ਰਹਿ
 ਕਾਫਿਸੇਜਪਹਿਲੀਨਾ॥ ਕਾਮਭੋਗਬਹੁਬਿਧਿਨਕੀਨਾ॥ ੮॥ ੧॥ ਇਤਿਭੀਰਹਿਰੂਪ
 ਪਿਯੋਨੇਹਿਯਾਚਕਿਤੋ॥ **ਭੀਰੂਪਸੰਬਾਦੇਤੀਨੇਸੇਇਕਾਨਵੇਚਰਿਤ੍ਰਸਮਾਪਤਮਸਤੁਸੁਭਮਸ**
ਤੁ॥ ੩੯੧॥ ੬੯੧੧॥ ॥ ਅਫਜ਼ਾ॥ ॥ ਚੋਪਈ॥ ॥ ਬਰਬਰੀਨਕੋਦੇਸਬਸਤੁਜਿ
 ਹਾ॥ ਬਰਬਰਪੁਰਾਇਕਨਗਰਹੋਰੇਤਿਹਾ॥ ਅਫਕਸੇਰਤਹਾਕਾਰਾਜਾ॥ ਜਿਹਸਮਾਨਬਿਧਿ
 ਦੁਤਿਯਨਸਾਜਾ॥ ੧॥ ਪੀਰਮਹਿਮਦਤਹਾਇਕਕਾਜੀ॥ ਦੇਹਕੁਰੂਪਨਾਥਜਿਹਸਾਜੀ॥ ਧਾ
 ਮਖਾਤਮਾਬੋਧੀ॥ ਨਾਰੀ॥ ਜਿਹਸਮਾਨਨਹਿਰਾਜਵਲਾਡੀ॥ ੨॥ ਸੋਰਠਾ॥ ॥ ਸੁੰਦਰਿਤਾਕੀ
 ਨਾਰੀ॥ ਅਤਿਕੁਰੂਪਕਾਜੀਕੋ॥ ਤਬਤਿਨਕੀਯਾਬੀਚਾਰਕਿਹਬਿਧਿਬਧਯੋਕੋਕੋਰੋ॥ ੩॥
 ਚੋਪਈ॥ ॥ ਸਾਹਪੁਰਾਇਕਪੁਰਤਹਾਯੋਯੋ॥ ਬਾਂਕੋਰਾਇਸਰੂਪਸਦਾਯੋ॥ ਕਾਜੀਕੀਇਸਤ੍ਰ
 ਤਿਹਲਾਯਾ॥ ਬੋਰੀ॥ ਇਸੀਕਹਾਚਿਤੁਯੋਕਹਾ॥ ੪॥ ਮੁਸਲਮਾਨਬਹੁਧਾਮਬੁਲਵਤਾਯੋ॥ ਤਿ
 ਭਾਂਤਿਤਨਦਰਬਭੁਟਾਵਰਾਯੋ॥ ਕਹਿਸਭੁਹੁਸੀਸਦੁਕਾਵੈ॥ ਯਾਹਿਕਾਜੀਸੁੰਦਰਯੋਜਾਵੈ॥ ੫॥
 ਇਕਦਿਵਸਦਹਿਪਤਹਿਬੁਲਾਈ॥ ਕਾਨਲਾਯੋਸਭੁਬਾਤਸਿਧਾਈ॥ ਬੀਚਛਪਾਇਸਦਨ
 ਕੇਰਾਖਾ॥ ਐਰਨਾਰੋਸੋਭੇਦਨਭਾਖਾ॥ ੬॥ ਸਭਮਲੇਛੁਭਿਛਿਛੁਜਹਿਬੁਲਾਈ॥ ਭੁੰਤਿਭਾਂਤਿ
 ਕੇਸਾਥਾਜੀਵਈ॥ ਕਹਿਯੋਸਭੀਮਿਥਿਦੇਹਦਾਇ॥ ਮਮਪਤਿਸੁੰਦਰਕਰੈਖੁਦਾਇ॥ ੭॥

ਸਰੂਪੁ ਹਾਥਤ ਸਾਥਿ ਖੇਲੀਨੀ ॥ ਬਹੁ ਬਿਧਿ ਦੁਆਇ ਤਵ ਨ ਕਹਦੀਨੀ ॥ ਭੁੰਤਿ ਭੁੰਤਿ ਤਨ ਕ
 ਰੀਅਮਨਾਇ ॥ ਤਵ ਪਤਿ ਸੁੰਦਰ ਕਰੈ ਖੁਦਾਇ ॥ ੮੦ ॥ ਲੈ ਦੁਆਇ ਤਿਅਪਾਸਿ ਧਾਇ ॥
 ਮਾਰਿ ਕਾਜੀਯਹਿ ਦੋਯੇ ਵਥਾਈ ॥ ਕਰਿ ਕਾਜੀ ਲੋਗੀ ਤਿਹ ਤਹਾ ॥ ਪ੍ਰਤ ਕਿਤਾਬ ਮੁਲ
 ਨੇਜਹਾ ॥ ੮੧ ॥ ਪ੍ਰਭੁ ਨਿਰਖਤਾ ਕਹਹਰਖਾਨੀ ॥ ਸਾਚ ਕਿਤਾਬ ਆਪਨੀ ਜਾਨੀ ॥ ਹਮੇ ਜੋ
 ਯਾਕਹਿ ਦਈ ਦੁਆਇ ॥ ਯਾਤੇ ਸੁੰਦਰਿ ਕਰਾਖੁ ਦਾਇ ॥ ੮੨ ॥ ਇਹਿ ਬਿਧਿ ਪ੍ਰਿਥਮ ਕ
 ਜੀਯਹਿ ਪਾਈ ॥ ਬਰਤ ਭਈ ਅਪਨਾ ਸੁਖ ਦਾਈ ॥ ਭੇਦ ਅਭੇਦ ਨ ਕਿਨੂ ਬਿਚਾਰਾ ॥
 ਇਹ ਫੁਲ ਬਰਾ ਆਪਨਾ ਪਿਯਾਰਾ ॥ ੮੩ ॥ ਦੇਹਰਾ ॥ ॥ ਤੁਮ ਸਭ ਹੀ ਅਤਿ ਰਿਪਾਕਰਿ
 ਨੀ ਹਮੇ ਦੁਆਇ ॥ ਤਾਤੇ ਪਤਿ ਸੁੰਦਰ ਭਯੋ ਕੀਨੀ ਮਯਾ ਖੁਦਾਇ ॥ ੮੪ ॥ ੧ ॥ ਇਹਿ ਬਿਧਿ
 ਦੁਪਾਖਿਯਾਨੇ ਯਾਚਹਿ ਤੇ ਮੰਤ੍ਰੀ ਪੁਸ਼ਪਾ ਦੇਵੀ ਨਾਮੋ ਬਨ ਦੇਹਰਿ ਤਸਮਾ ਪਤਮ ਸਤੁ ਸੁਭ
 ਮਸਤੁ ॥ ੮੫ ॥ ੮੬ ॥ ੮੭ ॥ ॥ ਅਫਜ਼ਾ ॥ ॥ ਚੋਪਈ ॥ ॥ ਰੂਪ ਸੁਪਗਮ ਸੈਨ
 ਕ ਸੁਨਿਯਤਾ ॥ ਜਿਹ ਸਮਾਨ ਜਗਿ ਦੁਤਿਯਨ ਹੁਨਿਯਤਾ ॥ ਚੰਦਨ ਦੇਤਿ ਹਨ ਰਿਭੁ ਨਿਜੋ ॥
 ਜਿਹ ਮੁਖ ਛੁਬਿ ਨਿਸਕ ਰਿਕਹਦੇ ਜੋ ॥ ੧ ॥ ਸੰਦਲ ਦੇਹਤਿ ਤਾਤਿ ਹਸੇ ਹੋ ॥ ਖਗ ਮਿਗ
 ਜਛੁ ਭੁਜੀ ਗਨੇ ਹੋ ॥ ਅਪਿਕ ਪਭਾਤਨੇ ॥ ਤਿਨ ਪਰੀ ॥ ਮਦਨ ਸੁਨਾਰ ਭਰਤ ਜਨ ਭਰੀ ॥
 ॥ ਨਿਪ ਸੁਤਏ ਕਸੁ ਪਰਤਿ ਨਹੇ ਰਿਯੋ ॥ ਮਦਨ ਆਨਿਤਾ ਕਾਭਨੁ ਪੇਰਿਯੋ ॥ ਸਖੀਏ ਕਤਹ
 ਵਈ ਪਤਾਈ ॥ ਅਨਿਕ ਜਤਨ ਕਰਿ ਕੈ ਤਿਹ ਲਿਆਈ ॥ ੨ ॥ ਆਨ ਸਜਨ ਤਿਨ ਦੇਯੋ ਮਿਲ
 ਈ ॥ ਗਮੀ ਕੁਅਰਿਤਾ ਸੇਲ ਪਟਾਈ ॥ ਅਟਿਕ ਗਯੋ ਜੀਯਤ ਜਾਨ ਜਾਈ ॥ ਇਹਿ ਬਿਧਿ
 ਤਿਨਿ ਕੀਨੀ ਚਤੁਰਾਈ ॥ ੪ ॥ ਤੋਪ ਬਡੀ ਇਕਲਈ ਮੰਗਾਇ ॥ ਜਿਹ ਮਹਿ ਬੈਠਾ ਮਨੁ ਛੁ
 ਤੇ ਜਾਇ ॥ ਮੰਤ੍ਰ ਸਕਤ ਕਰਿਤਾ ਮੋਖਰੀ ॥ ਮਿਤ੍ਰ ਭੁਏ ਇਹ ਭਾਤਿ ਉਚਰੀ ॥ ੫ ॥ ਮਿਤ੍ਰ ਬਿਰ
 ਕਰਿ ਸਖੀ ਬੁਲਾਈ ॥ ਤਿਹਿ ਬਿਧਿ ਤਹਿ ਕਹਾ ਸਮਝਾਈ ॥ ਤੋਪਾ ਬਿਖੇ ਮੁਹਿਤਾ ਬਿਚਲੇ
 ਯਹਾ ॥ ਇਹ ਨਿਪ ਸੁਤ ਕੇ ਯਹ ਪਹੁਚੇ ਯਹਾ ॥ ੬ ॥ ਜਬ ਸਹਿ ਚਰੇ ਮੇਸੇ ਸੁਨਿਲਈ ॥ ਦਾਰੂ
 ਰੂਪਿ ਆਗਿ ਤਿਹ ਦਈ ॥ ਭੋਰ ਲੈ ਜਿਮ ਕੁਅਰਿ ਚਲਾਯੋ ॥ ਮੰਤ੍ਰ ਸਕਤ ਜਮ ਨਿਕਾਇ

ਨਾਅਯੋ॥ ੧॥ ਜਾਇਪਰੀਨਿਜੁਪੀਤਮਕੋਪਾਰਿ॥ ਘਾਹਨਜੋਸਹਨੋਗੋਫਨਕਰਿ॥ ਨਿਰਖਮੀਤਉ ੬੬੯
 ਹਲਿਯਾਉਠਾਈ॥ ਘੋਛੁਅੰਗਉਰਸਾਥੇਲਗਾਈ॥ ੧੦੬੦੧॥ ॥ ਮੀਤਅਧਿਕਉਪਮਾਕ
 ਰੀਪੀਨਕੁਅਰਕਾਨੇਹਾਗੋਲਾਉਤੋਪਹਿਉਡੀ॥ ਚਿਤਾਕਰੀਨਦੇਹਾ॥ ੬੧੦੬੧੧॥ ॥ ਇਤੋ
 ਕੁਅਰਮਿਤਵਾਕੋਗਾਈ॥ ਉਤੋਸਖਿਯਨਸੁਪਿਭੂਪਾਰਿਦਈ॥ ਦਾਰੂਡਾਠਿਅਲਹਮਦਈ॥
 ਤੋਪਬਿਖੋਤਰਨੀਉਡਿਗਈ॥ ੧੧॥ ॥ ਰਾਨੀਕੂਪਤਿਸਹਿਤਪੁਕਾਰੀ॥ ਕਵਨਦੇਵਗਤਿਕਰੀਹਮ
 ਰੀ॥ ਖੇਲਤਾਗਕੁਅਰਿਇਨਦਈ॥ ਤੋਪਬਿਖੋਤਾਤੋਉਡਿਗਈ॥ ੧੨॥ ॥ ॥ ਚਿਤੋਤਿਸੁਖ
 ਕੂਪਬਿਯਾਨਕੀਯਾਰ॥ ਤੋਪਮੰਤ੍ਰੀਕੂਪਮੰਤ੍ਰੀਦੇਤੀਸੀ॥ ਤਿਨਵੇਰਹਿਤਸਮਾਪਤਮਸਤਮੁਕੁਮ
 ਸਤੁ॥ ੩੬੩॥ ੬੬੬੪ ॥ ਅਫਜੂ॥ ॥ ਚੋਪਈ॥ ॥ ਅਫਲਾਪੁਰਇਕਕੂਪਕੁ
 ਨਿਜੋ॥ ਅਫਲਾਸੈਨਤਿਹਨਮਕਹਿਜੋ॥ ਅਤਹਇਕਸੁਧਗਮੀਰਾਇਸਾਹਕੁਨਿ॥ ਜਨਕੁਸਤੁ
 ਨਸਾਹਨਕੀਥੋਮਨ॥ ੧॥ ਚੋਪਾਦੇਤਿਹਸੁਤਕੁਦਿਜੋ॥ ਕੂਪਵਾਨਕੁਨਵਾਨਕਹਿਜੋ॥ ਤਿਨਿਗ
 ਜਾਕਾਪੁਤ੍ਰਨਿਹਾਰਿਯੋ॥ ਸੁਫੁਬਿਰਾਇਜਿਹਨਮਾਥੇਚਾਰਿਯੋ॥ ੨॥ ਅਫ਼ਿਲਾ॥ ॥ ਚਿਤੁਜਨ
 ਇਕਸਹਿਚਰਿਲਈਥੁਲਾਇਕੋ॥ ਸੁਫੁਬਿਰਾਇਕੋਦੀਨੇਤਾਹਿਪਠਾਇਕੋ॥ ਕਹਕੋਰਕਰਿ
 ਜਤਨਤਿਸੈਹਿਆਲਿਯਾਇਯੋ॥ ਹੋਜਿਤਕਚੋਹੋਗੀਦਰਬਤਿਤਕਲੈਜਾਇਯੋ॥ ੩॥ ਸੁਨਤਸ
 ਹਿਚਰੀਬਚਨਸਜਨਕੋਕਿਹਗਈ॥ ਜੇਮਤਿਮਤਾਹਿਪੋਥੋਪਤਹਾਲਿਆਵਤਭਈ॥ ਮਿ
 ਲਤਛੇਲਨੀਯੁਧਿਕਸੁਖਪਾਯੋ॥ ਭੁਤਭੁਤਤਿਕੋਕੋਫਯਨਿਨਿਕਰਦਿਮੰਗਾਯੋ॥ ੪॥ ਕਿਯਾਕੋਫ
 ਕੋਪਾਨਸੁਦੁਪਰਜੋਕਪਾਰਿ॥ ਭੁਤਭੁਤਤਤਨਗਮੇਬਿਹਸਕਰਿਨਹਿਨਹਿ॥ ਕੋਕਸਾਸਤਕੋਮਤ
 ਕੋਬਿਹਸਉਚਾਰਿਕੋ॥ ਹੋਆਪਨਈਚਕੰਧਨਪਰਿਹਾਥਨਡਾਰਿਕੋ॥ ੫॥ ਅਧਿਕਜੋਰਿਤਨ
 ਦੇਉਕੀਤਕੋ॥ ਮਨਮੇਭਏਅਨੰਦਨਕਾਹੁਤੇਰੂਰੇ॥ ਲਪਟਿਲਪਟਿਕਰਿਜਾਹਿਸੁਫਿਨਕਛੋਰ
 ਹੀ॥ ਹੋਸਕਲਦਪਕੰਦਪਕੋਤਹਮਰੇਰਹੀ॥ ੬॥ ਚੋਪਈ॥ ॥ ਭੋਗਕਰਤਤਰਨੀਸੁਖਪਾ
 ਯੋ॥ ਕਰਤਕੋਲਗਜਿਯਨਬਿਤਾਯੋ॥ ਪਹਿਲੀਰਾਤਿਬੀਤਜਬਗਈ॥ ਪਾਛਲਰੇਨਿਰਹਤ
 ਸੁਪਿਲਈ॥ ੭॥ ਕਹਾਕੁਅਰਿਗਜਕੁਅਰਿਸੀਰਾ॥ ਕਬਹੂੰਛਾਰਿਹਮਾਰਤੋਅੰਗਾਜੋਕੋਏ

ਪੁਰਖਹੋਲਾਹਿਜੇਹੈ॥ ਜਾਇਰਾਵਤਲੇਦਬਤੈ॥ ੮॥ ਸਾਹਸੁਤਾਇਹੁਤਾਤਿਉਚਾਰਾ॥ ਬੈਨਸੁਨੇ
 ਮਮਰਾਜਕਮਾਰਾ॥ ਸਭੁਨਲਖਤਤੁਹਿਕੈਫਪਿਲਾਉ॥ ਤੁਥੈਸਾਹਕੀਸੁਤਾਕਹਾਉ॥ ੯॥ ਤੁਹ
 ਹੀਰਮੇਤਿਹਾਰੇਸੀਰਾ॥ ਅਪਨੇਜੇਹਅੰਗਸੇਅੰਗਾ॥ ਹਮੇਤੁਮੇਸਭੁਲੇਗਨਿਹਾਰੈ॥ ਚੁਲੇਬੁਰਨ
 ਹਿਛੋਦਬਿਚਾਰੈ॥ ੧੦॥ ਯੋਕਹਿਕੁਅਗਿਬਿਦਾਕਰਿਦੀਨਾ॥ ਪੁਤੁਭੇਸਨਰੋਕੇਧਰਿਲੀਨਾ॥
 ਕਿਏਸਕੁਅਰਕੇਧਾਮਪਯਾਨਾ॥ ਭੇਦਅਭੇਦਨਕਿਨੀਪਛਾਨਾ॥ ੧੧॥ ਚਾਕਰਿਗਖਿਕੁਅਰ
 ਤਿਹਲਯੋ॥ ਬੀਚਖੁਸਾਹਿਬਕੋਤਿਹਕੈਯੋ॥ ਖਾਨਪਾਨਸਭੁਸੇਈਖਿਲਾਵੈ॥ ਨਰਨਾਹੀਕੋਈ
 ਜਾਨਨਪਾਵੈ॥ ੧੨॥ ਇਕਦਿਨਪੀਯਲੈਗਈਸਿਕਾਰਾ॥ ਬੀਚਸੁਰਾਹੀਕਿਮਦਰੁਰਾ॥ ਜਲ
 ਕੇਸਾਥਭਿਗਾਇਉਛਾਰਾ॥ ਚੁਵਤਿਜਾਤਜਵਨਤੇਬਾਰਾ॥ ੧੩॥ ਸਭੁਕੋਈਲਖੇਤਵਨਕਹ
 ਪਾਨੀ॥ ਕੋਈਨਸਮਝਮਦਸਕੈਗਿਆਨੀ॥ ਜਬਕਾਨਕੇਗਏਮੰਝਾਰਾ॥ ਬਾਜਕੁਅਗਿਸੇਬ
 ਲਉਚਾਰਾ॥ ੧੪॥ ਤੁਮਕੋਲਗੀਤ੍ਰਿਖਾਅਭਿਮਾਨੀ॥ ਸੀਤਲਲੇਪੀਅਹਇਹਪਾਨੀ॥ ਭੁਰਿ
 ਪਿਯਾਲਾਤ੍ਰਿਯਤਹਿਪਿਯਾਰਾ॥ ਸਭੁਹਨਕਰਿਜਲਤਾਹਿਬਿਚਾਰਾ॥ ੧੫॥ ਪੁਨਿਤ੍ਰਿਖਾਇ
 ਯਾਕਬਾਬਗਾਬਕਰਿ॥ ਕਹਿਯੋਕਿਖਾਹਰਾ॥ ਜਸੁਤਖਨਛਗਾਤੁਮਰੇਨਿਮਿ॥ ਤਿਤੇਰਿਇਨਿਅ
 ਨਾ॥ ਕੁਛਨਕਹਹੁਸੁਆਵਇਨਨਾ॥ ੧੬॥ ਜਬਮਪਿਯਾਨਸਮੇਭੁਮੇਜਾਨਿਯੋ॥ ਸਭੁਲੇਗ
 ਨਇਹੁਤਾਤਿਬਖਾਨਿਯੋ॥ ਤੁਮਸਭਚਲਹੁਭੂਪਕੇਸਾਥਾ॥ ਹਮਸੇਵਾਕਰਹੈਜਗਨਾਥਾ॥
 ੧੭॥ ਸਭਜਨਪਠੈਭੂਪਕੇਸਾਥਾ॥ ਦੇਉਰਹੇਨਾਰਿਅਨਾਥਾ॥ ਪਰਦਾਯੋਰਿਦਸੋਦਿਸਾਇ
 ਯਾ॥ ਕਾਮਭੋਗਤਿਹਰਸਿਰਸਿਕਿਆ॥ ੧੮॥ ਦੇਹਰਾ॥ ॥ ਇਹਚਰਿਤ੍ਰਦੇਉਬਿਹਸਰਮ
 ਤਭੁਏਨਰਨਾਰਿ॥ ਪੁਜਾਸਹਿਤਰਾਜਛਲਾਸਕਾਛੂਪਬਿਚਾਰਾ॥ ੧੯॥ ੧॥ ਇਥਿਸੀਚਰਿ
 ਤ੍ਰਾ॥ ਯਾਯਾਨੇਯੋਗਚਰਿਤ੍ਰੇ॥ ਮੰਤ੍ਰੀਭੂਪਸੇਯਾਵੇਤੀਨਸੋਚੈਰਨਵੇਚਰਿਤ੍ਰਸਾਮਪਤਮਸਤਸੁਰੁ
 ਮਸਤਾ॥ ੨੦॥ ॥ ਅਛਯੁ॥ ॥ ਚੋਪਈ॥ ॥ ਦੇਵਛਤ੍ਰਇਕਭੂਪਬਖਿਨਿਯਤਾ
 ਸੀਸੁਰਰਾਜਵਤ੍ਰੀਪੁਰਜਨਿਯਤਾ॥ ਤਿਹਸੀਗਚੜਤਾਮਿਤਚਤੁਰੀਗਾ॥ ਉਮਡਚਲੁੰਮਿਮ
 ਬਿਧਿਕਰਿਗੀਰਾ॥ ੧॥ ॥ ਅਛਿਲਾ॥ ॥ ਸੀਅਲਕੋਸਮਤੀਤਿਹਸੁਤਾਬਖਾਨਿਯਤਾ॥

ਰੀਪਦਮਨੀਪਾਤ੍ਰਕਿਪਰਕ੍ਰਿਤਪਮਾਨਿਯੋਕੋਨਿਸਪਤਿਸੁਰਾਇਕਿਦਿਨਕਰਜੂਜਣੀ॥੧੦॥
 ਸਮਝੇਹੈਨਾਰਿਨਪਛੇਹੈਰੁਣੀ॥੨॥ਤਹਇਕਰਾਇਸਜੁਲਫੁਡੀਜਾਨਿਯੋ॥ਰੂਪਵਾਨਗੁਨਵਨ
 ਸੁਘਰਪਹਿਚਾਨਿਯੋ॥ਜਿਹਬਿਲੋਕਕੰਦਰਪਦਰਪਕਹੋਇਹੈ॥ਹੋਜਿਹਸਮੁੰਦਰਿਭੁਯੋਨ
 ਨਆਗੇਰੇਇਹੈ॥੩॥ਰਾਜਸੁਤਾਇਕਾਦਿਨਤਿਹਰੂਪਨਿਹਾਰਿਕੈ॥ਰਹੀਮਗਨਯੈਮਨਮਹਿ
 ਯਾਬਿਚਾਰਿਕੈ॥ਅਬਕਸਕਰੇਉਪਾਇਜੁਯਾਹੀਕੈਬੋਰੇ॥ਹੋਬਿਨੁਸਾਜਨਕੈਮਿਲੇਅਗਨਿਕ
 ਤਰਿਜੋਰੇ॥੪॥ਹਿਤੁਸਹਿਚਰੀਸਮਾਝਿਕਲਣੀਭੁਲਾਇਕੈ॥ਕਹਿਤਿਹਭੇਦਕੁਅਰਿਤਨਦ
 ਣੀਪਠਾਇਕੈ॥ਜੇਮੈਤੁਮਕਛੁਕਹਿਯੋਸੁਮੀਤਹਿਆਖਿਯੋ॥ਹੋਚਿਤਮਹਿਰਾਖਿਯੋਭੇਦਕਾ
 ਹੁਕੁਖਿਯੋ॥੫॥**ਪਦਪਣੀ**॥੧॥ਸਖੀਕੁਅਰਪਹਿਦਣੀਪਠਾਣੀ॥ਜਿਹਤਿਹਭਾਂਤਿਪੁਬੋਧ
 ਲਿਖਾਣੀ॥ਰਾਜਸੁਤਹਿਚਿਨਆਨਿਮਿਲਾਯੋ॥ਸਾਜਨਮਿਲਤਸਜਨਸੁਖਪਾਯੋ॥੬॥
 ਤਿਭਾਂਤਿਸੇਰੀਕਿਯੋਭੋਗਾ॥ਮਿਦਿਗਯੋਸਕਲਦੁਹਨਕੋਸੋਗਾ॥ਭੁਾਂਤਿਭਾਂਤਿਤਨਕਰੇਬਿਲਾ
 ਸਾ॥ਨਿਜਪਤਿਕੋਤਜਿਕੈਕਰਿਤਾਸਾ॥੭॥ਚਤੁਰਚਤੁਰਿਯਾਦੇਊਕਲੇਲਹਿ॥ਮਿਲਿਮਿਲਿ
 ਬੈਨਮਧੁਰਪੁਨਿਬੋਲਹਿ॥ਭੁਾਂਤਿਅਨਿਕਕੀਕੈਫਮੰਗਾਵਹਿ॥ਏਕਪਲੁਘਪਰਿਬੈਰਿਚਕਵ
 ਹਿ॥੮॥ਆਸਨਭਾਂਤਿਭੁਾਂਤਿਕੇਲੇਰਾ॥ਆਲਿੰਗਨਭੁਯਨਦੇਊਦੇਹੀ॥ਰਸਿਰਸਿਕਸਿਰ
 ਕੇਲਕਮਾਇ॥ਲਪਦਿਲਪਦਿਤਰੁਨੀਤਰਜਾਇ॥੯॥ਦੇਣੀਤਰੁਨਿਬਿਜਿਯਾਦੁਹੁੰਘਾਣੀ॥
 ਚਾਰਟਾਂਕਾਅਹਿਫੇਨਚੜਾਣੀ॥ਰਸਿਰਸਿਕਰਿਕਸਿਕਸਿਰਤਿਕਿਯੋ॥ਚੋਰਚੋਲਕੋਚਿਤ
 ਲਯੋ॥੧੦॥ਰਸਿਰੇਦੇਊਨਛੋਰਾਜਾਇ॥ਕਹੀਬਾਤਇਘਾਤਬਨਾਇ॥ਏਕਮੰਤ੍ਰਹਮਤੇਪਿਯ
 ਲੀਜੋ॥ਜਲਕੋਬਿਖੋਪਯਾਨਕੀਜੋ॥ਜਲਗਮਤ੍ਰਚਾਰਿਤੋਕਰਿਯੋ॥ਤਬਲਗਤੋਜਲਬੀਚ
 ਨਮਰਿਯੋ॥ਤੁਮਰੇਜਲਆਇਹੈਨੇਰੋ॥ਚਾਰਿਓਰਿਰਹਿਯੋਤੁਹਿਯੋਰੋ॥੧੨॥ਮੰਤ੍ਰਮਿਤ੍ਰਤਾਤੇ
 ਤਬਾਲਿਯੋ॥ਗੀਗਾਬੀਚਪਯਾਨੇਕਿਯੋ॥ਜਲਚਹੂੰਰਤਵਨਕੋਰਿਹਾ॥ਆਨਿਪਾਨਤਕੋਨਹਿਗ
 ਹਾ॥੧੩॥ਇਹਛੁਲਜਲਮਾਰੀਮੀਤਪਠਾਯੋ॥ਮਾਤਪਿਤਾਤਨਬਚਨਜੁਨਾਯੋ॥ਹੋਪਿਤਪਾ

ਤਸੁ ਯੋਗਿ ਕਰਿ ਹੋ ॥ ਪਰਮਪਦੈ ਪੁਰਖ ਕੋਈ ਬਰਿ ਹੋ ॥ ੧੪ ॥ ਕਰੇ ਚਲੇ ਤੁਮਤਾ ਤਹ ਮਾਰੇ ॥
 ਮਥਹੁ ਜਾਨਵੀ ਹੋਤਾ ਸਵਾਰੇ ॥ ਤਹੁ ਰੇ ਨਰ ਜੇ ਨਿਕਸੈ ਕੋਈ ॥ ਭਰਤ ਚੋਇ ਹਮਾਰੇ ਸੋਈ ॥ ੧੫ ॥ ਥ
 ਰਨ ਸੁਨਤ ਰਾਜਾ ਰਖਾਨੇ ॥ ਸਾਚੁ ਭੂਤ ਜੜਕੁ ਛੁਪੈ ਨਾ ॥ ਜੇ ਰਿਪੁ ਜਾਏ ਫੋਲ ਨਗਾਰੇ ॥ ਚਲੇ
 ਸੁਰ ਸੁਰੀ ਮਥਨ ਸਵਾਰੇ ॥ ੧੬ ॥ ਬਡੇ ਦੁਮਨ ਕੀ ਮਥਨ ਸੁਧਾਰਾ ॥ ਮਥਤ ਭੁਏ ਸੁਰ ਸੁਰ ਮੋਡਾਰੇ ॥
 ਤਨ ਕਬਾਰ ਕਹ ਜਬੈ ਫੁਲ ਯੋ ॥ ਨਿਕਸ ਪੁਰਖ ਤਹ ਤੇ ਇਕੁ ਆਯੋ ॥ ੧੭ ॥ ਨਿਰਖ ਸਜਨ ਕੇ ਰੂਪ
 ਅਪਾਰਾ ॥ ਬਰਤ ਭਈ ਤਿਹ ਰਾਜ ਕੁਮਾਰਾ ॥ ਬੇਦ ਅਭੇਦ ਪਸੁ ਕਛੁ ਨ ਬਿਚਰਿਯੋ ॥ ਇਹ ਛੁ
 ਲਨਾ ਰਿਜਾ ਰਿਕਹ ਬਰਿਯੋ ॥ ੧੮ ॥ ਵੇਹਰਾ ॥ ॥ ਜੇ ਹਿ ਬਿਧਿ ਤੇ ਮਥਨੀ ਰਪਹਿ ਲਛਮੀ ਬ
 ਰੀ ਮੁਰਾਰਿ ॥ ਤੇ ਸੇ ਮਥਿਰੀ ਗਾਬਰਾ ਯਾ ਕਹਰਾ ਜਕੁ ਮਾਰਾ ॥ ੧੯ ॥ ॥ ਇਤਿ ਸ੍ਰੀ ਚਰਿਤ੍ਰ ਪਦਿ
 ਯੋਗੇ ਰਿਯਾ ਚਰਿਤ੍ਰੇ ਮੰਤ੍ਰੀ ਰੂਪ ਸੰਬਾ ਦੇਤੀ ਨ ਸੰਪਦਾ ਨ ਦੇਚਰਿਤ੍ਰ ਸਮਾਪਤ ਸਮਤ ਸੁਭ ਮਸਤੁ ॥
 ੩੯੫ ॥ ੧੦੩੩ ॥ ॥ ਅਛੁ ॥ ॥ ਚੋਪਈ ॥ ॥ ਸਰਬ ਸੈਨ ਰਾਜਾ ਇਕ ਸੋਹੈ ॥ ਸਰਬ
 ਸਿੰਧੁ ਪੁਰਗੜਾ ਜਿਹ ਕੋਹੈ ॥ ਸ੍ਰੀ ਦਲਵੀਰ ਸੁਜਾਨ ਪੁਤ੍ਰ ਤਿਹਾ ॥ ਸ੍ਰੀ ਦਰ ਅਵਰਭੇ ਨਤੁ ਲਿਜਿਹਾ ॥
 ੧ ॥ ਦੁਸਟ ਸਿੰਘ ਤਕੋ ਕ੍ਰਤਾ ਛੁਨਿ ॥ ਦੁਤਿ ਯਚੰਦ ਜਾਨਾ ਸਭ ਲੋਗਨਾ ॥ ਰੂਪ ਵਾਨ ਗੁਨ ਵਾਨ ਗੁਨਿ
 ਜੋ ॥ ਕਵਨ ਸੁਘਰ ਸਮਤਾ ਹਿਕਰਿ ਜੋ ॥ ੨ ॥ ਸ੍ਰੀ ਸਜੁ ਲਛ ਦੇਤਾ ਹਿ ਦੁਲਾਰੀ ॥ ਜਿਹ ਸਮਾਨ ਨ
 ਹਿ ਦੇਵ ਕੁਮਾਰੀ ॥ ਰਾਜ ਕੁਮਾਰ ਨਿਰਖਾਤਿ ਹਜ ਬਹੀ ॥ ਲਗਾਹੀ ਲਛਾਨਿ ਨਿਗੋਰੀ ਤਬਹੀ ॥
 ੩ ॥ ਹਿਤੁ ਜਾਨ ਸਹਿ ਚਰੀ ਬੁਲਾਈ ॥ ਬੇਦ ਭਾਖਿ ਤਿਹ ਭਉਰ ਪਠਾਈ ॥ ਰਾਜ ਕੁਮਾਰਿ ਤਿਹ
 ਹਾਥ ਨ ਆਯੋ ॥ ਇਹਿ ਬਿਧਿ ਉਹਿ ਉਹਿ ਆਨਿ ਸੁਨਾਯੋ ॥ ੪ ॥ ਸਾਹੁ ਸੁਤਾ ਬਹੁ ਜਤਨ ਬਕੀ
 ਰਿ ॥ ਗਯੋ ਨ ਮੀਤ ਕੋ ਸਹੀ ਤਿਹ ਪਾਰਿ ॥ ਬੀਰ ਹਾਂ ਕਿ ਇਕ ਤਹਾ ਪਠਾਯੋ ॥ ਸੇਤ ਸੇਜ ਤੇ ਗਹਿ ਪਟ
 ਕਾਯੋ ॥ ੫ ॥ ਏਰਾ ਬੀਰੁ ਤਕ ਬੈਠਾ ਹਿਲੇਈ ॥ ਕਬਹੂੰ ਭਾਰਿ ਸੇਜ ਪਰਿ ਦੇਈ ॥ ਅਧਿਕ ਰਾਸ ਦੇਤਾ
 ਹਿ ਪਛੁਰਾ ॥ ਉਹਿ ਭਰਾ ਜਿਯ ਤੇ ਮਾਰਿ ਨ ਭਾਰਾ ॥ ੬ ॥ ਰੇ ਨ ਸਿਗਰ ਤਿਹ ਸੇਨਾ ਦੇਯੋ ॥ ਨਿਪ ਸੁਤ
 ਕਹਾ ਸਤ ਬਹੁ ਕਿਯੋ ॥ ਚਲੀ ਖਬਰਿ ਰਾਜ ਪਾਤਿ ਆਈ ॥ ਭੂਤ ਨਾਸਕ ਰਿਲ ਏ ਬੁਲਾਈ ॥

॥ १ ॥ ਤੁਹਿ ਕਮੰਤੁ ਚੀਰੀ ਸੀਸ ਮੰਤ੍ਰ ਪੜ੍ਹਿ ਬੀਰ ਪੁਕਾਰੈ ॥ ਕਿਸਤੁ ਪਕਰਿ ਚੀਰ ਕਰਿ ਦੇਣੀ ॥ ਕਾ ੨੭੧
 ਹੁਪਕਰਿ ਰਾਨਿਤਰ ਕੇਹੀ ॥ ੨ ॥ ਜਬ ਸਬ ਮੰਤ੍ਰ ਸਕਲ ਕਰਿ ਹਰੈ ॥ ਤੁਥ ਇਹਿ ਬਿਧਿ ਤਨ ਬੀਰ ਪੁ
 ਕਾਰੈ ॥ ਜੇਹਾ ਹੋਰ ਧਿਆ ਚਲਿ ਆਵੈ ॥ ਚਾਜਤੁ ਅਰਤ ਬਧੀ ਸੁਖ ਪਾਵੈ ॥ ੩ ॥ ਸੁਨਤ ਬਚਨ ਰਾਜਾ
 ਪਗ ਪਰੈ ॥ ਬਹੁ ਉਸਤਤਿ ਕਸਿ ਬਚਨ ਉਚੈ ॥ ਕਹਾਂ ਤੋਰਿ ਗੁਰ ਮੇਰਿ ਬਤੈ ਯੋ ॥ ਜਿਹ ਤਿਹ ਕੁਤਿ
 ਤਾਹਿ ਹਿਯਾ ਲਿਖਿ ਯੋ ॥ ੪ ॥ ਜਦਨ ਪੁਰਖ ਕਾਨ ਮਬਤ ਯੋ ॥ ਨਾਰਿਤਿ ਸੀਕ ਬੇਸ ਬਨ ਯੋ ॥ ਨਿ
 ਪਹਿਤ ਉਰਤ ਖਿਤ ਭੁਯੋ ਜਹਾਂ ॥ ਬੈਠੀ ਜਾਇ ਚੈਰ ਲਾਗਹ ॥ ੫ ॥ ਬਚਨ ਸੁਨਤ ਤਹੁ ਪਸਿਧਾ
 ਯੋ ॥ ਤਿਸੀ ਰੁਖਤ ਹੁਪੁਰਖ ਨਿਹਾ ਰਿਯੋ ॥ ਜਿਹ ਤਿਹ ਬਿਧਿ ਭੋਕੇ ਬਿਰਮਾ ਯੋ ॥ ਅਪਨੇ ਸਮਤਾਹਿ
 ਲੇ ਆਯੋ ॥ ੬ ॥ ਰਾਜਕੁ ਅਰਤ ਕਹ ਦਰਸਾਯੋ ॥ ਬਚਨ ਰਾਹਿ ॥ ਹਿਤਾਤਿ ਸੁਨ ਯੋ ॥ ਜੇ ਇਹ ਭਿਯਾ
 ਪਤਿ ਬਤ ਬਰੈ ॥ ਤੁਥ ਬਚੈ ਯਹ ਯੋ ਨ ਉਬਰੈ ॥ ੭ ॥ ਕਰਤ ਕਰਤ ਬਚਨ ਬਤ ਯੋ ॥ ਸਾਹੁ ਸੁਤਾ ਕੇ
 ਨਾਮ ਬਤ ਯੋ ॥ ਸੇ ਪਤਿ ਬਰਤਾਤਾ ਹਿ ਬਿਵਾਹੁ ॥ ਜੇ ਨਿਪਸੁਤ ਹਿ ਜਿਯੋ ਯੋ ਚਾਹੁ ॥ ੮ ॥ ਜੇਯ
 ਹਿਤਾ ਹਿ ਬਿਯਾਹਿ ਲੇ ਆਵੈ ॥ ਰੇਨ ਦਿਵਸ ਤੋ ਸੇ ਬਪਾਵੈ ॥ ਅਵਰ ਨਾਰਿਕੇ ਨਿਕ ਦਿਨ ਜਾਇ ॥
 ਤਬ ਯਹਿ ਕੁ ਅਗਜਿ ਯੋ ਸੁਕੁ ਕਾਇ ॥ ੯ ॥ ਯਹੈ ਕਾਜ ਰਾਜਾ ਤੁਮ ਕੀਜੈ ॥ ਅਬ ਹੀ ਹੋਮੇ ਬਿਦਾਕ
 ਰਿਦੀਜੈ ॥ ਲੇ ਆਗਿਆ ਤਿਹਾ ਸਮਗਣੀ ॥ ਧਾਰਤ ਕੇ ਸਨਾਰਿਕਾ ਭਈ ॥ ੧੦ ॥ ਰਾਜ ਸਾਜ ਬਿਯਾ
 ਹ ਕਾ ਬਨ ਯੋ ॥ ਸਾਹੁ ਸੁਤਾ ਹਿਤ ਪੂਤ ਪਠ ਯੋ ॥ ਤਬ ਯਹਿ ਬਿਯਾਹਤ ਵਨ ਸੇਭ ਯੋ ॥ ਤਬ ਹੀਤਾ ਹਿਤੁ
 ਤਾਜਿ ਗਯੋ ॥ ੧੧ ॥ ਰਾਜਕੁ ਅਹਿ ਹਛਲੇ ਸੇ ਪਾਯੋ ॥ ਬੇਦ ਅਭੇਦ ਨ ਕਿਸੀ ਬਤ ਯੋ ॥ ਚੈਰ ਲਾਨ
 ਕੇ ਚਰਿਤ ਅਪਾਰਾ ॥ ਚਕ੍ਰ ਤਰਹਾ ਕਰਿ ਕਰਿ ਕਰਤਾਰਾ ॥ ੧੨ ॥ ॥ ਇਹਿ ਰਿਸ਼ੀ ਰਿਸ਼ੀ ਰਿਸ਼ੀ ਪਾਧਿਕਾਰ ॥
 ॥ ੧੦੫ ॥ ॥ ਅਛੁਤਾ ॥ ਚੈ ਪਈ ॥ ॥ ਪ੍ਰਿਥੀ ॥ ਸਿੰਘਾਇ ਕੁਪ ਬਿਨਿਯਤਾ ॥ ਪ੍ਰਿਥੀ
 ਪੁਰਤਿ ਹਨਗਰ ਪਮਨਿਯਤਾ ॥ ਲਾਲ ਮਤੀਰਾ ਨੀਤਿ ਹੋਸੈ ॥ ਸੁਰਨਰ ਨਾਗ ਭੁਯੋ ਗਮਨ ਮੋਰੈ ॥ ੧੩ ॥
 ਸਿੰਘ ਮੇਦਨੀ ਸੁਤ ਕਾਨਾ ॥ ਬਕਤਰ ਹਿਤ ਜੋ ਕੋ ਲਖਿ ਬਾਅ ॥ ਅਪਿਕ ਰੂਪ ਤੋ ਕੋ ਬਿਪਿਕਰਿ
 ਯੋ ॥ ਜਨ ਕਰਿ ਕਾਮ ਦੇਵ ਅਵਤਰਿ ਯੋ ॥ ੧੪ ॥ ਚਪਲ ਦੇਤ ਹਸਾਹੁ ਲਾਰੀ ॥ ਕਨਿਕਾ ਅਵਤਸਾਚੈ

ਜਨਮੁ ਰੀ। ਰਾਜਪੁਤ੍ਰਤਤਾਹਿ ਨਿਹਾਰਾ। ਨਿਰਖਿਤੁ ਨਿਰੋਗੁ ਮਤਵਾਰਾ॥੩॥ ਏਕਸਹਿਚਰੀ
 ਨਿਕਟਿ ਬੁਲਾਈ॥ ਅਮਿਤ ਦਰਬਦੈਤਾਹਿ ਪਠਾਈ॥ ਸਬਤੈ ਚਪਲਮਤਿ ਕਿਉ ਲਿਖੇਹੈ॥ ਮੁਖਮਾਗ
 ਹੋਜੋ ਕਛੁ ਸੁਪੇਹੈ॥੪॥ ਬਚਨ ਸੁਨਤ ਸਹਿਚਰਤ ਹਗਈ॥ ਬਹੁ ਬਿਧਿਤਾਹਿ ਪ੍ਰਬੋਧਤ ਕੁਈ॥ ਸਾਹ
 ਸੁਤਾ ਜਬਹਾ ਬਨਾਈ॥ ਭੁਬਦੁਤੀ ਇਹ ਘਾਤ ਬਨਾਈ॥ ਪਾਤਵ ਪਤਿਧਾ ਮਜੁਨ ਏਉ ਸਚੇ
 ਚਲਹੁ ਜਾਇ ਤਿਹ ਲਖਹੁ ਸਵਾਰੇ॥ ਯੋਕਹਿ ਰੂਹਿ ਰਿਯਹਿ ਲਿਖੋ॥ ਪਰਦਨ ਰੂਹਿ ਚਹੀ ਦੇਸ
 ਦਿਖੋ॥੫॥ ਇਹ ਛਲ ਰਾਜ ਸੁਤਾ ਕੁਹਕਾਈ॥ ਸੰਗਲ ਏਨਿ ਪਸੁਤ ਪਰਿਆਈ॥ ਤਹੀਆ ਨਿ
 ਪਰਦਨ ਉਘਾਗਾ॥ ਨਾ ਰਿਲਖਾਤ ਹਰਾਜ ਕੁਮਾਰਾ॥੬॥ ਤਾਤਮਾਤ ਇਹ ਠਉਰ ਨਛਾਈ॥ ਇਨ
 ਦੂਤੀਹ ਉਆ ਨਿਫਸਈ॥ ਰਾਜਕੁਮਾਰੇ ਮੁਏ ਨਪੇਹੈ॥ ਨਾਕਕਾ ਨਿਕਟਿ ਲੀਕਲਗੇਹੈ॥੭॥
 ਹਾਇਹਾ ਇਕ ਗਿਗਰੀ ਪਰਨ ਪਰਿ॥ ਕਟੀਕਹਾ ਕਰਿਯਾਹਿ ਬਿਛੁਬਰਾ॥ ਧਿਰੁ ਬਿਧਿਕੋ ਮੋਕੇ
 ਕਸਿਕਿਯਾ॥ ਰਾਜਕੁਮਾਰਿ ਨਹੁ ਭੇਟਨ ਦਿਯਾ॥੮॥ ਅਬ ਮੇਨਿ ਜਪਾਰਿ ਕੋਠਿ ਰਿਜੇਹੈ॥ ਦੁਹੈ
 ਨਕੋਤੁ ਮਰੇ ਫਿਰਿ ਮੇਹੈ॥ ਰਾਜਪੁਤ੍ਰ ਲਖਾ ਕ੍ਰਿਯਾ ਨਲਈ॥ ਇਹ ਛਲਾ ਮੂਰ ਮੂਰ ਤਿਹ ਗਈ॥੯॥
 ੧॥ ਇਹਿ ਸੀਰਾਹਿ ਰੂਪ ਯਾਨੋ ਰਿਯਾਦ ਰਿਵੇ ਮੰਤ੍ਰਿਯਾ॥ ਸਿਧ ਦੇਤੀ ਸੇ ਸੁਤਾਨ ਵੇਚ ਰਿਤ ਸਮਾਪਤ
 ਮਸਤ ਸੁਭ ਮਸਤੁ॥੩੯॥ ੧੦੬੦॥ ॥ ਅਛੁਤਾ॥ ॥ ਚੋਪਈ॥ ॥ ਸਗਰ ਦੇ ਸੁਨਿਯਤੋ
 ਜਹਾ॥ ਸਗਰ ਸੈਨ ਰਾਜਾ ਇਕਤਹਾ॥ ਸਗਰ ਦੇ ਇਤਿਹ ਸੁਤਾ ਕੁਨਿਜੈ॥ ਚੰਦ ਸੂਰਲਖਤਾਹਿ ਜੁਲ
 ਜੈ॥੧॥ ਰਾਜਨੀਹਾ ਇਤਦਨ ਜਬ ਲਹਿਯੋ॥ ਮਨਕੁ ਮਬਚਨ ਕੁਮਾਰਾ ਅਸਕਹਿਯੋ॥ ਐਸੇ ਫੈਲੇ
 ਕਟਿਨ ਪੈਯੋ॥ ਜਨਮ ਜਨਮ ਪਲਪਲ ਬਲਿਜੈਯੋ॥੨॥ ਸਖੀਏਕ ਤਿਹਤੀਰ ਪਠਾਈ॥ ਜਿਹ
 ਤਿਹ ਬਿਧਿਕ ਰਿਲਿਖਾ ਮੰਗਾਈ॥ ਆਪਨ ਸੇਜ ਪਰਤਿਹ ਬੈਠਾਰਾ॥ ਕਾਮਭੋਗ ਕਾਚਰਾ ਅਖਾਰਾ॥
 ੩॥ ਬੈਠਿ ਸੇਜ ਪਰਿਦੇਈ ਕੋਲੇਲਹਿ॥ ਮਧੁਰ ਮਧੁਰ ਧੁਨਿ ਮੁਖਤੇ ਬੋਲਹਿ॥ ਕੁਤਿਭਾਂਤਿ ਤਨਕ
 ਰਤਾ ਬਿਲਾਸਾ॥ ਤਾਤਮਾ ਤੋਕੋਤ ਜਿਕਹਿ ਰਾਸਾ॥੪॥ ਐਸਤ ਭਾਗਫੀਆ ਮੰਗਾਵਹਿ॥ ਏਕਖਾ
 ਟਪ ਰਿਬੈਠ ਚੜ੍ਹਾਵਹਿ॥ ਚਰੁ ਨਿਤ ਰੁਨਿਸੈ ਉਰ ਉਰ ਝਾਈ॥ ਰਸਿਹ ਸਿਕਸਿਕ ਸਿਭੋਗ ਕਮਾਈ॥
 ੫॥ ਰਾਨੀ ਸਹਿਤ ਪਤਾਤ ਕੋਬਰਾ॥ ਅਵਭਭਯੋ ਦੁਹਿਤ ਕੋਮਦਹਿ॥ ਅਵਰ ਘਾਤਾ ਤਿਹ ਗਥ

ਨਾਅਣੀ॥ ਤਤਮਾਤੁਹਨਿਦਏਦਬਾਣੀ॥੬॥ ਨਿਜੁਆਲੇਕਹਾਗਿਲਗਾਇ॥ ਰੇਇਉਠੀਨਿਜੁਪਿ ੬੭੨
 ਯਹਿਛੁਪਾਇ॥ ਅਨਲਲਗਤਦਾਹੁਕਹੁਣੀ॥ ਰਾਨੀਰਾਵਸਹਿਤਉਰਿਗਾਣੀ॥੧॥ ਅਵਰਪੁਰਖ
 ਕਛੁਭੇਦਨਪਾਯੋ॥ ਕਹਾਚੰਚਲਾਕਾਜਕਮਯੋ॥ ਆਪਨਰਾਜਦੇਸਕਾਕਰਾ॥ ਬਹੁਰਿਸੁਯੀਬਰਸੈਸਿ
 ਹਬਰਾ॥੨॥ ੧॥ ਤੇਸੀਗਹਿਰੁਪਾਯੋ॥ ਜਨੇਕੁਯਾਚਰਿਤੁ॥ ਮੰਦ੍ਰਿਪਸਿਬਾਦਤਨੀ॥ ਅਰਨਵੇ
 ਚਰਿਤਸਮਾਪਤਮਸਤੁਸੁਭਮਸਤੁ॥੩੬॥ ੧੭੦੬੨॥ ਅਵਰੁ॥ ੧॥ ਚੰਪਣੀ॥ ੧॥ ਪਲਵਲਦੇਸ
 ਹੁਤਾਇਕਰਾਜਾ॥ ਜਿਹਸਮਾਨਬਿਧਾਵਰੁਨਸਾਜਾ॥ ਤਰੁਤਾਦੇਤਿਹਨਾਰਿਛਾਦੇਜੋ॥ ਚੰਦ੍ਰਸੂਰਜਿ
 ਹਸਮਨਕਹਿਜੋ॥੧॥ ਅਲਿਕਿਤਦੇਤਿਹਸੁਤਾਬਖਨਿਯਤਾ॥ ਅਮਿਤਰੂਪਭਾਕੇਪਹਿਚਨਿਯਤਾ॥
 ਤਿਹਨਾਇਕਸੈਦਾਗਰਾਯੋ॥ ਜਿਹਸਮਾਥਿਪਿਦੁਜੇਨਬਨਯੋ॥੨॥ ਰਾਜਕੁਮਰਤਾਕੇਲਖਅ
 ਰਾ॥ ਮਨਕੁਮਬਚਰੀਤੀਸਰਬਰਾ॥ ਪਠੇਸਹਿਚਰੀਲਿਏਬੁਲਾਇ॥ ਕਹਤੁਭਈਬਡਿਯਾਮੁ
 ਸਕਾਇ॥੩॥ ਅਪਿਕਭੇਗਤਿਹਸਾਥਕਮਯੋ॥ ਭੁਤਿਭੁਤਿਰਸਕੇਲਮਚਯੋ॥ ਚੁੰਬਨਮੋਰਾਅ
 ਫਿੰਗਨਲੀਨੋ॥ ਭੁਤਿਅਨਿਕਰਿਯਕੈਸੁਖਦੀਨੋ॥੪॥ ਜਬਰਿਯਾਰਿਤਤਵਨਹਰਿਲਿਯੋ॥ ਤਬ
 ਅਸਚਰਿਤਚੰਚਲਾਕੋਯੋ॥ ਤਤਮਾਤਵੇਈਬੋਲਪਠਾਏ॥ ਇਹਿਬਿਧਿਤਾਸੈਬਚਨਸੁਨਾਏ॥
 ਪਾਯੋਅਬਲਗਨਹੀਤੀਰਥਅਨਾਣੀ॥ ਅਬਤੀਰਥਕਰਿਹੈਤਿਹਜਾਣੀ॥ ਜੋਆਇਤੁਮਤੇਮ ੩
 ਪਾਊ॥ ਤੀਰਥਨਾਇਸਕਲਾਫਿਰਿਆਊ॥੬॥ ਪਤਿਕੁਰੂਪਹਮਕਹਤੁਮਾਦਿਯੋ॥ ਤਾਤੇਮੋਓਪਾ
 ਇਮਕਿਯੋਜੇਮਰਪਤਿਸਤਤੀਰਥਅਨੈਰੋ॥ ਚੁੰਦਰਿਆਪਿਕਕਾਇਯੋਜੋਰੋ॥੭॥ ਲੋਆਗਿਆ ੪
 ਪਤਿਸਹਿਤਸਿਧਾਣੀ॥ ਭੁਤਿਭੁਤਿਤੀਰਥਨਾਨਾਣੀ॥ ਪਾਤਪਾਇਕਰਿਨਾਬਸੀਘਰਾ॥ ਤਾਕੀ
 ਠੇਰਮਿਤਬੈਠਾਰਾ॥੮॥ ਅਪਨੇਧਮਬਹੁਰਿਫਿਰਿਆਣੀ॥ ਮਾਤਪਿਤਾਇਹਭਾਤਿਜਤਾਣੀ॥ ਮੂਰ
 ਪਤਿਤੀਰਥਨਾਨਯੋ॥ ਤਾਤੇਬਪੁਸ਼ੀਦਰੁਏਗਯੋ॥੯॥ ਭੁਤਿਭੁਤਿਹਮਤੀਰਥਅਨਾਏ॥ ਅਨਿ
 ਕਾਬਿਧਵਤਨਾਬਿਪੁਜਿਵਾਏ॥ ਤਾਤੇਦੇਵਆਪਿਬਹੁਦਿਯੋ॥ ਅਮਪਤਿਕੋਚੁੰਦਰਬਪਾਕਿਯੋ॥
 ੧॥ ਯਹਕਾਹੁਨਰਬਾਤਨਪਾਣੀ॥ ਕਹਾਕਰਮਕਰਕੈਰਿਖਾਣੀ॥ ਤੀਰਥਮਹਾਤਮਸਕੁਯੋਜਾ
 ਨਿਯੋ॥ ਭੇਦਅਭੇਦਨਕਿਨੁਪਛਾਇਯੋ॥੧੧॥ ੧॥ ਤੇਸੀਗਹਿਰੁਪਾਯੋ॥ ਜਨੇਕੁਯਾਚਰਿਤੁ॥

हम गुरु विभिन्न भाषाओं में (१) कुचने मुद्रा विभिन्न भाषाओं में (२)

ਮਨੁ ਮਾਥਰਨ ਬਕਤੁ ਰਹੀ ॥੩॥ ਪੈਸੇ ਸਹਿ ਦੁਰਲਾਭੇ ਲਗਾਇ ॥ ਪੈਸਤੁ ਭਾਂਗ ਹਫੀ ਮੀਰਾਇ ॥ ੧੩ ॥
 ਤਿਭਾਂ ਤਿਤਨਤਾ ਚਿਤੁ ਭਾਯੋ ॥ ਅਧਿਕ ਮਤ ਕਰਿ ਗਰਿ ਲਗਾਯੋ ॥੪॥ ਮਤ ਕਿਯਾ ਮਦ ਸਾਥਿ ਪਿਯੋਰੇ ॥
 ਕਬਹੂੰ ਕਰਤ ਨ ਉਰੇ ਸੇ ਨਿਯੋਰੇ ॥ ਚੁੰਬਿਭਾਂ ਤਿਉਰੇ ਸੇ ਲਪਟ ਵੈ ॥ ਚੁੰਬਕ ਪੋਲੇ ਦੇ ਉਲਲ ਜਾਵੈ ॥੫॥ ਰਸਿ
 ਗਿਯੋ ਮੀਤਨ ਫੁਰਾਜਾਇ ॥ ਚੁੰਬਿਭਾਂ ਤਿਉਰੇ ਗਤ ਲਪਟਾਇ ॥ ਚੁੰਬਨ ਅੰਗ ਅਲਿਗ ਨ ਲੇਈ ॥ ਅਨਿਕੁ
 ਤਿਤਨ ਅਸਨ ਦੇਈ ॥੬॥ ਰਸਿ ਗੀਤ ਸੇ ਤਜਨ ਜਾਇ ॥ ਚੁੰਬਿਭਾਂ ਨਿਕਲ ਪਟਤੁ ਸੁਖ ਪਾਇ ॥ ਯਾ ਸਿਗਰ
 ਹਾਕਵਨ ਬਿਧਿ ਜਾਊ ॥ ਅਬਾ ਅਸਕਵਨ ਉਪਾਇ ਬਨਾਊ ॥੭॥ ਜਾਨਿ ਬੁਝਿ ਇਕ ਦਿਨ ਕਹਿ ਮਾਰਿ ॥ ਬੁ
 ਪਭੁਇ ਇਮਕਹਾ ਸੁਧਾਰਿ ॥ ਅਬਾ ਮੇਜ ਕਰਵਤ ਹਿਲੈ ॥ ਪਲਟਿ ਦੇਹ ਸੁਰ ਪੁਰਹਿ ਸਿਧੈ ॥੮॥ ਹੋ
 ਰਿਤਹਾ ਪਿਤਏ ਕਨ ਮਾਨੀ ॥ ਚਾਨੀ ਹੁਪਾਇ ਨ ਲਪਟਾਨੀ ॥ ਅੰਤ ਸਕਤ ਕਰਵਤ ਸਿਰਧਰਾ ॥ ਏਕੋਰੇ ਮਥਿਤ
 ਹਿਲਾਰਾ ॥੯॥ ਸਭ ਨਲਹਾ ਕਰਵਤ ਇਹ ਲਯੋ ॥ ਦੇਸ ਦਿਬੈ ਦੇਸੇ ਸਾ ਬਿਨ ਕਿਯੋ ॥ ਆਪਨ ਗਈ ਮ
 ਤ੍ਰੇਧਾ ਮਾ ॥ ਬੇਵਨ ਲਖਾ ਕਿਸੁ ਤਿਹ ਬਾਮਾ ॥੧੦॥ **ਏਹ ਬਾਮਾ** ॥ ਗਇਹ ਬਿਧਿ ਛੁਲਾਮਿਤ ਮਾਤ ਕਹਿ ਗਈ
 ਮਿਤ੍ਰੇ ਸੰਗਾ ॥ ਸੁਕਾ ਬਿਸਿਯਾ ਮਪੂਰਨ ਯੇਤ ਬਹੀ ਕਥਾ ਪ੍ਰਸੰਗਾ ॥੧੦॥ **ਏਹਿ ਤਿਹੀ ਚਰਿਤੁ ਪਾਇ**
ਨੇ ਭਿਯਾ ਚਰਿਤੁ ॥ ਮੰਤ੍ਰੀ ਰੂਪ ਸੰਬ ਦੇ ਚਾਰੇ ਸੇ ਇਕ ਚਰਿਤੁ ਸਮਾਪਤ ਮਸਤ ਸੁਰਮਸਤੁ ॥੪੦੧॥੧੮੮॥
ਅਛੁਰੁ ॥ **ਚੰਪਣੀ** ॥ ॥ ਪਾਤਿ ਸਾਹ ਕਾਹੁ ਇਕ ਸੁਨੀਯਤਾ ॥ ਅਮਿਤ ਤੇਜ ਜਾ ਕੇ ਜਗ ਗੁਨੀ
 ਯਤਾ ॥ ਜਿਹ ਪਨ ਭੁਰੇ ਚਿਹਲ ਭੰਡਾਰਾ ॥ ਆਵਤ ਜਿਨ ਕਾ ਪਖਰ ਵਾਰਾ ॥੧॥ ਤਿਹ ਪੁਰਸਾਹ ਸੁਤਾ ਇਕ ਸੁਸਿ
 ਯਤਾ ॥ ਜਾਨਕ ਚਿਤੁ ਪੁਤ੍ਰ ਕਾਹੁ ਨਿਯਤਾ ॥ ਨਿਰਖ ਰੂਪ ਕਾਹੁ ਪਛੁਤਾਈ ॥ ਇਕ ਸਹਿ ਚਰੀਤਹਾ ਪਠਾਈ ॥੨॥
 ਕੁਅਰ ਬਸੰਤ ਵਨ ਕਾਨਾ ਮਾ ॥ ਜਿਹ ਸਮਾਨ ਭੂਮਿ ਅਵਰ ਬਾਮਾ ॥ ਸੇਕਾ ਰੂਕੀ ਛੁਬਿਲਖਾ ਅਦਕੀ ॥ ਬਿ
 ਸਥਿਗਈ ਸੁਰਹੀ ਸੁਧਿ ਘਟਕੀ ॥੩॥ ਅਨਿਲਾ ॥ ॥ ਸਖੀ ਰੂਪ ਨ ਦੇ ਬਿਹਦਈ ਪਠਾਇਕੈ ॥ ਮੋਰੀ ਕਹੀ
 ਸਜਨ ਸਿਉ ਕਹੀ ਯਹੁ ਜਾਇਕੈ ॥ ਪੁਣਤਹਾ ਮਾਰੀ ਮੀਤ ਕਹਾ ਸੁਨਿਲੀ ਜੀਯੋ ॥ ਹੋ ਜਸਤ ਵਡਿ ਯਾਗਿ ਹਏ
 ਕਦੁ ਤਿਯੋ ਪਿਕੀ ਜੀਯੋ ॥੪॥ ਚੰਪਣੀ ॥ ॥ ਕੁਅਰ ਕੁਅਰ ਕੀ ਬਾਤ ਬਖਾਨੀ ॥ ਯਾ ਜਕੁ ਵਰਕ ਬਿਏਕ
 ਨ ਮਾਨੀ ॥੫॥ ਸਖਿ ਜਾਇਤਹਾ ਸੁਧਿ ਦਈ ॥ ਕੁਅਰਿ ਬਸੰਤ ਮਤਿ ਕੁਲ ਭੁਈ ॥੫॥ ਤਤ ਛਿਨ ਸੁਰ
 ਗਾ ਮਨਿ ਜਦਈ ॥ ਨਿਪ ਕੇਸਰ ਨਿਕਾਸਤ ਭਈ ॥ ਯਾ ਲਿਸਰੀ ਜਦ ਬਕੇ ਜੇਤੋ ॥ ਨਿਜੁ ਆਲੇ ਲੈ ਗਏ

ਤੇਤੇ ॥੬॥ ਮੂਰਤੁ ਪਕਛੁ ਬਾਤਨ ਪਾਈ ॥ ਸਕਿਹ ਬਿਧਿ ਪਨਾਇਯ ਲਾਇਆ ਚੁਗਈ ॥ ਛੇ ਰਿਤੰ ਰੁਖ ਬਿ
 ਲੋਕੋ ਕਹਾ ॥ ਪੇਸਾਇ ਕਨਧਨ ਗਿਹਰਹਾ ॥ ੧ ॥ ਅਫਿਲਾ ॥ ਅਪਿਕਦੁ ਪਤੋਲੋ ਗਨ ਲਿਖਾ ਬੁਲਾ
 ਇਕੋ ॥ ਰੁਤੰਤਿ ਰੁਤੰਤਿ ਤਿਨ ਪਤਿ ਤਿਨ ਕਹਾ ਬਨਾਇਕੋ ॥ ਐਸਾ ਕਹ ਕੁਕਰਮ ਕੋਹੇ ਮਤੇ ਭਯੋ ॥ ਹੋ ਜਿਹ ਕ
 ਰਨ ਤੇ ਗਿਹਰਾ ਲਿਖ ਕਾ ਪਨਾਯੋ ॥ ੮ ॥ ਚੋਪਈ ॥ ॥ ਸਬ ਲੋਗਨ ਇਹ ਭਾ ਬਿਚਾਰੀ ॥ ਪੁਰਾਰਿ ਗ
 ਵੇਸਾ ਬਿਉਚਾਰੀ ॥ ਦਾਨ ਪੁੰਨਿ ਯਤੈ ਕਛੁ ਨ ਦਯੋ ॥ ਤਿਹ ਤੇ ਗਿਹਰੇ ਸਭ ਪਨਾਯੋ ॥ ੯ ॥ ਸੁਨਿ ਜੁਹਾ ਕਿਆ
 ਯੋ ਬਿਧਿ ਜਬਾ ॥ ਪਾਵਤ ਭਯੋ ਅਮਿਤ ਲੋਦ ਲਤਾ ਬਿ ॥ ਛੁਟਿ ਲਈ ਤਾ ਕੀ ਸਭ ਸਾਹੀ ॥ ਕੁਆਰਿ ਬੀਧੀ ਤਨ
 ਰਿਕੋ ਬਿਆਹੀ ॥ ੧੦ ॥ ਦੇਹਰਾ ॥ ॥ ਇਹ ਚਰਿਤ੍ਰ ਤਿਨ ਚੰਚਲਾ ਸਕਲ ਦਰਬ ਹਿਰਿ ਲੀਨਾ ॥ ਇਹਿ ਬਿ
 ਧਿ ਤੇ ਕੁਹਨਾ ਬਜੁਹਾ ਕਹਿ ਕੀਨਾ ॥ ੧੧ ॥ ਚੋਪਈ ॥ ॥ ਲੋਗ ਆਜੁ ਲਗ ਬਾਤ ਨ ਜਾਨਤਾ ॥ ਗੁਰੂ ਗੀਤ
 ਆਜੁ ਲੋਬਖਾਨਤਾ ॥ ਐਸੇ ਚਰਿਤ੍ਰ ਚੰਚਲਾ ਕਰਾ ॥ ਛਾਹੁ ਮਾਰਿ ਜੁਹਾ ਕਹਿ ਬਰਾ ॥ ੧੨ ॥ ੧ ॥ **ਇਤਿ ਜੀ**
ਵਰਿਤਾ ॥ ਪਿਠਾਨੇ ਰੁਯਾਰ ਰਿਤੋ ਮੰਤ੍ਰੰ ਪਸੰਦੰ ਦੇਰ ਰਸੰ ਦੇਇਰ ਰਿਤੁ ਸਮਾਪਤਾ ॥ ਸਤ ਸੁਭ ਮਸਤੁ ॥
੪੦੨ ॥ ੧੧੧ ॥ ॥ ਸਫਲਾ ॥ ਚੋਪਈ ॥ ॥ ਚਿੰਜੀ ਸਹਰ ਬਸਤੋ ਹੈ ਜਹਾ ॥ ਚਿੰਗ ਸਮੈ ਨ ਨਰਾ ਪ
ਪਤੁਹਾ ॥ ਗੋਹਰ ਮਤੀ ਨ ਰਿਤਿ ਹਕੀਯਤਾ ॥ ਜਿਹ ਸਮ ਸੁਰ ਪੁਰਿ ਨ ਰਿਨ ਲਹੀਯਤਾ ॥ ੧ ॥ ਸਹਰੁ ਹੋ
ਸਾਵਤੀ ਬਿਰਾਜੈ ॥ ਜਾਕੋ ਨਿਰਖ ਇੰਦੁ ਪੁਰਲਾਜੈ ॥ ਬਲਵੰਤ ਸਿੰਘ ਸਾਹੁ ਇਕ ਸੁਨਿਯਤਾ ॥ ਜਿਹ ਸਮਾਨ
ਜਗ ਐਰ ਨਗੁਨਿਯਤਾ ॥ ੨ ॥ ਸਦਾ ਕੁ ਅਰਿਤਿ ਹਸਤ ਭਨਿਜੈ ॥ ਚੰਦੁ ਸੁਰਲਾਖ ਜਾਹਿ ਅਰੁਣੈ ॥ ਅਪੁ
ਮਾਨ ਦੁਤਿ ਜਾਤ ਨ ਕਹੀ ॥ ਜਾਨੁ ਕਛੁ ਲਚੀ ਬੋਲੀ ਰਹੀ ॥ ੩ ॥ ਸਦਾ ਕੁ ਅਰਿ ਨਿਰਖਾ ਜਬਰਾਜਾ ॥ ਤਬ
ਹੀ ਸੀਲਤ ਵਨ ਕਾਤੁ ਜਾ ॥ ਸਖੀ ਇਕ ਨਿਪਤੀ ਰਪਠਾਈ ॥ ਯੈ ਰਾਜਾਤ ਨ ਕਹੁ ਤੈ ਜਾਈ ॥ ੪ ॥ ਮੇਤਵ
ਰੁਪ ਨਿਰਖ ਉਰਾਨੀ ॥ ਮਦਨਤ ਪਤੇ ਕੁਈ ਦਿਵਾਨੀ ॥ ਇਕ ਬਾਰਤੁ ਮਮੁਏ ਬੁਲਾਵਹਾ ॥ ਇਕ ਬਾਰੇ ਮੇ
ਰੇ ਗਿਹਾ ਵਹਾ ॥ ੫ ॥ ਜੈ ਆਪ ਨਗਿਹ ਮੁਹਿਨ ਬੁਲਾਵਹਾ ॥ ਇਕ ਬਾਰੇ ਮੇਰੇ ਗਿਹਾ ਵਹਾ ॥ ਮੇਰੀ ਗਾਕਰਿ
ਯੈ ਮੇਨ ਬਿਲਾਸਾ ॥ ਹਮ ਕਹਤੇ ਗਿੰਮ ਲਨ ਕੀ ਆਸਾ ॥ ੬ ॥ ਰੂਪ ਕੁ ਅਰਿ ਵਹੁ ਗਿਹਨ ਬੁਲਾਈ ॥ ਅਪੁ
ਜਾਇ ਤਿਹ ਸੇਜ ਸੁਹਾਈ ॥ ਵੀਪ ਦਾਨਤ ਰੁਨੀ ਤਿਹ ਕੀਨਾ ॥ ਅਰਘ ਪੂਪ ਰਾਜਾ ਕਹ ਦੀਨਾ ॥ ੭ ॥ ਸੁਰ
ਸੇਜ ਉਪਰਿ ਬੈਠਾਯੋ ॥ ਰੁੰਗ ਰੁਛੀ ਮਸਰਾਬ ਮਗਾਯੋ ॥ ਪਥ ਮਕਹਾ ਨਿਪ ਸੇਇਨ ਪੀਜੈ ॥ ਬਹੁ ਰਿਮੁ

ਏਮਦਨਕਸਦੀਜੇ ॥ ੮॥ ਸੁਨਣਬਰਨਇਹਤੂਪਨਮਾਨਾਜਮਕੇਰੰਤ੍ਰਾਸਤਰਸਾਨਾਕਹਿਯੋਨੇ ॥ ੯॥
 ਤੇਸੇਗਤਿਕਰਿਓ ॥ ਘੋਰਨਰਕਮੇਭੂਲਨਪਰਿਓ ॥ ੯॥ ਤਿਮਰਿਮਤ੍ਰਿਯਅਚਰਾਗਰਤਾਏ ॥
 ਜੇਰਿਜੇਰਿਦਿਗਨਿਪਹਿਨਹਏ ॥ ਹਾਇਹਾਇਮੁਹਿਤੂਪਤਿਭੁਜਿਯੋ ॥ ਕਾਮਾਕ੍ਰਿਯਮੇਰੇਸੀਗ
 ਸਜਿਯੋ ॥ ੧੦॥ ਨਹਿਨਹਿਪੁਨਿਜਿਮਿਜਿਮਿਨਿਪਕਰੇ ॥ ਤਿਮਰਿਮਚਰਨਚੇਚਲਾਪਰੇ ॥ ਹਰਾ
 ਨਿਪਤਮੁਹਿਕਰਹਾਬਿਲਾਸਾ ॥ ਕਾਮਭੋਗਕੀਪੁਰਵਹਾਸਾ ॥ ੧੧॥ ਕਹਏਕਹਕਹਾਪਧਰੇ ॥
 ਆਪਮੇਰੇਕਹਤੁਏਸੀਪਰੇ ॥ ਹਾਇਹਾਇਮੁਹਿਤੂਗਨਕਰਣੀ ॥ ਤਾਤੇਜੀਯਹਮਾਰਜਰਣੀ ॥ ੧੨॥
 ਏਯਾ ॥ ॥ ਆਸਨਾਉਰਾਅਲਿਗਨਚੰਬਨਾਮਾਜੁਭਲੇਤੁਮਰੇਕਸਏਏ ॥ ਫੀਝਏਜਹਿਨਪਾਇ
 ਰਾਮਨੀਤੈਤਾਰਿਉਪਾਇਸੇਤੋਹਿਰਿਝੈਏ ॥ ਘੋਸਤਭਾਂਗਹਫੀਮਿਰਾਬਖਵਾਇਤੁਮੇਤਬਾਅਪਚ
 ਝੈਏ ॥ ਕੋਟਿਉਪਾਵਕੋਰੇਕਿਨਮੀਤਪੇਕੋਲਕਰੇਬਿਨੁਜਾਨਨਦੇਹਉ ॥ ੧੩॥ ਕੋਤਿਯੋਬਾਤਬਨਾਇ
 ਕੋਰੇਕਿਨਕੋਲਕਰੇਬਿਨੁਮੇਨਦੇਰਗੀ ॥ ਆਜੁਮਿਲੇਭੂਮੁਰੇਬਿਨੁਮੇਤੁਵਹੁਪਾਚਿਤਾਰਿਚਿਤਾਰਿਜ
 ਰੇਗੀ ॥ ਹਾਰਸਿਗਾਰਸਥੈਘਰਬਾਰਿਸੁਏਕਹਿਬਚਧਰੇਗੀ ॥ ਕੋਕਰਿਪਿਯਾਗਮਿਲੇਇਕਬਾਰ ॥ ਦਿਸਾਰ
 ਕਿਯਾਗਬਿਨਾਉਰਫਾਰਿਮੇਰੇਗੀ ॥ ੧੪॥ ਸੁੰਦਰਕੋਲਕਰੇਹਮੇਰੇਸੀਗਮੇਤੁਮੇਰੇਲਖਿਹੁਪੁਬਿਕ
 ਨੀ ॥ ਠਾਉਨਹੀਜਹਜਾਉਕ੍ਰਿਪਾਨਿਥੀਆਜੁਭਈਦੁਤਿਦੇਖਿਦਿਵਾਨੀ ॥ ਠੇਅਟਕੀਤੁਮਹੇਰਿਪਤਾ
 ਤੁਮਬਾਧਿਕਰੇਕਸਿਮੈਨਗੁਮਾਨੀ ॥ ਜਾਨਤੁਘਤਨਮਾਨਤਬਤੁਸੁਜਾਤਬਿਹਤਵਹੁਅਨਜੁਨੀ ॥
 ੧੫॥ ਜੇਤਕਪੀਤਕੀਰੀਤਕੀਬਾਤਸੁਸਾਹਸੁਤਾਨਿਪਤੀਰਬਖਾਨੀ ॥ ਚੋਕਰਹਾਢਹੁਓਰਾਚਿਤੇਕਰਿ
 ਬਾਧਿਰਾਮੁਖਮੈਨਹਾਮਾਨੀ ॥ ਹਾਇਰਹੀਕਹਿਪਾਇਰਹੀਗਹਿਗਾਇਬਕੀਗੁਨਏਕਨਜਾਨੀ ॥ ਬਾ
 ਧਿਰਹਾਜਹੁਮੇਨਮਹਾਉਹਿਕੋਟਿਕਹੀ ॥ ਇਹਏਕਨਮਾਨੀ ॥ ੧੬॥ ਚੋਪਈ ॥ ॥ ਜਬਤੂਪਤਿਉਹਬਾ
 ਤਨਮਾਨੀ ॥ ਸਾਹਸੁਤਾਤਬਾਪਿਕਰਿਸਾਨੀ ॥ ਸਖਿਯਨਨੈਨਮੈਨਕਰਿਦਈ ॥ ਰਾਜਾਕੀਬਹੀਯਾ
 ਗਹਿਲਈ ॥ ੧੭॥ ਪਕਰਿਰਾਵਕੀਪਾਗਿਉਤਾਰੀ ॥ ਪਨਹੀਮੁੰਡਸਾਤਸੈਝਾਰੀ ॥ ਦੁਤਿਯਾਪੁਰਖ
 ਕੋਈਤਿਹਨਨਿਹਏ ॥ ਅਨਰਾਵਕੋਕਰੇਸਹਾਰੀ ॥ ੧੮॥ ਭੂਪਲਜਤਨਹਿਹਾਇਬਖਾਨੇ ॥ ਜਿਨਕੋਈਸ
 ਮੁਏਪਛੇਨੇ ॥ ਸਾਹਸੁਤਾਇਤਨਿਪਹਿਨਵਹੈ ॥ ਪਨਹੀਵਹਿਮੁੰਡਪਾਰਿਤੈਰੀ ॥ ੧੯॥ ਰਾਵਲਖਾਝਿਯ

Digitized by Panjab Digital Library | www.panjabdigilib.org

ਦਿਨੀਕਰਜਾਇ॥ ਅਨਿਗਰੇਤ ਕੇਲਪਦਾਈ॥ ਭੁੰਤਿਭਾਂਤਿਤਨਕੇਲਚਾਈ॥ ੪॥ ਭੁੰਤਿਭਾਂਤਿਜਦਪੰ ੧੦੫
 ਰਿਹਤਜਾ॥ ਤਉਨਰਿਯਾਸਨਤਿਹਤਜਾ॥ ਭੁੰਤਿਭਾਂਤਿਉਹੋਸੈਉਰਤ੍ਰਾਨੀ॥ ਨਿਰਖਭੂਪਕਾਰੂਪਾ ਬਿਕਾ
 ਨੀ॥ ੫॥ ਭੁੰਗਕਮਾਇਭੁੰਗਾਈਜਥਿ॥ ਸਮਖਿਯਸਾ॥ ਬਿਬਪਨੇਇਮਤਬਿ॥ ਇਹਰਾਜੇਮੁਹਿਆਜੁ
 ਬੁਲਾਯੋ॥ ਦਿਨਹੀਮੇਸੇਗਭੋਗਕਮਾਯੋ॥ ੬॥ ਸਾਸਸਮੁਰਿਜਬਹੀਸੁਖਿਪਾਈ॥ ਅੰਮ੍ਰਿਤਸੁਤਭੀਸਕਲ
 ਲੁਕਾਈ॥ ਆਜੁਰਾਜਯਾਸੈਰਤਿਮਾਨੀ॥ ਭੂਤ੍ਰਗਏਸਭੁਲੋਗਕਹਾਨੀ॥ ੭॥ ਪੁਨਿਸਿਵਦੇਇਹੁਭਾਂਤਿਉਚ
 ਰੇ॥ ਮੇਦੇਖਤਥੀਹਿਯਾਤਿਹਾਏ॥ ਬਾਤਕਹੇਮੁਹਿਏਕਿਯਾਕਰਿਏ॥ ਚੁਪਕਰਿਏਕਿਕਪਕਰਿਯਰਿਏ॥
 ੮॥ ਅਕੁਲ॥ ੧॥ ਦਿਨਕੇਅੰਸਕੋਰਿਯਕਰਮਕਮਾਵਈ॥ ਦੇਖਤਜਾਰਿਕੇਧਾਮਨਾਰਿਕਿਮਜਾਵਈ॥
 ਅੰਸਕਾਜਕਰਿਕਵਨਕਹੇਕਿਮਭਾਖਿਏ॥ ਹੋਅਪਨੇਚਿਤਕੀਥਤਾਚਿਤਹੀਮੇਰਾਖਿਏ॥ ੯॥ ਚੋਪਈ॥
 ਬੈਨਸੁਤਸਭੁਹਿਨਸਚੁਆਯੋ॥ ਕਿਨੁਨਤਹਾਇਹਕਥਹਿਚਲਾਯੋ॥ ਜੇਕੋਈਅੰਸਕਰਮਕੋਕਰਿਏ॥ ਭੂ
 ਲਕਾਰੂਪਾਸਿਉਚਰਿਏ॥ ੧੦॥ ਲੋਗਨਕਹਿਇਹਿਥਿਪਿਤ੍ਰਹਕਾਇ॥ ਪਿਅਤਪਤ੍ਰੀਲਿਖੀਬਨਾਇ॥
 ਮੇਪਰਿਯਾਰਿਅਨੁਗਹੁਕੀਜੋ॥ ਇਹਿਤੀਚਰਿਤ੍ਰਗੀਥਲਿਖਿਲੀਜੋ॥ ੧੧॥ ੧੧॥ ਇਸੇਸੀਚਰਿਤ੍ਰਪ
 ਥਿਯਾਨੇ॥ ਇਯਾਚਰਿਤ੍ਰਮੇ॥ ਪਸੀਬਾਦੇਚਾਰਸੇਚਾਰਚਰਿਤ੍ਰਸਮਾਪਤਮਸਤਸੁਭਮਸਤੁ॥ ੪੦੪॥
 ੭੧੫੧॥ ॥ ਅਫਜੁ॥ ॥ ਚੋਪਈ॥ ॥ ਸਤਿਬਿਵਿਓਕਭੂਪਹੁਨਿਜੋ॥ ਪ੍ਰਥਮਸਤਜੁਗਥੀ
 ਚਕਰਿਜੋ॥ ਜਿਯਜਸਪੁਰੀਚੋਦਹੰਛਾਯੋ॥ ਨਾਰਦਰਿਖਤਬਹਾਇਮੰਗਾਯੋ॥ ੧॥ ਸਭੁਦੇਵਨਕੋਗਜਾ
 ਰੁਯੋ॥ ਥਹਮਾਤਿਲਕੁਆਪਿਤਿਹਦਯੋ॥ ਨਿਰਕੰਟਕਸੁਗਕਟਕਕਿਯਾਸਥਾ॥ ਦਾਨਵਮਾਰਿਨਿਕਾਰਦੇ
 ਜਬਾ॥ ੨॥ ਇਹਿਥਿਧਿਰਾਜਬਰਖਬਹੁਕਿਯਾ॥ ਦੀਰਘਦਾਤ੍ਰਦਾਨਵਭਵਲਿਯਾ॥ ਦਸਸਹੰਸ੍ਰਫੂਹ
 ਨਦਲਲੋਕੋ॥ ਚੜ੍ਹਿਆਯੋਤਿਹਉਪਰਿਤੋਕੋ॥ ੩॥ ਸਭੁਦੇਵਨਅੰਸੇਸੁਨਿਪਾਯੋ॥ ਦੀਰਘਦਾਤ੍ਰਦਾਨਵ
 ਚੜ੍ਹਿਆਯੋ॥ ਬੀਸਸਹੰਸ੍ਰਫੂਹਨਦਲਲੋਕੋ॥ ਦੋਸੈਜਾਇਸਮਾਗਮਕਿਯੋ॥ ੪॥ ਸੁਰਜਕਰਮੈਨਾਪਤ
 ਕੀਨਾ॥ ਵਹੇਓਰਚੰਦ੍ਰਕਹਦੀਨਾ॥ ਬਾਂਈਰਿਕਾਰਤਕੋਧਰਾ॥ ਜਿਹਪੋਰਖਕਿਨਹੰਨਹਰਾ॥ ੫॥ ਇ
 ਹਦਿਸਸਕਲਦੇਵਚੜ੍ਹਿਯਾਏ॥ ਚਿਹਾਦਿਸਤੇਦਾਨਵਮਿਲਾਏ॥ ਬਾਜਨਭਾਂਤਿਭਾਂਤਿਤਨਬਾਜੋ॥ ਦੋ
 ਉਦਿਸਨਸੁਰਮਾਗਾਜੋ॥ ੬॥ ਦੈਵੈਫੋਲਬਜਾਇਨਗਾਰੋ॥ ਪੀਪੀਭਏਕੈਫਮਤਵਾਰੋ॥ ਬੀਸਸਹੰਸ੍ਰ

ਫਿਰਨਵਲਸਾਥਾਗਰਨਦਾਨੁਗਾਚਾਜਗਨਾਥਾ॥ ੧॥ ਭਾਂਡਿਭੁਤਿਮਾਰੂਜਬਥਾਜੋਦੀਰਘਦਾਕੁਦਨ
 ਵਤਬਗਾਜੋ॥ ਤੀਛਨਬਾਨਵੁਦਿਸਬਹੀ॥ ਜਾਹਿਲਗਤਤਿਹਮੰਦਰਹਿਹੀ॥ ੨॥ ਪਵਤਭੁਏ
 ਦੇਵਤਾਜਬਹੀ॥ ਦਾਨਵਭੁਏਰੋਸਤਨਤਬਹੀ॥ ਭਾਂਡਿਭੁਤਿਬਾਜੰਦਬਜਾਇ॥ ਖੜੀਉਟੇਖਿੰਗਾਖੁਨਸ
 ਇ॥ ੩॥ ਚਲੇਬਾਨਵੁਭੁਏਰਿਅਪਾਰਾ॥ ਬਿਛੁਆਬਰਛੀਬਜਹਜਾਰਾ॥ ਗਦਾਗਰਿਸਰਜਵਨ
 ਪਰਪਰਹੀ॥ ਸਿਖੀਦਨਸਹਿਤਚੁਰਨਤਿਹਕਰਹੀ॥ ੪॥ ਜਾਕੇਲਗੈਅੰਗਮੇਥਲਾਕਰਾਬੀਰਤਿਹ
 ਸੂਰਗਪਯਲਾ॥ ਮਾਰਿਯੋਬੀਰਖੇਤਬਿਕਰਾਲਾ॥ ਨਾਚਤਭੂਤਪ੍ਰੇਤਬੈਤਾਲਾ॥ ੫॥ ਭੂਮਿਭੂਮਿਕਾ
 ਗਿਰੇਧਨਭੁਟਾ॥ ਜੁਦੇਜੁਦੇਕਹੀ॥ ਗਪਰੇਕਟਾ॥ ਚਲੀਸੋਨਕੀਨਦੀਬਿਰਾਜੈ॥ ਬੈਤਰਨੀਜਿਹਕੈ
 ਲਖਿਲਾਜੈ॥ ੬॥ ਇਹਦਿਸਾਅਪਿਕਦੇਵਤਾਕੋਪੋ॥ ਉਹਿਦਿਸਪਾਂਵਦਾਨਵਨੋਪੋ॥ ਕੁਪਿਕੁਪਿ
 ਅਪਿਕਕ੍ਰਿਦਨਮੋਭਿਰੇ॥ ਜੂਝਿਜੂਝਿਗੋਬਹੁਬਿਨਫਿਰੇ॥ ੭॥ ਕੋਟਿਕਕਰਕਤਹਕਰਿਮਰੇ॥ ਜੂਝਿ
 ਗਿਰੇਬਰੰਗਨਬਰੇ॥ ਦੇਉਦਿਸਮਰੇਕਾਲਕੋਪ੍ਰੇਰੇ॥ ਗਿਰੇਭੂਮਰਨਫਿਰੇਨਫਿਰੇ॥ ੮॥ ਸਤਿਸੀਖਿ
 ਦੇਵਸਿਉਤਪਾਯੋ॥ ਦੀਰਘਦਾਕੁਉਹਿਭਿਰਿਸਾਯੋ॥ ਬਜਬਾਦਬਿਛੁਆਕੋਕੈਥਲਾ॥ ਜੂਝਿਜੂਝਿ
 ਕੁਟਾਗਿਰਤਭਏਰਦਾ॥ ੯॥ ਜੋਗਨਜਛਕਹੁਰਖਏ॥ ਭੂਤਪ੍ਰੇਤਨਾਚਤਕਹੁਭਏ॥ ਕਹਕਹਕਹਕਲਰਾ
 ਸਸੁਨਾਵਤਾ॥ ਭੀਖਨਸੁਨੇਸਬਦਭੈਆਵਤਾ॥ ੧੦॥ ਫਿਰੇਦੈਤਕਹੁਦਾਂਤਿਨਿਕਾਰੇ॥ ਬਾਮਤਸੇਦਕੇਤੇ
 ਰਨਮਾਰੇ॥ ਕਹੁਜਿਵਾਸਾਮੁਹਿਫਿਕਰਹੀ॥ ਭੂਤਪਿਸਾਰਮਾਸਕਹੁਖਾਹੀ॥ ੧੧॥ ਸੀਕਟਾਬਿਛੁ
 ਹਰਚਾਸੁਰਪਤਤਬਾਕੋਚੰਬਿਯੁਹਕੋਯੋ॥ ਅਸਰਿਸਜਬਾ॥ ਮਾਰਿਯੋਤਮਲਜੁਪਤਹਭਾਰੀ॥ ਗਰ
 ਜਤਭਏਬੀਰਬਲਧਾਰੀ॥ ੧੨॥ ਜੂਝਗਏਜੋਧਾਕਹੁਭਏ॥ ਦੇਵਗਿਰੇਦਾਨਵਕਹੀਮਰੇ॥ ਬੀਰਖੇ
 ਤਮੇਸਾਤਹਪਰਾ॥ ਦੇਉਦਿਸਏਕਸੁਭਟਨਉਬਰਾ॥ ੧੩॥ ਜੋਕਮਕਮਕਰਿਕਥਾਸੁਨਾਉ॥ ਸਿੰ
 ਬਬਛਲਤੇ॥ ਅਪਿਕਰਹਾਉ॥ ਤੀਸਸਹਿਸਛੁਹਨਿਜਹਜੋਧਾ॥ ਮਾਰਿਯੋਬੀਰਖੇਤਕਰਿਕੋਧਾ॥ ੧੪॥ ਪ
 ਤੀਨੇਸਿਪਤੀਨਭਿਰਮਰੇ॥ ਸੂਰਨਕੇਸੂਰਨਛੈਕਰੇ॥ ਰਬਿਯਨਤਹਰਬਿਯਨਕੋਧਾਯੋ॥ ਹਾਥਨਦੀਤੀ
 ਸੂਰਗਪਯਾਯੋ॥ ੧੫॥ ਦਲਪਤਿਸੇਦਲਪਤਿਲਹਿਮੁਆ॥ ਇਹਿਬਿਧਿਨਾਸਕਟਕਕਹੁਆ॥ ਬਚੇ
 ਭੂਪਤੋਕੋਪਬਦਾਈ॥ ਮਾਂਡਤਭੇਹਠਿਠਨਲਗਾਈ॥ ੧੬॥ ਰਨਮਾਂਡਵਭੇਬਿਬਿਧਿਪਕਾਰਾਦੈਤਰਾ

ਵਾਅਹੁਦੇਵਨਿਪਰਾਾਰਸਨਾਇਤੀਨਤਾਪਿਸੁਨਾਉ॥ਗੀਥਖਫਨਤੇਅਤਿਰੂਪਾਉ॥੨੩॥
 ਪਯਾਤਛੰਦ॥ ॥ਕਹਾਏਬਖਾਨੀਮਹਾਕੋਮਚਿਯੋ॥ਦੁਹਰਿਤੇਬੀਰਏਕੋਨਬਚਿਯੋ॥ਤੁਥੈਅਨਸੂ
 ਏਦੇਉਛੜਧਾਰੀ॥ਪਰਾਲੇਗਥੈਕੀਪੀਤਮਸਾਰੀ॥੨੪॥ਜੂਦੇਰਵੇਦੇਉਓਠੀਪੁਰਿਐਸੀ॥ਪੁਲੈਕਾਲ
 ਕੀਅਗਨਿਕੀਪੁਮਜੇਸੀ॥ਨਹਾਥੈਪਸਾਰਤਹਾਦਿਸਟਿਆਵੈ॥ਕਛੂਤਮਾਅਕਾਸਹੈਰੋਨਜਾਵੈ॥੨੫॥
 ਅਹਿਲਾ॥ ॥ਤੀਸਸਹਿਸ੍ਰਛੁਹਨਦਲਜਬਜੂਤਛੁਯੋ॥ਦੁਹਿਨਿਪਨਕੋਕੋਪਅਧਿਕਤਬਤੀਭਯੋ॥
 ਪੀਸਿਪੀਸਿਰਦਨਛੁਦਬਿਸਿਖਪੁਹਯਹੀ॥ਹੋਜੇਜੀਯਭੁਭਿਕੋਪਸੁਪਗਟਿਵਿਖਾਰਹੀ॥੨੬॥
 ਚੋਪਣੀ॥ ॥ਬੀਸਬਰਸਨਿਸਟਿਨਰਨਕਰਾ॥ਦੁਹਿਨਿਪਨਤੇਏਕਨਦਰਾ॥ਅੰਤਕਾਲਤਿਨਦੁਹਿ
 ਖਪਾਯੋ॥ਉਧਿਕਉਇਹਇਹਕੋਉਹਿਘਾਯੋ॥੨੭॥
 ਮਾਰੋ॥ਦੁਹਰਿਤੇਰਵਜੂਏਕਰਾਰੋ॥ਅਚਿਯੋਲੇਗਥੈਕੀਓਠੀਅਗਨਜੁਲਾ॥ਕੁਈਤੇਜੰਓਨੇਹਤੇ
 ਏਕਬਾਲਾ॥੨੮॥ਤਿਸੀਕੋਪਕੀਅਗਨਿਤੇਬਾਲਏਕੈ॥ਹਸੀਹਾਥਮੇਸਸੜਐਅਸੜਲੇਕੈ॥
 ਮਹਾਰੂਪਆਨੂਪਤਕੈਬਿਰਾਜੈ॥ਲਖੇਤੇਜਤਕੈਸੁਸਉਸੁਰਲਾਜੈ॥੨੯॥
 ਦੇਸਟਿਰੀਜਬਬਾਲਾਜਾਨੈਰਾਗਰੂਪਕੀ॥ਆਲਾਐਸਨਕਤਹੁਪੁਰਖਨਿਹਾਰਾ॥ਨਾਥਕਰੈਜਿ
 ਹਾਅਪਿਸੁਧਾਰਾ॥੩੦॥ਟਿਰਿਜੀਯਮੇ॥ਇਹਭਾਂਤਿਬਿਚਾਰੀ॥ਬਰੈਜਗਤਕੋਪਤਹਿਸੁਧਾਰੀ॥
 ਤੇਕਰਉਦੀਨਪ੍ਰੇਸੇਵਾ॥ਪ੍ਰਸੰਨਹੋਹਿਕਾਲਕਾਦੇਵਾ॥੩੧॥ਅਧਿਕਸੁਚਿਤਏਕੈਏਸੁਮੰਰਾ॥ਭੁੰ
 ਤਿਭਾਂਡਿਤਨਲਿਖਿਲਿਖਿਜੰਰਾ॥ਕ੍ਰਿਪਾਕਰੀਜਗਮਾਤਭਵਾਨੀ॥ਇਹਿਥਤਿਯਤਾਰਿਖਖਨੀ॥
 ੩੨॥ਕਰਿਜਿਨਸੇਕਥਿਦੈਤੈਪੁਤੀ॥ਨਿਰੰਕਾਰਬਰਿਹੈਤਹਿਅਤੀ॥ਤੁਕਾਪਿਆਨਾਜੁਨਿਸਿ
 ਧਰਿਯਹਾ॥ਕਰਿਹੈਜੋਕਛੁਸੇਈਤਮਕਰਿਯਹਾ॥੩੩॥ਜਬਅਸਬਰਤਿਹਦਿਯਾਭਵਾਨੀ॥ਪ੍ਰਫੁਲ
 ਤਭੁਈਜਗਤਕੀਰਾਨੀ॥ਅਤਿਪਾਵਿਰਪ੍ਰੇਨਿਸਿਛਿਤਸੇਈ॥ਜਿਹਠਾਂਐਰਨਦੁਸਰਕੋਈ॥੩੪॥
 ਅਰਧਰਾਤ੍ਰਬੀਤਤਭੀਜਬਹੀ॥ਆਗਿਯਾਭੁਈਨਾਥਕੀਤਬਹੀ॥ਸੂਸਬੀਰਜਦਾਨਵਅਥਮਰਿ
 ਤੈ॥ਤਿਹਪਛੈਸੁੰਦਰਿਮੁਖਿਬਰਿਹੈ॥੩੫॥ਇਹਬਿਪਿਤਿਹਆਗਿਯਾਜਬਭੁਈ॥ਦਿਨਮਣਚ
 ਕ੍ਰਿਯੋਗੈਨਮਿਟਿਗਈ॥ਸਾਜੇਸਸੜਚਿਚਲਤਬਹੀ॥ਰਨਕੋਚਲੀਸਾਥਿਲੈਸਬਹੀ॥੩੬॥

੨੩੭ ॥ ਜਗਸਰ ਕੋ ਪੁਰਹੁ ਤੇ ਤਿਤ ਕਹਿ ਕਿਯਾ ਪਾਅਨ ॥ ਭੀਕਰ ਅਸੁਰ ਕੋ ਬੀਰਿ ਗਏ ਦਹਿਸ
 ਵਿਯੋ ਨਿਸਾਨ ॥ ੩੭ ॥ ਚੋਪਈ ॥ ੪੬ ॥ ਦਭ ਸੁਨਾ ਸੁਵਨ ਮਹਿ ਜਬ ਹੀ ॥ ਜਾਗਾ ਅਸੁਰ ਕੋ ਪਕਰਿਤ
 ਬਹੀ ॥ ਐਸਾ ਕਵਨ ਜੁਹਮ ਪਰਿ ਆਯੋ ॥ ਰਕਤ ਬੀਦੇ ਮੇਰ ਨਹਿ ਹਰਾਯੋ ॥ ੩੮ ॥ ਈਦਰ ਦੁਸੁਰ ਜਪ
 ਮਜੀਤ ॥ ਰਾਵਨਾ ਜਿਤਾ ਹਰੀ ॥ ਜਿਨ ਸੀਤਾ ॥ ਏਕਾ ਦੇਵ ਸਮੇ ਸੀ ਸਿਵ ਲਗਾ ॥ ਤਾਹਿ ਭੁਜਾਯੋ ਮੈਨ
 ਹਿਰਾ ॥ ੩੯ ॥ ਸਸਰ ਸਾਜਿ ਦਾਨ ਵਰਨਾ ਆਵਾ ॥ ਅਮਿਤ ਕੋ ਪਕਾਰੇ ਸੀ ਖਬ ਜਾਵਾ ॥ ਕਾਂਪੀ ਭੂਮ
 ਗਗਨ ॥ ਘਰਾਨਾ ॥ ਅਤੁਲ ਬੀਰ ਜਕਿ ਹਰਿ ਰਿਸਾਨਾ ॥ ੪੦ ॥ ਇਤ ਦਲ ਦੁਲਹ ਦੇਈ ਕੁਮਾ
 ਰੀ ॥ ਸਸਰ ਸਾਜਿ ਰਖ ਕਰੀ ਸਦਾਰੀ ॥ ਸਸਰ ਨਿਕਰਿ ਪੁਣਾ ਮਯ ਤਿਹ ਕਾਲਾ ॥ ਛੂਤੁ ਭੀਰ ਦ
 ਬਿਸਖ ਕਰਾਲਾ ॥ ੪੧ ॥ ਲਗੇ ਬਿਸਖ ਜਬ ਅੰਗ ਕਰਾਰੇ ॥ ਦਾਨ ਵਰੁ ਰੋਕੋ ਪਤ ਬਭਾਰੇ ॥ ਮੁਖ ਤੇ
 ਸੁਸਮ ਮਿਤ ਪੈ ਕਾਢੇ ਤਿਨ ਤੇ ॥ ਅਮਿਤ ਅਸੁਰ ਰਨ ਬਾਢੇ ॥ ੪੨ ॥ ਤਿਨ ਕਾ ਬਾਲ ਬਹੁ ਰਿਬ ਪਕ
 ਰਾ ॥ ਉਨ ਕਾ ਸੋਨ ਪਿਥੀ ਪਰ ਪਰਾ ॥ ਅਗਨ ਤਬ ਢੇਤ ਬੈਤ ਹਵਾ ਨਵਾ ॥ ਭੁਏ ਪਕਰਿ ਕਰਿ ਮਨਵਾ ॥
 ੪੩ ॥ ਜਬ ਅਬਲਾ ਕੇ ਸੁਭਟ ਚਬਏ ॥ ਦੁਲਹ ਦੇ ਤਿਹ ਬਿਸਖ ਲਗਾਏ ॥ ਸੁੰਦਰ ਕਾ ਪਰਤ ਸੋਨ ਭੂਯ
 ਭਏ ॥ ਉਪਜਾ ਅਸੁਰ ਸਾ ॥ ਮੁਹਿ ਉਠਿ ਪਏ ॥ ੪੪ ॥ ਪੁਨਿ ਅਬਲਾ ਤਿਨ ਬਿਸਖ ਪੁਰਾਰੇ ॥ ਚਲੇ ਸੋ
 ਨ ਕੇਤਹ ਪਨਾਰੇ ॥ ਅਸੁਰ ਅਨਿਤਤਾ ਤੇ ਜਾਗੇ ॥ ਜੂਝਤ ਭੁਏ ਪੈਗੁ ਨਹਿ ਬਾਰੇ ॥ ੪੫ ॥ **ਤੁਜੇ ਗਏ**
 ੨੪ ॥ ॥ ਜਬੋ ਓਰ ਚਾਰੇ ਉਠੈ ਦੈਤ ਬਾਨੀ ॥ ਕਿਏ ਕੋ ਪਗਾੜੈ ਲਿਏ ਧੂਲ ਧਾਨੀ ॥ ਕਿਤੇ ਮੂੰਹ ਮੂੰਹ ਕੇ
 ਤੇ ਅਰਧ ਮੂੰਹ ॥ ਕਿਤੇ ਕੇਸ ਧਾਰੀ ਸਿਪਾਹੀ ਪੁਚੈ ॥ ੪੬ ॥ ਜਿਤੇ ਦੈਤ ਉਠੈ ਤਿਤੇ ਬਾਬ ਮਾਰੇ ॥
 ਦੁਠੇ ਅਨ ਬਾਨ ਨਬਾਂ ਕੇ ਰੁਰਾਰੇ ॥ ਜਿਤੇ ਸਾਸ ਛੁਰੈ ਉਠੈ ਦੈਤ ਭਾਰੇ ॥ ਹਠੀ ਮਾਰਹੀ ਮਚਕੈ ਕੈ ਪੁਕਾ
 ਰੇ ॥ ੪੭ ॥ ॥ ਤਿਤੇ ਕੋ ਪਕੈ ਕੈ ਬੀਰ ਬਾਲਾ ਸੀ ਘਰੇ ॥ ਜਿਤੇ ਦੈਤ ਦੁਕੇ ਮਹਾ ਬਹੁ ਭਾਰੇ ॥ ਤਿਤਿ ਯੋਕ
 ਰਿਗਾ ਅਨ ਕੋ ਸੋਨ ਭੂਪੇ ॥ ਉਠੈ ਨੇਕ ਜੇਧਾ ਮਹਾ ਭੂਮ ਭੂਪੇ ॥ ੪੮ ॥ **ਚੋਪਈ** ॥ ॥ ਤਿਨ ਕੀ ਭੂਮ ਜੇ
 ਮੇਜਾ ਪਰਹੀ ॥ ਤਿਨ ਤੇ ਅਮਿਤ ਦੈਤ ਬਪੁ ਧਰਹੀ ॥ ਸੋਨ ਗੋਰੇ ਤਿਨ ਕੋ ਧਗਾਹੀ ॥ ਰਬੀ ਗਜੀ ਬਾਜ
 ਧੈ ਜਾਹੀ ॥ ੪੯ ॥ ॥ ਅਨ ਤਜਤ ਸੁਸਾ ਅਰਿਤ ਜੈ ॥ ਜਿਨ ਤੇ ਅਮਿਤ ਅਸੁਰ ਪੈ ਭਜੈ ॥ ਕਿਤ ਕਾ ਅਸੁਰ
 ਰਾਰਤ ਭੂ ਅਲਾਰੇ ॥ ਤਿਨ ਤੇ ਅਨਿਕ ਦੈਤਤ ਨਧਾਰੇ ॥ ੫੦ ॥ ॥ ਤਿਨ ਤੇ ਤੁਜਤ ਅਸੁਰ ਜੇ ਸੁਸਾ ॥ ਤਿ

ਨਤੇਦਾਨਵੇਹੋਪਿਪਕਾਸਾ॥ ਕਿਤਕਮਰਤਹੋਤਨਿਸੰਘਰੇ॥ ਦੋਸੈਦਿਸਨਤੇਅਸੁਰਨਿਹਰੇ॥ ੫੧॥ ੬੭੭
 ਚਿਤਮੋਕਿਯਾਕਾਲਕਾਪਿਯਾਨਾ॥ ਵਰਸਨਾਦਿਆਅਨਕੁਗਵਾਨਾ॥ ਕਰਿਪਨਮਚਰਨਨਉਠਿਪਰੀ॥
 ਬਿਨਤੀਭਾਂਤਿਅਨਿਕਤਨਕਰੀ॥ ੫੨॥ ਸੁਨਦੁਕਾਲਮੇਦਾਸਤਿਹਾਰੀ॥ ਅਪਨੀਜਾਨਿਕੋਏਪੁਤਿਪਾ
 ਰੀ॥ ਗੁਨਅਵਗੁਨਮੁਰਿਕਛੁਨਨਿਹਾਰਹੁ॥ ਬਾਂਹਗਹੇਕੀਲਾਜਾਬਿਚਾਰਹੁ॥ ੫੩॥ ਹਮਹੈਸਹਨਿਤੇ
 ਰਿਮਹਰਾਜਾ॥ ਤੁਮਕਹਬਾਹਰਹੇਕੀਲਾਜਾ॥ ਜੇਤੁਮਕੁਗਏਕੁਦਖਪੈਹੈ॥ ਦੀਨਦਇਆਪੁਭਬਿ
 ਰਵਲਜੈਹੈ॥ ੫੪॥ ॥ ਅੰਐਕਹਲਗੇਮੇਕੋਏਪੁਕਾਰਾ॥ ਤੇਘਟਘਟਕੀਜਾਨਨਹਾਰਾ॥ ਕਹੀਏਕਕ
 ਰਿਸਹਸਖੰਨਿਯਹੁ॥ ਅਪਆਪਨੇਬਿਰਦਹਜਨਿਯਹੁ॥ ੫੫॥ ਹਰਿਹਰਿਸੁਨਤਕਲਬਚਹਸਾ॥
 ਕੁਗਤਹੋਤਕਟਿਸੈਅਸਿਕਸਾ॥ ਚਿਤਿਨਕਰੇਮੇਅਸੁਰਸੰਘਰਿਹੈ॥ ਸਕਲਸੇਕਕੁਗਤਨਿਕੋਹ
 ਰਿਹੈ॥ ੫੬॥ ਅਮਿਤਅਸੁਰਉਪਜੇਥੇਜਹਾ॥ ਪਾਪਤਭਯੋਕਾਲਚਲਿਤਹਾ॥ ਚੁਧੰਕਰਨਕਰਿ
 ਸਸਰੁਪੁਹਾਰੇ॥ ਦੈਤਅਨੇਕਮਰਹੀਤੁਹਾਰੇ॥ ੫੭॥ ਤਿਨਤੇਪਰਾਸੇਨਜੇਕੂਪਰਿ॥ ਅਸੁਰਅਮਿਤਪ
 ਵਤਭੇਉਠਿਕਰਿ॥ ਤਿਨਤੇਚਲਤਸੁਸਜੇਛੂਟੇ॥ ਅਮਿਤਦੈਤਰਣਕਉਉਠਿਜੂਟੇ॥ ੫੮॥ ਤੇਸਭਕਾ
 ਲਤਨਕੋਮੇਮਾਰੇ॥ ਚਲਤਭਏਕੂਅਰਧਰਪੁਨਾਰੇ॥ ਉਪਜੇਅਸੁਰਤਾਤੇਬਹੁਠਾਢੇ॥ ਧਵਤਭਏਰੇਸਕ
 ਰਿਗਢੇ॥ ੫੯॥ ਮਾਰਿਮਾਰਿਦਸਦੋਸੈਪੁਕਾਰੇ॥ ਤਿਨਤੇਅਮਿਤਅਸੁਰਤਨਪਾਰੇ॥ ਬਾਤਚਲਤਤਿ
 ਨਤੇਜੇਦੋਰੇ॥ ਤਿਨਤੇਹੋਤਅਸੁਰਪੁਗਟੇਰੇ॥ ੬੦॥ ਲਗੋਘਾਇਜੇਸੇਨਬਮਾਰੀ॥ ਤਿਯੇਗਜਥਾਜੀ
 ਪੈਜਾਹੀ॥ ਤਿਹਤੇਚਲਤਅਮਿਤਜੇਸੁਸਾ॥ ਤਿਨਤੇਅਸੁਰਕਰਤਪੁਕਾਸਾ॥ ੬੧॥ ਅਨਗਨਕਾਲ
 ਅਸੁਰਤਬਮਾਰੇ॥ ਪਰੇਕੂਮਪਰਿਮਨਹੁਮੁਨਾਰੇ॥ ਮੇਧਾਤੇਗਜਥਾਜਉਠਾਹੀ॥ ਸੇਨਤੇਕੇਵਾਨਵਧੈ
 ਜਾਹੀ॥ ੬੨॥ ਬਾਨਨਕੀਬਰਖਾਉਠਿਕਰਹੀ॥ ਮਾਰਿਮਾਰਿਕਰਿਕੋਪਉਚਰਹੀ॥ ਤਿਨਤੇਅਸੁਰ
 ਨਿਕਿਯਾਪਸਾਰਾ॥ ਦੋਸੈਦਿਸਨਹੁਕਹਛਰਿਡਾਰਾ॥ ੬੩॥ ਵਹੈਕਾਲਕਾਅਸੁਰਖਪਾਏ॥ ਮਾਰਿਦਬਰਿ
 ਯਾਪੁਰਿਮਿਲਾਏ॥ ਪੁਨਿਪੁਨਿਉਠੈਪੁਹਾਰੇਬਾਨਾ॥ ਤਿਨਤੇਧਰਤਾਅਸੁਰਤਨਨਾ॥ ੬੪॥ ਦੁਕਦੁਕ
 ਦਾਨਵਜੇਭੁਏ॥ ਤਿਨਤੇਅਨਿਕਾਅਸੁਰਧੈਗਏ॥ ਭਾਹੀਤੇਦਾਨਵਬਹੁਪੈਕਰਿ॥ ਜੁਪਕਰੇਆਜੁਪ
 ਤੇਲੈਕਰਿ॥ ੬੫॥ ਬਹੁਰਿਕਲਦੈਦੈਤਸੰਘਰੇ॥ ਤਿਲਤਿਲਘਾਇਦੁਕਕਰਿਭੁਰੇ॥ ਜੇਤਿਕਰਿ

੮੧॥ ਨਿਰਖਜੁਪਕਾਪਾਕਮਲਿਸਾ॥ ਤੁਤੇਧਰਨਾਭਿਕਭੇਸਾ॥ ਪਾਰਬਤੀਸਲਖਭੁਰਾਲਹਾਈ॥ ੮੨॥
 ਬਸਾਬਨਬਿਖੇਅਤਿਬਕਹਾਈ॥ ੮੩॥ ਕਾਰਤਕੇਲਹਵੈਰਹਾਬਿੰਡੁਲਾਥੁਰਮਾਛਾਡਿਗਿਹਗ
 ਯੇਕਮੰਡੁਲਾਪਥਪਿਸਾਨਪਗਨਕੁੰਡਬਹੀ॥ ਜਾਇਸਮੇਛੁੰਡਗਵਿਸਸਬਹੀ॥ ੮੪॥ ਭੁਗਗੀਧਰ
 ਨਾਮਿਬਰਪਹਰਨਾ॥ ਬਾਜਖੁਰਨਕੁੰਡਪਥਪਿਸਾਨਾ॥ ਅੰਧਗੁਬਾਰਤਯੋਬਾਨਤਨਾਹਾਥਬਿਲੇਕਿ
 ਯੇਜਾਤਨਆਪਨ॥ ੮੫॥ ਬਿਛੁਆਬਾਨਬਜਰਨਬਰਖਤਾਰਿਸਿਰਿਸਿਸੁਕੁਟਪਨੁਖਕਹਕਰ
 ਖਤਾ॥ ਤਕਿਤਕਿਬਾਨਪ੍ਰਕੋਪਚਲਾਵੈ॥ ਭੇਦਤਾਨਤਨਪਰੇਪਰਾਵੈ॥ ੮੬॥ ਜਬਹੀਕੁਏਅਮਿਤ
 ਰਨਜੇਧਾ॥ ਬਾਛਿਯੋਮਹਾਕਾਲਕੋਕ੍ਰੋਧਾ॥ ਮਹਾਕੋਪਕਰਿਬਿਨਿਖਪ੍ਰਹਾਰੇ॥ ਅਪਿਕਸਤਾਛਿਨ
 ਮਾਹਿਸੰਘਾਰੇ॥ ੮੭॥ ਰਕਤਸੰਘੁਪਰਨਤਬਪਰਾ॥ ਤਾਤੇਬਹੁਦਾਨਵਬਪੁਧਰਾ॥ ਏਕਏਕ
 ਸਰਸਬਹਿਚਲਾਏ॥ ਤਿਨਤੇਅਸੁਰਅਨਿਕਭੈਧਾਏ॥ ੮੮॥ ਆਏਜਿਤਕਤਿਤਕਤਹਮਾਰੇ॥
 ਬਹੇਧਰਨਪਰਿਰਕਤਪ੍ਰਨਾਰੇ॥ ਤਿਨਤੇਬਹੁਅਸੁਰਨਬਪੁਧਰਾ॥ ਹਮਤੇਜਾਤਬਿਚਾਰਨਕਰਾ॥
 ੮੯॥ ਭੁਗਮਗਲੇਕਚਤ੍ਰਦਸਤਏ॥ ਅਸੁਰਨਿਸਾਥਸਕਲਭੁਰਿਗਏ॥ ਬਹਮਾਬਿਸੁਨਸਭੈਰੁ
 ਰਪਾਨੇ॥ ਮਹਾਕਾਲਕੀਸਰਨਿਸਿਧਨੇ॥ ੯੦॥ ਇਹਿਬਿਧਿਸਭੈਪ੍ਰਕਾਰਤਭਏ॥ ਜਨਕਰਿਲੁ
 ਰਬਨਕਮੇਲਏ॥ ਕ੍ਰਾਹਿਤਾਹਿਹਮਸਰਨਿਤਿਹਾਰੀ॥ ਸਭੁਭੈਤੇਹਮਲੇਹਉਬਧੀ॥ ੯੧॥ ਤੁਮਰੇਸ
 ਕਲੇਲੇਕਸਿਰਤਾਜਾ॥ ਗਰਬਨਿਰੀਜਗਰੀਬਨਿਵਾਜਾ॥ ਆਦਿਅਕਾਲਅਜੇਨਬਿਨਾਭੈ॥ ਨਿ
 ਰਬਿਕਾਰਨਿਰਲੀਬਜਗਤਮੇ॥ ੯੨॥ ਨਿਰਬਿਕਾਰਨਿਰਜੁਰਾਅਬਿਨਾਸੀ॥ ਪਰਮਜੇਗਕੇਤਤੁ
 ਪ੍ਰਕਾਸੀ॥ ਨਿਰੰਕਾਰਨਵਨਿਤਸੁਯੀਭਵਾ॥ ਤਾਰਮਾਤਜਹਜਾਤਨਈਧਵਾ॥ ੯੩॥ ਸੇਤਾਬਿੰਡੁ
 ਸੁਰਿਪਿਸੁਖਦਾਇਕਾ॥ ਚੰਡਮੁੰਡਦਾਨਵਕੇ॥ ਏਕਾ॥ ਸਤਿਸੰਪਿਸਤਤਾਨਿਵਾਸਾ॥ ਭੂਤਭਵਿਖ
 ਕੁਵਾਨਨਿਰਾਸਾ॥ ੯੪॥ ਆਦਿਅਨੰਤਅਰੂਪਅਭੇਸਾ॥ ਘਟਿਘਟਿਛੀਤਰਿਕਿਯਾਪ੍ਰਵੇਸਾ॥
 ਅੰਤਰਿਬਸਤਨਿਰੰਤਰਹਿੰਦੀ॥ ਸਨਕਸਨੰਦਸਨਤਨਕਹੀ॥ ੯੫॥ ਆਦਿਜੁਗਾਦਿਸਦਾਪ
 ਭੁਏਕੈ॥ ਧਰਿਧਾਰਿਮੂਰਤਫਿਰਤਅਨੇਕੈ॥ ਸਭੁਜਗਕਹਾਬਿਧਿਭੁਗਮਾਯਾ॥ ਆਪੇਏਕਾਅਨੇਕ
 ਵਿਖਾਯਾ॥ ੯੬॥ ਘਟਿਘਟਿਮਾਹਿਜੇਈਪੁਰਖਾਬਿਆਪਕਾ॥ ਸਗਲਹੀਜੀਵਜੰਤਕੇਥਾਪਕਾ॥

ਜਾਤੇਹੋਤਕਰਤਅਕਰਖਨਾਤਕਰਕਰਤਮਿਤਕਜਗਕੈਜਨਾ ੯੬ ॥ ਤੁਮਜਗਕੈਕਾਰਨਕਰਤ
 ਰਾਪਪਟਪਟਕੀਮਿਤਿਜਨਨਹਾਰਾਨਿਰੰਕਾਰਨਿਰਵੈਰੁਨਿਰਾਲਾਸਕੁਹੀਕੈਮਨਕੀਤੁਹਿਮਾ
 ਲਾਮਾ ੯੭ ॥ ਤੁਮਹੀਬੁਧਾਧਿਸਨਬਨਯੋਮਹਾਰੁਤੁਮਹੀਓਪਜਯੋਤੁਮਹਰਿਧਿਕਸ
 ਪਹਿਬਨਾਵਾਗਵਿਤਜਅਨਦਿਤਿਜਨਬੈਰਬਛਾਵਾ ੯੮ ॥ ਜਗਕਾਰਨਕਰਨਨਿਪਿਸ੍ਰਾਮਿ
 ਕਮਲਨੈਨਅੰਤਰਿਕੇਜਾਮੀਦਯਾਸਿਪਦੀਨਨਕੇਦਯਾਲਾਹੁਮੈਕ੍ਰੋਪਾਨਿਪਨਕ੍ਰੋਪਲਾ ॥
 ੯੯ ॥ ਚਰਨਪਰੇਇਹਬਿਪਿਬਿਨਤੀਕਰਿਅਤ੍ਰਾਰਿਤ੍ਰਾਰੇਗਖਹੁਮਧੁਰਿਪਰਿਕਹੰਕ
 ਹੰਧਸਾਬਚਨਸੁਨਿਕਾਲਾਕੁਗਤਜਨਕਰਿਭੁਯੋਕ੍ਰੋਪਲਾ ੧੦੦ ॥ ਰੁਛਰੁਛਕਰਿਸਬ
 ਰਉਚੋਰੋਸਭਦੇਵਕ੍ਰੋਸੋਕਨਿਦੋਰੋਨਿਜੁਗਤਨਕਹਿਲਿਯੋਉਥਾਰਾਦੁਸਟਨਕੇਸੀ
 ਗਕਰਿਯੋਅਖਾਰਾ ੧੦੧ ॥ ਕਰਿਕਰਿਕੋਪਕਾਲਸੀਤਬਹੀਰਬਪਰਿਚੜਾਸਸੜਲੈਸ
 ਬਹੀਸਕਲਸਤੁਅਨਕੇਛੈਕਾਰਨਾਸਭਸੰਤਨਕੋਪਨਉਥਾਰਨਾ ੧੦੨ ॥ ਪਾਨਮੈਰਪਨ
 ਪਪਨਰਾਜਾਗਾਖਨਚੜਾਸੇਵਕਨਕਾਜਾਜਾਕੀਪੁਜਾਬਿਖੈਰਾਜਤਅਸਿਨਿਰਖਸੜ
 ਜਿਹੋਹੋਤਬਿਮਨਬਸਿ ੧੦੩ ॥ ਅਸਿਪੁਜਾਅਪਿਕੋਕੋਪਕਰਿਧਯੋਬੈਰਬੀਰਦਲਪੁਗਟ
 ਖਪਯੋਸਾਪਨਕੀਲੁਕਾਰਿਲੀਨੀਸੜਮੈਨਤਿਲਤਿਲਖੇਕੀਨੀ ੧੦੪ ॥ ਤਿਲਤਿਲਏ
 ਕਟੇਕਕਰਿਤ੍ਰਾਰਾਗਜੀਰਥੀਥਾਜੀਯਨਬਿਦਾਰਾਤਿਹਤੇਅਮਿਤਅਸੁਰਉਠਿਪਏਅਪੇ
 ਰਤਮਹਾਕਾਲਕਹੁਏ ੧੦੫ ॥ ਮਚਤਭੁਯੋਜਬਹੀਰਨਦਾਰਨਾਕਰਿਕਰਿਗਏਬਾਜਾਅਚੁਥਾ
 ਰਨਾਜੰਬੁਕਗੀਪਮਾਸੁਲੈਗਏਰਨਤਜਿਸੁਕੁਟਨਗਾਜਤਭਏ ੧੦੬ ॥ ਸਸੜਸਾਜੋਕੋ
 ਪਾਤੁਬਕਾਲਾਪਾਰਤਭੁਯੋਭੇਸਬਿਕੁਲਾਬਾਨਮਨੇਕੋਕੋਪਕਰਿਛੋਰੋਸਤੁਅਨੇਕਨਕੇਸਿ
 ਰਛੋਰੋ ੧੦੭ ॥ ਹਕਾਰਕੀਆਚਾਸੀਗਾਮਾਪਠੇਦਏਬਹੁਅਰਿਮਿਤਪਮਾਬਾਜਪੁਰਸੁ
 ਆਕੁਲਕੁਟੀਖਟਪਟਕੁਮਗਗਨਉਭਿਗਈ ੧੦੮ ॥ ਏਕੈਰਹਿਗਯੋਜਬੈਪਯਾਲਾ
 ਮੈਸਾਮਰਾਜੁਪਬਿਕੁਲਾਮਹਾਕਾਲਕੇਭੁਯੋਪਸੇਤਾਤੁਰਾਪਛੁਭੁਮਪਰਿਤੇਤਾ ੧੦੯
 ਕੁਟਾਰਜਰੂਪਤਬਪਰਾਬਦਨਪਸੇਤਪਰੇਪਰਾਛੁਛਮੈਨਛੁਛੀਬਪਲਯੋਕਰਖਾ ੧੧੦

ਬਾਰੰਚਰਤਭਯੋ ॥ ੧੧ ॥ ਜੇਹਾ ਅਰਕਾ ਲਕਿ ਪਾਨ ਪ੍ਰਾਹੈ ॥ ਇਕ ਤੋ ਦੋ ਇਪੁਰਖ ਕਰਿ ਰਹੈ ॥ ਦੋ ੬
 ਪੁਤ੍ਰ ਪਰਕਰਤ ਪ੍ਰਾਹੈ ॥ ਦੋ ਤੋ ਹੋਤਾ ਛਿਨ ਕਮੋ ਚਾਹੈ ॥ ੧੧੧ ॥ ਬਹੁ ਰਿਕਾ ਲਕੀ ਨਾ ਘਮਸਾਨਾ ॥
 ਮਾਰਤ ਭਯੋ ਦੋ ਤਬਿ ਧਿਨਾਨਾ ॥ ਅਧਿਕ ਪ੍ਰਸੇਤ ਧਰਨਿ ਪਰਿ ਪਰਿਯੋ ॥ ਭੂਮੀ ਨਤਾ ਤੇ ਬਪੁ ਪਰਿਯੋ ॥
 ੧੧੨ ॥ ਕਾਢੁ ਕ੍ਰਿਪਾ ਨਿਪਸੈ ਚੀਕਾਰਾ ॥ ਤਿਨ ਤੇ ਅਮਿਤ ਗਨ ਨਤਨ ਪਾਰਾ ॥ ਦੋਲ ਪਟ ਹਿ ਇਕ ਤਾਲ
 ਬਜਾਵਹਿ ॥ ਜੀਗ ਮੁਢੰਗ ਉਪਗ ਸੁਨਾਵਹਿ ॥ ੧੧੩ ॥ ਗੋਮੁਖ ਤ੍ਰਾਤ੍ਰਤ੍ਰ ਰਾਪਾਰਾ ॥ ਦੋਲ ਮ੍ਰਿਦੰਗ ਮੁ
 ਚੰਗਨ ਗਾਰਾ ॥ ਬਾਜਤ ਭੇਰ ਭੁਭਾ ਕਹੁ ਛੀਖਨਾ ॥ ਕਸਪ ਨੁਤ ਜਤ ਸੁਭਟ ਸਰਤੀ ਛਨਾ ॥ ੧੧੪ ॥ ਭੁਰਿ ਗੋਕੁ
 ਰੁਤ ਹਮੇ ਨਤਨਾ ॥ ਪ੍ਰਗਟੇ ਅਸੁਰਤ ਵਨ ਤੇ ਅਨਗਨਾ ॥ ਮਾਰਿ ਮਾਰਿ ਮਿਥਿ ਕਰਤ ਪ੍ਰਕਾਰਾ ॥ ਤਿਨ ਤੇ ਪ੍ਰ
 ਰਾਤ ਅਸੁਰ ਹਜ ॥ ੧੧੫ ॥ ਤਿਨ ਧਿਕਾ ਲਜ ਬਧਰਨ ਗਿਰਾਵੈ ॥ ਸੋਨ ਪੁਲਤ ਪ੍ਰੇਭੂ ਮਿਸੁ ਹਵੈ ॥ ਤੇ
 ਅਮਿਤ ਅਸੁਰ ਉਠਿ ਭੁਜਹੀ ॥ ਬਾਨ ਕ੍ਰਿਪਾ ਨਸੈ ਚਈ ਸਜਹੀ ॥ ੧੧੬ ॥ ਅਮਿਤ ਕੋ ਪਕਰਿ ਸਮੁਹਿ ਸਿ
 ਧਾਰੇ ॥ ਸਭੈ ਕਾਲ ਇਕ ਛਿਨੋ ਮੈ ਮਾਰੇ ॥ ਤਿਨ ਤੇ ਸੋਨਤ ਪਰਾਸ ਭੁਭੁਹਾ ॥ ਸਾਜਤ ਭਯੋ ਅਸੁਰਤ ਬ
 ਥਿਯੁਹਾ ॥ ੧੧੭ ॥ ਦਾਰੁਨ ਮਚਾ ਜੁਪਤ ਬਝਟ ਪਟਾ ॥ ਉਡ ਗੋਬਾ ਸਭੁਰਨ ਭੂਅ ਖਟ ਪਟਾ ॥ ਪ੍ਰੈ ਗੋਤੇਰ
 ਹਗਰਾਨਾ ਪਾਰਾ ॥ ਏਕ ਬਿਗਹਿ ਗਯੋ ਤਾਪ ਭਾਰਾ ॥ ੧੧੮ ॥ ਭਟ ਚਾਰਜ ਇਤੈ ਜਸੁ ਗਵੈ ॥ ਢਾਢੁ ਮੈ
 ਨਕਰ ਖਾਹੁ ਸੁਨਾਵੈ ॥ ਤਿਮਿਤਿ ਮਿਕਾਲ ਹਿ ਬਢੈ ਗੁਮਾਨਾ ॥ ਚਹਿ ਚਹਿ ਹੋਨੇ ਦੁਬਹਿ ਯਾਨਾ ॥ ੧੧੯
 ॥ ਤਿਨ ਤੇ ਮੇਦਾ ਸਜੇ ਪਰਹੀ ॥ ਰਾਖੀ ਗਜੀ ਬਜੀਤਨ ਪਰਹੀ ॥ ਕੇਤ ਕਭਯੋ ਅਸੁਰ ਬਿਕਾਰਾ ॥ ੧
 ਤਿਨ ਤੇ ਬਰਨ ਨਕਰੋ ਸੁਪਾਰਾ ॥ ੧੨੦ ॥ ਪਾਂਚ ਪਾਂਚ ਪ੍ਰੈ ਭੁਜ ਕੇ ਪਨੇ ॥ ਸਸਤ੍ਰ ਅਸਤ੍ਰ ਹਾਥ ਨੀ ਬਨੇ ॥
 ਏਕੈ ਚਰਨ ਏਕੈ ਆਖਿ ਜਿਨਾ ॥ ਭੂਜਾ ਅਮਿਤ ਸਹਸ ਦ੍ਰੋਕੋ ਤਿਨਾ ॥ ੧੨੧ ॥ ਏਕ ਚਰਨ ਏਕੈ ਕੀਨਾ ਸਾ
 ਏਕ ਏਕ ਭੁਜ ਭੁਮਤ ਅਕਾਸਾ ॥ ਅਰਧ ਮੁੰਡ ਮੁੰਡ ਤੇ ਕੋਤੇ ਸਿਰਾ ॥ ਕੇਸ ਨਧਰੇ ਕਿਤ ਕਧਾਏ ਫਿਰਿ ॥
 ੧੨੨ ॥ ਏਕ ਏਕ ਮਦੋਕੇ ਸਰਪੀਯੋ ॥ ਮਾਨਵ ਖਾਇ ਜਗਤ ਕੇ ਜਯੋ ॥ ਦਸ ਦਸ ਸਹਸ ਭਾਂਗ ਕੇ ਭ
 ਰਾਪਟਾ ॥ ਪੀਪੀ ਬ੍ਰਿਰਤ ਅਸੁਰ ਰਨ ਚਟ ਪਟਾ ॥ ੧੨੩ ॥ ~~ਏਕ ਚਰਨ~~ ॥ ਬੱਜ ਬਾਨ ਬਿਛੁਆ ਬਿਸਿਖ
 ਬਰਖੇ ਸਸਤ੍ਰ ਅਪਾਰਾ ॥ ਚੁਨੀ ਚਕਾਤਰ ਸੁਭਟ ਸਭੁ ਕੀਨੇ ਇਕ ਸਾਰਾ ॥ ੧੨੪ ॥ ਚੋਪਣੀ ॥ ॥ ਇ
 ਹ ਬਿਧਿ ਭਯੋ ਘੋਰ ਸੰਗਾ ॥ ਲੈ ਲੈ ਅਮਿਤ ਜੁਪਕਾ ਸਾਮਾ ॥ ਮਹਾ ਕਾਲ ਕੇ ਪਤ ਭਯੋ ਜਬਹੀ ॥ ਅ

ਸੁਰਾਅੰਕ ਬਿਦਾਰੇਤ ਬਹੀ ॥ ੧੨੫ ॥ ਮਾਕਾਲ ਜਬਹੀ ਹਿਸਰੁਰਾ ॥ ਘੋਰ ਕੁਖਾਨਕ ਅਵਹਕਰਾ ॥
 ਮਾਰਤੁ ਯੋ ਅਸੁਰ ਬਿਕਰਾ ॥ ਸਿੰਘ ਨਾਦ ਕੀ ਨਾਤੁਤ ਕਾਲਾ ॥ ੧੨੬ ॥ ਕਹੂੰ ਮਸਾਨ ਕਿਲਕਟੀ
 ਮਾਰੈ ਭੈਰਵ ਕਹੂੰ ਠਾਢਿ ਭੁਭ ਕਾਰੈ ॥ ਜੋਗਨ ਦੋਤਾ ਮਧਿ ਕਹਰ ਖਨੇ ॥ ਚੂਤ ਸਿਵ ਬੈਲੈ ਅਭਿਮਾਨੇ ॥
 ੧੨੭ ॥ ਭਾਲਰ ਝਾਝਰ ਢੋਲ ਮਦੰਗਾ ॥ ਪਰਹਨ ਗਾਰੇ ਮੁਰਜ ਮੁਚੰਗਾ ॥ ਭਵਰੂ ਗੁਰੂਗ ਕਹੂੰ ਓ
 ਪੰਗਾ ॥ ਨਾਇਨ ਫੀਰੀ ਬਜਤ ਉਰੰਗਾ ॥ ੧੨੮ ॥ ਮੁਰਲੀ ਕਹੂੰ ਬਾਸੁਰੀ ਬਾਜਤਾ ॥ ਕਹੂੰ ਓ ਪੰਗਾ ਮਿਦੰ
 ਗ ਬਿਰਜਤਾ ॥ ਦੰਦ ਢੋਲ ਕਹੂੰ ਸਹਨਾਈ ॥ ਬਾਜਤ ਭਏ ਨਾਖ ਪਰੀਲ ਗਈ ॥ ੧੨੯ ॥ ਮੁਰਜ
 ਮੁਚੰਗ ਬਜੈ ਚੂਰ ਹੀਰਨਾ ॥ ਭੋਰਨ ਕੇ ਭੁਤ ਕਾਰ ਕਰਤ ਗਨਾ ॥ ਹਾਥੀ ਘੋਰਨ ਕੇ ਦੰਦ ਬੁਰਨਾ ॥ ਉਸਰਨ ਕੇ
 ਬਾਜੇਰਨ ਮੁਰਪਨਾ ॥ ੧੩੦ ॥ ਕੇਤ ਕਰੁਟ ਸਰਨ ਕੇ ਮਾਰੈ ॥ ਗਿਰਤ ਭਏਰਨ ਡੀ ਲਾਉਲਾਰੈ ॥ ਜਦਪ
 ਖਾਨ ਸਮੁਹਿ ਦੋਦਏ ॥ ਕਰਤੇਤ ਜਤ ਕ੍ਰਿਪਾਨ ਲਭਏ ॥ ੧੩੧ ॥ ਕਹੂੰ ਭੁਈ ਸਰਤ ਮੋਨਤਤਹਾ ॥ ਜੁਧ
 ਰੂਯੋ ਕਾਲੀ ਅਸੁਰ ਨਜਿਹਾ ॥ ਸੀਸ ਕੇ ਸਜਹਤਏ ਸਿਵਾਹਾ ॥ ਸੋਨ ਪਵਾਹੁ ਖਹਤਹ ਜਾਰਾ ॥ ੧੩੨ ॥ ਬਾ
 ਜ ਬਿਛੁਜਹ ਬਨੇ ਅਨੇਕੈ ॥ ਬਿਨੁ ਬਿਨ ਬੀਰਹਾਨ ਏਕੈ ॥ ਸੋਨ ਭਰੇ ਭੁਟਾ ਅਧਿਕ ਖੁਹਾਏ ॥ ਚਾਚਰ ਖੇਲ
 ਮਨੇ ਘਰਾ ਆਏ ॥ ੧੩੩ ॥ ਸੂਰਨ ਕੇ ਜਹੂ ਡੁਪ ਖਾਨਾ ॥ ਸੋਭਤ ਰੰਗ ਭੂਮਾ ਮਹਿਨਾਨਾ ॥ ਬਹੇ ਜਾਤ ਜਹਾ ਬਿ
 ਰਛਤੁ ਰੰਗਾ ॥ ਬਡੇ ਸੈਲ ਸੇਲ ਸਤ ਮਤੰਗਾ ॥ ੧੩੪ ॥ ਮਛਰੀ ਤਨੁ ਕਾ ਅੰਗੁ ਰਿਯੈ ਸੋਹੈ ॥ ਚੂਜ ਭੁਜੰਗ
 ਨਸੀ ਮਨ ਮੋਹੈ ॥ ਕਹੂੰ ਗਾਹ ਸੇਖਰ ਗਾਝ ਮਕਹਿ ॥ ਛੁੱਕਿ ਭੁੱਕਿ ਕਹਿ ਕਹੂੰ ਘਾਇ ਕੁਕੁਕਹਿ ॥ ੧੩੫ ॥
 ਜੰਗ ਛੰਦਾ ॥ ਜਹਾ ਬੀਰ ਬੈਰੀ ਬਡੇ ਘੇਰਿ ਮਾਰੈ ॥ ਤਹਾ ਭੂਤ ਮੋਪੇਤ ਨਾਚੇ ਮਤਵਾਰੈ ॥ ਕਹੂੰ ਕਨੀੜਾ
 ਕਨੀਹਾ ਕਮਾਰੈ ॥ ਉਰੇ ਨਾਦ ਬਾਰੇ ਛੁਟੈ ਚੀਤ ਕਾਰੈ ॥ ੧੩੬ ॥ ਕਹੂੰ ਅੰਗੁ ਲੜਾਣ ਕਾਦਾ ਬਿਰਜੈ ॥ ਕਹੂੰ
 ਅੰਗੁ ਲਕਾ ਕਾਟਿ ਕੇਰਤ ਨਰਜੈ ॥ ਕਹੂੰ ਟੀਕਟਾ ਕੇ ਕਟੇਟੇ ਪਸੋਹੈ ॥ ਕਹੂੰ ਬੀਰ ਮਾਰੈ ਗਿਰੇ ਭੂਮ ਮੋਹੈ ॥ ੧
 ੩੭ ॥ ਜਿਤੇ ਸੋਨ ਕੇ ਖੂਦ ਭੂਪੇ ਪਰੇਹੈ ॥ ਤਿਤੇ ਦਾਨਵ ਰੂਪ ਬਾਂਕੇ ਪਰੇਹੈ ॥ ਹਰੀ ਓਰ ਚਾਰੈ ਬਿਖੈ ਅਨਿਛੁਕੈ ॥
 ਮਹਾ ਕੋਪ ਕੈ ਮਾਰਹੀ ਅਭਕੁ ਕੈ ॥ ੧੩੮ ॥ ਜਿਤੇ ਦੋਤਾ ਆਏ ਤਿਤੇ ਕਾਲਾ ਮਾਰੈ ॥ ਬਹੇ ਸੋਨ ਕੇ ਭੂਮ ਪੇਪਨ
 ਰੇ ॥ ਉਤੇ ਦੋਤ ਬਾਂਕੇ ਬਲੀ ਸਸੜ ਲੈ ਕੈ ॥ ਦੁਹੂੰ ਓਰਤੇ ਮਾਰਹੀ ਅਭਕੈ ਕੈ ॥ ੧੩੯ ॥ ਹਰੀ ਬਾਧਿ ਗੋਪਾਗੁ
 ਲਿੜਾਨ ਬਾਂਕੈ ॥ ਧਰੀ ਕੇ ਕਟੀ ਕੇਰਜੀ ਲੇਨਿ ਸਾਕੈ ॥ ਯਾਦ ਹਾਥ ਲੈ ਕੈ ਕਿਤੇ ਬੀਰ ਗਾਜੈ ॥ ਲਰੇ ॥

६८०

ਸਨਕੀਯਗਾ ਭੁਕਤੁਰੁ ਮੁੰਡਾ ਬਿਕਾਰਾ ॥ ੧੫੫ ॥ ਕੁੰਡਾ ॥ ॥ ਭੁਗਤੁ ਪਮਾਚਾ ਮਹਾਬੀਰ
 ਖੇਤੀ ਬਿਦਾਹੇ ਪਰੇ ਬੀਰ ਬਿੰਦੀ ਬਿਚੇਤੀ ॥ ਕੁੰਡਾ ਮਭੁਗਤੁ ਹਾਸ ਬਦਥਾਜੈ ॥ ਖੁਨੇਦੀ ਹਦ ਨਵਾਨਕੇ
 ਰਹ ਪਥਾਜੈ ॥ ੧੫੬ ॥ ਕੁੰਡਾ ਸੰਖਰੇ ਬਿਜੇਤਾ ਲਭਾਏ ॥ ਕੁੰਡਾ ਬਿਨਿ ਪਨੇ ਮੋਨਗਾਰੇ ॥ ਕੁੰਡਾ ਉ
 ਨਾਫੀ ਗਿਯੈ ਨਾਵੇ ॥ ਸੋ ਬਜੇ ਪਰ ਬਾਜਾ ਪੁਲੈ ਕਾਲਜੈ ਸੋ ॥ ੧੫੭ ॥ ਕੁੰਡਾ ਨਤੁਰੈ ਨਗਾਰੈ ਮਿਦਗੋ ॥
 ਕੁੰਡਾ ਸੁਗੀ ਬਿਨ ਬਾਜੈ ਸੁਰਗੋ ॥ ਕੁੰਡਾ ਬਗਲਤਾਰ ਗਥਾਜੈ ਬਜਵੈ ॥ ਕੁੰਡਾ ਰਤਾਰ ਗਨ ਕਿਸੁ
 ਹਵੈ ॥ ੧੫੮ ॥ ਕੁੰਡਾ ਬਾਜੈ ਕੁੰਡਾ ਲਏ ਸੋ ॥ ਕੁੰਡਾ ਬਿਨਿ ਪੁਲੈ ਕਾਲਜੈ ਸੋ ॥ ਕੁੰਡਾ ਸੁਗੀ
 ਨਾਇਨਾਵੈ ਮਿਦਗੋ ॥ ਕੁੰਡਾ ਸਾਰਗੀ ਅਉ ਮੁਚੰਗੀ ਉਪਗੋ ॥ ੧੫੯ ॥ ਕੁੰਡਾ ਰਜਕੈ ਕੈ ਭੁਜਾ ਭੁਪਰੈ ਕੈ
 ਕੁੰਡਾ ਬੀਰ ਬੀਰ ਨਕੋਰਾ ਹਿਰਕੈ ॥ ਕਿਤੇ ਸਸਤ੍ਰਐ ਅਸਤ੍ਰ ਲੈ ਲੈ ਚਲਵੈ ॥ ਕਿਤੇ ਚਗਲੈ ਚੇਤਤਾ
 ਕੀ ਬਚਵੈ ॥ ੧੬੦ ॥ ਕੁੰਡਾ ਸੋਹੈ ਕੁੰਡਾ ਮੁੰਡਾ ਬਕੋ ॥ ਕੁੰਡਾ ਬੀਰ ਮਾਰੇ ਬਿਦਾਹੇ ਨਿਸਕੋ ॥ ਕੁੰਡਾ ਜ
 ਮਾਰੇ ਰਾਜ ਰਾਜ ਜੂਝੈ ॥ ਕੁੰਡਾ ਉਸਟਕਟੇ ਨਹੀ ਜਾਤ ਬੂਝੈ ॥ ੧੬੧ ॥ ਕੁੰਡਾ ਚਗਮ ਬਗੇ ਗਿਯੈ ਭੁਮਾਏ
 ਸੋ ॥ ਬਾਗੇ ਬਿਵਤਾਰੇ ਸੋ ਮੇ ਸੀਤ ਜੈ ਸੋ ॥ ਗਾਏ ਜੂਝੇ ਪਾਜਗੇ ਜੋਰ ਜਗੋ ॥ ਮਨੇ ਪਾਨ ਕੈ ਭੰਗ ਸੋਝੈ
 ਮਲੀਗੋ ॥ ੧੬੨ ॥ ਕਿਤੇ ਭੁਗਤੁ ਹਾਸ ਬਦਥਾਜੈ ॥ ਕਿਤੇ ਰਾਗ ਮਭੁਪਰੇ ਖੇਤ ਗਾਵੈ ॥ ਹਮੇ
 ਗਰਜਰੈ ਕੈ ਭੁਜਾ ਪਾਟਫਾਟੈ ॥ ਕਿਤੇ ਬੀਰ ਬੀਰ ਨਕੋ ਮੁੰਡਾ ਕਾਵੈ ॥ ੧੬੩ ॥ ਕੁੰਡਾ ਚਚਲਾ ਚਚਚੀਰੈ
 ਬਨੈ ਕੈ ॥ ਬਰੇ ਜਾਨ ਜੋ ਪਾਜੁਝੈ ਯੋ ਜਾਨ ਪੈ ਕੈ ॥ ਕੁੰਡਾ ਬੀਰ ਬੀਰ ਨਕੋ ਪਾਵ ਪੈ ਲੈ ॥ ਜਹਾ ਜਗ ਜੋ ਪਾਲ
 ਗੋ ਸੁਪਸੇ ਲੈ ॥ ੧੬੪ ॥ ਕੁੰਡਾ ਜਛਾਨੀ ਕਿਨੀ ਆਨਿ ਕੈ ਕੈ ॥ ਕੁੰਡਾ ਗੁਪ ਬੀ ਦੇਵ ਨੀ ਮੇ ਹਿਧੈ ਕੈ ॥ ਕੁੰਡਾ
 ਅਛਰਾ ਪਛਰਾ ਗੀਤ ਗਾਵੈ ॥ ਕੁੰਡਾ ਚਚਲਾ ਅਚਲਾ ਕੁੰਡਾ ਬਨਵੈ ॥ ੧੬੫ ॥ ਕੁੰਡਾ ਦੇਵਕੀ ਨਿਯਾਨਰੈ
 ਤਾਲਵੈ ਕੈ ॥ ਕੁੰਡਾ ਦੇਤ ਪੁਤ੍ਰੀ ਹਮੇ ਮੇ ਰਪੈ ਕੈ ॥ ਕੁੰਡਾ ਚਚਲਾ ਅਚਲਾ ਕੋ ਬਨਵੈ ॥ ਕੁੰਡਾ ਜਛਾਨੀ ਕਿਨੀ
 ਗੀਤ ਗਾਵੈ ॥ ੧੬੬ ॥ ਲਰੇ ਅਨਜੋ ਪਮਾਹ ਤੇਜਤੈ ਕੈ ॥ ਗਿਰੇ ਪਾਕ ਸਾਹੀ ਦਯਾ ਬੀਨ ਪੈ ਕੈ ॥ ਕੁੰਡਾ
 ਰਬਾ ਕੈ ਨਚਾਵੈ ਤੁਰੀਗੋ ॥ ਕੁੰਡਾ ਜਗ ਜੋ ਪਾ ਬਿਰਾਜੈ ਉਤਗੋ ॥ ੧੬੭ ॥ ਕੁੰਡਾ ਬੀਰ ਬਾਨੈ ਤਬੀਰੈ ਉਰਾਵੈ ॥
 ਕੁੰਡਾ ਪੇਤੋ ਮੇ ਖਿੰਗਾ ਖੜੀ ਨਚਾਵੈ ॥ ਕੁੰਡਾ ਕੋ ਪਕੈ ਕੈ ਹਟੀ ਦਾਤ ਚਾਈ ॥ ਕਿਤੇ ਮੁਛਾ ਮੇਰੇ ਕਿਤੇ ਪਾਗਾ ਦਾ
 ਥੈ ॥ ੧੬੮ ॥ ਕੁੰਡਾ ਚਗ ਜੋ ਜਥੈ ਸਸਤ੍ਰ ਪਾਰੀ ॥ ਮਚੇ ਲੋਹ ਗਾਝੂ ਪਰੀ ਮਾਰੁ ਗੀ ॥ ਮਹਾ ਕੋ ਪ

ਕੈਥੀਰਥਾਗਿਉ ਚਕੈ ਲਗੇ ਦੇਹ ਮੇਘਾਇਗਾ ਕ੍ਰਿਕੁ ਕ੍ਰਿਕੈ ॥ ੧੬੯ ॥ ਕਹੂੰ ਕ੍ਰਿਕੁ ਲਾਕਾਹ ਮੁਰੈ ਬਿ ॥ ੬੮੧ ॥
 ਰਾਜੈ ਲਖੇ ਮੁੰਡ ਮਾਲਾਹੁ ਕੇ ਮੁੰਡ ਲਾਜੈ ॥ ਕਹੂੰ ਮੁੰਡ ਮੇ ਪਰੇ ਬੀਰ ਲਾਗੀ ॥ ਮਨੇ ਸਿਧਿ ਖੈਰੇ ਲਾਗੀ ॥
 ਜਿਗਤਾਗੀ ॥ ੧੭੦ ॥ ਤਹਾ ਸੋ ਨਕੀ ਕ੍ਰਿਕੁ ਲਾਗੀ ਬਿਰਾਜੈ ॥ ਲਖੇ ਅਸਟਨਾਇ ਘਨ ਕੇ ਦਰਪਣਾਜੈ ॥
 ਤਹਾ ਬਿੰਦਾ ਜਾ ਬਹੇ ਨੇਕੇ ਸੋ ॥ ਲਖੇ ਮਤ ਵੰਤੀ ਮਹਾ ਸੈਲ ਕੇ ਸੋ ॥ ੧੭੧ ॥ ਪੁਜਾ ਬਿਛਤਾ ਮੇ ਬਹੇ
 ਜਾ ਰਾਮੇ ਸੋ ॥ ਲਖੇ ਮੁੰਡ ਪੜੀ ਬਿਨਾ ਪੜੇ ਸੋ ॥ ਕਹੂੰ ਛੁੜਾ ਮੇ ਬਹੇ ਜਾਤ ਕਾਟੇ ॥ ਮਨੇ ਛੇ ਨ ਸੇ ਬਾਰ ਮੇ
 ਬਸਤ੍ਰ ਛਾਟੇ ॥ ੧੭੨ ॥ ਕਹੂੰ ਬਾਹਿਕਾਟੀ ਬਹੇ ਜਾਤ ਮੇ ਸੋ ॥ ਮਨੇ ਪੇਚ ਕ੍ਰਿਕੁ ਤਨ ਕੇ ਨਾਗ ਸੋ ॥ ਚੜ੍ਹੇ ਬ
 ਰਥਾ ਜਾ ਬਹੇ ਜਾਤ ਮਾਰੇ ॥ ਸਨਾਹੀ ਨ ਕੇ ਸ੍ਵਾਰ ਪਰੇ ਪਧਾਰੇ ॥ ੧੭੩ ॥ ਕਹੂੰ ਖੋਲ ਖੰਡੇ ਬਹੇ ਜਾਤ ਮਾਰੇ
 ਮਨੇ ਏਕ ਡੇਕ ਛਾਮ ਛੁਏ ਪਧਾਰੇ ॥ ਤਹਾ ਪਾਗ ਛੁਟੇ ਬਹੇ ਜਾਤ ਮੇ ਸੋ ॥ ਮਨੇ ਤੀਸ ਬਿਯਾਮ ਨ ਕੇ ਨਾਗ
 ਸੋ ॥ ੧੭੪ ॥ ਸੁਖੀ ਛੁੰਡ ਜਾ ਮੇ ਕਟਾਹੀ ਬਿਰਾਜੈ ॥ ਲਖੇ ਖਿਗਾ ਬਾ ਕੇ ਬਲੀ ਨਾਗ ਲਾਜੈ ॥ ਕਹੂੰ
 ਚਰਮ ਕਟੈ ਗਿਰੇ ਸਸਤ੍ਰ ਅਸਤ੍ਰੈ ॥ ਕਹੂੰ ਬੀਰਥਾ ਜੀ ਬਹੇ ਜਾਤ ਬਸਤ੍ਰੈ ॥ ੧੭੫ ॥ ਹਲਾ ਚਲਾ
 ਕੈ ਕੈ ਹਠੀ ਦੇਤ ਛੁਕੈ ॥ ਚਹੂੰ ਓਰਗਾਜੇ ਮਹਾ ਕਾਲ ਜੂਕੈ ॥ ਕਿਤੇ ਕੋ ਪਕੈ ਸਸਤ੍ਰ ਅਸਤ੍ਰੈ ਚਲਾਵੈ ॥
 ਕਿਤੇ ਸੀਖ ਅਉਰੀ ਮਭੇ ਗੀ ਬਜਾਵੈ ॥ ੧੭੬ ॥ ਮਹਾ ਛੁਲ ਛੁਲੀ ਨਗਾਰੇ ਬਜੈ ਕੈ ॥ ਚੜ੍ਹੇ ਵੰਦ
 ਭੀਤਾ ਜਿਯੋ ਕੇ ਸੁਨੈ ਕੈ ॥ ਮਚੇ ਕੋ ਪਕੈ ਕੈ ਸੁਉ ਸਟੀ ਦਮਾਮੇ ॥ ਮਨੇ ਬਾਜ੍ਹਟੇ ਲਖੇ ਲਾਲਤਾਮੇ ॥
 ੧੭੭ ॥ ਕਿਤੇ ਬੀਰਥਾ ਕੇ ਪਰੇ ਲਾਬਾਨੇ ॥ ਕਿਤੇ ਸਿਧਾ ਮਾਮੇ ਸੇਤ ਕੀ ਨੇ ਨਿਸਾਨੇ ॥ ਕਿਤੇ ਹਰਿਤਿ
 ਪੇਖੀਤ ਬਾਨੇ ਸੁਹਾਏ ॥ ਹਠੀ ਚੁੰਗ ਬਾਧੇ ਚਲੇ ਖੇਤਾਏ ॥ ੧੭੮ ॥ ਕਿਤੇ ਛੁਲ ਛੁਲਾਪੇ ਕਿਤੇ ਚੋ
 ਵਰਟੈ ॥ ਸਕੈ ਆਨਿ ਜੂਏ ਰੁਜੇ ਕੋਟਿ ਕੋਟੈ ॥ ਕਿਤੇ ਸੂਲਾ ਅਉ ਸੈ ਹਥੀ ਖਿਗਾ ਖੇਲੈ ॥ ਕਿਤੇ ਪਾਂਸ
 ਮੈ ਪਰਸਲੈ ਪਾਵ ਪੇਲੈ ॥ ੧੭੯ ॥ ਕਿਤੇ ਪਾਖਰੈ ਰੂ ॥ ਕਿਤੇ ਤਾਜਿਯੋ ਪੈ ॥ ਚੜ੍ਹੇ ਚਾਰਜ ਮੇ ਕਿਤੇ
 ਬਾਜਿਯੋ ਪੈ ॥ ਕਿਤੇ ਮਤ ਵੰਤੀ ਯੋ ਨ ਪੈ ਬਿਰਾਜੈ ॥ ਮਨੇ ਬਾਰਟੇ ਸੇ ਚੜ੍ਹੇ ਇੰਦੁ ਲਾਜੈ ॥ ੧੮੦ ॥ ਕਿ
 ਤੇ ਖਚਰਾਹੇ ਹਥੇ ਗੀ ਬਿਰਾਜੈ ॥ ਕਿਤੇ ਗਰਧ ਪੈ ਚੜ੍ਹੇ ਸੂਰਗਾਜੈ ॥ ਕਿਤੇ ਦਾਨਵੇ ਪੈ ਚੜ੍ਹੇ ਦੈਤ ਭਾ
 ਰੇ ॥ ਚਹੂੰ ਓਰਗਾਜੇ ਸੁਦੈ ਦੈ ਨਗਾਰੇ ॥ ੧੮੧ ॥ ਕਿਤੇ ਮਾਰਿ ਖੀਪਿ ਚੜ੍ਹੇ ਦੈਤ ਛੁਕੈ ॥ ਕਿਤੇ ਸੂਕਰਾ ਸ੍ਵ
 ਰੁਏ ਆਨ ਸੁਕੈ ॥ ਕਿਤੇ ਦਾਨਵੇ ਪੈ ਚੜ੍ਹੇ ਦੈਤ ਭਾਰੇ ॥ ਚਹੂੰ ਓਰਿਤੇ ਮਾਹ ਮਾਰੈ ਪੁਕਾਰੇ ॥ ੧੮੨ ॥ ਕਿ

ਤੇ ਸਰਪਾਸ ਵਰਤੈ ਕੈ ਸਿਧਾਏ ॥ ਕਿਤੇ ਸ੍ਰਾਰਬਾਧ ਆਚਰੈ ਦੁਸਟ ਆਏ ॥ ਕਿਤੇ ਚੀਤਿਯੋ ਪੈਰ
 ਤ੍ਰੈ ਕੋ ਪਕੈ ਕੈ ॥ ਕਿਤੇ ਚੀਤਿਯੋ ਚੜ੍ਹੇ ਤੇਜ਼ ਕੈ ॥ ੧੮੩ ॥ ਕਿਤੇ ਚਕਰ ਚੁਪਾ ਚੜ੍ਹੇ ਕਾ ਕਥਾ ਹੀ ॥ ਚਤੁਰਾਨ
 ਕੇ ਸ੍ਰਾਰ ਕੇ ਤੇ ਸਿਧਾਏ ॥ ਕਿਤੇ ਬੀਰ ਬਾਨੀ ਚੜ੍ਹੇ ਬਿਧਾਏ ॥ ਮਨੇ ਪਿਯਾਸ ਲਾਗੈ ਲਸੈ ਸੁਪਸਿ
 ਧੇ ॥ ੧੮੪ ॥ ਹਠੀ ਬਿਧਾਏ ਪਾਗੁ ਲਿਤ ਬਾਕੇ ॥ ਰਜੀ ਬੇਕਟ ਲਿਹਠੀ ਲੇਨਿ ਸਾਕੇ ॥ ਮਹਾਜੁਪ
 ਮਾਲੀ ਭਰੇ ਕੋ ਪਭਾਗੇ ॥ ਚਉਠੇ ਅਭੂਜਿਓ ਚੀਤ ਕਾਰੇ ॥ ੧੮੫ ॥ ਬਡੇ ਦਾਂਤ ਕਾਢੇ ਚਲੈ ਕੇ
 ਪਕਾਰੇ ॥ ਲਏ ਹਥ ਮੈ ਪੰਥ ਪੜੀਓ ਪਾਰੇ ॥ ਕਿਤੇ ਸੂਲ ਸੈ ਬੀਸੁ ਆਹਾ ਬਲੀਨਿ ॥ ਮੰਦੇ ਅਨਮਾ
 ਰੂਮ ਹਰੇ ਸਕੀਨੇ ॥ ੧੮੬ ॥ ਹਠੀ ਕਾ ਕੋ ਉਤ ਦੈ ਤੁਰੰਗੇ ॥ ਮਹਾ ਬੀਰ ਬਾਕੇ ਜਗੈ ਜੋਰ ਜਗੈ ॥
 ਸੁਆਸਾ ਗਲੀਨਿ ਅਤ ਅਰੀ ਪਰਤੀ ॥ ਮਚੈ ਅਨਕੈ ਕੈ ਛਕੇ ਛਕੁ ਛੜੀ ॥ ੧੮੭ ॥ ਕਹੂੰ ਬੀਰ
 ਬੀਰੈ ਲਗੈ ਛੜ ਪਾਰੀ ॥ ਮਨੇ ਕਾਢ ਕਾਢੇ ਨਚੈ ਨਿਤ ਕਾਰੀ ॥ ਕਹੂੰ ਸੁਰਸਾਰੀ ਪੁਐ ਬੁਝਿਐ ਸੇ ॥ ਚ
 ਰ੍ਹੇ ਬਾਜ ਬਾਜੀ ਗਿਰੇ ਜਾਨ ਜੈ ਸੇ ॥ ੧੮੮ ॥ ਕਹੂੰ ਅੰਗ ਭੀ ਗੈ ਗਿਰੇ ਸਸੜਾ ਅਸੜੈ ॥ ਕਹੂੰ ਬੀਰ ਬਾ
 ਜੀ ਨਕੇ ਬਰਮ ਬਸੜੈ ॥ ਕਹੂੰ ਟੋਪਟ ਕੈ ਗਿਰੇ ਟੋਪਟੁ ॥ ਕਹੂੰ ਬੀਰ ਅਭੂਜ ਕੀਤਾਂ ਤਿਛੁਰੈ ॥
 ੧੮੯ ॥ ੧੮੯ ॥ ॥ ਇਹਿ ਬਿਧਿ ਬਿਧੀ ਰਖੇ ਤਬਿ ਕਰਾਲਾ ॥ ਮਾਚਤ ਭਯੋ ਆਨਤਿ ਹਕਾਲਾ ॥
 ਮਹਾ ਕਾਲ ਕਛੁ ਤਬ ਕੇ ਪੋ ॥ ਪੁਹਾਮੀ ਪਾਵਹਾ ਕਰ ਰਿਰੇ ॥ ੧੯੦ ॥ ਮੋਹਿਨਾ ਸੜਕੇ ਤੇ ਮੋਹਿਤ ਕ
 ਰਿ ॥ ਬਾਰੁਟਾ ਸੜਕੇ ਪਾਣ ਕਿਤ ਨਹਿ ॥ ਪਾਵਕ ਸੜਕੇ ਅਧਿਕ ਜਗਾਏ ॥ ਅਮਿਤ ਸੁਕੁਟ ਮਿ
 ਤ ਲੋਕ ਪਠਾਏ ॥ ੧੯੧ ॥ ਜਾਪਰ ਮਹਾ ਕਾਲ ਅਸੜਾਰਾ ॥ ਏਕ ਸੁਕੁਟ ਤੇ ਦੈ ਕਰਿ ਰਾਗਾ ਜੈ ਦੈ ਨ
 ਰਾਪਰੁਟਾ ਅਸਪਰਾ ॥ ਚਾਰੁਟਾ ਤਿਨ ਦੈ ਕੇ ਕਰਾ ॥ ੧੯੨ ॥ ਕੇਤਕ ਪਰੇ ਸੁਕੁਟ ਬਿਲਲਾਹੀ ॥ ਜੰਬ
 ਕ ਗਿਪ ਮਾਸੁ ਲੈ ਜਾਹੀ ॥ ਭੈਰਵ ਅਨਿਕ ਹੁੰਦੁ ਕਾਰੈ ॥ ਕਹੂੰ ਮਸਾਨ ਕਿਲਕਟੀ ਮਾਰੈ ॥ ੧੯੩ ॥
 ਕੇਤਕਿ ਸੁਕੁਟ ਅਨਹੀ ਦੂਕੇ ॥ ਮਾਰਹਿ ਮਾਰਦ ਸੇ ਦਿਸਕੂ ਕੇ ॥ ਮਹਾ ਕਾਲ ਪਰਿਜੇ ਬਿਲਕਰਹੀ ॥
 ਕੁੰਡ ਤੋਹਿ ਇਪਰ ਨਿਗਿਰ ਪਰਹੀ ॥ ੧੯੪ ॥ ਬਹੁ ਰਿਕੇ ਪਕਰਿ ਅਸੁਰਾ ਅਪਾਰਾ ॥ ਮਹਾ ਕਾਲ ਕ
 ਰਿ ਕਰਤ ਪੁਰਾ ॥ ਤੇਵੈ ਏਕ ਰੂਪ ਲੈ ਜਾਹੀ ॥ ਮਹਾ ਕਾਲ ਕੇ ਮਧਿਯਾਸ ਮਾਰੀ ॥ ੧੯੫ ॥ ਜਿ ਕੇ
 ਬਾਰ ਬਾਰ ਪਰਿ ਮਾਰੈ ॥ ਰੇਤ ਲੀਨਤਿ ਹਮਾਇ ਸੁਧਾਰੈ ॥ ਪੁਨਿ ਕੋਈ ਤਾਹਿਨ ਸਕਤ ਪਛਾਨੀ ॥

ਅਗਿਲਾਗਿਕਿ ਮੋਹਾਪਾਨੀ ॥ ੧੯੬ ॥ ਇਹਿ ਬਿਧਿ ਪਿਤ੍ਰੁ ਏਸ ਸ੍ਵਰਜ ਬਲੀਨਾ ਅਸੁਰ ਨ ਕੋਪ ਅਮਿਤ ॥ ੧੯੭ ॥ ਸ੍ਰੁਲਤਜੀਕ
 ਤਬ ਕੀਨਾ ਕਾਂਪਤਾ ਅਪਿਕਾ ਚੇਤੋ ਮੋਹਣੀ ॥ ਸਸਤ੍ਰ ਅਸਤ੍ਰ ਲੈ ਪਾਵਤ ਕੁਏ ॥ ੧੯੮ ॥ ਸ੍ਰੁਲਤਜੀਕ
 ਹਿਕੋ ਪਨਿਸਾਚਗਾ ਤਿਨ ਤੇਭ ਏ ਪਠਾਣ ਪਨਖ ਪਗਾ ॥ ਪੁਨ ਮੁਖ ਤੇ ਉਲਕਾ ਜੋ ਕਾਢੇ ॥ ਤਾ ਤੇ ਮੁਗਲ
 ਉਪਜਭੇ ਠਾਢੇ ॥ ੧੯੯ ॥ ਪੁਨਿ ਰਿਸਤ ਨਿਤਿਨ ਸ੍ਰੁਸਾਨਿ ਕਾਰੇ ॥ ਮੈਯ ਦਸੇਖ ਭਏ ਰਿਸਵਾਰੇ ॥ ਪਾਏ
 ਸਸਤ੍ਰ ਅਸਤ੍ਰ ਕਰਿ ਲੈ ਕੈ ॥ ਤਮ ਕਤੇ ਜਰਣ ਤੁਗਨ ਚੈ ਕੈ ॥ ੨੦੦ ॥ ਖਾਨ ਪਠਾਣ ਛੂਕੇ ਰਿਸ ਕੈ ਕੈ ॥ ਕੋ
 ਪਕ੍ਰਿਪਾਣ ਨਗਨ ਕਰ ਲੈ ਕੈ ॥ ਮਹਾ ਕਾਲ ਕੋ ਕਰਤ ਪ੍ਰਹਾਰਾ ॥ ਏਕਨ ਉਪਰ ਤੇਰੇ ਮਾਮ ਪਾਰਾ ॥ ੨੦੧ ॥
 ਅਮਿਤ ਖਾਨ ਕਰਿ ਕੋ ਪਸਿਧਾਰੇ ॥ ਮਦਕਾਰਿ ਸਕਲ ਭਏ ਮਤਵਾਰੇ ॥ ਉਮਰੇ ਅਮਿਤ ਮਲੇ ਛੁਨ ਕੇਗਨਾ ॥
 ਤਿਨ ਕੇਨਾ ਮਕਹਤ ਤੁਮੈ ਸੋਭਨਾ ॥ ੨੦੨ ॥ ਨਾਹਰ ਖਾਨ ਝੜਾ ਝੜਾ ਖਾਨਾ ॥ ਖਾਨ ਨਿਹੰਗ ਕੁੜੀ ਗਜ਼ਾ ਅਨਾ
 ਮੈਰ ਝੜੀ ਗਾ ਖਾਨ ਰਨ ਪਾਯੋ ॥ ਅਮਿਤ ਸਸਤ੍ਰ ਕਰਿ ਲਿਏ ਸਿਧਾਯੋ ॥ ੨੦੩ ॥ ਬੈਰਮ ਖਾਨ ਬਹਾਦਰ
 ਖਾਨਾ ਬਲਵੰਤ ਖਾਨ ਬਹੁ ਸੁਰਗਿਆਨਾ ॥ ਰੁਸਤ ਮਖਲ ਕੋ ਪਕਾਰਿ ਚਲੈ ॥ ਲੀਨੇ ਅਮਿਤ ਮੈਨ ਸੀ
 ਗਭੁਲੇ ॥ ੨੦੪ ॥ ਹਸਤਨ ਖਾਨ ਹੁਮੈਨ ਖਾਨ ਭੁਨਿ ॥ ਖਾਨ ਮਹੀਮਦ ਲੈ ਮਲੇ ਛੁਨ ਗਨਾ ॥ ਸਮਸ ਖਾਨ ਸਮ
 ਸੈਰੇ ਖਾਨਾ ਚਲੇ ਪੀਸ ਕਰਿ ਦਾਂਤ ਜੁਆਨਾ ॥ ੨੦੫ ॥ ਆਵਤ ਹੀ ਕਿਏ ਬਾਨ ਪ੍ਰਹਾਰਾ ॥ ਮਹਾ ਕਾਲ
 ਕਰਚਹਤ ਸਿਧਾਰਾ ॥ ਮਹਾ ਕਾਲ ਸਰ ਚਲਤ ਨਿਹਾਰੇ ॥ ਟੂਕ ਸਹੀ ਸਪਿਥੀ ਪਰਿ ਭਾਰੇ ॥ ੨੦੬ ॥ ਰੂ
 ਰੇਸਤ ਸਤ ਟੂਕ ਪਿਥੀ ਕਰਿ ॥ ਮਹਾ ਕਾਲ ਕਰਿ ਕੋ ਪਾਅਮਿਤ ਸਗਾ ॥ ਇਕ ਇਕ ਸਰਤ ਨਬਹੁ ਰਿਪ੍ਰਾ
 ਰੇ ॥ ਗਿਰੇ ਪਠਾਣ ਸੁਭ ਮਮੀ ਝਾਰੇ ॥ ੨੦੭ ॥ ਕਾਟਿ ਨਿਹੰਗ ਰਾਖ ਕਰਿ ਦੈ ਪਗਾ ॥ ਮਾਰੇ ਅਮਿਤ ਝੜਾ
 ਝੜਾ ਖਾਨ ॥ ਖਾਨ ਭੜੀ ਗਬਹੁ ਰਿਗਨ ਮਾਰੇ ॥ ਦੇਖਤ ਚਾਰਨ ਸਿਧ ਜਾਰੇ ॥ ੨੦੮ ॥ ਨਾਹਰ ਖਾਂਗੀ
 ਰਤ ਖਾਂ ਮਾਰਾ ॥ ਬਲਵੰਤ ਖਾਨ ਕਾਸੀ ਸਉਤਾਰਾ ॥ ਸੇਰ ਖਾਨ ਕਰਿ ਤੇਕਟ ਰੂ ਰਿਯੋ ॥ ਬੈਰਮ ਖਾਨ ਹਾਧਿ
 ਕੇਸ ਛੁਰਿਯੋ ॥ ੨੦੯ ॥ ਪੁਨਿ ਕਰਿ ਕੋ ਪਬਹਾਦਰ ਖਾਨਾ ॥ ਛਾਡੇ ਤਬੈ ਬਿਸਿਖਿ ਰਿਸਿਨਾਨਾ ॥ ਮਹਾ ਕ
 ਲਕੁ ਪਬਾਨ ਪ੍ਰਹਾਰੇ ॥ ਗਿਰਿਯੋ ਕਹਾਂ ਲੋਲੇ ਬਿਚਾਰੇ ॥ ੨੧੦ ॥ ਇਹਿ ਬਿਧਿ ਪਿਤ੍ਰੁ ਪਠਾਨੀ ਸੈਨਾ ॥ ਮੁ
 ਗਲ ਪਗ ਮੱਧ ਕਛੁ ਭੈਨਾ ॥ ਛਿਨ ਕਕਮੈ ਬਹੁ ਸੁਭਟ ਰਿਗਣੇ ॥ ਜਾਨ ਕੁਇੰਦੁ ਪਰਬਤ ਮੇਘਾਏ ॥ ੨੧੧ ॥
 ਬੈਰਮ ਬੈਰਮ ਪੁਰਾਲ ਕਹਾ ਮਾਗਾ ॥ ਸਫਾ ਕਾ ਕਟ ਤੇ ਕਟਿ ਭਾਰਾ ॥ ਤਾਹਰ ਬੈਰਮ ਕਾ ਸੀਰਾ ਮਾ ॥ ਅੰਤਿ

ਰਿਯੋ ਰਿਯੋ ਕੋ ਦੁੱਜਾ ਮਾ ॥ ੨੧੧ ॥ ਨੂਤ ਮਬੇ ਗਬੁ ਰਿਯੋ ਮਾ ਰਿਯੋ ॥ ਆਦਲ ਬੇਗ ਰਿਬੁ ਰਿਪੁ ਜਾ
 ਰਿਯੋ ॥ ਤਾਸ ਤਰਈ ਮਲੇ ਛੀ ਸੈਨਾ ॥ ਆਪੁ ਸਕਾਹਾ ਬੰਕੇ ਟੀਲੇ ਨਾ ॥ ੨੧੨ ॥ ਬੁਝੇ ਪਠਾ ਦੁਖੁ
 ਲਹੁੰਗਾ ਜੋ ਸਯਦ ਆਨ ਦੇ ਸੀ ਦਿਸ ਗਾ ਜੋ ॥ ਫਿਰੇ ਪਠਾਨ ਬਿਮਨ ਜੇ ਭਯੋ ॥ ਬਹੁ ਰਿਪੁ ਨ ਖਟੈ ਕੋਰਤ
 ਗਏ ॥ ੨੧੩ ॥ ਆਵਰੀ ਹੁਸੈ ਨ ਖਾਂਜੂ ॥ ਹਸਨ ਖਾਨ ਸਨ ਮੁਖ ਭੈਲੂ ॥ ਬਹੁ ਰਿਮ ਹਮ ਦੇਖਾ
 ਲ ਰਿਮ ਰਿਯੋ ॥ ਜਾਨੁ ਕਸਲੁ ਕੁਦੀ ਪਮਾਹਿ ਪਾਰਿਯੋ ॥ ੨੧੪ ॥ ਸੈਦ ਹੁਸੈ ਨ ਕੋ ਪਕਰਿ ਗਾਰਿ ਜਯੋ ॥
 ਜੈ ਫੁਰ ਸੈਦ ਰਹਾਨ ਹਿਬ ਰਿਯੋ ॥ ਲੋਹ ਪੁਜੀਤ ਬਾਤ ਨ ਮਾਰੇ ॥ ਭਏ ਲੀਨ ਨ ਹਿਬੁ ਰਿਨਿ ਹਾਰੇ ॥ ੨੧੫ ॥
 ਬਹੁ ਰੇ ਅਮਿਤ ਕੋ ਪਕਰਿ ਕੋ ॥ ਛੂਹੈ ਬਿਸਿਖ ਪਨੁ ਖਕੋ ਪਾਰਿ ਕੋ ॥ ਫੂਟਤੁ ਭਏ ਸਲੁ ਕੀ ਜਿਮਿਸ
 ਗ ॥ ਲੀਨ ਭਏ ਨ ਹਿਲ ਖੋਦਿ ਗਨ ਕਰਿ ॥ ੨੧੬ ॥ ਐਹ ਬਿਧਿ ਮਾਰਿ ਮੈਯ ਦੀ ਮੈਨਾ ॥ ਸੇਖ ਫੌਜ ਬਾਜੂ
 ਬਿਨੁ ਰੈਨਾ ॥ ਮਹਾ ਕਾਲ ਜਬ ਜੋ ਨਹਾਰੇ ॥ ਬਿਸਖਿ ਕੋ ਪਨ ਹਿਤਾ ਹੋ ਪਹਾਰੇ ॥ ੨੧੭ ॥ ਬਹੁ ਰੇ ਫਿ
 ਰੇ ਸੇਖ ਭੁਰਿਲਾ ਜਾ ॥ ਲੈ ਲੈ ਸਸਤ੍ਰ ਅਸਤ੍ਰ ਸਤ੍ਰ ਸਾਜਾ ॥ ਜਿਮਾ ਮਿਗ ਬਧਾ ਮਿਗ ਪਾਤਿ ਕੋ ਤਕਹੀ ॥
 ਤ੍ਰਖਿ ਤ੍ਰਖਿ ਗਿਰਤ ਮਾਰਿ ਨਹ ਸਕਹੀ ॥ ੨੧੮ ॥ ਸੇਖ ਫਰੀਦ ਹਨ ਤਤਕਾਲਾ ॥ ਸੇਖ ਉਜੈ ਨਹਾ
 ਬਿਕਾਲਾ ॥ ਸੇਖਾ ਮਾਨ ਲਹਿ ਪੁਨਿ ਮਾਰਿਯੋ ॥ ਸੇਖ ਵਲੀ ਕੋ ਸੈਨ ਸੀਯਾ ਰਿਯੋ ॥ ੨੧੯ ॥ ਤਿਲਾ ਤਿਲ
 ਪਾਇ ਸੁਭਟ ਕਹੂੰ ਕਰੇ ॥ ਚਰਮ ਬਗਮਨ ਮੇਕੁੰਦੇ ॥ ਭੁਖ ਭੁਖ ਫਿਰੇ ਸੁਭਟ ਕਹੂੰ ਕੂਪਾ ॥ ਦਾਰੁਨ ਮ
 ਰਿਯੋ ਮੇਸਤ ਬਜੂਧਾ ॥ ੨੨੦ ॥ ਕਹੂੰ ਕਈ ਪਾਫਿਰਤ ਸਿਰ ਬਿਨਾ ॥ ਕਹੂੰ ਸੁਭਟ ਗਹਿਦੰਤ ਨ ਤਿਨਾ
 ਗਫਿਰ ਫਿਰਤਾ ਹਿਪੁ ਕਾਰੈ ॥ ਮਹਾ ਕਾਲ ਜਿਨਾ ਮੇਸੀਯਾ ਰੈ ॥ ੨੨੧ ॥ ਕਹੂੰ ਆਨਿ ਰੂ ਕਨਿਤੁ ਹ
 ਕਾਰੈ ॥ ਕਹੂੰ ਮਸਦ ਕਿਲਕਟੀ ਮਾਰੈ ॥ ਭੂਤ ਪਿਸਾਚਨ ਚੇਖੈ ਤਾਲਾ ॥ ਬਰਤ ਫਿਰਤ ਬੀਗਨ ਕਹ ਬਾ
 ਲਾ ॥ ੨੨੨ ॥ ਏਕੈ ਅਛੁਏ ਕਹੀ ਬਾਹਾ ॥ ਏਕੈ ਚਰਨ ਅਰੁ ਅਰੁ ਪਸਨਾਹਾ ॥ ਇਹਿ ਬਿਧਿ ਸੁਭਟ ਬਿ
 ਕਟਿ ਹਨਿ ਰੂਹੇ ॥ ਪਵਨ ਬਲੀ ਜਨੁ ਖਉ ਪਾਰੈ ॥ ੨੨੩ ॥ ਜਿਹ ਅਰਿਕ ਲਾਕ੍ਸ਼ਿਪਨ ਬਹੀ ਸਿਰਿ ॥ ਤਿ
 ਨ ਕੇਰੀ ਨ ਜੀਵ ਕਰਾ ਫਿਰਿ ॥ ਜਾ ਕਹ ਕਾਲ ਖੜਗ ਛੁੰਗਾ ॥ ਅਰਪੈ ਅਰੁ ਪਾਛਿ ਨ ਕਮ ਹਿਭਯਾ ॥
 ੨੨੪ ॥ ਬਹੀ ਜਹ ਸਿਰ ਸਰਕ ਸਰੋਹੀ ॥ ਤਾ ਕਹ ਹਾਸੀ ਸਉਂਦੇ ਹੀ ॥ ਜਾ ਕੋ ਬਾਨ ਕਾਲ ਕਾਲਾ ॥
 ਤਾ ਕੋ ਬਾਨ ਪਾਨ ਲੈ ਭਾਗਾ ॥ ੨੨੫ ॥ ਮਾਰੂ ਬਜਤ ਦੇ ਊਦਿ ਸਮੇਸੇ ॥ ਜਾਨੁ ਕਪਲੇ ਕਾਲ ਕੇ ਜੈ ਸੇ ॥

ਰੇਖੁਖਤਾਤੁਰਤੁਰਾਪਾਰਾਛੇਲਮੁਦਗਮੁਰੰਗਹਜਾਰਾ॥੨੨੬॥ਘੋਰਾਘੁਪਨਇਹਬਿਧਿਭੁ ੬੨
 ਯੋ॥ਜਿਹੋਕੇਪਾਰਨਕਿਨਉਲਯੋ॥ਜੇਤਕਾਅਸੁਰਮਥੇਛੁਪਿਯਾਏ॥ਅਹਕਾਲਾਛਿਨਬੀਚਖਪਾ
 ਏ॥੨੨੭॥ਬਹੁਰਾਅਸੁਰਕੁਪਤਾਅਤਿਭਯੋ॥ਅਮਿਤਅਸੁਰਉਪਰਾਜਸੁਲਯੋ॥ਪੁਲੀਕਰਨ
 ਬਿਵਿਤਕੇਸੀਭਨਾਘੋਰਦਾੜਾਅਰੁਸੇਤਤਲੇਚਨਾ॥੨੨੮॥ਗਰਧਬਕੇਤਮਹਿਖਧੁਜਨਾਮਾ
 ਅਹੁਨੇਤਉਪਜਾਮੀਰਾਮਾ॥ਅਸਪੁਜਨਿਰਖਾਅਸੁਰਉਪਜੇਰਨਾਮਾਰਤਭਯੋਦਾਨਵਨਕੇਗਨਾ
 ੨੨੯॥ਅਸਪੁਜੇਕੇਪਾਅਪਿਕਕਹਕਰਾ॥ਸੈਨਦਾਨਵਨਕੇਰਨਹਰਾ॥ਤਿਭੁਤਿਤਨਸਸਤ੍ਰਪੁਰ
 ਰੇ॥ਤਿਲਤਿਲਪਾਇਸੁਭਟਕਟਿਭਾਰੇ॥੨੩੦॥ਇਹਬਿਧਿਧਿਨੀਮੈਨਾਮਿਪੁਜਜਥਾਕਾਪਤ
 ਧੁਯੋਅਸੁਰਜੀਯਮੇਤਬਾ॥ਅਮਿਤਅਸੁਰਗਨਾਐਰਪ੍ਰਕਾਸੇ॥ਤਿਨਕੇਕਹਤਨਾਮਾਛਿਨੁਸਾਸੇ॥
 ੨੩੧॥ਗੀਧਪੁਜਾਕਾਕਪੁਜਗਾਛੁਸਾ॥ਉਲੂਕੇਤਕੀਥਿਭੁਤਪਾਸਾ॥ਅਸਪੁਜਕੇਰਨਸਮੁਹਿਸਿ
 ਧਾਏ॥ਅਗਿਮਾਰਿਚਉਚਉਘਾਏ॥੨੩੨॥ਬਿਸਿਖਨਾਬਿਸਟਕਰੀਕੋਪਹਿਕਰੀ॥ਜਲਧਰ
 ਜੈਸਬਡੇਭੁਧਰਪਰਾਸਸਤ੍ਰਅਸਤ੍ਰਕਰਿਕੋਪਪੁਹਾਰੇ॥ਚਟਪਟਸੁਭਟਾਬਿਕਟਕਟਿਭਾਰੇ॥੨੩੩॥
 ਹੁਆਸਬਦਾਅਸਪੁਜਹਿਉਚਾਰਾ॥ਤਿਹਤੇਆਧਬਿਖਾਧਬਪੁਧਾਰਾ॥ਸੀਤਜੂਰਅਰੁਉਸਨਰਾ
 ਪਭਨਾ॥ਛੁਟੀਰੇਗਾਅਹੁਸੀਨਿਯਪਾਤਗਨਾ॥੨੩੪॥ਬਾਇਪਿਤਯਕਛਉਪਜਤਭੁਏ॥ਭਾਤੇਭੇਦ
 ਅਮਿਤਪ੍ਰੇਗਏ॥ਨਾਮਤਿਨੈਗਨਪੁਗਟਿਸੁਨਾਉ॥ਐਰਬੈਦਯਨਸਭਨਰਿਝਉ॥੨੩੫॥ਆ
 ਮਪਾਤਾਅਰੁਸੈਨਤਪਾਤਾ॥ਅਰਧਸਿਰਾਅਰੁਹਿਦੈਸਪਾਤਾ॥ਪਾਨਬਾਇਆਪਾਨਬਾਇਭੁਨਾਦੀ
 ਤੋਰੇਗਾਅਰੁਦਾੜਪੀਰਗਨਾ॥੨੩੬॥ਸੂਖਾਸੁਰਤੇਇਯਾਚੋਥਾਯਾ॥ਅਸਟਾਦਿਵਸੀਅਰੁਬੀਸਾ
 ਯਾ॥ਭੈਦਮਾਸਯਾਪੁਨਤਪਭੁਯੋ॥ਦਾਂਤਕਾਂਢੁਵੈਤਨਪਰਧਯੋ॥੨੩੭॥ਵੀਲਪਾਵਪੁਨਿਜਾਨੁਰੇਗਾ॥
 ਉਪਜਾਦੇਨਦੁਸਟਵਲੋਸੇਗਾ॥ਖਈਸੁਬਾਦੀਭਈਮਵੇਸੀ॥ਘਾਂਡੇਰੇਗਪੀਨਸਕਟਿਵੇਸੀ॥੨੩੮॥
 ੨॥ਚਿਨਗਪਮੇਵਭਗਿਵਦੁਖੁਤਾ॥ਪਥਰੀਥਾਇਫਿਰੰਗਾਅੰਧਨੇਤਾ॥ਗਲਤਕੁਸਟਉਪਜਾ
 ਦੁਸਟਨਤਨਾ॥ਸੇਤਕੁਸਟਕੇਤਿਯਨਕੇਭਯੋਤਨਾ॥੨੩੯॥ਕੇਤੇਸਤ੍ਰਸੁਲਯੋਮਰੇ॥ਕੇਤੇਮਾਂਤਰੇਗਤੇ
 ਟਰੇ॥ਸੰਗਹਿਉਸੰਗਹਦੁਸਟਕੀਛਾ॥ਸਸੀਦਨਕੇਤਿਨਾਮਨਟੁਨਲੀਯਾ॥੨੪੦॥ਕੇਤੇਉਪਜਾਸੀ॥੪੦॥ਜਬਾਅਸ
 ਤੇਲਾਮਰੇ॥ਕੇਤੇਮਹਾਨਬਾਇਤੇਜਰੇ॥ਤੁਰਮਾਚਿਤਿਕੇਤੇਪ੍ਰੇਮਰੇ॥ਉਦਰਚੋਗਕੇਤਿਅਨਅਰਰੇ॥੨੪੧॥

ਧੁਜਾ ਅਸਰੇਗਾ ਪ੍ਰਕਾਸ਼ੇ ॥ ਅਥਕ ਸਤ੍ਰਤਾ ਪਤ੍ਰੇ ॥ ਜਕੇਤਨ ਸਦਈ ਦਿਖਾਈ ॥ ਤਿਨੇ ਜੀਅ
 ਬੀਆਸ ਰੁਕਾਈ ॥ ੨੪੧ ॥ ਕੇਤਕ ਦੁਸਰਤਾ ਪਤ੍ਰਤ ਪੋ ॥ ਕੇਤਕ ਉਦਰੇਗਾ ॥ ਦੁਖ ਪੋ ॥ ਕਿਤ
 ਕਨਾ ਅਨਕਾ ਪਸੀਰੁ ਦੀ ॥ ਕੇਤੋ ਯਨ ਬਾਇ ਪਿਤਤਨ ਬਢੀ ॥ ੨੪੨ ॥ ਉਦਰਾ ਬਿਕਾਰ ਕਿਤੇ ਮਰਿ
 ਗਏ ॥ ਤਾਪਤ ਕਿਤਕਤਾ ਪਤ੍ਰਤਨ ਕੁਏ ॥ ਕੇਤਕ ਨਸੀ ਨਿਯਾ ਪਤ੍ਰੇ ਗੋਯੋ ॥ ਕੇਤਿ ਯਨ ਬਾਇ ਕਢਾ ਪਿ
 ਤਕੁਯੋ ॥ ੨੪੩ ॥ ਕੇਤੋ ਉਪਜ ਸੀਤਲਾ ਮਰੇ ॥ ਉਦਰੇਗਾ ਕੇਤੋ ਅਰਦੇਗੇ ॥ ਕੇਤੋ ਅਗਨ ਬਾਵੇ ਜਰੇ
 ਫੁਗਮ ਰਿਤ ਕੇਤੋ ਪ੍ਰੇਮਰੇ ॥ ੨੪੪ ॥ ਕੇਤੋ ਮਰੇ ਮੂੰਹ ਕੀ ਪੀਰਾ ॥ ਕਿਤਕ ਬਾਇ ਤੇ ਕੁਏ ਅਪੀਰਾ ॥
 ਕੇਤਨ ਛਟੀ ਰੇਗਵੇ ਕਿਯੋ ॥ ਕੇਤਨ ਨਾਸ ਬਾਇ ਤੇ ਬਿਯੋ ॥ ੨੪੫ ॥ ਦਾਕੂ ਪੀੜ ਕੇਤੋ ਮਰਿ ਗਏ ॥ ਬਾਇ
 ਰੁਏ ਬਵੇ ਕੇ ਕੁਏ ॥ ਜਿਨ ਕੋ ਆਨੇ ਤੇਗਤ ਨਗਾਸਾ ॥ ਤਾਕਾ ਪਾਨ ਦੇਹਤ ਜਿਨਾਸਾ ॥ ੨੪੬ ॥ ਉਪ
 ਦੀ ॥ ॥ ਕਹੇ ਲਗੇ ਮੇਬਰਨ ਸੁਨਾਉ ॥ ਗੀਥ ਬਢਨ ਤੇ ਅਧਿਕ ਡੁਗਾਉ ॥ ਇਹ ਬਿਧਿ ਭਯੋ ਦ
 ਨਵਨਾਸਾ ॥ ਖੜਕ ਕੇਤ ਅਸਕਿ ਯਾਤਮਾਸਾ ॥ ੨੪੭ ॥ ਇਹਿ ਬਿਧਿ ਤਨ ਦਾਨ ਵਜਬ ਮਰੇ ॥
 ਪੁਨਿ ਅਸਧੁਜਾ ਅਸਮੰਤ ਬਿਚਾਰੇ ॥ ਜੋਇਨ ਕੋ ਪ੍ਰੇਮੈ ਰਨ ਨਾਸਾ ॥ ਮੁਝੈ ਦਿਖੈ ਹੈ ਕਵਨ ਤਮਾਸਾ ॥
 ੨੪੮ ॥ ਤਿਨ ਕਹ ਦੀਨੇ ਮੇਸਬਰਦਾਨਾ ॥ ਤੁਮ ਤੇ ਹੋਇ ਅਵਖ ਪੀਨਾਨਾ ॥ ਜਿਹ ਕੇਤਨ ਕੋ ਰੇਗ ਸੀਤ
 ਵੈ ॥ ਤਾਹਿ ਅਵਖ ਪੀਆ ਨਜਿਯਾਵੈ ॥ ੨੪੯ ॥ ਇਹਿ ਬਿਧਿ ਦਿਖੈ ਜਬੈ ਬਰਦਾਨਾ ॥ ਮਿਰਤ ਕਹੁ ਤੇ
 ਅਸੁਰ ਜਿਹ ਨਾ ॥ ਤਿਨ ਤੇ ਅਧਿਕ ਅਵਖ ਪੀਨਿ ਕਸੀ ॥ ਅਪਨੇ ਸਕਲ ਗੁਨ ਨਕਰਿ ਬਿਗਸੀ ॥
 ੨੫੦ ॥ ਜਾ ਕੇ ਰੇਗ ਪਿਤਯ ਦੁਖ ਦੇਈ ॥ ਸੋ ਰੁਖ ਜਗੀਬਾਤ ਕੀ ਲੇਈ ॥ ਜਿਹ ਦਾਨ ਵੇਕੇ ਬਾਇ ਸੀਤ
 ਵੈ ॥ ਸੋ ਲੈ ਜਗੀ ਪਿਤਯ ਕੀਖ ਵੈ ॥ ੨੫੧ ॥ ਜਾ ਕੀ ਦੇਹ ਹਿਕਫ ਦੁਖ ਲਿਖਾਵੈ ॥ ਸੋ ਲੈ ਕਢਾ ਸਨੀ
 ਚ ਬਾਵੈ ॥ ਇਹਿ ਬਿਧਿ ਅਸੁਰ ਭਏ ਬਿਨੁ ਰੇਗਾ ॥ ਮਾਂਡਤ ਕੁਏ ਜੁਪੁਤ ਜੋਸੇਗਾ ॥ ੨੫੨ ॥ ਅਗਨ
 ਅਸਤ ਛਾਡਾਤ ਬਦਾਨਵਾ ॥ ਜਾਤ ਭਏ ਭਾਸਮ ਬਹੁ ਮਾਨਵਾ ॥ ਬਹੁਤਾ ਸਤ੍ਰਤ ਬਕਾਲ ਚਲਾਯੋ ॥ ਸਕ
 ਲਾ ਅਗਨਿ ਕੇਤੋ ਜਮਿ ਦਾਯੋ ॥ ੨੫੩ ॥ ਰਾਛੁ ਸਪਵਨ ਅਸਤ੍ਰ ਸੀਧਾਨਾ ॥ ਜਾਤੇ ਉਤ੍ਰਤ ਕੁਏ ਗਨ ਨਾਨਾ
 ਰੂਪ ਸਤ੍ਰਤ ਬਕਾਲ ਪ੍ਰਹਾਰਾ ॥ ਸਭੁ ਸਿਵ ਕਨਕੈ ਪਾਨ ਉਬਾਰਾ ॥ ੨੫੪ ॥ ਮੇਘ ਅਸਤ੍ਰ ਰਾਪੁਨ
 ਦਾਨਵਾ ॥ ਫੀਜਗਾਏ ਜਿਹ ਤਿਹ ਸਭਾ ਮਾਨਵਾ ॥ ਬਾਇ ਅਸਤ੍ਰ ਲੈ ਕਾਲ ਚਲਾਯੋ ॥ ਸਭੁ ਮੇਘ ਨਤਤ

ਕਾਲਉਤ੍ਰਾਯੋ॥੨੫੫॥ ਰਾਛਸਸਸਤ੍ਰਾਛਸਹਿਚਲਾਯੋ॥ ਬਹੁਅਸੁਰਨਤਾਤੇਉਪਜਾਯੋ॥ ਦੇਵ ੨੨੪
 ਤਾਸਤ੍ਰਛੋਰਾਤਬਕਾਲਾ॥ ਅਸੁਰਸੈਨਕੂਟਾਦਰਹਾਲਾ॥ ੨੫੬॥ ਜਛੁਅਸਤ੍ਰਤਬਅਸੁਰਚਲਾ
 ਯੋ॥ ਠੀਧਬਸਤ੍ਰਲੈਕਾਲਬਗਯੋ॥ ਤੋਦੋਉਆਪਥੀਚਲਗਮਰੇ॥ ਟੁਕਟੁਕਥੈਕੂਪਰਪੁਨਿਤ੍ਰੇਰੇ॥
 ੨੫੭॥ ਚਾਰਣਸਤ੍ਰਜਬਅਸੁਰਸਿਧਲਾ॥ ਚਾਰਣਉਪਜਠੰਢਭੋਨਾਨਾ॥ ਸਿਧਅਸਤ੍ਰਅਸਪੁਜ
 ਤਬਛੋਰਾ॥ ਤਾਤੇਮੁਖਸਤ੍ਰਨਕੋਤੋਰਾ॥ ੨੫੮॥ ਉਰਗਅਸਤ੍ਰਲੈਅਸੁਰਪ੍ਰਧਾਰਾ॥ ਤਾਤੇਉਪਜੇਸ
 ਰਪਅਪਾਰਾ॥ ਖਗਪਤਿਅਸਤ੍ਰਤਜਤਬਕਾਲਾ॥ ਭੁਛੁਗਏਨਗਨਦਰਹਾਲਾ॥ ੨੫੯॥ ਬਿ
 ਛੁਅਸਤ੍ਰਦਾਨਦਹਿਚਲਾਯੋ॥ ਬਹੁਬਿਛੁਅਨਤਾਤੇਉਪਜਾਯੋ॥ ਲਸਟਕਾਸਤ੍ਰਅਸਪੁਜਤਬ
 ਛੋਰਾ॥ ਸਕੁਹੀਡਾਂਕਾਅਤੂਹਨਤੋਰਾ॥ ਅਸਤ੍ਰਅਸਅਸੁਰਚਲਾਏ॥ ਖੜਗਕੋਤਪਰਕਛੁਲ
 ਸਾਏ॥ ਅਸਤ੍ਰਨਸਾਥਿਅਸਤ੍ਰਬਧੁਛੁਏ॥ ਜਾਕੇਲਗੇਲੀਨਤੇਰੁਏ॥ ੨੬੧॥ ਲੀਨਧ੍ਰੋਗਏਅਸ
 ਤ੍ਰਨਿਹਾਰੇ॥ ਹਾਇਹਾਇਕਹਿਅਸੁਰਪੁਕਾਰੇ॥ ਮਹਾਮੂੜਾਠਿਰਿਕੋਪਬਛਾਈ॥ ਪੁਨਿਅਸਪੁਜ
 ਤਨਕਰੀਲਗਾਈ॥ ੨੬੨॥ ਹਾਇਹਬਿਧਿਕੁਯੋਘੋਰਸੀਗਾਮਾ॥ ਨਿਰਖਤਦੇਵਦਾਨਵੀਬਾਮਾ॥
 ਧੀਨਿਯਾਧੀਨਿਯਾਅਸਪੁਜਕੋਕਹੈ॥ ਦਾਨਵਹੇਰਿਮੁਨਧ੍ਰੋਗਹੈ॥ ੨੬੩॥ ~~ਭੁਛੁਗਏ~~ ॥ ਮਹਾਰੇ
 ਸਕੈਕੋਹਠੀਫੇਰਿਗਾਜੇ॥ ਚਉਓਰਤੇਘੋਰਬਾਦਿਤ੍ਰਬਾਜੇ॥ ਪੱਟੇਸੀਖਭੋਗੀਬਜੇਛੋਲਏਸੇ॥
 ਪਲੈਕਲਕੇਕਾਲਕੀਰਾਤ੍ਰਜੇਸੇ॥ ੨੬੪॥ ਬਜੇਸੀਖਐਦਾਨਵੀਭਿਰੇਏਸੀ॥ ਕਹੈਆਸੁਰਬਿ
 ਤਕੀਕ੍ਰਿਤਜੈਸੀ॥ ਕਉਬੀਰਬਾਜਿਤ੍ਰਬਾਕੋਬਜਾਵੈ॥ ਮਨੋਚਿਤਕੋਕੋਪਭਾਖੇਸੁਨਾਵੈ॥ ੨੬੫॥
 ਕਿਤੇਬੀਰਬਜਨਕੇਸਾਥਪੇਲੇ॥ ਭੁਰੇਬਸਤ੍ਰਲੇਮਨੇਛਗਾਖੇਲੇ॥ ਮੁਏਖਾਇਕੈਦੁਸਰਕੋਤੇ
 ਮਰੂਰੇ॥ ਸੁਏਜਾਨਮਾਲੀਗਾਖਾਏਧਤੂਰੇ॥ ੨੬੬॥ ਕਿਤੇਟੂਕਟੂਕੋਬਲੀਖੇਤੋਰੇਏ॥ ਮਨੇਖਾਇਕੈ
 ਕੁੰਗਮਾਲੀਗਸੇਏ॥ ਬਿਰਾਜੈਕਟੇਅੰਗਲਸਤ੍ਰਲਪੇਟੇ॥ ਜੁਮੇਕੇਮਨੇਰੋਜਪੀਰੀਸਲੇਟੇ॥ ੨੬੭॥
 ॥ ਕਉਤ੍ਰਾਕਨੀਤ੍ਰਾਕਨੀਹਾਕਮਾਰੇ॥ ਉਠੇਨਦਭਾਰੇਛੁਟੇਚੀਤਕਾਰੇ॥ ਕਉਪੁਮਪੁਮੇਪਰੇਖੇਤ
 ਬਾਜੀ॥ ਨਿਵਾਜੈਤ੍ਰਕੋਏਮਨੇਕਾਬਿਕਾਜੀ॥ ੨੬੮॥ ਘਠੀਬਾਧਿਗੋਧਾਗਾਕਿਤ੍ਰਾਟਬਾਕੋ॥ ਚਲੇ
 ਕੋਪਕੋਕੋਹਠੀਲੇਨਿਸਾਕੋ॥ ਕਉਚਰਮਬਰਮੇ॥ ਗਿਰੇਮਰਮਛੋਟੇ॥ ਕਉਮਾਸਕੋਗਿਧਲੈਗੇਲ

ਬੁਢੇ ॥ ੨੬੬ ॥ ਕਹੁ ਬੀਰਬਾਜੀ ਬਜੰਤੀ ਵਰੇ ॥ ਕਹੁ ਖੰਡ ਖੰਡ ਖੰਡ ਸਿਪਾਹੀ ਮਰੇ ॥ ਕਹੁ ਮਤ
 ਦੁਤੀ ਪਰੇ ਤੈ ਪਹਾਰੇ ॥ ਗਿਰੇ ਭੂਮ ਪਧੈ ਮਨੇ ਬਜਮਾਰੇ ॥ ੨੬੭ ॥ ਕਹੁ ਬੀਰ ॥ ਕਹਾ ਦਿਉ ਕੀ ਪਦ ਜ
 ਬੈ ਗਗਨਿ ਯੋ ਲਖ ਦੇਵ ਅਵੇ ਵਸ ਬੈ ਰੁਪਾਨੇ ॥ ਆਨਿ ਪੁਲੈ ਦਿਨ ਸੋ ਪ੍ਰਗਟਿ ਯੋ ਸਿਤ ਸਾਇਕ
 ਲੇ ਅਸ ਕੇਤ ਰਿਸਾਨੇ ॥ ਫੂਕ ਭਏ ਮੁਖ ਸੂਕ ਗਈ ਚੁਕ ਛੋ ਰਿਹ ਬਿਯਾਰ ਕੋਰੇ ਰੁਪਾਨੇ ॥ ਮਾਨੁ
 ਸਾਵਨ ਕੇ ਬਦਰਾਸੁ ਨਿਮਾਰ ਭਕੀ ਘਹੈ ਭੁਹ ਗਨੇ ॥ ੨੬੮ ॥ ਭਾਕ ਅਚੈ ਕਹੁ ਮੋਟ ਭਕਾ ਭੁਕ ਪੇ
 ਤ ਪਿਸਾਚ ਕਹੁ ਕਿਲਕਾਰੇ ॥ ਬਾਜਤ ਹੈ ਕਹੁ ਤੈ ਰੁਪਾਨੇ ਮਭੈ ਰਵੁ ਭੁਤ ਕਹੁ ਭੁਤ ਕਾਰੇ ॥ ਜੀਗਮ
 ਦੰਗ ਉਪਗਬਜੈ ਕਹੁ ਭੀਖਨ ਸੀਗਨ ਭੋਰੁ ਕਾਰੇ ॥ ਆਨਿ ਅਰੇ ਕਹੁ ਬੀਰ ਚਟਾਪਟ ਕੋ ਪਕਟਾ
 ਟਪਾਇ ਪਹਾਰੇ ॥ ੨੬੯ ॥ ਮੇਸੀ ਬੋਲੈ ਕਕੈ ਮਾਗ ਮਚੀ ਭੁਟ ਕੋ ਪਭਰੇ ਅਰਥਿ ਚਯੈ ਬਹੁ ਭੇ
 ਰੁ ਬਨੰ ਕਿਪਾਨ ਗਦਾ ਬਰਛੀ ਰਿਸੁ ਲਗਾਏ ॥ ਅਰਪੇ ਅਰਾਇ ਕੋ ਘਾਇਕੈ ਨਟੈ ਬਹੁ ਤੀਰ
 ਸਰੀਰ ਲਗੈ ॥ ਪੁਰਜੇ ਪੁਰਜੇ ਤਨ ਭੋਰਨੇ ਮੇਦੁ ਖਤੇ ਤਨੇ ਮੁਖ ਤੇ ਨਕਾਰੇ ॥ ੨੭੦ ॥ ਅਕਿਲਾ
 ਸਿਪੀ ਸਿਕਰਿ ਦੰਤ ਦੁਬਹਿ ਯਾਪਾ ਵਹੀ ॥ ਬਜਬਾਨ ਬਿਛੁਅਨ ਕੇ ਬਿਸਖਲ ਗਾਵਹੀ ॥ ਫੂਕ
 ਕਹੁ ਮਰਤਨ ਪਗਾ ਪਾਛੈ ਪਰੇ ॥ ਚੋਚਟ ਪਟਾਨ ਬਰਗ ਨਿਤਿ ਨਿਪੁਰ ਖਨ ਬਰੇ ॥ ੨੭੧ ॥ ਚਾਬਿ
 ਚਾਬਿ ਕਰਿ ਭਵ ਬਹਿ ਯਾਰਿ ਸਿਭਰੇ ॥ ਫੂਕ ਫੂਕ ਪੈ ਗਿਰੇ ਨ ਪਗਾ ਪਾਛੈ ਪਰੇ ॥ ਜੂਝਿ ਜੂਝਿ ਰਨ
 ਗਿਰਤ ਸੁਭਟ ਸਮੁਹਾਇ ਕੋ ॥ ਚੋਬ ਮੇਸੁ ਗਿਰੇ ਜਾਇ ਪਰਮ ਸੁਖ ਪਾਇ ਕੋ ॥ ੨੭੨ ॥ ਸ੍ਰੇਯਾ
 ਕੋ ਪਾਛੈ ਕਰਿ ਕੋ ਅਸੁ ਗਰਦਨ ਕਾਢਿ ॥ ਕ੍ਰਿਪਾਨ ਕੋ ਰਨ ਪਏ ॥ ਹਾਂਕਹ ਬਿਯਾਰ ਨ ਲੈ ਉਮਰੇ ਰਨ
 ਕੋ ਤਜਿ ਕੋ ਪਗਾ ਦੈ ਨ ਪਗਾਏ ॥ ਮਾਰਹਿ ਮਾਰ ਪੁਕਾਰਹੀ ਘਨ ਜਿਯੋ ਗਰਜੇ ਨਕਛੁਰੁ ਪਏ ॥ ਮ
 ਨੁਸਾਵਨ ਕੀ ਰਿਤ ਮੇਘ ਨ ਊਦਨ ਜਿਯੋ ਸਗ ਭਿਯੋ ਬਰਖਾਏ ॥ ੨੭੩ ॥ ਧੂਲ ਜਟਾ ਯੁਤੇ ਆਇ
 ਕ ਸੁਰਸ ਬੈ ਉਮਰੇ ਕਰਿ ਆਯੁ ਪਲੈ ਕੋ ॥ ਕੋਚ ਕ੍ਰਿਪਾਨ ਲਏ ਕਰਿ ਚਾਨ ਮਹਾ ਡਿਠ ਨ ਬਡੀ ਰਿਸ
 ਕੈ ਕੈ ॥ ਚੋਪ ਚੜੇ ਚੁਭਿਨ ਤੇ ਬਹਿ ਆਰਿ ਬਰੇ ਦੇ ਊਨੈ ਤਚੈ ਕੋ ॥ ਆਨਿ ਅਰੇ ਖੜਗਾ ਚੁਜੇ ਸੋਨ
 ਰਲੇ ਪਗਾ ਦੈ ਬਿਮੁਖਾ ਗਵਿਏ ਕੋ ॥ ੨੭੪ ॥ ਛਾਗੀ ਪਤਾ ਪਭਰੇ ਮਨ ਮੇਭੁਟਾ ਪਾਇ ਪਰੇ ਬਿਬਿਧ
 ਯੁਧ ਲੀਨੇ ॥ ਕੋਚ ਕ੍ਰਿਪਾਨ ਸਜੇ ਸਭ ਸਾਜਨ ਭਿਚਾਰਿ ਬਿਬਡੀ ਰਿਸ ਕੀਨੇ ॥ ਆਛੈ ਕੁਲਾਨ

ਬਿਖੇਉ ਪਜੇ ਸਭ ਕਉਨ ਹੁੰ ਬਾਤ ਬਿਖੇਨ ਹਿਯੀਨੀ ਯੂਰੁ ਗਿਰੇ ਖੜਗ ਪੁਜੇ ਸੇਲੁ ਗਿਰੇ ਨਤੋ ਸੇਸਿ ੨੨੫
 ਗੇਅੰਗ ਬੀਨੀ ॥ ੨੦੮ ॥ ਚੋਪਣੀ ॥ ਅਇਹਿ ਬਿਖਿ ਕੋ ਪਕਾਲ ਜਬ ਭਰਾ ॥ ਦੁਸਟ ਨ ਕੋ ਫਿਨ
 ਮੇ ਬੁਧ ਕਰਾ ॥ ਗਾਥ ਦੇਸਾ ਪਉ ਬਾਰੇ ॥ ਸਤ ਅਨੇਕ ਫਿਨ ਕੋ ਮੇਟਾਰੇ ॥ ੨੦੯ ॥ ਅਸਪੁਜ ਜੁਕੇ
 ਪਾਜ ਬਹੀਰਨਾ ॥ ਮਾਰ ਭਯੋ ਸਤ ਗਨ ਚੁਨ ਚੁਨਾ ॥ ਸਭ ਸਿਵ ਕਨਕ ਹਲਿ ਯੋ ਉਭਾਗਿ ॥ ਦੁਸਟ
 ਗਨ ਨ ਕੋ ਕਿਯੋ ਪ੍ਰਧਾਨ ॥ ੨੧੦ ॥ ਅਇਹ ਬਿਖਿ ਧਨ ਦੁਸਟ ਜਬ ਕਾਲਾ ॥ ਗਿਰ ਗਿਰ ਪਰੇ ਧਰਨਿ
 ਬਿਕਰਾਲਾ ॥ ਨਿਜੁ ਥਾਥ ਨ ਦੇਸੀ ਤਉ ਬਾਰੇ ॥ ਸਤ ਅਨੇਕ ਤਨਕ ਮਹਿ ਮਾਰੇ ॥ ੨੧੧ ॥ ਦਾਨ ਵਾਅ
 ਮਿਤ ਕੋ ਪਕਰਿ ਫੂਕੇ ॥ ਮਾਰਹਿ ਮਾਰ ਦੇਸੇ ਦਿਸਕੂਕੇ ॥ ਬਹੁ ਰਿਕਾਲ ਕੁਪ ਖੜਗ ਸੰਭਾਰਾ ॥ ਸਤ
 ਸੇਨ ਪਲਾਈ ਚ ਪ੍ਰਧਾਨ ॥ ੨੧੨ ॥ ਬਹੁ ਰਿਕੋ ਪਕਰਿ ਦੁਸਟ ਅਪਾਰਾ ॥ ਮਹਾ ਕਾਲ ਕੀ ਚਹਤ ਸੰਘ
 ਰਾ ॥ ਜਿ ਮਗ ਗਨ ਹਿਕੋ ਟੀਬਾ ਨ ਚਲਾਵੈ ॥ ਤਾਰਿਨ ਲਗੇ ਤਿਸੀ ਪਰਾਵੈ ॥ ੨੧੩ ॥ ਭੁਗਤਿ ਭੁਗ
 ਤਿ ਬਾਦਿ ਤਬ ਜਾਇ ॥ ਦਾਨ ਵਾਨਿ ਕਟਿ ਪਹੁੰਚੇ ਆਇ ॥ ਮਹਾ ਕਾਲ ਤਬ ਬਿਰਦ ਸੰਭਾਰੇ ॥ ਸਤ
 ਉਬਾਰਿ ਦੇਖਿ ਅਨਮਾਰੇ ॥ ੨੧੪ ॥ ਖੰਡੁ ਖੰਡ ਕਰਿ ਦਾਨ ਵਮਾਰੇ ॥ ਤਿਲ ਤਿਲ ਪਾਇ ਸਕਲ ਕਰਿ
 ਰੂਰੇ ॥ ਪਾਵਕਾ ਸਤ ਕਲ ਬਹੁ ਰਿਚ ਲਾਯੋ ॥ ਸੇਨਾ ਅਸੁਰ ਕੇ ਸਕਲ ਗਿਰਾਯੋ ॥ ੨੧੫ ॥ ਬਾਰੁਣ
 ਸਤ ਦਾਨ ਵਤ ਬਛੋਰਾ ॥ ਜਾਤੇ ਪਾਵਕਾ ਸਤ ਕਹ ਮੇਰਾ ॥ ਬਾਸਵਾ ਸਤ ਬਕਾਲ ਚਲਾਯੋ ॥ ਇ
 ਦੁਪਤ ਛੁਲੈ ਜੁਪੁ ਮਚਾਯੋ ॥ ੨੧੬ ॥ ਦਾਨ ਵਾਨਿ ਰਖਠਾ ਫਿਰਨ ਬਾਸਵਾ ॥ ਪੀਵਤ ਭੁਯੋ ਰੂਪ ਦੇਅ
 ਸਿਵਾ ॥ ਕਰਿ ਕੋ ਕੋ ਪਾਅਤੁਲਾ ਅਸਗਰ ਜਾ ॥ ਭੂਮ ਅਕਾਸ ਸਬਦ ਸੁਨਿ ਲਰਜਾ ॥ ੨੧੭ ॥ ਅ
 ਮਿੰਬਾ ਸਵਹਿ ਬਾਨ ਪ੍ਰਧਾਨ ॥ ਬਰਮਚਰਮ ਸਭ ਤੇ ਦੁਪਧਾਰੇ ॥ ਜਨ ਕੁਨਾਂਗ ਬਾਂਬੀ ਪਸਿ ਗਏ ॥
 ਕੁੰਡਲ ਭੇਦ ਪਤਾਰ ਸਿਧਏ ॥ ੨੧੮ ॥ ਅਮਿਤ ਰੇਸ ਬਾਸਵਤ ਬਰਿਯਾ ॥ ਧਨ ਧਬਾਨ ਕਰਿ ਭੀਤ
 ਰਿਲਿਯਾ ॥ ਅਮਿਤ ਕੋ ਪਕਰਿ ਬਿਸਿਖ ਪ੍ਰਧਾਨ ॥ ਦੋਹ ਦਾਨ ਵਨ ਪਾਰ ਪਧਾਰੇ ॥ ੨੧੯ ॥ ਦਾਨ ਵ
 ਆਪਿ ਕੋ ਰੇਸ ਕਰਿ ਪਾਏ ॥ ਦੇਵ ਪੁੰਜ ਰਨ ਮਾਹਿ ਕੁਜਾਏ ॥ ਭੁਜਤ ਦੇਵ ਨਿਰਖੇ ਕਲ ਜਬ ਹੀ ॥ ਸਸ
 ਰੁ ਅਸਤੁ ਛੋਰੇ ਰਨ ਤਬ ਹੀ ॥ ੨੨੦ ॥ ਬਾਨ ਕੀ ਬਰਖਾ ਕਲ ਕਰੀ ॥ ਲਾਗਤ ਸੇਨ ਦਾਨ ਵੀਲੀ ॥
 ਸੰਤ ਅਨੇਕ ਨਿਧਨ ਕਹ ਗਏ ॥ ਬਹੁ ਰਿਉ ਪਜਿ ਬਹੁ ਠਾਢੇ ਭੁਏ ॥ ੨੨੧ ॥ ਬਹੁ ਕਾਲ ਕੁਪ ਬਲ ਪ

ਹਰੇ ਬੈਧਾਨਵਨਪਰਿਪਧਾਰੇ॥ ਦਾਨਵਤਥੈ॥ ਅਨਿਕਕਰਿਕ੍ਰਪਾ॥ ਮੰਡਾਮਹਾਕਾਲਤਬਜੁਪਾ॥
 ੨੯੨॥ ਮਹਾਕਾਲਤਬਜੁਪਾ॥ ਦਾਨਵਏਕਏਕਕਰਿਮਾਰੇ॥ ਤਿਨਤੇਬਹੁਉਪਜਤਰਨਭ
 ਹ੍ਰੇ॥ ਮਹਾਕਾਲਕੇਸਮੁਹਿਸਿਪਏ॥ ੨੯੩॥ ਜੇਤਕਪਏਤਿਤੇਕਲਮਾਰੇ॥ ਰਬੀਗਜੀਤਿ
 ਲੁਤਿਲਕਰਿਕ੍ਰਾਰੇ॥ ਤਿਨਤੇਉਪਜਠਾਢਿਤੇਪਨੇ॥ ਰਬੀਗਜੀਬਾਜੀਸੁਭਬਨੇ॥ ੨੯੪॥
 ਬਹੁਰਿਕਾਲਕਰਿਕ੍ਰਪਪ੍ਰਾਰੇ॥ ਵੈਤਅਨਿਕਮਿਤਲੇਕਪਪਾਰੇ॥ ਮਹਾਕਾਲਬਹੁਰੇਪਨਪਰਾ॥
 ਸੈਸੈਬਾਨਏਕਏਕਹਰਾ॥ ੨੯੫॥ ਸੈਸੈਏਕਏਕਸਰਮਾਰਾ॥ ਸੈਸੈਗਿਰੀਸੈਨਕੀਪਾਰਾ॥
 ਸਤਿਸਤਿਅਸੁਰਉਪਜਭੇਠਾਢੇ॥ ਅਸੀਗਜੀਕੋਚੀਬਲਗਾਢੇ॥ ੨੯੬॥ ਰੂਪਹਜਰਹ
 ਜਾਰਧਾਰਕਲਾ॥ ਗਾਰਜਤਭੁਯੋਅਤੁਲਕਰਿਕੋਬਲਾ॥ ਕਹਕਹਹਸਾਕਲਬਿਕਰਾਲਾ॥ ਕ
 ਢੇਦਾਤਤਜਤਮੁਖਜੁਲਾ॥ ੨੯੭॥ ਏਕਏਕਰਨਬਾਨਚਲਯੋ॥ ਸਹਸਮਹਸਦਾਨਵਕਹ
 ਘਯੋ॥ ਕੇਤਕਸੁਭਦਾੜਗਹਿਰਾਬੋ॥ ਕੇਤਕਸੁਭਟਪਵਤਰਦਾਬੋ॥ ੨੯੮॥ ਕੇਤਨਪਕ
 ਰਭੁਭਕਰਿਲਯੋ॥ ਤਿਨਤੇਏਕਨਉਪਜਤਭੁਯੋ॥ ਕੇਤਕਨਵਿਸਦਿਆਕਰਖਨਭੁਯੋ॥ ਸਭ
 ਹਿਨਕੋਸੈਨਤਹਰਿਲਯੋ॥ ੨੯੯॥ ਸੈਨਹਰਿਤਦਾਨਵਜਬਭੁਯੋ॥ ਵੈਤਉਪਾਰਜਨਤੇਗਹਿਰ
 ਯੋ॥ ਸਮਿਤਅਧਿਕਏਛਤਤਸ੍ਰਾਸਾ॥ ਤਾਤੇਕਰਤਵੈਤਪਰਗਾਸਾ॥ ੩੦੦॥ ਪਵਨਕਰਖ
 ਕਰਤਬਕਲਾ॥ ਪਦੇਬਦਨਤੇਅਤਿਬਿਕਰਾਲਾ॥ ਇਹਬਿਪਿਜਥੈਅਕਰਖਨਕਿਯਾ॥ ਸਭ
 ਬਲਹਰਿਅਸੁਰਨਿਕਾਲਿਆ॥ ੩੦੧॥ ਮਹਾਮਰੇਜੇਅਸੁਰਪੁਕਾਰਤਾ॥ ਤਿਹਤੇਅਮਿਤਅਸੁਰ
 ਤਨਪਾਰਤਾ॥ ਬਾਰਕਰਖਕਾਲਤਬਕਿਯੋ॥ ਬੋਲਨਤੇਦਾਨਵਹਰਿਗਯੋ॥ ੩੦੨॥ ਦਾਨਵਜਬੋ
 ਲਹਿਰਹਿਗਯੋ॥ ਚਿਤਕਰਤਚਿਤਮੇਭੁਯੋ॥ ਤਾਹੀਤੇਦਾਨਵਬਹੁਭਏ॥ ਸਨਮੁਖਮਹਾਕਲਕੇਪ
 ਏ॥ ੩੦੩॥ ਸਸਤ੍ਰਅਸਤ੍ਰਕਰਿਕ੍ਰਪਪ੍ਰਾਰੇ॥ ਮਹਾਬੀਰਬਰਿਆਰੁੰਡਾਰੇ॥ ਮਹਾਕਾਲਤਬਜੁਕ
 ਸੰਭਾਰੀ॥ ਬਹੁਤਨਕੀਮੇਧਾਕਢਿਡਾਰੀ॥ ੩੦੪॥ ਤਿਨਕੀਕ੍ਰਮਮੇਜਾਜਬਪਹੀ॥ ਤਾਤੇਸੈਨਦੇਹ
 ਬਪੁਪਰੀ॥ ਮਾਰਿਮਾਰਿਕਰਿਕ੍ਰਪਪ੍ਰਾਰਾ॥ ਜਾਗਤਭੁਏਅਸੁਰਬਿਕਰਾਰਾ॥ ੩੦੫॥ ਤਿਨਕੇ
 ਢੇਰਮੁੰਡਕਲਡਰੇ॥ ਤਾਤੇਮੇਧਾਜੇਭੂਅਪਰੇ॥ ਮਾਰਿਮਾਰਿਕਹਿਅਸੁਰਜਗੇਰਨਾ॥ ਸੁਰਬੀਰਬਰਿਆ

ਰਮਹਮਨ ॥ ੩੦੬ ॥ ਪੁਨਿਕ ਰਿਕਲਗਦਾਰਿ ਸਿਧਰੀ ॥ ਸਤ੍ਰੁਖੇ ਪਹਿ ਤਿਲ ਤਿਲ ਕਰੀ ॥ ਜੇ ਤੇ ਦੁਕ ੬੬
 ਖੇਪ ਰਿਸਨ ਪਰੇ ॥ ਤੇ ਤਕ ਰੂਪ ਦਾਨ ਵਨ ਪਰੇ ॥ ੩੦੭ ॥ ਕੇਤਕ ਗਦਾ ਪਾਨਗ ਰਿਧਾਏ ॥ ਕੇਤਕ ਖਰਾ
 ਹਾਥ ਲੈ ਆਏ ॥ ਮਾਰਿ ਮਾਰਿ ਕਰਿ ਕੇ ਪਹਿ ਸਰਜੇ ॥ ਮਾਨਹੁ ਮਹਾ ਕਾਲ ਪਾਨਗ ਰਜੇ ॥ ੩੦੮ ॥
 ਮਾਨਕਾਲ ਕਹਕਤ ਪਹਾਰਾ ॥ ਇਕ ਸੂਰਸਹ ਸਹ ਬਿਯਾਰਾ ॥ ਮਹਾਕਾਲ ਕਹਲਗਤ ਨ ਕਰੇ ॥ ਤੇ
 ਮੇਸਭੈ ਲੀਨੇ ਗਏ ॥ ੩੦੯ ॥ ਸਸਤ੍ਰੁਲੀਨ ਲਖਿ ਅਸੁਰ ਰਿਸਾਨੇ ॥ ਸਸਤ੍ਰੁ ਅਸਤ੍ਰੁ ਲੈ ਕੇ ਪਸਿਧ
 ਨੇ ॥ ੩੧੦ ॥ ਮਾਰਿ ਮਾਰਿ ਧੁਨਿ ਸੁਨਿਕਾਨਾ ॥ ਕੇਖ ਕਾਲ ਸਸਤ੍ਰੁ ਗਹਿਨਾਨਾ ॥ ਹਾਂ ਕਿਹਾਂ ਕਿਹ ਬਿਯਾ
 ਰ ਪਹਾਰੇ ॥ ਦੁਸਟ ਅਨਿਕ ਪਲ ਬੀਚ ਸੰਘਾਰੇ ॥ ੩੧੧ ॥ ਤਿਨ ਤੇ ਮੇਰਾ ਮਸਜੇ ਪਰੇ ॥ ਤੇ ਤੇ ਬਹੁ ਅ
 ਸੁਰਤ ਨ ਪਰੇ ॥ ਮਾਰਿ ਕਰਿ ਸਮੁਹਿ ਸਿਧਾਏ ॥ ਬਾਧੇ ਚੁਗਚੈ ਪਤ ਨ ਆਏ ॥ ੩੧੨ ॥ ਇਕ ਇਕ ਦੁਕ
 ਸਹ ਸਕਰਿ ਭੂਰੇ ॥ ਤਿਨ ਤੇ ਭਏ ਅਸੁਰ ਰਨ ਭਰੇ ॥ ਤਿਨ ਤੇ ਦੁਕ ਦੁਕ ਕਰਿ ਲਛਨਾ ॥ ਰੀਧਿ ਪਿਸਾਚਗ
 ਏ ਕਰਿ ਭਛਨਾ ॥ ੩੧੩ ॥ ਤੇ ਭੀ ਅਮਿਤ ਰੂਪ ਕਰਿ ਪਾਏ ॥ ਜੇ ਤਿਲ ਤਿਲ ਕਰਿ ਸੁਰਟ ਗਿਰਾਏ ॥ ਤਿ
 ਨ ਕੀ ਕਰੀਨਾ ਸਸਭ ਸੇਨਾ ॥ ਮਹਾਕਾਲ ਕਾਰਿ ਚਕਰੈ ਨਾ ॥ ੩੧੪ ॥ ਮਾਰਿ ਮਾਰਿ ਜੇ ਪਾਕੁੰਗਾ ਜਹਿ
 ਜੰਬੂਕ ਗੀਧਾ ਸੁਲੈ ਭਾਜਹਿ ॥ ਪੇਤ ਪਿਸਾਚ ਕਹੀ ਕਿਲਕਾਰਹਿ ॥ ਭੂਕ ਨਿਝਾਕ ਨਿਕਿਲ ਕਰੀ
 ਮਾਰਹਿ ॥ ੩੧੫ ॥ ਕੇਕਲ ਕਾਕ ਜਹਾ ਕਿਲਕਾਰਹਿ ॥ ਜੇਨ ਤੇ ਕੇਕੇ ਸਹ ਪਾਸਿ ਭਾਰਹਿ ॥ ਜਾਨਕ
 ਫਲ ਬਡੇ ਭੁਫੇਰੇ ॥ ਦੇਵ ਦੇਵਤ ਦਾਨ ਵਾਨ ਮੇਰੇ ॥ ੩੧੬ ॥ ਬਲ ਜਾਨਕੀ ਮਪਹਾਰਾ ॥ ਮੁਠਹੁ ਲਲ
 ਨ ਬਰਛਾ ਭਾਰੇ ॥ ਫਾਲ ਮੇਨੇ ਭਫ ਮਾਲਾ ਬਨੀ ॥ ਪਿਚਕਾਰੀ ਅੰਤੁ ਫੰਗੀ ਘਨੀ ॥ ੩੧੭ ॥ ਇਹ ਲਿ
 ਧਿ ਭੁਯੇ ਪੈਰ ਸੰਗਾ ਮਾ ॥ ਕਾਂਪਾਇ ਦੁਚੈ ਦੁਕੇ ਧਾਮਾ ॥ ਪਸੁਪੀ ਛੀ ਅਤੁਹੀ ਅਕੁਲਾਏ ॥ ਛੇ ਰਿਧ
 ਮਕਾਨ ਨਹਿ ਸਿਧਾਏ ॥ ੩੧੮ ॥ ਬਾਜੀ ਕਹੂੰ ਘਾਇਲ ਭਭ ਕਾਵਤਾ ॥ ਉਠਿ ਉਠਿ ਸੁਰਟ ਸਮੁਹਿ ਕਰ
 ਪਾਵਤਾ ॥ ਕਹਕਹਾਟ ਕਹੂੰ ਕਾਲ ਸੁਨਾਵੈ ॥ ਭੁਖਿਨ ਸੁਨੇਨਾ ਦਭੈ ਆਵੈ ॥ ੩੧੯ ॥ ਸੁਰਨ ਕੇਲੇ ਮਭੇ
 ਖਰੇ ॥ ਕਾਤਰ ਨਿਰਖਧਾ ਮਰਨ ਬਰੇ ॥ ਸੇਫੀ ਸੁਮਭਏ ਬਹੁ ਬਿਯਾਕੁਲਾ ॥ ਦੇਸੇ ਰਿਸਨ ਭਜ ਚਲੇ
 ਭੁਗਕੁਲਾ ॥ ੩੨੦ ॥ ਕੇਤਕ ਸੁਰਟ ਪਾਵਤੇ ਰੇ ਪੋ ॥ ਲੈ ਲੈ ਖਰਗਨ ਗਨ ਕਰਿ ਪੋਪੋ ॥ ਮਹਾਕਾਲ ਕੁਪ
 ਸਸਤ੍ਰੁ ਪਰੇ ॥ ਮਾਰਿ ਮਾਰਿ ਭੁਫੇਰਾ ਭੁਫੇਰਾ ॥ ੩੨੧ ॥ ਭੁਜੀ ਗਫੀ ਦਾ ॥ ਮਚੇ ਆਨ ਮੇਦਾ

ਮਾਰਿ ਮਾਰਿ ਕੇਤਕ ਰਿਸਾਨੇ
 ਮਾਰਿ ਮਾਰਿ ਕੇਤਕ ਰਿਸਾਨੇ

ਨਮੋ ਬੀਰਗੋ ॥ ਦਿਖੈ ਕਉ ਨ ਜੀਤੈ ॥ ਦਿਖੈ ਕਉ ਨ ਹਰੈ ॥ ਲਾਏ ਸੁਲਾਏ ਮੇਲ ਕਾਤ ॥ ਕਟਾਰੀ ॥ ਚੜ੍ਹੇ
 ਰਗਾ ਜੇਹ ਠੀ ਬੀਰਗਾਹੀ ॥ ੩੨੨ ॥ ਲਾਜੇ ਘੋਰ ਸੀਰਾ ॥ ਮੇਘੋ ਸਾਜੇ ॥ ਚੜ੍ਹੇ ਰਿਬ ਕੋਰ ਬੀਰ
 ਲਾਜੇ ॥ ਲਾਏ ਸੁਲਾਏ ਮੇਲ ਕਾਤੀ ਕਟਾਰੇ ॥ ਮਚੇ ਕੋ ਪਕੈ ਕੈ ਹਠੀ ਲੋਗ ਜੀਆਰੇ ॥ ੩੨੩ ॥ ਕਉ ਪੁ
 ਲਾਪਾਨੀ ਛੁਟੈ ਛੀਲ ਨ ਲੋ ॥ ਕਉ ਬਾਜ ਨ ਲੋ ਮਹਾ ਘੋਰ ਜੂਲੇ ॥ ਕਉ ਸਖ ਭੋਰੀ ਪੈ ਛੋਲ ਬਾਜੇ ॥
 ਕਉ ਸੂਰ ਤੋ ਕੈ ਭੂਜਾ ਭੂਪਗਾਜੇ ॥ ੩੨੪ ॥ ਕਉ ਘੋਰ ਬਾਹੁ ਦੋ ਬਾਜੇ ਨਗਾਰੇ ॥ ਕਉ ਬੀਰ ਬਾਜੀ
 ਗਿਰੇ ਖੇਤ ਮਾਰੇ ॥ ਕਉ ਖੇਤ ਨਾ ਚੈ ਪਠੈ ਪਖ ਗਾਰੇ ॥ ਕਉ ਸੂਰ ਸੀਰਾ ਮੇਘੋ ਪੈ ਡੋਗਾਰੇ ॥ ੩੨੫ ॥ ਕਉ
 ਬਾਜ ਮਾਰੇ ਕਉ ਸੂਰ ਮਹਾ ਬੀਰ ॥ ਕਉ ਛੋਟ ਭਾਈ ਜੁ ਝੈ ਬਾਧਿ ਸਾਥੀ ॥ ਕਉ ਗਰਜੇ ਕੈ ਭੂਜਾ ਭੂਪ
 ਰੇ ॥ ਬਾਧੇ ਮੇਨ ਕੋਤੇ ਗਿਰੇ ਖੇਤ ਮਾਰੇ ॥ ੩੨੬ ॥ **ਭੂਪਾਣੀ** ॥ ॥ ਇਹਿ ਬਿਧਿ ਅਸੁਰ ਜਥੈ ਚੁਨਿਆ
 ਰੇ ॥ ਅਮਿਤ ਰੇ ਸਕਰਿ ਐ ਗਸਿ ਪਾਰੇ ॥ ਬਾਧੈ ਛੋਟ ਬਿਰਾਜੇ ਭਾਈ ॥ ਆਚੋ ਚਲੇ ਅਮਿਤ ਪਰਿ
 ਹਾਈ ॥ ੩੨੭ ॥ ਸਾਬਲ ਏ ਅਨਗਨ ਪਖ ਗਾਰੇ ॥ ਉਮਡ ਚਲੇ ਦੇ ਛੋਲ ਨਗਾਰੇ ॥ ਸੀਖ ਝਾਂ ਝਾਂ
 ਛੋਲ ਬਜਾਇ ॥ ਚਮਕ ਚਲੇ ਰੋਹ ਨ ਕਰਿ ਚਾਇ ॥ ੩੨੮ ॥ ਭਵੁ ਕਉ ਗੁਰੁ ਗੁਰੀ ਬਾਧੇ ॥ ਛੋਕ
 ਭੂਜਾਰ ਨ ਮੈ ਭਟ ਗਾਜੇ ॥ ਮੁਰਜ ਉਪਗਾ ਮੁਗਲਿ ਮੇਘਾਨੀ ॥ ਭੋਰ ਝਾਂ ਝਾਂ ਜੈ ਭੂਨ ਝੁਨੀ ॥ ੩੨੯
 ॥ ਕਉ ਤੁਬਰੇ ਬਾਜੇ ਅਪਾਰਾ ॥ ਬੇਨ ਬਾਸੁਰੀ ਕਉ ਹਜਾਰਾ ॥ ਸੁਤ ਹੀ ਛੀਲ ਨਗਾਰੇ ਘਨੇ ॥ ਅਮਿ
 ਤ ਕਾਨ ਰੇ ਜਾਤ ਨਗਾਰੇ ॥ ੩੩੦ ॥ ਇਹਿ ਬਿਧਿ ਭਯੋ ਜਥੈ ਸੀਰਾ ਮਾ ॥ ਨਿਕਸੀ ਦਿਨ ਦੁਲਹਿ ਪੈ ਬਾਮਾ
 ਸਿੰਘ ਬਾਹਨੀ ਪੁਜਾ ਬਿਰਾਜੇ ॥ ਜਾਹਿ ਬਿਲੇ ਕਦੈ ਤਵਲ ਭਾਜੇ ॥ ੩੩੧ ॥ ਆਵਤ ਹੀ ਬਹਾ
 ਸੁਰ ਸਿੰਘਾਰੇ ॥ ਤਿਲ ਤਿਲ ਪਾਇਰ ਬੀਕਰਿ ਭਾਰੇ ॥ ਕਾਟਿ ਦਈ ਕੇਤ ਨ ਕੀ ਪੁਜਾ ॥ ਜੀਘਾ ਪਵ
 ਸੀ ਸਾਹੁ ਭੂਜਾ ॥ ੩੩੨ ॥ ਭਾਂਤ ਭਾਂਤ ਤਨ ਸੁਭ ਰੁਪ ਗਾਰੇ ॥ ਟੂਕ ਟੂਕ ਕਰਿ ਪਿਥੀ ਪਛਾਰੇ ॥ ਕੇਸ
 ਨ ਤੇਗਾਹਿ ਕਿਤ ਨ ਪਛਾਰਾ ॥ ਸਤ੍ਰ ਮੈਨ ਤਿਲ ਤਿਲ ਕਰਿ ਭਾਰਾ ॥ ੩੩੩ ॥ ਸੁਮਕ ਭਕਪੀ ਅਸਨ ਕੀ
 ਪਾਰਾ ॥ ਭੁਭਕ ਭਟੈ ਭੁਮੁੰਡ ਬਿਕਾਰਾ ॥ ਕੇਤ ਨ ਗਰਜ ਸਾਸਤ੍ਰ ਕਟ ਸਜਹੀ ॥ ਅਸਤ੍ਰ ਛੋਰਿ ਕੇਤੇ
 ਟੂਕ ਜਹੀ ॥ ੩੩੪ ॥ ਆਰੇ ਪਰੇ ਪਿਥੀ ਪਰ ਕੇਤੇ ॥ ਮਹਾ ਬੀਰ ਬਿਕਾਰ ਬਿਚੇਤੇ ॥ ਇਹਿ ॥ ਇਹਿ
 ਗਿਰੇ ਮੇਨ ਜਿਮ ਚਰਨਾ ॥ ਭੁਯੋ ਘੋਰ ਨ ਜਾਤ ਨ ਬਰਨਾ ॥ ੩੩੫ ॥ ਅੱਚ ਅੱਚ ਹਰਿ ਭਾ ਕਨੀ ਰੁਹ

ਕੀ ਭੁਖ ਭੁਖ ਮਾਸ ਕਾ ਕਰੁ ਕੀ ਕਹੀ ॥ ਵਸੁ ਨੇ ਤੁਝ ਯੋਝਾ ਜੁ ਪਾ ॥ ਹਮਰੇ ਬੀਚ ਨਾ ਅਵਤ ਬੁਧਾ ॥ ੩੩੬ ॥ ੬੮੭
 ਮਾਰੇ ਪਰੇ ਦੇ ਤਕ ਹੀ ਭਾਰੇ ॥ ਗਿਰੇ ਕੰਢੁ ਕਹਿ ਦਾਂਤ ਭਿਰਾਰੇ ॥ ਸੋਨ ਤਬ ਮਤ ਬਦਨ ਤੇ ਏਕਾ ॥ ਭੀਰ ਬੇਤ ਬਲ
 ਵਨ ਅਨੇਕਾ ॥ ੩੩੭ ॥ ਬਡੇ ਬਡੇ ਜਿਨ ਕੇ ਸਿਰ ਸੀਰਾ ॥ ਚੋਚੇ ਬਡੀ ਭਾਤਿ ਜਨ ਫੀਰਾ ॥ ਸੋਨ ਤਬ ਸੋ ਸਰਨੇ
 ਨਾ ਪਾਰਾ ॥ ਨਿਰਥਾ ਜਿਨੇ ਉਪ ਜਤ ਕ੍ਰਮ ਭਾਰਾ ॥ ੩੩੮ ॥ ਮਹਾ ਬੀਰ ਤੇ ਲੋਕ ਅਤੁਲ ਬਲਾ ॥ ਅਰਿ
 ਨੇ ਕਜੀਤਿ ਜਿਨ ਜਲ ਬਲਾ ॥ ਮਹਾ ਬੀਰ ਬਲ ਵਨ ਭਰਾਰੇ ॥ ਦੁਨਿ ਦੁਨਿ ਬਾਲ ਬਰ ਛਿਯਨ ਮਾਰੇ ॥ ੩੩੯
 ॥ ਕੇਤਿ ਕਸੂਰੁ ਟਾਅ ਬਕਟੇ ਮਾਰੇ ॥ ਕੇਤ ਕਕਰ ਨ ਕੇਹੀ ਫਾਰੇ ॥ ਕੇਤ ਕਮਹਾ ਕਾਲ ਅਰੁ ਕੂਟੇ ॥ ਬਾਦਲ
 ਸੇ ਸਭ ਹੀ ਵਲ ਫੂਟੇ ॥ ੩੪੦ ॥ ਕੇਤੇ ਬੀਰ ਬਰ ਛਿਯਨ ਮਾਰੇ ॥ ਟੁਕ ਟੁਕ ਕੇਤ ਕਕਰਿ ਭਾਰੇ ॥ ਕੇਤੇ ਹਨੇਖ
 ਰੂਗ ਕੀ ਧਾਰਾ ॥ ਲੋਹ ਕਟੀ ਲੇ ਸੂਤਾ ਪਾਰਾ ॥ ੩੪੧ ॥ ਕੇਤੇ ਸੂਲ ਸੈਹ ਬੀਹਨੇ ॥ ਸੁੰਦਰ ਸੁਘਰ ਸਿਪਾਹੀ
 ਬਨੇ ॥ ਇਹਿ ਬਿਧਿ ਪਰੇ ਸੁਬੀਰ ਪੁਰਾਰੇ ॥ ਭੂਮ ਚਾਲ ਮਨੇ ਰਿਰੇ ਮੁਨਾਰੇ ॥ ੩੪੨ ॥ ਇਹਿ ਬਿਧਿ ਰਿਰੇ
 ਬੀਰ ਨ ਮਾਰੇ ॥ ਜਨੁ ਨ ਗਇੰਦ ਬਜ ਭੇਮਾਰੇ ॥ ਟੁਕ ਟੁਕ ਤੂਝੇ ਤੇ ਘਨੇ ॥ ਜਾਨ ਕਰੀ ਸਕੁਤ ਬਸੇ ਬਨੇ ॥
 ੩੪੩ ॥ ਸੋਨ ਪੁਲ ਤੇ ਕੇਤਿ ਤੇ ਪਰਾਰੇ ॥ ਚਾਰ ਚਰਖੇ ਲਾਮੇ ਘਰ ਅਧਾਰੇ ॥ ਭੂਜਤ ਕੁਝੇ ਬਿਮਨੁ ਲੈਐ ਸੋ
 ਦਰ ਬਹਾਰਾ ॥ ਇਹੁ ਆਹੀ ਜੈ ਸੋ ॥ ੩੪੪ ॥ ਜੇ ਜੂਝੇ ਸਨ ਮੁਖ ਅਸ ਪਾਰਾ ॥ ਬਿਨਕਾ ਪਲ ਮੇਭਯੋ ਉਪਾਰਾ ॥
 ਇਹ ਜਗਤ ਬਿਲਖਤ ਨਹਿ ਭਯੋ ॥ ਚਕ੍ਰਿ ਬਿਬਾਦ ਸੁਰ ਲੋਕ ਸਿਧਯੋ ॥ ੩੪੫ ॥ ਸੋਢੀ ਜੇਤੇ ਭੁਜਤ ਪੁ
 ਹਾਰੇ ॥ ਤੇਲੇ ਬਡੇ ਨਰ ਕਮੇ ਭਾਰੇ ॥ ਸਾਪੁ ਹਿਲੈ ਜਿਨ ਦੀਏ ਪਰਾਨਾ ॥ ਬਿਨ ਨਰ ਬਰੀ ਬਰੀ ਗਨ ਨਾਨਾ ॥ ੩੪੬
 ਕੇਤ ਕਬ ਪੇਬ ਆਰੁ ਬਾਨਾ ॥ ਗਿਰ ਗਿਰ ਪਰੇ ਪਰਨ ਪਰਨਾਨਾ ॥ ਮਹਾ ਰਥੀ ਬਾਨ ਸੇ ਬਾਧੇ ॥ ਗਿਰ ਗਿ
 ਰ ਪਰੇ ਹਰੇ ਪੁਨਿ ਸਾਧੇ ॥ ੩੪੭ ॥ ਸੂਰਬ ਭੇਰਨ ਮਚੇ ਬਿਕਟਿ ਅਤਿ ॥ ਧਾਇ ਪਾਇ ਕਰਿ ਪਰੇ ਬਿਕਟ ਮਤਿ
 ਮਾਰ ਮਾਰ ਕਰਿ ਸਕਲ ਪੁਕਾਰਾ ॥ ਵੇਦ ਭੇਦ ਲਦਾ ਮੇਭਾਰਾ ॥ ੩੪੮ ॥ ਹਾਂਕਿ ਹਾਂਕਿ ਹਥਿ ਮਾਰ ਪੁਰਾਰੇ
 ਬੀਨ ਬੀਨ ਬਾਨ ਨ ਭਨ ਮਾਰੇ ॥ ਤੂਕਿ ਤੂਕਿ ਹਨੇ ਸੈਹ ਬੀਘਾਇਨਾ ॥ ਜੂਝੇ ਅਪਿੰਦੁ ਬਹਿਯਾ ਚਾਇਨਾ ॥
 ੩੪੯ ॥ ਕਹੀ ਪਰੇ ਹਾਥ ਨ ਕੇਸੀ ਭੂ ॥ ਬਾਜੀਰ ਬੀਗ ਜਨ ਕੇ ਮੁਤਾ ॥ ਸੁੰਡ ਪਰੇ ਕਹੀ ਸੂਰੁ ਜੂਝਾਰੇ ॥ ਭੀਰ
 ਤੁਫੰਗ ਤੁਕ ਨ ਕੇ ਮਾਰੇ ॥ ੩੫੦ ॥ ਬਹੁ ਜੂਝੇ ਇਹੁ ਗੁੰਤਿ ਸਿਪਾਹੀ ॥ ਭੁੰਤਿ ਭੁੰਤਿ ਪੁਜਨੀ ਰਿਪਗਾਹੀ ॥
 ਉਤਕਿਯਾ ਸਿੰਘ ਬਾਹਨੀ ਕੋ ਪੈ ॥ ਇਤ ਅਸ ਧੁਜ ਲੈਐ ਧੋਯੋ ਪੈ ॥ ੩੫੧ ॥ ਕਹੁੰ ਲਸੈ ਰਨ ਖੜਕਾ ਕਟ

ਹੀ॥ ਜਨਕਮੇਛੁ ਬੇਮਾਧਿਜਾਹੀ॥ ਸਿਘਥਾਹਨੀਸਕੁਇਹੋ॥ ਤਿਲਤਿਲਪਾਇ॥ ਅਸੁਰਕਰਿਖੰ
 ਤੇ॥ ੨੫੨॥ ਕਹੁਪਾਖਰੈਕਟੀਬਿਰਾਜੈ॥ ਬਖਤਕਹੁਗੋਰਨਗਸੈ॥ ਕਹੁਚਲਤਸੇਨਤਕੀਧਰਾ॥
 ਛੂਟਤਬਗਮੇਜਨਕੁਛਹਾਰਾ॥ ੨੫੩॥ ਕਹੁਤੂਕਨੀਸੇਨਤਪੀਐ॥ ਆਕਨਕਹੁਮਾਸਥਖਜੀਐ॥
 ਕਾਕਨਫਿਰੈਕਹੁਕਹਕਾਤ॥ ਪ੍ਰੇਤਪਿਸਾਚਨਫੇਲਤਮਾਤੀ॥ ੨੫੪॥ ਹਸਤਫਿਰਤਪ੍ਰੇਤਸਕੀਦਾਰਾ॥
 ਰੂਕਨਿਕਹੁਬਜਾਵਤਤਾਰਾ॥ ਜੇਗਨਫਿਰੈਕਹੁਮੁਸਰਾਤੀ॥ ਛੂਤਨਕੀਏਸਰੀਅਦਮਾਤੀ॥ ੨੫੫॥
 ਫਿਰਤਕਹੁਰਨਡਿਕਰਤਰੂਕਨਾ॥ ਮਾਸਮਹਾਰਕਰਤਕਹੁਤੂਕਨਾ॥ ਪ੍ਰੇਤਪਿਸਾਚਹਸੈਕਿਲਕਥੇ॥
 ਕਹੁਮਸਦਕਿਲਕਟੀਮਾਰੇ॥ ੨੫੬॥ ਕਛੈਦੈਤਰਨਦਾਤਥਿਹਾਰਤਾ॥ ਛੂਤਪ੍ਰੇਤਤਾਲੀਕਹਮਥਾ॥
 ਤਾਉਲਕਪਾਤੋਹਤਅਕਾਸਾ॥ ਅਸੁਰਸੈਨਾਇਹਿਬਿਧਿਕੁਯੋਨਾਸਾ॥ ੨੫੭॥ ਬਹੁਤਾਮਿਤ
 ਰਨਪਦਨਪ੍ਰਚੰਡਾ॥ ਆਦਿਪਿਯਤਪਰੇਸੁਰੁਟਖੰਡਖੰਡਾ॥ ਕਾਕਨਿਕਹਕਮਾਛੁਤਿਤਾਤੀ॥ ਫਾਗਨ
 ਜਾਨਿਕੋਕਲਾਮਾਤੀ॥ ੨੫੮॥ ਇਹਿਬਿਧਿਸੇਨਫੰਡੁਰਿਗਿਯੋ॥ ਦੂਸਰਮਲਸਰੋਵਰਕੁਯੋ॥ ਸੇ
 ਤਛੁਤਨਹੀਸਬਿਰਾਜੈ॥ ਅਨਤਸਾਜਜਲਜਿਯਸੇਗਾਜੋ॥ ੨੫੯॥ ਟੂਕਟੂਕਦੰਤਕਿਉਭਏ॥
 ਤਿਲਤਿਲਪਾਇਸੁਰੁਟਯੋਗਏ॥ ਸੇਨਤਪਚਬਹੀਇਕਬਾਹਾ॥ ਰੁਈਪੁਰਨਕੀਸੁਰਗਾਰਾ॥ ੨੬੦॥
 ਨੇਜਬਾਬਹੁਬੀਰਸਿਘਰੇ॥ ਪੋਏਬਰਾਮੀਖਡਟਿਯਾਰੇ॥ ਟੂਕਟੂਕਭੁਟਰਨਯੋਯੋ॥ ਜਿਨਕੇਘਾਵ
 ਸਰੋਹਨਬਰੇ॥ ੨੬੧॥ ਇਹਿਬਿਧਿਅਮਿਤਕੋਪਕਰਿਕਾਲਾ॥ ਕਾਛੁਤਭੁਯੋਦਾਂਤਬਿਕਰਲਾ॥ ਛੁ
 ਪਹਨੇਛੁਨਮਾਛਿਛੁਤਾਲੋ॥ ਪੂਰਬੀਰਬਲਵਾਨਮੁਛੁਲੋ॥ ੨੬੨॥ ਦੁਹੁਅਧਿਕਰਨਕਿਯੋਅਪਰਾ
 ਦਾਨਦਮਰਤਭੁਯੋਨਹਿਮਾਰਾ॥ ਤਬਅਸਪੁਜਾਅਸਮੰਤਬਿਚਾਰੇ॥ ਜਿਹਿਬਿਧਿਤੇਦਾਨਵਹਿਸੀ
 ਘਾਰੇ॥ ੨੬੩॥ ਸਰਬਾਕਰਖਨਕਿਯਾਅਸਪੁਜਜਬਾਉਪਜਨਤੇਹਹਿਗਏਅਸੁਰਤਬਾ॥
 ਗਿਆਬਹੁਰਿਕਾਲਕਹਦਈ॥ ਸਤ੍ਰੁਸੈਨਭੁਛੁਨਕਰਿਗਈ॥ ੨੬੪॥ ਏਕੈਅਸੁਰਤਬੋਰਹਿਗਯੋ॥
 ਤਾਸਤਾਅਧਿਕਰਿਤਮੇਭੁਯੋ॥ ਰਾਇਰਾਇਕਸਕਰੋਉਪਵਾ॥ ਅਬਕੋਈਚਲਤਨਮੇਰਾਦਵਾ॥
 ੨੬੫॥ ਦੋਹਰਾ॥ ਮਹਾਕਾਲਕੀਜੇਸਰਨਿਪਰੇਸੁਭਏਬਚਾਇ॥ ਐਰਨਉਪਜਾਦੂਸਰਜਾ
 ਗਭੁਛਿਯੋਸਭੇਬਨਾਇ॥ ੨੬੬॥ ਜੇਪੂਜਾਅਸਿਕੇਤਕੀਨਿਤਪਾਤਿਕਰੇਬਨਾਇ॥ ਤਿਨਪਰਾ

ਪਨੇਹਾਥੈ ਅਸਿਉਜਲੇਤਬਚਾਇ॥੩੬੭॥ਚੈਪਈ॥ ॥ਦੁਸਟਦੈਤਕਛੁ ਬਾਤਨਜਨੀ॥ਮ ੬੬੮
 ਹਾਕਾਭਤਨਪੁਨਿਰਿਸਨਾਨੀ॥ਬਲਾਪਬਲਾਪੁਨੇਨਬਿਚਰਾ॥ਗਰਬਠਾਨਿਜੀਯਬਹੁਰਿਹਿਕ
 ਰਾ॥੩੬੮॥ਰੇਰੇਕਥਾਛੁਲਾਜਿਨਜਾਹੁ॥ਬਹੁਰਿਅਨਿਸੰਗਾਮਚਾਹੁ॥ਏਕਨਿਦਾਨਕਰੋਰ
 ਨਮਾਹੀ॥ਕੈਅਸਪੁਜਕੈਦਾਨਵਨਾਹੀ॥੩੬੯॥ਏਕਪਾਵਤਜਿਉਪੁਨਭਾਜਾ॥ਮਹਾਰਾਜੇ
 ਤਨਕਾਰਾਜਾ॥ਅੰਤੋਗੀਧਗਗਨਲੈਗਏ॥ਬਾਹਤਬਿਸਿਖਤੇਉਹਠਿਛੁਏ॥੩੭੦॥ਅ
 ਸੁਰਾਮਿਤਰਨਬਾਨਚਲਾਏ॥ਨਿਰਖਖੜਗਪੁਜਕਾਟਿਗਿਗਏ॥ਬੀਸਸਹਿਸ੍ਰਅਸੁਰ
 ਪਰਬਾਨਾ॥ਸ੍ਰੀਅਸਿਉਜਛੁਡੇਬਿਧਿਨਾਨਾ॥੩੭੧॥ਅਧਾਕਾਲਪੁਨਿਜੀਯਮੇਕੋਪਾ॥ਧਨ
 ਖਟਕੋਰਬਹੁਰਿਪਗੋਰੇਪਾ॥ਏਕਬਾਨਤੇਪੁਜਹਿਗਿਗਏ॥ਦੁਤਿਯਸੜਕੋਸੀਸਉਡਾਏ॥
 ੩੭੨॥ਕਹੁੰਬਿਸਿਖਕਰਿਦੁੰਰਬਚਕਾ॥ਕਾਟਿਦਏਛੁਨਾਏਕਮੇਬਕਾ॥ਚਾਹਹਿਬਾਨਚਾ
 ਰਹੁਬਾਜਾ॥ਮਾਰਿਦਏਸਭਜਗਕੋਰਾਜਾ॥੩੭੩॥ਬਹੁਰਿਅਸੁਰਿਕਾਕਦਸਮਾਥਾ॥
 ਸ੍ਰੀਅਸਿਕੋਤਜਗਤਕੋਨਾਥਾ॥ਦੁਤਿਯਬਾਨਸੈਦੋਏਅਰਿਕਗਿ॥ਕਾਟਿਦਏਅਸਿਉਜ
 ਨਰਨਾਹਰਿ॥੩੭੪॥ਪੁਨਿਗਛੁਸਕਾਕਾਟਾਸੀਸਾ॥ਸ੍ਰੀਅਸਿਕੋਤਜਗਤਕੋਈਸਾ॥ਪੁਰ
 ਪਨਿਬਿਸਟਗਗਨਤੇਕੁਈ॥ਸਭਿਹਿਨਿਆਨਿਬਪਾਈਦਈ॥੩੭੫॥ਧੀਨਿਯਧੀਨਿ
 ਲੋਗਨਕੋਰਾਜਾ॥ਦੁਸਟਨਦਾਹਿਗਗੀਬਨਿਵਾਜਾ॥ਅਖਭਭਵਨਕੋਸਿਰਜਿਨਹਾਰੇ॥ਦ
 ਸਜਾਨਿਮੁਹਿਲੇਹੁਏਬਾਰੇ॥੩੭੬॥ਕਥਿਯੋਬਾਚਬੇਨਤੀ॥ ॥ਚੈਪਈ॥ ॥ਹਮ
 ਹੀਕੋਰੇਹਾਥਦੇਛਾ॥ਪੂਰਨਹੋਇਚਿਤਕੀਇਛਾ॥ਤ੍ਵਚਰਨਨਮਨਹੈਹਮਾਰਾ॥ਅਪਨਾ
 ਜਾਨਕੋਰੇਪ੍ਰਤਪਾਰਾ॥੩੭੭॥ਹਮਰੇਦੁਸਟਸਭੈਤਮਪਾਵਹੁ॥ਆਪਹਾਥਦੈਮੋਹਿਬਚਾ
 ਦਹਾ॥ਸੁਖੀਵਸੈਮੈਰੋਪਰਦਾਹਾ॥ਸੇਵਕਸਿਖਸਬੈਕਰਤਾਰਾ॥੩੭੮॥ਮੋਹਛੁਆਨਿਜ
 ਕਰਦੇਕਰਿਯੋ॥ਸਭਲੋਗਨਿਕੋਆਜੁਸਿਪਾਰਿਯੋ॥ਪੂਰਨਹੋਇਹਮਾਹੀਆਸਾ॥ਤੇਰਿਭ
 ਜਨਕੀਰਹੈਪਿਆਸਾ॥੩੭੯॥ਤੁਮਹਿਛੁਤਿਕੋਈਅਵਰਨਧਿਆਉ॥ਜੋਬਰਚਾਹੈਤੁ
 ਤੁਮਤੇਪਾਉ॥ਸੇਵਕਸਿਖਹਮਾਰੇਤਾਰੀਅਹਿ॥ਦੁਨਿਦੁਨਿਸਤ੍ਰਹਮਰੇਮਾਹੀਅਹਿ॥੩੮੦॥

ਆਪਹਾਥਵੈ ਮੁਏ ਉਥਰੀਐ ॥ ਮਨਕਾਲਕਾ ॥ ਸਨਿਵਹੀਐ ॥ ਹੁਜੇ ਸਦਾਹਮਾਰੇ ਪਛਾ ॥ ਸੀਮ
ਸਪਜਨੁ ਕਰੀ ਅਉਰਛਾ ॥ ੩੮੧ ॥ ਰਾਖਿਲੇ ਹੁਮਹਿ ਰਾਖਨਹਰੇ ॥ ਸਾਹਿਬ ਸੀਤ ਸਹਾਇ ਪਿ
ਅਗੇ ॥ ਦੀਨਈ ਧਰੁ ਸਟਨ ਕੇ ਹੰਤਾ ॥ ਤੁਮਹੋ ਪੁਰੀ ਚਤੁਰ ਸਕੰਤਾ ॥ ੩੮੨ ॥ ਕਾਲਪਾਇ ਬੁਹ
ਮਾਥ ਪੁਧਰਾ ॥ ਕਾਲਪਾਇ ਸਿਵਜੂ ॥ ਅਵਤਰਾ ॥ ਕਾਲਪਾਇ ਕਰਿ ਬਿਸਨ ਪਕਾਸਾ ॥ ਸਕ
ਲ ਕਾਲਕਾ ਕੀ ਅਤਮਾਸਾ ॥ ੩੮੩ ॥ ਜਵਨ ਕਾਲ ਜੋਗੀ ਸਿਵ ਕੀਯੋ ॥ ਬੇਰਾਜ ਬ੍ਰਹਮਾਜੂ
ਬੀਯੋ ॥ ਜਵਨ ਕਾਲ ਸਭੁ ਲੋਕ ਸਵਰਾ ॥ ਨਮਸਕਾਰ ਹੈਤੁ ਹਿਰਮਾਰਾ ॥ ੩੮੪ ॥ ਜਵਨ ਕਾ
ਲ ਸਭੁ ਜਗਤ ਬਨਾਯੋ ॥ ਦੇਵ ਦੇਵਤ ਜਵਨ ਉਪਜਾਯੋ ॥ ਆਦਿ ਅਤਿ ਏਕੈ ਅਵਤਰਾ ॥ ਸੇ
ਗੁਰੂ ਸਮਝੀ ॥ ਹੁਹਮਾਰਾ ॥ ੩੮੫ ॥ ਨਮਸਕਾਰ ਤਿਸਹੀ ਕੋ ਹਮਾਰੀ ॥ ਸਕਲ ਪੁਜਾ ਜਿ
ਨਾ ਆਪਿ ਸਵਾਰੀ ॥ ਸਿਵ ਕਲਕਉ ਸਿਵ ਗੁਨ ਸੁਖ ਦੀਯੋ ॥ ਸਤ੍ਰ ਨਕੋ ਪਲ ਮੋ ਬਧ ਕੀਯੋ ॥ ੩੮
੬ ॥ ਘਟਿ ਘਟਿ ਕੇ ਅੰਤ ਰਿਕੀ ਜਾਨਤਾ ॥ ਭੁਲੇ ਬੁਰੇ ਕੀ ਪੀਰ ਪਛਾਨਤਾ ॥ ਚੀਟੀ ਤੇ ਕੁੰਚਰਾ ਅਸ
ਥੁਲਾ ॥ ਸਭੁ ਪਰਿਕ੍ਰਿਪਾ ਦੇਸਟਿ ਕਰਿ ਫੂਲਾ ॥ ੩੮੭ ॥ ਸੀਤ ਨਵਖ ਪਾਏ ਤੇ ਦੁਖੀ ॥ ਸੁਖ ਪਾ
ਏ ਸਾਧਨ ਕੇ ਸੁਖੀ ॥ ਏਕ ਏਕ ਕੀ ਪੀਰ ਪਛਾਨੈ ॥ ਘਟ ਘਟ ਕੇ ਪਟ ਪਟ ਕੀ ਜਾਨੈ ॥ ੩੮੮ ॥
ਜਬ ਉਦਕ ਰਖ ਕਰੇ ਕਰਤਾਰਾ ॥ ਪਰਜਾ ਪਰਤਤ ਬਦੇਹ ਅਪਾਰਾ ॥ ਜਬ ਆਕਰਖ ਕਰਤ ਹੋ
ਬਹੂ ॥ ਤੁਮਹੋ ਮਿਲਤ ਦੇਹ ਪਰਿਸਥੀ ॥ ੩੮੯ ॥ ਜੇਤੇ ਬਰਨ ਸਿਸਟਿ ਸਭੁ ਧਾਰੋ ॥ ਆਪ
ਆਪ ਨੀਬੂਝੁ ਉਚਾਰੋ ॥ ਤੁਮ ਸਭੁ ਹੀਤੇ ਰਹਿਤ ਨਿਰਲਮਾ ॥ ਜਨਤ ਬੇਦ ਭੇਦ ਅਰੁ ਅਲ
ਮਾ ॥ ੩੯੦ ॥ ਨਿਰੰਕਾਰ ਨਿਰਬਿਕਾਰ ਨਿਰਭੰਬਾ ॥ ਆਦਿ ਅਨੀਲ ਅਨਾਦਿ ਅਸੀਭਾ ॥ ਤਕਾ ਸੂਝੈ
ਚਾਰਤ ਭੇਦਾ ॥ ਜਾਕਾ ਭੇਦ ਅਵਤਰ ਬੇਦਾ ॥ ੩੯੧ ॥ ਤਕੇ ਕਰਿ ਪਾਹਨ ਅਨ ਮਨਤਾ ॥ ਮਾਹੂ ਸੂ
ਕਛੁ ਭੇਦ ਨ ਜਾਨਤਾ ॥ ਮਹਾ ਦੇਵ ਕਉ ਕਹਤ ਸਦਾ ਸਿਵਾ ॥ ਨਿਰੰਕਾਰ ਕਾ ਚੀਨਤ ਨਹਿ ਭਿਵਾ ॥ ੩੯੨ ॥
ਆਪੁ ਆਪੁ ਨੀਬੂਝਿ ਹੈ ਜੇਤੀ ॥ ਬਰਤਤ ਭਿੰਨ ਭਿੰਨ ਤੁਹਿ ਤੇਤੀ ॥ ਤੁਮਰਾ ਲਖ ਲਖਾਇ ਪਸਾ
ਰਾ ॥ ਰਿਹ ਬਿਪਿਸ ਜਾ ਪਿਥ ਮਸੀ ਸਾਰਾ ॥ ੩੯੩ ॥ ਏਕੈ ਰੂਪ ਅਨੂਪ ਸਰੂਪਾ ॥ ਰੰਕਤੋ ਯੋਰ ਵਕ
ਤੀ ਰੂਪਾ ॥ ਅੰਤ ਜਜੇ ਰਜਸੇ ਤਜ ਕੀਨੀ ॥ ਉਤਭੁਜ ਖਾਨ ਬਹੁ ਰਿਚ ਦੀਨੀ ॥ ੩੯੪ ॥ ਕਹੂੰ

ਫੂਲਗਾਜ਼ੈਬੈਲਾਕਉਸਿਮਦਿਭੁਯੋਸੀਕਰਇਕੈਰਾਸਿਗਰੀਸਿਸਦਿਵਿਖਾਇਅਚੰਦ੍ਰਵਾ ॥੬੯॥
 ਆਦਿਜੁਗਾਦਿਸਰੂਪਸੁਯੀਭਵਾ ॥੩੯੫॥ ਅਬਰਛਾਮੇਰੀਤਮਕੋਰਾਸਿਖਯਉਬਾਰਿਆਸਿ
 ਖਯਸਿਘਰੇਦੁਸਟਸਿਤੇਉਰਵਤਉਤਪਤਾਸਕਲਮਲੇਛਕੋਰਦਘਾਤਾ ॥੩੯੬॥ ਜੇ
 ਸਪੁਜਤਦੁਸਰਨੀਪਰੇਤਿਨਕੇਦੁਸਟਦੁਖਤੁਲੈਮਰੇਪੁਰਖਜਵਨਪਗਪਰੇਤੁਹਾਰੇਤਿ
 ਨਕੇਤਮਸੀਕਰਸਭਟਰੇ ॥੩੯੭॥ ਜੇਕਛਿਕੋਇਕਥਾਰਧਿਐਰੇਤਥੇਕਾਨਿਨਿਕਦਿਨਹੀ
 ਐਰੇਰਛਾਹੋਇਤਹਿਸਭਕਾਲਾਦੁਸਟਅਰਿਸਟਰੇਤਤਕਲਾ ॥੩੯੮॥ ਅਕ੍ਰਿਪਾਦਿਸ
 ਦਿਤਨਜਾਹਿਨਿਹਰਿਹੈਤੁਕੇਤਾਪਤਨਕਮਹਿਹਰਿਹੈਰਿਧਸਿਧਘਰੇਸਭਹੋਈਦੁਸ
 ਟਛਾਹਿਛੁਸਕੈਨਕੋਈ ॥੩੯੯॥ ਏਕਥਾਰਜਿਨਤੁਮੇਸਭਾਰਾਕਲਛਾਸਤੇਤਹਿਉਬਥਾ
 ਜਿਨਨਰਨਾਮਤਿਹਰੇਕਹਾਦਾਰਿਦੁਸਟਦੇਖਤੇਰਹਾ ॥੪੦੦॥ ਖੜਗਕੇਤਮੇਸਰਨਿਤਿ
 ਹਾਰੀਆਪੁਰਾਖਦੈਲੇਹਉਬਾਰੀਸਰਬਠੈਰਮੇਹੋਦੁਸਹਾਈਦੁਸਟਦੇਖਤੇਲੇਹਬਚਾਈ ॥
 ੪੦੧॥ ਅਕ੍ਰਿਪਾਕਰੀਹਮਪਰਜਗਮਾਤਾਗੀਥਕਰਾਪੁਰਨੁਸੁਭਰਾਤਾਕਿਲਾਬਿਖਸਕਲਦੇ
 ਹਕੋਹਰਤਾਦੁਸਟਦੇਖੀਅਨਕਉਛੈਕਰਤਾ ॥੪੦੨॥ ਸੀਅਸਿਧੁਜਜਬਭਏਦਇਆਲਾ
 ਪੁਰਨਕਰਾਗੀਥਤਤਕਾਲਾਮਨਬਾਛਤਫਲਪਾਵੈਸੋਈਦੁਖਨਤਿਸੈਬਿਆਪਤਕੋਈ ॥
 ੪੦੩॥ ਅਭਿਲਾ ॥ ਸੁਨੈਹੀਗੋਜੇਯਾਹਿਸੁਰਸਨਾਪਾਵਹੀਸੁਨੈਮੂੜਚਿਤਲਾਇਚਤੁਰ
 ਤਾਆਵਈਦੁਖਦਰਦਕੋਨਿਕਦਿਨਤਿਨਨਰਕੋਰੇਹੋਜੇਯਾਕੀਇਕਥਾਰਚੈਪਣੀਕੋਕ
 ਰੇ ॥੪੦੪॥ ਸੀਬਤਸਤਰਹਸੀਹੀਸਭਦਿਜੈਅਰਪਸਹਸਛਨਿਤੀਨਕਹਿਜੈਗੁਰਦਵਸੁ
 ਦੀਅਸੰਮੀਰਵਿਵਾਰਾਤੀਰਸਤੁਦਵਗੀਥਸੁਪਾਰਾ ॥੪੦੫॥ ਇਤਿਚਰਿਤ੍ਰਪਖਿਯਾਨੇ
 ਤ੍ਰਿਯਾਚਰਿਤ੍ਰੇਮੰਤ੍ਰੀਭੂਪਸੀਥਦੇਚਾਹੇਸੰਪਾਂਚਚਰਿਤ੍ਰਸਮਾਪਤਮਸਤਸੁਭਮਸਤੁ ॥੪੦੬॥
 ੭੫੫੫ ॥ ਅਫਜੂ ॥ ੨੦ ॥ ੦੩ ॥ ੦੦੩ ॥ ੦੦੩ ॥ ੦੦੩ ॥ ੦੦੩ ॥ ੦੦੩ ॥
 ੦੦ ॥ ੦੦ ॥ ੦੦ ॥ ੦੦ ॥ ੦੦ ॥ ੦੦ ॥ ੦੦ ॥ ੦੦ ॥ ੦੦ ॥ ੦੦ ॥
 ੦੦ ॥ ੦੦ ॥ ੦੦ ॥ ੦੦ ॥ ੦੦ ॥ ੦੦ ॥ ੦੦ ॥ ੦੦ ॥ ੦੦ ॥ ੦੦ ॥

੧੬ ॥ ਵਾਹਿਗੁਰੂ ਜੀ ਕੀ ਫਤੇ ॥ ॥ ਸ੍ਰੀ ਗੁਰੂ ਤੀ ਜੀ ਸਹਾਇ ॥ ॥ ਅਥਿਛੋਕਰ ਕਬਿਤ
 ਲਿਖਯਤੇ ॥ ॥ ਸਵੈਯਾ ॥ ॥ ਛਿਉਤ ਮਾਧਾ ਕ੍ਰਿਤ ਛਾਨਤ ਪੈਲਖਲਾਜਤ ਕੰਜ ਪੁਛਾ
 ਮੁਖ ਕੀ ॥ ਮ੍ਰਿਗ ਬਾਲਤੇ ਨੈਨ ਬਿਸਾਲ ਸੇਹੇ ਸੁਭਾ ਨਿਭਤ ਰਾਸ ਮਨੋ ਮੁਖ ਕੀ ॥ ਜਿਹ ਹੇਰੇ ਸੁਭੇ ਜ
 ਲਜੀ ਮਨ ਮੋ ਤਿਹ ਹੇਰੇ ਪਿਆਸ ਕਹਾ ਭੁਖ ਕੀ ॥ ਕਬਹੂੰ ਯਮ ਸੈਨ ਹੀ ਕਾਨ੍ਹ ਸੇਸ ਖੀਕ ਕੋਰੇ ਅਤਿ
 ਕੇਵੁਖ ਕੀ ॥ ੧ ॥ ਬ੍ਰਿਜ ਨਾਰਿ ਨਿਹਾਰਿ ਕੈਨੇ ਕੁਮਾਰ ਬਿਸਥਾਰ ਸੀਤਾ ਹਰ ਕੀ ਮਨ ਮੋ ॥ ਕਹੂੰ ਹਾਰ ਪ
 ਰੇ ਕਹੂੰ ਬਾਗ ਗਿਰੇ ਕਹੂੰ ਨੈਕ ਨ ਪੁਧਰੀ ਤਨ ਮੋ ॥ ਝਖ ਕੇਤ ਕੇ ਬਾਨ ਪੀੜਤ ਕੀ ਮਨ ਜਾਇ ਰਹਿਓ
 ਮਨ ਮੋ ਹਨ ਮੋ ॥ ਅਨੇ ਦੀਪ ਕੇ ਭੇਦ ਸੁਨੇ ਸੁਰਨਾਵ ਮ੍ਰਿਗੀ ਗਨ ਜਾਇ ਬਿਪੀ ਬਨ ਮੋ ॥ ੨ ॥ ਸਵੈਯਾ ॥
 ਮੱਲਾ ਭਿਰੈ ਕਹੂੰ ਮਤ ਮਤਿ ਗਉਤਿ ਗਾ ਕਹੂੰ ਮਿਲਿਓ ਸਟ ਲਾਵੈ ॥ ਮਹਿਖ ਕਹੂੰ ਕਹੂੰ ਬਾਕੇ ਸੇਖੋ ਕਹੂੰ
 ਕਹੂੰ ਮ੍ਰਿਗ ਲੈ ਮਿਗ ਸੇ ਬਹਿਸਾਵੈ ॥ ਸਾਪ ਨਿਨਿਉ ਰਿਸਿ ਅਉਰ ਚੋਕੋਰ ਸਿਪੈਨ ਕਹੂੰ ਹਯ ਗਾਜ ਲਾ
 ਜਲਾਵੈ ॥ ਗੋਬਿੰਦ ਕ੍ਰਿਰੈ ਫੁਲਾ ਬਨ ਮੈ ਕਹੂੰ ਦੇਖਨ ਹਰਾਸ ਭੈ ਸੁਖ ਪਾਵੈ ॥ ੩ ॥ ਸਵੈਯਾ ॥ ॥ ਨਾਚਤ
 ਹੈਨ ਚਵਾਰ ਕਹੂੰ ਕਹੂੰ ਗਾਵਰੈ ਕਹੂੰ ਬੇਨ ਬਜਾਵੈ ॥ ਖੇਲਤ ਹੈ ਕਹੂੰ ਚੋਪਰ ਚਰਬ ਦੇ ਕਛੁ ਹੋਰੁ ਗੀਯੋ
 ਪਰਚਾਵੈ ॥ ਬਾਜਤ ਭੇਰ ਮਦੰਗ ਕਹੂੰ ਕਹੂੰ ਭੁਟ ਕਾ ਬਿਤਨ ਬਚਨ ਪਾਵੈ ॥ ਪੀਤਿ ਪੈ ਜੁਪੁਰਾਨ ਪਛੈ
 ਕਹੂੰ ਜੀਤ ਕੇ ਗੀਤ ਬਨਾਇ ਸੁਨਾਵੈ ॥ ੪ ॥ ਸਵੈਯਾ ॥ ॥ ਬ੍ਰਿਜ ਨਾਜ ਕੇ ਸਾਥ ਸਖੀ ਸਭ ਹੀ ਉਮੀ
 ਗਿਹਤੇ ਚਿਤ ਚੋਪ ਚਢੋ ॥ ਨਹਦੈ ਅਤਿ ਹਲੀਹ ਠੀ ਮਨ ਮੋ ਕੋਊ ਸਾਮੁਰੇ ਅਵੈ ਕ੍ਰਿਪਾ ਨ ਕਢੋ ॥ ਬਹ
 ਰਾਤ ਲਗੇ ਪਟ ਮਾਰਤ ਕੋ ਤਿਨ ਕੇ ਕਲਪ ਉਤ ਕੇ ਸਾਥ ਮਢੋ ॥ ਮਨੋ ਲਛਿਤ ਲਦ ਦਵਾਨ ਲਕਾਨ
 ਸੈਲ ਹਰੇ ਅਤਿ ਤੇਜ ਬਢੋ ॥ ੫ ॥ ਸਵੈਯਾ ॥ ॥ ਜਿਹ ਦੇਖ ਕੈ ਦੇਖ ਭਹੀ ਰਹੀ ॥ ਐਕੀ ਯੋ ਨਿਯਾਰੇ ਨ
 ਭਾਵਤ ਨੇਕ ਕਥੋ ॥ ਮੁਰਝਾਇ ਪਹੀ ਛਿਤ ਪੈਤੀ ਯਾਇ ਉਸੁਲਾ ਗਿਯੋ ਮਨੋ ਚੇਟ ਕਥਾ ਨ ਅਖੈ ਭੇ
 ਉਦ ਉਹ ਚਲੀਲ ਖੋਪੋਰ ਨੇਕੋ ਨਿਜ ਠਉਰੇ ਨਿਕਸੀ ਨ ਕਥੈ ॥ ਲਖ ਸਿਆਮ ਕੋ ਰੂਪ ਅਨੁਪਾ
 ਸਿੰਦਰੀ ਝਰੀ ਰਿਝਵਾ ਸਖੈ ॥ ੬ ॥ ਸਵੈਯਾ ॥ ॥ ਬ੍ਰਿਖ ਭਾਨ ਕੁਮਾਰ ਕੋ ਸੀਤਾ ਲੀਏ ਜਪਨ

ਤਰਕਾਨ ਬਿਰਾਜਤਹੈ ਸਭੁਤੰਤਰੀ ਦਨ ਚਿਤ੍ਰਕੀ ਏਛੁ ਬਿਰੀਤੁ ਪ੍ਰਚੰਡਾ ਜਤਹੈ ਅਹਿਰੇਰਤੇ ੬੯
 ਖਭੁਜੈ ਮਨਕੀਲਖਜਾਹਿਘੋਨੇ ਅਘਭੁਜਤਹੈ ਹਰਿਰਾਪੇਕੋਰੁਪਨਿਹਾਰਮਨੈਰਤਿਅਉਰਤਿਨਾਖ
 ਭੂਲਾਜਤਹੈ ॥ ੧੦੦ ॥ ਸਵੈਯਾ ॥ ਸਥਿਖਭੁਨਕੁਮਾਰਸਿਗਾਰਸਜੇਅਤਿਹੀਕਰਿਕੈਸੁਹਲਾਸਹੀ
 ਯੋਕਹੂੰਕੋਕਲਕੀਰਕਰੀਅਹਿਕੋਹਰਿਮਾਨਮਨੇਜੋਕੋਛੀਨਲੀਯੋ ॥ ਬ੍ਰਿਜਰਾਜਕੋਰੋਨਕਾਜਚ
 ਲੀਸੁਭਰੋਗੀਕੋਭਾਭਮੇਟੀਕੋਦੀਯੋ ॥ ਮਨੇਚੰਦਕੋਮੰਡਲਮੇਕਾਬਿਸਿਆਮਸੁਹਾਰਕੋਭਾਪ੍ਰਕਾਸ
 ਕੀਯੋ ॥ ੧੦੧ ॥ ਸਵੈਯਾ ॥ ਖੇਲਤਕੁੰਜਗਾਹੀਨਕੋਈਚਲਖੇਹਰਿਜਾਇਜੁਭੈਪਠਈਗੀ ॥ ਥਾਂਕੀ
 ਸੀਹੋਰਸੋਹੋਰਤਹੈਹਰਿਏਕਹੀਹੋਰਨਉਹੁੰਗੀਗੀ ॥ ਲੇਤਹੈਮੇਲਮਨੇਜਹੋਕੋਊ ॥ ਮਾਮੁਖਤੇਨਹੀ
 ਜਾਤਕਹੀਗੀ ॥ ਮੇਹੋਹੈਮੀਨਮਿਗਾਗਿਨਤੀਕਯਕਾਨਕੋਨੈਨਕਿਬਾਨਸਖੀਗੀ ॥ ੧੦੨ ॥ ਸਵੈਯਾ ॥
 ਜਾਨਤਹੁਆਰਗਵਾਰਕਹਾਜਿਤਤੇਸਭੁਗੁਆਰਨਮੇਕਹੈਯੇਹੋ ॥ ਚੰਦਹਲੇਕਸੇਜਾਜਿਨਕੋਤੁਮ
 ਸੋਹਰਿਤਉਨਕਹਾਸੁਖਪੈਹੈ ॥ ਚਿਤਉਨੀਚਿਤਯੋਕਰਿਏਬ੍ਰਿਜਰਾਜਕੀਕੋਲਕੋਖੇਲਸਖੈਹੈ ॥ ਉ
 ਉਨਾਜਾਨਤਮੂਰਤਿਯਾਘਹਿਰਾਤਘਟਾਸੁਨਿਕੋਵਖਪੈਹੈ ॥ ੧੦੩ ॥ ਸਵੈਯਾ ॥ ਚਿਤਉਨੀਚਿਤਯੋਕਰਿਏ
 ਵੈਯਾ ॥ ॥ ਤੇਗੀਤਗੀਫਸਦੀਵਕਰੈਮੁਖਤੇਗੀਕਥਾਇਤਗਾਵਤਹੈ ॥ ਚਿਤਤੇਰੇਸੀਗਾਰਸਜੇਸ
 ਜਨੀਚਿਤਤੇਰੇਹੀਬੇਨਬਜਾਵਤਹੈ ॥ ਚਿਤਤੇਰੇਹੀਚੰਦਨਅਭਿਘਨਸਾਰਦੇਊਘਸਅਗਲਗਾਵ
 ਤਹੈ ॥ ਹਰਿਕੋਮਨੁਸੀਬਿਖਭੁਨਕੁਮਾਰਹਰਿਯੋਕਹੂੰਜਾਨਨਪਾਵਰਹੈ ॥ ੧੦੪ ॥ ਸਵੈਯਾ ॥ ॥ ਹ
 ਤੇ ॥ ਉਂ ॥ ਬਿਘਾਵਨਕਾਜਪਠਾਈਗੀਬੇਗਚਲੋਬ੍ਰਿਜਰਾਜਾਚਿਤਗੀ ॥ ਤੇਰੇਹੀਧਿਆਨਹੈਪਰਿਕੈਜੁਵਤ
 ਸਭਮੋਚਿਤਉਤੇਬਿਸਾਰੀ ॥ ਅਉਹਰਤੇਤਨਕੋਨਤਜੇਰਜਨੀਬਿਤਈਸੁਭਈਉਜਿਅਬੀ ॥ ਮਾਨਮ
 ਨਾਵਨਹਾਰਤਜਿਓਤਜੇਤੁਕਿਉਨਮਾਨੁਦਈਕੀਸਵਾਹੀ ॥ ੧੦੫ ॥ ਸਵੈਯਾ ॥ ॥ ਗੋਪਕੋਭੇਖਕਥੈਪ
 ਰਿਹੈਹਰਿਕੁੰਜਗਾਹੀਕਥਾਅਨਿਬਸੈਹੈ ॥ ਮੇਰਪਖੋਅਨੋਕਧਰਿਹੈਕਬਿਗੁਰਨਕੋਗਿਹਿਗੋਰਸਖੈਹੈ
 ਬਿਨੁਬਜੈਹੈਕਬੈਬਨਮੇਕਬਮੇਹਿਬੁਲਵਨਿਤਹਿਪਠੈਹੈ ॥ ਮਾਨੁਕਹੁਮੇਰਹਰਿਪੰਚਭੁ
 ਗੀਬਹੁਰੋਹਰਿਹਾਥਨਮੇਹੈ ॥ ੧੦੬ ॥ ਸਵੈਯਾ ॥ ਕੋਹੋਜਸੁਧਾਕੇਸੁਮੈਹੈਕਬੈਹਰਿਕੁੰਜਗਾਹੀਨ
 ਕਬੈਬਸਿਹੈ ॥ ਕਬਿਕਾਨਕਹਾਇਹੈਅਪਨੁਕੋਤੇਰੇਰੂਪਕੀਰਾਸਕਬੈਰਸਿਹੈ ॥ ਬ੍ਰਿਜਨਾਠਗਵ

ਰੂੜੀ ਹਰਿਗੋਰਿ ਜਾਨਤਾਇਉਹ ਮਰੇ ਬਸਿਐ ॥ ਤਜਿਐ ਭੈਸਿਐ ਯਾਮੋ ਪੈ ਬੇਭਾ ਚਲੇ ਨਹਿ ਤੇ ਹਿਸਭੇ
 ਚਤੁਰਾਹ ਸਿਹੋ ॥ ੧੪ ॥ **ਗੁਰਮਤਿ ਸਾਹਿਬੁ ਤੀਪਤਿ ॥ ਅਨਵੈਯਾ ॥** ॥ ਜਿਹੋ ਗੋਰ ਸਕਾਜਗਦਾਰ
 ਗੁਰਮਤਿ ਆਪਗਰੀਨ ਮੇਜਾਇਗਰੀਐ ॥ ਸੈਕਕ ਸਿਯਾਮ ਸਖਲੀਏ ਸੀਗਹਨੀ ਮਟਕੀਰੀ ਓਢਾ
 ਰਵਈਐ ॥ ਕਹੇਕਹੈ ਅਪਨੇ ਮੁਖ ਤੇ ਕਹੁ ਕਾਨਕੀ ॥ ਕ੍ਰਿਤਨ ਜਾਤ ਕਹੀਐ ॥ ਨੇਹ ਕਹਾਤਿ ਹੋ ਸੈਕਰਬੇ
 ਸਖੀ ਗੁਰਨਕੀ ॥ ਜਿਨਗਾਰ ਸਹੀਐ ॥ ੧੫ ॥ **ਸਵੈਯਾ ॥** ॥ ਬਾਂਕੀ ਸੀਬੀਨ ਸਿੰਗਾਰ ਅੰਗ ਸਮੇਤ
 ਲਮਿਦੀਗ ਕ੍ਰਿਪਾਨਕਟਾਰੇ ॥ ਗੁਲ ਸੀਜੈ ਨਜੁਰਾਈ ਸੀਜੈ ਬਸਖੀ ਘਨਸਚ ਕਿਸਾਰ ਕੇ ਅਚੇ ॥
 ਰੇਗਸੇਗ ਗਬਿਰਾਗੇ ਸੇਬੇਲਬ ਬਾਰਦਬੂਟ ਕਿਥਾਨ ਬਿਸਾਰੇ ॥ ਗੁਲ ਸੇਹਵ ਗੁਲ ਸੇਹੇਰ ਬਹਾਰ
 ਨਹੇ ਹਿਰੁ ਜੀਗਮ ਕਾਰੇ ॥ ੧੬ ॥ **ਸਵੈਯਾ ॥** ॥ ਕਾਟੇ ਸੁਕਾਜਰ ਕ੍ਰਾਤ ਕ੍ਰਿਪਾਨ ਸੀਸੁ ਖਾਬਿਆ ਪਬਿ
 ਯਾਰ ਬਹਾਰੀ ॥ ਕਾਲ ਸੀਕੇ ਕਲਕੂਕ ਕਹਾਲ ਮਿਨਲਾ ਕਿਥਿ ਅਲਪ ਪਰੀ ਕਿਛੁ ਡੀਰੀ ॥ ਬਾਰ
 ਸੇਭੈ ਨਕੁ ਯਾਨਕ ਭੂਖਨ ਜੈ ਨਕੀ ਜੂਲੇ ਸੇਜਾਤ ਜਤੀਰੀ ॥ ਬਾਨ ਸੀਬੀਨ ਬਿਨਾ ਬਿਜਰਾ ਮਬਸਤ
 ਕ੍ਰੇਅੰਤ ਕ੍ਰੇਅੰਤ ਸਖੀਰੀ ॥ ੧੭ ॥ **ਸਵੈਯਾ ॥** ॥ ਬਾਰ ਬੀਰ ਸਨਾਹ ਸਜੇ ਘਰਾਤ ਘਟਾਉ ਸਿਹੇ
 ਹਿਹ ਨਹੀ ॥ ਦਾਰਚਾਤਿ ਕ੍ਰੇਮੇਰਨ ਸੇਰ ਕ੍ਰਿਪਾਨ ਕਿਥਿ ਦੁਲਤ ਚਮਕਾਰੀ ॥ ਬਾਨ ਸੀਬੀਨ ਬਿਲਾ
 ਇਸੀ ਬਿਯਾਬ ਬੀਰ ਕ੍ਰਿਪਾਨ ਕੀ ਬਰਖਾਰੀ ॥ ਸੇਨਤ ਬਾਰਖੀ ਜੈ ਸੇਦਾਰ ਬੇਤਰਹੀ ॥ ਬਿਜਰਾ
 ਜਾਬਿਨਾਰੀ ॥ ੧੮ ॥ **ਸਵੈਯਾ ॥** ॥ ਬਾਨ ਸੀਬਿਯਾਰ ਬਿਰਲਾ ਪਸੇ ਬੇਲਬ ਬਾਂਕੀ ਬੀਨ ਬਜੀਰ ਬਿ
 ਬਾਰੇ ॥ ਜੀਗਸੇ ਜੀਗਮੁਰੰਗਾ ਦੁਖੰਗਾ ਅਨੰਗ ਕੇ ਅੰਕ ਸੇਅੰਕਾ ਕਿਆਹੇ ॥ ਬਾਂਦਨੀ ਚਦਾਰਿਤਾ ਭੂਭਿ
 ਰਤੇ ਕੋਕਿਕ ਕ੍ਰਿਪਾਨ ਸੀਮਾਰੇ ॥ ਬਾਰ ਸੇਭੈ ਨਕੁ ਯਾਨਕ ਭੂਖਨ ਫੂਲਨ ਫੂਲਨ ਫਨੀਫਨ ਵਾਰੇ ॥
 ੧੯ ॥ **ਸਵੈਯਾ ॥** ॥ ਗਾਈਰ ਮੂਜਰਜਾਣੀਰੀ ॥ ਗਾਈਰ ਨਾਈਰੀ ॥ ਨਜੈ ਕ੍ਰਿਪਾਨ ॥ ਦਾਨਕਿਕ
 ਨਕਿਸਾ ਬਪਯਾਨ ਸੇਰੁ ਪਕੀਰਾ ਸਰਸੈ ਬੇ ॥ ਮਉਜੈ ਮਾਰਹ ਜਾਰ ਸੀਯਾਰ ਮਨੇ ਸੁਭਰੀਤ ਸਿੰਗਾਰ ਸੁਹੇ
 ਬੀਰੇ ਮਪਹਰੇ ਸੇਹੇਰ ਬਪਿਯਾਰ ਕੋਰੀ ਸੁਹਾਸ ਲਾਸ ਚਿਤੈ ਬੇ ॥ ੨੦ ॥ **ਸਵੈਯਾ ॥** ॥ ਅੰਜਨ ਸੇ
 ਮਨਰੰਜਨ ਹੈ ਦੁਖਭੰਜਨ ਸਿਯਾਮ ਅਨੰਜਨ ਆਰੇ ॥ ਬਾਨ ਸੇ ਮਿਗਬਰਨ ਸੇ ਕ੍ਰਿਦ ਸੇ ਸਤੈ ਮੇਸੇਨ
 ਜਾਹਿ ਸਵਾਰੇ ॥ ਅੰਜਨ ਸੇ ਸਮਕੰਜਨ ਕੀ ਬਿਤ ਸੇ ਚਨਕੁ ਮਨਕੇ ਕਜਰਾਰੇ ॥ ਨੇਹਰੀ ਚੋਕਿਰੀ ਗੋਰੰਗਕ

ਨਿਯਮ

ਹੁਕਮ ਕਰੈ ਸਮਝੀ ਮਤ ਵਾਰੇ ॥੨੧॥ ਸਵੈਯਾ ॥ ॥ ਸੀਸੇ ਸਹਾਬ ਕਿਨੂ ਬਗਲਾ ਬਹਿ ਮਤ ਕਿਧੀ ਮਦ ॥੨੨॥
 ਰਕੇ ਸੇਪਿਯਾਗੇ ॥ ਬਾਨ ਸੇ ਮਤ ਵਾਰੇ ਤਰ ਵਾਰੇ ਸੇ ਕਿਧੀ ਖਿਖਵਾਰੇ ॥ ਨਾਰ ਕੇ ਕਜਰਾ ਰਨ
 ਕੇ ਦੁਖਟ ਕਨਕੇ ਕਿਧੀ ਨੀ ਦਰਿ ਦਾਰੇ ॥ ਹੇ ਰੇ ਬਾਜ ਸਭੈ ਛੁਟ ਜਾਰੈ ਕਾਨਕੇ ਨੈਨ ਕਿਬਾਨ ਬਿਸਾਰੇ ॥੨੩॥
 ਸਵੈਯਾ ॥ ॥ ਵਾਹੀ ਹਉਨੈ ਦਰਮਾਰ ਕੇ ਪਪੈ ਜਾਪਤ ਕੋਟ ਮੇਜ ਮੇਵਾਰੇ ॥ ਨਾਰ ਦੇ ਸੁਕ ਸਾਰ ਦੇ ਸੇ
 ਜਿਨ ਕੇ ਜਸ ਕੇ ਕਹਿ ਕੈ ਛੁਨਿ ਹਾਰੇ ॥ ਸੇ ਸਸੰਸ ਪਰੇ ਮੁਖ ਯਾਹੀ ਤੇ ਬੀਤ ਗਏ ਜੁਗ ਪਾਰਨ ਪਾਰੇ ॥ ਸੁ
 ਨੇ ਸਖੀ ਕਾਨਬ ਸੇ ਸਭ ਕੰਕਜਰ ਬਿਨੁ ਨੈਨ ਛੁਟੇ ਕਜਾਰੇ ॥੨੪॥ ਸਵੈਯਾ ॥ ॥ ਕਬਹੂੰ ਹਮਰੀ ਸੁਰਿ
 ਹੂਠ ਹਿਰੈ ਹਰਿ ਕਾ ਹੁਕੇ ਹਾਥੀ ਦੇਸ ਪਠੈ ਪੈ ॥ ਗੋ ਕਲਯਾਦ ਕਥੈ ਕਹਿ ਪੈ ਕਥਿ ਕਾਤ ਕਕੀ ਹੁਤਿ ਰਾਸਮ
 ਚੈ ਪੈ ॥ ਮੇਹਨ ਛਾਗ ਕਥੈ ਮੰਡੂ ਪੈ ਹਮਰੇ ਕਥਿ ਸੇ ਕਥਿ ਦਾਕਰਿ ਦੇ ਪੈ ॥ ਚਿਤ ਕੀ ਬਤ ਕਥੈ ਸਜਨੀ ਕ
 ਹਰੀ ਕਹਰੀ ਬਿਜਰਾਜ ਕਥੈ ਪੈ ॥੨੫॥ ਸਵੈਯਾ ॥ ॥ ਕਬਿਤੁ ॥ ॥ ਦੇਵ ਕੀ ਤਨੈਯਾ
 ਕੋ ਮੁਸਲੀ ਕੇ ਭਯਾ ਕੋ ਰਾਧਾ ਕੋ ਰਮਯਾ ਕੋ ਮੁਰਕੇ ਮਰਯਾ ਪੈ ॥ ਮੀਤਨ ਸੇਯਾ ਕੋ ਦੇਤਨ ਦਲੈਯਾ
 ਕੋ ਬਾਰਨ ਬਚੈਯਾ ਕੋ ਮੀਕਟ ਕਟਯਾ ਪੈ ॥ ਕਾਰਨ ਕਰੈਯਾ ਕੋ ਰਮਯਾ ਕੋ ਰਿਝੈਯਾ ਕੋ ਸਾਗਰ ਮਥੈਯਾ
 ਕੋ ਬਿਸਵ ਕੇ ਬਨੈਯਾ ਪੈ ॥ ਬੇਦਨ ਬਨੈਯਾ ਕੋ ਦੁਰਕਾ ਬਸੈਯਾ ਕੋ ਕੋ ਸਤ ਕਪਰੈਯਾ ਪਾਂਚ ਜਨ ਕੇ ਬ
 ਜੈਯਾ ਪੈ ॥੨੬॥ ਕਬਿਤੁ ॥ ॥ ਪੈਨ ਕੇ ਰੁਝੈਯਾ ਕੋ ਬੇਨ ਕੇ ਬਜੈਯਾ ਕੋ ਗੋ ਕਲਬ ਸੇਯਾ ਕੋ ਬਿਜਕੇ
 ਰਹੈਯਾ ਪੈ ॥ ਮਾਖਨ ਬੋਧੈਯਾ ਕੋ ਗੋਰ ਸਲੁਟੈਯਾ ਕੋ ਪੁਤਨ ਮਰੈਯਾ ਕੋ ਤਾਲ ਕੇ ਕੁਤੁਯਾ ਪੈ ॥ ਅਨੰਦ
 ਵੈਯਾ ਕੋ ਸਾਰੰਗ ਪਰੈਯਾ ਕੋ ਪੁਤਨ ਮਰੈਯਾ ਕੋ ਤਾਲ ਕੇ ਕੁਤੁਯਾ ਪੈ ॥ ਨਗ ਕੇ ਨਬੈਯਾ ਕੋ ਬਿਆਪ
 ਕੇ ਬਪੈਯਾ ਕੋ ਭੀਖ ਮਤਨੈਯਾ ਕੋ ਕਨੈਯਾ ਜੁਹਰੈਯਾ ਪੈ ॥੨੭॥ ਕਬਿਤੁ ॥ ॥ ਕੀਸ ਕੇ ਬਪੈਯਾ ਕੋ ਕੇਸ
 ਕੋ ਮਰੈਯਾ ਕੋ ਕਾਰੀ ਕੋ ਹਨੈਯਾ ਕੋ ਰੰਜਨ ਰਮੈਯਾ ਪੈ ॥ ਸਾਹ ਕੇ ਸਾਹ ਕੋ ਕਰੀ ਕਰ ਬਾਹ ਕੋ ਰਾਮ
 ਜੁ ਕੇ ਬਯਾ ਪੈ ॥ ਚੈ ਦਹਲੇ ਕਨਾਹ ਕੋ ਸਾਚੈ ਪਤਿ ਸਾਹ ਕੋ ਦੁਜਨ ਕੇ ਦਾਹ ਕੋ ਦੇਤਨ ਦਲੈਯਾ ਪੈ ॥੨੮॥
 ਰਨ ਕੇ ਆਰ ਕੋ ਮੀਤਨ ਮਯਾ ਕੋ ਬਿਨ ਕੇ ਰੰਝੈਯਾ ॥ ਕਾਨਕੇ ਸਵ ਕਨੈਯਾ ਪੈ ॥੨੯॥ ਕਬਿਤੁ ॥ ॥ ਬਿ
 ਮੀ ਕੇ ਬਜੈਯਾ ਕੋ ਬਿਜਕੇ ਰਹੈਯਾ ਕੋ ਬਿਆਪ ਕੇ ਬਪੈਯਾ ਕੋ ਬਿਸ੍ਵ ਕੇ ਬਨੈਯਾ ਪੈ ॥ ਬੇਦਨ ਉਚੈ
 ਯਾ ਕੋ ਬਾਰਨ ਬਚੈਯਾ ਕੋ ਬੁਧ ਕੇ ਬਧੈਯਾ ਬਲ ਰਮ ਜੁ ਕੇ ਭਯਾ ਪੈ ॥ ਬੀਰ ਬਿਚਰੈਯਾ ਕੋ ਬੈਰਨਿ

ਸੰਤਨ ਸਨਾਹਰੈ

ਜੈਸੇ ਕਹੈ ਬਿਖਕੇ ਬੈਠੇ ਜਾ ਕੇ ਬਿਜਲਿ ਤਾ ਲੁਭੈ ਜਾਹੈ ॥ ਬਨ ਕੇ ਭਰਮੇ ਜਾ ਕੇ ਬਹੁ ਚਰੇ ਜਾ ਕੇ ਜਾ
 ਕੀ ਸਭ ਲੇਤ ਕਾ ਬਿਕੇ ਬਿਕਲੈ ਜਾਹੈ ॥ ੨੨ ॥ **ਸੋਹਣੀ ॥** ॥ ਬੈਰੀ ਜੀ ਬਿਖਾ ਬਿਯੋਗ ਸੀ ਬੀਜੇ ਨੇ
 ਬਾਂਕ ਸੋ ਬੋਲ ਬੀੜ ਬਿਖਰੇ ॥ ਬਾਰ ਬਾਰ ਬਿਸਰੇ ਸੇ ਬਾਨ ਬਾਰ ਨ ਮਰਤੁ ਰੇ ਬਿਕਰਾਰੇ ॥ ਬਾਗ
 ਬਨਿ ਜੋ ਬਨ ਸੇ ਬਿਸ ਬੈਠ ਕਜਾ ਦਿਨ ਤੇ ਬਿਜਨ ਬਾ ਬਿਸਰੇ ॥ ਬਿਯਾ ਪਸੀ ਬੀਨ ਬਿਨਾ ਬਿਜ ਬਲਾ
 ਬੀਰੀ ਨਹੇ ਹਿ ਬਿਖੀ ਬਿਖਿ ਯਾਰੇ ॥ ੨੩ ॥ **ਕਹਿਤੁ ॥** ॥ ਚਿਤਾ ਜੈ ਸੋ ਚੀਰ ਰਪ ਲਾਸੀ ਚਿਤ ਵ
 ਨ ਲਾਗੈ ਚੀਰ ਬੇਸੀ ਚੋ ਪਖਾਸੁ ਹਾਤ ਨ ਰੁਚੈ ਲਸੀ ॥ ਚੰਗੁ ਲੀਸੀ ਚੋ ਪਸਰ ਚਾਪ ਜੈ ਸੋ ਚਾਮੀ ਕੀ
 ਚੇਟ ਸੀ ਚਿਨੈ ਤੀਲਾ ਗੋਸੀ ਗੀਲਾ ਗੋਸੈ ਲਸੀ ॥ ਚਿਤਾ ਜੈ ਸੋ ਚੰਦਨ ਚਿਰ ਗਲਾ ਗੋ ਚਿਤਾ ਮਮਰੇ
 ਟਕ ਸੋ ਚਿਤ ਚਾਰੇ ਚੋ ਪਖਾ ਕੁ ਮੈਲ ਸੀ ॥ ਚਟਕ ਚਪੇਟ ਸੀ ਲਗਤਾ ਚੰਤ ਨਾ ਬਾ ਬਿਨੁ ਚਾਉ ਕੇ ਸੋ ਚ
 ਉਰ ਲਾਗੈ ਚਾਂਦਨੀ ਚੁਰੈ ਲਸੀ ॥ ੨੪ ॥ **ਸਵੈਯਾ ॥** ॥ ਹਉ ਇਤ ਪ੍ਰਮਤੁ ਪ੍ਰਮਤੁ ਪ੍ਰਮਤੁ ਅਤਾ ਪ੍ਰੇਰਤ
 ਚੈ ਉਹਿ ਪ੍ਰਾਪਨ ਕਾਰੇ ॥ ਕਉਨ ਸੀ ਘਾਤੁ ਮਿਲੈ ਘਨ ਸਿਯਾ ਮੈ ਘੋਰ ਕਰੈ ਹਮ ਪ੍ਰੇਰਵਾਰੇ ॥ ਮੇ
 ਘਟ ਤੇ ਘਿਰ ਜਾਤ ਸਖੀ ਮਨੇ ਬੀਤ ਤੇ ਏਕ ਘਰੀ ਜੁਗ ਸਾਰੇ ॥ ਘਾਇਲ ਕੈ ਘਨ ਸਿਯਾ ਮਗਏ ਘ
 ਰਿ ਮੈ ਪੈ ਕਬੈ ਸਖੀ ਮੋਹਨ ਪਿਯਾਰੇ ॥ ੨੫ ॥ **ਸੋਹਣੀ ॥** ॥ ਬੈਠੀ ਇਤੋ ਹਉ ਸਿਗਾਰ ਸਜੈ ਬੁਝੀ ਮੈ
 ਨ ਸਮੈ ਘਨ ਸਿਯਾ ਮਨ ਅਏ ॥ ਬੇਜਤ ਬਾਟ ਨ ਪਾਈ ਕਿਧੈ ਘਨ ਘੋਖ ਸੁਨਿਯੋ ਘਰ ਤੇ ਨ ਸਿਧਾਏ ॥
 ਘੋਰਿ ਕਿਧੈ ਬਿਜਲੇ ਕਾ ਕੋ ਸੁਨਿਕੈ ਮਨ ਮੇ ॥ ਘੁਨੈ ਰੂਪ ਘੋਰ ਸਿਯਾ ਮਨ ਅਏ ਸਖੀ ਕਹੈ ਕਹੈ ਤੇ ਕ
 ਰੂਪੈ ਬੈਰਨੁ ਬਿਗਮਾਏ ॥ ੨੬ ॥ **ਕਹਿਤੁ ॥** ॥ ਬੈਠੀ ਹੁਤੀ ਸਾਜਿ ਹਉ ਸੀਗਾਰ ਸਭ ਸਖੀ ਯਨ ਮੇ
 ਹੀ ਬੀਚ ਕਾਨਜੁ ਦਿਖਾਈ ਮੋਹਿ ਰੈਗ ਯੋ ॥ ਬੁਝਹੀ ਤੇ ਸਭੁ ਨਕੀ ਸੁਪਿ ਮੈ ਬਿਸਾਰ ਦਈ ਚੇਟ ਕਚ
 ਲਾਇ ਮਾਨੇ ਰੇ ਗੋ ਮੋਹਿ ਕੈ ਗਯੋ ॥ ਕਹਾ ਕਰੈ ਕਾਪੈ ਜਾਉ ਜੇਰੀ ਕਿਧੈ ਬਿਖੁ ਖਾਉ ਜਾਨ ਤੋ ਬੀਸ ਬਿਸ
 ਵੈ ਬਿਛੁ ਸੋ ਰੁ ਮੈ ਗਯੋ ॥ ਚਾਖਨ ਚਿਤੋ ਨ ਮੈ ਚਗਾਇ ਚਿਤ ਮੈ ਰੈ ਲੀਲ ਰਪਦੀ ਪਾਗੈ ਲਪੇਟ ਮਨ ਲੇਗ
 ਯੋ ॥ ੨੭ ॥ **ਸਵੈਯਾ ॥** ॥ ਬਿਖਾ ਕੁਲੈ ਬਿਖਤ ਨ ਸੁਤਾ ਬਿਜ ਬਾਲ ਮਕੈ ਬਿਲਲ ਵਤਯੋ ॥ ਜਬ
 ਬਾਕੋ ਬਿਹਾਰਿ ਜਾਇ ਤ ਬੈਕ ਹਿਕੈ ਬਿਜਨ ਬਿਬੁਲ ਵਤਯੋ ॥ ਇਹੁ ਭਾਂਡਿ ਬਿਯੋਗ ਬਰੇ ਬਿਧੈ
 ਮਨ ਤੇ ਨ ਕਬੈ ਬਿਸਰਾ ਵਤਯੋ ॥ ਬਿਜ ਬੀਬ ਲੇ ਬਨ ਤੇ ਬਿਜ ਬੀਬ ਨਾਹਿਉ ਸਨਿਸਾ ਬਿਗਮਾ ਵਤਯੋ ॥

੨੪॥ ਸਵੈਯਾ ॥ ॥ ਬਹੁਬਿਅਕੁਲੁ ਬ੍ਰਹਮਾਣੀ ਬਨਮੈ ਕਬਹੂੰ ਨਹੀ ਬਿਦੁ ਬਾਵਤਹੈ ॥ ਬਹਿ ਕਿਯੋ ਸੁ ੨੬੨
 ਫਿਰੈ ਬਿਨੁ ਚੈਨ ਬਲਾਇ ਯੋਯੋ ਬੋਲੁ ॥ ਬਿਲਾਵਤਹੈ ॥ ਨਹੀ ਬਿਗਸੈ ਕਹੂ ਕੀਤਾ ਤੁਮੈ ਬਪਿਵਾ
 ਬਰਕੈ ਬਿਸਰਾਵਤਹੈ ॥ ਬਿਜਨਾ ਰਿਚਲੈ ਬਨਕੋ ਬਿਜਤੇ ਬਨਮੈ ਬਿਜਨਾ ਬਲੁ ਵਤਹੈ ॥ ੩੫॥
 ਅਭੈ ਸੋਭਾ ਕੋ ॥ ਕਥਿਤੁ ॥ ॥ ਸੈਯਾ ॥ ॥ ਸੋਹਤੁ ਸੁਖ ਸੁਖ ਸੋਭੈ ਸੁਦਰਿ ਜੋ ਬਨਜੇ ਤਿਸੇ ਕੁਠਿ
 ਕੁਰੈ ॥ ਸਾਰ ਸੋਭੈ ਮਸਰਾ ਅਰੁ ਸ੍ਰੀ ਸਿਮਿਕੰਜ ਕੁਰੈ ਗਨਕਾਂਤ ਹਰੈ ॥ ਖੰਜਨ ਅਭਿ ਮਕਰ ਪ੍ਰਜਾਮੀਨ
 ਨਿਹਾਰ ਸਭੈ ॥ ਨਲਾਜ ਮਰੈ ॥ ਲੋਚਨ ਸ੍ਰੀ ਨਿਦਨ ਕੋ ਬਿਧਿ ਮਨੁ ਬਾਨ ਬਨਾਇ ਪਰੈ ॥ ੩੬॥ ਸ
 ਵੈਯਾ ॥ ॥ ਰੀਤੁ ਰੇਰ ਸਰੀਰ ਰੇਰ ਅਤਿ ਰੂਪ ਰੇਰ ਸੁਖ ਪਯਤ ਹਰੈ ॥ ਚਾਰ ਚਕੋਰ ਸੋਰਹੁ ਸਾਰ ਸਮੀ
 ਨ ਕਰੈ ਮਿਗ ਖੰਜਨ ਚੇਰੈ ॥ ਭਾਗ ਰੇਰ ਅਨੁਗ ਰੇਰ ਸੁਖ ਰਾਗ ਰੇਰ ਮਨ ਮੋਹਤ ਮੇਰੈ ॥ ਮਨ ਰੇਰ ਸੁਖ
 ਨ ਜਹਾਨ ਕੋ ਲੋਚਨ ਸ੍ਰੀ ਨਿਦਨ ਤੇਰੈ ॥ ੩੭॥ ਦੋਹਰਾ ॥ ॥ ਅਤਿ ਅਨੂਪ ਅਨੰਦ ਰੇਰ ਸੁਦਰ ਸੁਖ
 ਦੈਨਾ ਮੋਹਤ ਮਨੁ ਮੇਰੈ ਸਦਾ ਮੀਤ ਤਿਹਾਰੈ ਨੈਨਾ ॥ ੩੮॥ ਕਥਿਤੁ ॥ ॥ ਰੂਪ ਰੇਰ ਗਗਨ ਰੇਰ ਸੁਦਰ ਸੁਖ
 ਗਗਨ ਰੇਰ ਮਿਗ ਆਮੋ ਮਿਮੇਲ ਨ ਕੀਮੋ ਨ ਯਾਹਿ ਖਾਨਹੈ ॥ ਮੀਨ ਹੀਨ ਕੀਨੇ ਛੀਨ ਲੀਨੇ ਹੈ ਬਿਧੁ ਪਰੁਪ ਚੰਚ
 ਲ ਚਪਲ ਚਾਰੁ ਚੰਦ ਮਾਸ ਮਾਨਹੈ ॥ ਲੋਕ ਕੋ ਉਜਾਗਰ ਪੈਛਾ ਨ ਨਕੇ ਨ ਗਰਹੈ ਸੋਭਾ ਕੋ ਨਿਪਾਨਹੈ ॥ ਸੁਖ ਰੂ ਕੇ ਸਾਗਰੈ
 ਹਿਬ ਕੀ ਸੀਤ ਰੇਰ ਟਕ ਕੀ ਚੀਰੀ ਪੜੇ ਆਲਾ ਤੇਰੈ ਨੈਨਾ ਸੀਸੀ ਉਦੈ ਸੇਬਾਨਹੈ ॥ ੩੯॥ ਕਥਿ
 ਤੁ ॥ ॥ ਅਖਿਆਂ ਦੁਹਾ ਦੇਵਿ ਚਿਸੁਰ ਮੇਕੁ ਪਾਇ ਪਿਆਰੀ ਛਤੀ ਆਂ ਦੁਹਾ ਦੇਵਿ ਚਿਚੰਦਨ ਲਗਾ
 ਵਣਾ ॥ ਬਿਰਬੀ ਦੀ ਬੇਸਰਬ ਨਾਇ ਬਾਜੂ ਬੀਵਾਤਾ ਈਸ ਉਤੇ ਭੋਰਾ ਸੀਸ ਫੂਲ ਭੀ ਛਕਾ ਵਣਾ ॥
 ਰੰਗ ਕੁਚੜਾਇ ਕੋਹ ਫੀਮ ਘਸੀ ਖਾਇ ਕੋਖੁ ਸਲੋਕੈ ਕੋਲੇ ਲਸਾਰੀ ਗਤ ਦਾ ਮਚਾ ਵਣਾ ॥ ਛਪਿਨਾਰੀ
 ਜਾ ਵਣਾ ਰਿਤਾ ਵਣਾ ਯਾਗ ਨੂਵਤ ਯਾਗਰੀ ਜਰੂਰ ਸਾਥੇ ਆ ਵਣਾ ਹੀ ਆ ਵਣਾ ॥ ੪੦॥ ਦੋਹਰਾ ॥
 ਪੀਤ ਅਧਿਕ ਪਰਦੇ ਸਪਤਿ ਬਿਯਾਪਤ ਅਧਿਕ ਅੰਗ ॥ ਤਨ ਈਹ ਮੇ ਮਨ ਚ ਚਿਯੋ ਪੀਯਾ ਤਿ
 ਹਾਰੈ ਸੰਗਾ ॥ ੪੧॥ ਕਥਿਤੁ ॥ ॥ ਸ੍ਰੇਤਤਾ ਬਿਭੂਤਾ ਅਰੁ ਮੇਖਲੀਨ ਮੇਖ ਸੀਟੀ ਅੰਜਨ ਦੀ ਸੇਲੀ ਰਾਸੁ
 ਰਾਇ ਸੁਭ ਰੁਪਣਾ ॥ ਰਗ ਵਾਸੁ ਤੇ ਸੁਸਾਤੈ ਨੈਨਾ ਦੀ ਲਲਾ ਈਸ ਈਯੋ ਯਾਗਰੇ ਦਾ ਪਿਆਨ ਏਹ ਕੰਦੁ
 ਲਚਖਣਾ ॥ ਰੇਰ ਨਾ ਮਜਨ ਸਪਤੀ ਪੜਗੀਤ ਗੀਤ ਵੇਖਣੇ ਦੀ ਭਿਛੁ ਦੁਖੁ ਆਮਾਗੇ ਰਾਖਣਾ ॥

ਸੁਖ ਰੂ ਕੇ ਸਾਗਰੈ

ਉਹੋਇਨਾਹੋਪੀਅੰਦੀਅੰਅਖੀਆਦਾਜੋਗੁਸਾਰਨੰਦਾਦੇਕੁਮਾਰਨੂਜਰੂਜਾਇਆਖਣਾ॥ ੪੨॥
 ਸੋਬੀਰਕਸੀਤਾ॥ ॥ਹਲਕਾਹਜਾਰਹਾਏਹਜਨਬਲੇਹਲੀਹਾਂਕਰਿਕਹਾਲਿਯੋਕਮਾਰੈਗਿਰ
 ਹਲਹਲਿਯੋ॥ਹਲਾਹਲਪਰਹਾਲਿਯੋਕੁਯੋਕਸਬਹਾਰੀਉਮਮੇਤਹਰਿਜੂਧੀਆਪਦਹਲੇਯੋ॥
 ਮਹਾਹਲਚਾਲਮੇਹਿਰਸਭੈਨਸੀਗੋਆਨਮੇਸੇਮੇਹਿਰੇਲਨਕੋਹਾਂਕਹਾਕਤੈਦਲਿਯੋ॥ਹਿਗੁਲਾ
 ਹਿੰਮਾਏਹਾਥੇਹਸਬਹਰੇਵਹਾਲਿਯੋਮੇਮਹਿਰਹਾਲਿਯੋਹਰੀਤੈਹਠਤੇਨਹਲਿਯੋ॥੪੩॥
 ਸਦੈਯਾ॥ ॥ਸੰਗੋਸੰਕੁਰਕੇਸਾਂਗਾਕੁਲੀਕਰਿਅਉਕਟਿਮੇਚਰਬਾਧਿਕ੍ਰਿਪਾਨੀ॥ਮਾਰਹੀਮ
 ਰਪੁਕਾਰਪਰਿਯੋਅਰਿਸੈਨਕੇਸਾਮੁਹਿਸਕਨਮਾਨੀ॥ਮਾਰਦਏਸਿਰਦਾਰਬਡੇਕਰਿਕੇਪਉ
 ਰਿਯੋਇਹਭਾਂਡਿਕਪਾਨੀ॥ਸੂਰਕੁਲੇਸਿਰਦਾਰਸਬੈਨਤੁਲਿਯੋਰਣਤੇਬਸੁਧਾਹੁੰਡੁਲਾਨੀ॥੪੪॥
 ਸਦੈਯਾ॥ ॥ਮਯਕੇਪੀਏਮਦਮਤਮਹਾਮਤਪੀਲਨਪੇਲਚਹੁੰਦਿਸਫੂਕੇ॥ਮਾਰਹੀਮਾਰਹਜਾ
 ਰਸੂਰਉਪਾਰਹਥਿਯਾਰਸੋਕੇਦਲਕੂਕੇ॥ਛੋਰਥਿਚਾਰਕਰਿਯੋਸੁਕੁਦਾਰਇਹੀਬਟਪਾਰਤਥੈ
 ਪਰਫੂਕੇ॥ਮਾਰੇਪਰੇਅਰਿਭਾਰੇਮਹੀਪਰਹਾਥਲਗੇਅਰਿਹਾਂਸੀਹਨੁਕੇ॥੪੫॥ਸਦੈਯਾ॥
 ਮਾਰੁਬਜੇਮਹਾਮਾਰਚੇਪੀਏਮਯਕੇਮਹੀਪਮਹਾਮਤਵਰੇ॥ਕਉਹੁਨਕੁਜਤਗਜਤਹੈਰਲਵੇ
 ਨਾਮੰਦਗਬਜਾਇਨਰਾਏ॥ਮਾਰਹੀਮਾਰਪੁਕਾਰਸਭੈਕੁਟਾਨਿਪਰੇਹਥਿਯਾਰਉਪਾਰੇ॥ਕੁ
 ਰੇਪਰੇਅਰਿਮਾਰੇਮਹੀਪਰਹਾਥਲਗੇਹਨਵੰਤਤਿਹਾਰੇ॥੪੬॥ਸਦੈਯਾ॥ ॥ਹਾਕਹਜਾਰਹੀਮਲ
 ਯਸੇਹਲਕਾਹਨਿਕੈਹਠਵਾਰਹਨੁਕੇ॥ਚੇਰਨਹੇਤਮਹਾਹਵੇਮੇਭਟਲਾਲਹਥਿਯਾਰਹਾਕਹਿਟ੍ਵੇ॥ਹਾ
 ਲਉਠਿਯੋਗਿਰਹੇਮਹਰੇਵਹੁੰਦੇਰਤਲਥਾਹਰੀਹਰਿਜੂਕੇ॥ਹਾਰਗਿਰੇਬਿਨੁਹਾਰਿਰਹੇਅਰਿਹਾਥ
 ਲਗੇਹਰਿਹਾਂਸੀਹਨੁਕੇ॥੪੭॥ਪਿਛਵੀਚਾਰਾ॥ ॥ਸਦੈਯਾ॥ ॥ਮਧਕੋਟਕੁਕੇਮਹਿਥਾਸੂਰਕੇ
 ਮਨੁਕੇਨਲਕੇਚਲਤੇਨਦੀਯੋਗੰਏ॥ਰਾਵਨਕੋਰਘਕੋਅਜਕੇਨਹੀਸਾਥਦੇਯੋਰਘਨਥਲੀਕੰ
 ਠੀ॥ਸਿੰਗਹੀਅਬਲਉਕੋਰੇਕਉਨਕੇਸਾਚੁਕੋਤੈਅਘਘਦਲੀਸਉ॥ਚੇਤਹੇਚੇਤਾਮੇਜੋਚਿਤ
 ਤਮੇਜਕੁਕਹੁਕੇਸਿੰਗਚਲੀਨਚਲੀਹਉ॥੪੮॥ਕਬਿਯੋਬਾਰਾ॥ ॥ਸਦੈਯਾ॥ ॥ਕਾਗਜ
 ਦੀਪਸਬੈਕਰਿਹੈਅਰੁਸਤਮਾਦਵਕੀਮਸਕੋਹੋ॥ਕੋਟਬਨਾਸਪਤੀਸਿੰਗਹੀਲਿਖਿਏਹੁਕੇ

ਲੇਖਨਕ ਜਥੇ ਨੇੜੇ ਸਾਹਸ਼ੁਤੀ ਬਕਤ ਕਰਿ ਕੈ ਜਗਰਾਗਨੇ ਸਕੇਹਾ ਬਲਿਖੈ ਹੋ ਕੇ ਰਿਕ ਬਿਤਨੇ ॥੪੮॥
 ਕਰਿ ਹੋਤੁ ਮਕਉ ਨਤ ਉਪਕੁਨੈ ਕਰਿ ਹੋ ॥੪੯॥ ॥ = ॥ = ॥ = ॥ = ॥

੧੬ ॥ ਵਾਹਿਗੁਰੂ ਜੀ ਕੀ ਫਤੇ ॥ ॥ ਜਥੇ ਨੂੰ ਮਹਾਸ਼ੀ ਮੁਖ ਬਾਕ ॥ ॥ ਪਾਤਿਸਾਹੀ ॥੧੦॥ ॥ ਕ
 ਮਾ ਲੇਕਰ ਮਾਤ ਕਾਨ ਮਕਰੀ ॥ ॥ ਰਜਾ ਬਖਸ਼ ਸਰਾਜ ਕਰਹੋ ਕੋਰਹੀ ॥੧॥ ॥ ਅਮਾ ਬਖਸ਼ ਬਖਸ਼ਿ
 ਦਓ ਦਸਤਗੀ ॥ ॥ ਰਜਾ ਬਖਸ਼ ਸੋ ਜੀ ਵਿਹੋ ਦਿਲ ਪਜੀਗ ॥੨॥ ॥ ਸਹਿਨ ਸਾਹੁ ਬੁਖੀ ਦਿਹੋ ਹਰਿਨ ਮੂ
 ਕਿ ਬੇਗੁਨ ਬੇਦੁਨ ਚੁੰਬੇ ਨ ਮੂ ॥੩॥ ॥ ਨ ਸੋ ਜੇ ਨ ਲੋ ਜੇ ਨ ਟੋ ਜੇ ਨ ਟਰ ਸਾ ॥ ਬੁਦਾ ਵੇਦ ਬਖਸ਼ਿ ਦਓ ਮੇਸ
 ਅਰਸਾ ॥੪॥ ॥ ਜਹਾਂ ਪਾਕ ਜਬਰ ਸਤ ਜਾਹਰ ਜਹੂਗ ॥ ॥ ਅਤਮੋ ਦਿਹ ਦਹਮ ਚੁਰ ਜਰਹ ਜਹੂਗ ॥੫॥ ॥ ਅ
 ਤਾ ਬਖਸ਼ੋ ਪਾਕ ਪਰਵਰ ਦਗਾਹ ॥ ॥ ਰਹੀ ਮਾਸਤੋ ਰੇ ਜੀ ਵਿਹੋ ਹਰ ਦਿਅਸ ॥੬॥ ॥ ਕਿਸਾਹਿ ਬਾਦਿ
 ਯਾਰਾ ਅਸਤ ਆਜ ਮਾਮਾ ਜੀ ਮਾ ॥ ॥ ਕਿਹੁ ਸਨਲ ਜਮਾਲ ਅਸਤ ਰਾਜ ਕਰਹੀ ਮਾ ॥੭॥ ॥ ਕਿਸਾਹਿ
 ਬਸੁ ਉਰਾ ਅਸਤ ਆਜ ਜਨਿਵਾਜਾ ॥ ॥ ਗਰੀਬੁਲ ਪਰਸਤੋ ਗਨੀ ਮੁਲਗੁਦਾਜਾ ॥੮॥ ॥ ਸਰੀਯਤ ਪਰ
 ਸਤੋ ਫਜੀਲਤ ਮਾ ਬਾਹਕੀ ਕਤਿ ਸਨਾਸੇ ਨ ਬੀਉਲਾ ਕਿਤ ਬਾ ॥੯॥ ॥ ਕਿਦਾਨ ਸਪਯੋਗ ਸਤ ਸਾ
 ਹਿ ਬਸੁ ਉਰਾ ਹਕੀ ਕਤਿ ਸਨਾਸਾ ਅਸਤ ਜਹਰ ਜਹੂਗ ॥੧੦॥ ॥ ਸਨਾਸਿ ਦਿਹੋ ਦਿਲ ਮਾਲਮ ਬੁਦਾ
 ਇਕੁ ਸਾਇੰਦ ਹੋ ਕਾਰਾ ਲਮਕੁ ਸਾਇ ॥੧੧॥ ॥ ਗੁਜਾ ਰਿਹੋ ਕਾਰਾ ਲਮਕਰੀ ਮਾ ॥ ਸਨਾਸਿ
 ਦਿਹੋ ਦਿਲ ਮਾਲਮ ਅਬੀਗ ॥੧੨॥ ॥ ਵਾਹਿਗੁਰੂ ॥ ॥ ਮਰਾ ਮੇਤ ਬਾਰੇ ਬਰਈ ਕਸਮ ਨੇ ਸਤਾ
 ਕਿਏ ਨਦਗਾਵਾ ਅਸਤ ਯਜਦਾਂ ਯਕੇ ਸਤਾ ॥੧੩॥ ॥ ਨਕਤਰਹ ਮਰਾ ਮੇਤ ਬਾਰੇ ਬਰੇ ਸਤਾ ॥ ਕਿਬਖਸ਼
 ਵਦੀ ਵਨਹ ਮਹ ਕਿਜ ਬਗੇ ਸਤਾ ॥੧੪॥ ॥ ਕਸੇ ਕਉਲ ਕੁਰਾ ਅਕੁਨ ਦਾ ਮੇਤ ਬਾਰਾ ਹੁਮਾਂ ਰੇ ਜਾਖਰ
 ਸਵਦ ਮਰਦ ਖੁਰਾ ॥੧੫॥ ॥ ਹੁਮਾਂ ਰਾਕ ਕਸੇ ਸਾਇਹ ਅਖਦ ਬਜੇਗ ॥ ਬਰੇ ਦਸਤ ਦਾਹ ਦਨ ਜਗੇ ਦ
 ਲੇਗ ॥੧੬॥ ॥ ਕਸੇ ਪੁਸਤ ਅਫਤਦ ਪਸੇ ਸੇਗ ਨਗ ॥ ਨਗੀਰ ਵਬੁ ਜੇ ਮੇਸੁਆ ਹੁਰਾ ਜਗ ॥੧੭॥ ॥ ਕਸਮ
 ਮੁਸਹਟੇ ਖਵੀਯਗ ਰਾਈ ਖਰਮਾ ਲੋਟੇ ਜੇ ॥ ਜੀ ਜੇਗੁ ਮਿਮਫ ਕੁਨਮਾ ॥੧੮॥ ॥ ਗੁਰਸਨਹਿ ਹਿਕ

ਤੇ ਕੁਨਾਹੇ ਹਲ ਨਗਾ ਹਿੰਦੁ ਲਖ ਬਰਾਇ ਵਬੋਰੇ ਬੇਖ ਬਰਾ ॥ ੧੯ ॥ ਕਿ ਪੈ ਮਾਂ ਸਿਕਨ ਬੇਦਰੀ ਗਾ
 ਮਦੇ ਦਾ ਮਿਯਾਂ ਤੇ ਗਤੀ ਰੇਤੁ ਫੰਗਾ ਮਦੇ ਦਾ ॥ ੨੦ ॥ ਖਲਾ ਚਾਰ ਗੀਦਰ ਮਿਯਾਂ ਮਾਮੁ ਦੇ ਦਾ ਬਤਦ
 ਬੀਰਤੀ ਰੇਤੁ ਫੰਗਾ ਮਦੇ ਦਾ ॥ ੨੧ ॥ ਚੁਕਾਰ ਜਹ ਮਹੀਲ ਤੇ ਦਰਗਜ ਸਤਾ ॥ ਹਲਾ ਲਖ ਸਤ ਬੁਰਦ
 ਬਸਮ ਮੇਰ ਦਸਤਾ ॥ ੨੨ ॥ ਚਿਕਸ ਮੇਕੁਰਾਂ ਮਨ ਕੁਨ ਮੇਤ ਬਾਰਾ ਵਗਾਨ ਹੁਤੁ ਗੋਈ ਮਨੀ ਰਹ
 ਚਿਕਾਗਾ ॥ ੨੩ ॥ ਨਦਾਂ ਮਕਿਣੀ ਮਰਦੋ ਬਾਹ ਪੇਚਾ ਮਗਾ ਹਰ ਗਿਜੀਰ ਹਨ ਯਾਰ ਦਬ ਹੇਚਾ ॥ ੨੪ ॥
 ਹਰਾਂ ਕਸਕਿਉ ਲੇਕੁਰਾਂ ਆਇ ਦਸਾ ਨਜੇ ਬਸਤੋ ਨੇਕੁ ਸਤੋ ਨੇਬਾਇ ਦਸਾ ॥ ੨੫ ॥ ਬੁਰੀ ਗੋਮਗ
 ਸਸਾਹ ਪੇਸਾ ਮਦੇ ਦਾ ਬਯਕ ਬਾਰ ਗੀਦਰ ਬੋਰੇ ਸਾਮਦੇ ਦਾ ॥ ੨੬ ॥ ਹਰਾਂ ਕਸਜਿ ਦੇਵਾ ਮਾ
 ਮਦ ਬੁਰੀ ਬਖੁਰਦ ਨਯਕੇਤੀ ਰਸੁ ਦਗਰ ਕਖੀ ॥ ੨੭ ॥ ਕਿ ਬੇਰੁ ਨਿਯਾ ਮਦ ਕਸੇ ਜੇ ਦੇਵਾ ਨਖੁਰ
 ਦੇਵਤੀ ਰੇਨਗਾ ਸਤੀ ਦਖੁ ਵਾਰਾ ॥ ੨੮ ॥ ਚੁਦੀ ਦਮਕਿਨ ਹਗ ਬਿਯਾ ਮਦ ਬਜੰਗਾ ਚਸੀ ਦਨਯਕੇਤੀ
 ਰਤਨ ਬੇਦਰੀ ਗਾ ॥ ੨੯ ॥ ਹਮਾ ਖਰਗੁ ਰੇਜ ਦਬ ਜਾਏ ਪੁਸਾਫਾ ਬਸੇ ਖਾਨ ਹਖੁਰ ਦੇਵ ਬੇਰੁ ਗਜਾ
 ਫਾ ॥ ੩੦ ॥ ਕਿ ਅਟਗਾ ਨਦੀ ਗਰ ਬਿਯਾ ਮਦ ਬਜੰਗਾ ਚੁਸੇ ਲੇਦਵਾਂ ਹਮ ਚੁਤੀ ਰੇਤੁ ਫੰਗਾ ॥
 ੩੧ ॥ ਬਸੇ ਹਮਲ ਹਕਰ ਦੇਵ ਬਮਰਦ ਨਗੀ ॥ ਹਮ ਜੋਹੇ ਸਰੀ ਹਮ ਚੁਦੇ ਦਾ ਨਗੀ ॥ ੩੨ ॥ ਬਸੇ
 ਹਮਲ ਹਕਰ ਦਹ ਬਸੇ ਜੁਖ ਮਖੁਰਦਾ ॥ ਵਕਸਰ ਬਜਾਂ ਕੁਸਤ ਜਹ ਮਸਪੁਰਦਾ ॥ ੩੩ ॥ ਆਖੁ ਜਹ ਮ
 ਰਦੁ ਦਸਾਯ ਗਿਦੇਵਾ ਬਸੇ ਦਾਂ ਨਿਯਾ ਮਦ ਬਮਰਦਾਂ ਨਵਾਰਾ ॥ ੩੪ ॥ ਦਰੇਗਾਂ ਅਗਰੇ ਰੇਇ
 ਵੀਦਮੇ ॥ ਬਯਕਤੀ ਰਲਾ ਚਾਰ ਬਖਸੀ ਦਮੇ ॥ ੩੫ ॥ ਹਮਾ ਖਰ ਬਸੇ ਜੁਖ ਮਤੀ ਰੇਤੁ ਫੰਗਾ ॥ ਦਸੁ
 ਏ ਬਸੇ ਕੁਸਤ ਹਸੁ ਦਬੇ ਦਰੀ ਗਾ ॥ ੩੬ ॥ ਬਸੇ ਖਾਨ ਬਾਰੀਦਤੀ ਰੇਤੁ ਫੰਗਾ ॥ ਜਿਮੀ ਗਸਤ ਹਮ ਚੁਰੁ
 ਲੇਲਾ ਲਹਰੰਗਾ ॥ ੩੭ ॥ ਸੋਰੇ ਪਸਇ ਅਬੋ ਹਿਚੀ ਦਾਂ ਸੁਦਹਿ ॥ ਕਿ ਮੇਦਾਂ ਪੁਰਜੁ ਗੋਇ ਰੋਗਾਂ ਸੁਦ
 ਹਾ ॥ ੩੮ ॥ ਤਰੀ ਕਾਰਤੀ ਰੇਤਰੀ ਕੇਕਮਾਂ ਬਰਾਂ ਮਦਯਕੇ ਹਇਉ ਅਜ ਜਹਾ ॥ ੩੯ ॥ ਦਿਗਰੇ ਸੇਰ ਸੇ
 ਕੇ ਬਰੇ ਕੀਲਕੇ ਮਾਜਿ ਮਰਦਾਨ ਹਮਰਦਾਂ ਬਰੁ ਰਫਤਰੇ ਸਾ ॥ ੪੦ ॥ ਹਮਾ ਖਰ ਚਿਮਰਦੀ ਕੁਨਦ
 ਕਾਰਜਗਾ ॥ ਕਿ ਬਗ ਚਿਲਤ ਨਾ ਆਇ ਦਸ ਬੇਸੁ ਮਾਗਾ ॥ ੪੧ ॥ ਚੁਗਰੇ ਜਹ ਨੇਸੁ ਦਹ ਬੁਰਕਹ
 ਪੇਸਾ ॥ ਬਸੇ ਸਹ ਬਰਾਂ ਮਦ ਬਹਮਾ ਜਿਲਵਹ ਜੇਸਾ ॥ ੪੨ ॥ ਹਰਾਂ ਕਸਕਿਉ ਲੇਕੁਰਾਂ ਆਯ ਦਸਾ

ਕਿ ਅਜ ਦਾ ਬੋਰੇ ਰਹਿ ਨਾ ਮਾਮੁ ਆਇ ਦਸਾ

੪੩॥ ਨਪੋਰੀਦਮੁ ਏਨਰੀਦਤਨਾ॥ ਕਿਥੋਰੀਖੁਦਵੁਰਦੁਸਮਨਸਿਕੰਨ॥ ੪੪॥ ਨਦਾਨਮਕਿਓ॥
 ਮਰਦਪੋਮਾਸਿਕੰਨਾ॥ ਕਿਓਲਤਪਰਸਤਾਸਤਈਮਾਂਫਿਕੰਨ॥ ੪੫॥ ਨਈਮਾਂਪਰਸਤੀਨ
 ਅਉਜਾਇਵੀਨਾ॥ ਨਸਾਹਿਬਸਨਾਸੀਨਮਹਮਦਯਕੀਨ॥ ੪੬॥ ਹਰਾਂਕਸਕਿਓਈਮਾਂਪਰਸਤੀਨ
 ਨਦਾਨਪੋਮਾਂਖੁਦਸਪੇਸੁਪਸਤੀਕੁਨਦਾ॥ ੪੭॥ ਨਈਮਰਦਰਜਰਹਇਤਖਾਰਨੇਸਤਾ॥ ਚਿਕਸਮੇ
 ਕੁਰਾਨਾਸਤਯਜੁਦਾਂਯਕੇਸਤ॥ ੪੮॥ ਚਿਕਸਮੇਕੁਰਾਂਸਦਕੁਨਦਇਖਤੀਯਾਗਾਮਰਕਤਰਹਿ
 ਨਿਯਾਇਦਾਅਜੇਐਤਬਾਗ॥ ੪੯॥ ਅਗਰਚੇਤੁਰਾਐਤਬਾਗਾਮਦੋ॥ ਕਮਰਬਸਤਹੋਪੇਸੁਦ
 ਆਮਦੋ॥ ੫੦॥ ਕਿਓਰਜਸਤਬਰਸਤੁਰਾਈਸਖਨਾ॥ ਕਿਕਉਲੇਖੁਦਾਯਸਤੁਵਕਸਮਅਸਤੁ
 ਮਨ॥ ੫੧॥ ਅਗਰਹਜਰਤੇਖੁਦਸਿਰਦਹਸਵਦਾ॥ ਬਜਨੇਦਿਲੇਕਾਰਦਾਜਹਸਵਦਾ॥ ੫੨॥
 ਸੁਮਾਂਰਚੁਫਰਜਸਤਕਚੇਕੁਨੀ॥ ਬਮੁਜਬਨਵਿਸਤਹਸੁਮਚੇਕੁਨੀ॥ ੫੩॥ ਨਵਿਸਤਹਰਸੀ
 ਵੇਵਗਫਤਹਜੁਬਾਂ॥ ਬਿਥਾਯਦਕਿਕਰਈਬਰਹਤਰਸਾਂ॥ ੫੪॥ ਹਮੀਮਰਦਬਾਯਦਸਵਦ
 ਸੁਖਨਦਗਾ॥ ਨਸਿਕਮੋਦਿਗਰਦਰਦਹਨੇਦਿਗਰ॥ ੫੫॥ ਕਿਕਾਜੀਮਰਚੁਫਤਬੇਹੁਨਿਆਮ॥
 ਅਗਰਰਸਤੀਖੁਦਬਿਆਰੀਕਦਮ॥ ੫੬॥ ਤੁਰਗਰਬਿਥਾਯਦਬਕਦਿਲੇਕੁਰਾਂ॥ ਬਨਿਜਦੇ
 ਸੁਮਾਰਰਸਾਨਮਹਮਾਂ॥ ੫੭॥ ਕਿਤਸਰੀਫਦਰਕਸਬਹਕਾਂਗਕੁਨਦਾ॥ ਦੁਜਾਂਪਸਮੁਲਾਕਤੁ
 ਤਹਮਸਵਦਾ॥ ੫੮॥ ਨਜੁਰਹਦਰੀਰਾਹਖਤਰਹਤੁਰਾਸਤਾ॥ ਹਮਹਕੋਮਬੈਰਾਕੁਹਕਮੇਮਰਾਸ
 ਤਾ॥ ੫੯॥ ਯਕੋਅਸਪਸਾਇਸਤਦੇਯਕਹਜਾਗਾ॥ ਬਿਆਤਾਬਗੀਰੀਬਮਈਦਿਯਾਗਾ॥ ੬੦॥
 ਸਹਿਨਸਾਹਰਾਬੀਦਹੇਚਾਕਰੇਮਾ॥ ਅਗਰਹੁਕਮਆਯਦਬਜਾਂਹਜਰੇਮਾ॥ ੬੧॥ ਅਗਰਚੇਬਿ
 ਯਾਯਦਬਫਰਮਾਨਮਨਾ॥ ਹਜੁਰਤਬਿਯਾਯਮਹਮਹਜਾਨਤਨ॥ ੬੨॥ ਅਗਰਤੇਬਯਜਦਾਂਪ
 ਰਸਤੀਕੁਨੀ॥ ਕਿਕਾਹੋਮਰਾਈਨਸੁਸਤੀਕੁਨੀ॥ ੬੩॥ ਬੁਬਾਯਦਕਿਯਜਦਾਸਨਾਸੀਕੁਨੀ॥
 ਨਗੁਫਤਹਕਸਾਕਸਖਰਾਸੀਕੁਨੀ॥ ੬੪॥ ਤੁਮਸਨਦਨਸੀਸਰਵੇਕਾਯਨਤਾ॥ ਕਿਅਜਬਸਤ
 ਇਨਸਾਫਈਹਮਸਫਤਾ॥ ੬੫॥ ਕਿਅਜਬਸਤਇਨਸਾਫਈਪਰਵਰੀ॥ ਕਿਓਫਸਤਸਦ
 ਹੋਏਈਹਦਈ॥ ੬੬॥ ਕਿਅਜਬਅਸਤਮਜਬਅਸਤੁਫਤਵਹਸੁਮਾਂ॥ ਬਜੁਜਰਾਂਸਤੀਉ

ਭਿਖਾਰੀ ਬਾਮਨ ਭਗਵੰਤ ਨੀਕੀਆ ਬੀਰੇ ਸੁਮਾਮੀ ਹਰਬਾਨੀਕੀਆ ੬੦

ਖਨਗੁਫਤਨਜਿਯਾ ॥੬॥ ਅਜਨਤੋਗਬਰਖੁਨਕਸਬੇਵਰੇਗਾ ॥ ਤੁਰਨੀਜਖੁੰਨਸਤਬਾਚਰਖਤੇਗਾ ॥
 ੬੬॥ ਤੁਰਾਫਲਮੇਸੈਮਰਦਯਜਦਾਂਹੋਰਾਸਾ ॥ ਕਿਓਬੋਨਿਆਜਅਸਤਓਬੋਸੁਪਾਸਾ ॥੭੦॥
 ਕਿਓਬੋਸੁਪਾਸਤਸੁਹਾਨਸੁਹਾ ॥ ਜਿਮੀਨੇਜਮਾਸਚਏਪਾਤਿਸਹਾ ॥੭੧॥ ਖੁਦਾਵੈਦਏਜੁ
 ਵਜਿਮੀਨੇਜਮਾ ॥ ਕੁਨਿਦਅਸਤਹਕਸਮਕੀਨਿਮਕਾਨਾ ॥੭੨॥ ਹਮਅਜਪੀਗੇਰੋਹਮ
 ਅਜਫੀਲਤਨਾ ॥ ਕਿਆਜਜਨਿਦਾਜਅਸਤਗਾਫਲਸਿਕੀਨਾ ॥੭੩॥ ਕਿਓਰਾਚੁਇਸਮ
 ਅਸਤਆਜਜਨਿਦਾਜ ॥ ਕਿਓਬੋਸੁਪਾਸਅਸਤਓਬੋਨਿਆਜ ॥੭੪॥ ਕਿਓਬੋਨਹੀਨਅਸ
 ਤਓਬੋਚਹੀਨਾ ॥ ਕਿਓਚਹਨੁਮਾਅਸਤਓਚਹਨਮੂਨਾ ॥੭੫॥ ਕਿਬਰਸਰਤੁਗਫਰਜਕਸਮੇਕੁਰਾ
 ਬਗੁਨਤਹਸੁਮਾਂਕਾਰਖੁਬੀਰਸਾਂ ॥੭੬॥ ਬੁਬਾਯਦਤੁਦਾਨਸੁਪਰਸਤੀਕੁਨੀ ॥ ਬਕਰੇਸੁਮਾਂ
 ਚੇਰਹਦਸਤੀਕੁਨੀ ॥੭੭॥ ਚਿਹਾਂਸੁਦਕਿਦੂਬਚਗਾਂਕੁਸਤਹਚਹਾ ॥ ਕਿਬਾਕੀਬਿਮਾਂਦ
 ਅਸਤਪੇਚੀਦਹਮਾਗ ॥੭੮॥ ਚਿਮਰਦੀਕਿਅਖਗਰਖਮੇਸਾਂਕੁਨੀ ॥ ਕਿਆਤੁਸਦਮਾ
 ਰਬੋਦੋਰਕੁਨੀ ॥੭੯॥ ਚਿਖੁਸਗੁਫਤਫਿਰੋਦੋਸੀਏਖੁਸਜੁਬਾ ॥ ਸ੍ਰਿਤਾਬੀਬਵਦਕਾਰਾ
 ਹਰਿਮਨਾ ॥੮੦॥ ਕਿਮਾਂਬਾਰਗਹਹਜਰਤਆਯਮਸੁਮਾਂ ॥ ਅਜਰੋਜਬਾਸੀਵਸਾਹਦਸੁਮਾਂ
 ੮੧॥ ਵਗਰਨਹਤੁਈਹਮਫਰਮੇਸਕੁਨੀਦਾ ॥ ਤੁਰਾਹਮਫਰਮੇਸਯਜਦਾਂਕੁਨੀਦਾ ॥੮੨॥
 ਗਰਕਾਰਟੀਬਰਤੁਬਸਤੀਕਮਰਾ ॥ ਖੁਦਾਵੈਦਬਾਸਦਤੁਰਬਹਿਰਬਰਾ ॥੮੩॥ ਕਿਈਕਬਨੇ
 ਕਾਅਸਤਦੀਪਰਵਰੀ ॥ ਚੁਯਜਦਾਂਸਨਾਸੀਬਜਾਬਰਤਰੀ ॥੮੪॥ ਤੁਰਾਮਨਨਦਾਂਨਮਕਿਯ
 ਕੁਦਾਂਸਨਾਸਾ ॥ ਬਰਾਂਮਦਜਿਤੋਕਾਰਹਾਪੁਰਖਰਾਸਾ ॥੮੫॥ ਸਨਾਸਦਹਮੀਤੋਬਯਜਦਾਂਅ
 ਜੀਮਾਨਖਹਦਹਮੀਤੋਬਦਉਲਤਅਜੀਮਾ ॥੮੬॥ ਅਗਰਸਦਕਰਾਂਬਖੁਰਦੀਕਸਮਾ
 ਮਰਾਐਤਬਾਰੇਨਈਜਰਹਦਮਾ ॥੮੭॥ ਹਜੂਰੇਨਿਯਾਯਮਨਈਰਹਸਦਮਾ ॥ ਅਗਰਸਹਬ
 ਖਹਦਮਨਾਂਜਾਰਵਮਾ ॥੮੮॥ ਖੁਸਸਸਾਹਸਾਹਨੇਐਰਗਜੇਬਾ ॥ ਕਿਚਾਲਕਦਸਤਅਸਤ
 ਚਾਬਕਰਕੇਬਾ ॥੮੯॥ ਚਿਹੁਸਨੁਲਜਮਾਲਅਸਤਰਓਸਨਜਮੀਗਾ ॥ ਖੁਦਾਵੈਦਮੁਲਕਅ
 ਸਤਸਾਹਿਬਅਮੀਗਾ ॥੯੦॥ ਬਤਰਬੀਰਦਾਨਸੁਬਤਦਬੀਰਤੇਗਾ ॥ ਖੁਦਾਵੈਦਵੇਗੋਖਦ ॥੯੧॥

ਵੀਦਤੋਗਾ ॥ ੯੧ ॥ ਕਿ ਰਉਨਸਜਮੀਰਾਸਤਹੁਸਲਲਸਮਾਲਾਖੁਦਾਵੰਦਬਖਸਿਦਰੇ ੯੧੫
 ਮੁਲਕਮਾਲਾ ॥ ੯੨ ॥ ਕਿਬਖਸਪਕਬੀਰਾਸਤਦਰਜੀਗੋਕੋਗਮਲਾਇਕਸਿਫਤਚੁੰਸੁਰ
 ਯਾਸੋਕੋਗ ॥ ੯੩ ॥ ਸਹਿਨਸਾਅਉਰੰਗਜੇਬਆਲਮੀ ॥ ਕਿਦਾਰਾਇਦਉਰਸਤਦੁਰਸਤ
 ਵੀ ॥ ੯੪ ॥ ਮਨਮਕੁਸਤਹਅਮੋਕੋਹੀਆਂਬੁਤਪਰਸਤਾਕਿਬੁਤਪਰਸਤਮਨਬੁਤਸਿ
 ਕਸਤਾ ॥ ੯੫ ॥ ਬੁਢੀਗਰਦਮੇਬੇਵਫਾਈਜਮਾਂ ॥ ਮੇਪੁਸਤਅਫਤਦਰਸਾਂਨਦਾਜਿਯਾਂ
 ੯੬ ॥ ਬੁਢੀਕੁਦਰਤੇਨੇਕਯਜਦਾਂਨਪਾਕਾ ॥ ਕਿਅਜਕਬਦਲਖਰਸਾਂਨਦਹਿਲਾਕਾ
 ੯੭ ॥ ਚਿਦੁਸਮਨਕੁਨਦਮਿਹਰਬਨਅਸਤੋਸਤਾਕਿਬਖਸਿਦਰੀਕਰਬਖਸਿਦਹ
 ਰਸਤਾ ॥ ੯੮ ॥ ਰਹਾਈਦਿਹੋਰਹਨੁਮਾਈਦਿਹਦਾ ॥ ਜੁਬਾਂਬਸਿਫਤਾਅਸਨਈਦਿਹਦਾ
 ੯੯ ॥ ਖਸਮਰਾਉਕੋਰੇਕੁਨਦਵਕਤਕਾ ॥ ਯਤੀਮਨਬੇਰੁਬੁਰਦਬੇਅਜਾਗਾ ॥ ੧੦੦ ॥ ਹ
 ਰਾਂਕਸਕੋਜੇਰਾਸਤਬਾਜੀਕੁਨਦਾਰਹੀਮੇਬਰਾਂਰਹਮਸਾਜੀਕੁਨਦਾ ॥ ੧੦੧ ॥ ਕਮੇਖਿਜਮਤਾ
 ਯਦਬਸੇਦਿਵ੍ਹੰਜਾਂ ॥ ਖੁਦਾਵੰਦਬਾਸੀਦਬਰਦੈਅਮਾਂ ॥ ੧੦੨ ॥ ਚਿਦੁਸਮਨਕਜਹੀਲਹਸ
 ਜੀਕੁਨਦਾਅਗਰਹਨੁਮਾਬਰਦੈਰਾਜੀਸਦਦਾ ॥ ੧੦੩ ॥ ਅਗਰਬਰਯਕਅਮਦਦੇਹਦ
 ਹਹਜਾਗਾਨਿਗਰਬਨਓਰਾਸਦਦਕਿਰਦਗਾ ॥ ੧੦੪ ॥ ਤੁਰਗਾਰਨਜਰਹਸਤਲਮਕਰ
 ਵਜਗਾ ॥ ਕਿਮਾਰਾਨਿਗਾਰਸਤਯਜਦਾਂਸੁਕਗਾ ॥ ੧੦੫ ॥ ਕਿਓਰਾਗਰੁਰੰਸਤਬਰਮੁਲਕਮਾਲਾ ॥ ਅ
 ਕਿਮਾਰਾਨਿਗਾਰਸਤਯਜਦਾਂਅਕਾਲਾ ॥ ੧੦੬ ॥ ਤੁਰਗਾਫਲਮਸਉਈਸਿਪੰਜੀਸਰਾਂਇ ॥
 ਕਿਆਲਮਬਗਾਜਰਦਸਰੇਜਾਂਬਜਾਇ ॥ ੧੦੭ ॥ ਬੁਢੀਗਰਮੇਬੇਵਫਾਈਜਮਾਂ ॥ ਕਿਬਰਹ
 ਰਬਗੁਜਰਦਸਰੇਜਾਂਬਜਾਇ ॥ ੧੦੮ ॥ ਤੁਰਗਾਰਜੁਬਰਾਜੀਖਰਾਸੀਮਕੁਨਾਕੁਸਮਰਾਬ
 ਤੇਸਹਿਤਰਾਸੀਮਕੁਨਾ ॥ ੧੦੯ ॥ ਹਕੇਯਾਰਬਾਸਦਚਿਦੁਸਮਨਕੁਨਦਾਂਨਯਕਮੁਇਓਰਾ
 ਅਜਰਾਮਾਵੁਰਦਾ ॥ ੧੧੦ ॥ ਚਿਕਰਾਤੁ ॥ ੧੧੧ ॥ ਅਰੀਜੇਅਉਜੇਅਉਪੇਅਰੇਖਾ ॥ ਅਗਾ
 ਪੇਅਬੋਧੇਅਉਰੇਅਉਖੇ ॥ ੧੧੨ ॥ ਅਰੇਅਉਪੇਅਰੇਖੇਅਰੇਖਾ ॥ ਅਜਨਮੇਅਬਰੇਨੇ
 ਭੁਤੇਅਉਗਾ ॥ ੧੧੩ ॥ ਅਮਛੇਦੇਅਛੇਦੇਅਕਰੇਅਕਮਾਅਖੇਦੇਅਛੇਦੇਅਉਰੇਅਉਖਾ ॥
 ਅਗਰਦੁਸਮਨੀਗਾਰਬਾਦਤਨਕੁਨਦਾ ॥ ੧੧੪ ॥ ਖਸਮਦੁਸਮਨੀਗਰਦਰਾਵੁਰਦਾ

੧੧੪॥ ਅਰੋਧੋ ਅਭੋਧੋ ਅਲੋਧੋ ਅਭੋਧੋ॥ ਖੁਦਾ ਦੇ ਵਬਖਸ਼ਿ ਦਰਬਾਰੀ ਗਰੀਬ॥ ੧੧੫॥ ਰਿਕਾ-
 ਯਤ ਸੁਨੀ ਦੇ ਮਰਾਜਹ ਦਿਲੀ॥ ਨਿਸਸਤ ਹੋ ਬੁਧ ਨਿਜ ਮਾਨੋ ਮਹੀ॥ ਰਿਕਾ ਹੀ ਬੁਧ
 ਪਿਸਰੇ ਰਹਾ॥ ਕਿਵਰ ਰਜਮ ਦਰਬਜਮ ਆਮੁਖਤ ਹਕਬ॥ ੧੧੬॥ ਬਰਜਮੀ ਦਰਾਂ ਹਮ ਬੁਧ ਅਜ
 ਸੇਰਾ ਮਸਤ॥ ਕਿਰਾਬ ਕਰਿਕਾਬ ਅਸਤਗੁਸਤਾਖ ਦਸਤ॥ ੧੧੭॥ ਚਹਾਰੇ ਸਰੋਪੇ ਸਪਿਸਰਾ ਬੁ-
 ਖਾਂਦਾ॥ ਜੁਦਾ ਬਰਜੁਦਾ ਕੁਰਸੀ ਏਂ ਜਰਨਿ ਸਾਂਦਾ॥ ੧੧੮॥ ਬਿਪੁਰਸੀ ਵਦਨਾ ਇਏ ਕਤ ਪਰਸ-
 ਤਾ॥ ਅਜੀ ਅੰਦਰੂ ਬਾਦਸਾਹੀ ਕਸੰਸਤ॥ ੧੧੯॥ ਸੁਨੀ ਦਾਂ ਰੁਦਾਨਾ ਇਦਨ ਸਨਿਹਾਦਾ॥ ਬਤਮ
 ਕੀਨਾ ਸਖ ਅਲਬਰਕੁਸਾਦਾ॥ ੧੨੦॥ ਬਿਗੁਣਤੀ ਦੁਖ ਸਦੀ ਨਦਾਨਾ ਇਦਨ॥ ਨਿਗਜਾ ਕਿਯ
 ਜਦਾ ਮਨਸਤ ਆਜਾਦ ਮਗਜਾ॥ ੧੨੧॥ ਮਰਾ ਕੁਦਰਤੋ ਨੇ ਸਤਈ ਗੁਣਤੀ ਸਤਾ॥ ਸੁਖ ਨਗੁਣ
 ਤੋ ਨੇ ਬਿਕਰਜਾਂ ਸੁਣਤੀ ਸਤ॥ ੧੨੨॥ ਅਗਰ ਸਹਿ ਬਿਗੋਯਾ ਬਿਗੋਇ ਮਜਵਾਬਾ ਨੁਮਾਜ
 ਮਬਤੋ ਹਕਬਾਈ ਸਵਾਬ॥ ੧੨੩॥ ਹਰਕਸ ਕਿਯਜ ਦਾਂ ਨਗਰੀ ਦਿਹਦਾ॥ ਬਕਰੇ ਜਹਾਂ ਕਾਂ ਮ
 ਗਰੀ ਦਿਹਦਾ॥ ੧੨੪॥ ਕਿਈ ਰਾਬ ਅਕਲ ਆਜਮਾਈ ਕੁਨੇ॥ ਫੁਜਾ ਪਸਬਕਰਾ ਆਜਮ
 ਈ ਕੁਨੇ॥ ੧੨੫॥ ਯਕੋਰ ਦਿਹਦੀ ਕੁਦਰਤ ਜਾ ਮਸਤਾ॥ ਹਮ ਮਸਤੀ ਭਿਮਸਤ ਜੀਰ
 ਬਸਤ॥ ੧੨੬॥ ਦਿਗਰਾ ਦਿਹਦਾ ਮਸਪਪਾਂਸ ਦਹਜਾ॥ ਜਿਜਰ ਸਾਖਤ ਹਜੀਨ ਚੁਨ ਉਬ
 ਹਾਗ॥ ੧੨੭॥ ਸਿਆਮਰਾ ਦਿਹਦਾ ਸੁਤ੍ਰੇ ਸਦਹਜਾ॥ ਹਮ ਹਿਨੁ ਕਰਹ ਬਾਰੇ ਹਮ ਹਜਰ ਨਿਗਾ
 ਰਾ॥ ੧੨੮॥ ਚੁਆਮਰਾ ਦਿਹਦਾ ਮੁੰਗ ਯਕਨੁਖਦ ਨੀਮਾ॥ ਅਜਾਂ ਮਰਦਾ ਆਜਾਦਾ ਅਕਲ ਅਜੀ
 ਮਾ॥ ੧੨੯॥ ਬਿਖਾਵੁਰ ਪੁਰ ਅਕਲ ਖਾਨ ਹਿਕਜਾਂ॥ ਦਿਗਰੀ ਮਨੁਖਦ ਸਬੁਬ ਸਤ ਨਾਜਾ॥
 ੨੦॥ ਹਮੀਖਾ ਸਤਕੇਤੁਖ ਮਰੇ ਜੀ ਕੁਨਦਾ॥ ਬਿਰਦਾ ਆਜਮਾਇ ਸਬਰੇ ਜੀ ਕੁਨਦਾ॥ ੨੧॥ ਦਾ
 ਨਕਰ ਦਹਰੇ ਜੀਮੀ ਅੰਦਰਾਂ॥ ਨਜਰ ਕਰਵ ਬਰਸੁ ਕਰਸਾ ਹਿਬ ਗਿਰਾਂ॥ ੨੨॥ ਚੁਸਮਾ
 ਰਗਸਤੀ ਦਾ ਅਜਾਂ ਦਫਨ ਵਾਗਾ ਪਦੀ ਦਾਂ ਮਦ ਹਿਬ ਜਹਿਏ ਨ ਉਬਹਾਗ॥ ੨੩॥ ਬਿਰੇਜੀ
 ਦਰਹਸਾਲ ਤੁਖ ਮੇਕਜਾਂ॥ ਬਿਪਰਵਰਦ ਰਿਬੁਰੀ ਦਨ ਅਜਾਂ॥ ੨੪॥ ਬਰੇਜੀ ਦਰਹਸੀ ਸ
 ਤਬਾਰ ਸਾ ਅਜੇ॥ ਬਸੇਗ ਸਤਹ ਬਰਵਾਰ ਦਨ ਹਮ ਜੇ॥ ੨੫॥ ਚੁਨਾ ਨਿਆ ਦਹਸੁਦ ਦਉਲ

ਤੇ ਇਕ ਕਰਾ ਕਰੇ ਦਾ ਨਹ ਸੁਦ ਦਾ ਨਹ ਏ ਅੰ ਬਾਰ ॥ ੨੬ ॥ ਖਰੀਦ ਹਾ ਅਜਾਨ ਕਦ ਦਹਿ ਹਜਾਰ ॥ ੨੬ ॥
 ਫੀਲਾ ਚੁਕੇ ਹੋਰ ਵਾਂਗ ਮਦੁ ਦਰੀਆ ਇਨੀਲਾ ॥ ੨੭ ॥ ਬਰੀਰ ਦਾ ਅਜੇ ਅਸਪਾਸ ਦਹ ਜਾਰਾ ॥
 ਮਹਿਜ਼ਰ ਜੀਨੇ ਹਮ ਹਨੁ ਕਰਹ ਬਾਰਾ ॥ ੨੮ ॥ ਖਰੀਦੇ ਦੇਸੇ ਸਦਹ ਜੋ ਸੁਤਰਾ ॥ ਹਮ ਹਜ਼ਰ ਬਾਰੇ ਹਮ
 ਹਨੁ ਕਰਹ ਪੁਰਾ ॥ ੨੯ ॥ ਵਜਾ ਦਾਲ ਨਉ ਸਹਰਾ ਅਜ ਮਬਿਬ ਸਤਾ ॥ ਕਿਨ ਮੇ ਅਜਾ ਸਹਿਰੇ ਹਿ
 ਲੀ ਸੁਦ ਸਤਾ ॥ ੩੦ ॥ ਵਿਗਰ ਦਾ ਹਿਰਾ ਬਸਤ ਮੁੰਗੀ ਪਟੀਨਾ ॥ ਚੁਦੇ ਸਤਾਂ ਪਸੀਦਾ ਅਸਤ ਦੁਸਮਨ
 ਟਿਕੀਨਾ ॥ ੩੧ ॥ ਬਿਗਰ ਜਰੀ ਦਹ ਦੇ ਬਰੀ ਨਿਮਤ ਸਾਲਾ ॥ ਬਸੇ ਗਸਤ ਜੇ ਦਉਲਤੇ ਬੇਜਵਾਲਾ ॥
 ੩੨ ॥ ਚੁਬਿਨ ਸਸਤ ਬਰਡ ਖਤ ਮਨੇ ਮਹੀ ਪਾ ॥ ਬਿਪੁਰ ਸਸਰਹ ਅਦਸ ਹੇ ਹਫਤ ਦੀਪਾ ॥ ੩੩ ॥
 ਬਿਗੋਯ ਦਬ ਪੇਸੀ ਨਕਾਗ ਜਬਿ ਆਗਾਰਿ ਬਖਸੀ ਦਹਾ ॥ ਅਮਨ ਬਪਿਸਰਾਂ ਚਹਾਰਾ ॥ ੩੪ ॥ ਦ
 ਬਿਰੇ ਕਲਾ ਮਜਨ ਕਲਾ ਮਬਰਗਾਰਿ ਫਤਾ ॥ ਜਵਾਬੇ ਸੁਖ ਨਰਾ ਅਲੰਬਰਗਾਰਿ ਫਤਾ ॥ ੩੫ ॥ ਬਿਗੁ
 ਫਤਾ ਰਿਬਖਸੀ ਦੇਸਾ ਹਜਾਰਾ ॥ ਬਕਾਗ ਜਬੁ ਬੀਤਾ ਜੁਬਾਨ ਸਬਿ ਆਗਾਰਾ ॥ ੩੬ ॥ ਬਕਾਗ ਜਬੁ
 ਬੀਤਾ ਬਿਗੋਯ ਦਜੁਬਾਨਾ ॥ ਚੁਬਖਸੀ ਦਸੁਰ ਬਖਸੁ ਹਰਕ ਸਕਜਾ ॥ ੩੭ ॥ ਚੁਬਿਸੁਨੀ ਦਸੁਖਨੇ ਮ
 ਹੀਪਾਨ ਮਾਨਾ ਫੁਰਿਸਤ ਹਸਿ ਫਤ ਚੁਮਲਾ ਇਕ ਮਕਾਨਾ ॥ ੩੮ ॥ ਬਿਯਾਗੀ ਮਰਾਪੇ ਸੁਬਖਸੀ ਦ
 ਹਮਨਾ ਚਰਾਗੇ ਜਹਾ ਆਫਤਾ ਬੇਯਮਨਾ ॥ ੩੯ ॥ ਬਿਗੋਯ ਦਕਿਮਰਦੇ ਦਬਾਜੇ ਪੁਹਿਮਾ ਕਿਮ
 ਹਮ ਬਸਾ ਫੀਲ ਬਖਸੀ ਦਹਾ ਅਮਾ ॥ ੪੦ ॥ ਵਿਗਰ ਰਾ ਬਿਪੁਰ ਸੀਦਾ ॥ ਸਪਸ੍ਰਿਕਰਾ ਗਕਿਬ ਜੇ ਬਖ
 ਖਸੀ ਦਬਾਜੇ ਬਿਮਰਾ ॥ ੪੧ ॥ ਸਿਆਮਰਾ ਬਪੁਰ ਸੀਦ ਸੁਤਰਾਂ ਨਮਾ ॥ ਕੁਜੇ ਤੇ ਬਖਸੀ ਦੇ ਜਨਮਾ ॥
 ੪੨ ॥ ਬਿਗੁ ਫਤਾ ਕਿਬਾਜੇ ਬਕਾਰਾ ਅਮਦੇ ਦਾ ॥ ਬਖਸ ਸਦਰੁ ਬੇ ਸੁਮਾਰਾ ਅਮਦੇ ਦਾ ॥ ੪੩ ॥ ਚੁਅ
 ਮਰਾ ਬਪੁਰ ਸੀਦ ਕੇ ਏਨੇ ਕਬਖਤਾ ॥ ਸਜਾਵਾਰੇ ਹੀ ਮਸਯਾਨ ਤਖਤਾ ॥ ੪੪ ॥ ਕੁਜਾਗ ਸਤ ਬਖ
 ਸਸਤ ਮਰਾ ਫਹੀ ਮਾਯਕੇ ਦਾਨ ਹੀ ਮੁੰਗੇ ਵਿਗਰ ਨੁਖਦੀ ਮਾ ॥ ੪੫ ॥ ਸਵਦਗਰ ਹੁਕਮਤਾ ਬਿ
 ਯਾਰਾ ਮਪੇਸਾ ॥ ਹਮ ਹਫੀਲਾ ਅਸਪੇ ਅਜੇ ਸੁਤਰ ਬੇਸਾ ॥ ੪੬ ॥ ਨਜਰ ਕਰਦ ਫੀਲ ਦੇ ਦਹ ਜਾਰ
 ਮਸਤਾ ॥ ਪੁਰਜ ਜਰਬਾਰੇ ਹਮ ਹਨੁ ਕਰਹ ਬਸਤਾ ॥ ੪੭ ॥ ਹੁਮਾਂ ਅਸਪਾਸ ਦਹ ਜਾਰਾ ਅਵਰੀਦ
 ॥ ਹੁਮਾਂ ਜਰਜੀ ਬੇ ਸੁਮਾਰਾ ਅਵਰੀਦਾ ॥ ੪੮ ॥ ਹਮ ਹਥੇ ਵਵਿਖਿਤੁ ਹੁੰਦ ਬਗਿਸਤ ਦਾ ॥ ਬਸੇ

ਤੀਰਥ ਸਮੇਰ ਕੀ ਮਤ ਗਿਰੰ ॥ ੪੯ ॥ ਬਸੇ ਸੂਤਰ ਬਗਵਾਦ ਜਰਬ ਫਤ ਬਾ ॥ ਜੋਰੇ ਜਾਮਹਿ ਨੀ ॥
 ਸਤੀ ਬੇਸੁ ਮਾਰਾ ॥ ੫੦ ॥ ਕਿੰਦਰ ਨੀਲ ਵਰ ਪਰ ਮਈ ਨ ਚ ਜਰਦਾ ॥ ਕੁਜੇ ਦੀ ਦਹ ਸੁਦ ਦੀ ਦਹਿ ਏ ਦੇ ਸਤ
 ਸਰਦਾ ॥ ੫੧ ॥ ਕਿੰਦਰ ਪੁੰਗ ਯਕ ਸਹਿਰ ਬਾਮ ਸੁਦਾ ॥ ਕਿੰਮੁ ਗੀ ਪਰ ਨ ਸਹਿਰ ਬਿਨਾ ਮਸੁਦਾ ॥ ੫੨ ॥
 ਕਿੰਨੀ ਮੇਨੁ ਖਰਾ ਦਿਗਰ ਸਹਿਰ ਬਸਤਾ ॥ ਕਿੰਨਾ ਮੇ ਅਜੇ ਸਹਿਰ ਦਿਹਲੀ ਸੁਦ ਸਤਾ ॥ ੫੩ ॥ ਖੁ
 ਸਾਂ ਮਰ ਬਤ ਦਈ ਗਮਨੇ ਮਹੀ ਪਾ ॥ ਖਿਤ ਬਸ ਬਦੇ ਦਾ ਦਰਾ ਜਹਿ ਦਿਲੀ ਪਾ ॥ ੫੪ ॥ ॥ ਕਿੰਪੇ ਦ
 ਅਜੇ ਮਰਦ ਸਾਹਨ ਸਹੀ ॥ ਸਜਾਵ ਚਤੁਰਤ ਸਤਤ ਜੇ ਮਹੀ ॥ ੫੫ ॥ ਬਜੇ ਬਦ ਅਜੇ ਮਰਦ ਤਾ ਜੇ
 ਨਹੀ ॥ ਬਰਾ ਅਕਲਤ ਦਈ ਗਰਜਾ ਫੁਰੀ ॥ ੫੬ ॥ ਸਿੰਹ ਸਤੁ ਬੇ ਅਕਲ ਅਭੁਰ ਹਮਗ
 ਜਾ ॥ ਨਰ ਫਤਾਰ ਖੁ ਸਤਰ ਨਹਾ ਫਤਾਰ ਨਗਜਾ ॥ ੫੭ ॥ ਗਮਈ ਖਾਸਤ ਕਿੰਰ ਬਸਾਹੀ ਦਿਗਮ
 ਜਿੰਦ ਉਲਤ ਖੁਦ ਸਰਾ ਅਗਾਹੀ ਦਿਗਮ ॥ ੫੮ ॥ ਬਿਜੇ ਬਦ ਕੋ ਜੇ ਮਰਦ ਸਾਹਨ ਸਹੀ ॥ ਕਿੰਸਹਿ
 ਬਸ ਉਰਾ ਅਸਤ ਮਲਕ ਮਹੀ ॥ ੫੯ ॥ ਖਿਤ ਬਸ ਕੋ ਜੇ ਗਸਤਰ ਜਹ ਦਈ ਪਾ ॥ ਖਿਲਾ ਫਤ
 ਬਬਖ ਸੀ ਦਮਨੇ ਮਹੀ ਪਾ ॥ ੬੦ ॥ ਸਿਪਿਸ ਗਾਂ ਦਿਗਰ ਸਾਹਨ ਅਜਾ ਦਕਰਦਾ ਨਦਾਨ ਸਪਰਸਤ
 ਨਾਜਾ ਦਮਰਦਾ ॥ ੬੧ ॥ ਕਿੰਰ ਬੋਰੇ ਜਹ ਸਿੰਘਾ ਸਨ ਨਿਸਾਂ ਦਾ ॥ ਕੁਲੀ ਦੇ ਕੁਹਨਰੀ ਜਰਾ ਬਰਕੁ
 ਸਾਦਾ ॥ ੬੨ ॥ ਬਦੇ ਦਾ ਦਸਾਹੀ ਖੁਦ ਮਾਦ ਗਸਤਾ ॥ ਬੋਸੀ ਦਵਲਕ ਸਰਵਾਂ ਸੁਦ ਬਦ ਸਤਾ ॥
 ੬੩ ॥ ਬਿੰਦਿਹ ਸਾਕੀ ਜਾ ਸਾਗਰੇ ਸਬਜੇ ਰੰਗਾ ॥ ਕਿੰਮਰਾ ਬਕਾਰ ਸਤ ਦਰਵਕਤ ਜੀਗਾ ॥ ੬੪ ॥
 ਬਮਨ ਦਿਹ ਕਿੰਬਖਤ ਆਜਾਈ ਕੁਨਮਾ ॥ ਜਿੰਤੇ ਗੇ ਖੁਦ ਸਕਾਰਵਾਂ ਈ ਕੁਨਮਾ ॥ ੬੫ ॥ ॥ ੨੫ ॥
 ਫਰੀ ॥ ੧੦ ॥ ॥ ਫਰੀ ਹੋਰੁ ਹੁਜੀ ਧੀ ਫਰੀ ॥ ॥ ਖੁਦ ਵੰਦ ਦਾਨ ਸੁ ਦਿਹੋ ਦਾ ਦਗਰਾ ਰਜਾ ਬ
 ਖਸੇਰੀ ਦਿਹੋ ਹਰਨਗਾ ॥ ੧ ॥ ਅਮਾਂ ਬਖਸ ਬਖਸਿ ਦਹ ਚ ਸਤਰੀਗਾ ॥ ਕੁਸਾਇ ਸਕੋਰੇ ਹਿ
 ਨੁਮਾਇ ਸਪਜੀਗਾ ॥ ੨ ॥ ਹਿਕਾਇਤ ਸੁਨੀ ਦਮਯਕੋ ਨੇਕ ਮਰਦਾ ॥ ਕਿੰਅਜ ਵਧੈ ਦਸਮਨ ਬਰਾਵੁ
 ਰਦਗਰਦਾ ॥ ੩ ॥ ਖਸਮ ਅਫਕੋਨੇ ਸਾਹਚੀ ਦਿਲ ਫਰਾਜਾ ਗਰੀ ਬੁਲ ਨਿਵਾਜੇ ਗਨੀ ਮੁਲਗਾ
 ਦਾਜਾ ॥ ੪ ॥ ਜਿੰਰ ਜੇ ਬਬਜੇ ਮੇਹਮਦ ਬੰਦ ਬਸਤਾ ॥ ਕਿੰਬਿਸੀ ਅਚਤੇ ਗਾਂ ਸਤਹੁ ਸੀ ਅਚਦਸ
 ਤਾ ॥ ੫ ॥ ਨਿਵਲਾਹਿ ਪਿਆਲਾ ਹਿਜਰ ਜੇ ਮੇਵ ਬਜਮਾ ॥ ਤੁਹ ਫਤੀ ਕਿੰਦੀ ਗਰਯਲੇ ਸੁਦ ਜਿਬ

ਜਮਾ ॥ ੬ ॥ ਚਿਤੀ ਰੇਤੁ ਫੰਗਾ ਮਦੁ ਨਾਮਾ ਮੁਖਤਰ ਸੁਦਾ ਭੁੰਗੇ ਈ ਕਿ ਦਰ ਸਿਕਮਾ ਮੇ ਦੇਖਤ ਹੁਦਾ ॥ ੬੬ ॥
 ॥ ੧ ॥ ਚੁਮਾ ਲਸਾ ਫਿਰਾਨ ਸਮਤਾ ਇਸ ਅਜੀਮਾ ॥ ਕਿ ਮੁਲਕ ਸਬ ਸੇਹ ਮਤੁ ਬਖਸ ਸਕਰੀ ਮਾ ॥ ੧ ॥
 ਅਜੇ ਬਾਦ ਸਾਹੀ ਬਿਆਖਰ ਸੁਦਾ ਮਤਾ ॥ ਨਿਸ ਸਤੰ ਦਵਜੀਰੰ ਨ ਚਿਪੁ ਪਸਾ ॥ ੧ ॥ ਜਿ ਤੇ ਪਸ
 ਕਿਰਾ ਬਾਦ ਸਾਹੀ ਦਿਹਾਮਾ ॥ ਕਿਰਤਾ ਜਇ ਕਬਲ ਬਰਸਰ ਨਿਰੀ ਮਾ ॥ ੧ ॥ ਕਿਰਾ ਮਰਦ ਅਜੁਖ
 ਨਹ ਬੈਰੀ ਕੁਨਦਾ ॥ ਕਿਰਾ ਬਖਤ ਇਕ ਬਲ ਬਰਸਰ ਨਿਰਦਾ ॥ ੧ ॥ ਬਹੇ ਸੇ ਦਰਾਂ ਮਦ ਕੁਸਾ ਦੇ
 ਦੁਚ ਸਮਾ ॥ ਬਹੁ ਫਤਾ ਸੁਖਨ ਸਾਹ ਪੇਸੀ ਨਰਸਮਾ ॥ ੧੨ ॥ ਨਪਾਓਨ ਦਸ ਤੇ ਨਰਸਮੇ ਜੁ ਬਾਂਨ
 ਹੇ ਸੇ ਨਹਿ ਮਤ ਨਹੈ ਬਤ ਕਸਾ ॥ ੧੩ ॥ ਨਹੁ ਲੋਨ ਹਿਮਤ ਨਹੀ ਲਹਿ ਨਹੇ ਸਾ ॥ ਨਬੀ ਨੀ ਨਬੀ ਨਾ
 ਗੀ ਦੋਗੇ ਸਾ ॥ ੧੪ ॥ ਹਰਾ ਕਸ ਕਿਹ ਸਤਾ ਮਾਜਮਾ ਇਸ ਬਦ ਦਾ ॥ ਦੁਜਾ ਦੁਹਰੀ ਬਾਦ ਸਾਹਿ
 ਬਦ ਦਾ ॥ ੧੫ ॥ ਅਜਬ ਮਾਂ ਦ ਦਾਨਾ ॥ ਏ ਦੋਰ ਈ ਜਬ ਬਾਸੁਖਨ ਬਾਦੀ ਗਰ ਕੁਨ ਦਬਾ ਸਦਾ
 ਬਾ ॥ ੧੬ ॥ ਬਕਿਗਾ ਸਦਰਾਂ ਮਦ ਦਰੀਗਾ ਸਗ ਰਿਫਤਾ ॥ ਜਵ ਬੇ ਸੁਖਨ ਰਾਬਰੀਗਾ ਸਗ ਰਿਫਤਾ ॥
 ੧੭ ॥ ਚਪੇਰਾ ਸਤ ਸਕਰ ਦ ਚਰਖੇ ਜੁ ਬਾਂਨ ॥ ਬਰਾ ਦੁਰਤ ਸੁਖਨੇ ਦੁਕੈ ਬਰਕਮਾ ॥ ੧੮ ॥ ਕਿਏ
 ਸਾਹੁ ਸੀਆਰਾ ਮਾਜਾ ਦਮਗਜਾ ॥ ਚਰਾ ਮੇਤੁ ਗੋਈ ਦਰੀ ਕਾਰਨ ਗਜਾ ॥ ੧੯ ॥ ਕਸੇਰਾ ਸਦ
 ਕਾਰ ਦਰੀ ਜਮਾਂ ॥ ਦੁਜਾ ਹਸਤ ਮੇ ਬਸਤ ਜਹਰ ਜਹਾਂ ॥ ੨੦ ॥ ਕਿਏ ਹਸਤ ਮੇ ਬੇਤੁ ਗੋਈ ਹੁਨ
 ਗਾ ॥ ਕਿਏ ਸਾਹੁ ਸਹਾਂ ਨਹ ਮਬਰ ਬਰਾ ॥ ੨੧ ॥ ਨਵਰਜੀਗ ਪੁਸੇਤ ਨ ਦੁਸਨਾ ਮਦਾ ਦਾ ॥ ਨਾ ਅੰਗੁ
 ਸਤ ਦਰਹਰ ਫ ਦੁਸਮਨ ਨਿਹਾ ਦਾ ॥ ੨੨ ॥ ਨਾ ਆਰਾ ਮਦੁ ਸਮਨਾ ਮਾਜਰ ਦੇ ਸਤਾ ॥ ਜਵ ਬੇਗ
 ਦਰਾਂ ਅਦੁਰਾ ਬਪੇਸਾ ॥ ੨੩ ॥ ਨਵੀ ਸਿਵਰਾ ਜਾਨਹਰ ਫੇ ਨਿਰਦਾ ॥ ਸੁਖਨ ਰਾਬਰ ਕਜਾ ਇਸ
 ਰਫੇ ਦਿਹਦਾ ॥ ੨੪ ॥ ਨਹਿ ਸਤਾ ਦਰਾ ਦਾ ਦਜਾ ਇਸ ਖੁਨਾ ॥ ਦੁਰਾ ਮੇ ਸਗੀ ਉਬ ਕਾਰੇ ਕੁਹਨਾ ॥ ੨੫ ॥
 ਬਬਦ ਮਸਲਹਤ ਕਸਨ ਦਾ ਦੇਵ ਦਿ ਗਾਗਾ ॥ ਬਿਹਸਨਾ ਮਛੀ ਤੁਗੋਈ ਹੁਨਾ ॥ ੨੬ ॥ ਨਬੀ ਨ
 ਦਰਿਗਰ ਜਾਬ ਚਸਮੇ ਖੁਦ ਸਾ ॥ ਨਬਦ ਕਾਰ ਕਸ ਕਰਦਨ ਜਰੇ ਬਦ ਸਾ ॥ ੨੭ ॥ ਨਜਰ ਕਰਦ
 ਕਸ ਬਰਨ ਹਰ ਫੇਹਰਾ ॥ ਨਿਗਾਹ ਦਾ ਸਤ ਬਰ ਸੁਕਰ ਯਜ ਦਾ ਮੁਦਾ ਮਾ ॥ ੨੮ ॥ ਨਜਰ ਰਾਬ
 ਦ ਕਾਰ ਦੀਗਰ ਬਬਸਤਾ ॥ ਸਨਾ ਸੀ ਤੁਤ ਹਕੀਕੁ ਕਿਰਹ ਸਤਾ ॥ ੨੯ ॥ ਕਦ ਮਰਾਨ ਦਾਰ ਬ

ਬਰਕਾਤਕਾਰਾਨਦਰਜੰਗਪਸਪਉਪਸਤੇਹਜਾਗਾ॥੩੦॥ਨਦਰਕਾਰਦੁਜਦੀਨਦਿਲਬਿਸਕਲੀ
 ਬਖਾਨਹਿਖਮਰਬਾਜਨਹਿਰਹਿਜਨੀ॥੩੧॥ਬਨਕਸਦੁਆਇਨਗੋਯਦਸਖੁਨਾਬਖਾਹਸਖ
 ਰਾਸੀਨਜੇਈਸਖੁਨਾ॥੩੨॥ਨਖੁਦਕਾਰਕਸਵਰਨਦਾਦੀਪਾਇ॥ਕਿਓਪਾਇਲੀਗਸਤੁਗੋਈਬ
 ਜਾਇ॥੩੩॥ਨਦੁਜਦੀਮਤਹਾਂਨਾਨਾਦੁਹਦਸਤਾਬਖੁਰਮੇਹਰਮੇਕੁਸਾਇਦਨਦਸਤਾ॥੩੪॥
 ਬਖੁਰਦਸਤਖਾਰੀਦਨਗੀਰੀਦਮਾਲਾਨਰਈਯਤਖਰਾਸੀਨਾਜਜਨਵਾਲਾ॥੩੫॥ਦਿ
 ਗਰਜਨਨਖੁਦਦਸਤਅੰਦਾਖਰਨਾਨਰਈਯਤਖੁਲਾਸਹਿਨਬਰਤਾਖਤਨਾ॥੩੬॥ਨਖੁਦ
 ਦਸਤਰਿਸਵਰਨਾਨਾਦੁਹਕਰਦਾਕਿਅਜੁਸਾਹਦੁਸਮਨਬਰਵਰਦਗਾਹਦਾ॥੩੭॥ਨਜ
 ਏਅਦੁਰਾਦਿਹਦਕਤਜੰਗਾਬਬਾਰਸਾਦਿਹਦਤੇਗਤਰਗਸਖੁਦਗਾ॥੩੮॥ਨਰਾਮਸਾਦਿਹ
 ਦਅਸਪਰਵਖਤਕਾਰਾਨਜਾਇਸਅਦੁਰਾਦਿਹਦਦਰਦਿਯਾਗਾ॥੩੯॥ਕਿਬੇਦਸਤਓ
 ਸਤਗੋਪੁਰਹਨਗਾਬਖਾਨੁਦਗੀਰਨਬਸਤਨਕਮਗਾ॥੪੦॥ਨਗੋਯਦਕਸੇਬਦਸੁਖਨਜੰ
 ਜੁਬਾਂਨਾਕਿਓਜੁਬਾਨਸਤੁਜਾਹਰਜਹਾਂਨਾ॥੪੧॥ਸੁਨੀਦਨਨਬਦਸੁਖਨਕਸਰਾਬੋਗੇਸਾ॥
 ਕਿਓਸਤਬੋਗੇਸਾਈਬੋਗੇਸਾ॥੪੨॥ਕਿਪਸਪਰਦਹੁਗਲੀਸੁਨੀਦਨਨਕਸਾਵਜਾਂ
 ਖੁਦਸਨਾਸੀਕੋਗੋਈਸਹਸਾ॥੪੩॥ਕਸੇਕਾਰਬਦਰਾਂਨਗੀਰੀਦਬੋਇਕਿਓਸਤਬੋਬੀਨੀ
 ਓਨੇਕਖੋਇ॥੪੪॥ਨਹਉਲੋਦਿਗਰਹਸਤਜੁਜਬਾਖੁਦਾਇਕਿਓਮਤਬਰਾਦਰਾਰਦ
 ਜਿਪਾਇ॥੪੫॥ਬੋਰੇਸੀਦਗਾਇਰਹਮਹਿਵਕਤਜੰਗਾਕਿਕੋਸਸਕੁਨਦਪਾਬਤੀਰੇਤੁਟ
 ਗਾ॥੪੬॥ਕਿਦਰਕਾਰਇਨਸਾਫਲਿਓਮਤੁਸਤਾਕਿਦਰਪੇਸਗਰਬਾਇਓਅਜਸੁਸਤਾ
 ੪੭॥ਨਹੀਲਹਿਕੁਨਦਵਕਤਦਰਕਾਰਜਗਾਨਹੈਬਤਕੁਨਦਦੁਸਮਨਾਬੋਸਮਾਗਾ॥੪੮॥
 ਹਰਾਂਕਸਕਿਜੀਹਸਤਗਾਜੀਬਵਦਾਬਕਾਰੇਜਹਾਂਰਜਮਸਾਜੀਕੁਨਦਾ॥੪੯॥ਕਸੇਰਾਕਿ
 ਈਕਾਰਾਯਦਪਸੀਦਾਵਜਾਂਸਾਹਿਬਾਖਦਜਹਾਅਰਜਮੀਦਾ॥੫੦॥ਸੁਨੀਦੀਸੁਖਨਦਉ
 ਰਦਾਨਵਜੀਗਾਕਿਅਕਲਸਨਾਸਾਸਤੁਪੇਜਸਪਖੀਗਾ॥੫੧॥ਕਸੇਰਾਸਨਾਸਦਬਾ
 ਕਲੇਬਿਹੀਮਰੇਰਾਬਿਦਹਤਾਜੁਤਖਤੋਮਹੀ॥੫੨॥ਬਿਬਖਸੀਦਓਮਹੀਤਖਤਤਾਜਾ

ਗੋਰਾਸਨਾਮੀਰਈਯਤਨਿਵਾਜਾ ॥ ੫੩ ॥ ਬੁਰੇਰਤਵਰਾਮਦਬਪਿਸਰਾਂਚਹਾਰਾਕਸੇਗੋਇਰੀਰ ॥ ੫੪ ॥
 ਰਹਮਹਵਕਤਕਾਰਾ ॥ ੫੪ ॥ ਹਰਾਂਕਸਾਕਿਰਾਅਕਲਯਾਗੀਦਿਹਦਾ ॥ ਬਕਾਰੇਜਹਾਂਕਾਮਗਾਹੀਦਿ
 ਹਦਾ ॥ ੫੫ ॥ ਬਿਦਹਸਾਕੀਆਸਾਗਰੇਸਬਜਹੰਗਾ ॥ ਕਿਮਾਰਾਬਕਾਰਾਮਸਤਦਰਦਕਤਜੰਗਾ ॥
 ੫੬ ॥ ਬਿਦਹਸਾਕੀਆਸਾਗਰੇਨੈਨਪਾਨਾ ॥ ਕੁਨਦਪੀਰਸਦਸਾਲਹਰਾਨਉਜੁਆਨਾ ॥ ੫੭ ॥
 ਅਠਹੂਅੰਕ ੩੩ ॥ ॥ ਸੀਵਾਹਗੁਰੂਜੀਕੀਛਤੇ ॥ ॥ ਕਿਰੇਜੀਦਿਰੇਅਸਤੁਰਾਜਕਰਹੀ
 ਮਾਰਹਾਂਦਿਹੋਗੁਨਮਾਏਕਰੀਮਾ ॥ ੧ ॥ ਦਿਲਅਠਜਾਇਦਾਨਸਦਿਹੋਦਾਦਗਗਾਰਜਾਬਖਸ
 ਰੇਜੀਦਿਹੋਗੁਰੂਸਾ ॥ ੨ ॥ ਹਿਕਾਇਸੁਨੀਦਮਯਕੋਨੇਕਜਨਾ ॥ ਚੁਸਮਸਾਦਕਦੇਬੋਏਚਮਨਾ ॥
 ੩ ॥ ਕਿਰੇਪਦਰਗਜਹੇਉਤਰਦੇਸਾ ॥ ਬਸੀਗੀਜੁਬਾਂਹਮਚੁਇਖਲਾਕੋਸਾ ॥ ੪ ॥ ਕਿਆਮਦਬਰਾ
 ਏਹਮਹਗੁਜਸਗੀਗਾ ॥ ਚੁਕੇਬਰਕਮਾਂਹਮਚੁਤੀਰੇਤੁਛੰਗਾ ॥ ੫ ॥ ਹਾਂਖਾਸਤਕਿਰੇਸੁਖਰਕੁ
 ਨਮਾ ॥ ਕਸੇਈਪਸਿਦਾਇਰੇਗਾਦਿਹੀਮਾ ॥ ੬ ॥ ਬਿਗੋਯਦਸਖੁਨਦੁਖਤਰੇਨੇਕਤਨਾ ॥ ਕਸੇਤੋਪ
 ਸੀਦਆਯਦਰਾਬਕੁਨਾ ॥ ੭ ॥ ਨਿਸਾਦੈਰਬਰਕਾਂਖਹਛਤੇਕੁਹਨਾ ॥ ਚੁਮਾਹੇਮਹੀਆਛਤਾਬੇਯ
 ਮਨਾ ॥ ੮ ॥ ਦਹਾਨੇਦੁਲਰਾਦਹਨਬਰਕੁਸਾਦਾ ॥ ਜਵਾਬੇਸੁਖਨਗਾਉਜਰਬਰਨਿਹਾਦਾ ॥ ੯ ॥ ਕਿ
 ਈਰਜੇਰਾਜਹਾਬੇਸੁਮਾਰਾ ॥ ਕਿਵਕਤੇਤਰਦਦਬਅੰਮੁਖਤਹਕਾਰਾ ॥ ੧੦ ॥ ਕਸੇਰਾਪਸਿਦਆਯ
 ਦਤਈਜਮਾਂ ॥ ਵਜਾਂਪਸਬਦਾਮਦੀਆਯਦਹਮਾਂ ॥ ੧੧ ॥ ਨੁਮਾਦੈਰਬਰਾਜਹਾਬੇਸੁਮਾਰਾ
 ਪਸਿਦਸਨਿਆਮਦਕਸੇਕਾਰਬਾਰਾ ॥ ੧੨ ॥ ਹਮਾਖਰਯਕੋਰਾਜਹੇਸੁਭਟਸਿੰਘਾ ॥ ਪਸਿਦਆਮ
 ਦਸਹਮਚੁਗਰਹਾਂਨਿਹੰਗਾ ॥ ੧੩ ॥ ਹਮਹਉਮਦਹੇਰਾਜਹਾਪੇਸਖਾਂਦਾ ॥ ਜੁਦਾਬਰਜੁਦਾਦੇਰਮਜ
 ਲਸਨਿਸਾਂਦਾ ॥ ੧੪ ॥ ਬਪੁਰਸੀਦਕਿਏਦੁਖਤਰੇਨੇਕਖੋਇ ॥ ਤੁਰਕਸਪਸਿਦਆਯਦਅਜੀਹ
 ਬੋਏਇ ॥ ੧੫ ॥ ਰਵਾਂਕਰਦਜੀਨਾਰਦਾਰਾਂਨਪੇਸਾ ॥ ਬਿਗੋਯਦਕਿਰਾਜਹੇਉਤਰਦੇਸਾ ॥ ੧੬ ॥ ਕਿ
 ਨਾਮਬਸਤਸਬਛਤਾਮਤੀ ॥ ਚੁਮਾਹੇਫਲਕਾਛਤਾਬੇਮਹੀ ॥ ੧੭ ॥ ਅਜੀਰਜਹਾਂਕਸਨਿਆ
 ਮਦਨਜਰਾ ॥ ਵਜਾਂਪਸਅਜੀਹਾਬੁਈਪੁਰਗੁਹਰਾ ॥ ੧੮ ॥ ਨਜਰਕਰਦਬਰਾਜਹਾਨਾਜਨੀ ॥ ਪ
 ਸਿਦਸਨਿਆਮਦਕਸੇਦਿਲਨਗੀ ॥ ੧੯ ॥ ਸੁਖਰਵਜਾਰੇਜਮਉਕਛਗਸਤਾ ॥ ਕਿਨਜਮਕੁਬ

ਰਖਾਸਤਦਰਵਾਜਹਬਸਤ॥੨੦॥ਕਿਤੇਜੋਦਿਗਰਸਾਹਜਰੀਸਪਿਹਰਾਬਰੇਮੈਰਰੀਗਾਮ
 ਦਰੁਰਉਨਸ੍ਰਗਹਰ॥੨੧॥ਦਿਗਰੋਰੇਜਹੇਰਾਜਹਾਖਾਸਤੀਦਾ॥ਦਿਗਰਗੁਨਹਬਜਾਰਾਹਾਸ
 ਤੀਦਾ॥੨੨॥ਨਜਰਕੁਨਬਰੇਤੁਏਦਿਲਰੁਬਾਇ॥ਕਿਰਾਤੇਨਜਰਦਰਬਿਆਪਦਬਜਾਇ॥
 ੨੩॥ਬਪਹਿਨੀਵਰਾਮਦਗੁਲੇਅੰਜਮਨਾਕਿਜਰਾਅਬਰੰਗਾਅਸਤਸੀਮਾਬਤਨ॥੨੪॥ਰ
 ਵਾਂਗਸਤਦਰਹਾਜਹਾਬੇਸੁਮਾਗਾ॥ਬਲੇਸੁਰਖਚੁੰਦੀਬਜੇਨਉਬਹਾਰ॥੨੫॥ਬਦੁਜਦੀਦਦਿ
 ਲਰਾਜਹਾਬੇਸੁਮਾਗਾ॥ਬਿਅਫੁਤਦਰਿਮੀਚੁੰਯਲੇਕਾਰਜਾਗਾ॥੨੬॥ਬਿਜਦਬਾਂਗਬਰਵੈਕਿਖ
 ਤੂਲਖੇਸਾ॥ਕਿਈਉਮਦਹੇਰਾਜਹਾਉਤਰਦੇਸ॥੨੭॥ਵਜਾਂਦਖਤਰਹਸਤਈਬਛੜਾਮਤੀ॥
 ਚੁਮਾਹੇਫਲਕਹਮਭੁਰੇਪਰੀ॥੨੮॥ਬਿਬਰਦਰਾਮਦਚੁਮਾਹੇਫਲਕਾਫਰਿਸਤਹਸਿਫਤ
 ਚੁਜਾਤਸਮਲਕਾ॥੨੯॥ਕਿਰਾਦਉਲਤਾਇਕਬਾਲਯਾਰੀਦਿਹਦਾ॥ਕਿਈਮਾਹਰੇਕਾਮਗ
 ਰੀਦਿਹਦਾ॥੩੦॥ਪਸਿੰਦਆਮਦਓਰਾਜਹਸੁਕੁਟਸਿੰਘਨਾਮ॥ਕਿਰਉਸਤਬੀਅਤਸਲੀ
 ਖਤਮੁਦਾਮ॥੩੧॥ਰਵਾਂਕਰਦਬਰਵੈਵਕੀਲਸਾਗਿਰਾਂ॥ਕਿਏਸਾਹਸਾਹਨਰਉਸਨਜਮਾਂ॥
 ੩੨॥ਕਿਈਤਰਜਲਾਲਾਇਬਰਗੇਸਮਨਾ॥ਕਿਲਾਇਕਸੁਮਾਨਸਤਈਰਾਂਬਕੁਨ॥੩੩॥ਬ
 ਰੀਯਦਯਕੇਖਾਨਾਬਾਨੂੰਮਰਾਸਤਾ॥ਕਿਰਸਮੇਅਜੇਰਰਦਾਹੁਤਰਾਸਤਾ॥੩੪॥ਕਿਈਗ
 ਮਨਹਰਿਜਨਕਰਦੰਮਕਬੂਲਾ॥ਕਿਕਉਲੇਕੁਰਾਨਸਤੁਕਸਮੇਹਸੁਲਾ॥੩੫॥ਬਰਗੇਸਮ
 ਦਰਾਂਮਦਾਅਜੀਤਾਂਸਖੁਨਾ॥ਬਜੁਬਸਦਰਾਂਮਦਜਨੇਨੇਕਤਨ॥੩੬॥ਕਸੇਫਤਹਮਾਰਕੁਨਦ
 ਵਕਤਕਰਾ॥ਵਜਾਂਸਾਹਮਾਰਾਸਵਦਈਦਿਆਗਾ॥੩੭॥ਬਕੇਸੀਦਮੇਦਾਨਜੇਸੀਦਜੰਗਾ॥ਬ
 ਪੇਸੀਦਖਫਤਾਨੋਪੇਲਾਦਰੀਗਾ॥੩੮॥ਨਿਸਸਤਹਬਰਾਂਬਚੁਮਾਹੇਮੁਨੀਗਾ॥ਬਬਸਤੰਦੰਸਮ
 ਸੇਰਜੁਸਤੀਦਤੀਗਾ॥੩੯॥ਬਮੇਵਾਂਦਰਾਮਦਚੁਗਾਰਰੀਦਮੇਗਾ॥ਚੁਸੇਰਾਸਤੁਸੇਰਾਫਕੋਨੇ
 ਲਦਲੇਗਾ॥੪੦॥ਬਪੇਸੀਦਖਫਤਾਨੋਜੇਸੀਦਜੰਗਾ॥ਬਕੇਸੀਦਮੇਦਾਨਤੀਰੇਤੁਫੰਗਾ॥੪੧॥
 ਚੁਨਤੀਰਬਾਰਾਂਕੁਨਦਕਾਰਜਾਗਾ॥ਕਿਲਸਕਹਬਕਬਾਅਮਦਸਬੇਸੁਮਾਗਾ॥੪੨॥ਚੁਨਬਾ
 ਬਾਰੀਦਤੀਰੇਤੁਫੰਗਾ॥ਬਸੇਮਰਦਮਾਮੁਰਦਹਸੁਦਜਾਇਜੰਗਾ॥੪੩॥ਸ੍ਰਹੇਨਾਮਗਜਸਿ

ਘਰਾਂ ਮਦਬਜੰਗਾ ਚੁਕੈ ਬਰਕਾ ਮਾਂ ਮਚੁਤੀ ਰੇਤੁ ਫੰਗਾ ॥੪੪॥ ਬਜੰਬ ਮਦਰਾਂ ਮਦਚੁ ਮਫਰੀਤ ੬੬੬
 ਮਸਤਾ ਯਕੇ ਗੁਰਜਾ ਅਜਫੀ ਆਪੇ ਕਰਬਾ ਸਤਾ ॥੪੫॥ ਯਕੇ ਤੀਰਜੁ ਰਬਾਨੁ ਏ ਪਾਕ ਮਰਦਾ ॥
 ਕਿਗਜ ਸਿੰਘ ਅਜਾ ਅਸਪਾ ਮਦਬਗਰਦਾ ॥੪੬॥ ਬਬਰਖੇ ਜੋਸੇ ਲਹਬਸੇ ਚੁੰਗੁਤਗਾ ਬਿ
 ਜਦਤੇਗ ਬਰਜੋਰ ਬਾਨੇ ਸਿਪਰਾ ॥੪੭॥ ਦਿਗਰਗਾ ਜਹਰਨ ਸਿੰਘ ਦਰਾਂ ਮਦਬਰੇ ਸਾ ਕਿਪਰਵ
 ਨਹੇ ਚੁੰਦਰਾਂ ਮਦਬਜੇ ਸਾ ॥੪੮॥ ਯਕੇ ਸਹਿਰਾਂ ਬੋਰ ਦਿਗਰਜੁ ਹਧਪੁਰਾ ਖਰਾ ਮੀਦਹ ਬਾਨੇ ਚੁ
 ਰਖ ਸਿੰਦਹ ਦੁਰਾ ॥੪੯॥ ਚੁਨਤੇਗ ਜਨ ਬਾਨੁ ਏ ਸੇਰਤਨਾ ਬਿਅਫਤਾ ਦਰਨ ਸਿੰਘ ਚੁਸਰਦੇ ਚ
 ਮਨਾ ॥੫੦॥ ਸਿਆਮਰਾ ਜਹਿ ਬੁੰਦੀ ਦਰਾਂ ਮਦਦਲੇਰਾ ਚੁਬਰਬਚਰਾ ਚੁਚੁਗੁਰੀ ਦੇਸੇਰਾ ॥
 ੫੧॥ ਚੁਨਤੀਰਜਾ ਦਹਰਦੇ ਅਬਰੁ ਸਿਕੰਜਾ ਕਿਅਫਤਾ ਦਾ ਅਮਰ ਸਿੰਘ ਚੁਸਾਖੇ ਤੁਰੰਜਾ ॥੫੨॥
 ਚੁਅਮਰਾ ਜਹਜੈ ਸਿੰਘ ਦਰਾਂ ਮਦਮੁਸਾਫਾ ਬਜੇ ਸਾ ਅੰਦਰੀ ਸੁਦਚੁ ਅਜਕੋਹ ਕਾਫਾ ॥੫੩॥ ਚੁ
 ਖੁਰਦਸਰਬਤ ਕਿਯਾਰੇ ਚੁਅਮਾ ਜਿਜੈ ਸਿੰਘ ਪਸਯਕਨਾਂ ਮਦਕਦਮਾ ॥੫੪॥ ਯਕੇ ਸਾਹਿ
 ਰੰਗੇ ਪਿਲੰਗੇ ਦਿਗਰਾ ਬਮੇਦਾਂ ਦਰਾਂ ਮਦਚੁਸੇਰੇ ਜਬਰਾ ॥੫੫॥ ਸਿਆਮਸਾਹਾ ਅੰਗਰੇਜ਼ ਚੁੰਗੁ
 ਤਾਬਾ ਚੁਅਮਸਾਹਰਬਸੀ ਚੁਮਗਰੇ ਦਰਾਬਾ ॥੫੬॥ ਯਕੇ ਰਾਬਿਜਦਨੇ ਜਹਿ ਮੁਸਤੇ ਦਿਗਰਾ ਸਿ
 ਅਮਰਾ ਬਪਾ ਚੁਅਮਰਾ ਸਿਪਰਾ ॥੫੭॥ ਚੁਨਮੋਬਿਅਫਤਾ ਦਨਬਰਖਾ ਸਤਬਾਜਾ ਸੁਏ ਆਂਸ
 ਮਾਜਨ ਪਰਵਾਜਸਾਜਾ ॥੫੮॥ ਦਿਗਰਕੁਸਨਿਆ ਮਦਤਮੰਨ ਇਜੰਗਾ ਕਿਪੇਸੇ ਨਿਯਾਂ ਮਦਦਿ
 ਲਾਵਰੁ ਨਿਹੰਗਾ ॥੫੯॥ ਸਹੇਸਬਿਸਤਾਂ ਚੁੰਦਰਾਂ ਮਦਬਫੁੰਜਾ ਸੁਹੇਖਾਨਹਾਂ ਮਦਹਮਹਮਉ
 ਜਮਉਜਾ ॥੬੦॥ ਬੋਰੇਜੇ ਦਿਗਰਉਸਨੀ ਅਤਪਨਾਹਾ ਬਾਉਰੰਗਦਰਾਂ ਮੁੰਚੁ ਅੰਉਰੰਗਸਾਹਾ ॥
 ੬੧॥ ਚੁਸੁਏਯਲਾਂਹਮਹਿਬਸਤੰਦਕਮਰਾ ਬਮੇਦਾਂ ਨਜੁਸਤੰਦ ਸਿਪਰਬਰ ਸਿਪਰਾ ॥੬੨॥ ਬਗੁਰ
 ਰੀਦਨਾ ਮਦਦੁਆਬਰੇ ਮੁਸਾਫਾ ਯਕੇ ਗਸਤੁਹਾ ਇਲਯਕੇ ਗਸਤਜਾਫਾ ॥੬੩॥ ਚਕਾ ਚਾਕਬ
 ਰਖਾ ਸਤਤੀਰੇਤੁ ਫੰਗਾ ਖਤਾਖਤ ਦਰਾਂ ਮਦਹਮਹਰੰਗਰੰਗਾ ॥੬੪॥ ਜਿਤੀਗੇ ਜਿਤੋਪੇ ਜਿਤੋਗੇਤ
 ਬਰਾ ਜਿਨੇਜਹਵਾਚਖਵਨਾਵਕ ਸਿਪਰਾ ॥੬੫॥ ਯਕੇ ਦੇਵਾ ਅਮਦ ਕਿਜਗੋਨਿਸਾਂ ਚੁਗੁਰਗੀ
 ਦਹਸੇਰਹਮ ਚੁਪੀਲੇਦਮਾਂ ॥੬੬॥ ਕੁਨਦਤੀਰਬਾਂ ਚੁਬਾਰਨਮੇਗਾ ਬਰਖਸਾ ਅੰਦਰੀ ਬਰਕਓ

ਹਮਚੁਤੇਗਾ॥੬੭॥ਬੋਜੇਸਾਅੰਦਰਾਮਦਰਹਾਨੇਦੁਹਲਾਚੁਪੁਰਗਸੁਤਬਾਨਰਜਾਏਅਜਲੁ॥
 ੬੮॥ਹਰਾਕਸਕਿਪਰਗਾਂਸਵਦਤੀਰਟਸੁਤਾਬਸਦਪਹਿਲੁਏਪੀਲਮਰਦਾਂਹੁਜਸਤਾ॥੬੯॥
 ਹਮਾਂਕਸਬਸੇਤੀਰਜਵਬਰਕਜਾਂਬਿਅਫਤਾਦਦੇਵੇਚੁਕਰਖੇਗਿਰਾਂ॥੭੦॥ਦਿਗਰਦੇਵਗ
 ਰਗਸਤਬਿਖਾਂਮਦਬਜੀਗਾਚੁਸੇਰੇਅਜੀਮਾਹਮਚੁਪਰਾਂਪਿਲੀਗਾ॥੭੧॥ਚੁਨਾਜਖਮਗੇ
 ਪਾਲਾਮੀਦਖਤਸਖਤਾਚੁਅਫਤਾਦਦਾਨੇਚੁਬੇਖਮਜਦਰਖਤਾ॥੭੨॥ਦਿਗਰਕਸਕਿਖਾ
 ਮਦਅਜੇਆਰੇਜੇਕਿਆਮਦਬਜੀਗੇਚੁਨੀਮਾਰੇ॥੭੩॥ਸਹੇਰੀਨਸਰਤਾਜਰੰਗੀਨਿਹਦਾ
 ਬਲਾਏਗੁਬਾਰਸਦਹਨਬਕਸਾਦਾ॥੭੪॥ਸਬਅਮਦਯਕੇਫਉਜਰਾਸਾਜਕਰਦਾਜਿਥੀ
 ਗਰਵਜਹਬਾਜੀਆਗਾਜਕਰਦਾ॥੭੫॥ਕਿਅਫਸੇਸਾਫਸੇਸਹੇਰਾਤਹਤਾਅਜੀਉਮਰ
 ਵਜੀਜਿੰਦਗੀਜੀਹਯਤਾ॥੭੬॥ਬੋਰੇਜੇਦਿਗਰਚੁਸਨੀਯਤਫਿਕਗਾਬਰਅਉਰੰਗਦਰ
 ਮਦਚੁਸਾਹੇਦਿਗਰਾ॥੭੭॥ਸਿਪਹਸੁਦਬਰਖਾਸਤਅਜੇਸਜੀਗਾਰਵਾਂਸੁਦਬਹਰੇਸਤੀ
 ਰੇਤੁਫੰਗਾ॥੭੮॥ਚਵਾਂਸਵਸੁਦਹਕੈਬਰੇਕੀਨਕੇਸਾਕਿਬਾਜੁਇਮਰਦਾਂਬਰਵੁਰੇਸਾ॥੭੯॥
 ਚੁਲਸਕਰਤਮਾਮੀਦਰਾਂਮਦਬਕਮਾਯਕੇਮਾਂਦਰਾਂਸਤਸੁਤਸਿੰਘਨਾਮਾ॥੮੦॥ਬੋਰੇ
 ਯਦਕਿਏਸਧਰੁਸਤਮਜਮਾਂਤੁਮਾਰਾਬਿਕੁਨਯਾਬਿਗੀਰੀਕਮਾਂ॥੮੧॥ਬਜਜਾਅੰਦਰਾਮ
 ਦਚੁਸੇਰੇਜਮਾਂਨਪੁਸਤੇਦਿਹਮਬਾਨੁਏਹਮਚੁਨਾਂ॥੮੨॥ਬੋਪੇਸੀਦਖਫਤਾਨਜੇਸੀਦਜੀਗਾ॥
 ਬੋਕੇਸੀਦਚੁਸੇਰਮਰਦੇਨਿਥੀਗਾ॥੮੩॥ਬਜਾਇਸਦਰਾਂਮਦਚੁਸੇਰੇਅਜੀਮਾਬਕੈਬਰਕਮਾਂ
 ਕਰਦਬਾਰਸਕਰੀਮਾ॥੮੪॥ਚੋਪੇਰਾਸਤਕਰਦਖਮਕਰਦਰਾਸਤਾਗਰੇਵੇਕਮਾਂਚਰਖਚੀਸ
 ਬਖਾਸਤਾ॥੮੫॥ਹਰਾਕਸਕਿਨੇਜਹਬਿਅਫਤਾਦਮੁਸਤਾਵਤੁਗਸਤਮੁਸਤੇਹਮੀਚਾਰਗਸ
 ਤਾ॥੮੬॥ਬਿਖਾਵੇਖਤਬਾਦੀਗਰੇਬਾਜਪਗਾਚੁਸੁਰਖਾਜਦਰਾਬਰਹਮੀਸੇਰਨਰਾ॥੮੭॥
 ਚੁਨਾਬਾਨਅਫਤਾਦਤੀਰੇਤੁਫੰਗਾਜਿਮੀਕੁਸਤਗਾਂਸਸੁਦਹਲਾਬਹਰੀਗਾ॥੮੮॥ਕੁਨਦਤੀ
 ਰਬਾਹਲੇਜੇਤਮਾਂਕਸੇਰਨਗਸਤੀਦਮਕਸੁਦਕਮਾ॥੮੯॥ਅਜੇਜੀਗੇਜੇਮਾਂਦਗੀਮਾਂਦ
 ਹਰਾਸਤਾਬਿਅਫਤਾਦਹਰਦੇਵਰਾਂਪਹਨਦਸਤਾ॥੯੦॥ਸਹਿਨਸਾਹਰੂਮੀਸਿਪਰਦਾਵੇਰੇਖੀ

ਵਿਗਰਸਾਹੇਪੇਦਾਸੁਦਹਿਨੇਕਖੇਇ॥੯੧॥ਨਦਰਜੀਗਾਂਸੁਦਹਸੁਦਯਕਜਾਂ॥ਸਥਿਅਫੁਤ ੭੦੦
 ਦਹਰੇਦੁਨੀਕੁਸਤਗਾਂ॥੯੨॥ਦਿਗਰੇਜਬਰਖਾਸਤਹਰੇਬਜੀਗਾਂ॥ਸਥਿਅਵੇਖਤਥਾਯਕ
 ਵਿਗਰਦੁਨੀਤੀਗਾਂ॥੯੩॥ਵਜਾਂਹਰਵਤਨਕੁਜਹਗਲੇਸੁਦਹਾਕਜਾਂਸੀਨਹਗਾਂਹੀਨਅਰਗਾਂਸੁ
 ਦਹਾ॥੯੪॥ਬਰਖਸਾਂਦਰਾਂਅਮਦਚੁਮੁਸਕੀਨਿਹੀਗਾਂ॥ਬਸੇਬੀਗਾਂਸੀਜਿਜਬੀਗੇਪਿਲੀਗਾਂ॥
 ੯੫॥ਕਿਅਬੁਲਕਸਿਮਹਿਅਬਲਕੋਬੇਜਬੇਗਾਂ॥ਬਰਖਸਾਂਦਰਾਂਅਮਦਚੁਤਾਉਸਮੇਗਾਂ॥
 ੯੬॥ਸਿਰਹਪਾਰਹਸੁਦਖੇਵਵਖੁਫੁਤਬਜੀਗਾਂ॥ਜਿਬਕਤਰਜਿਬਰਗਸਤਵਥਾਖੁਦੀਗਾਂ॥
 ੯੭॥ਚੁਨੀਤੀਰਬਾਂਸੁਦਕਾਰਜਾਂਗਾਂ॥ਜਿਬਕਤਰਜਿਜਿਰਹਬਰਦਸਰਗਾਂ॥੯੮॥ਬ
 ਰਖਸੇਦਰਾਂਅਮਦਚੁਸੇਰੇਨਿਹੀਗਾਂ॥ਜਿਮੀਗਸਤਸੁਮਾਹਮਚੁਪੁਸਤੇਪਿਲੀਗਾਂ॥੯੯॥ਚੁਨੀਜਿ
 ਆਦਹਸੁਦਆਤਸੇਤੀਰਬਾਂਜਾਂ॥ਕਿਅਕਲਜਮਗਜਰਫੁਤਹੇਸਜਦਮਗਾਂ॥੧੦੦॥ਚੁਨਵੇਖਤ
 ਹਰੇਦਹਮਹਜਾਇਜੀਗਾਂ॥ਕਿਤੇਗਸਮਿਅੰਗਸਤਤਰਗਸਖੁਦੀਗਾਂ॥੧੦੧॥ਚੁਨਾਜੀਗਕਰੇ
 ਦਸੁਬਤਾਬਸਾਂਮਾਂ॥ਸਥਿਅਫੁਤਾਦਮੁਰਫੁਤਨਖੁਰਦੀਦਤਾਂਅੰਮਾਂ॥੧੦੨॥ਚੁਹਬਸੀਬੁਰਦਦ
 ਜਦਦੀਨਾਰਜਰਦਾਂ॥ਜਹਾਂਗਸਤਚੁਰੁਬਜੇਦੁਦਗਰਦਾਂ॥੧੦੩॥ਸਿਅਮਰੇਜਚਉਗਾਂਬਿਬੁ
 ਰਦਾਂਫੁਤਾਬਾਂ॥ਜਹਾਂਗਸਤਚੁਰਉਸਨਮਮਾਹਤਾਬਾਂ॥੧੦੪॥ਬਿਬਰਖਾਸਤਹਰੇਅਜੀ
 ਜਾਇਜੀਗਾਂ॥ਰਵਾਂਕਰਦਹਰਸੁਇਤੀਰੇਤੁਫੁੰਗਾਂ॥੧੦੫॥ਚੁਨਾਗਰਮਸੁਦਆਤਸੇਕਾਰਜਾਂਗਾਂ॥
 ਕੀਫੀਲੇਦੁਦਹਹਜਰਾਂਅਮਦਬਕਾਂ॥੧੦੬॥ਬਕਾਰਾਂਅਮਦਹਾਂਸਪਯਫੁਤਸਦਹਜਾਂਗਾਂ॥
 ਮਹਜਾਅਸ੍ਯਾਇਸਤਏਨਾਮਦਾਂ॥੧੦੭॥ਜਿਸਿਦੀਵਅਰਬੀਵੇਐਗਕਰਾਇ॥ਬਕਬਾਂ
 ਮਦਹਾਂਸਪਯਚੁਬਾਦਪਾਇ॥੧੦੮॥ਬਸੇਕੁਸਤਹਸਰਹੀਗਸ੍ਯਾਇਸਤਹਸੇਗਾਂ॥ਬਕਤੇਤਰਦ
 ਦਬਕਾਰੇਦਲੇਗਾਂ॥੧੦੯॥ਬਕਾਰਹੀਦਨਾਂਅਮਦਹਾਂਅਬਰੇਸਿਅਹਾਂਨਮੇਖੁਨਮਾਧੀਲਕੋਤੇਗ
 ਮਾਂ॥੧੧੦॥ਬਜੀਗਾਂਦਚੁਰਉਗਹੇਗਾਂਜੀਅੰਮਾਂ॥ਜਿਮੀਤੀਗਸੁਦਾਅਜਲਮੇਤਾਜੀਅੰਮਾਂ॥੧੧੧
 ॥ਸੁਮੇਥਾਦਪਾਇਅਨੋਫੇਲਾਵਨਾਨਾਂ॥ਜਿਮੀਗਸਤਪੁਸਤੇਪਿਲੀਗੀਮਿਸਲਾਂ॥੧੧੨॥ਚੁਰਾ
 ਗੇਜਹੇਖੁਮੇਥਾਦਹਖੁਰਦਾਂ॥ਸਹੇਤਾਜਦੀਗਰਬਰਵੁਰਦਸਰਦਾਂ॥੧੧੩॥ਬਰੇਜੇਚਹਾਮਤ

ਸਿਧੂਦਾਦਹਪਿਰੇਦਹਜਾਂਦੀਨੀਗਾਂ॥ਦਸੇਰੇਜੀਅਨੇਦਪਾਪਿਲੀਗਾਂ

ਪੀਦਮਾਛਤਾਬਾਬਾਜਿਲਵਹਿਰਾਵੇਖਤਜਰਤੀਤਨਾਮ॥੧੧੪॥ਹਿਰਾਬਰਵਸਮਰਦਾਂਨਬਸ
 ਤੰਦਕਮਰਾਯਮਾਨੀਕਮਰਦਾਸਤਬਰੋਸਿਪਰ॥੧੧੫॥ਚੁਰੇਸੀਦਰਾਂਮਦਬਜੇਸੀਦਜੀਗਾਬ
 ਰੇਸੀਦਰਾਂਮਦਚੁਕੋਸਸਪਿਲੀਗਾ॥੧੧੬॥ਚੁਅਮਰੇਜਕੁਸਤੰਦਦਹਿਰਜਾਰਫੀਲਾਵਦਹਰਜ
 ਰਾਸਪੋਚੁਦਰੀਆਇਨੀਲਾ॥੧੧੭॥ਬਕਰਾਮਦਹਿਪਿਆਦਹਸਾਸਦਹਜਾਰਾਸੁਆਮ
 ਰਦਸੇਰਾਨਅਜਮੁਦਹਕਾਰ॥੧੧੮॥ਕੁਨਦਜਰਹੇਰਬਚਹੇਰਹਜਾਰਾਬਸੇਰਾਛਕੋਨੇਜੀਗਾਮ
 ਮੁਖਤਹਕਾਰ॥੧੧੯॥ਕਿਆਜਤੀਰਅਜਚਾਰਾਸਪਕੁਸਤਸੁਚਹਾਰਾਹਿਰਾਤੀਰਕੁਸਤਸ
 ਸਰੇਬਹਿਲਦਾਰ॥੧੨੦॥ਸਿਆਮਤੀਰਜਦਹਰਦਅਬਤ੍ਰੀਸਿਕੰਜਾਕੋਮਰੇਬਪੇਰੀਦਜਿਸਉ
 ਦਾਇਗੀਜਾ॥੧੨੧॥ਚਹਾਰਮਬਿਜਦਤੀਰਖਬਰਸਨਿਆਛਤਾਕਿਕੁਰਮਸਬਬਰਖਾਸਤ
 ਧਰਮਸਨਤਾਛਤਾ॥੧੨੨॥ਬਿਜਦਚੁੰਚੁਅਮਕੋਬਰੇਨਜਨੀਬਖੁਰਦਵਸਹਿਰਗਾਬਿਅਛਤ
 ਦਾਜੀਮੀ॥੧੨੩॥ਬਿਦਾਨਸਤਈਮਰਦਪਯਮੁਰਦਹਰਾਸਤਾਬਿਅਛਤਾਦਬੁਮਯਾਚਿਨੀਸੇ
 ਰਮਸਤ॥੧੨੪॥ਕਿਆਜਰਬਾਬਿਆਮਦਬਰਾਮਦਾਜੀਮੀਖਰਾਮੀਦਹਸੁਦਪੋਕਰੇਨਜਨੀ
 ੧੨੫॥ਬਯਕਦਸਤਬਰਦਾਸਤਯਕਪਿਆਲਹਅਬਾਬਨਿਜਦੇਸਹਿਆਮਦਚੁਪਰਾਂਉਕਾ
 ਬਾ॥੧੨੬॥ਬੋਗੋਯਦਕਿਏਸਾਹਆਜਾਦਮਰਦਾਚਰਾਂਖਛਤਹਰਸਤੀਤੁਦਹਖੁੰਨਗਰਦਾ॥੧
 ੨੭॥ਬੋਗੋਯਦਕਿਏਬਾਨਵੇਨੇਕਬਖਤਾਚਰਾਂਤੋਬਿਆਮਦਵਰੀਜਾਇਸਖਤਾ॥੧੨੮॥ਅ
 ਗਰਮੁਰਦਹਬਾਸੀਬਿਆਰੇਮਲਾਸਾਵਰਗਾਜੀਦਹਰਸਤੀਬਯਜਦਾਂਸੁਪਾਸਾ॥੧੨੯॥ਅ
 ਜਾਰਛਤਨੀਹਖੁਸਾਮਦਸਖੁਨਾਬੋਗੋਯਦਕਿਏਨਜਨੀਸੀਮਤਨਾ॥੧੩੦॥ਹਰਾਂਕਸਕਿਖਹੀ
 ਬੋਗੋਮਨਦਿਹਮਾਕਿਏਸੇਰਾਦਿਲਮਨਗੁਲਾਮੇਤੁਅਮ॥੧੩੧॥ਖੁਦਵੰਦਬਾਸੀਤੁਏਕਾਸਖ
 ਤਾਕਿਆਰਾਬਯਕਬਾਰਕੁਨੇਕਬਖਤਾ॥੧੩੨॥ਬਿਜਦਪੁਸਤਪਾਕੁਸਾਦਸਦੁਚਸਮਾਹਮ
 ਹਰਵਸਸਾਹਾਨਪੇਸੀਨਰਸਮਾ॥੧੩੩॥ਬਿਅੰਤਾਦਬਰਗਾਬਿਆਵਰਦਜਾਂਬਜਦਨਉਬਤ
 ਸਸਾਹਸਾਹੇਜਮਾਂ॥੧੩੪॥ਬੋਰੇਸੀਦਰਾਂਮਦਦੁਚਸਮਾਸਕੁਸਦਾਬੋਗੋਏਦਿਕਿਰਾਜਾਇਮਾ
 ਰਾਨਿਹਦਾ॥੧੩੫॥ਬੋਗੋਦੁਰਾਜਫਰਜੀਗਯਛਤਮਾਬਕਾਰੇਸੁਮਾਂਕਤਖੁਦਾਯਛਤਮਾ॥੧੩

੬॥ ਪਸ੍ਰੋਮਾ ਸਵਦਸੁਖਨਗੁਫਤਨਫਜੂਲਾ ਹਰਾਂਕਸਤੁਗੋਈ ਕਿਬਰਮਨਕਬੂਲਾ ॥੧੩॥ ਅਬਿਦ ੭੦੧
 ਹਸਕੀਆਜਾਂਮਫੋਰੋਜਫੁੰਮਾ ਕਿਮਾਰਬਕਾਰਾਸਤੋਰੋਜੋਤਮਾਮਾ ॥੧੩੨॥ ਤੁਮਾਰਾਬਿਦਿਹਤੁ
 ਸਵਮਤਾਜਗਦਿਲਾ ਕਿਗਉਹਰਾਬਿਅਕੋਮਾ ਲੂਦਹਗਿਲਾ ॥੧੩੩॥ ॥ਅਫਜੂ॥ ੩੭੩॥
 ਵਾਹਿਗੁਰੂਜੀਕੀਫੁਤੇ ॥ ਤੁਈਗਹਿਨੁਮਾਇਓਤੁਈਦਿਲਕੁਸਾਇਾਤੁਈਦਸਤਰੀਰੰਸਤ ੭੧
 ਤੋਦੇਸਰਾਇਾ ॥੧॥ ਤੁਈਗਜੋਰੋਜੀਵੇਹੋਦਸਤਰੀਗਾਕਰੀਮੇਖਤਾਬਖਸਦਾਨਸਪਜੀਗਾ ॥੨॥
 ਹਿਕਾਇਤਸੁਨੀਦਮਯਕੋਕਾਜੀਅਸਾ ॥ ਕਿਬਰਤਰਨਦੀਦਮਕੋਜੇਦੀਗਰਮਾ ॥੩॥ ਯਕੋਖਾਨਾ
 ਓਬਾਨੁਏਨਉਜੁਆਂ ॥ ਕਿਕੁਰਬਾਂਸਵਦਹਰਕਸੇਨਾਜਦਾਂ ॥੪॥ ਕਿਸੇਸਨਸਰੋਰਫੋਰੋਮੇਜਦਹਾਗੁ
 ਥੇਲਾਥਲਾਦਾਗਬਰਦਿਲਸੁਦਹਾ ॥੫॥ ਕਜਾਸੁਰਤੇਮਹਰਾਈਮਸੁਦਾ ॥ ਸਕਸੇਖਤਹਮਜ
 ਮੀਆਨੀਮਸੁਦਾ ॥੬॥ ਬਕਾਰਜਸੁਏਖਾਨਬੇਰੂਹਵਦਾ ॥ ਬਦੇਸੇਜੁਲਫੋਸੇਰਸੁਬਲਸਵਦਾ ॥੭॥
 ਗਰਾਬੇਬਦਰੀਆਬਸੇਇਰੁਖਸਾ ॥ ਮਹਖਹਮਹੀਸਵਦਹਾਲਰੁਖਸਾ ॥੮॥ ਬਖੀਮਓਫਿ
 ਤਾਵਹੁਮਾਸਾਇਹਆਬਾ ॥ ਜੀਮਸਤੀਸੁਦਹਿਨਮਨਰਗਸੁਸਰਾਬਾ ॥੯॥ ਬਦੀਦਸਯਕੋਰ
 ਜਹੇਨਉਜੁਆਂ ॥ ਕਿਹਸਨਲਜਮਲਸਤਜਾਹਰਜਹਾਂ ॥੧०॥ ਬਹੁਫਤਾਕਿਏਰਜਹਿਏਨੇਕ
 ਬਖਤਾ ॥ ਤੁਮਾਰਾਬਿਦਹਿਜਾਇਨਜਦੀਕਤਖਤਾ ॥੧੧॥ ਨਖੁਸਤੀਸਰੋਕਾਜੀਆਵਰਤਰਾਸ
 ਤਾਵਜਾਂਪਸਕਿਈਖਾਨਹਮਾਰਾਤਰਾਸਤਾ ॥੧੨॥ ਸੁਨੀਦੀਸਖੁਨਰਾਦਿਲੀਦਗਨਿਹਾਦਾ ॥ ਨਰਾ
 ਜੇਦਿਗਰਪੇਸਾਉਰਤਕੁਸਾਦਾ ॥੧੩॥ ਬਦਕਤੇਸੁਓਹਰਰਾਚੁਖਸਖੁਫਤਹਦੀਦਾ ॥ ਬਜਦਤੇਗ
 ਖੁਦਦਸਤਸਰਓਬਰੀਦਾ ॥੧੪॥ ਬੁਰੀਦਸਰੋਰਾਰਵਾਂਜਾਇਗਸਤਾ ॥ ਵਰਾਂਜਾਇਸਬਲਸਿ
 ਪਾਬਿਨਿਸਸਤਹਮਸਤਾ ॥੧੫॥ ਤੁਗੁਫਤੀਮਰਾਹਮਚੁਨੀਕਰਦਹਾਮਾ ॥ ਬਪੇਸੇਤੁਈਸਰਮਨ
 ਦੁਰਦਹਾਮਾ ॥੧੬॥ ਅਗਰਸਰਤੁਖਾਹੀਸਰਤੁਮੋਦਿਹਮਾ ॥ ਬਜੋਨੇਦਿਲੇਬਰਤੁਆਸਕਸੁਦਾ ॥
 ੧੭॥ ਕਿਇਮਸਬਕੁਨਾਅਹਿਦਤੇਬਸਤਈ ॥ ਬਰਾਮਜਹਿਚਸਮਜਨਮਨਕੁਸਤਈ ॥੧੮॥
 ਚੁਦੀਦਸਸਰੋਰਾਜਹੇਨਉਜੁਆਂ ॥ ਬਤਰਸੀਰਫੁਫਤਾਕਿਏਬਦਨਿਸਾਂ ॥੧੯॥ ਚੁਨਾਬਦਤੁਕ
 ਤਦੀਖੁਦਵੇਦਖੇਸਾ ॥ ਕਿਮਾਰਾਚਿਅਰੀਅਜੀਕਾਰਬੇਸਾ ॥੨੦॥ ਜੋਤੋਦੇਸਤੀਮਨਬੁਬਾਜ

ਅਮਦਮਾ ॥ ਜਿਕਰਦਹਤੁ ਮਨਦਰਨਿਆ ਜਾਮਦਮਾ ॥ ੨੧ ॥ ਚੁਨਾਬਦਤੁ ਕਰਦੀ ਖੁਦਾਵੇਦਗਾ
ਮਰਾਕਰਦਹਬਾਸੀ ਚੁਨੀਰੇਜਗਾ ॥ ੨੨ ॥ ਬਿਅੰਦਾਖਤ ਸਰਗੀ ਜਿਦਸਤਾ ॥ ਬਰਮੀਨਹਉ
ਸਰਬਿਜਦਹਦਸਤਾ ॥ ੨੩ ॥ ਮਰਾਪੁਸਤਦਾਦੀਤੁ ਰਾਕਾਇਹਦਾ ॥ ਵਜੋਹੇਜਮਉਲਾਇ
ਕਾਜੀਸਦਾ ॥ ੨੪ ॥ ਬਿਅੰਦਾਖਤ ਸਰਖਨਹਅਮਦਬੁਕਾਜਾ ॥ ਬਿਗੁਫਤਾ ਕਿਖੇਜੇਦਯਥਾ
ਨਪਾਕਾ ॥ ੨੫ ॥ ਚੇਬਦਕਰਕਰਦੀਕਸੇਸੇਰਬਖਤਾ ॥ ਕਿਕਾਜੀਬਜਕਸਤਯਕਜਖਮਸਖਤਾ
੨੬ ॥ ਬਰਜਾਕਿਯਾਬੇਦਖੁੰਨਸਨਿਸਾਂ ॥ ਹਮਾਂਗਰਗੀਰੰਦਹਮਹਮਰਦਮਾਂ ॥ ੨੭ ॥ ਬਾਅੰਜਾ
ਜਹਾਖਲਕਇਸਤਾ ॥ ਹਿਕਰਦਾਬਜਏਕਿਸਰਕਾਜੀਅਫਤਾਦਹਕਰਦਾ ॥ ੨੮ ॥ ਬਿ
ਦਾਨਸਤਹਮਹਅਉਤੈਮਰਦਮਾਂ ॥ ਕਿਈਰਾਬਕਸਤਸਤਗਜਹਮਾਂ ॥ ੨੯ ॥ ਗਾਰਿਫਤੰਦ
ਓਰਾਬਬਸਤੰਦਸਖਤਾ ॥ ਕਜਏਜਹਾਂਗੀਰਬਿਨਸਸਤਤਖਤਾ ॥ ੩੦ ॥ ਬਿਗੁਫਤੰਦਈਰਾ
ਹਵਾਲਹਕੁਨਦਾ ॥ ਬਦਿਲਹਗਚਿਦਾਰਦਸਜਾਇਸਾਇਹਦਾ ॥ ੩੧ ॥ ਬਿਫਰਮੁੰਦਜਲਦ
ਰਾਂਸੇਰਬਖਤਾ ॥ ਕਿਈਸਰਜੁਦਾਕੁਨਬਯਕਜਖਮਸਖਤਾ ॥ ੩੨ ॥ ਚੁਸਮਸੇਰਕਾਦੀਦਾ
ਨਉਜੁਆ ॥ ਬਲਰਜਹਦਰਾਂਮਦਚੁਸਰਵੇਗਿਰਾ ॥ ੩੩ ॥ ਬਿਗੁਫਤਾ ਕਿਮਨਕਾਬਦਕਰਦ
ਹਅਮਾ ॥ ਬਕਾਰੇਸੁਮਾਂਤਉਰਖੁਦਕਰਦਹਅਮਾ ॥ ੩੪ ॥ ਨਮੂਦਹਇਸਤਬਰਸਮੇਬਅਾਂ
ਕਿਏਬਨੂਏਸਰਵੇਰਬਾਨੂਅਾਂ ॥ ੩੫ ॥ ਜਿਉਕਮੇਸੁਮਾਮਨਖਤਕਰਦਹਅਮਾ ॥ ਕਿਈਕਾਰਬੇ
ਮਸਲਹਤਕਰਦਹਅਮਾ ॥ ੩੬ ॥ ਖਲਾਸਮਾਬੀਦਿਹਿਅਹਿਦਕਰਦਮਕਬੂਲਾ ॥ ਕਿਆਹਿਦੇ
ਖੁਦਾਏਤੁਕਸਮੇਰਸੂਲਾ ॥ ੩੭ ॥ ਹੁਨਹਬਖਸਤੇਮਨਖਤਕਰਦਹਅਮਾ ॥ ਕਿਏਜਿਗਰਜਾ
ਮਨਗੁਲਾਮੇਤੁਅਮਾ ॥ ੩੮ ॥ ਬਿਗੁਫਤਾ ਕਿਈਰਾਜਹਪਾਂਸਦਕਸਮਾ ॥ ਨਕਾਜੀਮਰਾਜੀਦ
ਹਦਸਤਾਮਦਮਾ ॥ ੩੯ ॥ ਕਿਓਰਕਸਤਗਸਤਹਚਿਈਰਕਸਮਾ ॥ ਕਿਖੁੰਨੇਅਜੀਬਰਸਰੇ
ਖੁਦਕੁਨਮਾ ॥ ੪੦ ॥ ਚੇਖੁਸਤਗਕਿਈਰਾਖਲਾਸੀਦਿਹਮਾ ॥ ਵਮਨਹਜਰਤੇਕਾਬਾਮਾਲਰਵ
ਮਾ ॥ ੪੧ ॥ ਬਗੁਫਤੀਸਖੁਨਰਵਕਰਦਸਖਲਾਸਾ ॥ ਬਖਾਨਹਖੁਦਾਮਦਜਮਹਕਰਦਖਾਸਾ
੪੨ ॥ ਬਗੁਫਤੀਸਖੁਨਰਵਕਰਦਸਖਲਾਸਾ ॥ ਇਕਦਮਰਾਕਾਮਰਾਜੀਦਿਹਦਾ ॥ ੪੩ ॥ ਦਰੇਗਜ

ਕਬਾਇਲਜੁਦਾਮੇਸੂਵਮਾਅਗਰਜਿਦਹਬਾਜਮਬਬਾਜਾਮਦਮਾ॥੪੫॥ਮਤਏਨਕਰਜਿ ੭੦੨
 ਨਸਹਬਬਬਸਤਾਓਵਨੇਸੂਏਖਨਹਅਲਹਮੁਦਸਤਾ॥੪੬॥ਓਬੇਹੂਬਰਮਦਦੁਸੇਮੀਜਲ
 ਸਾਬਜਾਦਾਮਦਹਖਾਨਜਾਦੇਸਤਸਾ॥੪੭॥ਬਬਾਦਾਮਦਹਨੀਮਬਬਖਾਨਹਿਆ
 ਚਿਨਿਆਮਤਅਜੀਮੋਚੇਵਉਲਤਗਿਰਾ॥੪੮॥ਬਦਾਨਸਤਅਲਮਕਜਾਜਾਇਗਸਤਾ॥
 ਚਿਦਾਨਦਕਿਸਹਲਬਰਸਰਗੁਸਤਾ॥੪੯॥ਬਬਾਦਿਹਮਾਕੀਆਪਿਆਲੇਫੇਰੇਜਹਫ
 ਮਾਗਕਿਮਾਡਾਬਕਾਰਸਤਦਰਵਕਤਤਾਮਾ॥੫੦॥ਬਮਨਦਿਹਕੁਖੁਸਤਗਦਿਮਾਂਗੇਕੁਨਮਾ
 ਕਿਰਉਸਨਤਬੇਹੂਚਰਾਗੇਕੁਨਮਾ॥੫੧॥ ॥ਅਟਕਾ॥ ੪੨੩॥ ॥ਵਾਹਗੁਰੂਜੀਕੀਫ
 ਤੇ॥ ॥ਖੁਦਾਵੰਦਬਖਸ਼ਿੰਦਹਓਦਿਲਕੁਸਾਇ॥ਰਜਾਬਖਸੇਰੇਜੀਦਿਹੋਰਹਨੁਮਾਇ॥੫
 ਨਫਉਜੇਨਫਰੇਸੇਨਫਰੇਨਫੁਗਾਖੁਦਾਵੰਦਬਖਸ਼ਿੰਦਜਹਰਜਹੁਗਾ॥੫੨॥ਹਿਕਾਯਤਸੁਨੀਦੇ
 ਮਦੁਖਤਰਵਜੀਗਾਚਿਹਸਲਜਮਲਸਤੁਰਉਸਨਜਮੀਗਾ॥੫੩॥ਵਜਾਕੇਸੇਰੇਸਾਹੁਮੀਕੁ
 ਲਾਹਾਦਰਖਸੀਦਹਸਮੇਚੁਰਖਸਿੰਦਹਮਾ॥੫੪॥ਯਕੇਰੇਜਰਉਸਨਬਰਾਂਮਦਸਿਕਾਰਾ॥
 ਹਮਹਜੂਜੁਅਜਬਾਜਬਹਿਰੀਹਜਾਗਾ॥੫੫॥ਬਪਹਨੰਦਰਾਂਮਦਬਨਖਜੀਰਗਾਹਾ॥ਬਿਜੁਦ
 ਗੋਰਾਹੂਬਸੇਸੇਰਸਾਹਾ॥੫੬॥ਦਿਗਰਸਾਹਮਗਰਬਦਰਾਂਮਦਲਿਲੇਗਾਚੁਰਖਸਿੰਦਹਮਾਹੋਚੁ
 ਗੁਰੀਦਹਸੇਰਾ॥੫੭॥ਵਸਾਹੇਦਰਾਂਮਦਯਕੇਜਾਇਸਖਤਾ॥ਕਿਰਤੇਗਯਾਰੀਦਿਹਦਨੇਕਬਖ
 ਤਾ॥੫੮॥ਕਿਰੋਰੇਜਇਕਬਾਲਯਾਰੀਦਿਹਦਾ॥ਕਿਸਜਦਾਂਕਿਰਕਾਮਗਾਰੀਦਿਹਦਾ॥੫੯॥
 ਬਜੰਬਸਦਰਾਂਮਦਦੁਸਾਹੇਦਲੇਗਾਕਿਬਰਾਹੂਏਯਕਬਰਾਂਮਦਦੁਸੇਰਾ॥੬੦॥ਬਰੁਗਰੀਦ
 ਨਾਮਮਦਦੁਅਬਰੇਸਿਆਹਾ॥ਸਿਨੇਨੋਬਿਅੰਦਾਖਤਨੇਜਹਚੁਕਾ॥੬੧॥ਚੁਨਤੀਰਬਰਾਂਨ
 ਪਰਾਂਸੁਦਹਾ॥ਜ਼ਿਮੀਅਸਮਾਂਪੁਰਕਰਗਸਸੁਦਹਾ॥੬੨॥ਚਕਾਚਾਕਬਰਖਾਸਤਨੇਕੇਸਿਨਾ
 ਯਕੇਰੁਸਤੰਜਾਅਜਬਰਾਮਦਜਹਾਂ॥੬੩॥ਚੁਸੂਰੇਸਾਫੀਲਦਾਮੇਜਦਹਾ॥ਕਿਰੋਜੋਕਿਆਮ
 ਤਬਰਾਮੇਜਦਹਾ॥੬੪॥ਗੁਰੇਜੰਦਰਾਂਮਦਬਅਹਬੀਸਿਪਾਹਾ॥ਬਰਾਬਬਦਰਾਂਮਦਹਮਾਂ
 ਰਬਸਾਹਾ॥੬੫॥ਕਿਰਨਹਾਬਿਮਾਂਦਅਸਤਸਾਹੇਅਰਬਾ॥ਚੁਨਕਤੇਚੁਪੇਸੀਨਧਮਧੀਤਾ

ਚੁਕੇਸੀਦਈਖਬਰਦੁਖਤਰਵਜੀਗਾ ਬੁਖਸਤ੍ਰਿਸਮਸੇਰਗਹਿਛੁਤ੍ਰਿਤੀਗਾ॥੨੫॥
 ਬਾ॥੧੬॥ਬੁਤਾਬਸੁਨੁਮਨਦਸਵਦਦਸਤਰੀਗਾ॥ਬੁਦਜਦੇਸਵਦਵਕਤੁਸਬਰਾਂਅਸੀਰਾ॥੧੭॥
 ਬਬਸਤ੍ਰਿਦਸਾਹਿਰਬੋਰੇਬੁਰਦਸਾਹਾ॥ਬੁਮਾਹੁੰਕਨੇਹਮਚੁਬਰਦੇਦਮਾਹਾ॥੧੮॥ਬਖਾਨਹਖਬ
 ਰਾਮਮਦਹਸਾਹਬਸਤਾ॥ਅਮਹਕਾਰਦੁਜਦੀਵਮਰਦੀਗੁਜਸਤਾ॥੧੯॥ਨਿਸਸਤ੍ਰਿਦਬੰਜਲਸ
 ਜਿਦਨਾਇਦਿਛਾ॥ਬੁਖਰੇਦਪਿਨਹਾਂਵਜਾਸਹੁੰਖਜਿਲਾ॥੨੦॥ਬਪੇਸੀਦਜਰਬਛਤੁੰਮੀਕ
 ਬਾਇ॥ਬਜੀਬਰਨਿਸਸਤ੍ਰਿਬਿਖਮਦਬਜਾਇ॥੨੧॥ਰਵਾਂਸੁਦਸੁਦੇਸਾਹਮਗਰਬਛੁਬਾਲਾ
 ਕਮਾਨੇਕਿਆਨੀਬਤਰਕਸਨਿਹਾਦਾ॥੨੨॥ਬਪੇਸੇਸਹੇਮਗਰਬਆਮਦਦਲੇਗਾ॥ਚੁਗੁਰੀਦ
 ਹਅਬਰੇਚੁਦਰਹੰਦਹਸੇਗਾ॥੨੩॥ਦੁਆਕਰਦਕਿਏਸਾਹਆਜਾਦਬਖਤਾ॥ਸਜਾਵਹਦੇਹੀਪੁ
 ਸਾਯਨਤਖਤਾ॥੨੪॥ਅਰਕਾਂਹੀਯਾਆਮਦਅਜਬਹਿਰਕਾਹਾ॥ਦੁਸਦਸਵੇਰੇਯਕਅਜ
 ਸਕਲਸਾਹਾ॥੨੫॥ਕਿਬਿਹਤਰਉਮੰਨਸਤਾਅੰਗਾਬਿਦਿਹਾ॥ਵਗਰਨਹਖੁਦਸਮਉਤਬਰਸਹ
 ਬਿਨਾ॥੨੬॥ਸੁਨੀਦੋਸ਼ਿਮਨਸਾਹਗਰਈਸੁਖੁਨਾ॥ਹਮਾਨਤਰਾਬੋਖਬਰਕੰਦਬੁਨਾ॥੨੭॥ਸੁ
 ਨੀਦੀਸਖੁਨਸਾਹਪੇਲਾਦਤਨਾ॥ਬਲਰਜੀਦਬਰਖੁਦਚੁਬਰਗੇਸਮਨਾ॥੨੮॥ਚੁਨਜੀਗਕਰ
 ਦੇਦਈਕਾਹੀਅੰਨਦਾਨਮਮਗਰਸਾਹਬਾਸਦਸੁਵਾਂ॥੨੯॥ਨਦਾਨਮਕਸੇਸਾਹਹਸਤਸਜਦੇ
 ਕਿਮਾਰਾਬਿਗੀਤਦਜਿਮਾਂਯੇਰਾਂ॥੩੦॥ਜਿਪੇਸੀਨੇਸਹਿਦਜੀਗਾਬੁਖਾਲਾ॥ਬੁਖਨਹਾਇ
 ਪੇਸੀਦਹਬਾਓਬਿਰਾਂਦਾ॥੩੧॥ਬੁਦੀਦੀਚੁਨਕਾਂਹੀਯਾਂਜੀਗਕਰਦਾ॥ਕਿਅਜਮੁਲਕਯਜਦਾਂ
 ਬੁਰਦੁਰਦਗਰਦਾ॥੩੨॥ਮੁਖਾਦਕੁਨਦਤਾਖਤਬਰਮੁਲਕਸਖਤਾ॥ਦਿਹਮਕਾਂਹੀਅਰਾਅ
 ਜਾਨੇਕਬਖਤਾ॥੩੩॥ਦੁਮਾਂਸਾਹਮਹਬੁਸੀਯਪੇਸਖਾਂਦਾ॥ਹਵਾਲਾਹਿਨਮੁੰਦਸਕਿਓਰਾਨਿਸਾਂਦ
 ੩੪॥ਦੁਆਆਵਕਸਤੀਅਜੀਸਹਲਚੀਜਾ॥ਬਿਗੀਰੇਬਿਰਦਰਤੁਅਜਜਾਂਅਜੀਜਾ॥੩੫॥
 ਜਨੇਪੇਰਦਸਤਾਰਾਤਾਬਦਾਦਾ॥ਦਿਗਛਦਸਤਬਰਮੁਸਤਤੇਗਸਨਿਹਾਦਾ॥੩੬॥ਬਿਜੁਦਤਜ
 ਆਨਬਹਰਚਾਰਚਰਾ॥ਬਿਗਛਤਾਕਿਏਬੋਖਬਰਬੇਮੁਹਾਰਾ॥੩੭॥ਕਿਆਮਦਨਦਰਿੰਜਾਵ
 ਜਾਕਾਹਨੇਸਤਾ॥ਕਿਏਜਰਗਵਾਹਅਸਤਯਜਦਾਂਯਕੇਸਤਾ॥੩੮॥ਬਿਦਿਹਸਾਕੀਯਾਸਯਹੇ
 ਸਬਜਪਾਨਾ॥ਕਿਸਾਹਿਬਸਉਰਸਤਜਹਰਜਹਾਨਾ॥੩੯॥ਬਿਦਿਹਸਾਕੀਯਾਮਛੇਰੇਜਹ
 ਬੁਗੇਅਦਕਿਮਾਰਪਨਾ॥ਖੁਦਸਤਾਦਰਗਮਾਬਰਗਛੇਰੇਗਵਾਹਸਤਾ॥੪੦॥ਕਿਹਾਸਤਜੇਜਾਇਕੁਨਦਮ
 ਜਬਖਤਾ॥ਨਿਹਾਈਦਿਹਦਖੁਦਵੇਦਤੁਖਤਾ॥੪੦॥

ਰੀਗਾ ॥ ਕਿਰਹਵਕਤਸਬੁਰੁਖਸੇਰੋਜਜੀਗਾ ॥ ੪੫ ॥ ੬ ॥ ਅਫੁਗਾ ॥ ੪੬੩ ॥ ਸੀਵਾਹਗੁਰੂਜੀਕੀਫ
ਤੇ ॥ ॥ ਖੁਦਵੰਦਬਖਸ਼ਿਵਹੋਬੇਸੁਮਾਰਾ ॥ ਕਿਜਹਰਜਹੁਰਸਤਸਾਹਿਬਦਿਆਰਾ ॥ ੧ ॥ ਤਬੀਯ
ਤਬਹਾਲਸਤਹੁਸਨਲਜਮਾਲਾ ॥ ਚੁਹੁਸਨਲਜਮਾਲੇਫਜੀਲਤਕਮਾਲਾ ॥ ੨ ॥ ਕਿਇਸਦੇ
ਦਯਾਰਅਜੁਜਹਾਰਖਤਬੁਰਦਾ ॥ ਨਸਬਨਮਹੇਖੁਦਬਖਸ਼ਿਮਨਸਪੁਰਦਾ ॥ ੩ ॥ ਅਜਦੁਖ
ਤਰੇਹਮਚੁਫੁਖਪਰਹਮਾਂਇ ॥ ਚੁਹੁਸਨਲਜਮਾਲਸਤਵੇਲਤਫਿਜਾਇ ॥ ੪ ॥ ਚੁਬਹਮਨ
ਸੁਦਅਜੁਜੀਜਹਾਰਬੁਰਦਰਖਤਾ ॥ ਬਦੁਖਤਰਸਪੁਰਦੇਦਅੰਤਾਜਤਖਤਾ ॥ ੫ ॥ ਨਿਸਸਤੀਦ
ਬਰਤਖਤਰੁਮੀਹਮਾਂਇ ॥ ਕਿਬਸਤਾਂਬਹਾਰਸਤਸੁਰਤਫਿਜਾਇ ॥ ੬ ॥ ਚੁਬਹਮਨਸਤਬਰਵੇ
ਜਿਰਹਸਲਚਾਗਾ ॥ ਕਿਪੇਦਾਸੁਦਹਸਬਜਹੇਨਉਬਹਾਰਾ ॥ ੭ ॥ ਬਹਾਰੇਜੁਆਨੀਬਨਉਦਰਹ
ਸੀਦਾ ॥ ਚੁਬਸਤਾਂਗੁਲੇਸੁਰਖਬੇਰੁਕਸੀਦਾ ॥ ੮ ॥ ਬਹੁਸਨਆਦਸਤੁਤੀਏਨਉਬਹਾਰਾ ॥ ਚੁ
ਮਾਹੇਕਿਬਰਖੁਦਕੁਨਦੋਨੋਬਹਾਰਾ ॥ ੯ ॥ ਮਿਜਾਜਸਜਿਤਿਫਲੀਬਰੁਦਰਹਸੀਦਾ ॥ ਜੁਵਾ
ਨੀਜਿਅਗਾਜਬਰਵੇਕਸੀਦਾ ॥ ੧੦ ॥ ਬਿਦਾਸੁਦਅਜੇਹਲਤਿਫਲੀਮਿਜਾਜਾ ॥ ਬਹਾਰੇ
ਜੁਵਾਨੀਦਰਮਦਬਖਸ਼ਾਜਾ ॥ ੧੧ ॥ ਕਿਬਿਨਸਸਤਬਰਤਖਤਸਾਹਨਸਹੀ ॥ ਬਕਲਮਅ
ਦਰਆਵੇਖਤਕਾਗਜਮਹੀ ॥ ੧੨ ॥ ਨਜਰਕਰਦਬਰਬਚਹਗਉਹਰਨਿਗਾਗਾ ॥ ਬਿਬਰਦ
ਅੰਦਰੁਨਸਬਵਕਤੇਗੁਬਾਰਾ ॥ ੧੩ ॥ ਬਿਆਵੇਖਤਬਾਦੁਸੇਚਾਗਮਾਹਾ ॥ ਕਿਸਿਕਮਸਫ
ਰੇਮਾਂਦਅਜਤੁਖਮਸਾਹਾ ॥ ੧੪ ॥ ਚੁਨਹਮਾਹਗਸਤੀਦਬਆਬਸਤਨੇ ॥ ਬਕੇਸਸਦਰਾਂਮਦ
ਰਗੇਖਸਤਨੇ ॥ ੧੫ ॥ ਤਵਲਦਸੁਦਸੇਕੇਦਕੇਸੀਰਖਾਗਾ ॥ ਕਿਖਦਸਾਹਸਾਫਕਨੇਨਾਮਦ
ਗਾ ॥ ੧੬ ॥ ਕਿਜਹਰਨਕਰਦੇਦਸਿਰੇਜਹਾਂ ॥ ਬਸੰਕਰਨਿਗਹਦਾਸਤਅੰ ॥ ੧੭ ॥ ਜਿਮੁਸ
ਕੇਫਿਤਰਅੰਬਰਆਵੇਖਤੀਦਾ ॥ ਬਰੇਉਦਵਅਜਜਾਫੁਗਰੇਖਤੀਦਾ ॥ ੧੮ ॥ ਬਦਸਤਅੰ
ਦਰੁਦਾਸਤਓਗਾ ॥ ਕੀਕਾਰਵਾਂਕਰਦਸੀਦੁਕਦਰੀਆਅਮੀਕਾ ॥ ੧੯ ॥ ਰਵਾਂਕਰਦਓਗੁ
ਨਦਜਾਮਹਚਾਕਾ ॥ ਨਜਰਦਾਸਤਬਰਸੁਕਰਯਜਲਾਨਪਾਕਾ ॥ ੨੦ ॥ ਨਿਸਸਤੀਦਬਰੇਦਲ
ਬਗਾਂਜਗਾ ॥ ਨਜਰਕਰਦਸੀਦੁਕਦਰੀਯਾਹਵਾਂ ॥ ੨੧ ॥ ਹਮੀਖਸਤਓਗਬਦਸਤਅਵ

ਰੀਦਾਂ ॥ ੨੨ ॥ ਚੁਬਾਜੁ ਬਕੇ ਸਸਵਰਾਂ ਮਦਾ ਕਿਰਾਂ ॥ ਬਦਸਤਾਂ ਦਿਰਿ ਮਾਂ ਮਦਮਤੁ ਏਹਿ ਗਿਰਾਂ ॥ ੨੩ ॥ ਸਿ
 ਕਸਤੰਦ ਮੁਹਰ ਸੁਬਹਾਏ ਮਤਾਂ ॥ ਪਦੀਦਾ ਮਦਹਜਾਂ ਚੁਰਖ ਸਿੰਦਹ ਮਾਹਾਂ ॥ ੨੪ ॥ ਵਾਜਾਂ ਗਾਂਜਰ
 ਖਾਨਹੋ ਕੇਵ ਕਚੁ ਨੇਸਤਾਂ ॥ ਖੁਦਾ ਮਨਪਿ ਸਰਦਾਈ ਗਮਬੇਸਤਾਂ ॥ ੨੫ ॥ ਬਿਅਵੁਰਦ ਓਰਗਾਰਿ
 ਠਾਤੁ ਮਾਂ ਅਕੀਕਾ ॥ ਸੁਕਰ ਕਰਦਯਜੁ ਦਾਂ ਨਾਜੁ ਮਾਂ ਮੀਕਾ ॥ ੨੬ ॥ ਕੁਨਦ ਪਰਵਰ ਸੁਰ ਚੁਪਿਸ
 ਰੇ ਅਜੀਮਾ ॥ ਬਯਾਦੇ ਖੁਦਾ ਕਿਬਲ ਹਕਾਬਹਿ ਕਰੀਮਾ ॥ ੨੭ ॥ ਚੁਬੁਗਾਜੁ ਸਤਬਰਵੈ ਦੁਸੇ ਸਾਲਾਮ
 ਹਾਕੋ ਏਵ ਖਰੇ ਖਾਨਹਾਵੁਰਦ ਸਾਹਾਂ ॥ ੨੮ ॥ ਨਜਰ ਕਰਦ ਬਰਵੈ ਦੁਮਾਂ ਏ ਅਜੀਮਾ ॥ ਬਯਾਦਾ
 ਮਦਸਪਿ ਸਰਗਾਜੁ ਰਕਰੀਮਾ ॥ ੨੯ ॥ ਬਪੁਰਸੀਦ ਓਰਗਾਰਿ ਏ ਕੋਜਨਾ ॥ ਕੁਜਾਯਾ ਠਤੀ ਪਿਸਰ
 ਖੁਸ਼ਖੋਇਤਨਾ ॥ ੩੦ ॥ ਬਿਦਾਨੇ ਮਖਨੇ ਮਸਨਾ ਸੇ ਮਮਨਾ ॥ ਯਕੋ ਮਨਸਾ ਸਮਨ ਦੀਗਰ ਸੁਖੁਨਾ ॥ ੩੧
 ਵਦੀਦੰਦ ਮਰਦ ਮਬਖਾਹਿ ਵਕਜੋ ॥ ੩੨ ॥ ਬਿਅਜਖਾਨਹੇ ਗਾਂਜਰਾਂ ਨਸ ਅਜੋ ॥ ੩੩ ॥ ਬ
 ਖਾਦੀਦ ਓਰਗਾਰਿ ਬਸਤੰਦ ਸਖਤਾਂ ॥ ਬਪੁਰਸੀਦ ਓਰਗਾਰਿ ਏ ਨੇਕ ਬਖਤਾਂ ॥ ੩੪ ॥ ਬਗੋਯਦ ਤੁਰਹਮ ਚੁ
 ਏੀ ਯਾਠਤੀ ਮਾਂ ਨੁਮਾਇਖ ਮਬਤੋਹ ਲਚੁ ਮਾਖਤਾਂ ॥ ੩੫ ॥ ਕਿਸਾਲੇ ਠਲਾਂ ਮਾਂ ਪਦਰਵਕਤਮ
 ਮਾਂ ॥ ਕਿਏੀ ਕਾਰ ਕਰਦਾ ਮਮਨਤ ਮਾਂ ਮਾਂ ॥ ੩੬ ॥ ਗਾਰਿਠ ਤੇ ਮਸੀਦੁ ਕਦਰੀਯਾ ਮੀਕਾ ॥ ਯਕੋ
 ਵਸਤੋਜੇ ਯਾਠਤ ਮਈ ਅਕੀਕਾ ॥ ੩੭ ॥ ਬਦੀਦੰਦ ਗਓਰਗਾਰਿ ਠਤੰਦ ਅਜਾਂ ॥ ਸਨਾਸਦ ਕਿ
 ਏੀ ਪਿਸਰ ਹਸਤਾਂ ਹਮਾਂ ॥ ੩੮ ॥ ਬਰੇਤਾਜਹ ਸੁਦਸੀਗਿ ਪਿਸਤਾਂ ਅਜੋ ॥ ਬਿਜਦਾ ਸਿਨਹ ਖੁਦਹਰ
 ਵੇ ਵਸਤਾਂ ਅਜੋ ॥ ੩੯ ॥ ਸਨਾਸਦ ਅਜੋ ਹਰਵਲ ਬਬਰ ਕੁਸਾਦਾ ॥ ਕਿਜਾਹਰ ਨਕਰਦਸ ਦਿਲੀਦ
 ਰਨਿਹਾਦਾ ॥ ੪੦ ॥ ਦਿਗਰੇ ਜਰਠਤੰਦ ਜਉ ਜਹ ਠਲਾਂ ॥ ਮਰਾਖਾ ਬਦਾਹ ਬਜੁਰਗੇ ਹਮਾਂ ॥
 ੪੧ ॥ ਤੁਰਮਨ ਕਿਠਰ ਜੀਦ ਬਖਸੀਵਹਾ ਮਾਂ ॥ ਚਰਗੋ ਕਿਆ ਚਾਂਦਰਖ ਸਿੰਦਹ ਮਾਂ ॥ ੪੨ ॥
 ਜਿਗੀਜੇ ਜਰਸੁਗਉਹੋ ॥ ੪੩ ॥ ਤਖਤਾਂ ਵਜਾਪਿ ਸਰਗਾਂ ਖਾਨਹੇ ਖੁਦਨਿਹਾਦਾ ॥ ੪੪ ॥ ਬਗੁਠਤ
 ਸੁਕਿਏੀ ਗਾਂਜੇ ਵਰਯਾਠਤ ਮਾਂ ॥ ਕਿਦਬ ਬਨਾ ਮਸਾ ਅਜੋ ਸਾਖਤਾਂ ॥ ੪੫ ॥ ਕਿਸਾਹੀ ਜਹਾਂਰਾ
 ਬੋਵੇ ਮੇਦਿਹਾ ਵਜਾਤਾ ਜਿਕਬਾ ਲਬਰ ਸਰਨਿਹਾ ॥ ੪੬ ॥ ਮਰਾਖੁ ਸਤਰਾ ਮਦਾ ਅਜੋ
 ਚੁਤਰਾ ॥ ਕਿਹਸਨ ਲਜਮਾਲ ਸਤਖੁ ਸੁਰਤਸਾ ॥ ੪੭ ॥ ਅਜਾ ਸੇਰ ਸੁਦਸਾਹਦਾਰਾ ਏਈ

੭੬੧ ॥ ਕਿ ਕਤ ਸਨ ਸਮਸਤੁ ਮੇਲ ਲਯਕੀਨ ॥੪੬॥ ॥ ਕਿ ਅਜ ਸਾਹਿਬੁ ਖਬਰ ਯਾਦ ਤਸਾ ॥ ਕਿ ਦਰ ਆ ਬਨਾ ॥੭੬੨॥
 ਮੁਕਰ ਰਸੁ ਦਸਾ ॥੪੭॥ ॥ ਬਿਦਿਹਿ ਸਾਕੀ ਆਸ ਗਰੇ ਸੁਰਖ ਛਾਂ ॥ ਕਿ ਮਾਰ ਬਕਾਰ ਸਤ ਵਕਤੇ ਮੁਦਾ ॥੪੮॥
 ੪੮ ॥ ਬਿਦਿਹਿ ਪਿਆਲ ਹਫੇ ਰੋਜ਼ ਚਿਰੀ ਹੀ ਨਰੰਗਾ ॥ ਕਿ ਮਾਰ ਖੁਸਾ ਆਮ ਦਬ ਸੇਵਕ ਤਜੀ ਗਾ ॥੪੯॥
 ੧ ॥ ਅਫਜੂ ॥ ੫੧੨ ॥ ੧ ॥ ॥ ਵਾਹਿਗੁਰੂ ਜੀ ਕੀ ਫਿਤੇ ॥ ॥ ਖੁਦਾ ਵੰਦ ਬਖਸ਼ਿ ਦੇ ਦਿਲ ਕਰ
 ਗਾਰਜ ਬਖਸ਼ੇ ਜੀ ਦੇ ਹੋਨ ਉਥਹਾਰ ॥ ॥ ਕਿ ਮੀਰ ਅਸਤ ਪੀਰੋਂ ਪਤਹਰੇ ਜਥਾ ॥ ਖੁਦਾ ਵੰਦ ਬਖ
 ਸ਼ਿ ਦਹਿ ਰਿਯਕ ਅਮਾਂ ॥ ੨ ॥ ॥ ਹਿਕਾਯਤ ਸੁਨਿ ਮਿਸਾਹੇ ਅਜੀਮ ॥ ਕਿ ਹੁਸਨ ਲਜ ਮਾਲ ਅਸਤੁ ਸਾਹਿਬ
 ਕਰੀਮ ॥ ੩ ॥ ॥ ਕਿ ਸੂਰਤ ਜਮਾਲ ਅਸਤੁ ਹੁਸਨ ਲਤਾਮਾਂ ॥ ਹਮ ਹੋਰੇ ਜਾਂ ਸਾਇਸੇ ਰੋਵ ਜਾਂ ॥੪॥ ॥ ਕਿ
 ਫਰਹੰਗ ਦਾਨ ਸ੍ਰ ਜਿਫਰ ਜਲਗੀ ॥ ਫਿਅਜਮ ਸਲਿਹਤ ਮਉਜਮ ਰਦਾਨਗੀ ॥੫॥ ॥ ਵਜ੍ਹਾ ਬਨੂ ਏਹ
 ਮਰੁ ਮਹੇਜ਼ਾਮਾਂ ॥ ਕਿ ਕਰਬਾਂ ਮਵਦਹ ਕਸੇ ਨਾਜਦਾਂ ॥੬॥ ॥ ਕਿ ਖੁਸਰੋ ਗਖੁ ਸੋਇ ॥ ਖੁਸ ਜਮਾਲਾ ॥
 ਖੁਸ ਆਵਾਜ ਖੁਸ ਖੁਰਗੀ ਖੁਸ ਪਿਆਲਾ ॥ ੧ ॥ ਬਦੀ ਦਨ ਕਿ ਖੁਸੋਇ ਖੁਬੀ ਜਹਾਂ ॥ ਚਿਹਰ ਫਤ
 ਕਰਦ ਨਖੁ ਸੋ ਖੁਸ ਜੁਬਾਂ ॥ ੨ ॥ ॥ ਦੁਪਿਸਰਾਂ ਅਜਾਬੁ ਦੁਹੁ ਸਮਸਮਾਹਾ ॥ ਕਿ ਰਉ ਸਨਤ ਬੀ ਅਤਹ ਕੀ ਕਤ
 ਗਵਾਹ ॥੬॥ ॥ ਕਿ ਗੁਸਤਾਖ ਦਸਤ ਅਸਤ ਚਾਣਾ ਕਜੀਗਾ ॥ ਬਵਕਤੇ ਜੁਰਦ ਦੁਸੇਰੇ ਨਿਹੰਗਾ ॥੭॥
 ਦੁਪੀਲਾ ਅਫਕੋਨ ਹਮ ਚੁਸੇਰਾ ਅਫਕਨ ਸਤਾ ॥ ਬਵਕਤੇ ਵਗਾਂ ਸੇਰੇ ਈਤਨ ਅਸਤਾ ॥੧੧॥ ॥ ਯਕੋਖੁ
 ਬੋਰੇ ਇਥੇ ਦਿਗਰਤ ਨ ਚੁਸੀਮਾ ॥ ਦੁਸੂਰਤ ਸਜਾਵਾਰ ਆਜਮ ਅਜੀਮ ॥੧੨॥ ॥ ਸੁਖੀ ਗਾਹ ਦਰਖਾਂ
 ਬਰਾਹ ਅਮਾਂ ਦਾ ॥ ਕਿ ਜੇਰਾ ਵਰਾਂ ਵਰ ਨਿਗਹ ਆਮਦਾ ॥੧੩॥ ॥ ਬਖਾਂ ਦਾ ਪਸਪੇਸ ਖੁਰਦੋ ਕਲਾ ॥
 ਮਯੋਰੇ ਰਹਾ ਮਸਕ ਫਾਰਾਹੁਮਾਂ ॥੧੪॥ ॥ ਬਿਦਾਨ ਸਤ ਕਿ ਅਜਮ ਸਤੀ ਯਸਮ ਸਤ ਗਸਤਾ ॥ ਬਿਜਦ ਤੇ
 ਗਾਖੁ ਦਵਸਤ ਹਰੇ ਦੇ ਸ੍ਰਿਕਸਤਾ ॥੧੫॥ ॥ ਬਿਜਦ ਹਰ ਦਵਸਤ ਸਸਰੇ ਖੋਜੋ ਜੋਗ ॥ ਬਜੀਬ ਸਦਰ ਮਦ
 ਬਕਰਦੇ ਰੋਸੇਗਾ ॥੧੬॥ ॥ ਬੋਗੋਯਦ ਕਿਏ ਮੁਸਲਮਨ ਨ ਪਾਕਾ ਚਰਾਂ ਚੁੰਕ ਕੁਸਤੀ ਅਜੀਮ ਆਚਕਾ ॥
 ੧੭॥ ॥ ਬਖੁਰਦੇ ਮਯਹਰਦਾ ਅਮਸਤ ਗਸਤਾ ॥ ਗਾਰਿਫਤ ਦਸਮ ਸੇਹੋਲਾ ਦਵਸਤਾ ॥੧੮॥ ॥ ਕਿ ਈ
 ਗਬਜ਼ਦਾ ਅਬਈ ਆਜਦੇ ਦਾ ॥ ਬਦੀ ਵਹ ਮਾਰਹਰਦੁਈ ਕੁਸਤੁ ਆਮਦਾ ॥੧੯॥ ॥ ਦਰੇਗਾਂ ਮਰਾਂ ਜਾਮ
 ਹਮਨ ਦਾ ਦਾਨੁ ਵਹਿਲੀ ਜਿਦੋ ਜਖਮ ਰਹ ਕੁਸਾਦਾ ॥੨੦॥ ॥ ਦੁਰਸਮੋ ਮਰਾਬੀ ਚਿਗਰੀ ਦੀ ਵਹਈ ॥
 ਵਜਾਂ ਆਵੇ ਬਰਕਸ ਅਸਤੁ ਤਹ ਸਸਤਾ ॥ ਹਮਰੇ ਦਸਤ ਗੁਲ ਹਮਚੁ ਨੀਗੁਲ ਪਰਸਤਾ ॥੨੩॥

ਕਿਈ ਦੀ ਰਹੇ ਖੁੰਨੀ ਦੀ ਵਹਈ ॥ ੨੧ ॥ ਬਿਯਸ ਮਨ ਤੇ ਨੇਤਰ ਕੁਦਰੀ ਆ ਕੁਨਮਾ ਫੁਕਰਿ ਸਵਾਮੁਲ
 ਕਰੀ ਮੇਰਵਾ ॥ ੨੨ ॥ ਬਗੁਫਤ ਮਈ ਸੁਖ ਨ ਰਾ ਕੁਨ ਦਸ ਮਹਚਾਕਾ ॥ ਰਵਾਂ ਸੁਦ ਸੁਏ ਦਸਤਖਤ ਚਾਕ
 ਚਾਕ ॥ ੨੩ ॥ ਕਿਓ ਜਾਬ ਦੀ ਦੇਖੁ ਸਖਾ ਬਗਾ ॥ ਨਿਸ ਸਤਹ ਅਸਤ ਫਰਕਾ ॥ ਯਿਯ ਕਜ ਨਹੁ ਮਾਹ ॥
 ੨੪ ॥ ਬਪੁਰ ਸੀਰ ਰਾ ਕਿਏ ਨੇਕ ਜਨਾ ॥ ਹਮਾਂ ਯੀ ਦਰਖਤੇ ਚੁਸਰਵੇ ਚਮਨਾ ॥ ੨੫ ॥ ਕਿਹੁ ਰੇ ਪਰੀ ਤੋ ਚੁਨੁ
 ਰੇ ਜਹਾਂ ॥ ਕਿਮਾ ਹੇ ਫੁਲ ਕਾ ਅਫਤਾਬੇ ਯਮਾਂ ॥ ੨੬ ॥ ਨਹੁ ਰੇ ਪਰੀ ਅਮਨ ਨੂੰ ਰੇ ਜਹਾਂ ॥ ਮਨ ਮਵਖਤ ਰੇ
 ਸਾਹਜਾ ਬਿਲਾ ਸਿਤਾਂ ॥ ੨੭ ॥ ਬਪੁਰ ਸਸਵਰਾਂ ਮਦ ਪਰਸਤ ਸਨਮੁਦਾ ॥ ਬਨਿਜ ਦਸੁ ਬਾਂਗ ਬਫੁ
 ਰਸਤ ਕਸੂਦਾ ॥ ੨੮ ॥ ਬਦੀ ਦਨਤੁਰਾ ਮਨ ਬਸੇ ਆਜੁਰ ਦਹਾ ॥ ਮਾ ਬੋਗੇ ਈਤੁ ਹਰ ਦੀ ਜਬਖਸੀ ਦਹ
 ਆਮ ॥ ੨੯ ॥ ਬਰਗਾ ਮਪੀਰੀ ਜੁਆ ਮੇਸਵ ਮਾ ਬਪੁਲ ਕਸੂਦਮਾਂ ॥ ਯਾਹ ਮਨ ਮੇਰਵਾ ॥ ੩੦ ॥ ਬਦ
 ਸਤੁ ਦਾਨੀ ਵਗਰ ਈਵਫਾ ॥ ਬਯਾਦਾ ਮਦ ਸਬਦ ਗੰਬੇ ਵਫਾ ॥ ੩੧ ॥ ਬਸੇ ਰੇ ਦਿਗਰ ਰੇ ਜਾਮ
 ਦਸਿਕਾ ਗਾਹੁ ਮਿਨ ਕਾਲ ਅਜਬਾ ਸਏ ਨਉ ਬਹਾਰਾ ॥ ੩੨ ॥ ਕਿਬਰ ਖਾਸਤ ਪੇਸ ਸਗਵ ਜੇ ਅਜੀਮ
 ਰਵਾਂ ਕਰਦਾ ਸਪਸ੍ਰਦੁ ਬਾਦੇ ਨਸੀਮਾ ॥ ੩੩ ॥ ਬਸੇ ਦੁਰਗਾ ਸਤ ਸਨਮਾਂ ਦਹ ਦਿਗਰਾ ॥ ਆਇਨੇ ਤੇ ਸਹਿਨ
 ਅਜੁਖ ਦਖਬਗਾ ॥ ੩੪ ॥ ਵਜਾਂ ਬਿਸਵ ਦਬਾ ਤੇ ਨਉ ਜੁਆ ॥ ਨਹੁ ਰੇ ਪਰੀ ਅਫਤਾਬੇ ਜਹਾਂ ॥ ੩੫ ॥ ਬ
 ਦੀ ਦਨਵਜਾਂ ਸਾਹਾ ਸੁਫਤ ਹਰਾ ਸਤਾ ॥ ਕਿਅਜੁਖ ਦਖਬਰ ਰਫਤਵ ਅਜੁਹੇ ਸਦਸਤਾ ॥ ੩੬ ॥ ਕਿਕ
 ਸਮੇਖੁਦਾ ਮਨਤੁਰਾ ਮੇਕੁਨਮਾ ॥ ਕਿਅਜੁਖ ਨੀਤੁ ਬਰਤਰ ਕੁਨਮਾ ॥ ੩੭ ॥ ਉਜਰ ਕਰਦੇ ਜੇ ਚੁਦ ਸੇ ਚਰ
 ਬਾਗਾ ॥ ਹਮਾਖਰ ਬਗੁਫਤ ਨਵਜਾ ਕਰਦਕਾ ॥ ੩੮ ॥ ਬੁਬੀ ਗਰਦ ਸੇ ਬੇਵਫਾ ਈਜਮਨਾ ॥ ਕਿਖੁਨੇ
 ਸਿਤਾ ਦਸਨਮਾਂ ਦਸੁ ਨਿਸਨਾ ॥ ੩੯ ॥ ਕੁਜਾ ਸਾਹ ਕੇਖੁ ਸਰਵੇ ਜਾਂ ਅਜੀਮਾ ॥ ਕੁਜਾ ਸਾਹਾ ਮਦ ਮਹੀ ਮਦ
 ਖਤੀਮਾ ॥ ੪੦ ॥ ਫੁਰੇ ਦੁਕੁਜਾ ਬਹਿਮਨ ਇਸਫੰਦ ਯਗਾ ॥ ਨਦਾਰਾ ਬਦਾਰਾ ਵਹਾਂ ਮਦ ਸੁਮਾਰਾ ॥ ੪੧ ॥
 ਕੁਜਾ ਸਾਹ ਇਸਕੇ ਰੇ ਮੇਰ ਸਾਹਾ ॥ ਕਿਯਕਹ ਮਨਮਾਂ ਦਸਤਾ ਜਿੰਦਹ ਬਜਾਇ ॥ ੪੨ ॥ ਕੁਜਾ ਸਾਹ ਬੈਖੁ
 ਰਬਾ ਬਰਕੁਜਾ ਸਤਾ ॥ ਹੁਮਾ ਜੁਕੁਜਾ ਸਾਹ ਅਕਬਰ ਕੁਜਾ ਸਤਾ ॥ ੪੩ ॥ ਬਿਦਿਹ ਸਕੀਆ ਸੁਰਖਰੀਗੇ
 ਫਿਰੰਗਾ ॥ ਖੁਸਾਮਾਂ ਮਦ ਮਰਾਵ ਕਤਜ ਦਤੇ ਗਜੀਗਾ ॥ ੪੪ ॥ ਬਮਨ ਦੇਹ ਕੁਖ ਦਰਾ ਪਯੋਹ ਸਕੁਨਮਾ ॥
 ਬਤੇਗਾ ਅਜਮਾਈ ਸੇਕੇਹ ਸਕੁਨਮਾ ॥ ੪੫ ॥ ੮੫ ॥ ਅਫਜੁ ॥ ੪੫ ॥ ੮੫ ॥ ੮੫ ॥ ੮੫ ॥ ੮੫ ॥
 ਵਜਾਜਾ ਬਿਆਮ ਦਬਗਿਰੇ ਜਹਾ ॥ ਕਜਾਂ ਜਾਅਜੇ ਬੁਦਨ ਖਜੀਰਗਾ ॥ ੪੬ ॥

੨੦੧ ॥ ਕਮਲ ਸਕਰ ਮਾਤਾ ਮਨ ਮਕਰੀ ਮਾਰਜਾ ਬਖਸਰਾ ਜਕਰ ਹਕੇਰ ਹੀ ਮਾ ॥ ੧ ॥ ਤੁਰ ਗਰ ॥ ੨੦੨ ॥
 ਦਿਹੀ ਵੀਜ ਮੀਨੇ ਜਮਾਂ ਮਨੁ ਕੋ ਮਲਾਇ ਕਮ ਹਰਾ ਜਮਾਂ ॥ ੨ ॥ ਹਿਕਾਯਤ ਸੁਨੀ ਦੇ ਮਸਾਰੇ ਦਿਤੀ ॥
 ਦੁਬਾਜ ਨਿਸ਼ਾਤ ਵਪੁ ਮਤੇ ਪਿਛੀ ਗਾ ॥ ੩ ॥ ਨਜ਼ਰ ਕਰ ਰਹਬਰ ਬਚਾਇ ਹਰ ਨਿਦਾਹ ਬਦੀ ਦ
 ਨਹੁ ਮਾਯੀ ਸਵਦ ਉਸਤਦਾ ॥ ੪ ॥ ਬਵਕਤੇ ਸਬ ਭਗ ਬਖਾਵੇ ਦਪੇਸਾ ॥ ਬਦੀ ਦਨਹੁ ਮਾਯੀ ਬਖਾ
 ਲਾਇ ਬੇਜਾ ॥ ੫ ॥ ਫਿਯਾਵੇ ਖਤ ਬਾਝ ਮਹਾਯਕਾ ਦਿਗਾ ॥ ਕਿਜਾਹ ਸਵਦੋਹ ਸ੍ਰੇਥਤੁ ਨਾ ॥ ੬ ॥
 ਯਕੇ ਮੀਇਰੀ ਨੀਬਖਾਵੇ ਦਪੇਸਾ ॥ ਕਿਅਜੁ ਮੀਇਰੀ ਨੀਬਰਾਂ ਵਰਦੇ ਸਾ ॥ ਬਰੇਹਰਾ ਬਿਛੀਨ ਦੇ
 ਨਦਾਨ ਦਸੁਖੁ ਨਾ ॥ ਕਿਅਜੋਗੇ ਇਮਰੇ ਸੁਦਹ ਸਕਲ ਜਨਾ ॥ ੭ ॥ ਬਦਾਨ ਦਹਰਾਂ ਕਸ ਕਿਈਹ ਮਜਨ
 ਅਸਤਾ ॥ ਕਿਵਰ ਪੇਕਰੇ ਚੁਪਰੀ ਰੋਸੁ ਨਾਸਤਾ ॥ ੮ ॥ ਬਦੀ ਦੇਰਿ ਯਕੇ ਰੋਜੁ ਸਾਹਾ ॥ ਚੁਮਕ ਬੁਲ ਸੁ
 ਰਤ ਚੁਰਖ ਸਿੰਦਹ ਮਾਹਾ ॥ ੯ ॥ ਬਪੁਰ ਸੀਦਰਿ ਕਿਏ ਨੇਕ ਬਖਤਾ ॥ ਸਜਾਵਾ ਸਾਹ ਮਸਤ ਸੁਹ
 ਵਤਖਤਾ ॥ ੧੦ ॥ ਕਿਜਨੇ ਤੇਕ ਦਾਮੀ ਕਿਰਾ ਦਖਤਰੀ ॥ ਕਿਮੁਲਕੇ ਕਿਰੇ ਤੇ ਕਿਰਾ ਖੁਹਰੀ ॥ ੧੧ ॥ ਬ
 ਨਕਰਾ ਅੰਦਰੁ ਬਹਿਰਾ ਮੀਦਾ ਮਾਂ ਮਦਸਾ ॥ ਬਦੀ ਦਨ ਸ੍ਰੇਥੇ ਦਿਲ ਪਸਿੰਦਾ ਮਦਸਾ ॥ ੧੨ ॥ ਸਬੀਗਾ
 ਹਬਰ ਵਸਵਰੁ ਖਾਨਾ ਖੇਸਾ ॥ ਕਨੀਜ ਕਯਕੇਰਾਂ ਬਖਾਵੇ ਦਪੇਸਾ ॥ ੧੩ ॥ ਬਹਾਫਤ ਕਿਏ ਸਰਵਕਦ
 ਸੀਮਤਨਾ ॥ ਚਰਾਗੇ ਫਲਕਾ ਅਫਤ ਬੇਯਮਨਾ ॥ ੧੪ ॥ ਵਜਾ ਬਹਮਾ ਬਤਪਸੀ ਦਦਿਲਾ ॥ ਕਿ
 ਮਾਹੀ ਬਿਅਫਤਾ ਦਾਜਾ ਬਲਿਲਾ ॥ ੧੫ ॥ ਬਰੇਏ ਸਬ ਪੇਕਰੁ ਲਜਾ ਰਮਾਂ ॥ ਕਿਵਰ ਪੇਸਯਾ
 ਰੇਵਫਾ ਦਰਮਾਂ ॥ ੧੬ ॥ ਤੁਗਰ ਪੇਸਯਾ ਬਿਯਾਰੀ ਮਰਾ ॥ ਕਿਬਖਸੇ ਮਸਰ ਬਸਤੁ ਹੀਜੇ ਤੁਰਾ ॥
 ੧੭ ॥ ਰਵਾਂ ਸੁਰਕਨੀਜ ਕਸੁਨੀ ਦੀ ਸਖੁਨਾ ॥ ਬਗੇਯ ਦਸਖੁਨਾ ਜਿਸਰਤਾ ਬਖੁਨਾ ॥ ੧੮ ॥ ਜੁਬਾਨੀ
 ਕਨੀਜ ਕਸੁਨੀ ਦੇਈ ਸਖੁਨਾ ॥ ਬਪੇਰੀ ਦਬਰ ਖੁਦਾ ਜਿੰਪੇ ਸਾਕਜਨਾ ॥ ੧੯ ॥ ਕਿਜਾਹ ਰਕਨਾ ਸੀਦ
 ਅਜਬਾ ਬਖੇਸਾ ॥ ਕਿਵੀ ਦਨ ਜਹਾਂ ਬਕਿਰ ਦਾਰਖੇਸਾ ॥ ੨੦ ॥ ਬਖਾਹਦ ਮਰਾ ਸਹਏਯਾ ਰਮਾਂ ॥ ਮ
 ਰਾਮ ਸਲਹਤ ਦਿਹਵਫਾ ਦਰਮਾਂ ॥ ੨੧ ॥ ਤੁਗੇਈ ਮਨੀਜਾ ਹੁਰੇ ਜਾਸਵਾ ॥ ਕਿਇਮੇਰੇ ਜਾਜਨਾ
 ਇਥੇ ਜਾਸਵਾ ॥ ੨੨ ॥ ਨਤਰ ਸੀਇਲਾ ਜੇਤੁਰਾ ਮਨਕੁਨਾ ॥ ਬਦੀ ਦਨਹੁ ਮਾਚ ਬਪਾਈ ਨਿਹਮਾ ॥
 ੨੩ ॥ ਚੁਖੁ ਸਪੀਦ ਯਕਜਾਇ ਚੁੰਬੇ ਬਖਰਾ ॥ ਬਖਰਾ ਸਤ ਸੁਦਸਾਹ ਸੇਰ ਨਰਾ ॥ ੨੪ ॥ ਵਹਾਨੇ

ਸੁਨੀਦੀਕੀਜੀਕਸਪੁਨਾਬਜੀਬਸਬਲਗਜੀਦਸਰਤਾਬਜੁਨਾ॥੨੬॥ਬਾਮਦਕੋਜੇਜਾਇ
 ਖੁਫਤਦੀਦਾ॥ਜੀਸਰਤਾਕਦਮਹਮਚੁਮਿਹਰਸਤਪੀਦਾ॥੨੭॥ਬਵਨਦਕਿਈਰਾਖਬਰਦਾਰ
 ਸੁਦਾਬੋਰੋਅਜਾਈਖਬਰਦਾਰਸੁਦਾ॥੨੮॥ਬਖਸਪੀਰਯਕਜਾਯਕੇਖਾਬਰਾਹਾ॥ਮੁਕੰਦਾ
 ਵਾਛਤਨਯਜਦਾਗਵਾਹਾ॥੨੯॥ਜੁਦਾਗਰਬਖੀਨਮਅਜੀਖਾਬਖਾਹਾਯਕੇਯੁਫਤਬਾਸੁਮ
 ਚੁਖਰਸੈਦਮਾਹਾ॥੩੦॥ਵਜੋਰੋਜਗਸਤੋਬਿਆਮਦਵਿਗਰਾਹੁਮਾਂਖੁਫਤਹਦੀਦੀਯਕਜਾ
 ਬਬਰਾ॥੩੧॥ਦਰੋਗਾਂਅਜਾਗਰਜੁਦਾਯਫਤੋਮਾਯਕੇਹਮਲਹਚੁਮੇਰਨਰਸਾਖਤੇਮਾਂ॥੩੨
 ਵਿਗਰੋਜਰਫਤਸਾਮਿਯਮਾਮਦਸਾ॥ਬਦੀਦੀਯਕਜਾਇਬਰਤਾਫਤਸਾ॥੩੩॥ਬੋਰੋਜੇਚੁ
 ਮਾਮਦਬਦੀਦੀਯਫਤਾ॥ਬਹੋਰਤਫੋਰੇਮਾਂਦਬਾਦਿਲਬਹੁਫਤਾ॥੩੪॥ਕਿਹੋਫੁਅਸਤਅਚੁ
 ਜੁਦਾਯਫਤੋਮਾਕਿਤੀਰੇਕਮਾਂਅੰਦਰੁਸਾਖਤੇਮਾਂ॥੩੫॥ਨਦੀਦੇਮਦੁਸਮਨਕਿਦੋਜਮਬਤੀਗ
 ਨਕੁਸਤਮਅਦੁਰਾਨਕਰਦਮਾਮਸੀਰਾ॥੩੬॥ਸਸਮੋਰੋਜਾਮਦਬਦੀਦਹਵਜਾਂ॥ਬਪੇਚ
 ਸਰਗਵੇਖਤਹੁਫਤਸਜੁਬਾਂ॥੩੭॥ਨਦੀਦੇਮਦੁਸਮਨਕਿਰੋਜੇਮਖੁੀ॥ਦਰੋਗਾਂਕੈਬਰਕ
 ਮਾਂਅੰਦਰੁੀ॥੩੮॥ਦਰੋਗਾਂਬਦੁਸਮਨਦਰਾਂਵੇਖਤੇਮਾਂਦਰੋਗਾਂਨਬਾਯਕਵਿਗਰੋਖਤੇਮਾਂ॥੩
 ੯॥ਹਕੀਕਤਸੁਨਾਸਦਨਹਾਏਵਿਗਰਾਕਿਮਾਇਲਬਸੇਗਸਤਓਤਾਬਸਰਾ॥੪੦॥ਬੁਈ
 ਬੋਖਿਰਦਰਾਰਿਕਰੋਕੁਨਦਾ॥ਕਿਕਰੋਬਦਸਇਖਾਭਿਯਰੋਕੁਨਦਾ॥੪੧॥ਬੁਈਬੋਖਿਰਦਬਦ
 ਯਗਸੀਕੁਨਦਾ॥ਕਿਬੋਆਬਸਰਖੁਦਤਰਾਸੀਕੁਨਦਾ॥੪੨॥ਬਿਦਿਹਸਾਕੀਯਾਜਾਮਸਬਜੇ
 ਮਰਾ॥ਕਿਸਰਬਸਤਹਿਮਨੀਜਬਖਸਮੁਰਾ॥੪੩॥ਬਿਦਿਹਸਾਕੀਯਾਸਾਰੇਸਬਜਫ
 ਮਾਂਕਿਬਖਸਮਅਫਕੋਵਕਤਹਸਤਸਬਕਾਮਾਂ॥੪੪॥੬੦੩॥ਅਦੁਜੁ॥੯॥ਵਾ
 ਹਿਗੁਰੂਜੀਕੀਫਤਹਾ॥ਬਾਫੁਰੋਗੁਨਹਬਖਸਗਫੁਕੁਸਸਤਾਜਹਾਂਰਤੁਈਬਸਤਹਈਬੁ
 ਰਬਸਤਾ॥੧॥ਨਪਿਸਰੋਨਮਾਦਗਬਿਰਾਦਰਪਦਗਾਨਦਮਾਦਦੁਸਮਨਨਯਹੋਵਿਗਰਾ॥੨॥
 ਸੁਨੀਦਮਸੁਖਨਸਾਹਮਾਯੀਦਰਾਂ॥ਕਿਰੋਸਨਾਦਿਲੇਨਾਮਖੁਰਦਸਜੁਬਾਂ॥੩॥ਕਿਨਾਮਸਵਜੀਰ
 ਅਸਤਸਾਹਬਸੁਫੁਰਾ॥ਕਿਸਾਹਿਬਦਿਮਾਰਾਅਸਤਜਹਰਜਹੁਰਾ॥੪॥ਕਿਪਿਸਰੋਜਾਬੁਰ

ਬੋਖਿਰਦ ਬਦ

ਅਜਾਬੁਦਰਉ ਸਨਜਮੀਗਾ॥ ਕਿਹੁ ਸਨਲਜਮਾ ਬਸਤੁ ਸਾਹਿਬਾਮੀਗਾ॥ ੫॥ ਕਿਹਉ ਸਨਦਿਲੇਨ ੭੦੫
 ਮਓਸਾਹਬੁਦਾ॥ ਅਦੁਗਾਜਿਮਰਦੀਬਰਾਵੁਰਦੁਦਾ॥ ੬॥ ਵਜੀਰੇਯਕੇਬੁਦੇਜੋਹੇਸਮੀਦਾ॥ ਰਈ
 ਯਤਨਿਵਾਜਾਸਤਦੁਸਮਨਗਜੀਦਾ॥ ੭॥ ਵਜਾਦੁਖਤਰੇਹਸਤਰਉ ਸਨਚੁਰਾਗਾ॥ ਕਿਨਾਮੇਅ
 ਜਾਬੁਦਰਉ ਸਨਾਦਿਮਾਗਾ॥ ੮॥ ਬਮਕਤਬਸਪੁਰਦੀਦਹਰਦੇਤਿਫਲਾ॥ ਕਿਤਿਫਲਸਬਸੇਰੋ
 ਜਗਸਤੀਰਖਾਜੇਲਾ॥ ੯॥ ਨਿਸਸਤੀਦਵਾਨਾਇਮਉਲਾਇਭੂਮਾ॥ ਕਿਰਿਗਮਸਬਬਖਸੀਦ
 ਆਮਰਜਬੀਮਾ॥ ੧੦॥ ਨਿਸਸਤੀਦਵਰਾਂਜਾਇਤਿਫਲੇਬਸੇ॥ ਬਖਾਂਦੇਸੁਖਨਅਜਕਿਤਾਬਹਰ
 ਕਸੇ॥ ੧੧॥ ਬਗਲਾਦੀਦਰਦੀਦਹਰਯਕਕਿਤਾਬਾ॥ ਜਿਤਉਰੇਤਅਜੀਲਵਜੁਹੇਅਵਾਬਾ॥
 ੧੨॥ ਵਮਕਤਬਕੁਨਾਨੀਦਹਫਤਜਜੁਬਾ॥ ਯਕੇਮਰਦਬਖਾਂਦੀਦੀਗਾਰਜਨਾਂ॥ ੧੩॥ ਕਿਤਿਫ
 ਲਾਂਬਿਖਾਂਦੀਦਮੁਲਾਂਬੁਸਸਾ॥ ਜਨਾਂਰਾਬੁਖਾਂਨਦਲੇਨੇਫਾਜਲਾਸਾ॥ ੧੪॥ ਵਜਾਂਦਰਮਿਆਂਬੁਦ
 ਦਿਵਾਰਜੀ॥ ਯਕੇਅਤਰਫਬੁਦਯਕੇਤਰਫਈ॥ ੧੫॥ ਸਲੁਕਬੁਰਦਹਰਦੇਜਿਹਰਯਕਹੁਲਾ
 ਇਲਾਮਕਸਮਕਸਕਰਦਬਾਂਕੀਦਿਗਰਾ॥ ੧੬॥ ਸੁਖਨਹਰਯਕੇਰਾਂਦਹਰਯਕਕਿਤਾਬਾ॥ ਜੁਬਾ
 ਫੁਰਸਅਰਬੀਬੋਗੇਯਰਜਵਾਂਬਾ॥ ੧੭॥ ਇਲਮਰਾਸੁਖਨਾਂਦਬਾਯਕਦਿਗਰਾ॥ ਜਿਕਮਲ
 ਜਿਜਾਇਲਾਜਿਨਾਦਰਸਿਖਰਾ॥ ੧੮॥ ਕਿਸਮਸੇਰਇਲਮੇਅਲਬਰਕਸੀਦਾ॥ ਬਹਾਰੇਜਵਾਨੀ
 ਬਹਰਦੇਰਸੀਦਾ॥ ੧੯॥ ਬਹਾਰਸਦਰਾਂਮਦਗੁਲੇਬੋਸਤਾਂ॥ ਬਜੀਬਸਦਰਾਂਮਦਸਹੇਚੀਸਤਾਂ
 ੨੦॥ ਬਹਾਰਸੀਦਰਾਂਮਦਸਹਿਨਸਾਹਚੀਨਾ॥ ਬਖੁਬੀਦਰਾਂਮਦਤਨੇਨਾਜਨੀ॥ ੨੧॥ ਬਖੁਬੀਦਰਾਂ
 ਮਦਗੁਲੇਬੋਸਤਾਂ॥ ਬਮੇਸੀਦਰਾਂਮਦਦਿਲੇਦੋਸਤਾਂ॥ ੨੨॥ ਜਿਦੇਵਯੋਜੇਅੰਦਰੁਮੁਸਹਸਤਾਂ॥
 ਜਿਦੇਵਯੋਯਮਚੁਸੁੰਖੁਗਸਤਾਂ॥ ੨੩॥ ਬਦੀਦੇਅਜਾਂਅੰਦਰੁਹਰਦੁਤਨਾ॥ ਚਰਾਂਗੇਜਹਾਂਆਫ
 ਤਾਬੇਯਮਨਾ॥ ੨੪॥ ਚੁਨਾਇਸਕਾਂਵੇਖਤਹਰਦੇਨਿਹਾਂ॥ ਕਿਇਲਮਸਰਵਦਸਤੋਹੇਸਾਅ
 ਜਜਹਾਂ॥ ੨੫॥ ਚੁਨਾਹਰਦੁਆਵੇਖਤਬਾਹਮਰੁਗੇਬਾ॥ ਕਿਦਸਤਅਜਇਨਰਫਤਪਾਅਜਰਕੇ
 ਬਾ॥ ੨੬॥ ਬਪੁਰਸੀਦਹਰਦੇਕਿਏਨੇਕਖੋਇ॥ ਕਿਏਆਫਤਾਬੇਜਹਾਂਮਾਹਰੇਇ॥ ੨੭॥ ਕਿਏ
 ਚਾਲਗਾਜਾਦੁਆਵੇਖਤਹਰਦੇਨਿਹਾਂ॥ ਜਿਪਰਸੀਦਾਅਫਸੀਦਵਾਅਫਸੀਦਕੁਨਾ॥ ੨੮॥ ਚਰਾਂਗੇ

ਲਕਾਫਤ ਬਿਜਯਾ ॥ ਚਰਾ ਲਾਗੇ ਗਾਧਵ ਜਹੇ ਹੁਮਾ ॥ ੨੯ ॥ ਭਿਆਜਾ ਰਗ ਸਤ ਪੁਰੀ ਜੰਨ
 ਮਾ ॥ ਕਿਲਾਗੇ ਚਰਾ ਸਤ ਦੇ ਜਾਨਮਾ ॥ ੩੦ ॥ ਅਜ ਰਸ ਬੋਗੇ ਤਾ ਇਲਾ ਜੇ ਕੁਨਮਾ ॥ ਕਿਰੇ ਗੇ ਸਮਾ
 ਰਾਖਿ ਰਾਜੇ ਕੁਨਮਾ ॥ ੩੧ ॥ ਸੂਨੀ ਦੀ ਸੁਖਨ ਰਾਨ ਦਾ ਦਸ ਜਵਾਬਾ ॥ ਫੁਰੇ ਬੁਰਦ ਹਰੇ ਦੇ ਤੇ ਇਸ
 ਕਤਾਬਾ ॥ ੩੨ ॥ ਬਗੁ ਸਰੀ ਦਬਰ ਵੈ ਦੇ ਸੇ ਚਾ ਚੋ ਜਾ ॥ ਬਰਾਮਦ ਦੁਤਨ ਪਹ ਦੁਗੋ ਤੀ ਫਿਰੇ ਜਾ ॥
 ੩੩ ॥ ਬਰੇ ਦੁਰਗਾ ਸਤੀ ਦਤਿ ਫਲੀ ਗੁਬਾਰਾ ॥ ਕਿ ਮੁਹਰ ਸੁਬਰਾ ਦੁਰਦੁਰੀ ਨ ਉਬਾਰਾ ॥ ੩੪ ॥
 ਵਜਾਫਾ ਜਲ ਸੁਬਰ ਦੁਖਤਰ ਯਕੇ ॥ ਕਿ ਸੂਰਤ ਜਮਾਲਾ ਅਸਤ ਦਾਨ ਸਬਸੇ ॥ ੩੫ ॥ ਸੁਨ ਸੀ
 ਦਓਰਾ ਜਿਹ ਲਤ ਵਜਾ ॥ ਬਗੁ ਫਤ ਸਦਰੀ ਖਿਲਵਤ ਸੁਖ ਸੁਖ ॥ ੩੬ ॥ ਕਿ ਇਸਰਵ ਕਦ
 ਮਾਹਰੇ ਸੀਮਤ ਨਾ ਚਰਾ ਫੇਲ ਕਾ ਫਤ ਬੇਯਾਨ ॥ ੩੭ ॥ ਯੁਦਾਈ ਮਰਾ ਅਜੁਤ ਰਾ ਕਤਰ
 ਹੇ ਸਤਾ ॥ ਬਦੀ ਦਨ ਦੁਕਾਲ ਬਗੁ ਫਤ ਨ ਯਕੇ ਸਤਾ ॥ ੩੮ ॥ ਬਮਨ ਹਾਲੇ ਗੋਤਾ ਚਿਹਾਜਰ
 ਦਤਰਾ ॥ ਕਿ ਸੇਜ ਦਹ ਮਹਿ ਜਾਨ ਜਿਗਰੇ ਮਰਾ ॥ ੩੯ ॥ ਕਿ ਪਿਨਹਾ ਸੁਖਨ ਕਰ ਦਯਾ ਰਾਖਤਾ ਸਤਾ ॥
 ਅਮੀਰ ਨ ਦੁਜ ਦੀਵੀ ਰਾਖਤਾ ਸਤਾ ॥ ੪੦ ॥ ਸੁਖਨ ਗੁਫਤ ਨੇ ਰਾਸਤ ਗੁਫਤ ਨ ਖੁਸ ਸਤਾ ॥ ਕਿ
 ਹਕ ਗੁਫਤ ਨੇ ਹਮ ਚੁਸਾਫੀ ਦਿਲ ਸਤਾ ॥ ੪੧ ॥ ਬਸੇ ਬਾਗੁ ਫਤ ਸੁਜਵਾ ਬੇਨਦਾ ਦਾ ਜਵਾਬੇ
 ਜੁਬਾ ਸੁਖਨ ਸੀਰੀ ਕੁਸਾਰਾ ॥ ੪੨ ॥ ਯਕੇ ਮਜਲਸ ਮਾਰਾ ਸਤ ਬਾਰੇ ਦਜਾਮਾ ॥ ਕਿ ਹਮ ਅਸਤ ਸੁ
 ਵਮਜਲ ਸੇਭਤ ਮਾਮਾ ॥ ੪੩ ॥ ਬਕੈ ਫਸਹ ਮਹਮ ਚੁਅਵੇ ਖਤੀ ਦਾ ॥ ਕਿ ਜਖਮੇ ਜਿਗਰ ਬਾਜੁ
 ਬਾਰੇ ਖਤੀ ਦਾ ॥ ੪੪ ॥ ਸੁਖਨ ਬਾਜੁ ਬਾਹਮ ਚੁਗੋਯ ਦਮੁਦਾਮਾ ॥ ਨਗੋਯ ਵਬ ਜੁਸ ਸੁਖਨ ਮਹਿ ਚੁ
 ਬਨਾਮਾ ॥ ੪੫ ॥ ਦਿਗਰ ਮਜਲਸ ਮਾਰਾ ਤਬਾਰੇ ਦਰੀਗਾ ॥ ਜਵਾਨ ਨਸਾ ਇਸਤ ਹੁਬ ਕੀਗਾ ॥ ੪੬ ॥
 ਹਮ ਮਹਿ ਅਸਤ ਬੇ ਸੁਦਹ ਮਹ ਖੁਬ ਮਸਤਾ ॥ ਇਨ ਨੇ ਫਜੀਲਤ ਬੁਰ੍ਹੇ ਸਦਾ ਜਿ ਦਸਤਾ ॥ ੪੭ ॥ ਹਰ
 ਕਿ ਕਿ ਅਜੁ ਇਲਾ ਮਸੁਖਨ ਸਬਰਾ ਦਾ ॥ ਕਿ ਅਜ ਬੇਖੁ ਦੀ ਨਾ ਮਹਰੇ ਦੇ ਬਿਖਾਂਦਾ ॥ ੪੮ ॥ ਚੁਇਲ
 ਮਿਫਜੀਲਤ ਫਰਾਮੇ ਸਗਾਸਤਾ ॥ ਬੁਖਾ ਦੇ ਦਬਾਯਕਾ ਦਿਗਰ ਨਾਮ ਮਸਤਾ ॥ ੪੯ ॥ ਹਰਾਂ ਕਸ ਕਿ ਦੇ
 ਰੀਨ ਹਰਾ ਹਸਤ ਦੇ ਸਤਾ ॥ ਜੁਬਾ ਖੁਦ ਕੁਸਾਇਵ ਅਜਨਾ ਮਓ ਸਤਾ ॥ ੫੦ ॥ ਸੁਨਾ ਸੀ ਦਕਿ ਸੀ ਗੁਲ
 ਸੁਖਨ ਮਾਸਕਾ ਮਸਤਾ ॥ ਬਗੁ ਫਤ ਨ ਹਮਾ ਯੀ ਸੁਬ ਕਤ ਨ ਖੁਸ ਅਸਤਾ ॥ ੫੧ ॥ ਵਾਸਜੁ ਇਸਕਦ

ਸ

ਅਜਮੁਸਕਵਅਜਪੇਰੁਪੁੰ॥ਕਿਪਿਨਾਨਮਾਂਦਅਸਤਅਮਦਬੁੰ॥੫੨॥ਬਸਹਿਅੰਦਰੁਗਸਤ॥੧੦੯॥
 ਸੁਹਰਤਪਦੀਗ॥ਕਿਆਸਦਸਾਹੇਵਦੁਖਤਰਵਜੀਗ॥੫੩॥ਸੁਨੀਦੀਸੁਖਨਸਹਿਦੁਕਿਸਤੀਬੁਖਾਂਦ
 ਜੁਰਾਬਰਜੁਦਹਰੇਦੇਕਿਸਤੀਨਿਸਾਂਦ॥੫੪॥ਰਵਾਂਕਰਦਓਬਦਰੀਯਅਜੀਮ॥ਦੁਕਿਸਤੀਯ
 ਕੇਸੁਦਹਮਹਮਉਜਬੀਮ॥੫੫॥ਦੁਕਿਸਤੀਯਕੋਗਸਤਬੁਕਮੇਅਲਾਹ॥ਬਯਕਜਾਵਰਾਂਮਦੁਹ
 ਮਾਂਸਮਸਮਾ॥੫੬॥ਬੁਥੀਕੁਰਤੇਕਿਰਦਗਾਰੇਅਲਾਹ॥ਦੁਤਨਰਾਇਕੋਕਰਦਅਜੁਦਕਮਸਾ
 ਹ॥੫੭॥ਦੁਕਿਸਤੀਦਰਾਂਮਦਬਯਕਜਾਦੁਤਨਾਚਰਗੋਅਰਬਅਫਤਾਏਯਮਨ॥੫੮॥ਬਰ
 ਟਤੀਦਕਿਸਤੀਬਦਰੀਅਇਗਾਰਾਬਮਉਜਅੰਦਰਾਂਮਦਚੁਬਰਗੋਬਹਾਰ॥੫੯॥ਯਕੋਅਯ
 ਦਹਾਬੁਦਅੰਜਾਨਿਸਸਤਾਬਖੁਰਦਨਦਰਾਂਮਦਵਜਾਂਕਰਦਜਸਤਾ॥੬੦॥ਦਿਗਰਪੇਸਤਰਬੁ
 ਰਕਹਰੇਬਲਾ॥ਦਵਸਤਸਮੁੰਤਕਰਦਪਏਸਰਹਮਾਂ॥੬੧॥ਮਿਯਾਂਫਤਸੁਦਕਿਸਤੀਏਹਰਦਵ
 ਸਤਾ॥ਬਨੇਸੇਦਮਾਂਦਨਅਜੇਮਾਮਸਤਾ॥੬੨॥ਗਿਰਫਤੀਦਓਬਦਸਾਂਦਰੁ॥ਬੁਬਖਸੀਦ
 ਓਰਾਬੁਬਦਵਦੁੰ॥੬੩॥ਚੁਨਾਜੰਗਾਸੁਦਅਜਜਹਾਂਬਾਬਲਾ॥ਕਿਥੇਭੁੰਨਿਯਾਮਦਬੁਕਮੇਖਦਾ॥
 ੬੪॥ਚੁਨਾਮਉਜਖੇਜਰਜਿਦਰੀਅਅਜੀਮ॥ਕਿਦੀਗਰਨਦਨਸਤਜੁਮਯਕਕਰੀਮ॥੬੫॥
 ਰਵਾਂਗਸਤਕਿਸਤੀਬਉਜੇਬਲਾਇ॥ਬਰਾਏਖਲਾਸੀਜਿਹਮਤਖੁਦਾਇ॥੬੬॥ਬਆਖਰਹ
 ਮਅਜੁਕਮਪਰਵਰਦਗਾਰਾ॥ਕਿਕਿਸਤੀਬਰਾਂਮਦਜਿਦਰੀਅਕਿਨਾਰ॥੬੭॥ਕਿਥੇਭੁੰਦਰਾਂ
 ਮਦਅਜਾਹਰਦੁਤਨਾਨਿਸਸਤਹਲਬੇਆਬਦਰੀਯਯਮਨ॥੬੮॥ਦਰਾਂਮਦਯਕੋਸੇਰਦੀਦਨ
 ਸਿਤਾਬਾਬਖੁਰਦਨਅਜਾਹਰਦੁਤਨਾਕਥਾਰ॥੬੯॥ਜਿਦਗਾਯਾਬਰਾਂਮਦਜਿਮਗਰੇਅਜੀ
 ਮ॥ਖੁਰਮਹਰਦੁਤਨਾਬੁਕਮੇਕਰੀਮ॥੭੦॥ਬਹਾਲਸਦਰਾਂਮਦਜਿਸੇਰੇਸਿਤਾਬਾਚਾਜੀਦਸ
 ਹਮੀਬਰੁੰਬਰਰੋਦਆਬਾ॥੭੧॥ਬਪੇਚੀਦਸਰਬਖਤਫਾਸਤਸੇਰਾ॥ਬਦਹਰੇਵਿਗਰਦਸਮਨ
 ਬਅਫਤਦਵਲੇਗ॥੭੨॥ਬਰੀਰਦਮਗਰਦਸਤਸੇਰਓਸਿਤਾਬਾ॥ਬੁਬਦਵਓਰਾਕਸੀਦਹਦ
 ਰਾਅਬਾ॥੭੩॥ਬੁਥੀਕੁਰਤੇਕਿਰਦਗਾਰੇਜਹਾਂ॥ਕਿਦੀਗਾਬਬਖਸੀਦਕੁਸਤਸਮਜਾਂ॥੭੪॥
 ਬਰਫਤੀਦਸਰਦੇਬੁਕਮੇਅੰਬੀਗਾਯਕੋਸਾਜਾਦਹਵਦੁਖਤਰਵਜੀਗ॥੭੫॥ਬਿਅਫਤਦ

ਹਰਦੇਬਰਸਤੇਅਜੀਮਾਨਸਾਯਦਵਿਗਰਦੀਰਜੁਨਕਕਕੀਮ॥੭੬॥ਬਮੁਲਕੋਹਬਸਾਮਦ
 ਆਨੇਕੁਪੋਇ॥ਯਕੇਸਾਹਜਾਦਹਵਿਗਰਪੁਬਰੋਇ॥੭੭॥ਦਕਾਜਾਇਆਮਦਕਿਬਿਨਸਸਤ
 ਹਸਾਹਾਨਿਸਸਤੰਦਸਬਡੰਗਜੁਰਗੀਕੁਲਾਹਾ॥੭੮॥ਬਦੀਦੰਓਰਾਬੁਖਾਦੰਦਪੇਸਾਬੁਗੁਣਤੰ
 ਵਕਿਏਸੇਰਾਜਾਦਕੇਸਾ॥੭੯॥ਜਿਮੁਲਕੋਕਦਾਮੀਤੁਏਬਰਬਰੋ॥ਚਿਨਾਮੇਕਿਰਤੋਬਈਤੁ
 ਰੁਣੇਜੇ॥੮੦॥ਵਗਰਨਹੰਤੁਗੋਈਚੁਰਾਸਤਾ॥ਜਿਮੁਰਦਨਸਿਤਾਬਾਸਤਏਜਦਗਵਾਹਾਮਸਤਾ
 ੮੧॥ਸਪਿਨਸਾਹਿਪਿਸਰੇਮਮਾਯੀਦਰਾਂ॥ਕਿਦੁਖਤਹਵਜੀਗਮਸਤਏਨਉਜੁਵਾਂ॥੮੨॥ਹਕੀ
 ਕਤਬਗੁਣਤਸਾਜੇਪੇਸੀਨਹਾਲਾ॥ਕਿਬਰਵੈਕਿਬਗਾਜਮਤਰੀਦੀਜਦੁਲਾ॥੮੩॥ਬਮਿਓਸ
 ਦਰਾਂਮਦਬਗੁਣਤਅਜੁਬਾਂ॥ਮਰਾਖਨਗਾਹੇਜਿਖਦਖਾਨਹਦਾਂ॥੮੪॥ਵਜਯਤੁਖੁਦਸਰਤੁ
 ਰਾਮੇਦਿਹਮਾਕੁਲਾਹੇਮੁਮਾਲਕਤੁਬਰਸਰਨਿਹਮਾ॥੮੫॥ਵਗੁਣਤੰਦਈਰਵਕਰਦੰਦਵਜੀਗ
 ਕਿਨਾਮੇਵਗੰਬੁਦਰਉਸੁਨਜੀਮੀਗਾ॥੮੬॥ਬਹਜਾਕਿਦੁਸਮਨਸਨਾਸਦਅਜੀਮਾ॥ਦਵੀਦੰਦਬਰ
 ਵੈਬਹੁਕਮੇਕਰੀਮਾ॥੮੭॥ਕਿਖੁਨਸਬਰੇਜੀਵਕਰਦੰਦਜੇਗਾ॥ਦਿਗਰਜਾਸੁਨੀਦੇਵੰਦੀਦੋਦਿਲੇਗ
 ੮੮॥ਬਹਰਜਾਕਿਤਕਸਬਰੇਜੀਵਤੀਗਾ॥ਬਕੁਸਤੇਅਦੁਰਾਬਕਰਦੇਅਸੀਗਾ॥੮੯॥ਬਮੁਦਤ
 ਯਕੇਸਲਤਾਚਰਮਾਹਾਵਰਖਸਿੰਦਹਾਮਦਚੁਰਖਸਿੰਦਹਮਾਹਾ॥੯੦॥ਬਦੇਜੀਦਦੁਸਮਨਬੋਸੇ
 ਜੀਵਤਨਾਬਯਾਦਆਮਦਸੋਰੇਜਗਾਹੇਕੁਹਨਾ॥੯੧॥ਬਗੁਣਤਸੁਕਕੋਰੇਸੁਖਤਰਵਜੀਗਾਕਿ
 ਏਸਾਹਸਾਹਾਨੇਸਨਜੀਮੀਗਾ॥੯੨॥ਬਕੁਬਰਮੁਲਕਸਫਰਾਮੇਸੁਗਸਤਾ॥ਕਿਅਜਮਸਤਮਸਤ
 ਹਮਹੋਰੇਸੁਗਸਤਾ॥੯੩॥ਬਅੰਮੁਲਕਪੈਸੀਨਹਾਲਾਦਕੁਨਾ॥ਕਿਸਹਿਰੇਖਦਰਗਤਾਬਾਦਕੁ
 ਨਾ॥੯੪॥ਨਿਗਹਦਾਸਤਅਜੁਫੁਉਸੁਲਸਕਰਤਮਾਮਾ॥ਬਸੇਗੀਜਬਖਸੀਰਬਰਵੈਮਦਾਂਮਾ॥੯
 ੫॥ਯਕੇਲਸਕਰਆਰਾਸਤਉਨਉਬਹਾਗਾ॥ਜਿਖੰਜਰਵਗੁਰੇਵੇਬਖਤਰਹਜਥਾ॥੯੬॥ਸ੍ਰਿਹ
 ਖੇਵਖੁਣਤਨਬਰਗਸਤਵਾਨਾ॥ਜਿਸਮਸੇਰਹਿੰਦੀਗਿਰਾਂਬਾਗਿਠਾਂ॥੯੭॥ਜਿਥੀਦੁਕਮਸਹਦਵ
 ਚੀਨੀਕਮਾਨਾ॥ਜਿਹਰਹੁੰਸਮਸੇਰਹਿੰਦੇਸਤਨਾ॥੯੮॥ਚਿਅਜਤਾਜੀਅਸਪਾਨਪੋਲਦਨਲਾਹਾ
 ਮਹਜੁਬਦਹਫੀਲਾਨਜੇਮਸਤੇਮਿਸਾਲਾ॥੯੯॥ਹਮਹਸੇਰਮਰਦਾਨਵੇਜੇਰਵਾ॥ਕਿਸੇਰਮਦ

ਕਨਾਹਾ ਬਸਤੁ ਅਫਕਨਾ ॥ ੧੦੦ ॥ ਬਰਜਮਾਦੀ ਹੁੰਮਚੁ ਪੀਲਾ ਅਫਕਨ ਸਤਾ ਬਸਜਮਾਦੀ ਹੁੰਮਚੁ ॥ ੧੦੧ ॥
 ਬਰਾਤੀ ਕਵਰ ਸਤਾ ॥ ੧੦੨ ॥ ਨਿਸਾਮੇ ਵਿਹਟੇ ਜਹਰੇ ਕਪੂ ॥ ਕਮੀ ਦੇਵ ਅਜਤੇਗਜ਼ਰਾ ਬਸੁਰੀ ॥ ੧੦੩ ॥
 ਯਕੋਟੋ ਸਾਮਾ ਹੁੰਮਚੁ ਕੋਹ ॥ ਜਵਾਨਨ ਸਾਇਸਤੋ ਯਕਗੋਰੇ ॥ ੧੦੪ ॥ ਬੋਪੇ ਸੀਦ ਰਸਤਾਰੁ ਖੁ
 ਤਰਵੀਰੀ ॥ ਬਸਤੀ ਦਸਮੇ ਹੁੰਮਚੁ ਤੀਰੀ ॥ ੧੦੫ ॥ ਬਸਰਵਰੀ ਇਕਰਦ ਪੇਸੀ ਨਿਫੇ ਜੀਰ
 ਵਾਂਕਰਦ ਲਸਕਰਦੁ ਰੀਆਇ ਮਉਜਾ ॥ ੧੦੬ ॥ ਯਕੋਗੋਲ ਬਸਤੁ ਹੁੰਮਚੁ ਸਿਆਹਾ ਬਲਰ
 ਜੀਦੁ ਮੋਬਲਗਜੀ ਦਮਹਾ ॥ ੧੦੭ ॥ ਬਿਯਾਵਰਦ ਲਸਕਰਦੁ ਬਰਵੈ ਹੁੰਮਚੁ ॥ ਮਲਾਹੇ ਵਿਗਰਤੀਰ
 ਤੇਗੋ ਨਹੂਦਾ ॥ ੧੦੮ ॥ ਬਿਯਾਵਰਦ ਲਸਕਰਦੁ ਬਸਜੇਰਮਾਮਾ ॥ ਹਮਰਖੀ ਜੋਗਰਜੋਗੋ ਪਾਲਨਾਮਾ ॥
 ੧੦੯ ॥ ਬਸੁਰਦੀ ਦਮਕਲੀ ਮਤਾਰਜਸਖਰਾ ॥ ਬਸੁਰਦਨ ਸੋਬਾਵਾ ਯਾਨਰਖਤਾ ॥ ੧੧੦ ॥ ਚੁਨਾ
 ਜੰਗਕਰਦੀ ਦਮਾਮੁਲਕਰਾ ॥ ਬਸਰਗੋਰਖਰਾ ਜਬਾਦੇ ਸਬਾ ॥ ੧੧੧ ॥ ਬਕੁਸਤਨ ਅਵਰਕੁਸਾਖਸ
 ਬਪੇਸਾ ॥ ਬਸੇਰੀ ਜਿਮੁਲਕਸਾ ॥ ਹਮਰੁਹੇਸਾ ॥ ੧੧੨ ॥ ਬਰਜਾਵਰੀ ਇਕਰਦ ਅਜਾ ॥ ਬਰਜਾਰਸ
 ਦੇ ਬਸਤੀ ਅਜਾ ॥ ੧੧੩ ॥ ਸੁਨੀਦੀ ਅਜਾਸਾਹਮਾ ॥ ਜੀਵਰਾਂ ਬਤੀਦੀ ਦਰਮਦਬਜਾਇ ਸਹਮਾ ॥ ੧੧੪ ॥
 ੨ ॥ ਬਰਾਹਸਤੋ ਫੈਜਹੁੰਮਚੁ ਬਰਾਹਸਤੋ ਪੋਤਪਕਖੀ ਜੋਗੋਆਬਦਾਰਾ ॥ ੧੧੫ ॥ ਬਪੇਸੇਸਫਾਅਮ
 ਵਰੁਵਰੀਆਮੀਕਾ ॥ ਜਿਸਰਫਾਕਦਮਹਮਚੁਆਹਰਗਰੀਕਾ ॥ ੧੧੬ ॥ ਬਆਵਾਜੋਤੋ ਪੋਤਮਾਰਹ
 ਤੁਫੰਗਾ ॥ ਜਿਮੀਗਸਤਹਮਚੁ ਹੁੰਮਚੁ ਲੇਲਾ ਲਹਰੀਗਾ ॥ ੧੧੭ ॥ ਬਮੇਦਾਂ ਵਰਾਂਮਦਕਿਦੁਖਤਰਵੀਰੀਗਾ ॥
 ਯਕਦਸਤਚੀਨੀਕਮਾਂਦਸਤਤੀਰੀ ॥ ੧੧੮ ॥ ਬਰਜਾਂਕਿਪਰਾਂਸਵਦਤੀਰਦੁਸਤਾਬਸਦਪਹਿਲੂ
 ਵੇਪੀਲਮਰਦਗੁਜਸਤਾ ॥ ੧੧੯ ॥ ਚੁਨਾਮਉਜਖੋਜਦਾਜੀਦਰੀਯਾਬਸੀਗਾ ॥ ਬਰਖਸਾਦੀਰਾਂਮਦ
 ਚਨੇਤੇਗਾਨਿਹਗਾ ॥ ੧੨੦ ॥ ਬਤੁਲਸਦਰਾਂਮਦਮਾਯਕੇਤਾਬਨਕਾ ॥ ਬਰਖਸਾਦੀਰਾਂਮਦਯਕੇਤੁਨਖਕਾ ॥
 ੧੨੧ ॥ ਬਤੁਲਸਦਰਾਂਮਦਹਮਚੁ ਵਿਦਤੇਗਾ ॥ ਬਰੁਰੀਦਲਸਕਰਦੁ ਰੀਆਇਮੋਗਾ ॥ ੧੨੨ ॥ ਬਰ
 ਖਮਾਂਦਰਮਦਬਚੀਨੀਕਮਾਂ ॥ ਬਤਾਬਾਮਦਸੁਤੇਗਾਇਦੇਸਤਾਂ ॥ ੧੨੩ ॥ ਗਰਿਦਹਬਰਵਰਦਚ
 ਦੀਕੋਰੇਗਾ ॥ ਬਲਗਜੀਦਦਰੀਯਾਬਦੁਰੀਦਕੋਗਾ ॥ ੧੨੪ ॥ ਬਰਖਸਾਦੀਰਾਂਮਦਜਿਮੀਨੇਜਮਾਂ
 ਬਤਾਬਸਦਰਾਂਮਦਚਤੇਗੇਯਮਾਂ ॥ ੧੨੫ ॥ ਬਤੇਜਾਮਦੇਨੇਜੋਗਸਤੀ ॥ ਬਜੀਬਸਦਰਾਂਮਦਤੇਨੇ

ਪਰੀਤਰਸੇਮਚੁਜੇਨੀਅਦਾ
 ਬਸਤਾਅਵਰਾਖੀਮਕੁਸਦੀ

ਜਨੀ॥ ੧੨੫॥ ਬੋਰੇ ਸੀਵਰਾਂ ਮਦਨ ਫਰਹਾ ਇਕਰਹਾ ਵਿਤੇ ਪੈਵੇ ਜਹ ਬੋਸੀ ਵਰਹਾ॥ ੧੨੬॥ ਬਹੁ ਬਸੰ
ਦਰਾਂ ਮਦਕ ਮਨੈ ਕਮੀਦਾ॥ ਦਰਖਸਾਂ ਸੁਦਹ ਤੇ ਗਸੀ ਮ ਬਤੁੰਦਾ॥ ੧੨੭॥ ਬੋਜੇ ਸਾ ਮਦਹ ਪੰਜ ਰੇਖਾ ਨਹ
ਭੂ॥ ਜੁ ਬਨੈ ਜਹ ਮਚ ਸਬਰਾਂ ਮਦ ਬਹੁ॥ ੧੨੮॥ ਬਤਾ ਬਸਦਰਾ ਮਦ ਲੋਕੇ ਤਾ ਬਨਕਾ ਯਕੇ ਸੁਰਖ
ਗੋਗਿਰਦ ਸੁਦਹ ਰੁਖਾਕਾ॥ ੧੨੯॥ ਵਹਾ ਰਿਹ ਦਰਾਂ ਮਦ ਜਿਤੀ ਰੇਤੁ ਫੰਗਾ॥ ਹਯਾ ਹਯਾ ਦਰਾਂ ਮਦ ਨਿਰੋ
ਗੋ ਨਿਰੋਗਾ॥ ੧੩੦॥ ਚਕਾ ਚਾਕ ਬਰਖਾ ਸਤਤੀ ਰੇਕ ਮਾ॥ ਬਰਾਂ ਮਦ ਯਕੇ ਰੁਸਤ ਪੇਜ ਅਜ ਜਹਾ॥ ੧੩੧॥
ਨਪੇ ਇਦਾ ਬਰ ਜਿਮੀ ਬੁਦ ਜਾ॥ ਨਪ ਰਿਹ ਰਹਾ ਦਰਹਾ ਬੁਦਰਹਾ॥ ੧੩੨॥ ਚੁਨ ਤੇ ਗਥਾ ਗੀਦ ਮਿ
ਮਨੈ ਮੁਸਫਾ॥ ਕਿ ਮਜ਼੍ਹਰ ਸਤਗਾਂ ਸੁੰਦਾ ਜਿਮੀ ਕਿਹ ਕਾਫਾ॥ ੧੩੩॥ ਕਿ ਪਾਓ ਸਰ ਅਬੋਹ ਚੰਦਾਂ ਸੁਦਹਾ॥
ਕਿ ਮੇਦਾ ਪੁਰ ਅਜੇ ਗੋਇ ਚੰਦਾਂ ਸੁਦਹਾ॥ ੧੩੪॥ ਬਵਾਰ ਉਦਰਾਂ ਮਦ ਬਤੀ ਰੇਤੁ ਫੰਗਾ॥ ਕਿ ਪਾਹਿ ਸੁਦ
ਹੋਏ ਰਖੁ ਫਤਾ ਨਜੀਗਾ॥ ੧੩੫॥ ਚੁਨ ਤੇ ਗਤਾ ਬਸਰ ਪੀਦਾ॥ ਫਤਾ ਬਾ ਦਰਖਤਾਂ ਸੁਦਹ ਮੁਸਕੰਦ
ਰੀਆਇਆ ਬਾ॥ ੧੩੬॥ ਚੁਨ ਤੀਰ ਬਾਂਗਾ ਸੁਦਹ ਮਚੁ ਬਰਕਾ॥ ਬਿਅਫਤਾ ਦਸਦੀ ਲਛੁ ਫਰਕ
ਫਰਕਾ॥ ੧੩੭॥ ਬਜ ਜਬ ਅੰਦਰਾਂ ਮਦ ਵਜੀ ਰੇਤੁ ਬਾਦਾ॥ ਯਕੇ ਤੇਗਾ॥ ਯੀਦਰਾ ਸੀਕੁ ਸਾਦਾ॥ ੧੩੮॥ ਰਿ
ਗਰਤ ਰਫਾ ਮਦ ਬਦੁਖਤਾ ਅਜਾ॥ ਬਰਹਨ ਯਕੇ ਤੇਗਾ ਹਿੰਦੋ ਸਤਾਂ॥ ੧੩੯॥ ਦਰਖਸਾਂ ਸੁਦਹਾਂ
ਚੁਨ ਤੇਗ ਤੇਜਾ॥ ਅਦੁਰਾ ਅਜੇ ਰਿਲ ਸਵਰੇ ਜੋਰੇ ਜਾ॥ ੧੪੦॥ ਯਕੇ ਤੇਗਾ ਜਦ ਬਰਸੇ ਓਸੀ ਦਾ॥ ਜਿਮੀ
ਨਸਦਰਾਂ ਮਦ ਚੁਕੇ ਰੇ ਬਿਲੀਦਾ॥ ੧੪੧॥ ਦਿਗਰ ਤੇਗ ਓਰਾ ਬਿਜਦ ਕਰਦਨੀ ਮਾ॥ ਬਿਅਫਤਾ ਦਸੁ ਮਸ
ਚੁਕਰ ਬੇਅਜੀਮਾ॥ ੧੪੨॥ ਦਿਗਰ ਮਰਦਾ ਮਦ ਚੁਪਰਾਂ ਉਕਾ ਬਾ॥ ਬਿਜਦ ਤੇਗ ਓਰਾ ਬਕਰਦਸ
ਬਰਾ ਬਾ॥ ੧੪੩॥ ਚੁਕਾਰੇ ਵਜੀ ਮੁਬਰਾਹਤਰ ਸੀਦਾ॥ ਦਿਗਰ ਮਿਹਨ ਤੇ ਸਿਯਮਾ ਮਦ ਪਦੀਦਾ॥ ੧੪੪॥
ਸਿਅਮਦੇ ਵਾ ਮਦ ਬਲਗਾ ਜੀਦ ਭੂਨਾ॥ ਜਿਦਹ ਲੀਜ਼ੇ ਜਖ ਬਰਾਂ ਮਦ ਬਹੁ॥ ੧੪੫॥ ਬਕੁ ਸਤੀਦ
ਓਰਾ ਚੁਕਰਦੇ ਦਤਨਾ॥ ਚੁਖੁ ਸਤਰ ਜਬਾਂ ਹਮ ਚੁਗੇ ਰੇਕੁ ਹਨਾ॥ ੧੪੬॥ ਚਹਾਰਾ ਮਦਰਾਂ ਮਦ ਚੁਮੇ ਰੇ ਬਜੀਗਾ॥
ਚੁਬਰ ਬਚੇ ਗੋਰਗਾ ਰੁਹਾਂ ਪਿਲੀਗਾ॥ ੧੪੭॥ ਚੁਨ ਤੇਗ ਬਰਵੈ ਬਿਜਦ ਨਾਜਨੀ॥ ਕਿ ਮਜ਼੍ਹਰ ਪੁਸਤਾ ਅਸਪ
ਸੁਦਰਾਂ ਮਦ ਜਿਮੀ॥ ੧੪੮॥ ਕਿ ਪਿਜਮ ਦਰਾਂ ਮਦ ਚੁਵੇ ਵੈ ਅਜੀਮਾ॥ ਯਕੇ ਜਖ ਮਜ਼੍ਹਰ ਦਹੁ ਕਮੇ ਕਰੀ
ਮਾ॥ ੧੪੯॥ ਚੁਨ ਤੇਗ ਬਰਵੈ ਜਦ ਅਖੁ ਬਰਾਂ॥ ਜਿ ਸਰਤ ਕਵਮਾ ਮਦ ਹਜੇ ਰਤੀਗਾ॥ ੧੫੦॥ ਸਸ

ਮਦੇਵਾਂ ਮਦਰੁ ਅਫਰੀਤ ਮਸਤਾ ॥ ਜਿਤੀ ਰੇ ਕਾਹਮ ਚੁਕ ਬਜਹੁ ਜਸਤਾ ॥ ੧੫੧ ॥ ਸਿੰਧੂ ਦੇ ਤੇਗ ਰਿਖਿ ॥ ੧੦੯
 ਓਨੀ ਮਸਦਾ ॥ ਕਿਵੀ ਗਰਬ ਕਾਰਾ ਅਜੇ ਨੀ ਮਸਦਾ ॥ ੧੫੨ ॥ ਚੁਨੀਤ ਬਾਮਿਕ ਦਾਰੁ ਫੁਤਾ ਦਮਰਦਾ ਬੁਝੇ
 ਗਾਇ ਦਰਾ ਵੇਖਤ ਖਾਸਾ ਅਜੁਨ ਬਰਦਾ ॥ ੧੫੩ ॥ ਰੇ ਗਰਬ ਸਨਿਯਾ ਮਦਤ ਮੀਨਾ ਇਜੀਗਾ ॥ ਕਿਥੇ ਭੁੰਝਿ ਮਾਮ
 ਦਾ ਵਿਲਾਵਰ ਨਿਧੰਗਾ ॥ ੧੫੪ ॥ ਬਾਅਜ ਜਾਮਾ ਮਦਸਾਹ ਮਾਯੀ ਦਰਾ ॥ ਬਤਾ ਬਸਤ ਪੀਦਨ ਵਿਲੇ ਮਰਦ
 ਮਾ ॥ ੧੫੫ ॥ ਬਾਅਬਰ ਸੁਯਕਾ ॥ ਦਾਖਤ ਰਉਰੇ ਯਲਾ ॥ ਬਰਖੀ ਵਰਾ ਮਦ ਜਿਹੇ ਆਸ ਮਾ ॥ ੧੫੬ ॥ ਬਤਾ
 ਬਸਤ ਰਾਮਦਾ ਜਿਮੀ ਨੇਜਾ ਮਨਾ ॥ ਦਰਖਸਾ ਸੁਦਹ ਤੇਗ ਰਿਖੀ ਯਮਾਨਾ ॥ ੧੫੭ ॥ ਚਲਾ ਚਲਾ ਦਰਾ ਮਦਕਾ
 ਨੇਕ ਮੀਦਾ ॥ ਹਯਾ ਹਯਾ ਦਰਾ ਮਦ ਬਹੁ ਰੋਜੇ ਗਾਜੀਦਾ ॥ ੧੫੮ ॥ ਚਕਾ ਚਕ ਬਰਖਾ ਸਤਤੀ ਰੇ ਭੁੰਝਿ ਗਾ ॥ ਜਿਮੀ
 ਲਾਲ ਸੁਦਰੂ ਭੁਲੇ ਲਾਲ ਹਰੀਗਾ ॥ ੧੫੯ ॥ ਹਰਾ ਹੁਦਰਾ ਮਦ ਰੂ ॥ ਚਿਨ ਮੀਦੁ ਰੂ ॥ ਦਾ ਦਾ ਸੁਦਹ ਰੂ ॥ ਸੁਰੇਖਾ
 ਨੁਖੀਨਾ ॥ ੧੬੦ ॥ ਬਰਖਸੀ ਦਰਾ ਮਦ ਯਕਿਤ ਬਰੀਗਾ ॥ ਬਰਖਸਾ ਅੰਦਰਾ ਮਦ ਦੁਰਾ ਲਾਕ ਜੀਗਾ ॥ ੧
 ੬੧ ॥ ਬਰਖਸਾ ਅੰਦਰਾ ਮਦ ਸਰਾ ਫੀਲ ਸੁਹਾ ॥ ਬਰਖਸਾ ਅੰਦਰਾ ਮਦ ਤਨੇਖਾ ਸੁਹਾ ॥ ੧੬੨ ॥ ਬਸੇਰ
 ਸੁਦਰਾ ਮਦ ਜਿਤਨ ਦਰਖਰੇ ਸਾ ॥ ਜੁਬਾ ਜੁਇ ਮਰਦਾ ਵਰਾ ਵਰਦੇ ਜੇਸਾ ॥ ੧੬੩ ॥ ਯਕੇ ਫਰਸਾ ਰਾਸਤ ਸੁ
 ਰਖ ਅਤਲ ਸੋ ॥ ਬਖਾਂ ਦਨ ਚੁਮਕਤ ਬਜੁ ਬਪਹਿ ਭੁਝੇ ॥ ੧੬੪ ॥ ਬਾਮਰਦ ਮਦੁਲ ਕੁਸਤ ਹੁਦਕਾ ਰਜਾ
 ਗਾ ॥ ਜੁਬਾਂ ਦਰਾ ਜਾਹ ਮਨ ਆਯਾ ਦਸੁ ਮਾਹਾ ॥ ੧੬੫ ॥ ਹੁਰੇ ਜਾਂ ਸੁਦਰਾ ਹਮਾਂ ਜਿੰਦਗਾ ॥ ਬੁਕੁ ਮਤੀ ਦਲਾ
 ਸਕਰ ਗਿਰਾਂਤਾ ਗਿਰਾਂ ॥ ੧੬੬ ॥ ਬਪੇਸ ਸਬਿਅਫਤਾ ਦੁਖਤ ਰਵ ਮੀਰਾ ॥ ਬੁਕੁ ਮਤੀ ਦਰਾ ਕਿਕਰਦੀ ਦ
 ਅਸੀਗਾ ॥ ੧੬੭ ॥ ਬਨਿਜ ਦੇ ਬਿਆਵਰ ਦੇ ਜੇਸਾ ਹਖੇ ਸਾ ॥ ਬਗੁ ਫਤਹ ਕਿਏ ਸਾਹ ਸਾਹ ਨਵੇਸਾ ॥ ੧੬੮ ॥
 ਬਿਗੇ ਯਦ ਕਿਸੀ ਸਾਹਿ ਮਾਯੀ ਦਰਾ ॥ ਬਬਸਤ ਹ ਬਿਆਵਰ ਦ ਨਿਜ ਦੇ ਸੁਖਾਂ ॥ ੧੬੯ ॥ ਅਗਰ ਤੇ ਬਗੇ
 ਈ ਬਜਾ ਈ ਬੁਰਮਾ ॥ ਵਗਰ ਤੇ ਬਗੇ ਈ ਬਜਿਦਾ ਦਿਹਮਾ ॥ ੧੭੦ ॥ ਬਜਿਦਾ ਸੁਪੁਰਦੀ ਦਰਾ ਅਜੀਮਾ ॥ ਜਿ
 ਤਾਨ ਦਾ ਅਜੇ ਤਾ ਜਸਾ ਹੀ ਕਲੀਮਾ ॥ ੧੭੧ ॥ ਸਹਿਨ ਸਾਹਿਰੀ ਆਫਤ ਚੁਕ ਮੇਰ ਜਾਕਾ ਕਸੇ ਦੁਸਮਨਾ ਰਾਕੁ
 ਨਦਰਾ ਕਚਾਕਾ ॥ ੧੭੨ ॥ ਚੁਨਾ ਕਰਾ ਸੁਦਕ ਸਦਾ ਮਿਹਨਤ ਕਸੇ ॥ ਕਿਰਹ ਮਤ ਬਬਖਸਿਦੇ ਜੇਹਾ ਮਤੇ ॥
 ੧੭੩ ॥ ਕਿਥੇ ਰੂਝੇ ॥ ਸੁਦੇ ਮੁਲਕ ਸਾਹਾ ॥ ਕਿਸਾ ਹੀ ਮੀਯਾ ਫਤਹ ਕਸੇ ਇਲਹਾ ॥ ੧੭੪ ॥ ਬਿਦਿਹ
 ਸਾਕੀਯਾ ਸਾਹਿਬ ਸਬਜਾ ਬਾ ॥ ਕਿਥੇ ਰੂਝੇ ਬਿਅਫਤਾ ਦੁਖਤ ਹਨਕਾਬਾ ॥ ੧੭੫ ॥ ਬਿਦਿਹ ਸਕੀਯਾ

ਸਬਜਰਗੋ ਫਿਰੰਗਾ ਕਿਵੇਂ ਬਕਾਰ ਸਤ ਅਜੋਕੇ ਜੀਗਾ ॥ ੧੭੬ ॥ ॥ ਵਾਪਿਗੁਰੂ ਜੀ ਕੀ ਫਤਹਾ ॥
 ॥ ੧੭੭ ॥ ॥ ਤੁਈ ਦਸਤਗੀਰ ਸਤ ਦਰਮਾਂ ਦਗਾਂ ॥ ਤੁਈ ਕਾਰਸਾ ਜਤ ਬੇਰੁ ਰਗਾਂ ॥ ੧ ॥ ਸਹਿਨ ਸਾ
 ਦਿਬਖਾ ਸਿਦਏ ਬੇਨਿਯਾ ਜਾ ॥ ਜੀਮੀ ਨੇ ਜਮਾਰਾ ਤੁਈ ਕਾਰਸਾ ਜਾ ॥ ੨ ॥ ਹਿਕਾ ਯਤ ਸੁਨੀ ਦੇ ਮਸਹੇ ਕ
 ਲੀ ਜਗਾ ॥ ਕੁਨਾਨੀ ਵਯਕ ਦਰਦੁ ਅਜੋਕੇ ਹਮੀ ਜਗਾ ॥ ੩ ॥ ਯਕੋ ਪਿਸਰ ਓਥੁ ਦੁਸਨ ਲਜਮਾ ॥ ਕਿ
 ਲਾਇਕ ਸਹਾਂ ਬੁਦਾ ਅਜਮੁਲ ਕਮਾਲਾ ॥ ੪ ॥ ਯਕੋ ਸਾਹਿਬ ਜਾ ਉਦਖਤਰ ਅਜੋ ॥ ਕਿਦੀ ਗਰਨ ਅਸ
 ਬੁਦ ਸਮਨ ਬਰਕ ਜੋ ॥ ੫ ॥ ਵਜਾ ਦੁਖ ਰੋਸਾਹ ਪਿਸਰੇ ਓਸਾਹ ॥ ਸੁਦਾ ਅਸੁਫਤ ਹਬਰ ਹੈ ਚੁਬਰ ਸਮ
 ਸਮਾਹ ॥ ੬ ॥ ਬਿਗੋਯ ਦਕਿਸਾਹ ਮਾਰਾ ਬਿਕੁਨਾ ਗਿਰਹ ਸਤ ਕਸੇ ਮਰਦ ਦੀ ਗਲ ਮਕੁਨਾ ॥ ੭ ॥ ਸੁਨੀ
 ਦਮ ਕਿਰਸਾਹ ਹਿੰਦੋ ਸਤਾਂ ॥ ਕਿਨਾ ਮੇਵਜਾ ਸੇਰ ਸਾਹੇ ਵਜਾ ॥ ੮ ॥ ਦੁਨਾਨ ਸਤ ਦਸਤੁਰ ਮੁਲਕੇ ਬਦਾ
 ਕਿਯਕ ਦਾਨ ਬੇਗਾਨੇ ਜੁਦ ਜੁਦਾ ॥ ੯ ॥ ਬਿਗੀਰੇ ਦਸਾਹੀ ਬਿਅਫਤਾ ਵਤੁਰਗਾ ॥ ਬਪੇ ਸੇਰਾ ਰੇਜਦ
 ਚੁਅਜਬਾਜ ਮੁਰਗਾ ॥ ੧੦ ॥ ਬਿਗੀਰੇ ਦਾ ਅਜੋਹਰ ਦਮਾ ਪੇਕਲਾ ॥ ਕਿਮੁਲਕੇ ਅਰਕ ਸਬਿਖਾ ਮ
 ਦਾ ਅਜਾ ॥ ੧੧ ॥ ਬੁਬਖਸੀ ਵਓਰਾ ਬਸੇ ਜਰਵਟੀ ਲਾ ॥ ਕਿਬੇਰੀ ਬਿਆਵਰ ਦਰੀਆ ਇਨੀ ਲਾ ॥ ੧੨
 ॥ ਯਕੋ ਨਾਮ ਰੋਜ਼ ਰਹੇ ਰਿਗਾ ॥ ਚੁਅਹੁਕਲਾ ਪਾਇ ਅਜੀਮੇ ਦੁਨਾ ॥ ੧੩ ॥ ਅਗਰ ਅਸਪਹਰੇ
 ਅਜਾਮੇ ਵਿਹਦਾ ॥ ਵਜਾ ਪਸਮਰਾ ਪਾਨ ਹਬਾਨੁ ਕੁਨਦਾ ॥ ੧੪ ॥ ਸੁਨੀ ਦੀ ਸਖੁਨਰਾ ਹਮੀ ਸੁਦਰਵਾਂ ॥ ਬਿ
 ਆਮ ਦਬਸਹਰ ਸਾਹਿੰਦੋ ਸਤਾਂ ॥ ੧੫ ॥ ਨਿਸਸਤੰਦ ਬਰੇ ਦਜਮਨ ਲਬਾ ॥ ਬਿਬੁਰਦੰਦ
 ਰਬਾ ਦਹਮੁਰਦਨ ਕਬਾਬਾ ॥ ੧੬ ॥ ਪਸੇ ਦੇ ਬਰਾਮਦ ਸਬੇਰੀ ਸਿਆਹਿ ਗਵਾਂ ਕਰਦਾ ਬਸਬਸੇ ਪੁਸ
 ਤਕਾਹ ॥ ੧੭ ॥ ਬਦੀ ਦੇ ਰਓਰ ਬਸੇ ਪਾਸ ਬਾਂ ॥ ਬੁਤੀ ਦੀ ਵਰਾਂ ਮਦਬਰਾ ਬਸਹਮਾਂ ॥ ੧੮ ॥ ਬਸੇ ਬਰਵੈ
 ਬੀਵੁ ਕਬਾਂ ਰਕੁਨਦਾ ॥ ਬੁਬਾ ਬਰਕਾ ਅਬਰਾਸ ਬਰਾ ਕੁਨਦਾ ॥ ੧੯ ॥ ਹਮੀ ਵਜਰਕਰੀ ਦਹੁ ਮੇਰਾ ਰਬਾ
 ਰਾਹਮੁ ਖੁਰਕੁਨਦਾ ਬਾਬਗੁਫਤਾ ਇਖਤੀਆਰਾ ॥ ੨੦ ॥ ਬਿਦਲ ਦਕਿਖੁਫਤੁਰ ਸਵਦਪਾਂ ਸਬਾ ॥ ਬਪ
 ਯਮੁਰਦਹ ਸੁਦਹਮ ਚੁਜਖ ਮੇਯਲਾ ॥ ੨੧ ॥ ਰਵਾਂ ਕਰਵਓ ਜਾ ਬਿਆਮਦ ਅਜਾਂ ॥ ਕਿਬੁਨਗਾਹ ਅਜਮਾ
 ਹਕਰਖੇ ਗਿਰਾ ॥ ੨੨ ॥ ਪਰੀਰਾ ਬਿਕੋਬਦ ਪਰੀਯਾ ਪਰੀਆਰਾ ॥ ਵਜਾ ਮੇਖਕੋਬਦ ਬਪੁਸਤੇ ਵਿਦਾ
 ਰਾ ॥ ੨੩ ॥ ਦੁਨਾਂਤਾ ਬਿਆਮਦਾ ਵਿਵਰੇ ਅਜੀਮਾ ॥ ਦੁਅਸਪਸਨ ਜਰਕਰ ਦਹੁ ਕਮੇਕਰੀਮਾ ॥ ੨੪ ॥

ਕੇਰਾਬਿਜਰਤਾਂ ਮੇਜੀ ਨਿ ਮਕਰਦਾ ਵਰੇਪਾਸ ਬਾਏ ਬਰਿਅਜੀਮ ਕਰਦਾ ॥੨੫॥ ਵਿਗਰਹਾ ਬਿਜ ੭੧੦
 ਰਤਾਜੁਦਾਗਸਤਸਰਾ ਸਿਆਮਰਾ ਬਲੁਸਤਨ ਸਵਦੁਨਤਰਾ ॥੨੬॥ ਰੁਅਮਰਾਜੁਦਾਕਰਦਪੰਜਮ
 ਬਿਕੁਸਤਾ ॥ਸਸ ਮਰਾਬਿਕੁਸਤੰਦਜਮਦਰਮੁਸਤਾ ॥੨੭॥ ਸਸਮੇਰੇਕੀਅਸਕੁਸਤਾਅਮਦਅਜੁ
 ਮਕਿਹਫਤਸਗਿਰਾਂਬੁਦੋਕੀਗਿਰਾਂ ॥੨੮॥ ਕਿਹਫਤਹੰਮੀਕੁਸਤਜਖਮੇਅਜੀਮਾਕਿਦਸਤਸ
 ਕੁਨਦਰਖਸਹੁਕਮੇਕਰੀਮਾ ॥੨੯॥ ਰੁਨਤਾਜੀਅਨਹਬਿਜਰਤਾਜੀਅਸਾਕਿਬਾਲਾਬਿਆਮਦ
 ਬਜਮਨਅੰਦਰਸਾ ॥੩੦॥ ਵਗਸਤਨਵਰਬੇਬੇਰੁਅਜਾਂਕਿਹੈਰਤਬਿਮਾਦੰਦਸਾਹੇਜਹਾਂ ॥੩੧॥
 ਕਿਦੰਦਾਖੁਰਦਦਸਤਅਜਸੇਰਸਾਹਾ ਬਹੈਰਤਹਮੀਰਫਤਾਲਮਪਨਹਾ ॥੩੨॥ ਕਿਮਰਕੁਜਬੁ
 ਦਾਸਪੇਅਜੀਮਾਬੁਬਖਸੀਦਫਹਮਰੁਕਸਮੇਕਰੀਮਾ ॥੩੩॥ ਦਰੇਗਾਂਅਗਰੁਇਓਦੀਦਮੇ ॥
 ਬਸਦਰੀਜਸਫਬਸਤਬਖਸੀਦਮੇ ॥੩੪॥ ਕਿਹੈਫਤਸਤਰੇਦੀਦਏਯਾਫਤਮਾਬਜਾਏਵਿਗਰਹਿ
 ਲਨੇਜੇਤਾਫਤਮਾ ॥੩੫॥ ਕਿਦੀਦਬਖਸਦਅਗਰਫਮਰਾਕਿਸਦਰੀਜਬਰਬਸਤਬਖਸਮਵਰਾ
 ॥੩੬॥ ਰੁਸੁਹਤਕੁਨਾਨੀਦਸਹਰਾਂਵਰੁਕਿਬਖਸੀਦਮਨਪੁੰਨਅਜਖੁਰਖੁ ॥੩੭॥ ਬੁਬਸਤੰਦਦ
 ਸਰਾਰਾਜਸਾਅਜਗਾਬੁਪੇਸੇਸਰਿਆਮਦਹੁਜਰੀਸਿਪਹਾ ॥੩੮॥ ਬੋਗੇਯਦਕਿਏਸੇਰਅਫਕੇ
 ਸੇਰਸਾਹਾਕਿਅਜਰਹਰਾਮਨਬਿਬੁਰਦੰਦਰਾਹਾ ॥੩੯॥ ਅਜਬਮੇਦੰਬਖਿਰਦਈਜਵਾਬਾਦਿ
 ਗਰਬਾਰੋਗੇਯਦਕਿਬਾਵੈਸਵਾਬਾ ॥੪੦॥ ਕਿਨਕਲਸਨੁਮਾਂਣੀਮਰਸੇਰਤਨਾਵਜਹੇਚਰਾਬੁਰਦਾ
 ਸਪੇਕੁਹਨਾ ॥੪੧॥ ਨਿਸਸਤੰਦਅਜਾਵਜਹਬਰੇਦਾਅਬਾਕਿਬੁਰਦੰਦਬਾਦਹਬਖੁਰਦਨਕਰ
 ਬਾ ॥੪੨॥ ਰਵਾਂਕਰਦਾਵਲਬਸੇਪੁਸਤਕਾਦਗਾਮੇਵਿਹਦਪਾਸਬਾਨਸਾਹਾ ॥੪੩॥ ਵਜਾ
 ਪਾਸਬੋਕੇਸਸੁਨਾਨੀਦਲਖਤਾਬਪੈਰਸਦਰਾਂਮਦਜਿਦਰੀਆਇਸਖਤਾ ॥੪੪॥ ਵਜਾਬਿਸਕਨਨੰਦ
 ਗਿਰਦਸੁਦਾਬਦੀਦਨਅੰਜੇਸਾਪਯਮੁਰਦਹਸੁਦਾ ॥੪੫॥ ਪਤੀਯਕਬਿਮਾਂਦੰਦਗਰੁਬਾਫਤਾ
 ਬਾਵਜਾਜਾਬਿਆਮਦਕੁਸਾਇਰਤਨਬਾ ॥੪੬॥ ਲਗਾਮਸਬਿਦਾਦੰਦਸਵਾਰੇਸੁਦਸਤਾਬਿਜਤਾ
 ਜੀਅਨਹਰੁਅਫਰੀਤਮਸਤਾ ॥੪੭॥ ਰੁਨਅਸਪਯੇਜੀਦਬਰਤਹਜਿਸਾਹਾਜਿਬਾਲਾਬਿਆ
 ਮਦਬਦਰੀਆਵਿਗਾਹਿ ॥੪੮॥ ਕਿਪਾਰਸਹਮੀਗਸਤਰੁਕਮੇਕਰੀਮਾਬਪੈਰਸਦਰਾਂਮਦਕਿ

[illegible]

ਵਹਿਤਾਤਿਗਾਛਾਵਿਜੀਤੀ

ਅੰਮ੍ਰਿਤਸਰ

